

ਮੁਫਤ ਬਾਈਬਲ ਟੀਕਾ

ਪਿਆਰੇ ਚੇਲੇ ਦੀਆਂ ਯਾਦਾਂ ਅਤੇ ਪੱਤਰੀਆਂ: ਯੂਹੰਨਾ ਦੀ
ਇੰਜੀਲ, 1, 2 ਅਤੇ 3 ਯੂਹੰਨਾ

ਬੋਬ ਅਟਲੇ
ਹਰਮੇਨਯੂਟਿਕਸ ਦੇ ਪ੍ਰੋਫੈਸਰ
(ਬਾਈਬਲ ਦੀ ਵਿਆਖਿਆ)

ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਲੜੀ
ਨਵਾਂ ਨੇਮ, ਵੋਲ. 4

ਬਾਈਬਲ ਲੈਸਨ ਇੰਟਰਨੈਸ਼ਨਲ, ਮਾਰਸ਼ਲ, ਟੈਕਸਸ

ਵਿਸ਼ਾ-ਸੂਚੀ

ਲੇਖਕ ਵੱਲੋਂ ਸਲਾਹ: ਇਹ ਟੀਕਾ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ?	8
ਇਕ ਚੰਗੇ ਬਾਈਬਲ ਅਧਿਐਨ ਲਈ ਗਾਇਡ: ਪ੍ਰਮਾਣਿਤ ਸੱਚਿਆਈ ਲਈ ਨਿੱਜੀ ਖੋਜ ਟੀਕਾ	11
ਯੂਹੰਨਾ ਦੀ ਇੰਜੀਲ ਦੀ ਜਾਣ-ਪਛਾਣ	20
ਯੂਹੰਨਾ 1	29
ਯੂਹੰਨਾ 2	74
ਯੂਹੰਨਾ 3	94
ਯੂਹੰਨਾ 4	121
ਯੂਹੰਨਾ 5	148
ਯੂਹੰਨਾ 6	170
ਯੂਹੰਨਾ 7	206
ਯੂਹੰਨਾ 8	225
ਯੂਹੰਨਾ 9	247
ਯੂਹੰਨਾ 10	258
ਯੂਹੰਨਾ 11	273
ਯੂਹੰਨਾ 12	294
ਯੂਹੰਨਾ 13	317
ਯੂਹੰਨਾ 14	332
ਯੂਹੰਨਾ 15	360
ਯੂਹੰਨਾ 16	374
ਯੂਹੰਨਾ 17	389
ਯੂਹੰਨਾ 18	409

ਯੂਹੰਨਾ 19	429
ਯੂਹੰਨਾ 20	447
ਯੂਹੰਨਾ 21	461
1 ਯੂਹੰਨਾ ਨਾਲ ਜਾਣ-ਪਛਾਣ	471
1 ਯੂਹੰਨਾ 1:1-2:2	478
1 ਯੂਹੰਨਾ 2:3-27	493
1 ਯੂਹੰਨਾ 2:28-3:24	517
1 ਯੂਹੰਨਾ 4	546
1 ਯੂਹੰਨਾ 5	562
2 ਯੂਹੰਨਾ	582
3 ਯੂਹੰਨਾ	593
ਯੂਨਾਨੀ ਵਿਆਕਰਣਿਕ ਸ਼ਬਦਾਂ ਦੀਆਂ ਸੰਖੇਪ ਪਰਭਾਸ਼ਾ	605
ਪਾਠਕ੍ਰਮ ਆਲੋਚਨਾ	615
ਪਰਿਭਾਸ਼ਕ ਸ਼ਬਦਾਵਲੀ	619
ਸਿਧਾਂਤਕ ਬਿਆਨ	631

ਖਾਸ ਵਿਸ਼ਿਆਂ ਦੀ ਵਿਸ਼ਾ ਸੂਚੀ

ਆਦ ARCHE	33
ਪ੍ਰਭੂ ਦਾ ਦੂਤ ਯੂਹੰਨਾ.....	35
ਵਿਸ਼ਵਾਸ, ਨਿਹਚਾ, ਅਤੇ ਭਰੋਸਾ	38
ਯਿਸੂ ਦੇ ਗਵਾਹ.....	40
ਜਾਣਨਾ... ..	41
ਦੇਹ (ਸਾਰਕਸ)	44
ਤੇਜ਼.	45
ਕਿਰਪਾ ਹੇਸੇਦ.....	47
ਮੂਸਾ ਦੀ ਬਿਵਸਥਾ ਤੇ ਪੌਲੁਸ ਦਾ ਵਿਚਾਰ	49
ਫਰੀਸੀ.....	55
ਯੂਹੰਨਾ ਦੀਆਂ ਲਿਖਤਾਂ ਵਿਚ “ਬਣੇ ਰਹਿਣਾ”	59
ਰਸੂਲਾਂ ਦੇ ਨਾਮ ਦਾ ਚਾਰਟ	65
ਯਿਸੂ ਨਾਸਰੀ.....	68
ਆਮੀਨ.....	70
ਅਕਾਸ਼ ਅਤੇ ਤੀਸਰਾ ਅਕਾਸ਼.	72
ਮੈਅ ਅਤੇ ਮੈਅ ਦੀ ਵਰਤੋਂ ਬਾਰੇ ਬਾਈਬਲ ਦਾ ਵਿਹਾਰ.	77
ਪ੍ਰਾਚੀਨ ਮੱਧ ਪੂਰਵ ਵਿਚ ਵਜ਼ਨ ਅਤੇ ਮਾਪ (ਮਾਪ-ਤੇਲ ਵਿਗਿਆਨ).	81
ਪਸਾਹ ਦਾ ਤਿਉਹਾਰ.	86
ਯੂਹੰਨਾ ਦੁਆਰਾ “ਵਿਸ਼ਵਾਸ” ਕਿਰਿਆ ਦਾ ਇਸਤੇਮਾਲ (ਇਸ ਦਾ ਨਾਂਵ ਰੂਪ ਘੱਟ ਹੈ).	91
ਮਹਾਸਭਾ.	96
ਪਰਮੇਸ਼ਰ ਦਾ ਰਾਜ.	100

ਸਾਹ, ਹਵਾ, ਆਤਮਾ (ਪੁਰਾਣਾ ਨੇਮ).	103
ਪਰਮੇਸ਼ਰ ਨੂੰ ਮਨੁੱਖ ਵਾਂਗ ਦਰਸਾਉਣਾ (ਪਰਮੇਸ਼ਰ ਦਾ ਮਾਨਵੀਕਰਨ).	107
ਚੇਣ/ਪੂਰਵ ਵਿਧਾਨ ਕਰਨਾ ਅਤੇ ਇਕ ਅਧਿਆਤਮਿਕ ਸੰਤੁਲਨ ਦੀ ਜ਼ਰੂਰਤ.	109
ਮੁਹਰ.....	117
ਨਸਲਵਾਦ.	124
ਪੁਰਾਣੇ ਨੇਮ ਦੀ ਭਵਿੱਖਬਾਣੀ.	130
ਨਵੇਂ ਨੇਮ ਦੀ ਭਵਿੱਖਬਾਣੀ.	135
ਪਰਮੇਸ਼ਰ ਪਿਤਾ.	139
ਮਸੀਹ...	139
ਪਰਮੇਸ਼ਰ ਦੀ ਇੱਛਾ (ਥੇਲੇਮਾ).	142
ਕੀ ਚੰਗਿਆਈ ਪਰਮੇਸ਼ਰ ਦੀ ਹਰ ਸਮੇਂ ਲਈ ਯੋਜਨਾ ਹੈ.	153
ਮੁਆਫ ਨਾ ਕੀਤੇ ਜਾਣ ਵਾਲਾ ਪਾਪ.	158
ਭੇਜਣਾ (ਅਪੋਸਟੋਲੇ, <i>apostellō</i>).	160
ਸਮਾਂ.....	161
ਸ਼ੁਰੂਆਤੀ ਕਲੀਸਿਯਾ ਦਾ ਪ੍ਰਚਾਰ (ਕ੍ਰੀਗਮਾ <i>KERYGMA</i>).	166
ਯਿਸੂ ਦੇ ਸਮੇਂ ਦੇ ਫਿਲਸਤੀਨ ਵਿਚ ਸਿੱਕੇ ਦੀ ਵਰਤੋਂ.	174
ਨੰਬਰ ਬਾਰਾਂ.	176
ਪਰਮੇਸ਼ਰ ਦੇ ਨਾਮ.	178
ਮਸੀਹੀ ਯਕੀਨ.	186
ਯੂਹੰਨਾ ਦੀਆਂ ਲਿਖਤਾਂ ਵਿਚ “ਸੱਚਾਈ” (ਇਕ ਵਿਚਾਰ).	193
ਅਨੰਤ ਕਾਲ (ਓਲਾਮ <i>'olam</i>).	195
ਸਵਰਗ ਉਠਾਇਆ ਜਾਣਾ.	198
ਨਵੇਂ ਨੇਮ ਵਿਚ ਆਤਮਾ (ਨੇਯੁਮਾ <i>pneuma</i>).	199
ਤਿਆਗ (ਅਪਿਸਤੋਮੀ <i>APHISTEMI</i>).	201

ਦਲੇਰੀ (ਪਾਰਹੇਸੀਆ <i>PARRHĒSIA</i>).	209
ਸਵਰਗਦੂਤ ਅਤੇ ਅਸੁੱਧ ਆਤਮਾਵਾਂ.	214
ਦ੍ਰਿੜ੍ਹ ਰਹਿਣਾ.	235
ਨੇਸਟੀਸਿਸਮ.	240
ਮੁਕਤੀ ਲਈ ਵਰਤੇ ਗਏ ਯੂਨਾਨੀ ਕਿਰਿਆ ਵਾਕ.	251
ਮੰਨਣਾ... ..	253
ਨਾਸ਼ (ਅਪੋਲੂਮੀ <i>apollumi</i>).	262
ਬਾਈਬਲ ਵਿਚ “ਮਸਹ”.	276
ਸੇਗ ਕਰਨ ਦਾ ਰਿਵਾਜ਼.	280
ਬਾਈਬਲ ਵਿਚ ਔਰਤਾਂ.	283
ਦਫਨਾਉਣ ਦੇ ਤਰੀਕੇ.	288
ਨਿੱਜੀ ਬੁਰਾਈ.	307
ਸਵਰਗ ਵਿੱਚ ਯੁੱਧ.	309
ਦਿਲ (ਨਵਾਂ ਨੇਮ).	313
ਯੂਹੰਨਾ ਦੀਆਂ ਲਿਖਤਾਂ ਵਿੱਚ “ਹੁਕਮ” ਦੀ ਵਰਤੋਂ.	316
ਪਸਾਹ (ਸੇਵਾ ਦਾ ਕ੍ਰਮ).	322
ਯਹੂਦਾ ਇਸਕਰਿਉਤੀ.	328
ਮਰੇ ਹੋਏ ਕਿੱਥੇ ਹਨ?.	337
ਪ੍ਰਭਾਵਸ਼ਾਲੀ ਪ੍ਰਾਰਥਨਾ.	344
ਪ੍ਰਭੂ ਦਾ ਨਾਮ.	345
ਯਿਸੂ ਅਤੇ ਆਤਮਾ.	347
ਪੌਲੁਸ ਦੁਆਰਾ ਕੋਸਮੋਸ <i>KOSMOS</i> (ਸੰਸਾਰ) ਦੀ ਵਰਤੋਂ.	349
ਉਸ ਦਿਨ.	351
ਤ੍ਰਿਏਕ... ..	353

ਆਤਮਾ ਦੀ ਵਿਅਕਤੀਗਤਤਾ.	355
ਮਸੀਹੀ ਲੋਕ ਅਤੇ ਸ਼ਾਂਤੀ.	356
ਅੱਗ	365
ਪ੍ਰਕਾਸ਼ਨ.	380
ਚੇਣ/ਪੂਰਵਨਿਯਤੀ ਅਤੇ ਇਕ ਸਿਧਾਂਤਕ ਸੰਤੁਲਨ ਦੀ ਲੋੜ.	392
ਇੱਕ-ਈਸ਼ਵਰਵਾਦ.	394
ਯੂਹੰਨਾ ਦੀਆਂ ਲਿੱਖਤਾਂ ਵਿਚ “ਸੱਚ” (ਸ਼ਬਦ).	396
ਪਵਿੱਤਰ.	399
ਚੇਣ/ਪੂਰਵਨਿਯਤੀ ਅਤੇ ਇਕ ਸਿਧਾਂਤਕ ਸੰਤੁਲਨ ਦੀ ਲੋੜ.	413
ਯਿਸੂ ਨਾਸਰੀ.	415
ਰਾਜਪਾਲ ਨਿਵਾਸ ਦਾ ਪਹਿਰੇਦਾਰ.	422
ਪਿਲਾਤੂਸ.	424
ਉਹ ਔਰਤਾਂ ਜੋ ਯਿਸੂ ਦੇ ਪਿੱਛੇ ਚੱਲਦੀਆਂ ਸਨ.	440
ਦਫਨਾਉਣ ਲਈ ਮਸਾਲੇ.	445
ਪੁਨਰ-ਉਥਾਨ ਤੋਂ ਬਾਅਦ ਯਿਸੂ ਦਾ ਦਿਖਾਈ ਦੇਣਾ.	452
ਸਕਲ (ਟ੍ਰਪੇਸ).	456
ਯੂਹੰਨਾ 1 ਦੀ 1 ਯੂਹੰਨਾ 1 ਨਾਲ ਤੁਲਨਾ.	482
ਕੋਇਨੋਨੀਆ (ਸੰਗਤੀ).	484
ਮਸੀਹਤ ਇਕ ਸਮੂਹ ਹੈ.	485
“ਬਣੇ ਰਹਿਣਾ” ਯੂਹੰਨਾ ਦੀਆਂ ਲਿਖਤਾਂ ਵਿਚ.	500
ਜਾਣਨਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ).	504
ਮਨੁੱਖੀ ਸਰਕਾਰ.	505
ਇਹ ਯੁੱਗ ਅਤੇ ਆਉਣ ਵਾਲਾ ਯੁੱਗ.	509
ਪਵਿੱਤਰ ਪੁਰਖਾ.	512

ਮਸੀਹ ਦੀ ਵਾਪਸੀ ਲਈ ਨਵੇਂ ਨੇਮ ਦੇ ਸ਼ਬਦ.	520
ਧਾਰਮਿਕਤਾ.	522
ਮੁਕਤੀ ਲਈ ਨਵੇਂ ਨੇਮ ਦੇ ਪ੍ਰਮਾਣ.	526
ਪਵਿੱਤਰਤਾ.	532
ਪਰਮੇਸ਼ਰ ਦਾ ਪੁੱਤਰ.	533
ਪ੍ਰਾਰਥਨਾ, ਅਸੀਮਿਤ, ਫਿਰ ਵੀ ਸੀਮਿਤ.	542
ਕੀ ਮਸੀਹ ਲੋਕ ਇੱਕ ਦੂਜੇ ਦਾ ਨਿਆਂ ਕਰ ਸਕਦੇ ਹਨ?.	548
ਜਾਂਚ ਲਈ ਯੂਨਾਨੀ ਸ਼ਬਦ ਅਤੇ ਉਹਨਾਂ ਦੇ ਅਰਥ.	549
ਯਹੇਵਾਹ ਦੀ ਸਦੀਪਕ ਛੁਟਕਾਰੇ ਦੀ ਯੋਜਨਾ.	557
ਯਕੀਨ.....	569
ਸ਼ਿਫਾਰਸ਼ੀ ਪ੍ਰਾਰਥਨਾ.	572
ਮੌਤ ਤੱਕ ਦਾ ਪਾਪ (1 ਯੂਹੰਨਾ).	576
ਬਜ਼ੁਰਗ.	584
ਕਲੀਸੀਆ (<i>ekklēsia</i>) ਏਕਲੀਸੀਆ.	598

ਲੇਖਕ ਵੱਲੋਂ ਸਲਾਹ: ਇਹ ਟੀਕਾ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ?

ਬਾਈਬਲ ਦੀ ਵਿਆਖਿਆ ਤਰਕ ਅਤੇ ਆਤਮਿਕ ਪ੍ਰਕਿਰਿਆ ਹੈ ਜੋ ਪ੍ਰਾਚੀਨ ਪ੍ਰੇਰਿਤ ਲੇਖਕਾਂ ਨੂੰ ਅਜਿਹੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੀ ਹੈ ਕਿ ਪਰਮੇਸ਼ਰ ਦਾ ਸੰਦੇਸ਼ ਸਾਡੇ ਸਮੇਂ ਵਿੱਚ ਸਮਝਿਆ ਅਤੇ ਲਾਗੂ ਕੀਤਾ ਜਾ ਸਕੇ।

ਆਤਮਿਕ ਪ੍ਰਕਿਰਿਆ ਅਹਿਮ ਹੈ ਪਰ ਇਸ ਨੂੰ ਪਰਿਭਾਸ਼ਤ ਕਰਨਾ ਮੁਸ਼ਕਲ ਹੈ। ਇਸ ਵਿਚ ਪਰਮੇਸ਼ਰ ਦੇ ਪ੍ਰਤੀ ਸਮਰਪਣ ਅਤੇ ਖੁੱਲ੍ਹੇ ਰਹਿਣਾ ਸ਼ਾਮਲ ਹੈ। (1) ਸਾਡੇ ਵਿਚ ਪਰਮੇਸ਼ਰ ਲਈ, (2) ਪਰਮੇਸ਼ਰ ਨੂੰ ਜਾਣਨ ਦੀ, (3) ਅਤੇ ਪਰਮੇਸ਼ਰ ਦੀ ਸੇਵਾ ਕਰਨ ਦੀ ਭੁੱਖ ਹੋਣੀ ਚਾਹੀਦੀ ਹੈ। ਇਸ ਪ੍ਰਕਿਰਿਆ ਵਿਚ ਪ੍ਰਾਰਥਨਾ, ਪਾਪਾਂ ਦਾ ਇਕਰਾਰ ਕਰਨਾ ਅਤੇ ਜੀਵਨਸ਼ੈਲੀ ਨੂੰ ਬਦਲਣ ਦੀ ਇੱਛਾ ਸ਼ਾਮਲ ਹੈ। ਵਿਆਖਿਆ ਦੀ ਪ੍ਰਤੀਕਿਰਿਆ ਵਿਚ ਆਤਮਾ ਦੀ ਅਹਿਮ ਭੂਮਿਕਾ ਹੈ, ਕਿਉਂਕਿ ਪਰਮੇਸ਼ਰ ਦਾ ਡਰ ਮੰਨਣ ਵਾਲੇ ਮਸੀਹੀ ਬਾਈਬਲ ਨੂੰ ਇਕ ਰਹਿਸ ਵਜੋਂ ਸਮਝਦੇ ਹਨ।

ਤਰਕਸ਼ੀਲ ਪ੍ਰਕਿਰਿਆ ਨੂੰ ਬਿਆਨ ਕਰਨਾ ਆਸਾਨ ਹੈ। ਵਚਨ ਦੇ ਲਈ ਸਾਨੂੰ ਇਕਸਾਰ ਅਤੇ ਨਿਰਪੱਖ ਹੋਣਾ ਚਾਹੀਦਾ ਹੈ ਅਤੇ ਸਾਡੇ ਨਿੱਜੀ ਜਾਂ ਸੰਪਰਦਾਇਕ ਪੱਖਪਾਤੀਆਂ ਦੁਆਰਾ ਪ੍ਰਭਾਵਿਤ ਨਹੀਂ ਜਾਣਾ ਚਾਹੀਦਾ ਹੈ। ਅਸੀਂ ਸਾਰੇ ਇਤਿਹਾਸਿਕ ਤੌਰ ਤੇ ਅਨੁਕੂਲਤ ਹਾਂ। ਸਾਡੇ ਵਿੱਚੋਂ ਕੋਈ ਵੀ ਵਾਸਤਵਿਕ, ਨਿਰਪੱਖ ਟੀਕਾਕਾਰ ਨਹੀਂ ਹੈ। ਇਹ ਟੀਕਾ ਸੁਚੇਤ ਤਰਕਪੂਰਨ ਪ੍ਰਕਿਰਿਆ ਨੂੰ ਪੇਸ਼ ਕਰਦਾ ਹੈ, ਇਸ ਲਈ ਸਾਡੇ ਪੱਖਪਾਤ ਨੂੰ ਦੂਰ ਕਰਨ ਲਈ ਤਿੰਨ ਵਿਆਖਿਆਤਮਿਕ ਸਿਧਾਂਤ ਬਣਾਏ ਗਏ ਹਨ।

ਪਹਿਲਾ ਸਿਧਾਂਤ

ਪਹਿਲਾ ਸਿਧਾਂਤ ਇਹ ਹੈ ਕਿ ਇਤਿਹਾਸਕ ਮਾਹੌਲ ਜਿਸ ਵਿਚ ਬਾਈਬਲ ਦੀ ਇਹ ਕਿਤਾਬ ਲਿਖੀ ਗਈ ਸੀ ਅਤੇ ਲੇਖਕ ਦਾ ਇਸ ਨੂੰ ਲਿੱਖਣ ਦਾ ਇਕ ਖਾਸ ਇਤਿਹਾਸਿਕ ਮੌਕਾ ਸੀ। ਲੇਖਕ ਕੋਲ ਇਸ ਨੂੰ ਲਿੱਖਣ ਦਾ ਇਕ ਖਾਸ ਉਦੇਸ਼, ਅਤੇ ਉਸ ਸਮੇਂ ਦੇ ਲੋਕਾਂ ਤੱਕ ਪਹੁੰਚਾਉਣ ਦਾ ਉਸ ਕੋਲ ਇਕ ਖਾਸ ਸੰਦੇਸ਼ ਸੀ। ਸਾਡੇ ਲਈ ਪਾਠ ਦਾ ਅਰਥ ਉਹ ਨਹੀਂ ਹੋ ਸਕਦਾ, ਜਿਸਦਾ ਅਸਲ, ਪ੍ਰਾਚੀਨ, ਪ੍ਰੇਰਿਤ ਲੇਖਕ ਨਾਲ ਸੰਬੰਧ ਨਾ ਹੋਵੇ। ਵਿਆਖਿਆ ਦੀ ਕੁੰਜੀ ਇਹ ਹੈ ਕਿ ਲੇਖਕ ਦਾ ਉਸ ਸਮੇਂ ਦਾ ਇਰਾਦਾ - ਸਾਡੀ ਇਤਿਹਾਸਕ, ਭਾਵਨਾਤਮਕ, ਸੱਭਿਆਚਾਰਕ, ਨਿੱਜੀ ਜਾਂ ਸੰਪਰਦਾਈ ਦੀ ਲੋੜ ਨਹੀਂ ਹੈ। ਪ੍ਰਯੋਗ ਵਿਆਖਿਆ ਦਾ ਇਕ ਅਟੁੱਟ ਹਿੱਸਾ ਹੈ, ਪਰ ਅਸਲ ਵਿਚ ਵਿਆਖਿਆ ਨੂੰ ਹਮੇਸ਼ਾ ਪ੍ਰਯੋਗ ਕਰਨ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ। ਇਸ ਗੱਲ ਨੂੰ ਦੁਹਰਾਇਆ ਜਾਣਾ ਚਾਹੀਦਾ ਹੈ ਕਿ ਬਾਈਬਲ ਦੇ ਹਰੇਕ ਪਾਠ ਦਾ ਇੱਕ ਅਤੇ ਕੇਵਲ ਇੱਕ ਹੀ ਅਰਥ ਹੈ। ਇਹ ਉਹੀ ਅਰਥ ਹੈ ਜਿਸ ਨੂੰ ਬਾਈਬਲ ਦੇ ਮੂਲ ਲੇਖਕ ਨੇ ਆਤਮਾ ਦੇ ਅਗਵਾਈ ਹੇਠ ਆਪਣੇ ਦਿਨਾਂ ਵਿਚ ਸੰਚਾਰ ਕਰਨ ਦਾ ਇਰਾਦਾ ਕੀਤਾ ਸੀ। ਇਸ ਇੱਕ ਅਰਥ ਦੇ ਵੱਖ ਵੱਖ ਸਭਿਆਚਾਰਾਂ ਅਤੇ ਸਥਿਤੀਆਂ ਲਈ ਕਈ ਸੰਭਵ ਪ੍ਰਯੋਗ ਹੋ ਸਕਦੇ ਹਨ। ਪਰ ਇਹ ਪ੍ਰਯੋਗ ਮੂਲ ਲੇਖਕ ਦੀ ਕੇਂਦਰੀ ਸੱਚਿਆਈ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਹਨ। ਇਸ ਕਾਰਨ, ਇਹ ਅਧਿਅਨ ਟੀਕਾ ਬਾਈਬਲ ਦੀ ਹਰ ਇੱਕ ਕਿਤਾਬ ਨਾਲ ਜਾਣ-ਪਛਾਣ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ।

ਦੂਸਰਾ ਸਿਧਾਂਤ

ਦੂਸਰਾ ਸਿਧਾਂਤ ਸਾਹਿਤਕ ਇਕਾਈਆਂ ਦੀ ਪਹਿਚਾਣ ਕਰਨਾ ਹੈ। ਬਾਈਬਲ ਦੀ ਹਰ ਇਕ ਕਿਤਾਬ ਇਕਸਾਰ ਦਸਤਾਵੇਜ਼ ਹੈ। ਬਾਈਬਲ ਦੀ ਕਿਸੇ ਵੀ ਕਿਤਾਬ ਦੀ ਵਿਆਖਿਆ ਕਰਨ ਵਾਲਿਆਂ ਕੋਲ ਇਸ ਦੀ ਸੱਚਿਆਈ ਦੇ ਕਿਸੇ ਵੀ ਪੱਖ ਨੂੰ ਅਲੱਗ ਕਰਨ ਦਾ ਕੋਈ ਹੱਕ ਨਹੀਂ ਹੈ। ਇਸ ਲਈ, ਇਸ ਤੋਂ ਪਹਿਲਾਂ ਕਿ ਅਸੀਂ ਬਾਈਬਲ ਦੀ ਕਿਸੇ ਕਿਤਾਬ ਦੀਆਂ ਨਿੱਜੀ ਸਾਹਿਤਕ ਇਕਾਈਆਂ ਦੀ ਵਿਆਖਿਆ ਕਰੀਏ ਸਾਨੂੰ ਉਸ ਕਿਤਾਬ ਦੇ ਉਦੇਸ਼ ਨੂੰ ਸਮਝ ਲੈਣਾ ਚਾਹੀਦਾ ਹੈ। ਜਿਹੜਾ ਅਰਥ ਉਸ ਪੂਰੀ ਇਕਾਈ ਦਾ ਨਾ ਹੋਵੇ, ਉਹ ਅਰਥ ਉਸ ਕਿਤਾਬ ਦੇ ਕਿਸੇ ਵੀ ਭਾਗ-ਅਧਿਆਇ, ਪੈਰਾ, ਜਾਂ ਆਇਤਾਂ- ਦਾ ਵੀ ਨਹੀਂ ਹੋ ਸਕਦਾ। ਵਿਆਖਿਆ ਨੂੰ ਸਮੁੱਚੇ ਤੌਰ ਤੇ ਨਿਗਨਾਤਮਿਕ ਪਹੁੰਚ ਤੋਂ ਅਨੁਮਾਨਾਤਮਿਕ ਪਹੁੰਚ ਤੱਕ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਣਾ ਚਾਹੀਦਾ ਹੈ। ਇਸ ਲਈ, ਇਹ ਅਧਿਅਨ ਟੀਕਾ ਵਿਦਿਆਰਥੀਆਂ ਲਈ ਪੈਰੇ ਦੇ ਹਰੇਕ ਸਾਹਿਤਕ ਇਕਾਈ ਦੇ ਢਾਂਚੇ

ਦਾ ਵਿਸ਼ਲੇਸ਼ਣ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਪੈਰਾ ਅਤੇ ਅਧਿਆਏ ਵੰਡ ਪ੍ਰੀਤ ਨਹੀਂ ਹੁੰਦੇ, ਪਰ ਉਹ ਵਿਚਾਰ ਕਰਨ ਵਾਲੀਆਂ ਇਕਾਈਆਂ ਦੀ ਪਛਾਣ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ।

ਪੈਰੇ ਦੇ ਪੱਧਰ ਦੀ ਵਿਆਖਿਆ ਕਰਨ ਦੁਆਰਾ ਸਾਨੂੰ ਬਾਈਬਲ ਦੇ ਲੇਖਕ ਦੇ ਇਰਾਦੇ ਦਾ ਅਤੇ ਇਸ ਦੇ ਅਰਥ ਨੂੰ ਲਾਗੂ ਕਰਨ ਦੀ ਕੁੰਜੀ ਪ੍ਰਾਪਤ ਹੁੰਦੀ ਹੈ। ਪੈਰਾ ਇੱਕ ਯੂਨੀਫਾਈਡ ਵਿਸ਼ੇ ਤੇ ਅਧਾਰਤ ਹੁੰਦੇ ਹੈ, ਜਿਸ ਨੂੰ ਅਕਸਰ ਵਿਸ਼ਾ-ਵਸਤੂ ਜਾਂ ਵਿਸ਼ੇ ਨਾਲ ਸਬੰਧਤ ਵਾਕ ਕਿਹਾ ਜਾਂਦਾ ਹੈ। ਕਿਸੇ ਪੈਰੇ ਵਿਚਲੇ ਹਰ ਸ਼ਬਦ, ਵਾਕੰਸ਼, ਧਾਰਾ ਅਤੇ ਵਾਕ ਕਿਸੇ ਤਰ੍ਹਾਂ ਨਾਲ ਇਕਸੁਰ ਵਿਸ਼ੇ ਨਾਲ ਸਬੰਧਤ ਹੁੰਦਾ ਹੈ। ਇਹ ਇਸ ਨੂੰ ਸੀਮਤ ਕਰਦੇ ਹਨ, ਵਧਾਉਂਦੇ ਹਨ, ਵਿਆਖਿਆ ਕਰਦੇ ਹਨ, ਅਤੇ / ਜਾਂ ਇਸ 'ਤੇ ਸਵਾਲ ਕਰਦੇ ਹਨ। ਸਹੀ ਵਿਆਖਿਆ ਦੀ ਅਸਲ ਕੁੰਜੀ ਵਿਆਕਰਣ ਦੁਆਰਾ ਪੈਰੇ ਦੇ ਆਧਾਰ ਤੇ ਮੂਲ ਲੇਖਕ ਦੇ ਵਿਚਾਰ ਦੀ ਪਾਲਣਾ ਕਰਨਾ ਹੈ ਜੋ ਕਿ ਨਿੱਜੀ ਸਾਹਿਤਕ ਇਕਾਈਆਂ ਦੁਆਰਾ ਹੈ ਜੋ ਕਿ ਬਾਈਬਲ ਦੀ ਪੁਸਤਕ ਨੂੰ ਉਤਪੰਨ ਕਰਦੀ ਹੈ। ਇਹ ਟੀਕਾ ਆਧੁਨਿਕ ਅੰਗਰੇਜ਼ੀ ਅਨੁਵਾਦਾਂ ਨਾਲ ਤੁਲਨਾ ਕਰਕੇ ਇਕ ਵਿਦਿਆਰਥੀ ਦੇ ਮਾਰਗ ਦਰਸ਼ਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਅਨੁਵਾਦਾਂ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇਸ ਵੱਖ-ਵੱਖ ਅਨੁਵਾਦ ਸਿਧਾਂਤਾਂ ਨੂੰ ਅਪਣਾਉਂਦੀਆਂ ਹਨ:

1. United Bible Society ਦੇ ਯੂਨਾਨੀ ਪਾਠ ਦਾ ਸੋਧਿਆ ਚੌਥਾ ਐਡੀਸ਼ਨ (UBS4)। ਇਸ ਪਾਠ ਨੂੰ ਆਧੁਨਿਕ ਪਾਠ ਵਿਦਵਾਨਾਂ ਦੁਆਰਾ ਲਿਖਿਆ ਗਿਆ ਸੀ।
2. The New King James Version (NKJV) ਸ਼ਬਦ-ਲਈ-ਸ਼ਬਦ ਦਾ ਅਸਲੀ ਅਨੁਵਾਦ ਹੈ ਜੋ ਕਿ ਯੂਨਾਨੀ ਲਿੱਖਤ ਦੀਆਂ ਰਵਾਇਤਾਂ ਦੇ ਆਧਾਰ ਤੇ ਹੈ ਜਿਸ ਨੂੰ Textus Receptus ਕਿਹਾ ਜਾਂਦਾ ਹੈ। ਇਸ ਦੇ ਪੈਰਿਆਂ ਦੀ ਵੰਡ ਦੂਜੇ ਅਨੁਵਾਦਾਂ ਦੇ ਪੈਰਿਆਂ ਨਾਲੋਂ ਲੰਬੀਆਂ ਹਨ। ਇਹ ਲੰਬੀਆਂ ਇਕਾਈਆਂ ਵਿਦਿਆਰਥੀ ਨੂੰ ਵਿਸ਼ਾ-ਵਸਤੂ ਵੇਖਣ ਵਿੱਚ ਮਦਦ ਕਰਦੀਆਂ ਹਨ।
3. The New Revised Standard Version (NRSV) ਇੱਕ ਸੋਧਿਆ ਸ਼ਬਦ-ਲਈ-ਸ਼ਬਦ ਦਾ ਅਨੁਵਾਦ ਹੈ। ਇਹ ਅਨੁਵਾਦ ਹੇਠਲੇ ਦੇ ਆਧੁਨਿਕ ਅਨੁਵਾਦਾਂ ਵਿਚਕਾਰ ਇੱਕ ਮੱਧ ਬਿੰਦੂ ਬਣਾਉਂਦਾ ਹੈ। ਇਸ ਦੇ ਪੈਰਿਆਂ ਦੀ ਵੰਡ ਵਿਸ਼ਿਆਂ ਦੀ ਪਛਾਣਨ ਵਿੱਚ ਕਾਫ਼ੀ ਸਹਾਇਤਾ ਕਰਦੇ ਹਨ।
4. The Today's English Version (TEV) United Bible Society ਦੁਆਰਾ ਪ੍ਰਕਾਸ਼ਿਤ ਇੱਕ ਗਤੀਸ਼ੀਲ ਸਮਾਨਾਰਥੀ ਅਨੁਵਾਦ ਹੈ। ਇਹ ਅਨੁਵਾਦ ਬਾਈਬਲ ਦਾ ਅਜਿਹੇ ਢੰਗ ਨਾਲ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇੱਕ ਆਧੁਨਿਕ ਅੰਗ੍ਰੇਜ਼ੀ ਪਾਠਕ ਜਾਂ ਪਾਦਰੀ ਯੂਨਾਨੀ ਪਾਠ ਦੇ ਅਰਥ ਨੂੰ ਸਮਝ ਸਕਣ। NIV ਵਾਂਗ ਅਕਸਰ, ਇਹ ਅਨੁਵਾਦ ਇੰਜੀਲ ਦੀਆਂ ਕਿਤਾਬਾਂ ਦਾ ਅਨੁਵਾਦ ਵਿਸ਼ੇ ਦੁਆਰਾ ਨਹੀਂ ਪਰ ਜੇ ਇੰਜੀਲ ਵਿੱਚ ਪ੍ਰਚਾਰ ਕਰ ਰਿਹਾ ਹੈ ਉਸ ਦੁਆਰਾ ਪੈਰੇ ਨੂੰ ਵੰਡਦਾ ਹੈ। ਵਿਆਖਿਆ ਕਰਨ ਵਾਲੇ ਦੇ ਉਦੇਸ਼ਾਂ ਲਈ, ਇਹ ਅਨੁਵਾਦ ਸਹਾਇਕ ਨਹੀਂ ਹੈ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ UBS4 ਅਤੇ TEV ਦੋਵੇਂ ਹੀ ਇਕ ਹੀ ਹਸਤੀ ਦੁਆਰਾ ਪ੍ਰਕਾਸ਼ਿਤਕੀਤੀਆਂ ਗਈਆਂ ਹਨ, ਪਰ ਫਿਰ ਵੀ ਉਹਨਾਂ ਦੇ ਪੈਰਿਆਂ ਦੀ ਵੰਡ ਵੱਖ-ਵੱਖ ਹੈ।
5. The Jerusalem Bible (JB) ਅਨੁਵਾਦ French Catholic ਅਨੁਵਾਦ ਦੇ ਆਧਾਰ ਤੇ ਇੱਕ ਗਤੀਸ਼ੀਲ ਸਮਾਨਾਰਥੀ ਅਨੁਵਾਦ ਹੈ। ਯੂਰਪੀਅਨ ਟ੍ਰਿਸਟੀਕੋਣ ਤੋਂ ਇਹ ਅਨੁਵਾਦ ਪੈਰਿਆਂ ਦੀ ਤੁਲਨਾ ਕਰਨ ਵਿੱਚ ਇਹ ਬਹੁਤ ਮਦਦਗਾਰ ਹੈ।
6. 1995 ਵਿੱਚ ਛਾਪੀ ਗਈ New American Standard Bible (NASB), ਸ਼ਬਦ ਤੋਂ ਸ਼ਬਦ ਅਨੁਵਾਦ ਹੈ। ਆਇਤਾਂ ਦੀਆਂ ਟਿੱਪਣੀਆਂ ਇਸ ਦੇ ਪੈਰਿਆਂ ਦੀ ਪਾਲਣਾ ਕਰਦੇ ਹਨ।

ਤੀਸਰਾ ਸਿਧਾਂਤ

ਤੀਸਰਾ ਸਿਧਾਂਤ ਬਾਈਬਲ ਨੂੰ ਵੱਖ-ਵੱਖ ਅਨੁਵਾਦਾਂ ਵਿੱਚ ਪੜ੍ਹਨਾ ਹੈ ਤਾਂ ਜੋ ਵਿਆਪਕ ਖੁੱਲੇ ਤੌਰ ਤੇ ਸੰਭਾਵਿਤ ਅਰਥ (ਅਰਥ-ਵਿਗਿਆਨ) ਨੂੰ ਸਮਝ ਸਕਣ ਜੋ ਕਿ ਬਾਈਬਲ ਦੇ ਸ਼ਬਦ ਜਾਂ ਵਾਕ ਵਿੱਚ ਹੋ ਸਕਦੇ ਹਨ। ਆਮ ਤੌਰ 'ਤੇ ਇਕ ਯੂਨਾਨੀ ਵਾਕ ਜਾਂ ਸ਼ਬਦ ਨੂੰ ਕਈ ਅਰਥਾਂ ਵਿੱਚ ਸਮਝਿਆ ਜਾ ਸਕਦਾ ਹੈ। ਬਾਈਬਲ ਦੇ ਇਹ ਵੱਖ ਵੱਖ ਅਨੁਵਾਦ ਇਨ੍ਹਾਂ ਵਿਕਲਪਾਂ ਨੂੰ ਬਾਹਰ ਕੱਢਦੇ ਹਨ ਅਤੇ ਯੂਨਾਨੀ ਦਸਤਾਵੇਜ਼ਾਂ ਦੀਆਂ ਭਿੰਨਤਾਵਾਂ ਨੂੰ ਪਛਾਣਨ ਅਤੇ ਸਪਸ਼ਟ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹ ਬਾਈਬਲ ਦੇ ਸਿਧਾਂਤ ਨੂੰ ਪ੍ਰਭਾਵਤ ਨਹੀਂ ਕਰਦੇ, ਪਰ ਉਹ ਸਾਨੂੰ ਇੱਕ ਪ੍ਰੀਤ ਪ੍ਰਾਚੀਨ ਲੇਖਕ ਦੁਆਰਾ ਲਿਖੇ ਹੋਏ ਮੂਲ ਪਾਠ ਤੱਕ ਵਾਪਸ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।

ਇਹ ਟੀਕਾ ਵਿਦਿਆਰਥੀ ਨੂੰ ਵਿਆਖਿਆਵਾਂ ਦੀ ਜਾਂਚ ਕਰਨ ਲਈ ਇੱਕ ਢੁਕਵਾਂ ਤਰੀਕਾ ਪੇਸ਼ ਕਰਦਾ ਹੈ। ਇਸ ਟੀਕੇ ਨੂੰ ਨਿਸ਼ਚਿਤ ਹੋਣ ਲਈ ਨਹੀਂ, ਸਗੋਂ ਸੂਚਨਾਵਾਚਕ ਅਤੇ ਸੋਚ-ਵਿਚਾਰੀ ਬਣਨ ਲਈ ਤਿਆਰ ਕੀਤਾ ਹੈ। ਅਕਸਰ, ਦੂਸਰੀ ਵਿਆਖਿਆਵਾਂ ਸਾਡੀ ਸਥਾਨਕ, ਧਰਮ-ਸਿਧਾਂਤਕ, ਅਤੇ ਸੰਪਰਦਾਇਕ ਹੋਣ ਵਿਚ ਮਦਦ ਨਹੀਂ ਕਰਦੀਆਂ। ਟੀਕਾਕਾਰਾਂ ਨੂੰ ਇਹ ਸਮਝਣ ਲਈ ਵਿਆਪਕ ਰੂਪਾਂਤਰਣਾਂ ਦੀ ਜ਼ਰੂਰਤ ਹੈ ਕਿ ਪੁਰਾਣੇ ਪਾਠ ਦੇ ਦੂਹਰੇ ਮਤਲਬ ਕਿਵੇਂ ਹੋ ਸਕਦੇ ਹਨ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਜਿਹੇ ਮਸੀਹੀ ਜੋ ਦਾਅਵਾ ਕਰਦੇ ਹਨ ਕਿ ਬਾਈਬਲ ਹੀ ਸੱਚਾਈ ਦਾ ਸਰੋਤ ਹੈ ਪਰ ਉਹਨਾਂ ਦਾ ਆਪਸ ਵਿਚ ਕੋਈ ਸਮਝੌਤਾ ਨਹੀਂ ਹੈ।

ਇਹਨਾਂ ਸਿਧਾਂਤਾਂ ਨੇ ਮੇਰੀ ਪੁਰਾਣੀ ਲਿੱਖਤਾਂ ਨਾਲ ਸੰਗਰਸ਼ ਕਰਨ ਦੁਆਰਾ, ਮੈਨੂੰ ਮੇਰੀ ਇਤਿਹਾਸਕ ਸਥਿਤੀਆਂ ਉੱਤੇ ਜਿੱਤ ਪਾਉਣ ਵਿਚ ਮੇਰੀ ਮਦਦ ਕੀਤੀ ਹੈ। ਮੇਰੀ ਆਸ ਹੈ ਕਿ ਇਹ ਤੁਹਾਡੇ ਲਈ ਵੀ ਮਦਦਗਾਰ ਹੋਣਗੇ।

ਬੋਬ ਅਟਲੇ

ਜੂਨ 27, 1996

Copyright © 2013 [Bible Lessons International](#)

ਇਕ ਚੰਗੇ ਬਾਈਬਲ ਅਧਿਐਨ ਲਈ ਗਾਈਡ:

ਪ੍ਰਮਾਣਿਤ ਸੱਚਿਆਈ ਲਈ ਨਿੱਜੀ ਖੋਜ

ਡਾ. ਬੋਬ ਅਟਲੇ ਦੀ ਵਿਆਖਤਮਕ ਫਿਲਾਸਫੀ ਅਤੇ ਉਸ ਦੇ ਟੀਕੇ ਵਿੱਚ ਵਰਤੀਆਂ ਗਈਆਂ ਪ੍ਰਕਿਰਿਆਵਾਂ ਦੀ ਸੰਖੇਪ ਵਿਆਖਿਆ ਕੀ ਹਨ।

ਕੀ ਅਸੀਂ ਸੱਚਿਆਈ ਨੂੰ ਜਾਣ ਸਕਦੇ ਹਾਂ? ਇਹ ਕਿਥੇ ਮਿਲਦੀ ਹੈ? ਕੀ ਅਸੀਂ ਇਸ ਦੀ ਪੁਸ਼ਟੀ ਕਰ ਸਕਦੇ ਹਾਂ? ਕੀ ਕੋਈ ਅੰਤਮ ਅਧਿਕਾਰ ਹੈ? ਕੀ ਕੋਈ ਸੰਪੂਰਨਤਾ ਹੈ ਜੋ ਸਾਡੀ ਜ਼ਿੰਦਗੀਆਂ ਨੂੰ ਸੇਧ ਦੇ ਸਕਦੀ ਹੈ? ਕੀ ਇਸ ਜੀਵਨ ਦਾ ਕੋਈ ਅਰਥ ਹੈ? ਅਸੀਂ ਇਸ ਸੰਸਾਰ ਉੱਤੇ ਕਿਉਂ ਹਾਂ? ਅਸੀਂ ਕਿਥੇ ਜਾ ਰਹੇ ਹਾਂ? ਸਮੇਂ ਦੀ ਸ਼ੁਰੂਆਤ ਤੋਂ ਲੈ ਕੇ ਇਹਨਾਂ ਪ੍ਰਸ਼ਨਾਂ—ਪ੍ਰਸ਼ਨ ਜੋ ਕਿ ਤਰਕਸ਼ੀਲ ਲੋਕ ਸੋਚਦੇ ਹਨ—ਨੇ ਮਨੁੱਖੀ ਦਿਮਾਗ ਨੂੰ ਪ੍ਰੇਸ਼ਾਨ ਕੀਤਾ ਹੈ (ਉਪਦੇਸ਼ ਦੀ ਪੋਥੀ 1:13-18; 3:9-11)। ਮੇਰੇ ਜੀਵਨ ਦੇ ਏਕੀਕਰਨ ਕੇਂਦਰ ਲਈ ਮੈਨੂੰ ਮੇਰੀ ਨਿੱਜੀ ਖੋਜ ਯਾਦ ਹੈ। ਮੇਰੇ ਬਚਪਨ ਵਿਚ ਹੀ ਮੈਂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ, ਇਹ ਮੇਰੇ ਪਰਿਵਾਰ ਦੇ ਲੋਕਾਂ ਦੀ ਗਵਾਹੀ ਦੇ ਕਾਰਨ ਹੋਇਆ। ਜਿਵੇਂ-ਜਿਵੇਂ ਮੈਂ ਵੱਧ ਰਿਹਾ ਸੀ ਮੇਰੇ ਜੀਵਨ ਬਾਰੇ ਅਤੇ ਇਸ ਸੰਸਾਰ ਬਾਰੇ ਮੇਰੇ ਪ੍ਰਸ਼ਨ ਵੀ ਵੱਧਣ ਲੱਗ ਪਏ। ਜਿਨ੍ਹਾਂ ਅਨੁਭਵਾਂ ਬਾਰੇ ਮੈਂ ਪੜ੍ਹਿਆ ਸੀ, ਸਧਾਰਨ ਸਭਿਆਚਾਰਕ ਅਤੇ ਪਿਸੇ-ਪਿਟੇ ਧਾਰਮਿਕ ਸ਼ਬਦਾਂ ਦੁਆਰਾ ਮੈਨੂੰ ਨਹੀਂ ਪ੍ਰਾਪਤ ਹੋਇਆ। ਜਿਸ ਐਥੇ ਸੰਸਾਰ ਵਿੱਚ ਮੈਂ ਰਹਿ ਰਿਹਾ ਸੀ, ਉਥੇ ਇਹ ਉਲਝਣ, ਖੋਜ, ਅਨੁਭਵ ਅਤੇ ਅਕਸਰ ਨਿਰਾਸ਼ਾ ਦੀ ਭਾਵਨਾ ਦਾ ਇੱਕ ਸਮਾਂ ਸੀ।

ਬਹੁਤ ਸਾਰੇ ਲੋਕਾਂ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਕੋਲ ਇਹਨਾਂ ਸਵਾਲਾਂ ਦੇ ਜਵਾਬ ਹਨ, ਪਰ ਖੋਜ ਅਤੇ ਵਿਚਾਰ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਜਵਾਬ (1) ਨਿੱਜੀ ਫਿਲਾਸਫੀ, (2) ਪ੍ਰਾਚੀਨ ਧਾਰਣਾ, (3) ਨਿੱਜੀ ਅਨੁਭਵਾਂ, ਜਾਂ (4) ਮਨੋਵਿਗਿਆਨਕ ਅਨੁਮਾਨਾਂ ਦੇ ਅਧਾਰ ਤੇ ਸਨ। ਮੈਨੂੰ ਕੁਝ ਹੱਦ ਤਕ ਪੁਸ਼ਟੀਕਰਣ, ਕੁਝ ਸਬੂਤ, ਕੁੱਝ ਤਰਕਸ਼ੀਲਤਾ ਦੀ ਲੋੜ ਸੀ ਜਿਸ ਨਾਲ ਮੇਰੀ ਵਿਸ਼ਵ-ਵਿਹਾਰ, ਮੇਰੇ ਏਕੀਕਰਨ ਕੇਂਦਰ, ਮੇਰੇ ਰਹਿਣ ਦੇ ਕਾਰਨ ਮੈਂ ਇਹਨਾਂ ਨੂੰ ਆਪਣੇ ਬਾਈਬਲ ਅਧਿਐਨ ਵਿਚ ਪਾਇਆ। ਮੈਂ ਇਸ ਦੀ ਭਰੋਸੇ ਯੋਗਤਾ ਦਾ ਸਬੂਤ ਲਭਣਾ ਸ਼ੁਰੂ ਕੀਤਾ, ਜੋ ਕਿ ਮੈਨੂੰ (1) ਪੁਰਾਤੱਤਵ-ਵਿਗਿਆਨ ਦੁਆਰਾ ਕੀਤੀ ਗਈ ਬਾਈਬਲ ਦੀ ਪੁਸ਼ਟੀ, (2) ਪੁਰਾਣੇ ਨੇਮ ਦੀਆਂ ਭਵਿਖਵਾਈਬਾਈਆਂ ਦੀ ਸੱਚਿਆਈ ਨੂੰ ਜਾਣਨ, (3) ਸੋਲ੍ਹਾਂ ਸੌ ਸਾਲਾਂ ਤੋਂ ਵੱਧ ਦੇ ਬਾਈਬਲ ਦੇ ਸੰਦੇਸ਼ ਦੀ ਏਕਤਾ ਅਤੇ ਉਤਪਾਦਨ ਅਤੇ (4) ਉਹਨਾਂ ਲੋਕਾਂ ਦੀਆਂ ਗਵਾਹੀਆਂ ਦੁਆਰਾ ਜਿਹਨਾਂ ਦੇ ਜੀਵਨ ਬਾਈਬਲ ਦੁਆਰਾ ਬਦਲ ਗਏ ਹਨ ਪ੍ਰਾਪਤ ਹੋਈ। ਮਸੀਹੀ ਧਰਮ, ਵਿਸ਼ਵਾਸ ਅਤੇ ਵਿਸ਼ਵਾਸ ਦੀ ਇਕ ਸੰਯੁਕਤ ਪ੍ਰਣਾਲੀ ਦੇ ਰੂਪ ਵਿਚ, ਮਨੁੱਖੀ ਜੀਵਨ ਦੇ ਜਟਿਲ ਸਵਾਲਾਂ ਨਾਲ ਨਜਿੱਠਣ ਵਿਚ ਸਮਰੱਥਾ ਰੱਖਦਾ ਹੈ। ਮੇਰੇ ਲਈ ਬਾਈਬਲ ਨੇ ਨਾ ਕੇਵਲ ਇਕ ਤਰਕਧਾਰਣ ਢਾਂਚਾ ਮੁਹੱਈਆ ਕੀਤਾ ਹੈ, ਪਰ ਵਿਸ਼ਵਾਸ ਦੇ ਅਨੁਭਵ ਦੁਆਰਾ ਮੈਨੂੰ ਭਾਵਨਾਤਮਕ ਖੁਸ਼ੀ ਅਤੇ ਸਥਿਰਤਾ ਪ੍ਰਦਾਨ ਹੋਈ ਹੈ।

ਮੈਂ ਸੋਚਿਆ ਕਿ ਮੈਨੂੰ ਮੇਰੇ ਜੀਵਨ ਦਾ ਏਕੀਕਰਨ ਕੇਂਦਰ ਮਿਲ ਗਿਆ ਹੈ - ਮਸੀਹ, ਜਿਵੇਂ ਕਿ ਇਹ ਬਾਈਬਲ ਦੁਆਰਾ ਸਮਝਿਆ ਗਿਆ ਹੈ। ਇਹ ਟੀਕਾ ਇਕ ਅਜੀਬ ਤਜਰਬਾ ਸੀ, ਇਕ ਭਾਵਨਾਤਮਕ ਪ੍ਰਕਾਸ਼ਿਤ ਕਰਨਾ ਸੀ। ਹਾਲਾਂਕਿ, ਮੈਨੂੰ ਅਜੇ ਵੀ ਉਹ ਸਦਮੇ ਅਤੇ ਦਰਦ ਯਾਦ ਹਨ ਜਦੋਂ ਇਹ ਮੇਰੇ ਜੀਵਨ ਵਿਚ ਆਉਣਾ ਸ਼ੁਰੂ ਹੋਏ ਕਿ ਇਸ ਕਿਤਾਬ ਦੇ ਕਿੰਨੀਆਂ ਵੱਖਰੀਆਂ ਵਿਆਖਿਆਵਾਂ ਕੱਢੀਆਂ ਗਈਆਂ ਸਨ, ਕਈ ਵਾਰ ਉਹੀ ਕਲੀਸੀਆ ਅਤੇ ਵਿਚਾਰਧਾਰਾ ਵਿਚੋਂ। ਬਾਈਬਲ ਦੀ ਪ੍ਰੇਰਨਾ ਅਤੇ ਭਰੋਸੇ ਦੀ ਪੁਸ਼ਟੀ ਕਰਨਾ ਅੰਤ ਨਹੀਂ, ਪਰ ਇਕ ਸ਼ੁਰੂਆਤ ਸੀ। ਉਹਨਾਂ ਦੁਆਰਾ ਜੋ ਧਰਮ ਗ੍ਰੰਥ ਦੇ ਅਧਿਕਾਰ ਅਤੇ ਭਰੋਸੇਯੋਗਤਾ ਨੂੰ ਪ੍ਰਮਾਣਿਤ ਕਰਦੇ ਸਨ ਮੈਂ ਧਰਮ ਗ੍ਰੰਥ ਦੇ ਬਹੁਤ ਸਾਰੇ ਮੁਸ਼ਕਲ ਪਾਠਾਂ ਦੇ ਵੱਖੋ-ਵੱਖਰੇ ਵਿਸ਼ਵਾਸ ਅਤੇ ਵਿਆਖਿਆਵਾਂ ਨੂੰ ਕਿਵੇਂ ਪ੍ਰਮਾਣਿਤ ਜਾਂ ਅਸਵੀਕਾਰ ਕਰ ਸਕਦਾ ਹਾਂ? ਇਹ ਕੰਮ ਮੇਰੀ ਜ਼ਿੰਦਗੀ ਦਾ ਟੀਚਾ ਅਤੇ ਵਿਸ਼ਵਾਸ ਦੀ ਤੀਰਥ ਯਾਤਰਾ ਬਣ ਗਿਆ। ਮੈਨੂੰ ਪਤਾ ਸੀ ਕਿ ਮਸੀਹ ਵਿੱਚ ਵਿਸ਼ਵਾਸ ਦੁਆਰਾ ਮੈਨੂੰ ਬਹੁਤ ਸ਼ਾਂਤੀ ਅਤੇ ਅਨੰਦ ਮਿਲਿਆ ਸੀ। ਮੇਰਾ ਮਨ ਮੇਰੇ ਸਭਿਆਚਾਰ ਦੀ ਸਾਪੇਖਤਾ ਵਿਚ ਅਤੇ ਧਾਰਮਿਕ ਪ੍ਰਣਾਲੀਆਂ ਦੇ ਅੰਧਵਿਸ਼ਵਾਸ ਅਤੇ ਸੰਪਰਦਾਇਕ ਵਿਚ ਕੁਝ ਨਿਪੁੰਨਤਾ ਚਾਹੁੰਦਾ ਸੀ। ਪ੍ਰਾਚੀਨ ਸਾਹਿਤਾਂ ਦੀ ਵਿਆਖਿਆ ਨੂੰ ਸਹੀ ਤਰੀਕੇ ਨਾਲ ਖੋਜ ਕਰਨ ਦੁਆਰਾ, ਮੈਂ ਆਪਣੀ ਇਤਿਹਾਸਿਕ, ਸਭਿਆਚਾਰਕ, ਸੰਪਰਦਾਇਕ ਅਤੇ ਅਨੁਭਵੀ ਪੱਖਪਾਤ ਨੂੰ ਦੇਖ ਕੇ ਹੈਰਾਨ ਸੀ। ਮੈਂ ਅਕਸਰ ਆਪਣੇ ਵਿਚਾਰਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਬਾਈਬਲ ਪੜ੍ਹਦਾ ਸੀ। ਮੈਂ

ਬਾਈਬਲ ਨੂੰ ਆਪਣੀ ਅਸੁਰੱਖਿਆ ਅਤੇ ਅੜਚਣਾਂ ਦੀ ਪੁਸ਼ਟੀ ਕਰਦੇ ਹੋਏ ਦੂਸਰਿਆਂ ਉੱਤੇ ਧਰਮ-ਸਿਧਾਂਤ ਦਾ ਹਮਲਾ ਕਰਨ ਦੇ ਤੌਰ ਤੇ ਵਰਤਿਆ। ਇਹ ਅਨੁਭਵ ਮੇਰੇ ਲਈ ਬਹੁਤ ਦੁਖਦਾਈ ਸੀ!

ਹਾਲਾਂਕਿ ਮੈਂ ਕਦੀ ਵੀ ਪੂਰੀ ਤਰਾਂ ਨਾਲ ਬਾਹਰਮੁੱਖੀ ਨਹੀਂ ਬਣ ਸਕਦਾ, ਮੈਂ ਬਾਈਬਲ ਦਾ ਇਕ ਚੰਗਾ ਪਾਠਕ ਬਣ ਸਕਦਾ ਹਾਂ। ਮੈਂ ਆਪਣੇ ਪੱਖ-ਪਾਤ ਦੀ ਹਾਜ਼ਰੀ ਨੂੰ ਜਾਣਦੇ ਹੋਏ ਸੀਮਿਤ ਕਰ ਸਕਦਾ ਹਾਂ। ਮੈਂ ਉਨ੍ਹਾਂ ਪੱਖ-ਪਾਤਾਂ ਤੋਂ ਅਜੇ ਤੱਕ ਮੁਕਤ ਨਹੀਂ ਹਾਂ, ਪਰ ਮੈਂ ਆਪਣੀਆਂ ਕਮਜ਼ੋਰੀਆਂ ਦਾ ਸਾਮ੍ਹਣਾ ਕੀਤਾ ਹੈ। ਦੁਭਾਸ਼ੀਆ ਅਕਸਰ ਇਕ ਵਧੀਆ ਬਾਈਬਲ ਅਧਿਐਨ ਦਾ ਸਭ ਤੋਂ ਭੈੜਾ ਦੁਸ਼ਮਣ ਹੁੰਦਾ ਹੈ। ਆਓ ਮੈਨੂੰ ਕੁਝ ਪੂਰਵ-ਧਾਰਨਾਵਾਂ ਨੂੰ ਸੂਚੀਬੱਧ ਕਰਨ ਦੇਵੋ ਜੋ ਮੈਂ ਆਪਣੇ ਬਾਈਬਲ ਦੇ ਅਧਿਐਨ ਲਈ ਲਿਆਇਆ ਹਾਂ, ਤਾਂ ਜੋ ਤੁਸੀਂ, ਪਾਠਕ ਵੀ ਮੇਰੇ ਨਾਲ ਇਹਨਾਂ ਨੂੰ ਜਾਂਚੋ:

I. ਪੂਰਵ-ਧਾਰਨਾਵਾਂ

1. ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਇਕ ਪਰਮੇਸ਼ਰ ਦੇ ਪ੍ਰਕਾਸ਼ ਦੀ ਇੱਕੋ-ਇਕ ਪ੍ਰੋਰਣਾ ਹੈ। ਇਸ ਲਈ, ਇਸ ਦੀ ਵਿਆਖਿਆ ਖਾਸ ਇਤਿਹਾਸਕ ਮਾਹੌਲ ਵਿੱਚ ਮਨੁੱਖੀ ਲੇਖਕ ਦੁਆਰਾ ਇਸ ਦੇ ਅਸਲ ਦੈਵੀ ਇਰਾਦੇ ਦੀ ਰੋਸ਼ਨੀ ਵਿੱਚ ਕਰਨੀ ਚਾਹੀਦੀ ਹੈ।
2. ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਆਮ ਲੋਕਾਂ ਲਈ ਲਿਖੀ ਗਈ ਸੀ! ਪਰਮੇਸ਼ਰ ਨੇ ਸਾਡੇ ਨਾਲ ਗੱਲ ਕਰਨ ਲਈ ਸਾਡੇ ਇਤਿਹਾਸਕ ਅਤੇ ਸਭਿਆਚਾਰਕ ਸੰਦਰਭ ਵਿੱਚ ਅਨੁਕੂਲ ਕੀਤਾ। ਪਰਮੇਸ਼ਰ ਸੱਚਿਆਈ ਨੂੰ ਲੁਕਾਉਂਦੇ ਨਹੀਂ ਹਨ – ਉਹ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਸਮਝੀਏ। ਇਸ ਲਈ, ਇਸ ਦੀ ਵਿਆਖਿਆ ਜਦੋਂ ਇਸ ਨੂੰ ਲਿਖਿਆ ਗਿਆ ਸੀ ਉਹਨਾਂ ਦਿਨਾਂ ਦੀ ਰੋਸ਼ਨੀ ਵਿੱਚ ਕਰਨੀ ਚਾਹੀਦੀ ਹੈ, ਨਾ ਕਿ ਸਾਡੇ ਦਿਨਾਂ ਵਿੱਚ। ਬਾਈਬਲ ਦਾ ਅਰਥ ਸਾਡੇ ਲਈ ਉਹ ਕਦੇ ਨਹੀਂ ਹੋਣਾ ਚਾਹੀਦਾ ਜੋ ਉਸਦਾ ਦਾ ਉਹਨਾਂ ਲੋਕਾਂ ਲਈ ਨਹੀਂ ਸੀ ਜਿਨ੍ਹਾਂ ਨੇ ਪਹਿਲਾਂ ਇਸ ਨੂੰ ਪੜ੍ਹਿਆ ਜਾਂ ਸੁਣਿਆ ਸੀ। ਇਸ ਨੂੰ ਆਮ ਮਨੁੱਖੀ ਦਿਮਾਗ ਦੁਆਰਾ ਸਮਝਿਆ ਜਾ ਸਕਦਾ ਹੈ ਅਤੇ ਇਹ ਆਮ ਮਨੁੱਖੀ ਸੰਚਾਰਾਂ ਅਤੇ ਤਕਨੀਕਾਂ ਦੀ ਵਰਤੋਂ ਕਰਦੀ ਹੈ।
3. ਮੈਂ ਵਿਸ਼ਵਾਸ ਕਰਦਾ ਹਾਂ ਕਿ ਬਾਈਬਲ ਦਾ ਇਕ ਸਾਂਝਾ ਸੰਦੇਸ਼ ਅਤੇ ਉਦੇਸ਼ ਹੈ। ਭਾਵੇਂ ਇਸ ਵਿੱਚ ਮੁਸ਼ਕਲ ਅਤੇ ਅਸਪੱਸ਼ਟ ਪੈਰੇ ਹਨ, ਇਹ ਆਪਣੇ ਆਪ ਦਾ ਖੰਡਨ ਨਹੀਂ ਕਰਦੀ। ਇਸ ਲਈ, ਬਾਈਬਲ ਦੀ ਸਭ ਤੋਂ ਵਧੀਆ ਦੁਭਾਸ਼ੀਆ ਬਾਈਬਲ ਹੀ ਹੈ।
4. ਮੇਰਾ ਮੰਨਣਾ ਹੈ ਕਿ ਹਰੇਕ ਪੈਰੇ ਦਾ (ਭਵਿੱਖਬਾਣੀਆਂ ਨੂੰ ਛੱਡ ਕੇ) ਅਸਲੀ ਅਤੇ ਪ੍ਰੀਰਿਤ ਲੇਖਕ ਦੇ ਇਰਾਦੇ ਦੇ ਅਧਾਰ ਤੇ ਕੇਵਲ ਇੱਕ ਹੀ ਅਰਥ ਹੈ। ਹਾਲਾਂਕਿ ਅਸੀਂ ਕਦੀ ਵੀ ਨਿਸ਼ਚਿਤ ਤੌਰ ਤੇ ਨਹੀਂ ਕਹਿ ਸਕਦੇ ਕਿ ਅਸੀਂ ਅਸਲੀ ਲੇਖਕ ਦੇ ਇਰਾਦੇ ਨੂੰ ਜਾਣਦੇ ਹਾਂ, ਬਹੁਤ ਸਾਰੇ ਸੰਕੇਤ ਇਸ ਦੀ ਦਿਸ਼ਾ ਵਿੱਚ ਦਰਸਾਉਂਦੇ ਹਨ:
 - a. ਸੰਦੇਸ਼ ਨੂੰ ਪ੍ਰਗਟ ਕਰਨ ਲਈ ਚੁਣੀ ਗਈ ਸ਼ੈਲੀ (ਸਾਹਿਤਕ ਕਿਸਮ)
 - b. ਇਤਿਹਾਸਕ ਮਾਹੌਲ ਅਤੇ/ਜਾਂ ਕਿਸੇ ਖਾਸ ਮੌਕੇ ਜਿਸ ਸਮੇਂ ਲਿਖਤ ਨੂੰ ਹਾਸਿਲ ਕੀਤਾ
 - c. ਸਾਰੀ ਪੁਸਤਕ ਦੀ ਸਾਹਿਤਕ ਇਕਾਈ ਦੇ ਸਾਹਿਤਕ ਪ੍ਰਸੰਗ
 - d. ਸਾਹਿਤਕ ਇਕਾਈਆਂ ਦੇ ਪਾਠ ਦਾ ਡਿਜ਼ਾਇਨ (ਰੂਪਰੇਖਾ) ਜਿਵੇਂ ਉਹ ਪੂਰੇ ਸੁਨੇਹੇ ਨਾਲ ਸਬੰਧਤ ਹਨ
 - e. ਸੰਦੇਸ਼ ਨੂੰ ਸੰਚਾਰ ਕਰਨ ਲਈ ਨਿਯੁਕਤ ਕੀਤੀਆਂ ਗਈਆਂ ਵਿਆਕਰਣ ਦੀਆਂ ਖਾਸ ਵਿਸ਼ੇਸ਼ਤਾਵਾਂ
 - f. ਸੰਦੇਸ਼ ਨੂੰ ਪੇਸ਼ ਕਰਨ ਲਈ ਚੁਣੇ ਗਏ ਸ਼ਬਦ


ਇਨ੍ਹਾਂ ਸਾਰੇ ਖੇਤਰਾਂ ਦਾ ਅਧਿਐਨ ਸਾਡੇ ਅਧਿਐਨ ਦਾ ਵਿਸ਼ਾ ਬਣ ਜਾਂਦਾ ਹੈ। ਚੰਗੀ ਬਾਈਬਲ ਪੜ੍ਹਨ ਦੇ ਤਰੀਕੇ ਨੂੰ ਸਮਝਾਉਣ ਤੋਂ ਪਹਿਲਾਂ, ਮੈਂ ਅੱਜ ਦੀਆਂ ਕੁਝ ਅਨੁਚਿਤ ਵਿਧੀਆਂ ਦਾ ਵਰਣਨ ਕਰਨਾ ਚਾਹੁੰਦਾ ਹਾਂ ਜਿਹਨਾਂ ਨੇ ਵਿਆਖਿਆ ਦੀ ਇੰਨੀ ਜ਼ਿਆਦਾ ਵਿਵਿਧਤਾ ਕੀਤੀ ਹੈ, ਜਿਹਨਾਂ ਤੋਂ ਬਚਣਾ ਚਾਹੀਦਾ ਹੈ:

II. ਅਨੁਚਿਤ ਵਿਧੀਆਂ


1. ਬਾਈਬਲ ਦੀਆਂ ਪੁਸਤਕਾਂ ਦੇ ਸਾਹਿਤਕ ਸੰਦਰਭ ਨੂੰ ਅਣਡਿੱਠ ਕਰਨਾ ਅਤੇ ਹਰ ਇੱਕ ਵਾਕ, ਧਾਰਾ, ਜਾਂ ਵਿਅਕਤੀਗਤ ਸ਼ਬਦ ਦੀ ਵਰਤੋਂ ਕਰਨਾ, ਜੋ ਕਿ ਲੇਖਕ ਦੇ ਇਰਾਦੇ ਜਾਂ ਸੰਦਰਭ ਤੋਂ ਪਰੇ ਹੈ। ਇਸ ਨੂੰ ਅਕਸਰ “ਪਰੂਫ-ਟੈਕਸਟਿੰਗ” ਕਿਹਾ ਜਾਂਦਾ ਹੈ।

2. ਇਤਿਹਾਸਕ ਮਾਰੋਲ ਨੂੰ ਬਦਲ ਕੇ ਪੁਸਤਕਾਂ ਦੀ ਇਤਿਹਾਸਕ ਯੋਜਨਾ ਨੂੰ ਅਣਡਿੱਠ ਕਰਨਾ ਜਿਸ ਲਈ ਪਾਠ ਵਿਚ ਆਪਣੇ ਆਪ ਲਈ ਬਹੁਤ ਘੱਟ ਜਾਂ ਕੋਈ ਸਹਿਯੋਗ ਨਾ ਹੋਵੇ।
3. ਕਿਤਾਬਾਂ ਦੀ ਇਤਿਹਾਸਕ ਸਥਿਤੀ ਨੂੰ ਨਜ਼ਰ ਅੰਦਾਜ਼ ਕਰਨਾ ਅਤੇ ਇਸ ਨੂੰ ਤਰਾਂ ਪੜ੍ਹਨਾ ਜਿਵੇਂ ਇਹ ਸਵੇਰ ਦਾ ਅਖਬਾਰ ਹੈ ਜੋ ਮੁੱਖ ਤੌਰ ਤੇ ਆਧੁਨਿਕ ਮਸ਼ੀਹੀਆਂ ਲਈ ਲਿਖਿਆ ਗਿਆ ਹੈ।
4. ਕਿਸੇ ਦਾਰਸ਼ਨਿਕ/ਧਰਮ-ਸ਼ਾਸਤਰ ਦੇ ਸੰਦੇਸ਼ ਵਿਚ ਪਾਠ ਦਾ ਪੂਰਨ ਤੌਰ ਤੇ ਪਹਿਲੇ ਸਰੋਤਿਆਂ ਅਤੇ ਮੂਲ ਲੇਖਕ ਦੇ ਇਰਾਦੇ ਨਾਲ ਸੰਬੰਧ ਨਾ ਬਣਾ ਕੇ ਕਿਤਾਬਾਂ ਦੀ ਇਤਿਹਾਸਕ ਸਥਾਪਤੀ ਨੂੰ ਨਜ਼ਰ ਅੰਦਾਜ਼ ਕਰਨਾ।
5. ਆਪਣੇ ਧਰਮ ਸ਼ਾਸਤਰ, ਨਿੱਜੀ ਸਿਧਾਂਤ, ਜਾਂ ਸਮਕਾਲੀ ਮੁੱਦੇ ਨੂੰ ਅਸਲ ਲੇਖਕ ਦੇ ਉਦੇਸ਼ ਅਤੇ ਦੱਸੇ ਗਏ ਸੰਦੇਸ਼ ਨਾਲ ਸੰਬੰਧਤ ਬਣਾ ਕੇ ਅਸਲ ਸੰਦੇਸ਼ ਨੂੰ ਨਜ਼ਰ ਅੰਦਾਜ਼ ਕਰਨਾ। ਇਹ ਵਰਤਾਰਾ ਅਕਸਰ ਪ੍ਰਚਾਰਕ ਦੇ ਅਧਿਕਾਰ ਨੂੰ ਸਥਾਪਤ ਕਰਨ ਲਈ ਬਾਈਬਲ ਅਧਿਐਨ ਨੂੰ ਇੱਕ ਸਾਧਨ ਦੇ ਤੌਰ ਤੇ ਵਰਤਦਾ ਹੈ। ਇਸ ਨੂੰ ਅਕਸਰ “ਅਧਿਐਨ ਕਰਨ ਵਾਲੇ ਦੇ ਜਵਾਬ” ਵਜੋਂ ਵਰਤਿਆ ਜਾਂਦਾ ਹੈ (“ਮੇਰੇ-ਲਈ-ਲਿਖਤ-ਦਾ-ਕੀ-ਮਤਲਬ-ਹੈ” ਵਿਆਖਿਆ)

ਮਨੁੱਖੀ ਸਾਰੀ ਲਿਖਤੀ ਵਿੱਚ ਘੱਟੋ ਘੱਟ ਤਿੰਨ ਸੰਬੰਧਤ ਭਾਗ ਮਿਲ ਸਕਦੇ ਹਨ:



ਪਿਛਲੇ ਸਮੇਂ ਵਿੱਚ, ਪੜ੍ਹਨ ਦੀਆਂ ਵੱਖਰੀਆਂ ਵੱਖਰੀਆਂ ਤਕਨੀਕਾਂ ਨੇ ਉੱਤੇ ਦਿੱਤੇ ਗਏ ਤਿੰਨ ਹਿੱਸਿਆਂ ਵਿੱਚੋਂ ਇੱਕ ਉੱਤੇ ਕੇਂਦ੍ਰਤ ਕੀਤਾ ਹੈ। ਪਰ ਸੱਚ ਵਿਚ ਬਾਈਬਲ ਦੀ ਅਨੋਖੀ ਪ੍ਰੇਰਣਾ ਦੀ ਪੁਸ਼ਟੀ ਕਰਨ ਲਈ, ਇਕ ਸੋਧਿਆ ਹੋਇਆ ਚਿੱਤਰ ਵਧੇਰੇ ਉਚਿਤ ਹੈ:



ਅਸਲ ਵਿਚ ਸਾਰੇ ਤਿੰਨ ਭਾਗਾਂ ਨੂੰ ਵਿਆਖਿਆ ਦੀ ਪ੍ਰਕ੍ਰਿਆ ਵਿਚ ਸ਼ਾਮਲ ਕਰਨਾ ਲਾਜ਼ਮੀ ਹੈ। ਤਸਦੀਕ ਦੇ ਉਦੇਸ਼ ਲਈ, ਮੇਰੀ ਵਿਆਖਿਆ ਪਹਿਲੇ ਦੋ ਭਾਗਾਂ 'ਤੇ ਕੇਂਦ੍ਰਤ ਹੈ: ਅਸਲੀ ਲੇਖਕ ਅਤੇ ਲਿਖਤ। ਮੈਂ ਸ਼ਾਇਦ ਉਨ੍ਹਾਂ ਦੁਰਵਿਵਹਾਰਾਂ 'ਤੇ ਪ੍ਰਤੀਕਰਮ ਕਰ ਰਿਹਾ ਹਾਂ ਜਿਹਨਾਂ ਨੂੰ ਮੈਂ ਵੇਖੀਆਂ ਹੈ (1) ਦੁਅਰਥੀ ਬਣਾਉਣਾ ਜਾਂ ਲਿਖਤਾਂ ਨੂੰ ਆਤਮਿਕ ਬਣਾਉਣਾ ਅਤੇ (2) “ਅਧਿਐਨ ਕਰਨ ਵਾਲੇ ਦਾ ਜਵਾਬ” (ਇਸ ਦਾ ਮੇਰੇ ਲਈ ਕੀ ਮਤਲਬ ਹੈ)। ਦੁਰਵਿਵਹਾਰ ਹਰ ਪੜ੍ਹਾਅ ਤੇ ਹੋ ਸਕਦਾ ਹੈ। ਸਾਨੂੰ ਹਮੇਸ਼ਾਂ ਆਪਣੇ ਮਨੋਰਥਾਂ, ਪੱਖਪਾਤਾਂ, ਤਕਨੀਕਾਂ ਅਤੇ ਪ੍ਰਯੋਗਾਂ ਦੀ ਜਾਂਚ ਕਰਨੀ ਚਾਹੀਦੀ ਹੈ। ਪਰ ਅਸੀਂ ਉਨ੍ਹਾਂ ਦੀ ਜਾਂਚ ਕਿਵੇਂ ਕਰਾਂਗੇ ਕਿ ਜੇਕਰ ਵਿਆਖਿਆ ਦੀਆਂ ਕੋਈ ਸੀਮਾਵਾਂ, ਜਾਂ ਕੋਈ ਮਾਪਦੰਡ ਨਹੀਂ ਹੈ? ਇਹ ਉਹ ਸਥਾਨ ਹੈ ਜਿਥੇ ਪ੍ਰਮਾਣਿਕ ਇਰਾਦਾ ਅਤੇ ਲਿਖਤ ਦੀ ਬਣਤਰ ਮੈਨੂੰ ਸੰਭਵ ਜਾਇਜ਼ ਵਿਆਖਿਆਵਾਂ ਦੇ ਦਾਇਰੇ ਨੂੰ ਸੀਮਤ ਕਰਨ ਲਈ ਕੁਝ ਮਾਪਦੰਡ ਪ੍ਰਦਾਨ ਕਰਦੀ ਹੈ।

ਅਧਿਐਨ ਕਰਨ ਦੀਆਂ ਇਹਨਾਂ ਅਣਉਚਿਤ ਤਕਨੀਕਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ, ਚੰਗੀ ਬਾਈਬਲ ਅਧਿਐਨ ਅਤੇ ਵਿਆਖਿਆ ਕਰਨ ਲਈ ਕੁਝ ਸੰਭਵ ਤਰੀਕੇ ਕੀ ਹਨ ਜੋ ਤਸਦੀਕ ਅਤੇ ਇਕਸਾਰਤਾ ਨੂੰ ਪੇਸ਼ ਕਰਦੇ ਹਨ?

III. ਚੰਗੇ ਬਾਈਬਲ ਅਧਿਐਨ ਦੇ ਸੰਭਵ ਤਰੀਕੇ

ਇਸ ਸਮੇਂ ਮੈਂ ਕਿਸੇ ਵਿਸ਼ੇਸ਼ ਸ਼ੈਲੀਆਂ ਦੀ ਵਿਆਖਿਆ ਕਰਨ ਦੀਆਂ ਵਿਲੱਖਣ ਤਕਨੀਕਾਂ ਬਾਰੇ ਵਿਚਾਰ ਨਹੀਂ ਕਰ ਰਿਹਾ ਪਰ ਬਾਈਬਲ ਦੀਆਂ ਸਾਰੀਆਂ ਲਿਖਤਾਂ ਦੇ ਆਮ ਵਿਖਿਆਤਮਿਕ ਸਿਧਾਂਤਾਂ ਪ੍ਰਮਾਣਾਂ ਲਈ। ਸਧਾਰਣ-ਵਿਸ਼ਲੇਸ਼ਣ ਤਰੀਕਿਆਂ ਬਾਰੇ ਇਕ ਚੰਗੀ ਕਿਤਾਬ *How To Read The Bible For All Its Worth* ਹੈ ਜੋ ਕਿ Gordon Fee ਅਤੇ Douglas Stuart ਦੁਆਰਾ ਲਿਖੀ ਗਈ ਅਤੇ Zondervan ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ।

ਮੇਰੀ ਕਾਰਜਵਿਧੀ ਸ਼ੁਰੂਆਤ ਵਿੱਚ ਪਾਠਕ ਉੱਤੇ ਧਿਆਨ ਕੇਂਦਰਿਤ ਕਰਦੀ ਹੈ ਜੋ ਪਵਿੱਤਰ ਆਤਮਾ ਨੂੰ ਉਸ ਦੇ ਜੀਵਨ ਵਿਚ ਚਾਰ ਵਿਅਕਤੀਗਤ ਅਧਿਐਨ ਚੱਕਰਾਂ ਦੁਆਰਾ ਬਾਈਬਲ ਨੂੰ ਉਸ ਦੇ ਜੀਵਨ ਵਿਚ ਪ੍ਰਕਾਸ਼ਮਾਨ ਕਰਨ ਦੀ ਆਗਿਆ ਦਿੰਦੀ ਹੈ। ਇਹ ਆਤਮਾ, ਲਿਖਤ ਅਤੇ ਪਾਠਕ ਨੂੰ ਪ੍ਰਥਮ ਬਣਾਉਂਦੀ ਹੈ, ਇਹ ਪਾਠਕਾਂ ਨੂੰ ਟੀਕਾਕਾਰਾਂ ਦੁਆਰਾ ਬੋਲੇ ਪ੍ਰਭਾਵਾਂ ਤੋਂ ਵੀ ਬਚਾਉਂਦੀ ਹੈ। ਮੈਂ ਅਜਿਹਾ ਕਹਿੰਦੇ ਸੁਣਿਆ ਹੈ: “ਬਾਈਬਲ ਟੀਕੇਆਂ ਤੇ ਬਹੁਤ ਜ਼ਿਆਦਾ ਰੋਸ਼ਨੀ ਪਾਉਂਦੀ ਹੈ।” ਇਸ ਦਾ ਅਰਥ ਇਹ ਨਹੀਂ ਹੈ ਕਿ ਅਧਿਐਨ ਕਰਨ ਵਾਲਿਆਂ ਦੀ ਸਮੱਗਰੀ ਬਾਰੇ ਇਕ ਨਿਰਾਸ਼ਾਜਨਕ ਟਿੱਪਣੀ, ਹਾਲਾਂਕਿ ਉਨ੍ਹਾਂ ਦੀ ਵਰਤੋਂ ਲਈ ਇਕ ਦਲੀਲ ਹੈ।

ਸਾਨੂੰ ਲਿਖਤ ਤੋਂ ਹੀ ਆਪਣੀਆਂ ਵਿਆਖਿਆਵਾਂ ਦਾ ਸਮਰਥਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਘੱਟੋ ਘੱਟ ਪੰਜ ਸੀਮਤ ਖੇਤਰ ਤਸਦੀਕ ਪ੍ਰਦਾਨ ਕਰਦੇ ਹਨ:

1. ਇਤਿਹਾਸਕ ਯੋਜਨਾ
2. ਸਾਹਿਤਕ ਪ੍ਰਸੰਗ
3. ਵਿਆਕਰਣ (ਵਾਕ-ਰਚਨਾ)
4. ਸਮਕਾਲੀ ਸ਼ਬਦਾਂ ਦੀ ਵਰਤੋਂ
5. ਸੰਬੰਧਤ ਮਿਲਦੇ ਜੁਲਦੇ ਪੈਰੇ
6. ਕਿਸਮ

ਸਾਨੂੰ ਆਪਣੀਆਂ ਵਿਆਖਿਆਵਾਂ ਦੇ ਪਿੱਛੇ ਕਾਰਨ ਅਤੇ ਤਰਕ ਪ੍ਰਦਾਨ ਕਰਨ ਦੇ ਯੋਗ ਹੋਣ ਦੀ ਲੋੜ ਹੈ। ਸਾਡੇ ਵਿਸ਼ਵਾਸ ਅਤੇ ਅਭਿਆਸ ਦਾ ਸਰੋਤ ਕੇਵਲ ਬਾਈਬਲ ਹੈ। ਅਫਸੋਸ ਦੀ ਗੱਲ ਇਹ ਹੈ ਕਿ ਅਕਸਰ ਮਸੀਹੀ ਲੋਕ ਇਸ ਬਾਰੇ ਸਹਿਮਤ ਨਹੀਂ ਹੁੰਦੇ ਕਿ ਇਹ ਕੀ ਸਿਖਾਉਂਦੀ ਹੈ ਜਾਂ ਪੁਸ਼ਟੀ ਕਰਦੀ ਹੈ। ਹੇਠ ਲਿਖੇ ਚਾਰ ਅਧਿਐਨ ਚੱਕਰ ਵਿਆਖਿਆਤਮਕ ਸੂਝ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ:

1. ਪਹਿਲਾ ਅਧਿਐਨ ਚੱਕਰ
 - a. ਕਿਸੇ ਕਿਤਾਬ ਨੂੰ ਇਕੋ ਵਾਰ ਵਿਚ ਪੜ੍ਹੋ। ਇਕ ਵਾਰ ਫਿਰ ਇਸ ਨੂੰ ਦੂਸਰੇ ਅਨੁਵਾਦ ਵਿਚ ਪੜ੍ਹੋ।
 - (1) ਸ਼ਬਦ-ਲਈ-ਸ਼ਬਦ (NKJV, NASB, NRSV)
 - (2) ਗਤੀਸ਼ੀਲ ਬਰਾਬਰ (TEV, JB)
 - (3) ਭਾਵ ਅਨੁਵਾਦ (Living Bible, Amplified Bible)
 - b. ਪੂਰੀ ਲਿਖਤ ਦੇ ਕੇਂਦਰੀ ਉਦੇਸ਼ ਦੀ ਭਾਲ ਕਰੋ। ਇਸ ਦੇ ਵਿਸ਼ਾ-ਵਸਤੂ ਦੀ ਪਛਾਣ ਕਰੋ।
 - c. ਕਿਸੇ ਸਾਹਿਤਕ ਇਕਾਈ, ਅਧਿਆਏ, ਪੈਰੇ ਜਾਂ ਇਕ ਵਾਕ ਜੋ ਕਿ ਇਸ ਕੇਂਦਰੀ ਉਦੇਸ਼ ਜਾਂ ਵਿਸ਼ਾ-ਵਸਤੂ ਨੂੰ ਸਪੱਸ਼ਟ ਤੌਰ 'ਤੇ ਜ਼ਾਹਰ ਕਰਦਾ ਹੈ ਨੂੰ (ਜੇ ਸੰਭਵ ਹੋਵੇ ਤਾਂ) ਅਲੱਗ ਕਰ ਲਓ।

- d. ਪ੍ਰਮੁੱਖ ਸਾਹਿਤਕ ਸ਼੍ਰੇਣੀ ਦੀ ਪਛਾਣ ਕਰੋ
- (1) ਪੁਰਾਣਾ ਨੇਮ
 - a) ਇਬਰਾਨੀ ਵਰਣਨ
 - b) ਇਬਰਾਨੀ ਕਵਿਤਾ (ਵਿਸਡਮਲਿਟਰੇਚਰ, ਜ਼ਬੂਰ)
 - c) ਇਬਰਾਨੀਭਵਿਖਵਾਈ (ਵਾਰਤਕ, ਕਵਿਤਾ)
 - d) ਬਿਵਸਥਾ ਵਿਧੀ
 - (2) ਨਵਾਂ ਨੇਮ
 - a) ਵਰਣਨ (ਇੰਜੀਲਾਂ, ਰਸੂਲਾਂ ਦੇ ਕਰਤੱਬ)
 - b) ਦ੍ਰਿਸ਼ਟਾਂਤ (ਇੰਜੀਲਾਂ)
 - c) ਪੱਤਰ/ਪੱਤਰੀਆਂ
 - d) ਸਾਹਿੱਤਕਾਰੀ ਸਾਹਿਤ
2. ਦੂਸਰਾ ਅਧਿਐਨ ਚੱਕਰ
- a. ਪ੍ਰਮੁੱਖ ਵਿਸ਼ਿਆਂ ਜਾਂ ਵਿਸ਼ਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦਿਆਂ ਪੂਰੀ ਕਿਤਾਬ ਦੁਬਾਰਾ ਪੜ੍ਹੋ।
 - b. ਪ੍ਰਮੁੱਖ ਵਿਸ਼ਿਆਂ ਦੀ ਰੂਪ ਰੇਖਾ ਬਣਾਓ ਅਤੇ ਉਹਨਾਂ ਦੇ ਸੰਖੇਪਾਂ ਨੂੰ ਸਧਾਰਣ ਰੂਪ ਵਿਚ ਲਿਖੋ।
 - c. ਅਧਿਐਨ ਤਰੀਕੇ ਨਾਲ ਆਪਣੇ ਉਦੇਸ਼ ਨੂੰ ਬਿਆਨ ਅਤੇ ਵਿਆਪਕ ਰੂਪਰੇਖਾ ਦੀ ਜਾਂਚ ਕਰੋ।
3. ਤੀਸਰਾ ਅਧਿਐਨ ਚੱਕਰ
- a. ਇਤਿਹਾਸਕ ਸਥਿਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦਿਆਂ ਅਤੇ ਬਾਈਬਲ ਦੀ ਆਪਣੀ ਕਿਤਾਬ ਨੂੰ ਲਿਖਣ ਲਈ ਖਾਸ ਮੌਕੇ ਦੀ ਪਛਾਣ ਕਰਨ ਲਈ, ਪੂਰੀ ਕਿਤਾਬ ਨੂੰ ਦੁਬਾਰਾ ਪੜ੍ਹੋ।
 - b. ਬਾਈਬਲ ਦੀਆਂ ਕਿਤਾਬਾਂ ਵਿਚ ਲਿਖੀਆਂ ਇਤਿਹਾਸਕ ਚੀਜ਼ਾਂ ਦੀ ਸੂਚੀ ਬਣਾਓ
 - (1) ਲੇਖਕ
 - (2) ਤਰੀਕ/ਮਿਤੀ
 - (3) ਪ੍ਰਾਪਤਕਰਤਾ
 - (4) ਲਿਖਣ ਦੇ ਵਿਸ਼ੇਸ਼ ਕਾਰਨ
 - (5) ਸਭਿਆਚਾਰਕ ਸਥਾਪਨਾ ਦੇ ਉਹ ਪਹਿਲੂ ਜੋ ਲਿਖਤ ਦੇ ਉਦੇਸ਼ ਨਾਲ ਸੰਬੰਧਿਤ ਹਨ
 - (6) ਇਤਿਹਾਸਕ ਲੋਕਾਂ ਅਤੇ ਘਟਨਾਵਾਂ ਦਾ ਹਵਾਲਾ
 - c. ਬਾਈਬਲ ਦੀ ਕਿਤਾਬ ਦੇ ਉਸ ਹਿੱਸੇ ਲਈ ਜਿਸ ਦੀ ਤੁਸੀਂ ਵਿਆਖਿਆ ਕਰ ਰਹੇ ਹੋ ਉਸ ਲਈ ਆਪਣੀ ਰੂਪਰੇਖਾ ਨੂੰ ਪੈਰਾਗ੍ਰਾਫ ਦੇ ਪੱਧਰ ਤਕ ਫੈਲਾਓ। ਸਾਹਿਤਕ ਇਕਾਈ ਨੂੰ ਹਮੇਸ਼ਾਂ ਪਛਾਣੋ ਅਤੇ ਉਸ ਦੀ ਰੂਪ ਰੇਖਾ ਬਣਾਓ। ਇਹ ਕਈ ਅਧਿਆਏ ਜਾਂ ਪੈਰੇ ਹੋ ਸਕਦੇ ਹਨ। ਇਹ ਤੁਹਾਨੂੰ ਅਸਲ ਲੇਖਕ ਦੇ ਤਰਕ ਅਤੇ ਲਿਖਤ ਦੀ ਬਣਤਰ ਦੀ ਪਾਲਣਾ ਕਰਨ ਦੇ ਯੋਗ ਬਣਾਉਂਦਾ ਹੈ।
 - d. ਅਧਿਐਨ ਮਦਦ ਦੀ ਵਰਤੋਂ ਕਰਕੇ ਆਪਣੀ ਇਤਿਹਾਸਕ ਸਥਾਪਨਾ ਦੀ ਜਾਂਚ ਕਰੋ।
4. ਚੌਥਾ ਅਧਿਐਨ ਚੱਕਰ
- a. ਵਿਸ਼ੇਸ਼ ਸਾਹਿਤਕ ਇਕਾਈ ਨੂੰ ਦੂਸਰੇ ਅਨੁਵਾਦਾਂ ਵਿਚ ਦੁਬਾਰਾ ਪੜ੍ਹੋ

- (1) ਸ਼ਬਦ-ਲਈ-ਸ਼ਬਦ (NKJV, NASB, NRSV)
 - (2) ਗਤੀਸ਼ੀਲ ਬਰਾਬਰ (TEV, JB)
 - (3) ਭਾਵ ਅਨੁਵਾਦ (Living Bible, Amplified Bible)
- b. ਸਾਹਿਤਕ ਜਾਂ ਵਿਆਕਰਨਿਕ ਢਾਂਚਿਆਂ ਦੀ ਭਾਲ ਕਰੋ
- (1) ਦੁਹਰਾਏ ਵਾਕਾਂਸ਼, ਅਫਸੀਆਂ 1:6,12,14
 - (2) ਦੁਹਰਾਈ ਵਿਆਕਰਣ ਬਣਤਰ, ਰੋਮੀਆਂ ਨੂੰ. 8:31
 - (3) ਵੱਖਰੀਆਂ ਧਾਰਨਾਵਾਂ
- c. ਹੇਠ ਲਿਖੀਆਂ ਦੀ ਸੂਚੀ ਬਣਾਓ
- (1) ਮਹੱਤਵਪੂਰਨ ਸ਼ਬਦ
 - (2) ਅਸਾਧਾਰਣਸ਼ਬਦ
 - (3) ਮਹੱਤਵਪੂਰਣ ਵਿਆਕਰਣ ਬਣਤਰ
 - (4) ਖਾਸ ਕਰਕੇ ਮੁਸ਼ਕਲ ਸ਼ਬਦ, ਧਾਰਾਵਾਂ ਅਤੇ ਵਾਕ
- d. ਸੰਬੰਧਤ ਮਿਲਦੇ ਜੁਲਦੇ ਪੈਰਿਆਂ ਦੀ ਭਾਲ ਕਰੋ
- (1) ਆਪਣੇ ਵਿਸ਼ੇ ਤੇ ਸਪੱਸ਼ਟ ਤੌਰ 'ਤੇ ਪੜ੍ਹਾਉਣ ਵਾਲੇ ਹਵਾਲੇ ਦੀ ਭਾਲ ਕਰੋ a) "ਵਿਧੀਗਤ ਧਰਮ ਸ਼ਾਸਤਰ" ਕਿਤਾਬਾਂ b) ਹਵਾਲਾ ਦਿੰਦੇ ਹੋਏ ਬਾਈਬਲਾਂ ਦੀ ਵਰਤੋਂ ਕਰਦਿਆਂ c) ਆਇਤਾਂ
 - (2) ਆਪਣੇ ਵਿਸ਼ੇ ਦੇ ਅੰਦਰ ਇੱਕ ਸੰਭਾਵਤ ਵਿਗਾੜ ਦੀ ਜੋੜੀ ਦੀ ਭਾਲ ਕਰੋ। ਬਾਈਬਲ ਦੀਆਂ ਕਈ ਸੱਚਾਈਆਂ ਦਵੰਦਵਾਦੀ ਜੋੜਿਆਂ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ; ਬਹੁਤ ਸਾਰੇ ਪ੍ਰਮੁੱਖ ਵਿਰੋਧਤਾਈ ਬਾਈਬਲ ਦੇ ਤਣਾਅ ਦੇ ਅੱਧੇ ਪ੍ਰਮਾਣ-ਲਿਖਤ ਤੋਂ ਆਉਂਦੇ ਹਨ। ਸਾਰੀ ਬਾਈਬਲ ਪ੍ਰੀਤ ਹੈ, ਅਤੇ ਸਾਨੂੰ ਆਪਣੀ ਵਿਆਖਿਆ ਵਿਚ ਬਾਈਬਲ ਸੰਤੁਲਨ ਪ੍ਰਦਾਨ ਕਰਨ ਲਈ ਇਸ ਦੇ ਸੰਪੂਰਨ ਸੰਦੇਸ਼ ਦੀ ਭਾਲ ਕਰਨੀ ਚਾਹੀਦੀ ਹੈ।
 - (3) ਸਮਾਨ ਕਿਤਾਬ, ਸਮਾਨ ਲੇਖਕ ਜਾਂ ਇਕੋ ਸ੍ਰੇਣੀ ਦੇ ਅੰਦਰ ਸਮਾਨਤਾਵਾਂ ਦੀ ਭਾਲ ਕਰੋ; ਬਾਈਬਲ ਆਪ ਹੀ ਸਭ ਤੋਂ ਵਧੀਆ ਦੁਭਾਸ਼ੀਆ ਹੈ ਕਿਉਂਕਿ ਇਸਦਾ ਇਕ ਲੇਖਕ ਹੈ, ਪਵਿੱਤਰ ਆਤਮਾ।
- e. ਇਤਿਹਾਸਕ ਸਥਾਪਨਾ ਅਤੇ ਅਵਸਰਾਂ ਬਾਰੇ ਆਪਣੇ ਵਿਚਾਰਾਂ ਦੀ ਜਾਂਚ ਕਰਨ ਲਈ ਅਧਿਐਨ ਕਰਨ ਵਾਲੇ ਤਰੀਕਿਆਂ ਦੀ ਵਰਤੋਂ ਕਰੋ
- (1) ਅਧਿਐਨ ਬਾਈਬਲਾਂ
 - (2) ਬਾਈਬਲ ਐਨਸਾਇਕਲੋਪੀਡੀਆ, ਕੋਸ਼ ਅਤੇ ਸ਼ਬਦ ਕੋਸ਼
 - (3) ਬਾਈਬਲ ਅਸਥਾਪਨ
 - (4) ਬਾਈਬਲ ਟੀਕੇ (ਆਪਣੇ ਅਧਿਐਨ ਦੇ ਇਸ ਬਿੰਦੂ ਤੇ, ਵਿਸ਼ਵਾਸੀ ਭਾਈਚਾਰੇ ਨੂੰ, ਪਿਛਲੇ ਅਤੇ ਮੌਜੂਦਾ ਨੂੰ, ਤੁਹਾਡੀ ਨਿੱਜੀ ਅਧਿਐਨ ਵਿੱਚ ਸਹਾਇਤਾ ਅਤੇ ਸਹੀ ਕਰਨ ਦੀ ਆਗਿਆ ਦਿਓ)

IV. ਬਾਈਬਲ ਵਿਆਖਿਆ ਦਾ ਲਾਗੂ ਕਰਨਾ

ਹੁਣ ਅਸੀਂ ਲਾਗੂ ਕਰਨਾ ਨੂੰ ਦੇਖਾਂਗੇ। ਤੁਸੀਂ ਪਾਠ ਨੂੰ ਇਸਦੀ ਅਸਲ ਸਥਾਪਨਾ ਵਿਚ ਸਮਝਣ ਲਈ ਸਮਾਂ ਕਢਿਆ ਹੈ; ਹੁਣ ਤੁਹਾਨੂੰ ਇਸ ਨੂੰ ਆਪਣੇ ਜੀਵਨ ਵਿਚ, ਆਪਣੇ ਸਭਿਆਚਾਰ ਤੇ ਲਾਗੂ ਕਰਨਾ ਚਾਹੀਦਾ ਹੈ। ਮੈਂ ਬਾਈਬਲ ਦੇ ਅਧਿਕਾਰ ਨੂੰ ਪਰਿਭਾਸ਼ਤ ਕਰਦਾ ਹਾਂ ਕਿ "ਮੂਲ ਬਾਈਬਲ ਦਾ ਲੇਖਕ ਆਪਣੇ ਦਿਨਾਂ ਵਿਚ ਕੀ ਕਹਿ ਰਿਹਾ ਸੀ ਅਤੇ ਅਸੀਂ ਉਸ ਸੱਚ ਨੂੰ ਆਪਣੇ ਜ਼ਮਾਨੇ ਤੇ ਲਾਗੂ ਕਰ ਰਹੇ ਹਾਂ।"

ਲਾਗੂ ਕਰਨਾ ਨੂੰ ਮੂਲ ਲੇਖਕ ਦੀ ਵਿਆਖਿਆ ਦੇ ਇਰਾਦੇ ਦੀ ਸਮੇਂ ਸਿਰ ਅਤੇ ਤਰਕ ਨਾਲ ਪਾਲਣਾ ਕਰਨੀ ਚਾਹੀਦੀ ਹੈ। ਜਦੋਂ ਤਕ ਸਾਨੂੰ ਇਹ ਨਹੀਂ ਪਤਾ ਲਗ ਜਾਂਦਾ ਕਿ ਜਦੋਂ ਬਾਈਬਲ ਦੇ ਕਿਸੇ ਹਵਾਲੇ ਨੂੰ ਲਿਖਿਆ ਗਿਆ ਸੀ, ਉਸ ਸਮੇਂ ਉਸ ਦਾ ਕੀ ਅਰਥ ਸੀ, ਅਸੀਂ ਬਾਈਬਲ ਦੇ ਹਵਾਲੇ

ਨੂੰ ਆਪਣੇ ਦਿਨਾਂ ਵਿਚ ਲਾਗੂ ਨਹੀਂ ਕਰ ਸਕਦੇ! ਕਿਸੇ ਬਾਈਬਲ ਪੈਰੇ ਦਾ ਅਰਥ ਇਹ ਨਹੀਂ ਹੋਣਾ ਚਾਹੀਦਾ ਜਿਸਦਾ ਕਦੇ ਕੋਈ ਅਰਥ ਹੋਇਆ ਹੀ ਨਹੀਂ ਸੀ!

ਤੁਹਾਡੀ ਵਿਸਤ੍ਰਿਤ ਰੂਪਰੇਖਾ, ਪੈਰਿਆਂ ਦੇ ਪੱਧਰ (ਅਧਿਐਨ ਚੱਕਰ #3), ਤੁਹਾਡੀ ਮਾਰਗਦਰਸ਼ਕ ਹੋਵੇਗੀ। ਲਾਗੂ ਕਰਨਾ ਸ਼ਬਦ ਦੇ ਪੱਧਰ 'ਤੇ ਨਹੀਂ ਪਰ ਪੈਰਾ ਪੱਧਰ 'ਤੇ ਕੀਤੀ ਜਾਣੀ ਚਾਹੀਦੀ ਹੈ। ਸ਼ਬਦਾਂ ਦੇ, ਧਾਰਾਵਾਂ ਦੇ ਅਤੇ ਵਾਕਾਂ ਦੇ ਅਰਥ ਕੇਵਲ ਪ੍ਰਸੰਗ ਵਿੱਚ ਹੁੰਦੇ ਹਨ। ਵਿਆਖਿਆ ਦੀ ਪ੍ਰਕਿਰਿਆ ਵਿਚ ਸ਼ਾਮਲ ਇਕੋ ਪ੍ਰੇਰਿਤ ਵਿਅਕਤੀ ਕੇਵਲ ਅਸਲ ਲੇਖਕ ਹੈ। ਕੇਵਲ ਪਵਿੱਤਰ ਆਤਮਾ ਦੇ ਪ੍ਰਕਾਸ਼ ਦੁਆਰਾ ਅਸੀਂ ਲੇਖਕ ਦੀ ਅਗਵਾਈ ਦੀ ਪਾਲਣਾ ਕਰਦੇ ਹਾਂ। ਪਰ ਪ੍ਰਕਾਸ਼ ਪ੍ਰੇਰਣਾ ਨਹੀਂ ਹੈ। “ਪ੍ਰਭੂ ਇਸ ਤਰ੍ਹਾਂ ਕਹਿੰਦਾ ਹੈ” ਕਹਿਣ ਲਈ, ਸਾਨੂੰ ਅਸਲ ਲੇਖਕ ਦੇ ਇਰਾਦੇ ਦੀ ਪਾਲਣਾ ਕਰਨੀ ਚਾਹੀਦੀ ਹੈ। ਲਾਗੂ ਕਰਨਾ ਖਾਸ ਤੌਰ 'ਤੇ ਪੂਰੀ ਲਿਖਤ ਦੇ ਖਾਸ ਉਦੇਸ਼, ਵਿਸ਼ੇਸ਼ ਸਾਹਿਤਕ ਇਕਾਈ ਅਤੇ ਪੈਰਾ ਪੱਧਰ ਦੇ ਵਿਚਾਰ ਵਿਕਾਸ ਨਾਲ ਸੰਬੰਧਤ ਹੋਣਾ ਚਾਹੀਦਾ ਹੈ।

ਸਾਡੇ ਦਿਨਾਂ ਦੇ ਮੁੱਦਿਆਂ ਨੂੰ ਬਾਈਬਲ ਦੀ ਵਿਆਖਿਆ ਨਾ ਕਰਨ ਦਿਓ; ਹਾਲਾਂਕਿ ਬਾਈਬਲ ਨੂੰ ਬੋਲਣ ਦਿਓ! ਇਸ ਲਈ ਸਾਨੂੰ ਲਿਖਤ ਤੋਂ ਸਿਧਾਂਤ ਕੱਢਣ ਦੀ ਲੋੜ ਹੋ ਸਕਦੀ ਹੈ। ਇਹ ਸਹੀ ਹੈ ਜੇ ਪਾਠ ਕਿਸੇ ਸਿਧਾਂਤ ਦਾ ਸਮਰਥਨ ਕਰਦਾ ਹੈ। ਅਫਸੋਸ ਦੀ ਗੱਲ ਇਹ ਕਿ, ਬਹੁਤ ਵਾਰ ਸਾਡੇ ਸਿਧਾਂਤ ਕੇਵਲ “ਸਾਡੇ” ਸਿਧਾਂਤ ਹੀ ਹੁੰਦੇ ਹਨ, - ਲਿੱਖਤ ਦੇ ਸਿਧਾਂਤ ਨਹੀਂ।

ਬਾਈਬਲ ਨੂੰ ਲਾਗੂ ਕਰਨ ਵੇਲੇ, ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ (ਭਵਿੱਖਬਾਣੀ ਤੋਂ ਇਲਾਵਾ) ਬਾਈਬਲ ਦੇ ਪਾਠ ਦਾ ਕੇਵਲ ਇਕੋ ਅਤੇ ਕੇਵਲ ਇਕੋ ਸਹੀ ਅਰਥ ਹੈ। ਇਹ ਅਰਥ ਅਸਲ ਲੇਖਕ ਦੇ ਉਦੇਸ਼ ਨਾਲ ਸੰਬੰਧਿਤ ਹੈ ਕਿਉਂਕਿ ਉਸਨੇ ਆਪਣੇ ਸਮੇਂ ਵਿੱਚ ਕਿਸੇ ਸੰਕਟ ਜਾਂ ਲੋੜ ਨੂੰ ਸੰਬੰਧਿਤ ਕੀਤਾ ਸੀ। ਇਸ ਇਕ ਅਰਥ ਨੂੰ ਕਈ ਸੰਭਾਵਤ ਉਪਯੋਗਾਂ ਲਈ ਲਾਗੂ ਕੀਤਾ ਜਾ ਸਕਦਾ ਹੈ। ਲਾਗੂ ਕਰਨਾ ਪ੍ਰਾਪਤਕਰਤਾ ਦੀਆਂ ਲੋੜਾਂ ਤੇ ਅਧਾਰਤ ਹੋਵੇਗਾ ਪਰ ਇਸ ਦਾ ਅਸਲ ਲੇਖਕ ਦੇ ਅਰਥਾਂ ਨਾਲ ਸੰਬੰਧ ਹੋਣਾ ਚਾਹੀਦਾ ਹੈ।

V. ਵਿਆਖਿਆ ਦਾ ਆਤਮਿਕ ਪਹਿਲੂ

ਹੁਣ ਤੱਕ ਮੈਂ ਵਿਆਖਿਆ ਅਤੇ ਲਾਗੂ ਕਰਨ ਵਿੱਚ ਸ਼ਾਮਲਤਾਰਕਕ ਪ੍ਰਕਿਰਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਹੁਣ ਮੈਨੂੰ ਵਿਆਖਿਆ ਦੇ ਰੂਹਾਨੀ ਪੱਖ ਬਾਰੇ ਸੰਖੇਪ ਨਾਲ ਗੱਲ ਕਰਨ ਦਿਓ। ਹੇਠ ਲਿਖੀ ਚੈੱਕਲਿਸਟ ਨਾਲ ਮੈਨੂੰ ਮਦਦ ਮਿਲੀ ਹੈ:

1. ਆਤਮਾ ਦੀ ਮਦਦ ਲਈ ਪ੍ਰਾਰਥਨਾ ਕਰੋ (ਤੁਲਨਾ ਕਰੋ 1 ਕੁਰਿੰਥੀਆਂ ਨੂੰ 1:26-2:16)।
2. ਆਪਣੀ ਨਿੱਜੀ ਮੁਆਫ਼ੀ ਅਤੇ ਜੇ ਪਾਪ ਤੁਸੀਂ ਅਨਜਾਣੇ ਵਿਚ ਕੀਤੇ ਹਨ, ਉਹਨਾਂ ਤੋਂ ਵੀ ਮੁਆਫ਼ੀ ਮੰਗੋ (ਤੁਲਨਾ ਕਰੋ 1 ਯਹੂਨਾ 1:9)।
3. ਪਰਮੇਸ਼ਰ ਨੂੰ ਜਾਣਨ ਦੀ ਵਧੇਰੇ ਇੱਛਾ ਲਈ ਪ੍ਰਾਰਥਨਾ ਕਰੋ (ਤੁਲਨਾ ਕਰੋ ਜ਼ਬੂਰ 19:7-14; 42:1ff.; 119:1ff).
4. ਕਿਸੇ ਨਵੀਂ ਸਮਝ ਨੂੰ ਆਪਣੇ ਜੀਵਨ ਵਿਚ ਉਸੇ ਸਮੇਂ ਲਾਗੂ ਕਰੋ।
5. ਨਿਮਰ ਅਤੇ ਸਿੱਖਣਯੋਗ ਬਣੋ।

ਤਰਕਸ਼ੀਲ ਪ੍ਰਕਿਰਿਆ ਅਤੇ ਪਵਿੱਤਰ ਆਤਮਾ ਦੀ ਆਤਮਿਕ ਅਗਵਾਈ ਦੇ ਵਿਚਕਾਰ ਸੰਤੁਲਨ ਬਣਾਉਣਾ ਬਹੁਤ ਔਖਾ ਹੈ। ਹੇਠਾਂ ਦਿੱਤੇ ਹਵਾਲਿਆਂ ਨੇ ਮੈਨੂੰ ਇਹਨਾਂ ਦੋਹਾਂ ਨੂੰ ਸੰਤੁਲਿਤ ਕਰਨ ਵਿੱਚ ਸਹਾਇਤਾ ਕੀਤੀ ਹੈ:

1. James W. Sire ਦੇ *Scripture Twisting* ਦੁਆਰਾ, ਪੰਨਾ 17-18:
“ਪ੍ਰਕਾਸ਼ ਪਰਮੇਸ਼ਰ ਦੇ ਲੋਕਾਂ ਦੇ ਦਿਮਾਗ ਵਿਚ ਆਉਂਦਾ ਹੈ, ਨਾ ਕਿ ਕੇਵਲ ਆਤਮਿਕ ਵਰਗ ਦੇ ਲੋਕਾਂ ਵਿਚ। ਬਾਈਬਲ ਵਿਚ ਮਸੀਹੀ ਧਰਮ ਵਿਚ ਕੋਈ ਗੁਰੂ ਸ਼੍ਰੇਣੀ ਨਹੀਂ ਹੈ, ਕੋਈ ਪ੍ਰਕਾਸ਼ ਦੇਣ ਵਾਲਾ ਨਹੀਂ, ਕੋਈ ਅਜਿਹਾ ਵਿਅਕਤੀ ਨਹੀਂ ਹੈ ਜਿਸ ਦੁਆਰਾ ਬਾਈਬਲ ਦੀ ਸਾਰੀ ਸਹੀ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ। ਅਤੇ ਇਸ ਤਰ੍ਹਾਂ, ਪਵਿੱਤਰ ਆਤਮਾ ਬੁੱਧੀ, ਗਿਆਨ ਅਤੇ ਆਤਮਿਕ ਸੂਝ ਦੇ ਵਿਸ਼ੇਸ਼ ਵਰਦਾਨ ਆਪਣੇ ਲੋਕਾਂ ਨੂੰ ਦਿੰਦਾ ਹੈ, ਉਹ ਇਨ੍ਹਾਂ ਬੁੱਧੀਮਾਨ ਮਸੀਹੀਆਂ ਨੂੰ ਇਹ ਵਰਦਾਨ ਪਰਮੇਸ਼ਰ ਦੇ ਵਚਨ ਵਿਚ ਅਧਿਕਾਰਤ ਦੁਭਾਸ਼ੀਏ ਹੋਣ ਲਈ ਨਹੀਂ ਸੌਂਪਦਾ। ਇਹ ਉਸ ਦੇ ਹਰੇਕ ਵਿਅਕਤੀ ਉੱਤੇ ਨਿਰਭਰ ਕਰਦਾ ਹੈ ਜੇ ਬਾਈਬਲ ਦੇ ਹਵਾਲੇ ਦੁਆਰਾ ਸਿੱਖਣਾ, ਨਿਰਣਾ ਅਤੇ ਸਮਝਣਾ ਚਾਹੁੰਦਾ ਹੈ ਜੇ ਕਿ ਉਹਨਾਂ ਲਈ ਵੀ ਅਧਿਕਾਰਤ ਦੇ ਰੂਪ ਵਿਚ ਕੰਮ ਕਰਦੀ ਹੈ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੇ

ਖਾਸ ਵਰਦਾਨ ਦਿੱਤੇ ਹਨ। ਸੰਖੇਪ ਵਿੱਚ, ਸਾਰੀ ਕਿਤਾਬ ਵਿਚ ਮੇਰੀ ਇਹ ਧਾਰਨਾ ਹੈ ਕਿ ਬਾਈਬਲ ਸਾਰੀ ਮਨੁੱਖਤਾ ਲਈ ਪਰਮੇਸ਼ਰ ਦਾ ਸੱਚਾ ਪ੍ਰਕਾਸ਼ ਹੈ, ਕਿ ਇਹ ਉਹਨਾਂ ਸਾਰੇ ਮਾਮਲਿਆਂ ਬਾਰੇ ਸਾਡਾ ਉੱਤੇ ਅਧਿਕਾਰ ਹੈ ਜਿਸ ਬਾਰੇ ਇਹ ਦੱਸਦੀ ਹੈ ਕਿ ਇਹ ਕੋਈ ਰਹੱਸ ਨਹੀਂ ਹੈ ਪਰ ਹਰ ਸਭਿਆਚਾਰ ਵਿਚ ਇਸ ਨੂੰ ਆਮ ਲੋਕਾਂ ਦੁਆਰਾ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।”

2. Kierkegaard ਬਾਰੇ Bernard Ramm ਨੇ, *Protestant Biblical Interpretation* ਵਿੱਚ, ਪੰਨਾ. 75:

Kierkegaard ਅਨੁਸਾਰ ਵਿਆਕਰਣ ਸੰਬੰਧੀ, ਵਿਆਖਿਆਤਮਕ ਅਤੇ ਬਾਈਬਲ ਦਾ ਇਤਿਹਾਸਕ ਅਧਿਐਨ ਕਰਨਾ ਜ਼ਰੂਰੀ ਸੀ, ਪਰ ਬਾਈਬਲ ਦਾ ਸਹੀ ਅਧਿਐਨ ਕਰਨ ਲਈ। “ਬਾਈਬਲ ਨੂੰ ਪਰਮੇਸ਼ਰ ਦੇ ਵਚਨ ਵਜੋਂ ਪੜ੍ਹਨ ਲਈ ਜ਼ਰੂਰੀ ਹੈ ਕਿ ਇਕ ਵਿਅਕਤੀ ਇਸਨੂੰ ਆਪਣੇ ਦਿਲ ਨਾਲ, ਪੂਰਨ ਉਤਸੁਕਤਾ ਨਾਲ, ਪਰਮੇਸ਼ਰ ਨਾਲ ਗੱਲਬਾਤ ਕਰਦੇ ਹੋਏ ਪੜ੍ਹੇ। ਬਾਈਬਲ ਨੂੰ ਬਿਨਾਂ ਸੋਚੇ ਸਮਝੇ ਜਾਂ ਲਾਪਰਵਾਹੀ ਨਾਲ ਜਾਂ ਅਕਾਦਮਿਕ ਤੌਰ ਤੇ ਜਾਂ ਪੇਸ਼ੇਵਰ ਤੌਰ ਤੇ ਬਾਈਬਲ ਨੂੰ ਪੜ੍ਹਨਾ ਬਾਈਬਲ ਨੂੰ ਪਰਮੇਸ਼ਰ ਦੇ ਵਚਨ ਵਜੋਂ ਪੜ੍ਹਨਾ ਨਹੀਂ ਹੈ। ਜਦੋਂ ਕੋਈ ਬਾਈਬਲ ਨੂੰ ਇਕ ਪ੍ਰੇਮ ਪੱਤਰ ਦੇ ਰੂਪ ਵਿਚ ਪੜ੍ਹਦਾ ਹੈ ਤਦ ਉਹ ਇਸ ਨੂੰ ਪਰਮੇਸ਼ਰ ਦੇ ਵਚਨ ਦੇ ਰੂਪ ਵਿੱਚ ਪੜ੍ਹਦਾ ਹੈ।”

3. H. H. Rowley ਨੇ *The Relevance of the Bible*, ਪੰਨਾ 19:

“ਬਾਈਬਲ ਦੀ ਕੋਈ ਵੀ ਬੌਧਿਕ ਸਮਝ, ਭਾਵੇਂ ਉਹ ਪੂਰੀ ਹੈ, ਇਸ ਦੇ ਸਾਰੇ ਖਜ਼ਾਨਿਆਂ ਨੂੰ ਪ੍ਰਾਪਤ ਨਹੀਂ ਕਰ ਸਕਦੀ। ਇਹ ਅਜਿਹੀ ਸਮਝ ਤੋਂ ਨਫਰਤ ਨਹੀਂ ਕਰਦੀ ਕਿਉਂਕਿ ਇਹ ਪੂਰੀ ਸਮਝ ਲਈ ਜ਼ਰੂਰੀ ਹੈ। ਪਰ ਇਹ ਕਿਤਾਬ ਆਤਮਿਕ ਖਜ਼ਾਨਿਆਂ ਵੱਲ ਆਤਮਿਕ ਅਗਵਾਈ ਕਰਨ ਵਾਲੀ ਹੋਣੀ ਚਾਹੀਦੀ ਹੈ। ਅਤੇ ਉਸ ਆਤਮਿਕ ਸਮਝ ਲਈ ਬੌਧਿਕ ਚੇਤਨਾ ਸਭ ਤੋਂ ਵੱਧ ਜ਼ਰੂਰੀ ਹੈ। ਆਤਮਿਕ ਗੱਲਾਂ ਅਧਿਆਤਮਿਕ ਤੌਰ ਤੇ ਸਮਝੀਆਂ ਜਾਂਦੀਆਂ ਹਨ, ਅਤੇ ਬਾਈਬਲ ਦੇ ਵਿਦਿਆਰਥੀ ਨੂੰ ਇਹਨਾਂ ਨੂੰ ਗ੍ਰਹਿਣ ਕਰਨ ਲਈ ਅਧਿਆਤਮਿਕ ਰਵੱਈਏ ਦੀ ਲੋੜ ਹੈ, ਪਰਮੇਸ਼ਰ ਨੂੰ ਪਾਉਣ ਦੀ ਚਾਹ ਜੋ ਉਸ ਨੂੰ ਪਰਮੇਸ਼ਰ ਵੱਲ ਖਿੱਚੇ, ਤਾਂ ਜੋ ਉਹ ਆਪਣੇ ਵਿਗਿਆਨਕ ਰਵੱਈਏ ਤੋਂ ਉਠ ਕੇ ਇਸ ਕਿਤਾਬ ਦੀ ਮਹਾਨ ਸਚਿਆਈ ਨੂੰ ਪ੍ਰਾਪਤ ਕਰ ਸਕੇ।”

VI. ਇਸ ਟੀਕੇ ਦਾ ਤਰੀਕਾ

ਇਹ ਅਧਿਐਨ ਗਾਈਡ ਟੀਕਾ ਹੇਠ ਲਿਖੀਆਂ ਤਰੀਕਿਆਂ ਨਾਲ ਤੁਹਾਡੀ ਅਨੁਵਾਦ ਪ੍ਰਕਿਰਿਆਵਾਂ ਵਿੱਚ ਸਹਾਇਤਾ ਕਰੇਗਾ:

1. ਇਕ ਸੰਖੇਪ ਇਤਿਹਾਸਕ ਰੂਪ ਰੇਖਾ ਹਰੇਕ ਕਿਤਾਬ ਨੂੰ ਪੇਸ਼ ਕਰਦੀ ਹੈ। ਜਦੋਂ ਤੁਸੀਂ ਅਧਿਐਨ ਕਰ ਲਿਆ ਹੈ ਉਸ ਤੋਂ ਬਾਅਦ “ਅਧਿਐਨ ਚੱਕਰ #3” ਦੀ ਇਸ ਜਾਣਕਾਰੀ ਨੂੰ ਦੇਖੋ।
2. ਹਰੇਕ ਅਧਿਆਏ ਦੀ ਸ਼ੁਰੂਆਤ ਵਿੱਚ ਪ੍ਰਸੰਗਿਕ ਸਮਝ ਪ੍ਰਾਪਤ ਹੁੰਦੀ ਹੈ। ਇਹ ਤੁਹਾਨੂੰ ਇਹ ਦੇਖਣ ਵਿੱਚ ਸਹਾਇਤਾ ਕਰੇਗਾ ਕਿ ਸਾਹਿਤਕ ਇਕਾਈ ਦਾ ਢਾਂਚਾ ਕਿਵੇਂ ਬਣਦਾ ਹੈ।
3. ਹਰੇਕ ਅਧਿਆਏ ਜਾਂ ਪ੍ਰਮੁੱਖ ਸਾਹਿਤਕ ਇਕਾਈ ਦੇ ਸ਼ੁਰੂ ਵਿੱਚ ਪੈਰਾ ਭਾਗ ਅਤੇ ਉਹਨਾਂ ਦੇ ਵਰਣਨ ਯੋਗ ਸੁਰਖੀਆਂ ਕਈ ਆਧੁਨਿਕ ਅਨੁਵਾਦਾਂ ਬਾਰੇ ਲਿਖਿਆ ਹੋਇਆ ਹੈ:
 - a. *The United Bible Society Greek text*, fourth edition revised (UBS4)
 - b. *The New American Standard Bible*, 1995 Update (NASB)
 - c. *The New King James Version* (NKJV)
 - d. *The New Revised Standard Version* (NRSV)
 - e. *Today's English Version* (TEV)
 - f. *The New Jerusalem Bible* (NJB)

ਪੈਰਿਆਂ ਦੇ ਭਾਗ ਪ੍ਰੇਰਿਤ ਨਹੀਂ ਹਨ। ਉਨ੍ਹਾਂ ਨੂੰ ਪ੍ਰਸੰਗ ਤੋਂ ਪਤਾ ਲਗਾਇਆ ਜਾਣਾ ਚਾਹੀਦਾ ਹੈ। ਵੱਖਰੇ ਵੱਖਰੇ ਅਨੁਵਾਦ ਸਿਧਾਂਤ ਅਤੇ ਧਰਮ ਸ਼ਾਸਤਰੀ ਵਿਸ਼ੇਸ਼ਤਾ ਕੋਣ ਤੋਂ ਕਈ ਆਧੁਨਿਕ ਅਨੁਵਾਦਾਂ ਦੀ ਤੁਲਨਾ ਕਰਕੇ, ਅਸੀਂ ਮੂਲ ਲੇਖਕ ਦੀ ਸੋਚ ਢਾਂਚੇ ਦਾ ਵਿਸ਼ਲੇਸ਼ਣ ਕਰਨ ਦੇ ਯੋਗ ਹਾਂ।

ਹਰੇਕ ਪੈਰੇ ਵਿਚ ਇਕ ਮੁੱਖ ਸਚਿਆਈ ਹੈ। ਇਸ ਨੂੰ “ਵਿਸ਼ਾ ਵਾਕ” ਜਾਂ “ਲਿਖਤ ਦਾ ਕੇਂਦਰੀ ਵਿਚਾਰ” ਕਿਹਾ ਜਾਂਦਾ ਹੈ। ਇਹ ਇਕ ਜੁੱਟ ਸੋਚ ਸਹੀ ਇਤਿਹਾਸਕ, ਵਿਆਕਰਨ ਸੰਬੰਧੀ ਵਿਆਖਿਆ ਦੀ ਕੁੰਜੀ ਹੈ। ਇਕ ਵਿਅਕਤੀ ਕਦੇ ਵੀ ਕਿਸੇ ਲਿਖਤ ਇਕ ਪੈਰੇ ਤੋਂ ਘੱਟ ਦੀ ਵਿਆਖਿਆ, ਸਿਖਿਆ ਜਾਂ ਉਪਦੇਸ਼ ਨਹੀਂ ਦੇਣਾ ਚਾਹੀਦਾ! ਇਹ ਵੀ ਯਾਦ ਰੱਖੋ ਕਿ ਹਰੇਕ ਪੈਰਾ ਇਸ ਦੇ ਆਲੇ ਦੁਆਲੇ ਦੇ ਪੈਰਿਆਂ ਨਾਲ ਸੰਬੰਧਿਤ ਹੈ। ਇਸੇ ਕਾਰਨ ਹੀ ਪੂਰੀ ਕਿਤਾਬ ਦੇ ਪੈਰਾਗ੍ਰਾਫ ਪੱਧਰ ਦੀ ਰੂਪ ਰੇਖਾ ਬਹੁਤ ਮਹੱਤਵਪੂਰਣ ਹੈ। ਸਾਨੂੰ ਮੂਲ ਪ੍ਰੇਰਿਤ ਲੇਖਕ ਦੁਆਰਾ ਸੰਬੋਧਿਤ ਕੀਤੇ ਵਿਸ਼ੇ ਦੇ ਤਰਕਪੂਰਨ ਪ੍ਰਵਾਹ ਦਾ ਪਾਲਣ ਕਰਨ ਦੇ ਯੋਗ ਹੋਣਾ ਚਾਹੀਦਾ ਹੈ।

4. ਬੋਬ ਦਾ ਟੀਕਾ ਵਿਆਖਿਆ ਕਰਨ ਲਈ ਇਕ ਆਇਤ ਤੋਂ ਆਇਤ ਤਰੀਕੇ ਦਾ ਇਸਤੇਮਾਲ ਕਰਦਾ ਹੈ। ਇਹ ਸਾਨੂੰ ਮੂਲ ਲੇਖਕ ਦੇ ਮਨੋਰਥ ਦੀ ਪਾਲਣਾ ਕਰਨ ਲਈ ਮਜ਼ਬੂਰ ਕਰਦਾ ਹੈ। ਟੀਕੇ ਦੇ ਨੋਟ ਕਈ ਖੇਤਰਾਂ ਦੁਆਰਾ ਜਾਣਕਾਰੀ ਪ੍ਰਦਾਨ ਕਰਦੇ ਹਨ:
 - a. ਸਾਹਿਤਕ ਪ੍ਰਸੰਗ
 - b. ਇਤਿਹਾਸਕ, ਸਭਿਆਚਾਰਕ ਸੁਝਾਂ
 - c. ਵਿਆਕਰਣ ਸੰਬੰਧੀ ਜਾਣਕਾਰੀ
 - d. ਸ਼ਬਦਾਂ ਦਾ ਅਧਿਐਨ
 - e. ਨਾਲ ਮਿਲਦੇ ਜੁਲਦੇ ਪੈਰੇ
5. ਟੀਕੇ ਦੇ ਕੁਝ ਭਾਗਾਂ ਤੇ, New American Standard Version (1995 ਅਪਡੇਟ) ਦਾ ਆਧੁਨਿਕ ਸੰਸਕਰਣਾਂ ਦੇ ਅਨੁਵਾਦ ਦੁਆਰਾ ਪੂਰਕ ਕੀਤਾ ਜਾਵੇਗਾ:
 - a. The New King James Version (NKJV), ਜੋ ਕਿ “Textus Receptus” ਦੇ ਪਾਠ ਖਰੜੇ ਰੂਪ ਦੀ ਪਾਲਣਾ ਕਰਦਾ ਹੈ।
 - b. The New Revised Standard Version (NRSV), ਜੋ ਨੈਸ਼ਨਲ ਕੌਂਸਲ ਆਫ ਚਰਚਸ ਆਫ Revised Standard Version ਦਾ ਸ਼ਬਦ ਤੋਂ ਸ਼ਬਦ-ਸੰਸ਼ੋਧਨ ਹੈ।
 - c. The Today’s English Version (TEV), ਜੋ ਕਿ ਅਮੈਰੀਕਨ ਬਾਈਬਲ ਸੁਸਾਇਟੀ ਦਾ ਇੱਕ ਗਤੀਸ਼ੀਲ ਬਰਾਬਰ ਅਨੁਵਾਦ ਹੈ।
 - d. The Jerusalem Bible (JB), ਜੋ ਇੱਕ ਫ੍ਰੈਂਚ ਕੈਥੋਲਿਕ ਦਾ ਅੰਗਰੇਜ਼ੀ ਗਤੀਸ਼ੀਲ ਬਰਾਬਰ ਅਨੁਵਾਦ ਹੈ।
6. ਉਨ੍ਹਾਂ ਲਈ ਜੋ ਯੂਨਾਨੀ ਨਹੀਂ ਪੜ੍ਹ ਸਕਦੇ, ਅੰਗ੍ਰੇਜ਼ੀ ਅਨੁਵਾਦ ਨਾਲ ਤੁਲਨਾ ਕਰਕੇ ਲਿਖਤ ਵਿੱਚ ਦੀਆਂ ਸਮੱਸਿਆਵਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ:
 - a. ਲਿਖਤ ਦੀਆਂ ਭਿੰਨਤਾਵਾਂ:
 - b. ਦੂਸਰੇ ਸ਼ਬਦਾਂ ਦੇ ਅਰਥ
 - c. ਵਿਆਕਰਣ ਦੇ ਤੌਰ ਤੇ ਮੁਸ਼ਕਲ ਲਿਖਤਾਂ ਅਤੇ ਬਣਤਰ
 - d. ਅਸਪਸ਼ਟ ਲਿਖਤਾਂ ਭਾਵੇਂ ਅੰਗਰੇਜ਼ੀ ਅਨੁਵਾਦ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ, ਉਹ ਉਨ੍ਹਾਂ ਨੂੰ ਡੂੰਘੇ ਅਤੇ ਵਧੇਰੇ ਡੂੰਘਾਈ ਨਾਲ ਅਧਿਐਨ ਕਰਨ ਵਾਲੇ ਵਿਸ਼ੇ ਵਜੋਂ ਨਿਸ਼ਾਨਾ ਬਣਾਉਂਦੇ ਹਨ।
 - e. ਹਰ ਅਧਿਆਏ ਦੇ ਅੰਤ ਤੇ ਸੰਬੰਧਤ ਵਿਚਾਰ ਵਟਾਂਦਰੇ ਲਈ ਪ੍ਰਸ਼ਨ ਦਿੱਤੇ ਗਏ ਹਨ ਜੋ ਉਸ ਅਧਿਆਏ ਦੇ ਪ੍ਰਮੁੱਖ ਵਿਆਖਿਆਤਮਕ ਮੁੱਦਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

ਯੂਹੰਨਾ ਦੀ ਇੰਜੀਲ ਦੀ ਜਾਣ-ਪਛਾਣ

ਆਰੰਭਕ ਕਥਨ

- A. ਮੱਤੀ ਅਤੇ ਲੂਕਾ ਯਿਸੂ ਦੇ ਜਨਮ ਨਾਲ, ਮਰਕੁਸ ਯਿਸੂ ਦੇ ਬਪਤਿਸਮੇ ਨਾਲ ਆਪਣਾ ਲੇਖ ਆਰੰਭ ਕਰਦਾ ਹੈ, ਪਰੰਤੂ ਯੂਹੰਨਾ ਸ਼ਿਸਟੀ ਤੋਂ ਪਹਿਲਾਂ ਨਾਲ ਆਰੰਭ ਕਰਦਾ ਹੈ।
- B. ਯੂਹੰਨਾ ਯਿਸੂ ਨਾਸਰੀ ਦੀ ਪੂਰਨ ਬੀਸ਼ਵਰਤਾ ਦਾ ਵਰਣਨ ਪਹਿਲੇ ਅਧਿਆਏ ਦੇ ਪਹਿਲੇ ਪਦ ਤੋਂ ਕਰਦਾ ਹੈ ਅਤੇ ਇਸ ਨੂੰ ਆਪਣੀ ਇਸ ਇੰਜੀਲ ਵਿਚ ਅੰਤ ਤਕ ਦੁਹਰਾਉਂਦਾ ਹੈ। ਸਮਾਨਾਂਤਰ ਇੰਜੀਲਾਂ ਇਸ ਸੱਚਾਈ ਨੂੰ ਆਪਣੇ ਪ੍ਰਸਤੁਤੀਕਰਨ ਵਿਚ ਦੇਰ ਤਕ ਛਿਪਾ ਕੇ ਰੱਖਦੀਆਂ ਹਨ (*"The Messianic Secret"*)।
- C. ਸਪਸ਼ਟ ਰੂਪ ਵਿਚ, ਯੂਹੰਨਾ ਨੇ ਆਪਣੀ ਇੰਜੀਲ, ਸਮਾਨਾਂਤਰ ਇੰਜੀਲਾਂ ਦੇ ਮੂਲ ਸਮਰਥਨ ਦੇ ਪ੍ਰਕਾਸ਼ ਵਿਚ ਲਿਖੀ ਹੈ। ਉਹ ਮੁਢਲੀ ਕਲੀਸਿਯਾ (ਪਹਿਲੀ ਸਦੀ ਦਾ ਅੰਤ ਸਮਾਂ) ਦੀਆਂ ਲੋੜਾਂ ਅਨੁਸਾਰ ਯਿਸੂ ਦੇ ਜੀਵਨ ਅਤੇ ਸਿਖਿਆਵਾਂ ਦਾ ਵਾਧਾ ਕਰਨ ਅਤੇ ਇਨ੍ਹਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ।
- D. ਯੂਹੰਨਾ ਯਿਸੂ ਮਸੀਹ ਬਾਰੇ ਆਪਣੇ ਪ੍ਰਸਤੁਤੀਕਰਨ ਨੂੰ ਨਿਮਨ ਲਿਖਤ ਅਨੁਸਾਰ ਰੂਪ ਦਿੰਦਾ ਪ੍ਰਤੀਤ ਹੁੰਦਾ ਹੈ
1. ਸੱਤ ਚਮਤਕਾਰ/ਚਿੰਨ੍ਹ ਅਤੇ ਉਨ੍ਹਾਂ ਦੀ ਵਿਆਖਿਆ
 2. ਵਿਭਿੰਨ ਵਿਅਕਤੀਆਂ ਨਾਲ 24 ਮੁਲਾਕਾਤਾਂ ਅਤੇ/ਜਾਂ ਵਾਰਤਾਲਾਪ
 3. ਵਿਸ਼ੇਸ਼ ਅਰਾਧਨਾ ਅਤੇ ਤਿਉਹਾਰ ਦੇ ਦਿਨ
 - a. ਸਬਤ
 - b. ਫਸਹ (ਤੁਲਨਾ ਕਰਨਾ ਯੂਹੰਨਾ 5-6)
 - c. ਮਿਲਾਪ ਵਾਲਾ ਤੰਬੂ (ਯੂਹੰਨਾ 7-10)
 - d. ਸਥਾਪਨਾ ਦਾ ਤਿਉਹਾਰ (ਯੂਹੰਨਾ 10:22-39)
 4. "ਮੈਂ ਹਾਂ" ਕਥਨ
 - a. ਦੈਵੀ ਨਾਮ (ਯਹੋਵਾਹ) ਨਾਲ ਸੰਬੰਧਿਤ
 - 1) ਮੈਂ ਉਹੀ ਹਾਂ (ਯੂਹੰਨਾ 4:26; 8:24,28;13:19; 18:5-6)
 - 2) ਅਬਰਾਹਾਮ ਤੋਂ ਪਹਿਲਾਂ ਮੈਂ ਸੀ (ਯੂਹੰਨਾ 8:54-59)
 - b. ਵਿਧੇ ਕਰਤਾ ਨਾਲ
 - 1) ਮੈਂ ਜੀਵਨ ਦੀ ਰੋਟੀ ਹਾਂ (ਯੂਹੰਨਾ 6:35,41, 48, 51)
 - 2) ਮੈਂ ਜਗਤ ਦੀ ਜੇਤੀ ਹਾਂ (ਯੂਹੰਨਾ 8:12)
 - 3) ਮੈਂ ਬਾੜੇ ਦਾ ਦਰਵਾਜ਼ਾ ਹਾਂ (ਯੂਹੰਨਾ 10:7,9)
 - 4) ਮੈਂ ਚੰਗਾ ਚਰਵਾਹਾ ਹਾਂ (ਯੂਹੰਨਾ 10:11,14)
 - 5) ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ (ਯੂਹੰਨਾ 11:25)
 - 6) ਮਾਰਗ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ (ਯੂਹੰਨਾ 14:6)
 - 7) ਸੱਚੀ ਅੰਗੂਰਾਂ ਦੀ ਵੇਲ ਮੈਂ ਹਾਂ (ਯੂਹੰਨਾ 15:1, 5)

E. ਯੂਹੰਨਾ ਅਤੇ ਦੂਸਰੀਆਂ ਇੰਜੀਲਾਂ ਦੇ ਵਿਚਕਾਰਲੇ ਅੰਤਰ

1. ਭਾਵੇਂ ਇਹ ਸੱਚ ਹੈ ਕਿ ਯੂਹੰਨਾ ਦਾ ਮੁੱਖ ਉਦੇਸ਼ ਅਧਿਆਤਮਿਕ ਹੈ, ਉਸਦਾ ਇਤਿਹਾਸ ਅਤੇ ਭੂਗੋਲਿਕ ਗੱਲਾਂ ਦਾ ਪ੍ਰਯੋਗ ਬਿਲਕੁਲ ਦਰੁਸਤ ਅਤੇ ਵਿਸਤ੍ਰਿਤ ਹੈ। ਯੂਹੰਨਾ ਅਤੇ ਸਮਾਨਾਂਤਰ ਇੰਜੀਲਾਂ ਦੇ ਵਿਚਕਾਰ ਦੇ ਅੰਤਰ ਦਾ ਸਹੀ ਕਾਰਨ ਅਨਿਸ਼ਚਿਤ ਹੈ
 - a. ਯਹੂਦੀਆਂ ਦੀ ਮੁਢਲੀ ਸੇਵਕਾਈ (ਹੈਕਲ ਦਾ ਮੁਢਲਾ ਸੁੱਧੀਕਰਨ)
 - b. ਯਿਸੂ ਦੇ ਜੀਵਨ ਦੇ ਅੰਤਮ ਹਫ਼ਤੇ ਦੀ ਘਟਨਾਕ੍ਰਮ ਅਤੇ ਮਿਤੀ
 - c. ਇਕ ਉਦੇਸ਼ਪੂਰਨ ਅਧਿਆਤਮਿਕ ਪੁਨਰਗਠਨ
2. ਯੂਹੰਨਾ ਅਤੇ ਸਮਾਨਾਂਤਰ ਇੰਜੀਲਾਂ ਦੇ ਵਿਚਕਾਰ ਦੇ ਸਪਸ਼ਟ ਅੰਤਰ ਬਾਰੇ ਚਰਚਾ ਕਰਨ ਲਈ ਕੁਝ ਸਮਾਂ ਲੈਣਾ ਮਦਦਗਾਰ ਹੋਵੇਗਾ। ਇਨ੍ਹਾਂ ਭਿੰਨਤਾਵਾਂ ਬਾਰੇ ਵਿਚ ਮੈਨੂੰ "A Theology of the New Testament" ਤੋਂ George Eldon Ladd ਦੇ ਕਥਨ ਦਾ ਹਵਾਲਾ ਦੇਣ ਦਿਉ:

- a. "ਚੌਥੀ ਇੰਜੀਲ ਸਮਾਨਾਂਤਰ ਇੰਜੀਲਾਂ ਤੋਂ ਇਨੀ ਭਿੰਨ ਹੈ ਕਿ ਇਸ ਪ੍ਰਸ਼ਨ ਦਾ ਸੱਚਾਈ ਨਾਲ ਸਾਮ੍ਹਣਾ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਇਹ ਯਿਸੂ ਮਸੀਹ ਦੀਆਂ ਸਿਖਿਆਵਾਂ ਦਾ ਸਹੀ ਸਮਾਚਾਰ ਦਿੰਦੀ ਹੈ, ਜਾਂ ਕਿ ਮਸੀਹੀ ਵਿਸ਼ਵਾਸ ਨੇ ਪਰੰਪਰਾ ਨੂੰ ਇਨਾ ਬਦਲ ਦਿੱਤਾ ਹੈ ਕਿ ਆਧਿਆਤਮਿਕ ਵਿਆਖਿਆ ਵਿਚ ਇਤਿਹਾਸ ਨੂੰ ਕਿਧਰੇ ਨਿਗਲ ਲਿਆ ਗਿਆ ਹੈ" (ਪੰਨਾ 215)।
- b. "ਇਸ ਦਾ ਇਕ ਸੰਭਵ ਹੱਲ ਇਹ ਹੈ ਕਿ ਯੂਹੰਨਾ ਨੇ ਆਪਣੀ ਵਿਸ਼ੇਸ਼ ਭਾਸ਼ਾ ਨਾਲ ਯਿਸੂ ਦੀਆਂ ਸਿਖਿਆਵਾਂ ਨੂੰ ਪ੍ਰਦਰਸ਼ਿਤ ਕੀਤਾ ਹੈ। ਜੇਕਰ ਇਹ ਹੱਲ ਸਹੀ ਹੈ, ਅਤੇ ਜੇਕਰ ਸਾਨੂੰ ਇਹ ਸਿੱਟਾ ਕੱਢਣਾ ਹੈ ਕਿ ਚੌਥੀ ਇੰਜੀਲ ਯੂਹੰਨਾ ਦੀ ਵਿਸ਼ੇਸ਼ ਭਾਸ਼ਾ ਨਾਲ ਦੱਸੀ ਗਈ ਹੈ, ਤਦ ਇਹ ਪ੍ਰਸ਼ਨ ਉੱਠਦਾ ਹੈ: ਚੌਥੀ ਇੰਜੀਲ ਦਾ ਅਧਿਆਤਮ ਗਿਆਨ ਕਿਸ ਹੱਦ ਤਕ ਯਿਸੂ ਦਾ ਹੈ ਜਾਂ ਕਿਸ ਹੱਦ ਤਕ ਯੂਹੰਨਾ ਦਾ? ਅਤੇ ਯੂਹੰਨਾ ਵਿਚ ਕਿਥੋਂ ਤਕ ਯਿਸੂ ਮਸੀਹ ਦੀ ਸਿਖਿਆ ਸਮਾਈ ਹੋਈ ਹੈ ਕਿ ਸਾਨੂੰ ਯਿਸੂ ਦੀ ਆਪਣੀ ਸਿੱਖਿਆ ਦੇ ਇਕ ਉਚਿਤ ਪ੍ਰਸਤੁਤੀਕਰਣ ਦੀ ਬਜਾਏ ਯੂਹੰਨਾ ਦੀ ਵਿਆਖਿਆ ਦਿੱਤੀ ਗਈ ਹੈ।
- c. W. D. Davies ਅਤੇ D. Daube ਦੁਆਰਾ ਸੰਸਕਰਨ ਕੀਤੀ ਗਈ *The Background of the New Testament and Its Eschatology* ਵਿਚ W. F. Albright ਦੁਆਰਾ "*Recent Discoveries in Palestine and the Gospel of John*" ਤੋਂ ਵੀ Ladd ਇਸ ਪ੍ਰਕਾਰ ਹਵਾਲਾ ਦਿੱਤਾ ਹੈ:

"ਯੂਹੰਨਾ ਅਤੇ ਸਮਾਨਾਂਤਰ ਇੰਜੀਲ ਦੇ ਵਿਚਕਾਰ ਸਿਖਿਆ ਵਿਚ ਕੋਈ ਮੌਲਿਕ ਅੰਤਰ ਨਹੀਂ ਹੈ; ਇਨ੍ਹਾਂ ਵਿਚਲੀ ਭਿੰਨਤਾ ਮਸੀਹ ਦੀਆਂ ਸਿੱਖਿਆਵਾਂ ਦੇ ਵਿਸ਼ੇਸ਼ ਦ੍ਰਿਸ਼ਟੀਕੋਣਾਂ, ਵਿਸ਼ੇਸ਼ ਕਰਕੇ ਉਨ੍ਹਾਂ ਸਿੱਖਿਆਵਾਂ ਦੇ ਦ੍ਰਿਸ਼ਟੀਕੋਣਾਂ ਜਿਹੜੀਆਂ ਅਧਿਕਤਰ ਸਾਰ ਦੀ ਸਿੱਖਿਆ ਨਾਲ ਮੇਲ ਖਾਂਦੀਆਂ ਜਾਪਦੀਆਂ ਹਨ, ਸਮੇਤ ਪਰੰਪਰਾ ਉੱਤੇ ਕੇਂਦਰੀਕਰਨ ਵਿਚ ਮੌਜੂਦ ਹੈ।

ਇਥੇ ਕੁਝ ਵੀ ਅਜਿਹਾ ਨਹੀਂ ਹੈ ਜਿਸ ਨੂੰ ਅਸੀਂ ਇਹ ਕਹੀਏ ਕਿ ਯਿਸੂ ਮਸੀਹ ਦੀ ਸਿਖਿਆ ਨੂੰ ਤੋੜਿਆ-ਮਰੋੜਿਆ ਜਾਂ ਝੂਠਾ ਸਿੱਧ ਕੀਤਾ ਗਿਆ ਹੈ, ਜਾਂ ਕੋਈ ਹੋਰ ਨਵੀਂ ਗੱਲ ਨੂੰ ਜੋੜਿਆ ਗਿਆ ਹੈ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਮੁਢਲੀ ਕਲੀਸਿਯਾ ਨੇ ਲੋੜ ਅਨੁਸਾਰ ਇੰਜੀਲ ਵਿਚ ਸ਼ਾਮਿਲ ਕਰਨ ਲਈ ਸਿਖਿਆਵਾਂ ਦੀ ਚੋਣ ਸੰਬੰਧੀ ਲੇਖਕ ਨੂੰ ਪ੍ਰਭਾਵਿਤ ਕੀਤਾ, ਪਰੰਤੂ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਕਲੀਸਿਯਾ ਦੀਆਂ ਲੋੜਾਂ ਕਿਸੇ ਤਰ੍ਹਾਂ ਵੀ ਅਧਿਆਤਮਿਕ ਮਹੱਤਤਾ ਵਾਲੀਆਂ ਕਾਢਾਂ ਜਾਂ ਨਵੀਆਂ ਰੀਤਾਂ ਲਈ ਜਿੰਮੇਵਾਰ ਸਨ।

ਨਵਾਂ ਨੇਮ ਦੇ ਆਲੋਚਨਾਤਮਕ ਵਿਦਵਾਨਾਂ ਅਤੇ ਅਧਿਆਤਮਵਾਦੀਆਂ ਦੀ ਇਕ ਹੈਰਾਨੀਜਨਕ ਪੂਰਵਧਾਰਨਾ ਇਹ ਹੈ ਕਿ ਯਿਸੂ ਦਾ ਮਨ ਇੰਨਾ ਸੀਮਿਤ ਸੀ ਕਿ ਯੂਹੰਨਾ ਅਤੇ ਸਮਾਨਾਂਤਰ ਇੰਜੀਲਾਂ ਵਿਚਕਾਰ ਕੋਈ ਵੀ ਸਪਸ਼ਟ ਅੰਤਰ ਯਕੀਨਨ ਪ੍ਰਾਚੀਨ ਮਸੀਹੀ ਵਿਦਵਾਨਾਂ ਵਿਚਕਾਰ ਅੰਤਰ ਕਾਰਨ ਹੋਇਆ ਹੋਵੇਗਾ। ਹਰੇਕ ਮਹਾਨ ਚਿੰਤਕ ਅਤੇ ਸ਼ਖਸੀਅਤ

ਦਾ ਉਨ੍ਹਾਂ ਭਿੰਨ ਭਿੰਨ ਤਰ੍ਹਾਂ ਦੇ ਮਿੱਤਰਾਂ, ਸਰੋਤਿਆਂ ਦੁਆਰਾ ਵੱਖਰਾ ਅਨੁਵਾਦ ਕੀਤਾ ਜਾਵੇਗਾ, ਜਿਹੜੇ ਦੇਖੀਆਂ ਜਾਂ ਸੁਣੀਆਂ ਗਈਆਂ ਗੱਲਾਂ ਵਿਚੋਂ ਸਭ ਤੋਂ ਵੱਧ ਮਨਪਸੰਦ ਜਾਂ ਲਾਭਦਾਇਕ ਜਾਪਣ ਵਾਲੀਆਂ ਦੀ ਹੀ ਚੋਣ ਕਰਨਗੇ (ਪੰਨਾ 170-171)।

d. George Eldon Ladd ਫਿਰ ਲਿਖਦਾ ਹੈ:

ਇਨ੍ਹਾਂ ਦੋਨਾਂ ਦੇ ਵਿਚਕਾਰ ਦਾ ਅੰਤਰ ਇਹ ਨਹੀਂ ਹੈ ਕਿ ਯੂਹੰਨਾ ਅਧਿਆਤਮ ਗਿਆਨ ਵਾਲਾ ਹੈ ਅਤੇ ਦੂਸਰੇ ਨਹੀਂ, ਪਰੰਤੂ ਉਹ ਸਭ ਵਿਭਿੰਨ ਢੰਗਾਂ ਨਾਲ ਅਧਿਆਤਮ ਗਿਆਨ ਵਾਲੇ ਹਨ। ਘਟਨਾਵਾਂ ਦੇ ਕੇਵਲ ਬਿਰਤਾਂਤ ਨਾਲੋਂ ਵਿਆਖਿਆ ਕੀਤਾ ਇਤਿਹਾਸ ਇਕ ਸਥਿਤੀ ਦੇ ਤੱਥਾਂ ਨੂੰ ਵੱਧ ਸੱਚਾਈ ਨਾਲ ਪ੍ਰਸਤੁਤ ਕਰ ਸਕਦਾ ਹੈ। ਜੇਕਰ ਯੂਹੰਨਾ ਦੀ ਇਕ ਅਧਿਆਤਮ ਗਿਆਨ ਵਾਲੀ ਵਿਆਖਿਆ ਹੈ ਤਾਂ ਇਹ ਇਤਿਹਾਸ ਵਿਚ ਘਟੀਆਂ ਉਨ੍ਹਾਂ ਗੱਲਾਂ ਦੀ ਵਿਆਖਿਆ ਹੈ ਜਿਨ੍ਹਾਂ ਦੇ ਇਤਿਹਾਸ ਵਿਚ ਵਾਪਰਨ ਬਾਰੇ ਯੂਹੰਨਾ ਯਕੀਨੀ ਹੈ। ਸਪਸ਼ਟ ਰੂਪ ਵਿਚ ਸਮਾਨਾਂਤਰ ਇੰਜੀਲਾਂ ਦਾ ਉਦੇਸ਼ ਯਿਸੂ ਦੇ *ਹੂਬਹੂ ਵਚਨਾਂ ਦੀ Ipsissima verba* (ਸਮਾਨ ਸ਼ਬਦ) ਜਾਂ ਉਸ ਦੇ ਜੀਵਨ ਦੀਆਂ ਘਟਨਾਵਾਂ ਦੀ ਜੀਵਨੀ ਦੀ ਇਕ ਜਾਣਕਾਰੀ ਦੇਣਾ ਨਹੀਂ ਹੈ। ਉਹ ਯਿਸੂ ਦੀ ਤਸਵੀਰ ਅਤੇ ਉਸ ਦੀਆਂ ਸਿੱਖਿਆਵਾਂ ਦੇ ਸਾਰ ਹਨ। ਮੱਤੀ ਅਤੇ ਲੂਕਾ ਆਪਣੇ ਆਪ ਨੂੰ ਪੂਰੀ ਅਜਾਦੀ ਨਾਲ ਮਰਕੁਸ ਵਿਚ ਲਿਖੀ ਹੋਈ ਯਿਸੂ ਦੀ ਸਿੱਖਿਆ ਨੂੰ ਪੁਨਰ ਵਿਵਸਥਿਤ ਕਰਨ ਲਈ ਸੁਤੰਤਰ ਮੰਨਦੇ ਹਨ। ਜੇਕਰ ਯੂਹੰਨਾ ਨੇ ਮੱਤੀ ਅਤੇ ਲੂਕਾ ਨਾਲੋਂ ਇਸ ਸੁਤੰਤਰਤਾ ਦਾ ਅਧਿਕ ਪ੍ਰਯੋਗ ਕੀਤਾ ਤਾਂ ਇਹ ਇਸ ਕਾਰਨ ਤੋਂ ਹੈ ਕਿ ਉਹ ਚਾਹੁੰਦਾ ਸੀ ਕਿ ਉਹ ਯਿਸੂ ਦਾ ਹੋਰ ਵੀ ਡੂੰਘਾ ਅਤੇ ਹੋਰ ਵਾਸਤਵਿਕ ਵਰਣਨ ਦੇਵੇ (ਪੰਨਾ 221-222)।

ਲੇਖਕ

- A. ਇਹ ਇੰਜੀਲ ਗੁਮਨਾਮ ਹੈ ਪਰ ਯੂਹੰਨਾ ਦੀ ਲੇਖਕਾਰੀ ਵੱਲ ਸੰਕੇਤ ਦਿੰਦੀ ਹੈ
1. ਲੇਖਕ ਇਕ ਚਸਮਦੀਦ ਗਵਾਹ ਹੈ (ਯੂਹੰਨਾ 19:35)
 2. ਵਾਕਾਂਸ਼ “ਪਿਆਰਾ ਚੇਲਾ” (Polycrates ਅਤੇ Irenaeus ਦੋਨੋਂ ਉਸ ਨੂੰ ਰਸੂਲ ਯੂਹੰਨਾ ਦੇ ਰੂਪ ਵਿਚ ਪਹਿਚਾਣਦੇ ਹਨ)।
 3. ਜਬਦੀ ਦੇ ਪੁੱਤਰ, ਯੂਹੰਨਾ ਦਾ ਕਦੇ ਨਾਮ ਨਾਲ ਜ਼ਿਕਰ ਨਹੀਂ ਹੋਇਆ।
- B. ਇੰਜੀਲ ਦੇ ਅੰਦਰ ਇਤਿਹਾਸਿਕ ਘਟਨਾਕ੍ਰਮ ਹੈ, ਇਸ ਲਈ ਵਿਆਖਿਆ ਵਿਚ ਲੇਖਕ ਦਾ ਨਾਮ ਅਹਿਮ ਨਹੀਂ ਹੈ। ਇਹ ਪ੍ਰੇਰਿਤ ਲੇਖਕ ਦੀ ਪੁਸ਼ਟੀ ਹੋਈ ਅਹਿਮ ਹੈ!
- ਲੇਖਕ ਦੀ ਪਹਿਚਾਣ ਅਤੇ ਤਰੀਕ ਪਵਿੱਤਰ ਆਤਮਾ ਦੀ ਪ੍ਰੇਰਨਾ ਨੂੰ ਪ੍ਰਭਾਵਿਤ ਨਹੀਂ ਕਰਦੀ, ਪਰ ਵਿਆਖਿਆ ਨੂੰ ਕਰਦੀ ਹੈ। ਟੀਕਾਕਾਰ ਇਕ ਇਤਿਹਾਸਿਕ ਘਟਨਾਕ੍ਰਮ, ਇਕ ਅਜਿਹੇ ਮੌਕੇ ਦੀ ਖੋਜ ਕਰਦੇ ਹਨ ਜਿਸ ਕਾਰਨ ਇਹ ਕਿਤਾਬ ਲਿਖੀ ਗਈ। ਕੀ ਕੋਈ ਯੂਹੰਨਾ ਦੇ ਦਵੈਤਵਾਦ ਨੂੰ
1. ਯਹੂਦੀਆਂ ਦੇ ਦੋ ਯੁੱਗਾਂ
 2. ਧਾਰਮਿਕਤਾ ਦਾ ਕੁਮਰਾਨ ਉਪਦੇਸ਼ਕ
 3. ਜ਼ਰਤੁਸ਼ਤੀ ਧਰਮ
 4. ਨੈਸਟਿਕ ਵਿਚਾਰ
 5. ਯਿਸੂ ਦੇ ਨਿਵੇਕਲੇ ਦ੍ਰਿਸ਼ਟੀਕੋਣ ਨਾਲ ਤੁਲਨਾ ਕਰ ਸਕਦਾ ਹੈ?
- C. ਆਰੰਭਕ ਪਰੰਪਰਾਗਤ ਵਿਚਾਰ ਹੈ ਕਿ ਲੇਖਕ ਜਬਦੀ ਦਾ ਪੁੱਤਰ, ਰਸੂਲ ਯੂਹੰਨਾ, ਚਸਮਦੀਦ ਗਵਾਹ ਸਰੋਤ ਹੈ। ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿਉਂਕਿ ਦੂਸਰੀ ਸਦੀ ਵਿਚ ਕੁਝ ਬਾਹਰੀ ਸਰੋਤ ਇਸ ਇੰਜੀਲ ਦੇ ਉਤਪਾਦਨ ਵਿਚ ਹੋਰ ਨਾਮ ਜੋੜਦੇ ਜਾਪਦੇ ਹਨ।
1. ਸੰਗੀ ਵਿਸ਼ਵਾਸੀਆਂ ਅਤੇ ਅਫ਼ਸੂਸ ਦੇ ਪ੍ਰਾਚੀਨਾਂ ਨੇ ਬੁੱਢਾ ਹੋ ਰਹੇ ਰਸੂਲ ਨੂੰ ਲਿਖਣ ਲਈ ਉਤਸ਼ਾਹਿਤ ਕੀਤਾ (Eusebius Clement of Alexandria ਦਾ ਹਵਾਲਾ ਦਿੰਦਾ ਹੈ)।
 2. ਸੰਗੀ ਰਸੂਲ, ਅੰਦ੍ਰਿਯਾਸ (Muratorian Fragment, 180-200 ਈ., ਰੋਮ ਤੋਂ)।

D. ਇਸ ਇੰਜੀਲ ਦੇ ਵਿਸ਼ੇ ਅਤੇ ਸ਼ੈਲੀ ਤੇ ਆਧਾਰ 'ਤੇ ਕੁਝ ਆਧੁਨਿਕ ਵਿਦਵਾਨਾਂ ਨੇ ਕਿਸੇ ਹੋਰ ਲੇਖਕ ਦੇ ਹੋਣ ਦਾ ਸੰਕੇਤ ਦਿੱਤਾ ਹੈ। ਕਈ ਵਿਦਵਾਨ ਦੂਸਰੀ ਸਦੀ ਦੀ ਆਰੰਭਕ ਤਰੀਕ ਮੰਨਦੇ ਹਨ (115 ਈ ਤੋਂ ਪਹਿਲਾਂ):

1. ਯੂਹੰਨਾ ਦੇ ਕਿਸੇ ਚੇਲੇ ਦੁਆਰਾ ਲਿਖੀ ਗਈ (ਯੂਹੰਨਾ ਦਾ ਇਕ ਪ੍ਰਭਾਵ ਖੇਤਰ 'ਚੋਂ) ਜਿਸ ਨੇ ਉਸ ਦੀ ਸਿਖਿਆ ਨੂੰ ਯਾਦ ਰੱਖਿਆ ਸੀ (J. Weiss, B. Lightfoot, C. H. Dodd, O. Cullmann, R. A. Culpepper, C. K. Barrett)
2. "ਬਜ਼ੁਰਗ ਯੂਹੰਨਾ" ਦੁਆਰਾ ਲਿਖੀ ਗਈ (ਏਸ਼ੀਆ ਤੋਂ ਮੁਢਲੇ ਆਗੂਆਂ ਵਿਚੋਂ ਇਕ ਜਿਹੜਾ ਰਸੂਲ ਯੂਹੰਨਾ ਦੀ ਅਧਿਆਤਮ ਗਿਆਨ ਅਤੇ ਸ਼ਬਦਾਵਲੀ ਤੋਂ ਪ੍ਰਭਾਵਿਤ ਸੀ), ਜੋ Papias (70-146 ਈ.) ਵਿਚ ਦਿੱਤੇ ਅਸਪਸ਼ਟ ਪੈਰ੍ਹੇ ਤੋਂ ਲਿਆ ਗਿਆ, Eusebius (280-339 ਈ) ਦੁਆਰਾ ਹਵਾਲਾ ਦਿੱਤਾ ਗਿਆ।

E. ਇਸ ਇੰਜੀਲ ਦੀ ਸਮੱਗਰੀ ਲਈ ਯੂਹੰਨਾ ਮੁੱਖ ਸ੍ਰੋਤ ਹੋਣ ਲਈ ਸਬੂਤ

1. ਅਦੰਰੂਨੀ ਸਬੂਤ

- a. ਲੇਖਕ ਯਹੂਦੀ ਸਿਖਿਆ ਅਤੇ ਰੀਤਿ ਰਿਵਾਜ ਨੂੰ ਜਾਣਦਾ ਸੀ ਅਤੇ ਉਨ੍ਹਾਂ ਦੇ ਪੁਰਾਣੇ ਨੇਮ ਦੇ ਦ੍ਰਿਸ਼ਟੀਕੋਣ ਵਿਚ ਸਹਿਭਾਗੀ ਸੀ।
- b. ਲੇਖਕ 70 ਈ. ਤੋਂ ਪਹਿਲਾਂ ਦੀ ਫਲਿਸਤੀਨ ਅਤੇ ਯਰੂਸ਼ਲਮ ਦੀ ਸਥਿਤੀ ਨੂੰ ਜਾਣਦਾ ਸੀ।
- c. ਲੇਖਕ ਚਸਮਦੀਦ ਗਵਾਹ ਹੋਣ ਦਾ ਦਾਵਾ ਕਰਦਾ ਹੈ।
 - 1) ਯੂਹੰਨਾ 1:14
 - 2) ਯੂਹੰਨਾ 19:35
 - 3) ਯੂਹੰਨਾ 21:24
- d. ਲੇਖਕ ਰਸੂਲਾਂ ਦੇ ਝੁੰਡ ਦਾ ਇਕ ਮੈਂਬਰ ਸੀ, ਕਿਉਂਕਿ ਉਹ ਹੇਠਾਂ ਲਿਖੀਆਂ ਗੱਲਾਂ ਤੋਂ ਜਾਣੂ ਹੈ:
 - 1) ਸਮੇਂ ਅਤੇ ਸਥਾਨ ਦਾ ਬਿਉਰਾ (ਰਾਤ ਦੀਆਂ ਗੱਲਾਂ)
 - 2) ਗਿਣਤੀ (2:6 ਦੇ ਘੜੇ ਅਤੇ 21:11 ਦੀਆਂ ਮੱਛੀਆਂ)
 - 3) ਵਿਅਕਤੀਆਂ ਦਾ ਬਿਉਰਾ
 - 4) ਘਟਨਾਕ੍ਰਮ ਅਤੇ ਨਤੀਜੇ ਦਾ ਬਿਉਰਾ
 - 5) ਲੇਖਕ ਆਪਣੇ ਆਪ ਨੂੰ "ਉਹ ਚੇਲਾ ਜੋ ਪ੍ਰੇਮ ਕਰਦਾ ਸੀ" ਦੀ ਪਦਵੀ ਦਿੰਦਾ ਹੈ:
 - a) ਯੂਹੰਨਾ 13:23, 25
 - b) ਯੂਹੰਨਾ 19:26-27, 34-35
 - c) ਯੂਹੰਨਾ 20:2-5,8
 - d) ਯੂਹੰਨਾ 21:7, 20-24
 - 6) ਲੇਖਕ ਪਤਰਸ ਨਾਲ ਅੰਦਰੂਨੀ ਮੰਡਲੀ ਦਾ ਇਕ ਮੈਂਬਰ ਜਾਪਦਾ ਹੈ
 - a) ਯੂਹੰਨਾ 13:24
 - b) ਯੂਹੰਨਾ 20:2
 - c) ਯੂਹੰਨਾ 21:7
 - 7) ਇਸ ਇੰਜੀਲ ਵਿਚ ਜਬਦੀ ਦੇ ਪੁੱਤਰ ਯੂਹੰਨਾ ਦੇ ਨਾਮ ਦਾ ਉਲੇਖ ਨਹੀਂ ਹੈ। ਇਹ ਅਸਧਾਰਣ ਲੱਗਦਾ ਹੈ ਕਿਉਂਕਿ ਉਹ ਅੰਦਰੂਨੀ ਵਿਸ਼ੇ/ਰਸੂਲ ਮੰਡਲੀ ਦਾ ਇਕ ਮੈਂਬਰ ਸੀ।

2. ਬਾਹਰੀ ਸਬੂਤ:

- a. ਇੰਜੀਲ ਹੇਠਾਂ ਲਿਖੇ ਲੋਕਾਂ ਦੁਆਰਾ ਜਾਣੀ ਗਈ!
- 1) Irenaeus (120-202 ਈ.) ਜੋ Polycarp ਦਾ ਸਾਥੀ ਸੀ, ਰਸੂਲ ਯੂਹੰਨਾ ਨੂੰ ਜਾਣਦਾ ਸੀ (Eusebius' *Historical Eccleasticus* 5:20:6-7 ਨਾਲ ਤੁਲਨਾ ਕਰੋ)- “ਪ੍ਰਭੂ ਦਾ ਚੇਲਾ ਯੂਹੰਨਾ ਜਿਹੜਾ ਯਿਸੂ ਦੀ ਛਾਤੀ ਤੇ ਲੱਗ ਕੇ ਬੈਠ ਸੀ ਅਤੇ ਜਿਸ ਨੇ ਆਪ ਏਸ਼ੀਆ ਦੇ ਅਫ਼ਸੂਸ ਤੋਂ ਇਸ ਇੰਜੀਲ ਨੂੰ ਜ਼ਾਰੀ ਕੀਤਾ” (ਹੇਅਰ 3:1;1 Eusebius' *Historical Eccleasticus* 5:8:4 ਵਿਚ ਦਿੱਤਾ ਹਵਾਲਾ)।
 - 2) Clement of Alexandria (153-217 ਈ.)- “ਯੂਹੰਨਾ ਜਿਸ ਨੂੰ ਉਸਦੇ ਮਿੱਤਰਾਂ ਦੁਆਰਾ ਅਤੇ ਪਵਿੱਤਰ ਆਤਮਾ ਦੁਆਰਾ ਉਕਸਾਇਆ ਗਿਆ, ਉਸ ਨੇ ਇਕ ਆਤਮਿਕ ਇੰਜੀਲ ਦੀ ਰਚਨਾ ਕੀਤੀ” (Eusebius' *Historical Eccleasticus* 6:14:7)।
 - 3) Justin Martyr (110-165 ਈ.) ਆਪਣੀ *Dialogue with Trypho* 81:4 ਵਿਚ
 - 4) Tertullian (145-220 ਈ.)
- b. ਯੂਹੰਨਾ ਦੇ ਲੇਖਕ ਹੋਣ ਦਾ ਪਰਿਚੈ ਆਰੰਭਕ ਚਸ਼ਮਦੀਦ ਗਵਾਹਾਂ ਦੁਆਰਾ ਪੱਕਾ ਕੀਤਾ ਗਿਆ ਹੈ।
- 1) Polycarp (70-156 ਈ.) Irenaeus ਦੁਆਰਾ ਦਰਜ) ਜੋ ਸੁਮਰਨਾ ਦੇ ਬਿਸ਼ਪ ਸੀ (155 ਈ.)
 - 2) Papias (70-146 ਈ.) ਰੋਮ ਅਤੇ Eusebius ਤੋਂ Anti-Marconite Prologue ਦੁਆਰਾ ਦਰਜ) ਜੋ ਫ੍ਰੀਗਿਆ ਦੇ ਗੀਰਾਪੋਲਿਸ ਦਾ ਬਿਸ਼ਪ ਸੀ ਅਤੇ ਰਸੂਲ ਯੂਹੰਨਾ ਦਾ ਇਕ ਚੇਲਾ ਸੀ।

F. ਪਰੰਪਰਾਗਤ ਲੇਖਕਾਰੀ ਉੱਤੇ ਸ਼ੱਕ ਦਾ ਕਾਰਨ

1. ਨੈਸਟਿਕ ਵਿਸ਼ਿਆਂ ਨਾਲ ਇਸ ਇੰਜੀਲ ਦਾ ਸੰਬੰਧ
2. ਅਧਿਆਏ 21 ਦੀ ਸਪਸ਼ਟ ਅੰਤਿਕਾ
3. ਸਮਾਨਾਂਤਰ ਇੰਜੀਲਾਂ ਨਾਲ ਘਟਨਾਕ੍ਰਮ ਵਿਚ ਅੰਤਰ
4. ਸ਼ਾਇਦ ਯੂਹੰਨਾ ਆਪਣੇ ਆਪ ਨੂੰ “ਪਿਆਰਾ ਚੇਲਾ” ਕਹਿ ਕੇ ਸੰਬੋਧਿਤ ਨਹੀਂ ਕਰੇਗਾ।
5. ਯੂਹੰਨਾ ਵਿਚ ਯਿਸੂ ਦੀ ਸ਼ਬਦਾਵਲੀ ਅਤੇ ਕਿਸਮ ਦਾ ਪ੍ਰਯੋਗ ਸਮਾਨਾਂਤਰ ਇੰਜੀਲਾਂ ਤੋਂ ਅਲੱਗ ਹੈ।

G. ਜੇਕਰ ਅਸੀਂ ਮੰਨੀਏ ਕਿ ਇਹ ਲੇਖਕ ਰਸੂਲ ਯੂਹੰਨਾ ਹੈ ਤਾਂ ਅਸੀਂ ਇਸ ਵਿਅਕਤੀ ਬਾਰੇ ਕੀ ਮੰਨ ਸਕਦੇ ਹਾਂ?

1. ਉਸਨੇ ਅਫ਼ਸੂਸ ਤੋਂ ਲਿਖਿਆ (Irenaeus ਕਹਿੰਦਾ ਹੈ “ਯੂਹੰਨਾ ਨੇ ਇਸ ਇੰਜੀਲ ਨੂੰ ਏਸ਼ੀਆ ਦੇ ਅਫ਼ਸੂਸ ਤੋਂ ਜ਼ਾਰੀ ਕੀਤਾ”)
2. ਉਸਨੇ ਆਪਣੇ ਬੁਢਾਪੇ ਵਿਚ ਲਿਖਿਆ (Irenaeus ਕਹਿੰਦਾ ਹੈ ਕਿ ਉਹ ਟ੍ਰਾਜਾਨ ਦੇ ਰਾਜ ਤਕ ਜੀਉਂਦਾ ਰਿਹਾ 98-117 ਈ.)।

ਤਰੀਕ

A. ਜੇਕਰ ਅਸੀਂ ਮੰਨਦੇ ਹਾਂ ਕਿ ਰਸੂਲ ਯੂਹੰਨਾ

1. 70 ਈ. ਤੋਂ ਪਹਿਲਾਂ, ਜਦੋਂ ਯਰੂਸ਼ਲਮ ਨੂੰ ਰੋਮੀ ਜਰਨੈਲ (ਮਗਰੋ ਦੇ ਸਮਰਾਟ), ਟਾਈਟਸ ਨੇ ਤਬਾਹ ਕੀਤਾ
 - a. ਯੂਹੰਨਾ 5:2 ਵਿਚ, “ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵੱਜੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਸ਼ਾ ਵਿੱਚ ਬੇਬਜ਼ਥਾ ਕਰਕੇ ਸਦਾਉਂਦਾ ਹੈ ਜਿਹ ਦੇ ਪੰਜ ਦਲਾਨ ਹਨ...”
 - b. ਰਸੂਲਾਂ ਦੇ ਝੁੰਡ ਦੇ ਸੰਕੇਤ ਲਈ ਪੁਰਾਤਨ ਸਿਰਲੇਖ “ਚੇਲੇ” ਦੀ ਵਾਰ-ਵਾਰ ਵਰਤੋਂ
 - c. ਹੁਣ ਮ੍ਰਿਤ ਸਾਗਰ ਵਿਚ ਚਮੜੇ ਦੇ ਲੇਖਾਂ ਵਿਚ ਮਗਰਲੀ ਨੈਸਟਿਕ ਵਿਚਾਰਧਾਰਾ ਲੱਭੀ ਗਈ ਹੈ ਜੋ ਕਿ ਪ੍ਰਗਟ ਕਰਦਾ ਹੈ ਕਿ ਉਹ ਪਹਿਲੀ ਸਦੀ ਦੀ ਅਧਿਆਤਮਕ ਸ਼ਬਦਾਵਲੀ ਦਾ ਭਾਗ ਸਨ
 - d. 70 ਈ. ਵਿਚ ਹੈਕਲ ਦੀ ਅਤੇ ਯਰੂਸ਼ਲਮ ਨਗਰ ਦੀ ਤਬਾਹੀ ਦਾ ਕੋਈ ਜ਼ਿਕਰ ਨਹੀਂ

e. ਮੰਨਿਆ ਗਿਆ ਹੈ ਕਿ ਡੈਡ ਸੀ ਸਕੋਲ ਵਿਚ ਪ੍ਰਸਿੱਧ ਅਮਰੀਕੀ ਪੁਰਾਤਤਵ ਵਿਗਿਆਨੀ W. F. Albright ਇਸ ਇੰਜੀਲ ਦੀ ਤਰੀਕ ਅੰਤਿਮ 70ਵੀਂ ਜਾਂ ਆਰੰਭਕੀ 80 ਈ. ਵਿਚ ਹੋਣ ਦਾ ਦਾਅਵਾ ਕਰਦਾ ਹੈ

2. ਪਹਿਲੀ ਸਦੀ ਦੇ ਅੰਤ ਵਿਚ

- a. ਯੂਹੰਨਾ ਦਾ ਵਿਕਸਿਤ ਅਧਿਆਤਮ ਗਿਆਨ
- b. ਯਰੂਸ਼ਲਮ ਦੇ ਪਤਨ ਦਾ ਜ਼ਿਕਰ ਨਹੀਂ ਹੈ ਕਿਉਂਕਿ ਇਹ ਵੀਹ ਕੁ ਸਾਲ ਪਹਿਲਾਂ ਹੋਇਆ
- c. ਯੂਹੰਨਾ ਦੁਆਰਾ ਨੈਸਟਿਕ ਸ਼ਬਦਾਵਲੀ ਅਤੇ ਜ਼ੋਰ ਦਾ ਇਸਤੇਮਾਲ
- d. ਕਲੀਸਿਯਾ ਦੀਆਂ ਮੁਢਲੀਆਂ ਪਰੰਪਰਾਵਾਂ
 - 1) Irenaeus
 - 2) Eusebius

B. ਜੇਕਰ ਅਸੀਂ ਮੰਨੀਏ “ਬਜ਼ੁਰਗ ਯੂਹੰਨਾ” ਤਾਂ ਇਹ ਤਰੀਕ ਦੂਜੀ ਸਦੀ ਦੇ ਮੱਧ ਤਕ ਹੋਵੇਗੀ। ਇਹ ਸਿਧਾਂਤ ਡਾਇਨੀਸਸ ਵੱਲੋਂ ਰਸੂਲ ਯੂਹੰਨਾ ਦੀ ਲੇਖਣਕਾਰੀ (ਸਾਹਿਤਕ ਕਾਰਣਾਂ ਤੋਂ) ਦੇ ਇਨਕਾਰ ਤੋਂ ਰਾਹੀਂ ਸ਼ੁਰੂ ਹੋਈ। Eusebius, ਜਿਸ ਨੇ ਅਧਿਆਤਮਗਿਆਨ ਦੇ ਕਾਰਣਾਂ ਤੋਂ ਪ੍ਰਕਾਸ਼ ਦੀ ਪੇਥੀ ਲਈ ਰਸੂਲ ਯੂਹੰਨਾ ਦੀ ਲੇਖਣਕਾਰੀ ਦਾ ਇਨਕਾਰ ਕੀਤਾ, ਉਸ ਨੂੰ ਲੱਗਿਆ ਕਿ ਉਸ ਨੂੰ Papias ਦੇ ਹਵਾਲੇ (*Historical Eccleasticus* 3:39:5,6), 'ਚੋਂ ਸਹੀ ਸਮੇਂ ਅਤੇ ਸਹੀ ਥਾਂ 'ਤੇ ਇਕ ਹੋਰ “ਯੂਹੰਨਾ” ਲੱਭ ਗਿਆ, ਜੋ ਕਿ ਦੋ ਯੂਹੰਨਾ ਨਾਂ ਦੇ ਬੰਦਿਆਂ ਦੀ ਸੂਚੀ ਦਿੰਦਾ ਹੈ (1) ਰਸੂਲ ਅਤੇ (2) ਬਜ਼ੁਰਗ (ਪ੍ਰੈਸਬਿਟਰ)।

ਪ੍ਰਾਪਤਕਾਰ

- A. ਵਾਸਤਵ ਵਿਚ ਇਹ ਏਸ਼ੀਆ ਮਾਈਨਰ ਦੇ ਰੋਮੀ ਖੇਤਰ ਦੀਆਂ ਕਲੀਸਿਯਾਵਾਂ, ਵਿਸ਼ੇਸ਼ ਕਰਕੇ ਅਫ਼ਸੁਸ ਦੀਆਂ, ਨੂੰ ਲਿਖਿਆ ਗਿਆ ਸੀ।
- B. ਨਾਸਰਤ ਦੇ ਯਿਸੂ ਦੇ ਜੀਵਨ ਅਤੇ ਵਿਅਕਤੀਤਵ ਦੇ ਇਸ ਲੇਖੇ ਦੀ ਅਤਿ ਸਰਲਤਾ ਅਤੇ ਗਹਿਰਾਈ ਦੇ ਕਾਰਨ ਇਹ ਯੂਨਾਨੀ ਵਿਸ਼ਵਾਸੀਆਂ ਅਤੇ ਨੈਸਟਿਕ ਸਮੂਹਾਂ ਦੀ ਪਸੰਦੀਦਾ ਇੰਜੀਲ ਬਣ ਗਈ।

ਉਦੇਸ਼

- A. ਇਹ ਇੰਜੀਲ ਆਪਣੇ ਸੁਸਮਾਚਾਰ ਪ੍ਰਚਾਰ ਦੇ ਉਦੇਸ਼ ਦਾ ਆਪੇ ਦਾਵਾ ਕਰਦੀ ਹੈ, ਯੂਹੰਨਾ 20:30-31
 1. ਯਹੂਦੀ ਪਾਠਕਾਂ ਲਈ
 2. ਗੈਰ-ਯਹੂਦੀ ਪਾਠਕਾਂ ਲਈ
 3. ਮੁਢਲੇ ਨੈਸਟਿਕ ਪਾਠਕਾਂ ਲਈ
- B. ਅਜਿਹਾ ਜਾਪਦਾ ਹੈ ਕਿ ਇਸ ਦਾ ਮੁੱਖ ਵਿਸ਼ਾ ਵਿਸ਼ਵਾਸ ਦੀ ਰੱਖਿਆ ਕਰਨਾ ਹੈ
 1. ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੱਟੜ ਚੇਲਿਆਂ ਵਿਰੁੱਧ
 2. ਮੁਢਲੇ ਨੈਸਟਿਕ ਝੂਠੇ ਉਪਦੇਸ਼ਕਾਂ ਵਿਰੁੱਧ (ਵਿਸ਼ੇਸ਼ ਕਰਕੇ ਪ੍ਰਸਤਾਵਨਾ); ਇਹ ਨੈਸਟਿਕ ਝੂਠੀਆਂ ਸਿੱਖਿਆਵਾਂ ਨਵੇਂ ਨੇਮ ਦੀਆਂ ਹੋਰ ਕਿਤਾਬਾਂ ਦਾ ਪਿਛੋਕੜ ਵੀ ਬਣਦੀਆਂ ਹਨ:
 - a. ਅਫ਼ਸੀਆਂ
 - b. ਕੁਲੁੱਸੀਆਂ
 - c. ਪਾਸਤਰੀ ਪੱਤਰੀਆਂ (1 ਤਿਮੋਥਿਉਸ, ਤੀਤੁਸ, 2 ਤਿਮੋਥਿਉਸ)
 - d. 1 ਯੂਹੰਨਾ (1 ਯੂਹੰਨਾ ਨੇ ਸ਼ਾਇਦ ਇਸ ਇੰਜੀਲ ਲਈ ਸਹਿ ਪੱਤਰ ਜਿਹਾ ਕੰਮ ਕੀਤਾ ਹੋਵੇਗਾ)

- C. ਅਜਿਹੀ ਸੰਭਾਵਨਾ ਹੈ ਕਿ ਯੂਹੰਨਾ 20:31 ਦੇ ਉਦੇਸ਼ ਕਥਨ ਨੂੰ ਮੁਕਤੀ ਦੇ ਵਰਣਨ ਵਿਚ ਵਰਤਮਾਨ ਕਾਲ ਦੇ ਨਿਰੰਤਰ ਇਸਤੇਮਾਲ ਕਾਰਨ ਸੁਸਮਾਚਾਰ ਪ੍ਰਚਾਰ ਦੇ ਨਾਲ ਨਾਲ ਧੀਰਜਵਾਨ ਹੋਣ ਦੇ ਸਿਧਾਂਤ ਨੂੰ ਉਤਸ਼ਾਹ ਦੇਣ ਵਾਲਾ ਸਮਝਿਆ ਜਾ ਸਕਦਾ ਹੈ। ਇਸ ਅਰਥ ਵਿਚ ਯੂਹੰਨਾ, ਯਾਕੂਬ ਵਾਂਗ, ਏਸ਼ੀਆ ਮਾਈਨਰ ਵਿਚ ਕੁਝ ਸਮੂਹਾਂ ਦੁਆਰਾ ਪੌਲੁਸ ਦੇ ਅਧਿਆਤਮ ਗਿਆਨ ਉੱਤੇ ਦਿੱਤੇ ਜਾਂਦੇ ਬਹੁਤੇ ਜ਼ੋਰ ਦਾ ਸੰਤੁਲਨ ਬਣਾ ਰਿਹਾ ਹੋਵੇਗਾ (2 ਪਤਰਸ 3:15-16 ਨਾਲ ਤੁਲਨਾ ਕਰੋ)। ਹੈਰਾਨੀ ਜਨਕ ਹੈ ਕਿ ਮੁਢਲੀ ਕਲੀਸਿਯਾਈ ਪਰੰਪਰਾ ਅਫ਼ਸੂਸ ਨਾਲ ਯੂਹੰਨਾ ਨੂੰ ਪਛਾਣਦਾ ਹੈ, ਨਾ ਕਿ ਪੌਲੁਸ ਨੂੰ (F. F. Bruce's *Peter, Stephen, James and John: Studies in Non-Pauline Christianity*, ਪੰਨਾ 120-121 ਨਾਲ ਤੁਲਨਾ ਕਰੋ)।
- D. ਇਹ ਉਪਸੰਹਾਰ (ਯੂਹੰਨਾ 21) ਪ੍ਰਾਚੀਨ ਕਲੀਸਿਯਾ ਦੇ ਵਿਸ਼ੇਸ਼ ਪ੍ਰਸ਼ਨਾਂ ਦਾ ਜਵਾਬ ਦਿੰਦਾ ਜਾਪਦਾ ਹੈ
1. ਯੂਹੰਨਾ ਸਮਾਨਾਂਤਰ ਇੰਜੀਲਾਂ ਦੇ ਬਿਰਤਾਂਤਾਂ ਨੂੰ ਸੰਪੂਰਨ ਕਰਦਾ ਹੈ। ਫੇਰ ਵੀ, ਉਹ ਯਹੂਦਾਹ ਵਿਚਲੀ ਸੇਵਕਾ, ਵਿਸ਼ੇਸ਼ ਕਰਕੇ ਯਹੂਸ਼ਲਮ ਉੱਤੇ ਧਿਆਨ ਕੇਂਦਰ ਕਰਦਾ ਹੈ।
 2. ਅੰਤਿਕਾ ਵਿਚ ਤਿੰਨ ਪ੍ਰਸ਼ਨਾਂ ਦਾ ਉੱਤਰ ਹੈ, ਯੂਹੰਨਾ 21
 - a. ਪਤਰਸ ਦਾ ਮੁੜ ਬਹਾਲੀ
 - b. ਯੂਹੰਨਾ ਦੀ ਲੰਬੀ ਉਮਰ
 - c. ਯਿਸੂ ਦੀ ਦੇਰੀ ਨਾਲ ਵਾਪਸੀ
- E. ਕੁਝ ਲੋਕ ਯੂਹੰਨਾ ਨੂੰ ਯੂਹੰਨਾ 3 (ਬਪਤਿਸਮਾ ਲਈ) ਅਤੇ ਯੂਹੰਨਾ 6 (ਰੱਬੀ ਭੋਜ ਜਾਂ ਪ੍ਰਭੂ ਭੋਜ ਲਈ) ਵਿਚ ਚੰਗੇ ਸੰਦਰਭੀ ਅਵਸਰ ਹੋਣ ਦੇ ਬਾਵਜੂਦ ਜਾਣ-ਬੁਝ ਕੇ ਸੰਸਕਾਰਾਂ ਦੀ ਅਣਗਹਿਲੀ ਕਰਨ ਅਤੇ ਦਰਜ ਜਾਂ ਚਰਚਾ ਨਾ ਕਰਨ ਦੁਆਰਾ ਸੰਸਕਾਰਵਾਦ ਦਾ ਮਹੱਤਵ ਘਟਾਉਂਦੇ ਦੇਖਦੇ ਹਨ।

ਯੂਹੰਨਾ ਦੀ ਰੂਪ ਰੇਖਾ ਦੀਆਂ ਵਿਸ਼ੇਸ਼ਤਾਵਾਂ

- A. ਇਕ ਦਾਰਸ਼ਨਿਕ/ਅਧਿਆਤਮਗਿਆਨ ਵਾਲੀ ਪ੍ਰਸਤਾਵਨਾ (ਯੂਹੰਨਾ 1:1-18) ਅਤੇ ਇਕ ਵਿਵਹਾਰਕ ਉਪਸੰਹਾਰ (ਯੂਹੰਨਾ 21)
- B. ਯਿਸੂ ਦੀ ਜਨਤਕ ਸੇਵਕਾਈ ਵਿਚ ਸੱਤ ਚਮਤਾਕਰ (ਅਧਿਆਏ ਯੂਹੰਨਾ 2-12) ਅਤੇ ਉਨ੍ਹਾਂ ਦੀ ਵਿਆਖਿਆ:
1. ਕਾਨਾ ਦੇ ਵਿਆਹ ਦੇ ਭੋਜ ਤੇ ਪਾਣੀ ਨੂੰ ਦਾਖਰਸ ਵਿਚ ਬਦਲਣਾ (ਯੂਹੰਨਾ 2:1-11)
 2. ਕਫ਼ਰਨਹੂਮ ਵਿਚ ਮੁਸਾਹਿਬ ਦੇ ਪੁੱਤਰ ਨੂੰ ਚੰਗਾ ਕਰਨਾ (ਯੂਹੰਨਾ 4:46-54)
 3. ਯਹੂਸ਼ਲਮ ਦੇ ਬੈਥਜ਼ਥਾ ਵਿਚ ਤਾਲ ਉੱਤੇ ਲੰਗੜੇ ਵਿਅਕਤੀ ਨੂੰ ਚੰਗਾ ਕਰਨਾ (ਯੂਹੰਨਾ 5:1-18)
 4. ਗਲੀਲ ਵਿਚ ਲਗਭਗ 5,000 ਨੂੰ ਖੁਆਉਣਾ (ਯੂਹੰਨਾ 6:1-15)
 5. ਗਲੀਲ ਦੇ ਸਮੁੰਦਰ ਉੱਤੇ ਚੱਲਣਾ (ਯੂਹੰਨਾ 6:16-21)
 6. ਯਹੂਸ਼ਲਮ ਵਿਚ ਅੰਨ੍ਹਾ ਜੰਮੇ ਵਿਅਕਤੀ ਦੀ ਚੰਗਾਈ (ਯੂਹੰਨਾ 9:1-41)
 7. ਬੈਤਅਨਿਆ ਵਿਚ ਲਾਜ਼ਰ ਨੂੰ ਜਿੰਦਾ ਕਰਨਾ (ਯੂਹੰਨਾ 11:1-57)
- C. ਇਕ ਇਕ ਵਿਅਕਤੀ ਨਾਲ ਮੁਲਾਕਾਤ ਜਾਂ ਚਰਚਾ
1. ਬਪਤਿਸਮਾ ਦੇਣ ਵਾਲਾ ਯੂਹੰਨਾ (ਯੂਹੰਨਾ 1:19-34; 3:22-36)
 2. ਚੇਲੇ

- a. ਅੰਦ੍ਰਿਯਾਸ ਅਤੇ ਪਤਰਸ (ਯੂਹੰਨਾ 1:35-42)
- b. ਫ਼ਿਲਿੱਪੁਸ ਅਤੇ ਨਥਾਨਿਏਲ (ਯੂਹੰਨਾ 1:43-51)
3. ਨਿਕੁਦੇਮੁਸ (ਯੂਹੰਨਾ 3:1-21)
4. ਸਾਮਰਿਯਾ ਦੀ ਔਰਤ (ਯੂਹੰਨਾ 4:1-45)
5. ਯਰੂਸ਼ਲਮ ਵਿਚ ਯਹੂਦੀ (ਯੂਹੰਨਾ 5:10-47)
6. ਗਲੀਲ ਵਿਚਲੀ ਭੀੜ (ਯੂਹੰਨਾ 6:22-66)
7. ਪਤਰਸ ਅਤੇ ਚੇਲੇ (ਯੂਹੰਨਾ 6:67-71)
8. ਯਿਸੂ ਦੇ ਭਾਈ (ਯੂਹੰਨਾ 7:1-13)
9. ਯਰੂਸ਼ਲਮ ਵਿਚਲੇ ਯਹੂਦੀ (ਯੂਹੰਨਾ 7:14-8:59; 10:1-42)
10. ਉਤਲੇ ਕਮਰੇ ਵਿਚ ਚੇਲੇ (ਯੂਹੰਨਾ 13:1-17:26)
11. ਯਹੂਦੀਆਂ ਵੱਲੋਂ ਗ੍ਰਿਫਤਾਰੀ ਅਤੇ ਮੁਕੱਦਮਾ (ਯੂਹੰਨਾ 18:1-27)
12. ਰੋਮੀਆਂ ਅੱਗੇ ਮੁਕੱਦਮਾ (ਯੂਹੰਨਾ 18:28-19:16)
13. ਪੁਨਰਉਥਾਨ ਮਗਰੋਂ ਵਾਰਤਾਲਾਪਾਂ, 20:11-29
 - a. ਮਰਿਯਮ ਨਾਲ
 - b. ਦਸ ਰਸੂਲਾਂ ਨਾਲ
 - c. ਥੋਮਾ ਨਾਲ
14. ਪਤਰਸ ਨਾਲ ਉਪਸੰਹਾਰ ਦੀ ਵਾਰਤਾਲਾਪ, ਯੂਹੰਨਾ 21:1-25
15. (ਯੂਹੰਨਾ 7:53-8:11, ਵਿਭਚਾਰੀ ਔਰਤ ਦੀ ਕਹਾਣੀ, ਵਾਸਤਵ ਵਿਚ ਯੂਹੰਨਾ ਦੀ ਇੰਜੀਲ ਦਾ ਭਾਗ ਨਹੀਂ ਸੀ!)

D. ਵਿਸ਼ੇਸ਼ ਅਰਾਧਨਾ/ਭੋਜ ਦੇ ਦਿਨ

1. ਸਬਤ (ਯੂਹੰਨਾ 5:9; 7:22; 9:14; 19:31)
2. ਪਸਹ (ਯੂਹੰਨਾ 2:13; 6:4; 11:55; 18:28)
3. ਤੰਬੂਆਂ ਦਾ ਤਿਉਹਾਰ (ਯੂਹੰਨਾ 8-9)
4. ਹਨੂਕਾ (ਚਾਨਣ ਦਾ ਤਿਉਹਾਰ, ਯੂਹੰਨਾ 10:22 ਨਾਲ ਤੁਲਨਾ ਕਰੋ)

E. “ਮੈਂ ਹਾਂ” ਕਥਨਾਂ ਦਾ ਇਸਤੇਮਾਲ

1. “ਮੈਂ ‘ਉਹੀ’ ਹਾਂ” (ਯੂਹੰਨਾ 4:26; 6:20; 8:24,28,54-59; 13:19; 18:5-6,8)
2. “ਮੈਂ ਜੀਵਨ ਦੀ ਰੋਟੀ ਹਾਂ” (ਯੂਹੰਨਾ 6:35,41, 48, 51)
3. “ਮੈਂ ਜਗਤ ਦੀ ਜੋਤੀ ਹਾਂ” (ਯੂਹੰਨਾ 8:12; 9:5)
4. “ਮੈਂ ਬਾੜੇ ਦਾ ਦਰਵਾਜ਼ਾ ਹਾਂ” (ਯੂਹੰਨਾ 10:7,9)
5. “ਮੈਂ ਚੰਗਾ ਚਰਵਾਹਾ ਹਾਂ” (ਯੂਹੰਨਾ 10:11,14)
6. “ਪੁਨਰ-ਉਥਾਨ ਅਤੇ ਜੀਵਨ ਮੈਂ ਹਾਂ” (ਯੂਹੰਨਾ 11:25)
7. “ਮਾਰਗ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ” (ਯੂਹੰਨਾ 14:6)
8. “ਸੱਚੀ ਅੰਗੂਰਾਂ ਦੀ ਵੇਲ ਮੈਂ ਹਾਂ” (ਯੂਹੰਨਾ 15:1, 5)

ਅਧਿਐਨ ਕਾਲ ਚੱਕਰ-ਇਕ

ਇਹ ਇਕ ਅਧਿਐਨ ਪਥ-ਦਰਸ਼ਕ ਦਾ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਸਾਰੀ ਕਿਤਾਬ ਦੇ ਕੇਂਦਰ ਵਿਸ਼ੇ ਨੂੰ ਆਪਣੇ ਸ਼ਬਦਾਂ ਵਿਚ ਲਿਖੋ।

1. ਸਾਰੀ ਕਿਤਾਬ ਦਾ ਵਿਸ਼ਾ
2. ਸਾਹਿਤ ਦੀ ਕਿਸਮ (ਪ੍ਰਕਾਰ)

ਅਧਿਐਨ ਕਾਲ ਚੱਕਰ-ਦੋ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਮੁੱਖ ਵਿਸ਼ਿਆਂ ਦੀ ਰੂਪਰੇਖਾ ਬਣਾਉ ਅਤੇ ਇਕ ਵਿਸ਼ੇ ਨੂੰ ਇਕੋ ਵਾਕ ਵਿਚ ਬਿਆਨ ਕਰੋ।

1. ਪਹਿਲੀ ਸਾਹਿਤਕ ਇਕਾਈ ਦਾ ਵਿਸ਼ਾ
2. ਦੂਜੀ ਸਾਹਿਤਕ ਇਕਾਈ ਦਾ ਵਿਸ਼ਾ
3. ਤੀਜੀ ਸਾਹਿਤਕ ਇਕਾਈ ਦਾ ਵਿਸ਼ਾ
4. ਚੌਥੀ ਸਾਹਿਤਕ ਇਕਾਈ ਦਾ ਵਿਸ਼ਾ
5. ਆਦਿ

Copyright©2013 BibleLessonsInternational

ਯੂਹੰਨਾ 1

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ*

UBS ⁴	NKJV	NRSV	TEV	NJV
ਸ਼ਬਦ ਦੇਹਧਾਰੀ ਹੋਇਆ 1:1-5	ਅਨੰਤ ਸ਼ਬਦ 1:1-5	ਪ੍ਰਸਤਾਵਨਾ 1:1-5	ਜੀਵਨ ਦਾ ਵਚਨ 1:1-5	ਪ੍ਰਸਤਾਵਨਾ 1:1-18
	ਯੂਹੰਨਾ ਦੀ ਗਵਾਹੀ: ਸੱਚੀ ਜੇਤੀ			
1:6-13	1:6-13	1:6-9 1:10-13	1:6-9 1:10-13	
1:14-18	ਸ਼ਬਦ ਦੇਹ ਧਾਰੀ ਹੋਇਆ 1:14-18		1:14-18 1:15 1:16-18	1:14
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ 1:19-28	ਉਜਾੜ ਵਿਚ ਇਕ ਅਵਾਜ਼ 1:19-28	ਯੂਹੰਨਾ ਦੀ ਗਵਾਹੀ 1:24-28	ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸੰਦੇਸ਼ 1:19-23 1:20 1:21a 1:21b 1:21c 1:22a 1:22b 1:23 1:24-25 1:26-27 1:28	ਯੂਹੰਨਾ ਦੀ ਗਵਾਹੀ 1:19
ਪਰਮੇਸ਼ਰ ਦਾ ਮੇਮਣਾ 1:29-34	ਪਰਮੇਸ਼ਰ ਦਾ ਮੇਮਣਾ 1:29-34		ਪਰਮੇਸ਼ਰ ਦਾ ਮੇਮਣਾ 1:29-34	1:29-31
ਪਹਿਲੇ ਚੇਲੇ	ਪਹਿਲੇ ਚੇਲੇ	ਯਿਸੂ ਦੇ ਪਹਿਲੇ ਚੇਲਿਆਂ	ਯਿਸੂ ਦੇ ਪਹਿਲੇ ਚੇਲੇ ਪਹਿਲੇ ਚੇਲੇ ਦੀ ਗਵਾਹੀ	

1:35-42	1:35-42	1:35-42	1:35-36
	1:35-39		
		1:37-38a	
		1:38b	
		1:39	
		1:40-42a	
		1:40-42	
		1:42b	
ਫਿਲਿੱਪੁਸ, ਨਥਾਨਿਏਲ ਦੀ ਬੁਲਾਹਟ	ਫਿਲਿੱਪੁਸ ਅਤੇ ਨਥਾਨਿਏਲ	ਯਿਸੂ ਫਿਲਿੱਪੁਸ ਅਤੇ ਨਥਾਨਿਏਲ ਨੂੰ ਬੁਲਾਉਂਦਾ ਹੈ	
1:43-51	1:43-51	1:43-51	1:43-45
	1:43-51		
		1:46a	
		1:46b	
		1:47	
		1:48a	
		1:48b	
		1:49	
		1:50-51	

* ਭਾਵੇਂ ਇਹ ਪ੍ਰੇਰਿਤ ਨਹੀਂ ਹਨ, ਪਰ ਪੈਰਿਊਆਂ ਅਨੁਸਾਰ ਵੰਡਾਂ ਅਸਲ ਲੇਖਕ ਦੇ ਉਦੇਸ਼ ਨੂੰ ਸਮਝਣ ਅਤੇ ਪੈਰ ਵੀ ਕਰਨ ਦੀ ਕੁੰਜੀ ਹਨ। ਹਰੇਕ ਆਧੁਨਿਕ ਅਨੁਵਾਦ ਨੇ ਪੈਰਿਊਆਂ ਨੂੰ ਵੰਡਿਆ ਅਤੇ ਸੰਖੇਪ ਕੀਤਾ ਹੈ। ਹਰੇਕ ਪੈਰੇ ਦਾ ਇਕ ਕੇਂਦਰੀ ਵਿਸ਼ਾ, ਸੱਚਾਈ, ਜਾਂ ਵਿਚਾਰ ਹੈ। ਹਰੇਕ ਅਨੁਵਾਦ ਉਸ ਵਿਸ਼ੇ ਦਾ ਆਪਣੇ ਵੱਖਰੇ ਢੰਗ ਨਾਲ ਸਾਰ ਕੱਢਦਾ ਹੈ। ਜਿਵੇਂ ਤੁਸੀਂ ਮੂਲਪਾਠ ਪੜ੍ਹਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ ਕਿ ਇਸ ਵਿਸ਼ੇ ਤੇ ਕਿਹੜਾ ਅਨੁਵਾਦ ਅਤੇ ਕਿਹੜੀ ਪਦਾਂ ਦੀ ਵੰਡ ਤੁਹਾਡੀ ਸਮਝ ਲਈ ਢੁਕਵੀਂ ਹੈ।

ਹਰੇਕ ਅਧਿਆਏ ਵਿਚ ਸਾਨੂੰ ਪਹਿਲਾਂ ਬਾਈਬਲ ਪੜ੍ਹਨੀ ਅਤੇ ਇਸਦੇ ਵਿਸ਼ੇ (ਪੈਰਾ) ਪਹਿਚਾਣਨੇ ਚਾਹੀਦੇ ਹਨ, ਤਦ ਸਾਡੀ ਸਮਝ ਦੀ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਅਸਲੀ ਲੇਖਕ ਦੀ ਤਰਕ ਅਤੇ ਪ੍ਰਸਤੁਤੀਕਰਨ ਪਿੱਛੇ ਚੱਲਣ ਦੁਆਰਾ ਉਸਦੇ ਉਦੇਸ਼ ਨੂੰ ਸਮਝਦੇ ਹਾਂ ਕੇਵਲ ਤਦ ਹੀ ਅਸੀਂ ਬਾਈਬਲ ਨੂੰ ਵਾਸਤਵ ਵਿਚ ਸਮਝਦੇ ਹਾਂ। ਕੇਵਲ ਅਸਲ ਲੇਖਕ ਹੀ ਪ੍ਰੇਰਿਤ ਸੀ - ਪਾਠਕਾਂ ਕੋਲ ਸੰਦੇਸ਼ ਨੂੰ ਬਦਲਣ ਜਾਂ ਪਰਿਵਰਤਨ ਦਾ ਕੋਈ ਅਧਿਕਾਰ ਨਹੀਂ ਹੈ। ਬਾਈਬਲ ਪਾਠਕਾਂ ਕੋਲ ਇਸ ਪ੍ਰੇਰਿਤ ਸੱਚਾਈ ਨੂੰ ਆਪਣੇ ਦਿਨਾਂ ਅਤੇ ਜੀਵਨਾਂ ਵਿਚ ਲਾਗੂ ਕਰਨ ਦੀ ਜਿੰਮੇਵਾਰੀ ਜ਼ਰੂਰ ਹੈ।

ਧਿਆਨ ਦਿਉ ਕਿ ਹੇਠਲੇ ਦਸਤਾਵੇਜ਼ਾਂ ਵਿਚ ਸਭ ਤਕਨੀਕੀ ਅਤੇ ਸੰਖੇਪ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ: [ਯੂਨਾਨੀ ਵਿਆਕਰਨ ਢਾਂਚੇ](#), [ਮੂਲਪਾਠ ਸੰਬੰਧੀ ਆਲੋਚਨਾ](#), ਅਤੇ [ਸ਼ਬਦਸੂਚੀ ਦੀਆਂ ਸੰਖੇਪ ਪਰਿਭਾਸ਼ਾਵਾਂ](#)

ਅਧਿਐਨ ਕਾਲ-ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਾਰ ਕਰਨਾ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਇਕ ਅਧਿਆਏ ਨੂੰ ਇਕੋ ਬੈਠਕ ਵਿਚ ਪੜ੍ਹੋ। ਵਿਸ਼ਿਆਂ ਨੂੰ ਪਛਾਣੋ। ਆਪਣੇ ਵਿਸ਼ਿਆਂ ਦੀ ਵੰਡ ਦੀ ਪੰਜ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਅਸਲੀ ਲੇਖਕ ਦੇ ਉਦੇਸ਼ ਨੂੰ ਸਮਝਣ ਦੀ ਕੁੰਜੀ ਹਨ, ਜੋ ਕਿ ਵਿਆਖਿਆ ਦਾ ਹਿਰਦੇ ਹੈ। ਹਰੇਕ ਪੈਰੋ ਦਾ ਇਕ ਅਤੇ ਕੇਵਲ ਇਕੋ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

1:1-18 ਪਦਾਂ ਉੱਤੇ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਕਵਿਤਾ/ਧਾਰਮਿਕ ਗੀਤ/ ਧਰਮ ਸਿਧਾਂਤ ਦੀ ਅਧਿਆਤਮਿਕ ਰੂਪਰੇਖਾ
 1. ਅਨੰਤ, ਦੈਵੀ, ਸ਼੍ਰੀਸ਼ਟੀਕਰਤਾ, ਛੁਟਕਾਰਾ ਦੇਣ ਵਾਲਾ ਮਸੀਹ 1:1-5 (ਯਿਸੂ ਵਚਨ ਦੇ ਰੂਪ ਵਿਚ)
 2. ਮਸੀਹ ਦੇ ਲਈ ਭਵਿੱਖਸੂਚਕ ਗਵਾਹੀ 1:6-9, 15 (ਯਿਸੂ ਜੋਤੀ ਦੇ ਰੂਪ ਵਿਚ)
 3. ਦੇਹਧਾਰੀ ਮਸੀਹ ਪਰਮੇਸ਼ਰ ਨੂੰ ਪ੍ਰਗਟ ਕਰਦਾ ਹੈ 1:10-18 (ਯਿਸੂ ਪੁੱਤਰ ਦੇ ਰੂਪ ਵਿਚ)
- B. ਯੂਹੰਨਾ 1:1-18 ਦਾ ਅਧਿਆਤਮਿਕ ਢਾਂਚਾ ਅਤੇ ਆਵਰਤਕ ਸਾਰ
 1. ਯਿਸੂ ਆਦਿ ਤੋਂ ਪਿਤਾ ਪਰਮੇਸ਼ਰ ਦੇ ਨਾਲ ਸੀ (ਯੂਹੰਨਾ 1:1a)
 2. ਯਿਸੂ ਪਿਤਾ ਪਰਮੇਸ਼ਰ ਨਾਲ ਗੂੜ੍ਹੀ ਸੰਗਤੀ ਵਿਚ ਸੀ (ਯੂਹੰਨਾ 1:1b, 2, 18)
 3. ਯਿਸੂ ਪਿਤਾ ਪਰਮੇਸ਼ਰ ਦੇ ਮੂਲ ਵਿਚ ਭਾਗੀਦਾਰ ਹੈ (ਯੂਹੰਨਾ 1:1, 18a)
 4. ਪਿਤਾ ਪਰਮੇਸ਼ਰ ਵੱਲੋਂ ਛੁਟਕਾਰੇ ਅਤੇ ਲੇਪਾਲਕ ਦਾ ਸਾਧਨ (ਯੂਹੰਨਾ 1:12-13)
 5. ਦੇਹਧਾਰਨ, ਈਸ਼ਵਰ ਮਨੁੱਖ ਬਣ ਗਿਆ (ਯੂਹੰਨਾ 1:9,14)
 6. ਪ੍ਰਕਾਸ਼ਨ, ਈਸ਼ਵਰ ਪੂਰਨ ਰੂਪ ਨਾਲ ਪ੍ਰਗਟ ਹੋਇਆ ਅਤੇ ਸਮਝਿਆ ਗਿਆ (ਯੂਹੰਨਾ 1:18d)
- C. ਲੋਗੋਸ (*logos*) ਦਾ ਇਬਰਾਨੀ ਅਤੇ ਯੂਨਾਨੀ ਪਿਛੋਕੜ
 1. ਇਬਰਾਨੀ ਪਿਛੋਕੜ
 - a. ਕਹੇ ਗਏ ਵਚਨ ਦੀ ਸਮਰੱਥ (ਯਸਾਯਾਹ 55:11; ਜ਼ਬੂਰ 33:6; 107:20; 147:15,18), ਜਿਵੇਂ ਸ਼੍ਰੀਸ਼ਟੀ ਵਿਚ (ਉਤਪਤੀ 1:3,6,9,11,14,20,24, 26,29) ਅਤੇ ਪੁਰਖਾਂ ਦੀ ਆਸੀਸ ਵਿਚ (ਉਤਪਤ 27:1 ਅਗਲੇ ਪਦ 49:1)
 - b. ਕਹਾਉਤਾਂ 8:12-23 “ਬੁੱਧੀ” ਦਾ ਪਰਮੇਸ਼ਰ ਦੀ ਪਹਿਲੀ ਸ਼੍ਰੀਸ਼ਟੀ ਅਤੇ ਸ਼੍ਰੀਸ਼ਟੀ ਦੇ ਪ੍ਰਤੀਨਿਧ ਦੇ ਤੌਰ ਤੇ ਮਾਨਵੀਕਰਨ ਕਰਦਾ ਹੈ (ਜ਼ਬੂਰ 33:6; the non-canonical *Wisdom of Solomon* 9:9 ਨਾਲ ਤੁਲਨਾ ਕਰੋ)
 - c. the Targum (ਆਰਾਮੀ ਅਨੁਵਾਦ ਅਤੇ ਟੀਕੇ) ਲੋਗੋਸ (*logos*) ਦੀ ਜਗ੍ਹਾ ਤੇ “ਪਰਮੇਸ਼ਰ ਦਾ ਵਚਨ” ਵਾਕਾਂਸ਼ ਦਾ ਪ੍ਰਯੋਗ ਕਰਦੇ ਹਨ, ਮਨੁੱਖੀ ਸ਼ਬਦਾਂ ਦੇ ਪ੍ਰਯੋਗ ਤੋਂ ਆਪਣੀ ਬੇਅਰਾਮੀ ਕਾਰਨ।
 2. ਯੂਨਾਨੀ ਪਿਛੋਕੜ

- a. ਹੀਰਾਕਲੀਟਸ- ਇਹ ਦੁਨੀਆ ਅਨਿਸ਼ਚਿਤ ਦਿਸ਼ਾ ਵਿਚ ਸੀ; ਅਵਿਅਕਤੀਗਤ ਦੈਵੀ ਅਤੇ ਅਟੱਲ ਲੋਗੋਸ (*logos*) ਨੇ ਇਸ ਨੂੰ ਇਕੱਠੇ ਰੱਖਿਆ ਪਰਿਵਰਤਨ ਦੀ ਪ੍ਰਕ੍ਰਿਆ ਨੂੰ ਦਿਸ਼ਾ ਦਿੱਤੀ।
- b. ਪਲੂਟੋ- ਦੈਵੀ ਅਤੇ ਅਟੱਲ ਲੋਗੋਸ (*logos*) ਨੇ ਗ੍ਰਹਿ ਦੀ ਗਤੀ ਅਤੇ ਰੁੱਤਾਂ ਨੂੰ ਨਿਰਧਾਰਿਤ ਕੀਤਾ।
- c. ਸਟੋਇਕਸ- ਲੋਗੋਸ (*logos*) ਦੁਨੀਆਂ ਦਾ “ਸੰਸਾਰ ਦਾ ਆਧਾਰ” ਜਾਂ ਪ੍ਰਬੰਧਕ ਸੀ, ਪਰੰਤੂ ਅਰਧ-ਵਿਅਕਤੀਗਤ ਸੀ।
- d. ਫਾਇਲੋ- ਉਸ ਨੇ ਲੋਗੋਸ (*logos*) ਦੇ ਵਿਚਾਰ ਦਾ ਮਾਨਵੀਕਰਨ ਕੀਤਾ ਕਿ ਜਿਵੇਂ “ਮਹਾਂਜਾਜਕ ਹੋਵੇ ਜਿਹੜਾ ਮਨੁੱਖ ਦੀ ਆਤਮਾ ਨੂੰ ਪਰਮੇਸ਼ਰ ਦੇ ਸਾਹਮਣੇ ਪੇਸ਼ ਕਰਦਾ” ਜਾਂ “ਪਰਮੇਸ਼ਰ ਅਤੇ ਮਨੁੱਖ ਦੇ ਵਿਚਕਾਰ ਦਾ ਪੁਲ” ਹੈ, ਜਾਂ “ਉਹ ਪਤਵਾਰ ਹੈ ਜਿਸ ਦੁਆਰਾ ਜਗਤ ਦਾ ਚਾਲਕ ਸਭ ਚੀਜ਼ਾਂ ਨੂੰ ਚਲਾਉਂਦਾ ਹੈ (*kosmocrater*) (ਕੋਸਮੋਕ੍ਰੇਟਰ)।

D. ਦੂਸਰੀ ਸਦੀ ਈਸਵੀ ਦੇ ਵਿਕਸਿਤ ਹੋਏ ਨੈਸਟਿਕ ਅਧਿਆਤਮਕ/ਦਾਰਸ਼ਨਿਕ ਪ੍ਰਣਾਲੀਆਂ ਦੇ ਤੱਤ

1. ਆਤਮਾ ਅਤੇ ਪਦਾਰਥਵਾਦ ਵਿਚਕਾਰ ਦੋਹਰੇ ਤੱਤ ਸ਼ਾਸਤਰ (ਅਨੰਤਤਾ) ਦਾ ਵਿਪਰੀਤ
2. ਭੌਤਿਕ ਪਦਾਰਥ ਬੁਰਾ ਅਤੇ ਹਠੀ ਹੈ; ਆਤਮਾ ਅੱਡੀ ਹੈ।
3. ਨੈਸਟਿਕ ਪ੍ਰਣਾਲੀ ਇਕ ਉੱਚੇ, ਭਲੇ ਪਰਮੇਸ਼ਰ ਅਤੇ ਇਕ ਹੇਠਲੇ ਦਰਜੇ ਦੇ ਉਸ ਦੇਵਤੇ ਵਿਚਕਾਰ ਦੈਵੀ ਪੱਧਰਾਂ (*aeons*) (ਏਇਓਨਸ) ਦੀ ਲੜੀ ਦੱਸਦੀ ਹੈ, ਜਿਹੜਾ ਦੇਵਤਾ ਪਦਾਰਥ ਰਚਨ ਦੇ ਯੋਗ ਸੀ। ਕੁਝ ਅਜਿਹੀ ਪੁਸ਼ਟੀ ਵੀ ਕਰਦੇ ਸਨ ਕਿ ਹੇਠਲੇ ਦਰਜੇ ਦਾ ਪਰਮੇਸ਼ਰ ਪੁਰਾਣੇ ਨੇਮ ਦਾ ਯਾਹਵੇਹ ਸੀ (ਜਿਵੇਂ *Marcion*)
4. ਮੁਕਤੀ ਇਨ੍ਹਾਂ ਦੁਆਰਾ ਆਈ
 - a. ਗੁਪਤ ਗਿਆਨ ਅਤੇ ਸੰਕੇਤ ਤੋਂ ਜਿਹੜਾ ਇਕ ਵਿਅਕਤੀ ਨੂੰ ਪਰਮੇਸ਼ਰ ਨਾਲ ਮੇਲ ਦੇ ਰਾਹ ਉੱਤੇ ਇਨ੍ਹਾਂ ਦੈਵੀ ਪੱਧਰਾਂ ਵਿਚੋਂ ਲੰਘਣ ਦੀ ਅਨੁਮਤੀ ਦਿੰਦਾ ਹੈ।
 - b. ਸਭਨਾਂ ਮਨੁੱਖਾਂ ਵਿਚ ਇਕ ਦੈਵੀ ਚਿੰਗਾਰੀ ਜਿਸ ਬਾਰੇ ਉਹ ਗੁਪਤ ਗਿਆਨ ਪ੍ਰਾਪਤ ਨਾ ਕਰ ਲੈਣ ਤਕ ਜਾਗਰੂਕ ਨਹੀਂ ਹੁੰਦੇ।
 - c. ਪ੍ਰਕਾਸ਼ਨ ਦੇ ਵਿਸ਼ੇਸ਼ ਵਿਅਕਤੀਗਤ ਪ੍ਰਤੀਨਿਧ ਦੁਆਰਾ ਜਿਹੜਾ ਮਨੁੱਖ ਨੂੰ ਗੁਪਤ ਗਿਆਨ ਦਿੰਦਾ ਹੈ (ਮਸੀਹ ਦਾ ਆਤਮਾ)।
5. ਇਸ ਵਿਚਾਰਧਾਰਾ ਨੇ ਯਿਸੂ ਦੀ ਈਸ਼ਵਰਤਾ ਦੀ ਪੁਸ਼ਟੀ ਕੀਤੀ, ਪਰੰਤੂ ਉਸ ਦੇ ਅਸਲ ਅਤੇ ਸਥਾਈ ਦੇਹਧਾਰਨ ਅਤੇ ਮੁੱਖ ਛੁਟਕਾਰੇ ਦੇ ਕੰਮ ਦਾ ਇਨਕਾਰ ਕੀਤਾ।

E. ਇਤਿਹਾਸਿਕ ਪਿਛੋਕੜ

1. ਪਦ 1:1-18 ਲੋਗੋਸ (*logos*) ਦੇ ਪ੍ਰਯੋਗ ਦੁਆਰਾ ਇਬਰਾਨੀ ਅਤੇ ਯੂਨਾਨੀ ਦੋਨੋਂ ਵਿਚਾਰਾਂ ਨੂੰ ਜੋੜਨ ਦੀ ਇਕ ਕੋਸ਼ਿਸ਼ ਹਨ।
2. ਨੈਸਟਿਸਜਮ ਦੀ ਨਾਸਤਿਕਤਾ ਯੂਹੰਨਾ ਦੀ ਇੰਜੀਲ ਦੀ ਇਸ ਉੱਚ ਸੰਰਚਿਤ ਜਾਣ-ਪਛਾਣ ਲਈ ਦਾਰਸ਼ਨਿਕ ਪਿਛੋਕੜ ਹੈ। 1 ਯੂਹੰਨਾ, ਯੂਹੰਨਾ ਦੀ ਇੰਜੀਲ ਲਈ ਸਹਿਪੱਤਰ ਦਾ ਕੰਮ ਕਰਦਾ ਹੈ। ਦੂਸਰੀ ਸਦੀ ਤਕ ਧਰਮਸ਼ਾਸਤਰ ਵਿਚਾਰਧਾਰਾ ਪ੍ਰਣਾਲੀ ਜਿਸ ਨੂੰ “ਨੈਸਟਿਸਜਮ” ਕਹਿੰਦੇ ਹਨ ਲਿਖਿਤ ਰੂਪ ਵਿਚ ਅਗਿਆਤ ਹੈ, ਪਰੰਤੂ ਆਰੰਭਕ ਨੈਸਟਿਕ ਵਿਸ਼ੇ ਮ੍ਰਿਤਕ ਸਾਗਰ ਲਿਖਤਾਂ ਅਤੇ ਫਾਇਲੋ ਵਿਚ ਪਾਏ ਗਏ ਹਨ।
3. ਸਮਾਨਾਂਤਰ ਇੰਜੀਲਾਂ (ਵਿਸ਼ੇਸ਼ ਰੂਪ ਨਾਲ ਮਰਕੁਸ) ਯਿਸੂ ਦੀ ਈਸ਼ਵਰਤਾ (ਮਸੀਹ ਦੇ ਭੇਤ) ਨੂੰ ਕਲਵਰੀ ਤਕ ਛਿਪਾ ਕੇ ਰੱਖਦੇ ਹਨ। ਪਰੰਤੂ ਅਧਿਆਏ 1 ਵਿਚ ਯੂਹੰਨਾ, ਕਾਫੀ ਦੇਰ ਬਾਦ ਵਿਚ ਲਿਖਦੇ ਹੋਏ, ਯਿਸੂ ਦੇ ਸੰਪੂਰਨ ਪਰਮੇਸ਼ਰ ਅਤੇ

ਸੰਪੂਰਨ ਮਨੁੱਖ (ਮਨੁੱਖ ਦਾ ਪੁੱਤਰ, ਹਿਜ਼ਕੀਏਲ 2:1 ਅਤੇ ਦਾਨੀਏਲ 7:13 ਨਾਲ ਤੁਲਨਾ ਕਰੋ) ਦੇ ਰੂਪ ਵਿਚ ਮਹੱਤਵਪੂਰਨ ਵਿਸ਼ਿਆਂ ਨੂੰ ਵਿਕਸਿਤ ਕਰਦਾ ਹੈ।

F. ਖਾਸ ਵਿਸ਼ਾ ਦੇਖੋ: ਯੂਹੰਨਾ 1:1 ਤੇ 1 ਯੂਹੰਨਾ 1 ਦੀ ਯੂਹੰਨਾ 1 ਨਾਲ ਤੁਲਨਾ

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 1:1-5

¹ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ। ²ਇਹੋ ਆਦ ਵਿੱਚ ਪਰਮੇਸ਼ਰ ਦੇ ਸੰਗ ਸੀ। ³ਸੱਭੇ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੂ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ। ⁴ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ। ⁵ਉਹ ਚਾਨਣ ਅਨੁਰੇ ਵਿੱਚ ਚਮਕਦਾ ਹੈ ਪਰ ਅਨੁਰੇ ਨੇ ਉਹ ਨੂੰ ਨਾ ਬੁਝਾਇਆ।

1.1 “ਆਦ ਵਿਚ ਵਚਨ ਸੀ” ਇਹ ਉਤਪਤ 1:1 ਦਾ ਪ੍ਰਤਿਬਿੰਬ ਹੈ ਅਤੇ 1 ਯੂਹੰਨਾ 1:1 ਵਿਚ ਵੀ ਦੇਹਧਾਰਨ ਲਈ ਇਕ ਹਵਾਲੇ ਵੱਜੋਂ ਵੀ ਵਰਤਿਆ ਗਿਆ ਹੈ। ਇਹ ਸੰਭਵ ਹੈ ਕਿ 1 ਯੂਹੰਨਾ ਇਸ ਇੰਜੀਲ ਲਈ ਇਕ ਸਹਿ ਪੱਤਰ ਹੋਵੇ। ਦੋਨੋਂ ਨੈਸਟਿਕ ਨਾਲ ਨਜਿੱਠਦੇ ਹਨ। ਪਦ 1-5 ਸ੍ਰਿਸਟੀ ਤੋਂ ਪਹਿਲਾਂ ਮਸੀਹ ਯਿਸੂ ਦੇ ਦੈਵੀ ਪੂਰਵ-ਉਪਸਥਿਤੀ ਦੀ ਇਕ ਪੁਸ਼ਟੀ ਹਨ (ਯੂਹੰਨਾ 1:15; 8:56-59; 16:28; 17:5; 2 ਕੁਰਿੰਥੀਆਂ 8:9; ਫਿਲਿੱਪੀਆਂ 2:6-7; ਕੁਲੁੱਸੀਆਂ 1:17; ਇਬਰਾਨੀਆਂ 1:3; 10:5-9 ਨਾਲ ਤੁਲਨਾ ਕਰੋ)

ਨਵੇਂ ਨੇਮ ਨੂੰ ਹੇਠਾਂ ਦੱਸੇ ਵਾਂਗ ਵਰਣਨ ਕੀਤਾ ਗਿਆ ਹੈ

1. ਇਕ ਨਵੀਂ ਸ੍ਰਿਸਟੀ, ਨਾ ਕਿ ਪਤਨ ਦੁਆਰਾ ਵਿਗੜੀ ਹੋਈ (ਉਦਾਹਰਨ, ਉਤਪਤ 3:15 ਮਨੁੱਖ ਜਾਤੀ ਲਈ ਪੂਰੀ ਹੋਈ)
2. ਇਕ ਨਵੀਂ ਜਿੱਤ (ਵਾਅਦੇ ਦਾ ਦੇਸ਼)
3. ਇਕ ਨਵਾਂ ਕੂਚ (ਪੂਰੀ ਹੋਈ ਭਵਿੱਖਬਾਣੀ)
4. ਇਕ ਨਵਾਂ ਮੂਸਾ (ਬਿਵਸਥਾ ਦਾਤਾ)
5. ਇਕ ਨਵਾਂ ਯਹੋਸ਼ੁਆ (ਇਬਰਾਨੀਆਂ 4:8 ਨਾਲ ਤੁਲਨਾ ਕਰੋ)
6. ਇਕ ਨਵਾਂ ਪਾਣੀ ਦਾ ਚਮਤਕਾਰ (ਇਬਰਾਨੀਆਂ 3-4 ਨਾਲ ਤੁਲਨਾ ਕਰੋ)
7. ਇਕ ਮੰਨਾ (ਯੂਹੰਨਾ 6 ਨਾਲ ਤੁਲਨਾ ਕਰੋ)

ਅਤੇ ਹੋਰ ਵੀ ਕਈ, ਵਿਸ਼ੇਸ਼ ਕਰਕੇ ਇਬਰਾਨੀਆਂ ਵਿਚ।

ਖਾਸ ਵਿਸ਼ੇ: ਆਦ (ARCHÉ) (SPECIAL TOPIC: ARCHÉ)

ਖਾਸ ਵਿਸ਼ੇ: ਆਦ (ARCHÉ)

ਯੂਨਾਨੀ ਸ਼ਬਦ ਆਰਖੇ ਦਾ ਅਰਥ “ਸ਼ੁਰੂਆਤ ਜਾਂ ਕਿਸੇ ਚੀਜ਼ ਦਾ “ਮੂਲ” ਹੈ।

1. ਸ੍ਰਿਸਟੀ ਦੇ ਵਰਗ ਦੀ ਸ਼ੁਰੂਆਤ (ਤੁਲਣਾ ਕਰੋ ਯੂਹੰਨਾ 1:1; ਇਬਰਾਨੀਆਂ 1:10)
2. ਇੰਜੀਲ ਦੀ ਸ਼ੁਰੂਆਤ (ਤੁਲਣਾ ਕਰੋ ਮਰਕੁਸ 1:1; ਫਿਲਿੱਪੀਆਂ 4:15; 2; 2 ਥਮਲੁਨਿਕੀਆਂ 2:13; ਇਬਰਾਨੀਆਂ 2 2:3; 1 ਯੂਹੰਨਾ 1:1)
3. ਪਹਿਲੀ ਗਵਾਹੀ (ਤੁਲਣਾ ਕਰੋ ਲੂਕਾ 1:2)
4. ਚਿੰਨਾ ਦੀ ਸ਼ੁਰੂਆਤ (ਚਮਤਕਾਰ, ਤੁਲਣਾ ਕਰੋ ਯੂਹੰਨਾ 2:11)
5. ਸਿਧਾਂਤਾਂ ਦੀ ਸ਼ੁਰੂਆਤ (ਤੁਲਣਾ ਕਰੋ ਇਬਰਾਨੀਆਂ 5:12)

6. ਖੁਸ਼ਖਬਰੀ ਦੀ ਸਚਿਆਈ ਦੇ ਆਧਾਰ ਤੇ ਸੱਚ ਦੀ ਸੁਰੂਆਤ (ਤੁਲਣਾ ਕਰੋ ਇਬਰਾਨੀਆਂ 3:14)

7. ਸੁਰੂਆਤ, ਕੁੱਲਸੀਆਂ ਨੂੰ 1:18; ਪ੍ਰਕਾਸ਼. 3:14

ਇਸ ਦੀ ਵਰਤੋਂ “ਰਾਜ ਕਰਨ” ਜਾਂ “ਅਧਿਕਾਰ ਰਖਣ” ਲਈ ਕੀਤੀ ਜਾਣ ਲੱਗੀ

1. ਮਨੁੱਖੀ ਪ੍ਰਬੰਧਕ ਅਧਿਕਾਰੀਆਂ ਦੁਆਰਾ

a. ਲੂਕਾ 12:11

b. ਲੂਕਾ 20:20

c. ਰੋਮੀਆਂ ਨੂੰ 13:3; ਤੀਤੁਸ ਨੂੰ 3:1

2. ਦੂਤ ਸ਼ਕਤੀਆਂ ਦਾ

a. ਰੋਮੀਆਂ ਨੂੰ 8:38

b. 1 ਕੁਰਿੰਥੀਆਂ ਨੂੰ 15:24

c. ਅਫ਼ਸੀਆਂ ਨੂੰ. 1:21; 3:10; 6:12

d. ਕੁੱਲਸੀਆਂ ਨੂੰ. 1:16; 2:10,15

e. ਯਹੂਦਾ 1:6

Copyright © 2014 [Bible Lessons International](http://BibleLessonsInternational.com)

■ **“ਸੀ”** (ਤਿੰਨ ਵਾਰ) ਇਹ ਇਕ ਭੂਤਕਾਲ ਹੈ (ਯੂਹੰਨਾ 1:1,2,4,10 ਨਾਲ ਤੁਲਨਾ ਕਰੋ) ਜਿਹੜਾ ਕਿ ਭੂਤਕਾਲ ਵਿਚ ਨਿਰੰਤਰ ਹੋਂਦ 'ਤੇ ਕੇਂਦ੍ਰਿਤ ਹੈ। ਇਹ ਕਾਲ *ਲੋਗੋਸ* (*logos*) ਦੀ ਪੂਰਵ-ਹੋਂਦ ਵਿਖਾਉਣ ਲਈ ਵਰਤਿਆ ਗਿਆ ਹੈ (ਯੂਹੰਨਾ 8:57-58; 17:5,24; 2 ਕੁਰਿੰਥੀਆਂ 8:9; ਕੁੱਲਸੀਆਂ 1:17; ਇਬਰਾਨੀਆਂ 10:5-7)। ਇਸਦੀ ਯੂਹੰਨਾ 1:3, 6 ਅਤੇ 14 ਦੇ ਅਨਿਸ਼ਚਿਤ ਭੂਤਕਾਲ ਨਾਲ ਤੁਲਨਾ ਕੀਤੀ ਗਈ ਹੈ।

■ **“ਵਚਨ”** ਯੂਨਾਨੀ ਸ਼ਬਦ *ਲੋਗੋਸ* (*logos*) ਇਕ ਸੰਦੇਸ਼ ਨੂੰ ਦਰਸਾਉਂਦਾ ਹੈ, ਨਾ ਕਿ ਕੇਵਲ ਇਕ ਸ਼ਬਦ ਨੂੰ। ਇਸ ਸੰਦਰਭ ਵਿਚ ਇਹ ਇਕ ਸਿਰਲੇਖ ਹੈ ਜਿਸਨੂੰ ਯੂਨਾਨੀ ਲੋਕ “ਸੰਸਾਰਕ ਸੂਝ-ਬੂਝ” ਵਰਣਨ ਕਰਨ ਲਈ ਅਤੇ ਇਬਰਾਨੀ ਲੋਕ “ਬੁੱਧੀ” ਦੀ ਸਮਾਨ ਰੂਪਤਾ ਵੱਜੋਂ ਇਸਤੇਮਾਲ ਕਰਦੇ ਸਨ। ਯੂਹੰਨਾ ਨੇ ਇਹ ਸ਼ਬਦ ਇਸ ਗੱਲ ਦੀ ਪੁਸ਼ਟੀ ਕਰਨ ਲਈ ਚੁਣਿਆ ਕਿ ਪਰਮੇਸ਼ਰ ਦਾ ਵਚਨ ਇਕ ਵਿਅਕਤੀ ਅਤੇ ਇਕ ਸੰਦੇਸ਼ ਦੋਨੋਂ ਹੈ। ਪ੍ਰਾਸੰਗਿਕ ਦ੍ਰਿਸ਼ਟੀਕੋਣ, J ਦੇਖੋ।

■ **“ਪਰਮੇਸ਼ਰ ਦੇ ਸੰਗ”** “ਸੰਗ” ਨੂੰ “ਆਮੁਣੇ ਸਾਮੁਣੇ ਅਨੁਵਾਦ ਕੀਤਾ ਜਾ ਸਕਦਾ ਹੈ। ਇਹ ਪਰਸਪਰ ਸੰਗਤੀ ਦਾ ਵਰਣਨ ਕਰਦਾ ਹੈ। ਇਹ ਇਕੋ ਦੈਵੀ ਤੱਤ ਅਤੇ ਤਿੰਨ ਵਿਅਕਤੀਆਂ ਦੇ ਅਨੰਤ ਪ੍ਰਗਟਾਵਾਂ ਦੇ ਵਿਚਾਰ ਵੱਲ ਵੀ ਸੰਕੇਤ ਕਰਦਾ ਹੈ (ਦੇਖੋ ਖਾਸ ਵਿਸ਼ਾ: ਤ੍ਰਿਏਕਤਾ, ਯੂਹੰਨਾ 14:26 ਵਿਚ)। ਨਵਾਂ ਨੇਮ ਇਸ ਵਿਰੋਧਾਭਾਸ ਦੀ ਪੁਸ਼ਟੀ ਕਰਦਾ ਹੈ ਕਿ ਯਿਸੂ ਪਿਤਾ ਤੋਂ ਅਲੱਗ ਹੈ, ਪਰ ਉਹ ਪਿਤਾ ਦੇ ਨਾਲ ਇਕ ਵੀ ਹੈ।

■ **“ਸ਼ਬਦ ਪਰਮੇਸ਼ਰ ਸੀ”** ਇਹ ਕ੍ਰਿਆ ਇਕ ਭੂਤਕਾਲ ਦੀ ਕ੍ਰਿਆ ਹੈ ਜਿਵੇਂ ਯੂਹੰਨਾ 1:1a ਵਿਚ। *ਥਿਓਸ* (*Theos*) ਨਾਲ ਕੋਈ ਸ਼ਬਦ ਨਿਰਧਾਰਕ ਨਹੀਂ ਹੈ (ਜਿਹੜਾ ਵਿਸ਼ੇ ਦੀ ਪਹਿਚਾਣ ਕਰੇ, ਦੇਖੋ F. F. Bruce, *Answers to Questions*, ਪੰਨਾ 66), ਪਰ ਜ਼ੋਰ ਦੇਣ ਕਾਰਨ *ਥਿਓਸ* (*Theos*) ਨੂੰ ਯੂਨਾਨੀ ਵਾਕਾਂਸ਼ ਵਿਚ ਪਹਿਲਾਂ ਰੱਖਿਆ ਗਿਆ ਹੈ। ਇਹ ਪਦ ਅਤੇ ਯੂਹੰਨਾ 1:18 ਪਹਿਲਾਂ ਤੋਂ ਹੀ ਹੋਂਦ ਵਾਲੇ *ਲੋਗੋਸ* (*logos*) ਦੇ ਸੰਪੂਰਨ ਈਸ਼ਵਰਤਵ ਦੇ ਮਜ਼ਬੂਤ ਕਥਨ ਹਨ (ਯੂਹੰਨਾ 5:18; 8:58; 10:30; 14:9; 17:11; 20:28; ਰੋਮੀਆਂ 9:5; ਇਬਰਾਨੀਆਂ 1:8; 2 ਪਤਰਸ 1:1)। ਯਿਸੂ ਪੂਰੀ ਤਰ੍ਹਾਂ ਦੈਵੀ ਹੈ ਅਤੇ ਪੂਰੀ ਤਰ੍ਹਾਂ ਮਨੁੱਖ ਹੈ (ਯੂਹੰਨਾ 4:1-3 ਨਾਲ ਤੁਲਨਾ ਕਰੋ)। ਉਹ ਹੁਬਹੂ ਪਿਤਾ ਪਰਮੇਸ਼ਰ ਵਾਂਗ ਨਹੀਂ ਹੈ, ਪਰ ਉਹ ਪਿਤਾ ਵਾਂਗ ਹੁਬਹੂ ਉਸੇ ਦੈਵੀ ਤੱਤ ਵਾਲਾ ਹੈ।

ਨਵਾਂ ਨੇਮ ਯਿਸੂ ਦੀ ਸੰਪੂਰਨ ਬੀਸ਼ਵਰਤਾ ਦੀ ਪੁਸ਼ਟੀ ਕਰਦਾ ਹੈ, ਪਰ ਪਿਤਾ ਦੇ ਵੱਖਰੇ ਵਿਅਕਤੀਤਵ ਦਾ ਬਚਾਉ ਕਰਦਾ ਹੈ। ਇਕੋ ਦੈਵੀ ਤੱਤ ਬਾਰੇ ਯੂਹੰਨਾ 1:1; 5:18; 10:30,34-38; 14:9-10; ਅਤੇ 20:28 ਵਿਚ, ਜਦ ਕਿ ਉਨ੍ਹਾਂ ਦੇ ਵੱਖਰੇ ਹੋਣ ਬਾਰੇ ਯੂਹੰਨਾ 1:2,14,18; 5:19-23; 8:28; 10:25,29; 14:11,12,13,16 ਵਿਚ ਜ਼ੋਰ ਦਿੱਤਾ ਗਿਆ ਹੈ।

1:2 ਯੂਹੰਨਾ 1: 1 ਦੇ ਸਮਾਨ ਹੈ ਅਤੇ ਮੁੜ ਇੱਕ-ਬੀਸ਼ਵਰਵਾਦ (ਤੁਲਨਾ ਕਰੋ ਬਿਵਸਥਾ ਸਾਰ 6:4-6) ਵਿਚਾਰ ਉੱਤੇ ਰੋਸ਼ਨੀ ਪਾਉਂਦਾ ਹੋਇਆ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਯਿਸੂ, ਜਿੰਨਾ ਦਾ ਜਨਮ 5-6 ਈ.ਪੂ ਦੇ ਨੇੜੇ ਹੋਇਆ ਸੀ ਹਮੇਸ਼ਾਂ ਪਿਤਾ ਦੇ ਨਾਲ ਸਨ ਅਤੇ ਇਸ ਲਈ ਉਹ ਪਰਮੇਸ਼ਰ ਹਨ।

1:3 **“ਸੱਭੇ ਕੁਝ ਉਸ ਤੋਂ ਰਚਿਆ ਗਿਆ”** ਲੋਗੋਸ (*logos*) ਦਿਸ਼ਯੋਗ ਅਤੇ ਨਾ ਦਿਸ਼ਯੋਗ ਦੇਵਾਂ ਲਈ ਪਿਤਾ ਦੀ ਸਿਰਜਣਾ ਦਾ ਪ੍ਰਤਿਨਿਧ ਸੀ (ਤੁਲਨਾ ਕਰੋ ਯੂਹੰਨਾ 1:10; 1 ਕੁਰਿੰਥੀਆਂ ਨੂੰ 8:6; ਕੁਲਸੀਆਂ ਨੂੰ 1:16; ਇਬਰਾਨੀਆਂ ਨੂੰ 1:2)। ਇਹ ਉਸ ਸਮਾਨ ਹੈ ਜੋ ਭੂਮਿਕਾ ਬੁਧੀ ਜ਼ਬੂਰ 104:24 ਅਤੇ ਕਹਾਉਤਾਂ 3:19; 18:12-23 ਵਿਚ ਨਿਭਾਉਂਦੀ ਹੈ (ਇਬਰਾਨੀ ਭਾਸ਼ਾ ਵਿਚ “ਬੁਧੀ” ਇਸਤਰੀ ਲਿੰਗ ਨਾਂ ਵ ਹੈ)।

▣**“ਰਚਨਾ ਵਿੱਚੋਂ ਇੱਕ ਵਸਤੂ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ”**। ਇਹ ਨੇਸਟਿਕ ਸਿਖਿਆਵਾਂ ਦਾ ਵਿਰੋਧ ਹੈ ਜੋ ਉੱਚ, ਚੰਗੇ ਦੂਤਾਂ ਅਤੇ ਘੱਟ ਅਧਿਆਤਮਿਕ ਦੂਤਾਂ ਦੇ ਵਿਚਕਾਰ ਦੇ ਦੂਤਾਂ ਦੇ ਯੁਗਾਂ ਬਾਰੇ ਦੱਸਦੇ ਹਨ ਹੈ, ਜਿਸ ਦਾ ਗਠਨ, ਇਕ ਪੂਰਵ-ਮੌਜੂਦ ਵਿਸ਼ਾ ਹੈ (ਦੇਖੋ *Contextual Insights*, D)

1:4 **“ਉਸ ਵਿੱਚ ਜੀਉਣ ਸੀ”** ਇਹ ਕਥਨ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ “ਜੀਵਨ” ਪੁੱਤਰ ਤੋਂ ਹੀ ਆਉਂਦਾ ਹੈ, ਜੋ ਕਿ ਸ਼ਬਦ ਹੈ। ਯੂਹੰਨਾ, ਮੁਰਦਿਆਂ ਵਿੱਚੋਂ ਉਠਾਏ ਜਾਣ, ਸਦੀਵੇਂ ਜੀਵਨ, ਪਰਮੇਸ਼ਰ ਦੇ ਜੀਵਨ (ਤੁਲਨਾ ਕਰੋ ਯੂਹੰਨਾ 1:4; 3:15, 36; 4:14, 36; 5:24, 26, 29, 39, 40; 6:27, 33, 35, 40, 47, 48, 51, 53, 54, 63, 65, ਆਦਿ) ਦਾ ਹਵਾਲਾ ਦੇਣ ਲਈ ਜੋਏ (*zoe*), ਸ਼ਬਦ ਦੀ ਵਰਤੋਂ ਕਰਦਾ ਹੈ। ਧਰਤੀ ਉੱਤੇ ਜੀਵਨ ਬਾਰੇ ਇਕ ਹੋਰ ਯੂਨਾਨੀ ਸ਼ਬਦ *ਬੋਇਸ* (*bios*) ਵਰਤਿਆ ਗਿਆ ਹੈ (ਤੁਲਨਾ ਕਰੋ 1 ਯੂਹੰਨਾ 2:16)।

▣**“ਜੀਉਣ ਇਨਸਾਨ ਦਾ ਚਾਨਣ ਸੀ”**। ਚਾਨਣ ਇਕ ਆਮ ਰੂਪਕ ਹੈ ਜੋ ਯੂਹੰਨਾ ਸੱਚਿਆਈ ਅਤੇ ਪਰਮੇਸ਼ਰ ਦੇ ਗਿਆਨ ਲਈ ਵਰਤਦਾ ਹੈ (ਤੁਲਨਾ ਕਰੋ ਯੂਹੰਨਾ 3:19; 8:12; 9:5; 12:46)। ਇਸ ਗੱਲ ਉੱਤੇ ਧਿਆਨ ਦਿਓ ਕਿ ਜੀਵਨ ਸਾਰੀ ਮਨੁੱਖਜਾਤ ਲਈ ਸੀ (ਸੰਭਵ ਸੰਕੇਤ ਜ਼ਬੂਰ 36:5-9)! ਮ੍ਰਿਤ ਸਾਗਰ ਪੋਥੀਆਂ ਵਿਚ ਚਾਨਣ ਅਤੇ ਹਨੇਰਾ ਆਮ ਵਿਚਾਰ ਸਨ। ਯਹੂੰਨਾ ਅਕਸਰ ਆਪਣੇ ਆਪ ਨੂੰ ਦਵੈਤਵਾਦੀ (ਵਿਰੋਧੀ) ਸ਼ਬਦਾਂ ਅਤੇ ਸ਼੍ਰੇਣੀਆਂ ਵਿੱਚ ਪ੍ਰਗਟਾਉਂਦਾ ਹੈ।

1:5 **“ਚਾਨਣ ਚਮਕਦਾ ਹੈ”** ਇਹ ਪੂਰਣਕਾਲ ਹੈ ਜਿਸਦਾ ਅਰਥ ਨਿਰੰਤਰ ਕਿਰਿਆ ਹੈ। ਯਿਸੂ ਹਮੇਸ਼ਾ ਤੋਂ ਹੀ ਹੋਂਦ ਵਿਚ ਰਿਹਾ ਹੈ, ਪਰ ਹੁਣ ਉਹ ਸਪਸ਼ਟ ਤੌਰ ਤੇ ਸੰਸਾਰ ਵਿਚ ਪ੍ਰਗਟ ਹੋਇਆ ਹੈ (ਤੁਲਨਾ ਕਰੋ ਯੂਹੰਨਾ 8:12; 9:5; 12:46)। ਪੁਰਾਣੇ ਨੇਮ ਵਿਚ ਪਰਮੇਸ਼ਰ ਦੇ ਸਰੀਰਕ ਜਾਂ ਮਨੁੱਖੀ ਪ੍ਰਗਟਾਵੇ ਦੀ ਪਛਾਣ ਅਕਸਰ ਪ੍ਰਭੂ ਦੇ ਦੂਤ ਨਾਲ ਕੀਤੀ ਜਾਂਦੀ ਸੀ (ਤੁਲਨਾ ਕਰੋ ਉਤਪਤ 16:7-13; 22:11-15; 31:11, 13; 48:15-16; ਕੂਚ 3:2,4; 13:21; 14:19; ਨਿਆਈਆਂ 2:1; 6:22-23; 13:3-22; ਜ਼ਕਰਯਾਹ 3:1-2)। ਕੁਝ ਲੋਕ ਦਾਅਵਾ ਕਰਦੇ ਹਨ ਕਿ ਇਹ ਪੂਰਵ-ਅਵਤਾਰ ਲੋਗੋਸ ਸੀ।

[ਖਾਸ ਵਿਸ਼ਾ: ਪ੍ਰਭੂ ਦਾ ਦੂਤ SPECIAL TOPIC: The Angel of the Lord](#)

ਖਾਸ ਵਿਸ਼ਾ: ਪ੍ਰਭੂ ਦਾ ਦੂਤ(BDB 521 CONSTRUCT BDB 217)

ਇਹ ਸਪਸ਼ਟ ਹੈ ਕਿ ਪ੍ਰਭੂ ਆਪਣੇ ਆਪ ਨੂੰ ਪੁਰਾਣੇ ਨੇਮ ਵਿਚ ਸਰੀਰਕ ਤੌਰ ਤੇ ਪ੍ਰਗਟ ਕਰਦਾ ਹੈ। ਤ੍ਰਿਏਕ ਪਰਮੇਸ਼ਰ ਤੇ ਵਿਸ਼ਵਾਸ ਕਰਨ ਵਾਲਿਆਂ ਲਈ ਸਵਾਲ ਇਹ ਬਣ ਜਾਂਦਾ ਹੈ ਕਿ ਤ੍ਰਿਏਕ ਦਾ ਕਿਹੜਾ ਵਿਅਕਤੀ ਇਸ ਭੂਮਿਕਾ ਨੂੰ ਪੂਰਾ ਕਰਦਾ ਹੈ। ਕਿਉਂਕਿ ਪਰਮੇਸ਼ਰ ਪਿਤਾ (ਯਹੋਵਾਹ) ਅਤੇ ਉਸ ਦਾ ਆਤਮਾ ਨਿਰੰਤਰ ਰੂਪ ਤੋਂ ਗੈਰ-ਸਰੀਰਕ ਹਨ, ਇਸ ਲਈ ਇਹ ਸੁਝਾਅ ਦੇਣਾ ਸੰਭਵ ਹੈ ਕਿ ਇਹ ਮਨੁੱਖੀ ਪ੍ਰਗਟਾਵੇ ਮਸੀਹਾ ਦੇ ਅਵਤਾਰ ਤੋਂ ਪਹਿਲਾਂ ਹਨ।

ਦੂਤ ਦੇ ਦ੍ਰਿਸ਼ਟੀਕੋਣ ਤੋਂ *ਥੀਓਫੈਨੀ (theophany)* ਦੀ ਪਛਾਣ ਕਰਨ ਦੀ ਕੋਸ਼ਿਸ਼ ਵਿਚ ਜਿਹੜੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਦਰਸਾਉਣ ਲਈ ਸੂਚੀ ਹੇਠ ਦਿੱਤੀ ਹੈ।

1. ਪ੍ਰਭੂ ਦਾ ਦੂਤ ਇਕ ਦੂਤ ਦੇ ਤੌਰ ਤੇ (ਅਕਸਰ “ਉਸਦਾ ਦੂਤ,” “ਇਕ ਦੂਤ,” “ਦੂਤ,” “ਪਰਮੇਸ਼ਰ ਦਾ ਦੂਤ,” ਇੱਥੋਂ ਤੱਕ ਕਿ “ਥੰਮ੍ਹ” ਵੀ)

a. ਉਤਪਤ 24:7, 40

b. ਕੂਚ 23:20-23; 32:34

c. ਗਿਣਤੀ 22:22

d. ਨਿਆਈਆਂ 5:23

e. 2 ਸਮੂਏਲ 24:16

f. 1 ਇਤਿਹਾਸ 21:15-30

g. ਜ਼ਕਰਯਾਹ 1:12-13

2. ਪ੍ਰਭੂ ਦਾ ਦੂਤ *ਥੀਓਫੈਨੀ (theophany)* ਦੇ ਤੌਰ ਤੇ

a. ਉਤਪਤ 16:7-13; 18:1-33; 22:11, 15; 31:11, 13; 48:15-16

b. ਕੂਚ 3:2, 4; 14:19 (13:21)

c. ਨਿਆਈਆਂ 2:15; 6:22-24; 13:3-23

d. ਹੋਸ਼ੇਆ 12:3-4

e. ਜ਼ਕਰਯਾਹ 3:1-5

f. ਰਸੂਲਾਂ ਦੇ ਕਰਤੱਬ 7:30, 35, 38

ਸਿਰਫ਼ ਸੰਦਰਭ ਹੀ ਦੋਹਾਂ ਵਿਕਲਪਾਂ ਵਿਚ ਅੰਤਰ ਕਰ ਸਕਦਾ ਹੈ।

Copyright © 2014 [Bible Lessons International](http://www.biblelessons.org)

NASB, NKJV “ਹਨੇਰੇ ਨੇ ਇਸ ਨੂੰ ਨਹੀਂ ਸਮਝਿਆ”

NRSV, “ਹਨੇਰੇ ਨੇ ਇਸ ਤੇ ਕਾਬੂ ਨਹੀਂ ਪਾਇਆ”

TEV “ਹਨੇਰੇ ਨੇ ਇਸ ਨੂੰ ਕਦੀ ਬਾਹਰ ਨਹੀਂ ਕੱਢਿਆ”

NJB “ਹਨੇਰਾ ਇਸ ਤੇ ਪ੍ਰਭਾਵਿਤ ਨਹੀਂ ਹੋ ਸਕਿਆ”

ਇਸ ਸ਼ਬਦ *ਕਾਟਾਲਾਮਬਾਨੋ (katalambanō)* ਦਾ ਮੂਲ ਅਰਥ “ਪਾਉਣ ਦਾ ਯਤਨ ਕਰਨਾ” ਹੈ। ਇਸ ਲਈ, ਇਸਦਾ ਅਰਥ (1) ਕਾਬੂ ਪਾਉਣ ਲਈ ਯਤਨ ਕਰਨਾ (ਤੁਲਨਾ ਕਰੋ ਮੱਤੀ 16:18) ਜਾਂ (2) ਸਮਝਣ ਲਈ ਯਤਨ ਕਰਨਾ ਹੋ ਸਕਦਾ ਹੈ। ਯੂਹੰਨਾ ਨੇ ਸ਼ਾਇਦ ਇਹ ਅਸਪਸ਼ਟਤਾ ਦੋਹਾਂ ਦੇ ਸੁਝਾਅ ਲਈ ਵਰਤੀ ਹੈ। ਯੂਹੰਨਾ ਦੀ ਇੰਜੀਲ ਦੇ ਹਰੇ ਮਤਲਬਾਂ (ਜਿਵੇਂ ਕਿ “ਦੁਬਾਰਾ ਜਨਮ ਅਤੇ/ਜਾਂ ਉਪਰੇ ਪੈਦਾ ਹੋਇਆ,” 3:3 ਅਤੇ “ਹਵਾ” ਅਤੇ/ਜਾਂ “ਆਤਮਾ,” 3:8) ਦੁਆਰਾ ਦਰਸਾਈ ਗਈ ਹੈ।

ਇਹ ਕਿਰਿਆ *ਕਾਟਾਲਾਮਬਾਨੋ* (*katalambanō*) ਯੂਹੰਨਾ ਦੀਆਂ ਲਿਖਤਾਂ ਵਿਚ ਸਿਰਫ਼ ਦੋ ਵਾਰ ਆਉਂਦੀ ਹੈ (ਯੂਹੰਨਾ 8:3, 4 ਵਿਚ ਇਸ ਦੀ ਮੌਜੂਦਗੀ ਅਸਲ ਨਹੀਂ ਹੈ)। ਯੂਹੰਨਾ 1:5 ਵਿਚ ਹਨੇਰਾ ਸਮਝ ਨਹੀਂ ਕਰ ਸਕਦਾ ਅਤੇ 12:35 ਵਿਚ ਹਨੇਰਾ ਜਿਹੜਾ ਚਾਨਣ (ਯਿਸੂ/ਇੰਜੀਲ) ਨੂੰ ਅਸਵੀਕਾਰ ਕਰਦਾ ਹੈ, ਇਸ ਤੋਂ ਕਾਬੂ ਪਾਇਆ ਜਾਵੇਗਾ। ਅਸਵੀਕਾਰ ਦਾ ਨਤੀਜਾ ਉਲਝਣ ਅਤੇ ਸਵੀਕਾਰ ਦਾ ਨਤੀਜਾ ਅਰਾਧਨਾ ਹੁੰਦੀ ਹੈ।

Manfred T. Brauch, *Abusing Scripture*, ਪੰਨਾ. 35, ਮਨੁੱਖੀ ਸਥਿਤੀ ਨੂੰ ਦਰਸਾਉਂਦਾ ਹੈ।

1. ਗੁੰਮ, ਲੂਕਾ 15
2. ਹਨੇਰਾ, ਯੂਹੰਨਾ 1:5
3. ਦੁਸ਼ਮਣੀ, ਰੋਮੀਆਂ 5:10
4. ਜੁਦਾਈ, ਅਫਸੀਆਂ 2:15-17
5. ਅਧਰਮੀ, ਰੋਮੀਆਂ 1:18
6. ਪਰਮੇਸ਼ਰ ਦੇ ਜੀਵਨ ਤੋਂ ਅਲੱਗ, ਅਫਸੀਆਂ 4:17-18
7. ਮਨੁੱਖੀ ਪਾਪ ਦਾ ਸਭ ਤੋਂ ਉੱਤਮ ਸੰਖੇਪ ਰੋਮੀਆਂ 1:18-3:23 ਵਿਚ ਪਾਇਆ ਜਾਂਦਾ ਹੈ

ਯੂਹੰਨਾ:1:6-8

⁶ਇਕ ਆਦਮੀ ਪਰਮੇਸ਼ਰ ਵੱਲੋਂ ਆਇਆ ਜਿਸਦਾ ਨਾਮ ਯੂਹੰਨਾ ਸੀ। ⁷ਉਹ ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ, ਤਾਂ ਜੋ ਉਸਦੇ ਰਾਹੀਂ ਸਾਰੇ ਲੋਕ ਵਿਸ਼ਵਾਸ ਕਰ ਸਕਣ। ⁸ਉਹ ਆਪ ਤਾਂ ਚਾਨਣ ਨਹੀਂ ਸੀ, ਪਰ ਉਹ ਚਾਨਣ ਬਾਰੇ ਗਵਾਹੀ ਦੇਣ ਆਇਆ ਸੀ।

1:6-8 ਇਹ ਆਇਤਾਂ ਅਤੇ ਯੂਹੰਨਾ 1:15 (ਇਕ ਨਿਕਸ਼ਿਪਤ ਪੂਰਵਦ੍ਰਿਸ਼) ਯਿਸੂ ਬਾਰੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ ਨੂੰ ਦੱਸਦੀਆਂ ਹਨ। ਉਹ ਪੁਰਾਣੇ ਨੇਮ ਦਾ ਆਖਰੀ ਨਬੀ ਸੀ। ਇਨ੍ਹਾਂ ਆਇਤਾਂ ਨੂੰ ਕਾਵਿਕ ਰੂਪ ਵਿਚ ਪਾਉਣਾ ਮੁਸ਼ਕਲ ਹੈ। ਵਿਦਵਾਨਾਂ ਵਿਚ ਇਸ ਬਾਰੇ ਬਹੁਤ ਬਹਿਸ ਹੋ ਰਹੀ ਹੈ ਕਿ ਪ੍ਰਮੁੱਖ ਕਵਿਤਾ ਹੈ ਜਾਂ ਵਾਰਤਕ।

ਯੂਹੰਨਾ ਬਪਤਿਸਮਾ ਦੇਣ ਵਾਲਾ (ਉਸਦੇ ਸੰਦੇਸ਼ ਅਤੇ ਦ੍ਰਿਸ਼ਟੀਕੋਣ ਦੇ ਅਰਥਾਂ ਵਿਚ) ਪੁਰਾਣੇ ਨੇਮ ਦਾ ਆਖਰੀ ਨਬੀ ਸੀ। ਉਹ ਪੂਰਵ ਸੰਦੇਸ਼ਕ ਸੀ ਜਿਸ ਦੇ ਬਾਰੇ ਮਲਾਕੀ 3:1 ਅਤੇ 4:5 ਵਿਚ ਭਵਿੱਖਬਾਣੀ ਕੀਤੀ ਗਈ ਸੀ। ਹੋ ਸਕਦਾ ਹੈ ਕਿ ਰਸੂਲ ਯੂਹੰਨਾ ਨੇ ਯੂਹੰਨਾ 1:6-8 ਨੂੰ ਸ਼ੁਰੂਆਤੀ ਗਲਤੀ ਫਹਿਮੀਆਂ ਕਰਕੇ ਪਾਇਆ ਹੈ ਜੋ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਪੈਦਾ ਹੋਈਆਂ ਸਨ (ਤੁਲਨਾ ਕਰੋ ਲੂਕਾ 3:15; ਰਸੂਲਾਂ ਦੇ ਕਰਤੱਬ 18:25; 19:3)। ਰਸੂਲ ਯੂਹੰਨਾ ਇੰਜੀਲ ਦੇ ਬਾਕੀ ਲੇਖਕਾਂ ਦੇ ਲਿਖਣ ਤੋਂ ਬਾਅਦ ਲਿਖ ਰਿਹਾ ਹੈ, ਅਤੇ ਉਸ ਨੇ ਇਸ ਸਮੱਸਿਆ ਨੂੰ ਦੇਖਿਆ ਹੈ।

ਇਸ ਤੋਂ ਧਿਆਨ ਦੇਣਾ ਦਿਲਚਸਪ ਹੈ ਕਿ ਮਸੀਹ ਦਾ ਵਰਣਨ ਅਪੂਰਨ ਕਾਲ (ਪਹਿਲਾਂ ਤੋਂ ਹੋਣਾ) ਕਿਰਿਆ ਵਿਚ ਕੀਤਾ ਗਿਆ ਹੈ, ਜਦੋਂ ਕਿ ਯੂਹੰਨਾ ਦਾ ਵਰਣਨ ਭੂਤਕਾਲ (ਸਮੇਂ ਵਿਚ ਪ੍ਰਗਟ) ਅਤੇ ਪੂਰਨ ਕਾਲ (ਸਥਾਈ ਨਤੀਜਿਆਂ ਵਾਲੀ ਇਕ ਇਤਿਹਾਸਕ ਘਟਨਾ) ਕਿਰਿਆ ਵਿਚ ਕੀਤਾ ਗਿਆ ਹੈ (ਤੁਲਨਾ ਕਰੋ ਯੂਹੰਨਾ 1:6)। ਯਿਸੂ ਹਮੇਸ਼ਾ ਹੀ ਮੌਜੂਦ ਹੈ।

1:7 **“ਤਾਂ ਜੋ ਸਭ ਲੋਕ ਉਸ ਦੇ ਰਾਹੀਂ ਨਿਹਚਾ ਕਰਨ”** ਯੂਹੰਨਾ ਬਪਤਿਸਮਾ ਦੇਣ ਵਾਲਾ ਯਿਸੂ ਬਾਰੇ ਮਸੀਹਾ ਵਜੋਂ ਗਵਾਹੀ ਦੇਣ ਵਾਲਿਆਂ ਵਿਚੋਂ ਇਕ ਸੀ। ਇਹ ਇਕ ਉਦੇਸ਼ ਪਦ ਹੈ। ਯੂਹੰਨਾ ਦੀ ਇੰਜੀਲ, ਬਾਕੀ ਇੰਜੀਲਾਂ ਦੀ ਤਰ੍ਹਾਂ (ਅਨੇਖੀ ਮਸੀਹੀ ਸ਼ੈਲੀ) ਇਕ ਖੁਸ਼-ਖਬਰੀ ਦੀ ਕਿਤਾਬ ਹੈ। ਇਹ ਉਹਨਾਂ ਸਾਰਿਆਂ ਲਈ ਮੁਕਤੀ ਦਾ ਸ਼ਾਨਦਾਰ ਪ੍ਰਸਤਾਵ ਹੈ ਜਿਹੜੇ ਮਸੀਹ ਵਿਚ ਨਿਹਚਾ ਕਰਦੇ ਹਨ, ਜੋ ਕਿ ਸੰਸਾਰ ਦਾ ਚਾਨਣ ਹੈ (ਤੁਲਨਾ ਕਰੋ ਯੂਹੰਨਾ 1:12; 3:16; 4:42; 20:31; 1 ਤਿਮੋਥਿਉਸ 2:4; ਤੀਤੁਸ 2:11; 2 ਪਤਰਸ 3:9; 1 ਯੂਹੰਨਾ 2:1-2; 4:14)। ਧਿਆਨ ਦਿਓ ਕਿ ਇਹ ਪ੍ਰਸਤਾਵ ਸਰਵਵਿਆਪੀ ਹੈ ਪਰ ਸਾਰੇ ਨਿਹਚਾ ਨਹੀਂ ਕਰਨਗੇ!

1:7, 12 “ਨਿਹਚਾ” ਇਹ ਕਿਰਿਆਯੂਹੰਨਾ ਦੀ ਇੰਜੀਲ ਵਿਚ 78 ਵਾਰ, ਯੂਹੰਨਾ ਦੀਆਂ ਪੱਤਰੀਆਂ ਵਿਚ 24 ਵਾਰ ਵਰਤੀ ਗਈ ਹੈ। ਇਹ ਦਿਲਚਸਪ ਹੈ ਕਿ ਯੂਹੰਨਾ ਕਦੇ ਵੀ ਸੰਗਿਆ ਦੀ ਵਰਤੋਂ ਨਹੀਂ ਕਰਦਾ, ਸਿਰਫ਼ ਕਿਰਿਆ ਦੀ ਵਰਤੋਂ ਕਰਦਾ ਹੈ। ਨਿਹਚਾ ਮੁੱਖ ਤੌਰ ਤੇ ਬੌਧਿਕ ਜਾਂ ਭਾਵਾਤਮਕ ਪ੍ਰਤੀਕ੍ਰਿਆ ਨਹੀਂ ਹੈ, ਪਰ ਅਸਲ ਵਿਚ ਸਵੈ-ਇੱਛਾ ਦੀ ਪ੍ਰਤੀਕ੍ਰਿਆ ਹੈ। ਇਸ ਯੂਨਾਨੀ ਸ਼ਬਦ ਦਾ ਅੰਗਰੇਜ਼ੀ ਦੇ ਤਿੰਨ ਸ਼ਬਦਾਂ ਦੁਆਰਾ ਅਨੁਵਾਦ ਕੀਤਾ ਗਿਆ ਹੈ: ਨਿਹਚਾ, ਭਰੋਸਾ, ਅਤੇ ਵਿਸ਼ਵਾਸ। ਮੁਕਤੀ ਪਰਮੇਸ਼ਰ ਦੀ ਕਿਰਪਾ ਅਤੇ ਮਸੀਹ ਦੇ ਮੁਕੰਮਲ ਕੰਮ ਨਾਲ ਮੁਫ਼ਤ ਹੈ, ਪਰ ਇਸ ਨੂੰ ਪ੍ਰਾਪਤ ਕਰਨਾ ਲਾਜ਼ਮੀ ਹੈ। ਮੁਕਤੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨਾਲ ਇਕ ਵਾਚਾ ਦਾ ਰਿਸ਼ਤਾ ਹੈ।

ਖਾਸ ਵਿਸ਼ਾ: ਵਿਸ਼ਵਾਸ, ਨਿਹਚਾ, ਜਾਂ ਭਰੋਸਾ SPECIAL TOPIC: Faith, Believe, or Trust

ਖਾਸ ਵਿਸ਼ਾ: ਵਿਸ਼ਵਾਸ, ਨਿਹਚਾ, ਜਾਂ ਭਰੋਸਾ

A. ਬਾਈਬਲ ਵਿਚ ਇਹ ਇਕ ਮਹੱਤਵਪੂਰਣ ਸ਼ਬਦ ਹੈ (ਤੁਲਨਾ ਕਰੋ ਇਬਰਾਨੀਆਂ 11:1, 6)। ਇਹ ਯਿਸੂ ਦੇ ਸ਼ੁਰੂਆਤੀ ਪ੍ਰਚਾਰ ਦਾ ਵਿਸ਼ਾ ਹੈ (ਤੁਲਨਾ ਕਰੋ ਮਰਕੁਸ 1:15)। ਘੱਟੋ ਘੱਟ ਦੋ ਨਵੇਂ ਨੇਮ ਦੀਆਂ ਸ਼ਰਤਾਂ ਹਨ: ਤੋਬਾ ਅਤੇ ਵਿਸ਼ਵਾਸ (ਮਰਕੁਸ 1:15; ਰਸੂਲਾਂ ਦੇ ਕਰਤੱਬ 3:16, 19; 20:21)।

B. ਇਸ ਦੀ ਨਿਰੁਕਤੀ

1. ਪੁਰਾਣੇ ਨੇਮ ਵਿਚ “ਵਿਸ਼ਵਾਸ” ਸ਼ਬਦ ਦਾ ਅਰਥ ਵਫ਼ਾਦਾਰੀ, ਨਿਸ਼ਠਾ, ਜਾਂ ਭਰੋਸੇਯੋਗਤਾ ਸੀ ਅਤੇ ਇਹ ਸਾਡੇ ਨਹੀਂ ਪਰ ਪਰਮੇਸ਼ਰ ਦੇ ਸੁਭਾਅ ਦਾ ਵਰਣਨ ਸੀ।
2. ਇਹ ਇਕ ਇਬਰਾਨੀ ਸ਼ਬਦ (ਇਮਨ, ਇਮਨਾਹ *emun, emunah*, BDB 53, ਜਿਵੇਂ ਕਿ, ਇਬਰਾਨੀਆਂ 2:4) ਤੋਂ ਆਇਆ ਹੈ, ਜਿਸ ਦਾ ਅਰਥ ਹੈ “ਨਿਸ਼ਚਤ ਜਾਂ ਸਥਿਰ ਹੋਣਾ” ਬਚਾਉਣ ਵਾਲਾ ਵਿਸ਼ਵਾਸ ਹੈ:
 - a. ਇਕ ਵਿਅਕਤੀ ਦਾ ਸਵਾਗਤ ਕਰਨਾ (ਜਿਵੇਂ ਕਿ., ਨਿੱਜੀ ਭਰੋਸਾ, ਵਿਸ਼ਵਾਸ, ਤੁਲਨਾ ਲਈ ਹੇਠਾਂ E.1 ਦੇਖੋ)
 - b. ਉਸ ਵਿਅਕਤੀ ਬਾਰੇ ਸੱਚਾਈ ਨੂੰ ਮੰਨਣਾ (ਜਿਵੇਂ ਕਿ., ਵਚਨ, ਤੁਲਨਾ ਲਈ ਹੇਠਾਂ E.5 ਦੇਖੋ)
 - c. ਉਸ ਵਿਅਕਤੀ ਵਰਗਾ ਜੀਵਨ ਜੀਣਾ (ਜਿਵੇਂ ਕਿ., ਯਿਸੂ ਮਸੀਹ ਵਰਗਾ ਜੀਵਨ)

C. ਪੁਰਾਣੇ ਨੇਮ ਵਿਚ ਇਸ ਦੀ ਵਰਤੋਂ

ਇਸ ਗੱਲ ਦੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਅਬਰਾਹਾਮ ਦਾ ਵਿਸ਼ਵਾਸ ਭਵਿੱਖ ਦੇ ਮਸੀਹਾ ਵਿਚ ਨਹੀਂ ਸੀ, ਪਰ ਪਰਮੇਸ਼ਰ ਦੇ ਵਾਅਦੇ ਵਿਚ ਸੀ, ਕਿ ਉਸ ਦੇ ਬੱਚੇ ਅਤੇ ਸੰਤਾਨ ਹੋਵੇਗੀ (ਤੁਲਨਾ ਕਰੋ ਉਤਪਤ 12:2; 15:2-5; 17:4-8; 18:14; ਰੋਮੀਆਂ 4:1-5)। ਅਬਰਾਹਾਮ ਨੇ ਇਸ ਵਾਅਦੇ ਦਾ ਜਵਾਬ ਪਰਮੇਸ਼ਰ ਅਤੇ ਉਸਦੇ ਵਚਨ ਤੇ ਭਰੋਸਾ ਰੱਖਦਿਆਂ ਦਿੱਤਾ (ਦੇਖੋ ਖਾਸ ਵਿਸ਼ਾ: ਪੁਰਾਣੇ ਨੇਮ ਵਿਚ ਨਿਹਚਾ, ਭਰੋਸਾ, ਵਿਸ਼ਵਾਸ, ਅਤੇ ਵਿਸ਼ਵਾਸਯੋਗਤਾ)। ਉਸ ਨੂੰ ਅਜੇ ਵੀ ਇਸ ਵਾਅਦੇ ਸੰਬੰਧੀ ਸ਼ੱਕ ਅਤੇ ਚਿੰਤਾਵਾਂ ਸਨ, ਜਿਸ ਨੂੰ ਪੂਰਾ ਹੋਣ ਵਿਚ ਤੇਰ੍ਹਾਂ ਸਾਲ ਲੱਗ ਗਏ। ਪਰ ਉਸਦਾ ਅਪੂਰਣ ਵਿਸ਼ਵਾਸ ਪਰਮੇਸ਼ਰ ਦੁਆਰਾ ਸਵੀਕਾਰ ਕੀਤਾ ਗਿਆ। ਪਰਮੇਸ਼ਰ ਬੁਰੇ ਲੋਕਾਂ ਨਾਲ ਕੰਮ ਕਰਨ ਲਈ ਤਿਆਰ ਹੈ ਜੇ ਉਸਦੇ ਵਾਅਦੇ ਨੂੰ ਵਿਸ਼ਵਾਸ ਵਿਚ ਪ੍ਰਤੀਕਰਮ ਦਿੰਦੇ ਹਨ, ਭਾਵੇਂ ਇਹ ਸਚੇ ਦੇ ਬੀਜ ਦਾ ਅਕਾਰ ਦਾ (ਤੁਲਨਾ ਕਰੋ ਮੱਤੀ 17:20) ਜਾਂ ਮਿਲਿਆ-ਜੁਲਿਆ ਕਿਉਂ ਨਾ ਹੋਵੇ (ਤੁਲਨਾ ਕਰੋ ਮਰਕੁਸ 9:22-24)।

D. ਨਵੇਂ ਨੇਮ ਵਿਚ ਇਸ ਦੀ ਵਰਤੋਂ

“ਵਿਸ਼ਵਾਸ” ਸ਼ਬਦ ਯੂਨਾਨੀ ਕਿਰਿਆ *ਪੀਸਤੇਉ (pisteuo)* ਅਤੇ ਨਾਂਵ *ਪੀਸਤਿਸ (pistis)* ਤੋਂ ਲਿਆ ਗਿਆ ਹੈ, ਜਿਸਦਾ ਅੰਗਰੇਜ਼ੀ ਵਿਚ ਅਨੁਵਾਦ “ਨਿਹਚਾ,” “ਵਿਸ਼ਵਾਸ,” ਅਤੇ “ਭਰੋਸਾ” ਵਜੋਂ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ, ਯੂਹੰਨਾ ਦੀ ਇੰਜੀਲ ਵਿਚ ਨਾਂਵ ਨਹੀਂ ਆਉਂਦਾ ਹੈ ਪਰ ਕਿਰਿਆ ਅਕਸਰ ਵਰਤੀ ਜਾਂਦੀ ਹੈ। ਯੂਹੰਨਾ 2:23-25 ਵਿਚ ਨਾਸਰਤ ਦੇ ਯਿਸੂ ਨੂੰ ਮਸੀਹਾਂ

ਵਜੋਂ ਸਮਝਣ ਲਈ ਭੀੜ ਦੇ ਵਿਸ਼ਵਾਸ ਬਾਰੇ ਅਨਿਸ਼ਚਿਤਤਾ ਹੈ। ਸ਼ਬਦ “ਵਿਸ਼ਵਾਸ” ਦੀ ਇਸ ਸਤਹੀ ਵਰਤੋਂ ਦੀਆਂ ਹੋਰ ਉਦਾਹਰਣਾਂ ਯੂਹੰਨਾ 8: 31-59 ਅਤੇ ਰਸੂਲਾਂ ਦੇ ਕਰਤੱਬ 8:13, 18-24 ਵਿਚ ਹਨ। ਬਾਈਬਲ ਦਾ ਸੱਚਾ ਵਿਸ਼ਵਾਸ ਇਕ ਸੁਰੂਆਤੀ ਪ੍ਰੀਕਿਰਿਆ ਨਾਲੋਂ ਜ਼ਿਆਦਾ ਹੈ। ਇਸ ਦੇ ਬਾਅਦ ਚੇਲਾ ਬਣਨ ਦੀ ਪ੍ਰੀਕਿਰਿਆ ਹੋਣੀ ਚਾਹੀਦੀ ਹੈ (ਤੁਲਨਾ ਕਰੋ ਮੱਤੀ 13:20-23, 31-32; 28:19-20)।

E. ਸੰਬੰਧਸੂਚਕ-ਸ਼ਬਦਾਂ ਨਾਲ ਇਸ ਦੀ ਵਰਤੋਂ

1. ਆਈਸ (*eis*) ਦਾ ਮਤਲਬ “ਵਿਚ” ਹੈ। ਇਸ ਵੱਖਰੀ ਉਸਾਰੀ ਵਿਸ਼ਵਾਸੀ ਦੇ ਯਿਸੂ ਵਿਚ ਆਪਣਾ ਭਰੋਸਾ/ਵਿਸ਼ਵਾਸ ਰੱਖਣ ਤੇ ਜ਼ੋਰ ਦਿੰਦੀ ਹੈ:
 - a. ਉਸ ਦੇ ਨਾਮ ਵਿਚ (ਯੂਹੰਨਾ 1:12; 2:23; 3:18; 1 ਯੂਹੰਨਾ 5:13)
 - b. ਉਸ ਵਿਚ (ਯੂਹੰਨਾ 2:11; 3:15, 18; 4:39; 6:40; 7:5, 31, 39, 48; 8:30; 9:36; 10:42; 11:45, 48; 12:37, 42; ਮੱਤੀ 18:6; ਰਸੂਲਾਂ ਦੇ ਕਰਤੱਬ 10:43; ਫਿਲਿੱਪੀਆਂ 1:29; 1 ਪਤਰਸ 1:8)
 - c. ਮੇਰੇ ਵਿਚ (ਯੂਹੰਨਾ 6:35; 7:38; 11:25,26; 12:44, 46; 14:1, 12; 16:9; 17:20)
 - d. ਪੁੱਤਰ ਵਿਚ (ਯੂਹੰਨਾ 3:36; 9:35; 1 ਯੂਹੰਨਾ 5:10)
 - e. ਯਿਸੂ ਵਿਚ (ਯੂਹੰਨਾ 12:11; ਰਸੂਲਾਂ ਦੇ ਕਰਤੱਬ 19:4; ਗਲਾਤੀਆਂ 2:16)
 - f. ਚਾਨਣ ਵਿਚ (ਯੂਹੰਨਾ 12:36)
 - g. ਪਰਮੇਸ਼ਰ ਵਿਚ (ਯੂਹੰਨਾ 14:1)
2. ਏਵ (*ev*) ਦਾ ਮਤਲਬ “ਵਿਚ” ਹੈ ਜਿਵੇਂ ਕਿ ਯੂਹੰਨਾ 3:15; ਮਰਕੁਸ 1:15; ਰਸੂਲਾਂ ਦੇ ਕਰਤੱਬ 5:14 ਵਿਚ
3. ਏਪੀ (*epi*) ਦਾ ਮਤਲਬ “ਵਿਚ” ਜਾਂ “ਤੇ” ਹੈ ਜਿਵੇਂ ਕਿ ਮੱਤੀ 27:42; ਰਸੂਲਾਂ ਦੇ ਕਰਤੱਬ 9:42; 11:17; 16:31; 22:19; ਰੋਮੀਆਂ 4:5,24; 9:33; 10:11; 1 ਤਿਮੋਥਿਉਸ 1:16; 1 ਪਤਰਸ 2:6 ਵਿਚ
4. ਏਟਿਵ (*dative*) ਹਾਲਾਤ ਵਿਚ ਜਿਸ ਵਿਚ ਕੋਈ ਸੰਬੰਧਸੂਚਕ-ਸ਼ਬਦ ਨਹੀਂ ਹਨ ਜਿਵੇਂ ਕਿ ਯੂਹੰਨਾ 4:50; ਗਲਾਤੀਆਂ 3:6; ਰਸੂਲਾਂ ਦੇ ਕਰਤੱਬ 18:8; 27:25; 1 ਯੂਹੰਨਾ 3:23; 5:10
5. ਹੋਤੀ (*hoti*), ਜਿਸ ਦਾ ਅਰਥ “ਉਸ ਤੇ ਵਿਸ਼ਵਾਸ ਕਰੋ,” ਸਮਗਰੀ ਦਿੰਦਾ ਹੈ ਕਿ ਕੀ ਵਿਸ਼ਵਾਸ ਕਰਨਾ ਹੈ
 - a. ਯਿਸੂ ਪਰਮੇਸ਼ਰ ਦਾ ਪਵਿੱਤਰ ਪੁਰਖ ਹੈ (ਯੂਹੰਨਾ 6:69)
 - b. ਮੈਂ ਹਾਂ ਯਿਸੂ ਹੀ ਹੈ (ਯੂਹੰਨਾ 8:24)
 - c. ਯਿਸੂ ਪਿਤਾ ਵਿਚ ਹੈ ਅਤੇ ਪਿਤਾ ਯਿਸੂ ਵਿਚ ਹੈ (ਯੂਹੰਨਾ 10:38)
 - d. ਯਿਸੂ ਮਸੀਹਾ ਹੈ (ਯੂਹੰਨਾ 11:27; 20:31)
 - e. ਯਿਸੂ ਪਰਮੇਸ਼ਰ ਦਾ ਪੁੱਤਰ ਹੈ (ਯੂਹੰਨਾ 11:27; 20:31)
 - f. ਯਿਸੂ ਪਿਤਾ ਦੁਆਰਾ ਭੇਜਿਆ ਗਿਆ (ਯੂਹੰਨਾ 11:42; 17:8,21)
 - g. ਯਿਸੂ ਪਰਮੇਸ਼ਰ ਨਾਲ ਇਕ ਹੈ (ਯੂਹੰਨਾ 14:10-11)
 - h. ਯਿਸੂ ਪਿਤਾ ਤੋਂ ਆਇਆ ਹੈ (ਯੂਹੰਨਾ 16:27, 30)
 - i. ਯਿਸੂ ਨੇ ਆਪਣੇ ਆਪ ਦੀ ਪਿਤਾ ਦੇ ਵਾਚਾ ਵਾਲੇ ਨਾਮ “ਮੈਂ ਹਾਂ” ਨਾਲ ਸ਼ਨਾਖਤ ਕੀਤੀ (ਯੂਹੰਨਾ 8:24; 13:19)
 - j. ਅਸੀਂ ਉਸ ਨਾਲ ਰਹਾਂਗੇ (ਰੋਮੀਆਂ 6:8)
 - k. ਯਿਸੂ ਮਰ ਗਿਆ ਅਤੇ ਦੁਬਾਰਾ ਜੀ ਉਠਿਆ (1 ਥੱਸਲੁਨੀਕੀਆਂ 4:14)

1:8 ਇਹ ਸੰਭਵ ਹੈ ਕਿ ਰਸੂਲ ਯੂਹੰਨਾ, ਇੰਜੀਲ ਦੇ ਹੋਰ ਲੇਖਕਾਂ ਨਾਲੋਂ ਬਹੁਤ ਜ਼ਿਆਦਾ ਬਾਅਦ ਵਿਚ ਲਿਖਣ ਦੁਆਰਾ, ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਵਿਚ ਪੈਦਾ ਹੋਈ ਇਸ ਸਮੱਸਿਆ ਨੂੰ ਪਛਾਣ ਸਕਿਆ ਜਿਨ੍ਹਾਂ ਨੇ ਯਿਸੂ ਨੂੰ ਨਾ ਤਾਂ ਸੁਣਿਆ ਸੀ ਅਤੇ ਨਾ ਹੀ ਸਵੀਕਾਰ ਕੀਤਾ ਸੀ (ਤੁਲਨਾ ਕਰੋ ਰਸੂਲਾਂ ਦੇ ਕਰਤੱਬ 18:25-19:7)।

ਖਾਸ ਵਿਸ਼ਾ: ਯਿਸੂ ਦੇ ਗਵਾਹ SPECIAL TOPIC: WITNESSES TO JESUS

ਖਾਸ ਵਿਸ਼ਾ: ਯਿਸੂ ਦੇ ਗਵਾਹ (ਯੂਹੰਨਾ ਵਿਚ)

ਨਾਂਵ *ਮਾਰਟੂਰੀਆ* (*marturia*) ਅਤੇ ਇਸ ਦੀ ਕਿਰਿਆ *ਮਾਰਟੂਰੇਓ* (*martureō*) "ਗਵਾਹ" ਯੂਹੰਨਾ ਦੇ ਮੁੱਖ ਸ਼ਬਦ ਹਨ। ਯਿਸੂ ਦੇ ਬਹੁਤ ਸਾਰੇ ਗਵਾਹ ਹਨ।

1. ਯੂਹੰਨਾ ਬਪਤਿਸਮਾ ਦੇਣ ਵਾਲਾ (ਤੁਲਨਾ ਕਰੋ ਯੂਹੰਨਾ 1:7, 8, 15; 3:26, 28; 5:33)
2. ਯਿਸੂਖੁਦ (ਤੁਲਨਾ ਕਰੋ ਯੂਹੰਨਾ 3:11; 5:31; 8:13-14)
3. ਸਾਮਰੀ ਔਰਤ (ਤੁਲਨਾ ਕਰੋ 4:39)
4. ਪਿਤਾ ਪਰਮੇਸ਼ਰ (ਤੁਲਨਾ ਕਰੋ ਯੂਹੰਨਾ 5:32, 34, 37; 8:18; 1 ਯੂਹੰਨਾ 5:9)
5. ਵਚਨ (ਤੁਲਨਾ ਕਰੋ ਯੂਹੰਨਾ 5:39)
6. ਲਾਜ਼ਰ ਦੇ ਜ਼ਿੰਦਾ ਹੋਣ ਤੇ ਖੜ੍ਹੀ ਭੀੜ (ਤੁਲਨਾ ਕਰੋ ਯੂਹੰਨਾ 12:17)
7. ਆਤਮਾ (ਤੁਲਨਾ ਕਰੋ ਯੂਹੰਨਾ 15:26-27; 1 ਯੂਹੰਨਾ 5:10,11)
8. ਚੇਲੇ (ਤੁਲਨਾ ਕਰੋ ਯੂਹੰਨਾ 15:27; 19:35; 1 ਯੂਹੰਨਾ 1:2; 4:14)
9. ਲੇਖਕ ਖੁਦ (ਯੂਹੰਨਾ 21:24)

Copyright © 2014 [Bible Lessons International](http://BibleLessonsInternational.com)

ਯੂਹੰਨਾ:1:9-13

⁹ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ। ¹⁰ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ। ¹¹ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ। ¹²ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਅਰਥਾਤ ਜਿੰਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ। ¹³ਓਹ ਨਾ ਲਹੂ ਤੋਂ, ਨਾ ਸਰੀਰ ਦੀ ਇੱਛਿਆ ਤੋਂ, ਨਾ ਪੁਰਖ ਦੀ ਇੱਛਿਆ ਤੋਂ, ਪਰ ਪਰਮੇਸ਼ਰ ਤੋਂ ਪੈਦਾ ਹੋਏ।

1:9 "ਸੱਚਾ ਚਾਨਣ" ਇਹ ਖਾਲਸ ਅਤੇ ਅਸਲੀ ਦੇ ਭਾਵ ਨਾਲ "ਸੱਚਾ" ਹੈ, ਨਾ ਕਿ ਸਿਰਫ਼ ਝੂਠ ਦੇ ਬਿਲਕੁਲ ਉਲਟ। ਇਹ ਪਹਿਲੀ ਸਦੀ ਦੇ ਸਾਰੇ ਮਸੀਹ ਬਾਰੇ ਝੂਠੀ ਸਿਖਿਆ ਨਾਲ ਸਬੰਧਤ ਹੋ ਸਕਦਾ ਹੈ। ਯੂਹੰਨਾ ਦੀਆਂ ਲਿਖਤਾਂ ਵਿਚ ਇਹ ਇਕ ਆਮ ਵਿਸ਼ੇਸ਼ ਹੈ (ਤੁਲਨਾ ਕਰੋ ਯੂਹੰਨਾ 4:23, 37; 6:32; 7:28; 15:1; 17:3; 19:35 ਅਤੇ 1 ਯੂਹੰਨਾ 2:8; 5:20 ਅਤੇ 10 ਵਾਰ ਪ੍ਰਕਾਸ਼ ਦੀ ਪੇਥੀ ਵਿਚ)।

1. ਮਨੁੱਖ
2. ਸਵਰਗਦੂਤ

▣“ਜਗਤ ਵਿਚ ਆਉਣ ਵਾਲਾ ਸੀ” ਯੂਹੰਨਾ ਅਕਸਰ ਇਹ ਮੁਹਾਵਰੇ ਦੀ ਵਰਤੋਂ ਯਿਸੂ ਦੇ ਸਵਰਗ, ਸਵਰਗੀ ਥਾਂ ਨੂੰ ਛੱਡਣ ਅਤੇ ਸਮੇਂ ਅਤੇ ਸਥਾਨ ਦੇ ਭੌਤਿਕ ਥਾਂ ਵਿਚ ਦਾਖਲ ਹੋਣ ਲਈ ਕਰਦਾ ਹੈ (ਤੁਲਨਾ ਕਰੋ ਯੂਹੰਨਾ 6:14; 9:39; 11:27; 12:46; 16:28)। ਇਸ ਆਇਤ ਵਿਚ ਇਹ ਯਿਸੂ ਦੇ ਅਵਤਾਰ ਨੂੰ ਦਰਸਾਉਂਦਾ ਹੈ। ਇਹ ਯੂਹੰਨਾ ਦੀ ਲਿਖਤਾਂ ਦਾ ਇਕ ਆਮ ਦਵੈਤਵਾਦ ਹੈ (ਜਿਵੇਂ ਕਿ ਉਪਰ ਬਨਾਮ ਹੇਠਾ)।

- NASB “ਹਰੇਕ ਮਨੁੱਖ ਨੂੰ ਉਜਾਲਾ ਦਿੰਦਾ ਹੈ”
- NKJV “ਹਰੇਕ ਮਨੁੱਖ ਨੂੰ ਰੋਸ਼ਨੀ ਦਿੰਦਾ ਹੈ”
- NRSV “ਹਰੇਕ ਨੂੰ ਪ੍ਰਕਾਸ਼ਮਾਨ ਕਰਦਾ ਹੈ”
- TEV “ਸਾਰੇ ਲੋਕਾਂ ਉੱਤੇ ਚਮਕਦਾ ਹੈ”
- NJB, “ਜੇ ਹਰੇਕ ਨੂੰ ਪ੍ਰਕਾਸ਼ ਦਿੰਦਾ ਹੈ”

ਇਸ ਮੁਹਾਵਰੇ ਨੂੰ ਦੋ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾਂ, ਯੂਨਾਨੀ ਸਭਿਆਚਾਰਕ ਪਰਿਸਥਿਤੀ ਨੂੰ ਮੰਨਕੇ, ਇਹ ਹਰੇਕ ਮਨੁੱਖ ਵਿਚ ਪ੍ਰਕਾਸ਼ ਦੀ ਇਕ ਅੰਦਰੂਨੀ ਰੋਸ਼ਨੀ, ਦੈਵੀ ਚੰਗਿਆਈ ਦਾ ਸੰਕੇਤ ਕਰਦਾ ਹੈ। ਇਸ ਤਰੀਕੇ ਨਾਲ ਕੁਏਕਰ ਇਸ ਆਇਤ ਦੀ ਵਿਆਖਿਆ ਕਰਦੇ ਹਨ। ਹਾਲਾਂਕਿ, ਯੂਹੰਨਾ ਵਿਚ ਅਜਿਹਾ ਵਿਚਾਰ ਕਦੇ ਵੀ ਦਿਖਾਈ ਨਹੀਂ ਦਿੰਦਾ ਹੈ। ਯੂਹੰਨਾ ਦੇ ਲਈ, “ਚਾਨਣ” ਮਨੁੱਖਜਾਤੀ ਦੀ ਬੁਰਾਈ ਨੂੰ ਦਰਸਾਉਂਦਾ ਹੈ (ਤੁਲਨਾ ਕਰੋ ਯੂਹੰਨਾ 3:19-21)।

ਦੂਜਾ, ਇਹ ਕੁਦਰਤੀ ਪ੍ਰਕਾਸ਼ ਦਾ ਸੰਕੇਤ ਨਹੀਂ ਦਿੰਦਾ ਹੈ (ਇਹ ਕਿ ਪਰਮੇਸ਼ਰ ਕੁਦਰਤ [ਤੁਲਨਾ ਕਰੋ ਰੋਮੀਆਂ 2:14-15] ਜਾਂ ਅੰਦਰੂਨੀ ਨੈਤਿਕ ਭਾਵਨਾ [ਤੁਲਨਾ ਕਰੋ ਜ਼ਬੂਰਾਂ 36:5-9] ਦੁਆਰਾ ਜਾਣਿਆ ਜਾਂਦਾ ਹੈ), ਪਰ ਇਸ ਦੀ ਬਜਾਏ ਸਾਰਿਆਂ ਨੂੰ ਗਿਆਨ ਦੇਣ (ਤੁਲਨਾ ਕਰੋ ਜ਼ਬੂਰਾਂ 36:5-9) ਅਤੇ ਯਿਸੂ ਦੁਆਰਾ ਮੁਕਤੀ ਦੇਣ ਲਈ ਪਰਮੇਸ਼ਰ ਦੀ ਪੇਸ਼ਕਸ਼ ਦਾ ਸੰਕੇਤ ਦਿੰਦਾ ਹੈ (ਉਦਾਹਰਣ ਦੇ ਲਈ., ਸੰਭਾਵਿਕ ਮੁਕਤੀ, ਰੋਮੀਆਂ 5:18 ਦੀ ਤਰ੍ਹਾਂ)।

1:10 “ਜਗਤ” ਯੂਹੰਨਾ *ਕੋਸਮੋਸ* (*kosmos*) ਸ਼ਬਦ ਨੂੰ ਤਿੰਨ ਵੱਖਰੇ ਢੰਗਾਂ ਨਾਲ ਵਰਤਦਾ ਹੈ।

1. ਭੌਤਿਕ ਬ੍ਰਹਿਮੰਡ (ਯੂਹੰਨਾ 1:10,11; 11:9; 16:21; 17:5,24; 21:25)
2. ਸਾਰੀ ਮਨੁੱਖਜਾਤੀ(ਯੂਹੰਨਾ 1:10,29; 3:16, 17; 4:42; 6:33; 12:19, 46-47; 18:20)
3. ਪਾਪ ਵਿਚ ਡਿੱਗਿਆ ਮਨੁੱਖੀ ਸਮਾਜਜੇ ਕਿ ਪਰਮੇਸ਼ਰ ਤੋਂ ਬਿੰਨਾਂ ਸੰਗਠਿਤ ਅਤੇ ਕਾਰਜਸ਼ੀਲ ਹੈ (ਯੂਹੰਨਾ 7:7; 15:18-19; 1 ਯੂਹੰਨਾ 2:15; 3:1,13)

ਇਸ ਪ੍ਰਸੰਗ/ਸੰਦਰਭ ਵਿਚ #2 ਲਾਗੂ ਹੁੰਦਾ ਹੈ। ਯੂਹੰਨਾ 14:17 ਦੇ ਖਾਸ ਵਿਸ਼ੇ ਵਿਚ ਦੇਖੋ।

▣“ਜਗਤ ਨੇ ਉਸ ਨੂੰ ਨਾ ਜਾਣਿਆ” ਨਾ ਹੀ ਪਾਪੀ ਗੈਰ-ਯਹੂਦੀ ਕੌਮਾਂ ਅਤੇ ਨਾ ਹੀ ਚੁਣੇ ਹੋਏ ਯਹੂਦੀਆਂ ਨੇ ਕੌਮ ਨੇ ਯਿਸੂ ਨੂੰ ਵਾਅਦਾ ਕੀਤੇ ਹੋਏ ਮਸੀਹਾ ਵਜੋਂ ਮੰਨਿਆ (ਆਇਤ 11)। “ਜਾਣਨਾ” ਸ਼ਬਦ ਤੱਥਾਂ ਪ੍ਰਤੀ ਬੌਧਿਕ ਸਹਿਮਤੀ ਤੋਂ ਇਲਾਵਾ ਗੂੜ੍ਹੇ ਰਿਸ਼ਤੇ ਦੇ ਇਕ ਇਬਰਾਨੀ ਮੁਹਾਵਰੇ ਨੂੰ ਦਰਸਾਉਂਦਾ ਹੈ (ਤੁਲਨਾ ਕਰੋ ਉਤਪਤ 4:1; ਯਿਰਮਿਯਾਹ 1:5)।

ਖਾਸ ਵਿਸ਼ਾ: ਜਾਣਨਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ) SPECIAL TOPIC: Know

ਖਾਸ ਵਿਸ਼ਾ: ਜਾਣਨਾ (ਬਿਵਸਥਾ ਸਾਰ ਤੋਂ ਦਰਸਾਇਆ ਗਿਆ)
 ਇਬਰਾਨੀ ਸ਼ਬਦ “ਜਾਣਨਾ” *ਯਾਦਾ* (*yada*), BDB 393, KB 390) ਦੇ ਭੂਤਕਾਲ ਵਿਚ ਅੱਲਗ-ਅੱਲਗ ਭਾਵ ਹਨ।
 1. ਚੰਗੇ ਅਤੇ ਬੁਰੇ ਨੂੰ ਜਾਣਨ ਲਈ –ਉਤਪਤ 3:22; ਬਿਵਸਥਾ ਸਾਰ 1:39; ਯਸਾਯਾਹ 7:14-15; ਯੂਨਾਹ 4:11

2. ਸਮਝ ਕੇ ਜਾਣਨਾ –ਬਿਵਸਥਾ ਸਾਰ 9:2, 3, 6; 18:21
3. ਅਨੁਭਵ ਨਾਲ ਜਾਣਨਾ –ਬਿਵਸਥਾ ਸਾਰ 3:19; 4:35; 8:2, 3, 5; 11:2; 20:20; 31:13; ਯਹੋਸ਼ੂਆ 23:14
4. ਵਿਚਾਰ ਕਰਨ ਲਈ –ਬਿਵਸਥਾ ਸਾਰ 4:39; 11:2; 29:16
5. ਵਿਅਕਤੀਗਤ ਤੌਰ ਤੇ ਜਾਣਨਾ
 - a. ਇਕ ਵਿਅਕਤੀ –ਉਤਪਤ 29:5; ਕੂਚ 1:8; ਬਿਵਸਥਾ ਸਾਰ 22:2; 33:9; ਯਿਰਮਿਯਾਹ 1:5
 - b. ਇਕ ਪਰਮੇਸ਼ਰ –ਬਿਵਸਥਾ ਸਾਰ 11:28; 13:2, 6, 13; 28:64; 29:26; 32:17
 - c. ਯਹੋਵਾਹ–ਬਿਵਸਥਾ ਸਾਰ 4:35, 39; 7:9; 29:6; ਯਸਾਯਾਹ 1:3; 56:10-11
 - d. ਜਿਨਸੀ ਤੌਰ ਤੇ –ਉਤਪਤ 4:1, 17, 25; 24:16; 38:26
6. ਇਕ ਸਿੱਖਿਆ ਹੋਇਆ ਹੁਨਰ ਜਾਂ ਗਿਆਨ –ਯਸਾਯਾਹ 29:11,12; ਅਮੋਸ 5:16
7. ਸਮਝਦਾਰ ਹੋਣਾ –ਬਿਵਸਥਾ ਸਾਰ 29:4; ਕਹਾਉਤਾਂ 1:2; 4:1; ਯਸਾਯਾਹ 29:24
8. ਪਰਮੇਸ਼ਰ ਦਾ ਗਿਆਨ
 - a. ਮੂਸਾ ਲਈ –ਬਿਵਸਥਾ ਸਾਰ 34:10
 - b. ਇਸਰਾਏਲ ਲਈ –ਬਿਵਸਥਾ ਸਾਰ 31:21

ਅਧਿਆਤਮਿਕ ਤੌਰ ਤੇ #5 ਬਹੁਤ ਮਹੱਤਵਪੂਰਣ ਹੈ। ਬਾਈਬਲ ਦਾ ਵਿਸ਼ਵਾਸ ਪਰਮੇਸ਼ਰ ਨਾਲ ਰੋਜ਼ਾਨਾ, ਵੱਧ ਰਹੀ ਗੂੜ੍ਹੀ ਸਾਂਝ ਹੈ (ਦੇਖੋ ਖਾਸ ਵਿਸ਼ਾ: ਕੋਈਨੋਨੀਆ *koinonia*)। ਇਹ ਇਕੱਲਾ ਧਰਮ ਜਾਂ ਨੈਤਿਕ ਜੀਵਨ ਨਹੀਂ ਹੈ। ਇਹ ਇਕ ਵਿਸ਼ਵਾਸ ਦਾ ਰਿਸ਼ਤਾ ਹੈ। ਇਹੀ ਕਾਰਨ ਹੈ ਕਿ ਪੈਲੂਸ ਨੇ ਮਸੀਹ ਦੇ ਪਿਆਰ ਨੂੰ ਦਰਸਾਉਣ ਲਈ ਅਫਸੀਆਂ 5:22-6:9 ਵਿਚ ਮਸੀਹੀ ਪਰਿਵਾਰ ਦੀ ਵਰਤੋਂ ਕੀਤੀ।

Copyright © 2014 [Bible Lessons International](http://BibleLessonsInternational.com)

1:11 “ਉਹ ਆਪਣੇ ਘਰ ਆਇਆ ਅਰ ਜਿਹੜੇ ਉਸ ਦੇ ਆਪਣੇ ਸਨ ਉਨ੍ਹਾਂ ਨੇ ਉਸ ਨੂੰ ਕਬੂਲ ਨਾ ਕੀਤਾ” ਯੂਹੰਨਾ 1:11 ਵਿਚ ਦੇ ਵਾਰ “ਉਸਦੇ ਆਪਣੇ” ਦਾ ਇਸਤੇਮਾਲ ਕੀਤਾ ਗਿਆ ਹੈ। ਪਹਿਲਾ ਵਿਆਕਰਨਿਕ ਰੂਪ ਬੇਜਾਨ ਬਹੁਵਚਨ ਹੈ ਅਤੇ (1) ਸਾਰੀ ਸ੍ਰਿਸ਼ਟੀ ਜਾਂ (2) ਭੂਗੋਲਿਕ ਤੌਰ ਤੇ ਯਹੂਦਿਯਾ ਜਾਂ ਯਰੂਸ਼ਲਮ ਨੂੰ ਦਰਸਾਉਂਦਾ ਹੈ। ਦੂਸਰਾ ਪੁਰਸ਼ ਬਹੁਵਚਨ ਹੈ ਜੋ ਯਹੂਦੀ ਲੋਕਾਂ ਨੂੰ ਦਰਸਾਉਂਦਾ ਹੈ।

1:12 “ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ” ਇਹ ਮੁਕਤੀ ਵਿਚ ਮਨੁੱਖਤਾ ਦੇ ਹਿੱਸੇ ਨੂੰ ਦਰਸਾਉਂਦਾ ਹੈ (ਤੁਲਨਾ ਕਰੋ ਯੂਹੰਨਾ 1:16)। ਮਨੁੱਖਾਂ ਨੂੰ ਮਸੀਹ ਵਿਚ ਪਰਮੇਸ਼ਰ ਦੀ ਕਿਰਪਾ ਦੀ ਪੇਸ਼ਕਸ਼ ਦਾ ਜਵਾਬ ਦੇਣਾ ਚਾਹੀਦਾ ਹੈ (ਤੁਲਨਾ ਕਰੋ ਯੂਹੰਨਾ 3:16; ਰੋਮੀਆਂ 10:9-13)। ਪਰਮੇਸ਼ਰ ਨਿਸ਼ਚਤ ਤੌਰ ਤੇ ਪ੍ਰਭੂ ਹੈ, ਫਿਰ ਵੀ ਆਪਣੀ ਪ੍ਰਭੂਸੱਤਾ ਵਿਚ ਉਸਨੇ ਪਾਪ ਵਿਚ ਡਿੱਗੀ ਮਨੁੱਖਤਾ ਨਾਲ ਇਕ ਸ਼ਰਤ ਦੇ ਨੇਮ ਦਾ ਸਬੰਧ ਅਰੰਭ ਕੀਤਾ ਹੈ। ਪਾਪ ਵਿਚ ਡਿੱਗੀ ਮਨੁੱਖਤਾ ਨੂੰ ਤੋਬਾ ਕਰਨੀ, ਨਿਹਚਾ ਕਰਨੀ, ਆਗਿਆ ਮੰਨਣੀ ਅਤੇ ਵਿਸ਼ਵਾਸ ਵਿਚ ਦ੍ਰਿੜ ਰਹਿਣਾ ਚਾਹੀਦਾ ਹੈ।

“ਕਬੂਲ ਕਰਨ ਦਾ ਇਹ ਵਿਚਾਰ ਬਾਈਬਲ ਦੇ ਤੌਰ ਤੇ “ਵਿਸ਼ਵਾਸ ਕਰਨ” ਅਤੇ “ਅੰਗੀਕਾਰ ਕਰਨ” ਦੇ ਸਮਾਂਤਰ ਹੈ (ਦੇਖੋ ਖਾਸ ਵਿਸ਼ਾ: ਅੰਗੀਕਾਰ ਕਰਨਾ/ਘੋਸ਼ਣਾ ਕਰਨਾ), ਜੋ ਯਿਸੂ ਦੇ ਮਸੀਹ ਦੇ ਰੂਪ ਵਿਚ ਵਿਸ਼ਵਾਸ ਦੀ ਇਕ ਜਨਤਕ ਘੋਸ਼ਣਾ ਨੂੰ ਦਰਸਾਉਂਦਾ ਹੈ (ਤੁਲਨਾ ਕਰੋ ਮੱਤੀ 10:32; ਲੂਕਾ 12:8; ਯੂਹੰਨਾ 9:22; 12:42; 1 ਤਿਮੋਥਿਉਸ 6:12; 1 ਯੂਹੰਨਾ 2:23; 4:15)। ਮੁਕਤੀ ਇਕ ਅਜਿਹਾ ਤੋਹਫਾ ਹੈ ਜਿਸ ਨੂੰ ਕਬੂਲ ਕਰਨਾ ਅਤੇ ਅੰਗੀਕਾਰ ਕਰਨਾ ਲਾਜ਼ਮੀ ਹੈ।

ਉਹ ਜਿਹੜੇ ਯਿਸੂ ਨੂੰ “ਕਬੂਲ” ਕਰਦੇ ਹਨ (ਯੂਹੰਨਾ 1:12) ਪਿਤਾ ਨੂੰ ਕਬੂਲ ਕਰਦੇ ਹਨ ਜਿਸ ਨੇ ਉਸ ਨੂੰ ਭੇਜਿਆ ਹੈ (ਤੁਲਨਾ ਕਰੋ ਯੂਹੰਨਾ 13:20; ਮੱਤੀ 10:40)। ਮੁਕਤੀ ਤ੍ਰਿਏਕ ਪਰਮੇਸ਼ਰ ਨਾਲ ਇਕ ਨਿੱਜੀ ਰਿਸ਼ਤਾ ਹੈ।

▣“ਉਸ ਨੇ ਹੱਕ ਦਿੱਤਾ” ਇਸ ਯੂਨਾਨੀ ਸ਼ਬਦ (ਅਰਥਾਤ ਐਕਸੋਸੀਆ *exousia*) ਦਾ ਅਰਥ (1) ਕਾਨੂੰਨੀ ਅਧਿਕਾਰ ਜਾਂ (2) ਹੱਕ ਜਾਂ ਅਧਿਕਾਰ ਹੋ ਸਕਦਾ ਹੈ (ਤੁਲਨਾ ਕਰੋ ਯੂਹੰਨਾ 5:27; 17:2; 19:10,11)। ਯਿਸੂ ਦੇ ਪੁੱਤਰ ਹੋਣ ਅਤੇ ਦੈਵੀ ਮਿਸ਼ਨ ਦੁਆਰਾ, ਪਾਪ ਵਿਚ ਡਿੱਗੀ ਮਨੁੱਖਜਾਤੀ ਹੁਣ ਪਰਮੇਸ਼ਰ ਨੂੰ ਜਾਣ ਸਕਦੀ ਹੈ ਅਤੇ ਉਸ ਨੂੰ ਪਰਮੇਸ਼ਰ ਅਤੇ ਪਿਤਾ ਵਜੋਂ ਅੰਗੀਕਾਰ ਕਰ ਸਕਦੀ ਹੈ।

▣“ਪਰਮੇਸ਼ਰ ਦੇ ਪੁੱਤਰ ਹੋਣ ਦਾ” ਨਵੇਂ ਨੇਮ ਦੇ ਲੇਖਕ ਮਸੀਹਤ ਦਾ ਵਰਣਨ ਕਰਨ ਲਈ ਨਿਰੰਤਰ ਪਰਿਵਾਰਕ ਅਲੰਕਾਰਾਂ ਦੀ ਕਰਦੇ ਹਨ: 1. ਪਿਤਾ 2. ਪੁੱਤਰ 3. ਬੱਚੇ 4. ਨਵਾਂ ਜਨਮ 5. ਗੋਦ ਲੈਣਾ। ਮਸੀਹਤ ਇਕ ਪਰਿਵਾਰ ਦੇ ਸਮਾਨ ਹੈ, ਨਾ ਕਿ ਇਕ ਉਤਪਾਦ (ਸਵਰਗ ਦੀ ਟਿਕਟ, ਅੱਗ ਦੀ ਬੀਮਾ ਨੀਤੀ)। ਮਸੀਹ ਵਿਚ ਵਿਸ਼ਵਾਸੀ ਨਵੇਂ ਭਵਿੱਖ ਵਾਲੇ “ਪਰਮੇਸ਼ਰ ਦੇ ਲੋਕ” ਬਣ ਗਏ ਹਨ। ਬੱਚੇ ਹੋਣ ਦੇ ਨਾਤੇ ਸਾਨੂੰ ਪਿਤਾ ਦੇ ਚਰਿੱਤਰ ਨੂੰ ਦਰਸਾਉਣਾ ਚਾਹੀਦਾ ਹੈ, ਜਿਵੇਂ “ਅਨੇਖੇ” (ਤੁਲਨਾ ਕਰੋ ਯੂਹੰਨਾ 1:14; 3:6) ਪੁੱਤਰ (ਤੁਲਨਾ ਕਰੋ ਅਫ਼ਸੀਆਂ 5:1; 1 ਯੂਹੰਨਾ 2:29; 3:3) ਨੇ ਕੀਤਾ। ਪਾਪੀਆਂ ਦੇ ਲਈ ਕਿੰਨਾ ਹੈਰਾਨ ਕਰਨ ਵਾਲਾ ਸਿਰਲੇਖ ਕੀਤਾ ਗਿਆ ਹੈ (ਤੁਲਨਾ ਕਰੋ ਯੂਹੰਨਾ 11:52; ਰੋਮੀਆਂ 8:14,16, 21; 9:8; ਫ਼ਿਲਿੱਪੀਆਂ 2:15; 1 ਯੂਹੰਨਾ 3:1, 2, 10; 5:2; ਰੋਸ਼ੇਆ 1:10; ਰੋਮੀਆਂ 9:26; ਅਤੇ 2 ਕੁਰਿੰਥੀਆਂ 6:18)।

ਇਹ ਵੀ ਦਿਲਚਸਪ ਹੈ ਕਿ ਬੱਚਿਆਂ ਲਈ ਦੇ ਯੂਨਾਨੀ ਸ਼ਬਦਾਂ ਵਿਚੋਂ ਇਕ (*ਹੁਇਓਸ huios*) ਹਮੇਸ਼ਾ ਯਿਸੂ ਲਈ ਅਤੇ ਦੂਸਰਾ (*ਟੇਕਨੋਨ teknon*, ਟੇਕਨਾ *tekna*) ਵਿਸ਼ਵਾਸੀਆਂ ਲਈ ਵਰਤਿਆ ਗਿਆ ਹੈ। ਮਸੀਹੀ ਲੋਕ ਪਰਮੇਸ਼ਰ ਦੇ ਬੱਚੇ ਹਨ, ਪਰ ਉਹ ਉਸੇ ਸ਼੍ਰੇਣੀ ਵਿਚ ਨਹੀਂ ਹਨ ਜਿਵੇਂ ਕਿ ਪਰਮੇਸ਼ਰ ਦਾ ਪੁੱਤਰ ਯਿਸੂ ਹੈ। ਉਸ ਦਾ ਰਿਸ਼ਤਾ ਵੱਖਰਾ ਹੈ, ਪਰ ਮਿਲਦਾ ਜੁਲਦਾ ਹੈ।

ਮਰਕੁਸ, ਲੂਕਾ, ਜਾਂ ਯੂਹੰਨਾ ਵਿਚ “ਕਲੀਸੀਆ” (*ekklesia*) ਸ਼ਬਦ ਨਹੀਂ ਆਉਂਦਾ ਹੈ। ਉਹ ਆਤਮਾ ਦੀ ਨਵੀਂ ਗਤੀਸ਼ੀਲ ਵਿਅਕਤੀਗਤ ਅਤੇ ਸੰਗਠਿਤ ਫੈਲੇਸ਼ਿਪ ਲਈ ਪਰਿਵਾਰਕ ਅਲੰਕਾਰਾਂ ਦੀ ਵਰਤੋਂ ਕਰਦੇ ਹਨ।

▣“ਜਿਨ੍ਹਾਂ ਨੇ ਨਿਹਚਾ ਕੀਤੀ” ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰੀਦੰਤ ਹੈ ਜਿਸਦਾ ਅਰਥ ਹੈ “ਉਹ ਲੋਕ ਜੋ ਨਿਹਚਾ ਕਰਨੀ ਜਾਰੀ ਰੱਖਦੇ ਹਨ”। ਇਸ ਸ਼ਬਦ ਦੀ ਵਖਿਆਨਵਾਦੀ ਪਿਛੋਕੜ ਸਮਕਾਲੀ ਅਰਥ ਸਥਾਪਤ ਕਰਨ ਵਿਚ ਸਹਾਇਤਾ ਕਰਦਾ ਹੈ। ਇਬਰਾਨੀ ਭਾਸ਼ਾ ਦੇ ਮੂਲ ਰੂਪ ਵਿਚ ਇਹ ਇਕ ਵਿਅਕਤੀ ਦੀ ਸਥਿਰ ਸਥਿਤੀ ਨੂੰ ਦਰਸਾਉਂਦਾ ਹੈ। ਇਹ ਲਾਕਸ਼ਣਿਕ ਰੂਪ ਵਲੋਂ ਕਿਸੇ ਅਜਿਹੇ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਭਰੋਸੇਯੋਗ, ਵਫ਼ਾਦਾਰ ਜਾਂ ਵਿਸ਼ਵਾਸਯੋਗ ਹੁੰਦਾ ਹੈ। ਯੂਨਾਨੀ ਭਾਸ਼ਾ ਦੇ ਤੁਲਿਆਰਥਕ ਸ਼ਬਦ ਦਾ ਅੰਗਰੇਜ਼ੀ ਵਿਚ ਕਈ ਸ਼ਬਦਾਂ (“ਵਿਸ਼ਵਾਸ,” “ਨਿਹਚਾ,” ਅਤੇ ਭਰੋਸਾ”) ਵਿਚ ਅਨੁਵਾਦ ਕੀਤਾ ਗਿਆ ਹੈ। ਬਾਈਬਲ ਦਾ ਵਿਸ਼ਵਾਸ ਅਤੇ ਭਰੋਸਾ ਮੁੱਖ ਤੌਰ ਤੇ ਉਹ ਨਹੀਂ ਹੈ ਜੋ ਅਸੀਂ ਕਰਦੇ ਹਾਂ, ਪਰ ਕੋਈ ਅਜਿਹਾ ਜਿਸ ਵਿਚ ਅਸੀਂ ਆਪਣਾ ਭਰੋਸਾ ਰੱਖਦੇ ਹਾਂ। ਇਹ ਸਾਡੀ ਨਹੀਂ ਸਗੋਂ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਹੈ ਜੋ ਧਿਆਨ ਦਾ ਕੇਂਦਰ ਹੈ। ਪਾਪ ਵਿਚ ਡਿੱਗੀ ਮਨੁੱਖਜਾਤੀ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਵਿਚ ਵਿਸ਼ਵਾਸ, ਭਰੋਸਾਯੋਗਤਾ ਵਿਚ ਭਰੋਸਾ ਅਤੇ ਉਸ ਦੇ ਪਿਆਰੇ ਵਿਚ ਨਿਹਚਾ ਰੱਖਦੀ ਹੈ। ਧਿਆਨ ਮਨੁੱਖੀ ਨਿਹਚਾ ਦੀ ਬਹੁਤਾਤ ਜਾਂ ਤੀਬਰਤਾ ਤੇ ਨਹੀਂ, ਬਲਕਿ ਉਸ ਨਿਹਚਾ ਦੇ ਉਦੇਸ਼ ਤੇ ਕੇਂਦਰਿਤ ਹੈ। ਯੂਹੰਨਾ 1:7 ਅਤੇ 2:23 ਦੇ ਖਾਸ ਵਿਸ਼ੇ ਨੂੰ ਦੇਖੋ।

▣“ਉਸ ਦੇ ਨਾਮ ਵਿਚ” ਪੁਰਾਣੇ ਨੇਮ ਵਿਚ ਕਿਸੇ ਵਿਅਕਤੀ ਦਾ ਨਾਮ ਬਹੁਤ ਹੀ ਮਹੱਤਵਪੂਰਣ ਹੁੰਦਾ ਸੀ। ਇਹ ਉਨ੍ਹਾਂ ਦੇ ਚਰਿੱਤਰ ਜਾਂ ਉਨ੍ਹਾਂ ਦੇ ਚਰਿੱਤਰ ਦੇ ਵੇਰਵੇ ਬਾਰੇ ਇਕ ਆਸ਼ਾਵਾਦੀ/ਸੰਭਾਵਤ ਭਵਿੱਖਬਾਣੀ ਸੀ। ਨਾਮ ਵਿਚ ਨਿਹਚਾ ਕਰਨੀ ਉਸ ਵਿਅਕਤੀ ਵਿਚ ਨਿਹਚਾ ਕਰਨੀ ਅਤੇ ਉਸ ਨੂੰ ਕਬੂਲ ਕਰਨਾ ਹੈ (ਤੁਲਨਾ ਕਰੋ ਯੂਹੰਨਾ 2:23; 3:18; 20:31; 1 ਯੂਹੰਨਾ 5:13)। ਦੇਖੋ ਖਾਸ ਵਿਸ਼ਾ; ਪ੍ਰਭੂ ਦਾ ਨਾਮ ਯੂਹੰਨਾ 14:13-14 ਵਿਚ।

1:13

NASB, NKJV,
NRSV,

“ਉਹ ਨਾ ਲਹੂ ਅਤੇ ਨਾ ਸਰੀਰ ਦੀ ਇੱਛਿਆ ਅਤੇ ਨਾ ਹੀ ਮਨੁੱਖ ਦੀ ਇੱਛਿਆ ਤੋਂ ਪੈਦਾ ਹੋਏ”

TEV

“ਉਹ ਜੱਦੀ ਤਰੀਕਿਆਂ ਰਾਹੀਂ ਪਰਮੇਸ਼ਰ ਦੇ ਬੱਚੇ ਨਹੀਂ ਬਣੇ, ਜਿਵੇਂ ਕਿ ਮਨੁੱਖੀ ਪਿਤਾ ਦੁਆਰਾ ਜਨਮ ਲੈ ਕੇ”

ਸ਼ੁਰੂਆਤੀ ਕਲੀਸਿਯਾ ਦੇ ਕੁਝ ਫਾਦਰ (ਜਿਵੇਂ ਕਿ., Irenaeus, Origen, Tertullian, Ambrose, Jerome, Augustine) ਇਸ ਮੁਹਾਵਰੇ ਨੂੰ ਯਿਸੂ ਬਾਰੇ (ਜਿਵੇਂ ਕਿ., ਇਕ ਵਚਨ) ਸੰਕੇਤ ਦਿੰਦੇ ਹੋਏ ਦੇਖਦੇ ਹਨ, ਪਰ ਯੂਨਾਨੀ ਵਿਚ ਇਹ ਬਹੁਵਚਨ ਹੈ (ਇਸ ਸ਼ਬਦ ਦਾ ਬਹੁਵਚਨ ਸਿਰਫ਼ ਨਵੇਂ ਨੇਮ ਵਿਚ ਹੀ ਮਿਲਦਾ ਹੈ; UBS⁴ ਨੇ ਇਸ ਨੂੰ “A” ਦਾ ਦਰਜਾ ਦਿੱਤਾ ਹੈ), ਜਿਸ ਦਾ ਅਰਥ ਹੈ ਕਿ ਇਹ ਆਇਤ ਯਿਸੂ ਵਿਚ ਵਿਸ਼ਵਾਸੀਆਂ ਦਾ ਹਵਾਲਾ ਦੇ ਰਹੀ ਹੈ (ਤੁਲਨਾ ਕਰੋ ਯੂਹੰਨਾ 3:5; 1 ਪਤਰਸ 1:3,23), ਇਸ ਲਈ, ਇਹ ਨਸਲੀ ਵਿਸ਼ੇਸ਼ ਅਧਿਕਾਰ ਅਤੇ ਮਨੁੱਖੀ ਜਿਨਸੀ ਵੰਸ਼ (ਲਹੂ) ਦਾ ਹਵਾਲਾ ਨਹੀਂ ਦਿੰਦੀ ਹੈ, ਪਰ ਪਰਮੇਸ਼ਰ ਦੀ ਚੋਣ ਅਤੇ ਉਨ੍ਹਾਂ ਨੂੰ ਆਪਣੇ ਵੱਲ ਖਿਚਣ ਦਾ ਹਵਾਲਾ ਦਿੰਦੀ ਹੈ ਜੋ ਉਸ ਦੇ ਪੁੱਤਰ ਉੱਤੇ ਭਰੋਸਾ ਰੱਖਦੇ ਹਨ (ਤੁਲਨਾ ਕਰੋ ਯੂਹੰਨਾ 6:44, 65)। ਯੂਹੰਨਾ 1:12 ਅਤੇ 13 ਆਇਤਾਂ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖ ਦੇ ਉਸਦੇ ਪ੍ਰਤੀ ਜਵਾਬ ਦੇਣ ਦੀ ਲੋੜ ਵਿਚ ਤਾਲਮੇਲ ਨੂੰ ਦਿਖਾਉਂਦੀਆਂ ਹਨ।

ਯੂਨਾਨੀ ਕਿਰਿਆ ਭੂਤਕਾਲ ਨਿਸ਼ਕਿਰਿਆ ਨਿਸ਼ਚੇਵਾਚਕ ਤੇ ਜ਼ੋਰ ਦੇਣ ਲਈ ਯੂਨਾਨੀ ਵਾਕ ਵਿਚ ਇਸ ਨੂੰ ਆਖਰੀ ਸਥਾਨ ਦਿੱਤਾ ਗਿਆ ਹੈ। ਇਹ ਦੂਜੇ ਜਨਮ ਵਿਚ ਪਰਮੇਸ਼ਰ ਦੀ ਅਰੰਭਕ ਅਤੇ ਸਰਬੋਤਮ ਭੂਮਿਕਾ ਤੇ ਜ਼ੋਰ ਦਿੰਦਾ ਹੈ (ਜਿਵੇਂ ਕਿ., “ਪਰ ਪਰਮੇਸ਼ਰ ਤੋਂ,” ਜੋ ਕਿ ਵਾਕ ਦਾ ਅੰਤਿਮ ਹਿੱਸਾ ਹੈ, ਤੁਲਨਾ ਕਰੋ ਯੂਹੰਨਾ 6:44, 65)।

ਯੂਹੰਨਾ:1:14-18

¹⁴ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੋਤੇ ਦੇ ਤੇਜ ਵਰਗਾ ਡਿੱਠਾ। ¹⁵ਯੂਹੰਨਾ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਪੁਕਾਰ ਕੇ ਆਖਿਆ, ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਿਆ ਕਿ ਜੇ ਮੇਰੇ ਮਗਰੋਂ ਆਉਣ ਵਾਲਾ ਹੈ ਸੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ। ¹⁶ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ। ¹⁷ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਯਿਸੂ ਮਸੀਹ ਤੋਂ ਪਹੁੰਚੀ ¹⁸ਕਿਸੇ ਨੇ ਪਰਮੇਸ਼ਰ ਨੂੰ ਕਦੇ ਨਹੀਂ ਵੇਖਿਆ ਇਕਲੋਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਹ ਨੂੰ ਪਰਗਟ ਕੀਤਾ।

1:14 “ਸ਼ਬਦ ਦੇਹ ਧਾਰੀ ਹੋਇਆ” ਯੂਹੰਨਾ ਨੈਸਟਿਕ ਦੇ ਝੂਠੇ ਸਿਧਾਂਤ ਤੇ ਹਮਲਾ ਕਰ ਰਿਹਾ ਹੈ, ਜੋ ਮਸੀਹਤ ਨੂੰ ਯੂਨਾਨੀ ਝੂਠੇ ਵਿਚਾਰਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਯਿਸੂ ਇਮਾਨੂਏਲ ਦੇ ਵਾਅਦੇ ਨੂੰ ਪੂਰਾ ਕਰਨ ਵਿਚ (ਤੁਲਨਾ ਕਰੋ ਯਸਾਯਾਹ 7:14) ਸੱਚਮੁੱਚ ਮਨੁੱਖ ਅਤੇ ਸੱਚਮੁੱਚ ਪਰਮੇਸ਼ਰ ਸੀ (ਤੁਲਨਾ ਕਰੋ 1 ਯੂਹੰਨਾ 4:1-3)। ਪਰਮੇਸ਼ਰ ਨੇ ਪਾਪੀ ਮਨੁੱਖਤਾ ਵਿਚ ਇਕ ਵਿਅਕਤੀ ਵਜੋਂ ਨਿਵਾਸ ਲਿਆ (ਸ਼ਾਬਦਿਕ ਤੌਰ ਤੇ “ਆਪਣਾ ਤੰਬੂ ਲਗਾਇਆ”)। ਯੂਹੰਨਾ ਵਿਚ ਸ਼ਬਦ “ਦੇਹ” ਕਦੇ ਵੀ ਪਾਪ ਦੇ ਸੁਭਾਅ ਨੂੰ ਨਹੀਂ ਦਰਸਾਉਂਦੀ ਜਿਵੇਂ ਪੌਲੁਸ ਦੀਆਂ ਲਿਖਤਾਂ ਵਿਚ ਹੈ।

ਖਾਸ ਵਿਸ਼ਾ: ਦੇਹ (ਸਾਰਸਕ) SPECIAL TOPIC: Flesh (*sarx*)

ਖਾਸ ਵਿਸ਼ਾ: ਦੇਹ (ਸਾਰਕਸ)

ਇਹ ਸ਼ਬਦ ਜ਼ਿਆਦਾਤਰ ਪੌਲੁਸ ਨੇ ਗਲਾਤੀਆਂ ਵਿਚ ਵਰਤਿਆ ਅਤੇ ਰੋਮੀਆਂ ਵਿਚ ਇਸ ਦੇ ਅਧਿਆਤਮਿਕ ਵਿਕਾਸ ਲਈ ਵਰਤਿਆ ਹੈ। ਵਿਦਵਾਨਾਂ ਦੇ ਇਸ ਸ਼ਬਦ ਦੇ ਵੱਖੇ ਵੱਖਰੇ ਅਰਥਾਂ ਨੂੰ ਦਰਸਾਉਣ ਦੇ ਤਰੀਕਿਆਂ ਬਾਰੇ ਵੱਖਰੇ ਵਿਚਾਰ ਹਨ। ਅਰਥਾਂ ਵਿਚ ਜ਼ਰੂਰ ਕੁਝ ਲੁਕਿਆ ਹੋਇਆ ਹੈ। ਹੇਠਾਂ ਸ਼ਬਦ ਦੇ ਵਿਆਪਕ ਅਰਥਪੂਰਨ ਖੇਤਰ ਨੂੰ ਨੋਟ ਕਰਨ ਦੀ ਸਿਰਫ਼ ਇਕ ਕੋਸ਼ਿਸ਼ ਹੈ:

- A. ਮਨੁੱਖੀ ਸਰੀਰ, ਯੂਹੰਨਾ 1:14; ਰੋਮੀਆਂ 2:28; 1 ਕੁਰਿੰਥੀਆਂ 5:5; 7:28; 2 ਕੁਰਿੰਥੀਆਂ 4:11; 7:5; 12:7; ਗਲਾਤੀਆਂ 1:16; 2:16,20; 4:13; ਫਿਲਿੱਪੀਆਂ 1:22; ਕੁਲਸੀਆਂ 1:22,24; 2:5; 1 ਤਿਮੋਥਿਉਸ 3:16
- B. ਮਨੁੱਖੀ ਵੰਸ਼, ਯੂਹੰਨਾ 3:6; ਰੋਮੀਆਂ 1:3; 4:1; 9:3, 5, 8; 11:14; 1 ਕੁਰਿੰਥੀਆਂ 10:18; ਗਲਾਤੀਆਂ 4:23, 29

- C. ਮਨੁੱਖੀ ਵਿਅਕਤੀ, ਰੋਮੀਆਂ 3:20; 7:5; 8:7-8; 1 ਕੁਰਿੰਥੀਆਂ 1:29; 2 ਕੁਰਿੰਥੀਆਂ 10:3; ਗਲਾਤੀਆਂ 2:16; 5:24
- D. ਮਨੁੱਖੀ ਤੌਰ ਤੇ ਬੋਲਣਾ, ਯੂਹੰਨਾ 8:15; 1 ਕੁਰਿੰਥੀਆਂ 1:26; 2 ਕੁਰਿੰਥੀਆਂ 1:12; 5:16; 10:2; ਗਲਾਤੀਆਂ 6:12
- E. ਮਨੁੱਖੀ ਕਮਜ਼ੋਰੀ, ਰੋਮੀਆਂ 6:19; 7:18; 8:5-6, 9; 2 ਕੁਰਿੰਥੀਆਂ 10:4; ਗਲਾਤੀਆਂ 3:3; 5:13, 16, 19-21; ਕੁਲਸੀਆਂ 2:18
- F. ਪਰਮੇਸ਼ਰ ਦੇ ਪ੍ਰਤੀ ਮਨੁੱਖਾਂ ਦੀ ਦੁਸ਼ਮਣੀ, ਪਾਪ ਵਿਚ ਡਿੱਗਣ ਦੇ ਨਤੀਜਿਆਂ ਸਬੰਧਤ, ਰੋਮੀਆਂ 7:14; 13:14; 1 ਕੁਰਿੰਥੀਆਂ 3:1,3; ਅਫਸੀਆਂ 2:3; ਕੁਲਸੀਆਂ 2:18; 1 Pet. 2:11; 1 ਯੂਹੰਨਾ 2:16

ਇਸ ਗੱਲ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਨਵੇਂ ਨੇਮ ਵਿਚ “ਦੇਹ” ਨੂੰ ਬੁਰਾਈ ਵਜੋਂ ਨਹੀਂ ਸਮਝਿਆ ਜਾਂਦਾ ਹੈ ਜਿਵੇਂ ਕਿ ਯੂਨਾਨੀ ਲੋਕਾਂ ਦੀ ਸੋਚ ਵਿਚ ਸੀ। ਯੂਨਾਨ ਦੇ ਦਾਰਸ਼ਨਿਕਾਂ ਲਈ, “ਦੇਹ” ਮਨੁੱਖੀ ਸਮੱਸਿਆਵਾਂ ਦਾ ਸਰੋਤ ਹੈ; ਮੌਤ ਇਕ ਵਿਅਕਤੀ ਨੂੰ ਇਸ ਦੇ ਪ੍ਰਭਾਵ ਤੋਂ ਮੁਕਤ ਕਰਦੀ ਹੈ। ਪਰ ਨਵੇਂ ਨੇਮ ਵਿਚ, “ਦੇਹ” ਆਤਮਿਕ ਲੜਾਈ ਦਾ ਮੈਦਾਨ ਹੈ (ਤੁਲਨਾ ਕਰੋ, ਅਫਸੀਆਂ 6:10-18), ਫਿਰ ਵੀ ਇਹ ਨਿਰਪੱਖ ਹੈ। ਕੋਈ ਸਰੀਰ ਨੂੰ ਚੰਗੇ ਜਾਂ ਬੁਰੇ ਕੰਮ ਲਈ ਵਰਤ ਸਕਦਾ ਹੈ।

Copyright © 2014 [Bible Lessons International](http://BibleLessonsInternational.com)

▣ **“ਸਾਡੇ ਵਿਚ ਵਾਸ ਕੀਤਾ”** ਸ਼ਾਬਦਿਕ ਤੌਰ ਤੇ, ਇਹ “ਨਿਵਾਸ ਸਥਾਨ ਲੈਣਾ ਹੈ।” ਇਸ ਦਾ ਉਜਾੜ ਭਟਕਣ ਸਮੇਂ ਅਤੇ ਤੰਬੂ ਤੋਂ ਇਕ ਯਹੂਦੀ ਪਿਛੋਕੜ ਹੈ (ਤੁਲਨਾ ਕਰੋ 7:15; 21:3)। ਬਾਅਦ ਵਿਚ ਯਹੂਦੀਆਂ ਨੇ ਇਸ ਉਜਾੜ ਦੇ ਤਜਰਬੇ ਨੂੰ ਪਰਮੇਸ਼ਰ ਅਤੇ ਇਸਰਾਏਲ ਦੇ ਵਿਚਕਾਰ “ਹਨੀਮੂਨ ਦਾ ਸਮਾਂ” ਕਿਹਾ। ਇਸ ਸਮੇਂ ਤੋਂ ਬਾਅਦ ਪਰਮੇਸ਼ਰ ਇਸਰਾਏਲ ਦੇ ਇੰਨਾ ਨੇੜੇ ਕਦੇ ਨਹੀਂ ਰਿਹਾ। ਇਸ ਸਮੇਂ ਦੌਰਾਨ ਇਸਰਾਏਲ ਦੀ ਅਗਵਾਈ ਕਰਨ ਵਾਲੇ ਵਿਸ਼ੇਸ਼ ਬੱਦਲ ਲਈ ਯਹੂਦੀ ਸ਼ਬਦ “ਸਕੀਨਾ” ਹੈ ਜਿਸਦਾ ਮਤਲਬ “ਨਾਲ ਰਹਿਣਾ ਹੈ।”

▣ **“ਅਸਾਂ ਉਸ ਦੇ ਤੇਜ ਨੂੰ ਡਿੱਠਾ”** ਪੁਰਾਣੇ ਨੇਮ ਦੇ ਕਬੋਦ *kabod* (ਤੇਜ) ਨੇ ਹੁਣ ਰੂਪ, ਅਵਤਾਰ ਧਾਰ ਲਿਆ ਹੈ। ਇਹ ਦਰਸਾਉਂਦਾ ਹੈ (1) ਯਿਸੂ ਦੇ ਜੀਵਨ ਦੀ ਕਿਸੇ ਚੀਜ਼ ਨੂੰ, ਜਿਵੇਂ ਕਿ ਰੂਪਾਂਤਰਨ ਜਾਂ ਸਵਰਗ ਚੁਕਿਆ ਜਾਣਾ (ਜਿਵੇਂ, ਰਸੂਲਾਂ ਦੀ ਗਵਾਹੀ, ਤੁਲਨਾ ਕਰੋ 2 ਪਤਰਸ 1:16-17) ਜਾਂ (2) ਇਹ ਵਿਚਾਰ ਕਿ ਅਦਿੱਖ ਪਰਮੇਸ਼ਰ ਹੁਣ ਦਿਖਾਈ ਦਿੰਦਾ ਹੈ ਅਤੇ ਪੂਰੀ ਤਰ੍ਹਾਂ ਜਾਣਿਆ ਜਾ ਸਕਦਾ ਹੈ। ਇਹ 1 ਯੂਹੰਨਾ 1:1-4 ਵਾਂਗ ਹੈ, ਜੋ ਕਿ ਆਤਮਾ ਅਤੇ ਪਦਾਰਥ ਦੀ ਆਪਸੀ ਵਿਰੋਧਤਾਈ ਉੱਤੇ ਝੂਠੇ ਨੈਸਟਿਕ ਦੇ ਜ਼ੋਰ ਦੇ ਵਿਰੋਧ ਵਿਚ ਯਿਸੂ ਦੀ ਮਨੁੱਖਤਾ ਉੱਤੇ ਵੀ ਜ਼ੋਰ ਦਿੰਦਾ ਹੈ।

ਪੁਰਾਣੇ ਨੇਮ ਵਿਚ “ਤੇਜ” (ਕਬੋਦ *kabod*, BDB 458) ਲਈ ਸਭ ਤੋਂ ਆਮ ਇਬਰਾਨੀ ਸ਼ਬਦ ਅਸਲ ਵਿਚ ਇਕ ਵਪਾਰਕ ਸ਼ਬਦ ਸੀ, ਸ਼ਾਬਦਿਕ ਰੂਪ ਵਿਚ ਜਿਸਦਾ ਅਰਥ ਹੈ “ਭਾਰੀ ਹੋਣਾ।” ਉਹ ਚੀਜ਼ ਜਿਹੜੀ ਭਾਰੀ ਸੀ, ਉਹ ਕੀਮਤੀ ਸੀ ਜਾਂ ਉਸ ਦੀ ਸੁਭਾਵਿਕ ਕੀਮਤ ਸੀ। ਪਰਮੇਸ਼ਰ ਦੇ ਤੇਜ ਨੂੰ ਪ੍ਰਗਟ ਕਰਨਾ ਲਈ ਸ਼ਬਦ ਵਿਚ ਅਕਸਰ ਚਮਕ ਦੀ ਧਰਨਾ ਨੂੰ ਜੋੜਿਆ ਜਾਂਦਾ ਸੀ (ਜਿਵੇਂ ਕਿ., ਪਹਿਲਾਂ ਸਿਨਾਈ ਪਹਾੜ ਉੱਤੇ, *ਸਕੀਨਾ* ਤੇਜ ਦਾ ਬੱਦਲ, ਆਉਣ ਵਾਲੇ ਚਾਨਣ, ਤੁਲਨਾ ਕਰੋ ਕੂਚ 13:21-22; 24:17; ਯਸਾਯਾਹ 4:5; 60:1-2)। ਉਹ ਇਕੱਲਾ ਹੀ ਆਦਰ ਦੇ ਯੋਗ ਹੈ। ਉਹ ਪਾਪ ਵਿਚ ਡਿੱਗੀ ਮਨੁੱਖਜਾਤੀ ਦੇ ਦੇਖਣ ਲਈ ਬਹੁਤ ਚਮਕਦਾਰ ਹੈ (ਤੁਲਨਾ ਕਰੋ, ਕੂਚ 33:17-23; ਯਸਾਯਾਹ 6:5)। ਪਰਮੇਸ਼ਰ ਨੂੰ ਕੇਵਲ ਯਿਸੂ ਮਸੀਹ ਦੁਆਰਾ ਹੀ ਜਾਣਿਆ ਜਾ ਸਕਦਾ ਹੈ (ਤੁਲਨਾ ਕਰੋ, ਯੂਹੰਨਾ 1:14,18; ਕੁਲਸੀਆਂ 1:15; ਇਬਰਾਨੀਆਂ 1:3)।

ਖਾਸ ਵਿਸ਼ਾ: ਤੇਜ (ਡੋਕਸਾ) SPECIAL TOPIC: Glory (DOXA)

ਖਾਸ ਵਿਸ਼ਾ: ਤੇਜ (ਡੋਕਸਾ)

“ਤੇਜ” ਦੇ ਬਾਈਬਲ ਸੰਬੰਧੀ ਵਿਚਾਰ ਨੂੰ ਪਰਿਭਾਸ਼ਤ ਕਰਨਾ ਮੁਸ਼ਕਲ ਹੈ। LXX ਨੇ ਵੀਹ ਤੋਂ ਜ਼ਿਆਦਾ ਇਬਰਾਨੀ ਸ਼ਬਦਾਂ ਦਾ ਅਨੁਵਾਦ ਕਰਨ ਲਈ *ਡੈਕਸਾ* ਦੀ ਵਰਤੋਂ ਕੀਤੀ ਹੈ। ਇਹ ਕਈ ਵਾਰ ਨਵੇਂ ਨੇਮ ਵਿਚ ਕਈ ਤਰੀਕਿਆਂ ਨਾਲ ਵਰਤਿਆ ਗਿਆ ਹੈ। ਇਹ ਪਰਮੇਸ਼ਰ, ਯਿਸੂ, ਇਨਸਾਨਾਂ ਅਤੇ ਮਸੀਹਾਂ ਦੇ ਰਾਜ ਤੇ ਲਾਗੂ ਕੀਤਾ ਗਿਆ ਹੈ।

ਪੁਰਾਣੇ ਨੇਮ ਵਿਚ “ਦੋਹ” (*kabod*, BDB 458, KB 455-458) ਲਈ ਸਭ ਤੋਂ ਆਮ ਇਬਰਾਨੀ ਸ਼ਬਦ ਅਸਲ ਵਿਚ ਇਕ ਵਪਾਰਕ ਸ਼ਬਦ ਸੀ ਜੋ ਕਿ ਸਕੇਲ ਦੇ ਇਕ ਜੋੜੇ ਨਾਲ ਸਬੰਧਤ ਸੀ (“ਭਾਰੀ ਹੋਣਾ,” KB 455)। ਉਹ ਚੀਜ਼ ਜੋ ਭਾਰੀ ਸੀ, ਉਹ ਕੀਮਤੀ ਸੀ ਜਾਂ ਇਸਦੀ ਅੰਦਰੂਨੀ ਕੀਮਤ ਸੀ। ਪਰਮੇਸ਼ਰ ਦੀ ਮਹਿਮਾ ਨੂੰ ਦਰਸਾਉਣ ਲਈ ਅਕਸਰ ਚਮਕ ਦੇ ਵਿਚਾਰ ਨੂੰ ਜੋੜਿਆ ਜਾਂਦਾ ਹੈ (ਤੁਲਨਾ ਕਰੋ, ਕੂਚ 19:16-18; 24:17; 33:18; ਯਸਾਯਾਹ 60:1-2)। ਉਹ ਇਕੱਲਾ ਹੀ ਆਦਰ ਦੇ ਯੋਗ ਹੈ (ਤੁਲਨਾ ਕਰੋ, ਜ਼ਬੂਰ 24:7-10; 66:2; 79:9)। ਉਹ ਪਾਪ ਵਿਚ ਡਿੱਗੀ ਮਨੁੱਖਜਾਤੀ ਦੇ ਦੇਖਣ ਲਈ ਬਹੁਤ ਚਮਕਦਾਰ ਹੈ, ਇਸ ਲਈ ਉਹ ਬੱਦਲ, ਹੱਥ ਜਾਂ ਧੂੰਏਂ ਨੂੰ ਪਾ ਲੈਂਦਾ ਹੈ (ਤੁਲਨਾ ਕਰੋ, ਕੂਚ 16:7,10; 33:17-23; ਯਸਾਯਾਹ 6:5)। ਪਰਮੇਸ਼ਰ ਨੂੰ ਕੇਵਲ ਯਿਸੂ ਮਸੀਹ ਦੁਆਰਾ ਹੀ ਜਾਣਿਆ ਜਾ ਸਕਦਾ ਹੈ (ਤੁਲਨਾ ਕਰੋ, ਯੂਹੰਨਾ 1:18; 6:46; 12:45; 14:8-11; ਕੁਲਸੀਆਂ 1:15; 1 ਤਿਮੋਥਿਉਸ 6:16; ਇਬਰਾਨੀਆਂ 1:3; 1 ਯੂਹੰਨਾ 4:12)।

ਕਬੇਦ ਦੇ ਪੂਰੇ ਵਿਚਾਰ ਵਟਾਂਦਰੇ ਲਈ, ਖਾਸ ਵਿਸ਼ਾ: ਤੇਜ (ਪੁਰਾਣੇ ਨੇਮ) ਦੇਖੋ। ਵਿਸ਼ਵਾਸੀਆਂ ਦਾ ਤੇਜ ਇਹ ਹੈ ਕਿ ਉਹ ਖੁਸ਼-ਖਬਰੀ ਅਤੇ ਤੇਜ ਨੂੰ ਆਪਣੇ ਵਿਚ ਨਹੀਂ ਸਗੋਂ ਪਰਮੇਸ਼ਰ ਵਿਚ ਸਮਝਣ (ਤੁਲਨਾ ਕਰੋ, 1 ਕੁਰਿੰਥੀਆਂ 1:29-31; ਯਿਰਮਿਯਾਹ 9:23-24)। ਇਕ ਵਿਸਤ੍ਰਿਤ ਵਿਚਾਰ ਵਟਾਂਦਰੇ ਲਈ ਦੇਖੋ, NIDOTTE, vol. 2, ਪੰਨੇ. 577-587

Copyright © 2014 [Bible Lessons International](http://BibleLessonsInternational.com)

NASB, NKJV	“ਪਿਤਾ ਤੋਂ ਇਕਲੋਤੇ ਪੁੱਤਰ ਦਾ ਤੇਜ”
NRSV	“ਪਿਤਾ ਦੇ ਇਕਲੋਤੇ ਪੁੱਤਰ ਦਾ ਤੇਜ”
TEV	“ਉਹ ਤੇਜ ਜੋ ਉਸ ਨੇ ਪਿਤਾ ਦੇ ਇਕਲੋਤੇ ਪੁੱਤਰ ਵਜੋਂ ਪ੍ਰਾਪਤ ਕੀਤਾ”
NJB	“ਉਹ ਤੇਜ ਜੋ ਪਿਤਾ ਦੇ ਇਕਲੋਤੇ ਪੁੱਤਰ ਵਜੋਂ ਉਸਦਾ ਹੈ”

“ਇਕਲੋਤੇ” ਸ਼ਬਦ (ਮੋਨੋਗੇਨੇਸ *monogenēs*) ਦਾ ਅਰਥ ਹੈ “ਵੱਖਰਾ,” “ਇਕ ਕਿਸਮ ਦਾ” (ਤੁਲਨਾ ਕਰੋ ਯੂਹੰਨਾ 16:18; 1 ਯੂਹੰਨਾ 4:9 ਦੇਖੋ F. F. Bruce, *Answers to Questions*, ਪੰਨੇ. 24-25)। *Vulgate* *ਵੁਲਗੇਟ* ਨੇ ਇਸ ਦਾ ਅਨੁਵਾਦ “ਇਕਲੋਤੇ” ਵਜੋਂ ਕੀਤਾ ਅਤੇ, ਬਦਕਿਸਮਤੀ ਨਾਲ, ਪੁਰਾਣੇ ਅੰਗਰੇਜ਼ੀ ਅਨੁਵਾਦ ਨੇ ਇਸ ਦਾ ਉਪਯੋਗ ਕੀਤਾ (ਤੁਲਨਾ ਕਰੋ ਲੂਕਾ 7:12; 8:42; 9:38; ਇਬਰਾਨੀਆਂ 11:17)। ਇਸ ਦਾ ਜ਼ੋਰ ਇਕੱਲੇਪਨ ਅਤੇ ਵਿਲੱਖਣਤਾ ਤੇ ਹੈ, ਨਾ ਕਿ ਜਿਨਸੀ ਪੀੜ੍ਹੀ ਤੇ।

▣ “ਪਿਤਾ” ਪੁਰਾਣਾ ਨੇਮ ਪਿਤਾ ਦੇ ਰੂਪ ਵਿਚ ਪਰਮੇਸ਼ਰ ਦੇ ਨਜ਼ਦੀਕੀ ਪਰਿਵਾਰਕ ਰੂਪ ਨੂੰ ਪੇਸ਼ ਕਰਦਾ ਹੈ।

1. ਇਸਰਾਏਲ ਕੌਮ ਨੂੰ ਅਕਸਰ ਯਹੋਵਾਹ ਦੇ “ਪੁੱਤਰ” ਦੱਸਿਆ ਜਾਂਦਾ ਹੈ (ਤੁਲਨਾ ਕਰੋ ਹੋਸ਼ੇਆ 11:1; ਮਲਾਕੀ 3:17)
2. ਇਸ ਤੋਂ ਪਹਿਲਾਂ ਵੀ ਬਿਵਸਥਾ ਸਾਰ ਵਿਚ ਪਿਤਾ ਦੇ ਰੂਪ ਵਿਚ ਪਰਮੇਸ਼ਰ ਦੀ ਸਮਾਨਤਾ ਵਰਤੀ ਗਈ ਹੈ (ਬਿਵਸਥਾ ਸਾਰ 1:31)
3. ਬਿਵਸਥਾ ਸਾਰ 32 ਵਿਚ ਇਸਰਾਏਲ ਨੂੰ “ਉਸਦੇ ਬੱਚੇ” ਕਿਹਾ ਗਿਆ ਹੈ ਅਤੇ ਪਰਮੇਸ਼ਰ ਨੂੰ “ਉਨ੍ਹਾਂ ਦਾ ਪਿਤਾ” ਕਿਹਾ ਗਿਆ ਹੈ।
4. ਇਸ ਸਮਾਨਤਾ ਨੂੰ ਜ਼ਬੂਰ 103:13 ਵਿਚ ਦੱਸਿਆ ਗਿਆ ਹੈ ਅਤੇ ਜ਼ਬੂਰ 68:5 ਵਿਚ ਇਸ ਨੂੰ ਵਿਕਸਤ ਕੀਤਾ ਗਿਆ ਹੈ (ਅਨਾਥਾਂ ਦਾ ਪਿਤਾ)
5. ਨਬੀਆਂ ਦੀਆਂ ਕਿਤਾਬਾਂ ਵਿਚ ਇਹ ਆਮ ਸੀ (ਤੁਲਨਾ ਕਰੋ. ਯਸਾਯਾਹ 1:2; 63:8; ਇਸਰਾਏਲ ਪੁੱਤਰ ਵਾਂਗ, ਪਰਮੇਸ਼ਰ ਪਿਤਾ ਵਾਂਗ, 63:16; 64:8; ਯਿਰਮਿਯਾਹ 3:4,19; 31:9)

ਯਿਸੂ ਇਸ ਸਮਾਨਤਾ ਨੂੰ ਲੈਂਦਾ ਹੈ ਅਤੇ ਇਸ ਨੂੰ ਪੂਰੀ ਪਰਿਵਾਰਕ ਸੰਗਤ ਵਿਚ ਡੂੰਘਾ ਕਰਦਾ ਹੈ, ਖਾਸ ਕਰਕੇ ਯੂਹੰਨਾ 1:14, 18; 2:16; 3:35; 4:21, 23; 5:17, 18, 19, 20, 21, 22, 23, 26, 36, 37, 43, 45; 6:27, 32, 37, 44, 45, 46, 57; 8:16, 19, 27, 28, 38, 42, 49, 54; 10:15, 17, 18, 25, 29, 30, 32, 36, 37, 38; 11:41; 12:26, 27, 28, 49, 50; 13:1; 14:2, 6, 7, 8, 9, 10, 11, 12, 13, 16, 20, 1, 23, 24, 26, 28, 31; 15:1, 8, 9, 10, 15, 16, 23, 24, 26; 16:3, 10, 15, 17, 23, 25, 26, 27, 28, 32; 17:1, 5, 11, 21, 24, 25; 18:11; 20:17,21 ਵਿਚ।

▣ “ਕਿਰਪਾ ਅਤੇ ਸਚਿਆਈ ਨਾਲ ਭਰਪੂਰ” ਇਹ ਦੋਨੋਂ ਸ਼ਬਦ ਪੁਰਾਣੇ ਨੇਮ ਦੇ ਸ਼ਬਦ *ਹੇਸੇਦ hesed* (ਨੇਮ, ਪਿਆਰ ਅਤੇ ਵਫ਼ਾਦਾਰੀ) ਅਤੇ ਏਮੇਥ *emeth* (ਭਰੋਸੇਯੋਗਤਾ) ਨਾਲ ਸੰਬੰਧ ਰੱਖਦੇ ਹਨ ਜੋ ਕਿ ਕੂਚ 34:6; ਨਹਮਯਾਹ 9:17; ਜ਼ਬੂਰ 103:8 ਵਿਚ ਵਰਤੇ ਗਏ ਹਨ। ਦੋਵੇਂ ਸ਼ਬਦ ਕਹਾਉਤਾਂ 16:6 ਵਿਚ ਇਕੱਠੇ ਆਉਂਦੇ ਹਨ। ਇਹ ਪੁਰਾਣੇ ਨੇਮ ਦੀ ਵਾਚਾ ਦੇ ਸ਼ਬਦਾਂ ਵਿਚ ਯਿਸੂ ਦੇ ਚਰਿੱਤਰ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 1:17) । ਦੇਖੋ ਖਾਸ ਵਿਸ਼ਾ: ਸੱਚਾਈ (ਵਿਚਾਰ) ਯੂਹੰਨਾ ਦੀਆਂ ਲਿਖਤਾਂ ਵਿਚ

ਖਾਸ ਵਿਸ਼ਾ: ਕਿਰਪਾ (ਹੇਸੇਦ) SPECIAL TOPIC: Lovingkindness (hesed)

ਖਾਸ ਵਿਸ਼ਾ: ਕਿਰਪਾ (ਹੇਸੇਦ) (hesed)

ਇਸ ਸ਼ਬਦ (BDB 338 I, KB 336 II) ਦਾ ਵਿਸ਼ਾਲ ਅਰਥਪੂਰਨ ਖੇਤਰ ਹੈ।

A. ਮਨੁੱਖਾਂ ਦੇ ਸੰਬੰਧ ਵਿਚ ਵਰਤਿਆ ਗਿਆ ਹੈ

1. ਸਾਥੀ ਆਦਮੀਆਂ ਪ੍ਰਤੀ ਕਿਰਪਾ (1 ਸਮੂਏਲ 20:14; 2 ਸਮੂਏਲ 16:17; 2 ਇਤਿਹਾਸ 24:22; ਅਯੂਬ 6:14; ਜ਼ਬੂਰ 141: 5; ਕਹਾਉਤਾਂ 19:22; 20:6)
2. ਗਰੀਬ ਅਤੇ ਜ਼ਰੂਰਤਮੰਦ ਪ੍ਰਤੀ ਕਿਰਪਾ (ਮੀਕਾਹ 6:8)
3. ਯਹੋਵਾਹ ਪ੍ਰਤੀ ਇਸਰਾਏਲ ਦਾ ਪਿਆਰ (ਯਿਰਮਿਯਾਹ 2:2; ਹੋਸ਼ੇਆ 6:4,6)
4. ਜੰਗਲੀ ਫੁੱਲ ਦੀ ਆਰਜ਼ੀ ਸੁੰਦਰਤਾ (ਯਸਾਯਾਹ 40:6)

B. ਪਰਮੇਸ਼ਰ ਦੇ ਸੰਬੰਧ ਵਿਚ ਵਰਤਿਆ ਗਿਆ

1. ਵਾਚਾ ਵਫ਼ਾਦਾਰੀ ਅਤੇ ਪਿਆਰ

- a. "ਦੁਸ਼ਮਣਾਂ ਅਤੇ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ" (ਉਤਪਤ 19:19; 39:21; ਕੂਚ 15:13; ਜ਼ਬੂਰ 31:16; 32:10; 33:18, 22; 36:7, 10; 42:8; 44:26; 66:20; 85:7; 90:14; 94:18; 107:8, 15, 21, 31; 109:21-22; 143:8, 12; ਯਿਰਮਿਯਾਹ 31:3; ਅਜ਼ਰਾ 7:28; 9:9)
- b. "ਮੌਤ ਤੋਂ ਜਿੰਦਗੀ ਬਚਾਉਣ ਵਿਚ" (ਅਯੂਬ 10:12; ਜ਼ਬੂਰ 6:4-5; 86:13)
- c. "ਆਤਮਿਕ ਜੀਵਨ ਨੂੰ ਤੇਜ਼ ਕਰਨ ਵਿਚ" (ਜ਼ਬੂਰ 119:41, 76, 88, 124, 149, 159)
- d. "ਪਾਪਾਂ ਤੋਂ ਛੁਟਕਾਰੇ ਲਈ" (ਜ਼ਬੂਰ 25:7; 51:1; 130:7-8)
- e. "ਵਾਚਾ ਨੂੰ ਬਣਾਈ ਰੱਖਣ ਵਿਚ" (ਬਿਵਸਥਾ ਸਾਰ 7:9, 12; 2 ਇਤਿਹਾਸ 6:14; ਨਹਮਯਾਹ 1:5; 9:32; ਦਾਨੀਏਲ 9:4; ਮੀਕਾਹ 7:20)

2. ਦੈਵੀ ਗੁਣਾਂ ਦਾ ਵਰਣਨ ਕਰਦਾ ਹੈ (ਕੂਚ 34:6; ਜ਼ਬੂਰ. 86:15; 103:8; ਨਹਮਯਾਹ 9:17; ਯੋਏਲ 2:13; ਯੂਨਾਹ 4:2; ਮੀਕਾਹ 7:20)

3. ਪਰਮੇਸ਼ਰ ਦੀ ਕਿਰਪਾ

- a. "ਭਰਪੂਰ" (ਗਿਣਤੀ 14:18; ਨਹਮਯਾਹ 9:17; ਜ਼ਬੂਰ 86:5; 103:8; 145:8; ਯੋਏਲ 2:13; ਯਿਰਮਿਯਾਹ 4:2)
- b. "ਹੱਦ ਤੋਂ ਮਹਾਨ" (ਕੂਚ 20:6; ਬਿਵਸਥਾ ਸਾਰ 5:10; 7:9)

c. "ਸਦੀਵੀ" (1 ਇਤਿਹਾਸ 16:34,41; 2 ਇਤਿਹਾਸ 5:13; 7:3, 6; 20:21; ਅਜਰਾ 3:11; ਜਬੂਰ 100:5; 106:1; 107:1; 118:1, 2, 3, 4, 29; 136:1-26; 138:8; ਯਿਰਮਿਯਾਹ 33:11)

d. ਇਕ ਗੜ੍ਹ ਵਾਂਗ (ਜਬੂਰ 59:17)

e. ਪਰਮੇਸ਼ਰ ਦੀ ਸ਼ਕਤੀ ਨਾਲ ਸੰਬੰਧਿਤ (ਜਬੂਰ 62:11c-12a)

4. ਕਿਰਪਾ ਦੇ ਕੰਮ (2 ਇਤਿਹਾਸ 6:42; ਜਬੂਰ 89:2; ਯਸਾਯਾਹ 55:3; 63:7; ਵਿਰਲਾਪ 3:22)

ਇਸ ਸ਼ਬਦ ਦਾ ਅੰਗਰੇਜ਼ੀ ਤਰਜਮੇ ਵਿਚ ਕਈ ਤਰੀਕਿਆਂ ਨਾਲ ਅਨੁਵਾਦ ਕੀਤਾ ਗਿਆ ਹੈ। ਮੈਨੂੰ ਲਗਦਾ ਹੈ ਕਿ ਸਭ ਤੋਂ ਉੱਤਮ ਸੰਖੇਪ ਪਰਿਭਾਸ਼ਾ "ਕੋਈ ਸਤਰ ਨਾ ਜੁੜੇ ਪਰਮੇਸ਼ਰ ਦੀ ਵਾਚਾ ਦੀ ਵਫ਼ਾਦਾਰੀ" ਹੋਵੇਗੀ। ਇਹ ਨਵੇਂ ਨੇਮ ਦੇ ਸ਼ਬਦ "ਪਿਆਰ" (ਅਗਾਪਾਓ) (*agapao*) ਦੇ ਸਮਾਨ ਹੈ। ਪਰਮੇਸ਼ਰ ਵਫ਼ਾਦਾਰ ਅਤੇ ਪਿਆਰ ਕਰਨ ਵਾਲਾ ਹੈ!

Copyright © 2014 [Bible Lessons International](http://www.biblelessons.org)

1:15 "ਉਹ ਮੈਥੋਂ ਪਹਿਲਾਂ ਸੀ" ਆਇਤ 15 ਦੀ 6-8 ਆਇਤਾਂ ਵਾਂਗ ਇਕ ਅਧਿਆਤਮਕ ਇਤਿਹਾਸਕ ਪਿਛਲੀ ਕਹਾਣੀ ਹੈ। ਇਹ ਯਿਸੂ ਦੀ ਪੂਰਵ-ਮੌਜੂਦਗੀ ਦੇ ਪੱਕੇ ਪੁਸ਼ਟੀਕਰਣ ਲਈ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਧਾਂਤ ਹੈ (ਤੁਲਨਾ ਕਰੋ, ਯੂਹੰਨਾ 1:1; 8:56-59; 16:28; 17:5; 2 ਕੁਰਿੰਥੀਆਂ 8:9; ਫਿਲਿੱਪੀਆਂ 2:6-7; ਕੁਲਸੀਆਂ 1:17; ਇਬਰਾਨੀਆਂ 1:3; 10:5-8)। ਪੂਰਵ-ਮੌਜੂਦਗੀ ਅਤੇ ਕੀਤੀ ਗਈ ਭਵਿੱਖਬਾਣੀ ਦੇ ਸਿਧਾਂਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਤਿਹਾਸ ਤੋਂ ਉਪਰ ਇਕ ਪਰਮੇਸ਼ਰ ਹੈ, ਫਿਰ ਵੀ ਉਹ ਇਤਿਹਾਸ ਦੇ ਅੰਦਰ ਕੰਮ ਕਰਦਾ ਹੈ। ਇਹ ਬਾਈਬਲ ਦੇ ਸੰਸਾਰ ਸੰਬੰਧੀ ਦ੍ਰਿਸ਼ਟੀਕੋਣ ਦਾ ਅਨਿੱਖੜਵਾਂ ਅੰਗ ਹੈ।

▣ ਇਹ ਆਇਤ ਅਜੀਬ ਹੈ ਅਤੇ ਇਸ ਆਇਤ ਨੂੰ ਸਪਸ਼ਟ ਕਰਨ ਅਤੇ ਸ਼ਰਲ ਬਣਾਉਣ ਦੀ ਕੋਸ਼ਿਸ਼ ਵਿਚ ਬਹੁਤ ਸਾਰੀਆਂ ਲਿਖਤਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ। ਦੇਖੋ Bruce M. Metzger, *A Textual Commentary on the Greek New Testament*, ਪੰਨੇ 197-198.

ਇਹ ਇਸ ਗੱਲ ਤੇ ਵੀ ਇਕ ਚੰਗੀ ਉਦਾਹਰਣ ਹੈ ਕਿ ਯੂਨਾਨੀ ਕਿਰਿਆ ਵਾਕ ਨੂੰ ਕਿਵੇਂ ਮਾਨਕ ਨਹੀਂ ਬਣਾਇਆ ਜਾ ਸਕਦਾ ਹੈ। ਇਹ ਵਰਤਮਾਨ ਕਾਲ ਦੇ ਵਾਕ ਵਿਚ ਦਰਜ ਕੀਤਾ ਗਿਆ ਇਕ ਪਿਛਲਾ ਕਾਰਜ ਹੈ।

1:16-18 ਕੋਈ ਇਸ ਬਾਰੇ ਹੈਰਾਨ ਹੋ ਸਕਦਾ ਹੈ ਕਿ ਆਇਤਾਂ 16-18 ਵਿਚ ਕਿੰਨੇ ਸ਼ਬਦ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਹਨ ਅਤੇ ਕਿੰਨੇ ਰਸੂਲ ਯੂਹੰਨਾ ਦੇ ਹਨ। ਯੂਹੰਨਾ ਦੀ ਇੰਜੀਲ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਜਦੋਂ ਵੀ ਇਤਿਹਾਸਕ ਘਟਨਾ, ਵਾਰਤਾਲਾਪ ਜਾਂ ਸਿਖਿਆਵਾਂ ਨੂੰ ਸਮਾਪਤ ਕਰਦਾ ਹੈ ਤਾਂ ਆਪਣੀਆਂ ਟਿੱਪਣੀਆਂ ਉਸ ਵਿਚ ਦਾਖਲ ਕਰਦਾ ਹੈ। ਯਿਸੂ ਦੇ, ਹੋਰ ਵਿਅਕਤੀਆਂ ਦੇ ਅਤੇ ਯੂਹੰਨਾ ਦੇ ਸ਼ਬਦਾਂ ਵਿਚ ਫਰਕ ਕਰਨਾ ਅਕਸਰ ਅਸੰਭਵ ਹੁੰਦਾ ਹੈ। ਬਹੁਤ ਸਾਰੇ ਵਿਦਵਾਨ ਦਾਅਵਾ ਕਰਦੇ ਹਨ ਕਿ 1:16-19 ਯੂਹੰਨਾ ਦੀਆਂ ਟਿੱਪਣੀਆਂ ਹਨ (ਤੁਲਨਾ ਕਰੋ, ਯੂਹੰਨਾ 3:14-21)।

1:16 "ਭਰਪੂਰੀ" ਇਸ ਨੂੰ ਯੂਨਾਨੀ ਵਿਚ *πληρομα* *pleroma* ਕਿਹਾ ਜਾਂਦਾ ਹੈ। ਨੇਸਟਿਕ ਝੂਠੇ ਉਪਦੇਸ਼ਕ ਨੇ ਇਸ ਨੂੰ ਉੱਚੇ ਦੇਵਤੇ ਅਤੇ ਘੱਟ ਆਤਮਿਕ ਜੀਵਾਂ ਵਿਚਕਾਰ ਦੂਤਾਂ ਦਾ ਵਰਣਨ ਕਰਨ ਲਈ ਇਸਤੇਮਾਲ ਕੀਤਾ। ਯਿਸੂ ਹੀ ਪਰਮੇਸ਼ਰ ਅਤੇ ਮਨੁੱਖ ਵਿਚਕਾਰ ਇਕੋ ਵਿਚੋਲਾ (ਅਰਥਾਤ ਸੱਚਾ ਅਤੇ ਭਰਪੂਰ) ਹੈ (ਤੁਲਨਾ ਕਰੋ, ਕੁਲਸੀਆਂ 1:19; 2:9; ਅਫਸੀਆਂ 1:23; 4:13)। ਇੱਥੇ ਫਿਰ ਇਹ ਜਾਪਦਾ ਹੈ ਕਿ ਯੂਹੰਨਾ ਰਸੂਲ ਆਰੰਭਿਕ ਨੇਸਟਿਕ ਵਿਚਾਰ ਤੇ ਹਮਲਾ ਕਰ ਰਿਹਾ ਹੈ।

NASB, NRSV "ਕਿਰਪਾ ਤੇ ਕਿਰਪਾ"

NKJV "ਅਤੇ ਕਿਰਪਾ ਦੇ ਲਈ ਕਿਰਪਾ"

TEV	"ਇਕ ਬਰਕਤ ਤੋਂ ਬਾਅਦ ਦੂਜੀ ਬਰਕਤ"
NJB	"ਇਕ ਤੋਹਫਾ ਦੂਜੇ ਦੀ ਥਾਂ"

ਇਥੇ ਸਵਾਲ ਇਹ ਹੈ ਕਿ ਅਸੀਂ ਇਸ "ਕਿਰਪਾ" ਨੂੰ ਕਿਵੇਂ ਸਮਝਦੇ ਹਾਂ। ਕੀ ਇਹ

1. ਮੁਕਤੀ ਲਈ ਮਸੀਹ ਵਿਚ ਪਰਮੇਸ਼ਰ ਦੀ ਕਿਰਪਾ
2. ਮਸੀਹੀ ਜੀਵਨ ਲਈ ਪਰਮੇਸ਼ਰ ਦੀ ਕਿਰਪਾ
3. ਨਵੀ ਵਾਚਾ ਵਿਚ ਮਸੀਹ ਦੁਆਰਾ ਪਰਮੇਸ਼ਰ ਦੀ ਕਿਰਪਾ (ਤੁਲਨਾ ਕਰੋ, ਆਇਤ 17)

ਮੁੱਖ ਵਿਚਾਰ "ਕਿਰਪਾ" ਹੈ (ਤੁਲਨਾ ਕਰੋ, ਅਫਸੀਆਂ 2:8-9); ਯਿਸੂ ਦੇ ਦੇਹ ਧਾਰੀ ਹੋਣ ਕਰਕੇ ਪਰਮੇਸ਼ਰ ਦੀ ਕਿਰਪਾ ਅਸਚਰਜ ਢੰਗ ਨਾਲ ਦਿੱਤੀ ਗਈ ਹੈ। ਪਾਪ ਵਿਚ ਡਿੱਗੀ ਮਨੁੱਖਜਾਤੀ ਲਈ ਯਿਸੂ ਪਰਮੇਸ਼ਰ ਦੀ "ਹਾਂ" ਹੈ (ਤੁਲਨਾ ਕਰੋ, 2 ਕੁਰਿੰਥੀਆਂ 1:20)।

1:17 "ਬਿਵਸਥਾ" ਮੂਸਾ ਦੀ ਬਿਵਸਥਾ ਬੁਰੀ ਨਹੀਂ ਸੀ, ਪਰ ਇਕ ਪੂਰਨ ਮੁਕਤੀ ਪ੍ਰਦਾਨ ਕਰਨ ਵਿਚ ਅਧੂਰੀ ਸੀ (ਤੁਲਨਾ ਕਰੋ, ਯੂਹੰਨਾ 5:39-47; ਗਲਾਤੀਆਂ 3:23-29; ਰੋਮੀਆਂ 4)। ਇਬਰਾਨੀਆਂ ਦੀ ਕਿਤਾਬ ਮੂਸਾ ਅਤੇ ਯਿਸੂ ਦੇ ਕੰਮ/ਪ੍ਰਕਾਸ਼ਨ/ਵਾਚਾ ਦੀ ਤੁਲਨਾ ਕਰਦੀ ਹੈ।

ਖਾਸ ਵਿਸ਼ਾ: ਮੂਸਾ ਦੀ ਬਿਵਸਥਾ ਤੇ ਪੌਲਸ ਦਾ ਵਿਚਾਰ SPECIAL TOPIC: Paul's Views of the Mosaic Law

ਖਾਸ ਵਿਸ਼ਾ: ਮੂਸਾ ਦੀ ਬਿਵਸਥਾ ਤੇ ਪੌਲਸ ਦਾ ਵਿਚਾਰ

ਇਹ ਚੰਗਾ ਹੈ ਅਤੇ ਪਰਮੇਸ਼ਰ ਵੱਲੋਂ ਹੈ (ਤੁਲਨਾ ਕਰੋ, ਰੋਮੀਆਂ 7:12, 16)

- A. ਇਹ ਸਹੀ ਬਣਨ ਅਤੇ ਪਰਮੇਸ਼ਰ ਦੁਆਰਾ ਸਵੀਕਾਰਨ ਦਾ ਰਸਤਾ ਨਹੀਂ ਹੈ (ਇਹ ਇਕ ਸਰਾਪ ਵੀ ਹੋ ਸਕਦਾ ਹੈ, ਤੁਲਨਾ ਕਰੋ, ਗਲਾਤੀਆਂ 3)। ਦੇਖੋ ਖਾਸ ਵਿਸ਼ਾ: ਮੂਸਾ ਦੀ ਬਿਵਸਥਾ ਅਤੇ ਮਸੀਹੀ ਲੋਕ
- B. ਇਹ ਅਜੇ ਵੀ ਵਿਸ਼ਵਾਸੀਆਂ ਲਈ ਪਰਮੇਸ਼ਰ ਦੀ ਇੱਛਾ ਹੈ ਕਿਉਂਕਿ ਇਹ ਪਰਮੇਸ਼ਰ ਦਾ ਸਵੈ-ਪ੍ਰਕਾਸ਼ ਹੈ (ਪੌਲਸ ਵਿਸ਼ਵਾਸੀਆਂ ਨੂੰ ਦੇਸ਼ੀ ਠਹਿਰਾਉਣ ਜਾਂ ਉਤਸ਼ਾਹਿਤ ਕਰਨ ਲਈ ਪੁਰਾਣੇ ਨੇਮ ਦਾ ਹਵਾਲਾ ਦਿੰਦਾ ਹੈ)
- C. ਵਿਸ਼ਵਾਸੀ ਪੁਰਾਣੇ ਨੇਮ ਦੁਆਰਾ ਸੂਚਿਤ ਕੀਤੇ ਜਾਂਦੇ ਹਨ (ਤੁਲਨਾ ਕਰੋ, ਰੋਮੀਆਂ 4:23-24; 15:4; 1 ਕੁਰਿੰਥੀਆਂ 10:6, 11), ਪਰ ਪੁਰਾਣੇ ਨੇਮ ਦੁਆਰਾ ਬਚਾਏ ਨਹੀਂ ਜਾਂਦੇ ਹਨ (ਤੁਲਨਾ ਕਰੋ, ਰਸੂਲਾਂ ਦੇ ਕਰਤੱਬ 15; ਰੋਮੀਆਂ 4; ਗਲਾਤੀਆਂ 3; ਇਬਰਾਨੀਆਂ)। ਇਹ ਸੁਧੀਕਰਨ ਵਿਚ ਕੰਮ ਕਰਦਾ ਹੈ ਨਾ ਕਿ ਧਰਮੀ ਠਹਿਰਾਉਣ ਵਿਚ।
- D. ਇਹ ਨਵੀਂ ਵਾਚਾ ਵਿਚ ਕੰਮ ਕਰਦਾ ਹੈ:
 1. ਪਾਪ ਦਿਖਾਉਣ ਦਾ (ਤੁਲਨਾ ਕਰੋ, ਗਲਾਤੀਆਂ 3:15-29)
 2. ਸਮਾਜ ਵਿਚ ਮਨੁੱਖਜਾਤੀ ਨੂੰ ਛੁਟਕਾਰਾ ਪਾਉਣ ਲਈ ਮਾਰਗ ਦਰਸ਼ਨ ਦਾ
 3. ਮਸੀਹੀ ਨੈਤਿਕ ਫੈਸਲਿਆਂ ਨੂੰ ਸੂਚਿਤ ਕਰਨ ਦਾ

ਇਹ ਬਿਵਸਥਾ ਨਾਲ ਸਬੰਧਿਤ ਅਧਿਆਤਮਿਕ ਫੈਲਾਵ ਹੈ, ਸਰਾਪ ਤੋਂ (ਤੁਲਨਾ ਕਰੋ ਗਲਾਤੀਆਂ 3:10-13) ਅਸੀਸਾਂ ਅਤੇ ਸਥਿਰਤਾ ਵੱਲ ਜਾਣਾ, ਮੂਸਾ ਦੀ ਬਿਵਸਥਾ ਬਾਰੇ ਪੌਲਸ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਵਿਚ ਮੁਸ਼ਕਲ ਦਾ ਕਾਰਣ ਬਣਦਾ ਹੈ। *A Man in Christ* ਵਿਚ James Stewart ਨੇ ਪੌਲਸ ਦੇ ਵਿਵਾਦਪੂਰਨ ਸੋਚ ਅਤੇ ਲਿਖਤ ਨੂੰ ਦਰਸਾਇਆ ਹੈ:

"ਤੁਸੀਂ ਆਮ ਤੌਰ ਤੇ ਉਸ ਆਦਮੀ ਦੀ ਉਮੀਦ ਕਰੋਗੇ ਜੋ ਆਪਣੇ ਆਪ ਨੂੰ ਨਿਯਮਤ ਰੂਪ ਵਿਚ ਨਿਯਮਿਤ ਸ਼ਰਤਾਂ ਦੇ ਅਰਥਾਂ ਨੂੰ ਜਿੰਨੀ ਸੰਭਵ ਹੋ ਸਕੇ ਨਿਸ਼ਚਤ ਕਰਨ ਲਈ ਸੋਚ ਅਤੇ ਸਿਧਾਂਤ ਦਾ ਨਿਰਮਾਣ ਕਰਨ ਲਈ ਤਿਆਰ ਕਰ ਰਿਹਾ ਸੀ। ਤੁਸੀਂ ਉਸ ਤੋਂ ਆਪਣੇ ਮੁੱਖ ਵਿਚਾਰਾਂ ਦੇ ਮੁਹਾਵਰੇ ਦੀ ਸ਼ੁੱਧਤਾ ਤੇ ਨਿਸ਼ਾਨਾ ਲਾਉਣ ਦੀ ਉਮੀਦ ਕਰੋਗੇ। ਤੁਸੀਂ ਇਹ ਮੰਗ ਕਰੋਗੇ ਕਿ ਇਕ ਸ਼ਬਦ, ਜੋ ਇਕ ਵਾਰ ਤੁਹਾਡੇ ਲੇਖਕ ਦੁਆਰਾ ਇਕ ਖਾਸ ਅਰਥ ਲਈ ਵਰਤਿਆ ਗਿਆ ਹੈ, ਉਸੇ ਹੀ ਤਰੀਕੇ ਨਾਲ ਅੱਗੇ ਵੀ ਵਰਤਿਆ ਜਾਵੇ। ਪਰੰਤੂ ਪੌਲੁਸ ਤੋਂ ਇਸ ਗੱਲ ਦੀ ਉਮੀਦ ਰੱਖਣਾ ਨਿਰਾਸ਼ ਹੋਣਾ ਹੈ। ਉਸ ਦੇ ਬਹੁਤ ਸਾਰੇ ਮੁਹਾਵਰੇ ਢੀਲੇ ਹਨ, ਨਾ ਕਿ ਕਠੋਰ... 'ਬਿਵਸਥਾ ਪਵਿੱਤਰ ਹੈ' ਉਹ ਲਿਖਦਾ ਹੈ, 'ਮੈਂ ਅੰਦਰਲੇ ਮਨੁੱਖ ਅਨੁਸਾਰ ਪਰਮੇਸ਼ਰ ਦੀ ਬਿਵਸਥਾ ਵਿਚ ਅਨੰਦ ਹੁੰਦਾ ਹਾਂ' (ਤੁਲਨਾ ਕਰੋ ਰੋਮੀਆਂ 7:12, 22) ਪਰ ਇਹ ਸਪੱਸ਼ਟ ਤੌਰ ਤੇ ਨੋਮੋਸ *nomos* ਦਾ ਇਕ ਹੋਰ ਪਹਿਲੂ ਹੈ ਜੋ ਉਸ ਨੂੰ ਕਿਤੇ ਹੋਰ ਕਹਿੰਦਾ ਹੈ, 'ਮਸੀਹ ਨੇ ਸਾਨੂੰ ਬਿਵਸਥਾ ਦੇ ਸ਼ਰਾਪ ਤੋਂ ਛੁਟਕਾਰਾ ਦਿੱਤਾ ਹੈ' (ਤੁਲਨਾ ਕਰੋ ਗਲਾਤੀਆਂ 3:13)" (ਪੇਜ.26)।

Copyright © 2014 [Bible Lessons International](#)

▣ **"ਕਿਰਪਾ"** ਇਹ ਪਾਪੀ ਮਨੁੱਖਜਾਤੀ ਲਈ ਪਰਮੇਸ਼ਰ ਦੇ ਅਨੇਖੇ, ਅਨਗਿਣਤ ਪਿਆਰ ਨੂੰ ਦਰਸਾਉਂਦੀ ਹੈ (ਤੁਲਨਾ ਕਰੋ, ਅਫਸੀਆਂ 2:8)। ਪੌਲੁਸ ਦੀਆਂ ਲਿਖਤਾਂ ਵਿਚ ਇਹ ਸ਼ਬਦ ਕਿਰਪਾ (*ਚੈਰਿਸ charis*), ਮਹੱਤਵਪੂਰਣ ਹੈ, ਯੂਹੰਨਾ ਦੀ ਇੰਜੀਲ ਦੇ ਇਸ ਪੈਰੇ ਵਿਚ ਹੀ ਵਰਤਿਆ ਗਿਆ ਹੈ (ਤੁਲਨਾ ਕਰੋ. ਯੂਹੰਨਾ 1:14,16,17)। ਪ੍ਰੇਰਣਾ ਅਧੀਨ ਨਵੇਂ ਨੇਮ ਦੇ ਲੇਖਕ ਆਪਣੀ ਸ਼ਬਦਾਵਲੀ, ਸਮਾਨਤਾਵਾਂ ਅਤੇ ਅਲੰਕਾਰਾਂ ਦੀ ਵਰਤੋਂ ਕਰਨ ਲਈ ਸੁਤੰਤਰ ਸਨ।

ਯਿਸੂ, ਯਿਰਮਿਯਾਹ 31:31-34; ਹਿਜ਼ਕੀਏਲ 36:22-26 ਦੀ "ਨਵੀਂ ਵਾਚਾ" ਨੂੰ ਹਕੀਕਤ ਵਿਚ ਲਿਆਇਆ। ਆਤਮਾ ਦਾ ਨਵਾਂ ਯੁੱਗ ਆ ਗਿਆ ਹੈ।

▣ **"ਸਚਿਆਈ"** ਇਸ ਨੂੰ ਅੱਗੇ ਲਿਖੀ ਭਾਵਨਾ ਵਿਚ ਵਰਤਿਆ ਗਿਆ (1) ਵਫ਼ਾਦਾਰੀ ਲਈ (2) ਸੱਚ ਬਨਾਮ ਝੂਠ ਲਈ (ਤੁਲਨਾ ਕਰੋ. ਯੂਹੰਨਾ 1:14; 8:32; 14:6)। ਇਹ ਧਿਆਨ ਦਿਓ ਕਿ ਕਿਰਪਾ ਅਤੇ ਸਚਿਆਈ ਦੋਵੇਂ ਯਿਸੂ ਦੁਆਰਾ ਮਿਲੇ ਹਨ (ਤੁਲਨਾ ਕਰੋ. ਯੂਹੰਨਾ 1:14)।

▣ **"ਯਿਸੂ"** ਪਰੇਲੋਗ ਵਿਚ ਮਰਿਯਮ ਦੇ ਪੁੱਤਰ ਦੇ ਮਨੁੱਖੀ ਨਾਮ (ਇਬਰਾਨੀ "ਯਹੋਸ਼ੁਆ" ਦਾ ਆਰਮੀ ਰੂਪ) ਦੀ ਇਹ ਪਹਿਲੀ ਵਰਤੋਂ ਹੈ। ਪੂਰਵ-ਮੌਜੂਦ ਪੁੱਤਰ ਹੁਣ ਅਵਤਾਰ ਪੁੱਤਰ ਬਣ ਜਾਂਦਾ ਹੈ।

1:18 **"ਕਿਸੇ ਨੇ ਪਰਮੇਸ਼ਰ ਨੂੰ ਕਦੇ ਨਹੀਂ ਦੇਖਿਆ"** ਕੁਝ ਕਹਿੰਦੇ ਹਨ ਕਿ ਇਹ ਕੂਚ 33:20-33 ਦੇ ਵਿਰੁੱਧ ਹੈ (ਕੂਚ ਤੇ ਆਨਲਾਈਨ ਨੋਟ ਦੇਖੋ) ਹਾਲਾਂਕਿ, ਕੂਚ ਦੇ ਹਵਾਲੇ ਦਾ ਇਬਰਾਨੀ ਸ਼ਬਦ ਦਾ ਅਰਥ "ਪ੍ਰਕਾਸ਼" ਹੈ ਨਾ ਕਿ ਪਰਮੇਸ਼ਰ ਦੀ ਸਰੀਰਕ ਦ੍ਰਿਸ਼ਟੀ। ਇਸ ਹਵਾਲੇ ਦਾ ਜ਼ੋਰ ਇਹ ਹੈ ਕਿ ਕੇਵਲ ਯਿਸੂ ਹੀ ਪਰਮੇਸ਼ਰ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਦਾ ਹੈ (ਤੁਲਨਾ ਕਰੋ. ਯੂਹੰਨਾ 14:8ff)। ਕਿਸੇ ਪਾਪੀ ਇਨਸਾਨ ਨੇ ਪਰਮੇਸ਼ਰ ਨੂੰ ਨਹੀਂ ਦੇਖਿਆ (ਤੁਲਨਾ ਕਰੋ. ਯੂਹੰਨਾ 6:46; 1 ਤਿਮੋਥਿਉਸ 6:16; 1 ਯੂਹੰਨਾ 4:12,20)।

ਇਹ ਆਇਤ ਨਾਸਰਤ ਦੇ ਯਿਸੂ ਵਿਚ ਪਰਮੇਸ਼ਰ ਦੇ ਅਨੇਖੇ ਪ੍ਰਕਾਸ਼ ਬਾਰੇ ਜ਼ੋਰ ਦਿੰਦੀ ਹੈ। ਉਹ ਪੂਰਨ ਅਤੇ ਕੇਵਲ ਦੈਵੀ ਸਵੈ-ਖੁਲਾਸਾ ਹੈ। ਯਿਸੂ ਨੂੰ ਜਾਣਨਾ ਪਰਮੇਸ਼ਰ ਨੂੰ ਜਾਣਨਾ ਹੈ। ਯਿਸੂ ਆਪਣੇ ਆਪ ਵਿਚ ਪਿਤਾ ਦਾ ਅੰਤਿਮ ਪ੍ਰਕਾਸ਼ ਹੈ। ਉਸ ਤੋਂ ਇਲਾਵਾ ਪਰਮੇਸ਼ਰ ਦੀ ਕੋਈ ਸਪਸ਼ਟ ਸਮਝ ਨਹੀਂ ਹੈ (ਤੁਲਨਾ ਕਰੋ. ਕੁਲਸੀਆਂ 1:15-19; ਇਬਰਾਨੀਆਂ 1:2-3)। ਯਿਸੂ ਪਿਤਾ ਨੂੰ "ਦੇਖਦਾ" ਹੈ ਅਤੇ ਵਿਸ਼ਵਾਸੀ ਉਸ ਦੇ ਰਾਹੀਂ (ਉਸ ਦਾ ਜੀਵਨ, ਸ਼ਬਦ ਅਤੇ ਕੰਮ) ਪਿਤਾ ਨੂੰ "ਦੇਖਦੇ" ਹਨ। ਉਹ ਅਦਿੱਖ ਪਰਮੇਸ਼ਰ ਦਾ ਪੂਰਾ ਅਤੇ ਸੰਪੂਰਨ ਪ੍ਰਕਾਸ਼ ਹੈ (ਤੁਲਨਾ ਕਰੋ. ਕੁਲਸੀਆਂ 1:15; ਇਬਰਾਨੀਆਂ 1:3)।

NASB "ਇਕਲੇਤਾ ਪਰਮੇਸ਼ਰ"

NKJV	"ਇਕਲੋਤਾ ਪੁੱਤਰ"
NRSV	"ਇਹ ਪਰਮੇਸ਼ਰ ਦਾ ਇਕਲੋਤਾ ਪੁੱਤਰ ਹੈ"
TEV	"ਇਕਲੋਤਾ ਪੁੱਤਰ"
NJB	"ਇਹ ਇਕਲੋਤਾ ਪੁੱਤਰ ਹੈ"

ਯੂਹੰਨਾ 1:14 ਵਿਚ ਮੋਨੋਗੇਨੇਸ (*monogenēs*) ਤੇ ਨੋਟ ਦੇਖੋ। ਯਿਸੂ ਪੂਰੀ ਤਰ੍ਹਾਂ ਪਰਮੇਸ਼ਰ ਅਤੇ ਆਦਮੀ ਹੈ (ਤੁਲਨਾ ਕਰੋ. 1 ਯੂਹੰਨਾ 4:1-30)। ਯੂਹੰਨਾ 1:1 ਤੇ ਪੂਰੇ ਨੋਟ ਦੇਖੋ।

ਯੂਨਾਨੀ ਹੱਥ-ਲਿਖਤਾਂ ਵਿਚ ਭਿੰਨਤਾ ਹੈ। ਸ਼ੁਰੂਆਤੀ ਯੂਨਾਨੀ ਹੱਥ-ਲਿਖਤਾਂ P⁶⁶, P⁷⁵, B, ਅਤੇ C (NASB) ਵਿਚ ਥੀਓਸ/ ਪਰਮੇਸ਼ਰ ਹੈ ਪਰ ਕੇਵਲ MSS A and C³ (NKJV, NRSV) ਵਿਚ "ਪਰਮੇਸ਼ਰ" ਦੇ ਲਈ "ਪੁੱਤਰ" ਵਰਤਿਆ ਗਿਆ ਹੈ। "ਪੁੱਤਰ" ਸ਼ਬਦ ਸੰਭਾਵਤ ਤੌਰ ਤੇ ਲਿਖਾਰੀਆਂ ਦੁਆਰਾ ਆਇਆ ਹੈ ਜੋ ਯੂਹੰਨਾ 3:16,18 ਅਤੇ 1 ਯੂਹੰਨਾ 4:9 ਨੂੰ ਯਾਦ ਕਰਦਾ ਹੈ (ਤੁਲਨਾ ਕਰੋ. Bruce M. Metzger's *A Textual Commentary on the Greek New Testament* ਪੰਨਾ.198)। ਇਹ ਯਿਸੂ ਦੇ ਪੂਰਨ ਅਤੇ ਸੰਪੂਰਨ ਪਰਮੇਸ਼ਰ ਦੀ ਇਕ ਮਜ਼ਬੂਤ ਪੁਸ਼ਟੀ ਹੈ! ਇਹ ਸੰਭਵ ਹੈ ਕਿ ਇਸ ਆਇਤ ਵਿਚ ਯਿਸੂ ਲਈ ਤਿੰਨ ਸਿਰਲੇਖ ਹਨ: (1) ਇਕਲੋਤਾ ਪੁੱਤਰ (2) ਪਰਮੇਸ਼ਰ (3) ਜਿਹੜਾ ਪਿਤਾ ਦੀ ਗੋਦ ਵਿਚ ਹੈ

Bart D. Ehrmans' *The Orthodox Corruption of Scripture*, ਪੰਨਾ. 78-82 ਵਿਚ ਆਰਥੋਡਾਕਸ ਦੇ ਲਿਖਾਰੀਆਂ ਦੁਆਰਾ ਇਸ ਹਵਾਲੇ ਦੇ ਉਦੇਸ਼ਪੂਰਨ ਤਬਦੀਲੀ ਦੀ ਸੰਭਾਵਨਾ ਦੀ ਇਕ ਦਿਲਚਸਪ ਚਰਚਾ ਹੈ।

▣ "ਜਿਹੜਾ ਪਰਮੇਸ਼ਰ ਦੀ ਗੋਦ ਵਿਚ ਹੈ" ਇਹ ਯੂਹੰਨਾ 1:1 ਅਤੇ 2 ਦੇ "ਪਰਮੇਸ਼ਰ ਦੇ ਨਾਲ" ਮੁਹਾਵਰੇ ਦੇ ਅਰਥਾਂ ਨਾਲ ਬਹੁਤ ਮਿਲਦਾ ਜੁਲਦਾ ਹੈ। ਇਹ ਗੂੜ੍ਹੀ ਸੰਗਤੀ ਬਾਰੇ ਗੱਲ ਕਰਦਾ ਹੈ। ਇਹ ਹਵਾਲਾ ਦੇ ਸਕਦਾ ਹੈ: (1) ਉਸ ਦੀ ਪੂਰਵ-ਮੌਜੂਦਗੀ ਦੀ ਸੰਗਤੀ (2) ਉਸ ਦੀ ਬਹਾਲ ਹੋਈ ਸੰਗਤੀ (ਜਿਵੇਂ ਕਿ , ਯਿਸੂ ਦਾ ਸਵਰਗ ਉਥਾਨ)

NASB	"ਉਸ ਨੇ ਉਸ ਨੂੰ ਪ੍ਰਗਟ ਕੀਤਾ"
NKJV	"ਉਸ ਨੇ ਉਸ ਨੂੰ ਘੋਸ਼ਿਤ ਕੀਤਾ"
NRSV, NJB	"ਜਿਸ ਨੇ ਉਸ ਦੀ ਵਿਆਖਿਆ ਕੀਤੀ"
TEV, REB	"ਉਸ ਨੇ ਉਸ ਨੂੰ ਵਿਆਖਿਆ ਕੀਤੀ"

ਯੂਹੰਨਾ 1:8 ਵਿਚ ਵਰਤੇ ਗਏ ਇਸ ਯੂਨਾਨੀ ਸ਼ਬਦ ਤੋਂ, ਅੰਗਰੇਜ਼ੀ ਭਾਸ਼ਾ ਦਾ ਸ਼ਬਦ "ਵਿਆਖਿਆ" ਮਿਲਦਾ ਹੈ ਜੋ ਕਿ ਇਹ ਪੂਰਨ ਅਤੇ ਸੰਪੂਰਨ ਪ੍ਰਗਟਾਵੇ ਨੂੰ ਦਰਸਾਉਂਦਾ ਹੈ। ਯਿਸੂ ਦਾ ਮੁੱਖ ਕੰਮ ਪਿਤਾ ਨੂੰ ਪ੍ਰਗਟ ਕਰਨਾ ਸੀ (ਤੁਲਨਾ ਕਰੋ. ਯੂਹੰਨਾ 14:7-10; ਇਬਰਾਨੀਆਂ 1:2-3)। ਯਿਸੂ ਨੂੰ ਦੇਖਣਾ ਅਤੇ ਜਾਣਨਾ ਪਰਮੇਸ਼ਰ ਨੂੰ ਦੇਖਣਾ ਅਤੇ ਜਾਣਨਾ ਹੈ (ਪਾਪੀਆਂ ਨੂੰ ਪਿਆਰ ਕਰਨਾ, ਬਿਮਾਰਾਂ ਅਤੇ ਕਮਜੋਰਾਂ ਦੀ ਸਹਾਇਤਾ ਕਰਨਾ, ਬਾਹਰਲਿਆਂ ਨੂੰ ਸਵੀਕਾਰ ਕਰਨਾ, ਬੱਚਿਆਂ ਅਤੇ ਔਰਤਾਂ ਨੂੰ ਸਵੀਕਾਰ ਕਰਨਾ)!

ਯੂਨਾਨੀ ਵਿਚ ਇਹ ਸ਼ਬਦ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਸੀ ਜਿਹੜੇ ਕਿਸੇ ਸੰਦੇਸ਼, ਸੁਪਨੇ ਜਾਂ ਦਸਤਾਵੇਜ਼ ਦੀ ਵਿਆਖਿਆ ਕਰਦੇ ਸਨ। ਇੱਥੇ ਫਿਰ ਯੂਹੰਨਾ ਸ਼ਾਇਦ ਇਕ ਅਜਿਹਾ ਸ਼ਬਦ ਵਰਤ ਰਿਹਾ ਹੈ ਜਿਸਦਾ ਯਹੂਦੀਆਂ ਅਤੇ ਗੈਰ-ਯਹੂਦੀਆਂ ਦੋਵਾਂ ਲਈ ਖਾਸ ਅਰਥ ਸੀ (ਲੋਗੋਸ *logos* ਦੀ ਤਰ੍ਹਾਂ ਯੂਹੰਨਾ 1:1)। ਯੂਹੰਨਾ ਆਪਣੇ ਪਰੇਲੋਗ ਨਾਲ ਯਹੂਦੀ ਅਤੇ ਯੂਨਾਨੀ ਦੋਵਾਂ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਬਦ ਦਾ ਅਰਥ ਹੋ ਸਕਦਾ ਹੈ:

1. ਯਹੂਦੀਆਂ ਲਈ ਉਹ ਜੋ ਬਿਵਸਥਾ ਦਾ ਅਨੁਵਾਦ ਜਾਂ ਵਿਆਖਿਆ ਕਰਦਾ ਹੈ
2. ਯੂਨਾਨੀਆਂ ਲਈ ਉਹ ਜੋ ਦੇਵਤਿਆਂ ਦਾ ਅਨੁਵਾਦ ਜਾਂ ਵਿਆਖਿਆ ਕਰਦਾ ਹੈ

ਯਿਸੂ ਅਤੇ ਇਕੱਲੇ ਯਿਸੂ ਵਿਚ, ਮਨੁੱਖ ਪੂਰੀ ਤਰ੍ਹਾਂ ਪਿਤਾ ਨੂੰ ਦੇਖਦੇ ਅਤੇ ਸਮਝਦੇ ਹਨ (ਯੂਹੰਨਾ 14)!

ਆਇਤਾਂ 19-51 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਇਹ ਹਵਾਲਾ ਸ਼ੁਰੂਆਤੀ ਕਲੀਸਿਯਾ ਦੀਆਂ ਦੋ ਗਲਤਫਹਿਮੀਆਂ ਨੂੰ ਦਰਸਾਉਂਦਾ ਹੈ:
1. ਜੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੁਆਲੇ ਵਿਕਸਿਤ ਹੋਇਆ ਅਤੇ ਉਹ ਯੂਹੰਨਾ 1:6-9, 20, 21, 25; ਅਤੇ 3:22-36 ਵਿਚ ਵਿਵਾਦਿਤ ਹੋਇਆ!
 2. ਜੇ ਮਸੀਹ ਨੂੰ ਸ਼ਾਮਲ ਕਰਦਾ ਹੈ ਉਹ ਯੂਹੰਨਾ 1:32-34 ਵਿਚ ਪੇਸ਼ ਕੀਤਾ ਗਿਆ ਹੈ। ਨੇਸਟੀਸਿਸਮ ਦੀ ਝੂਠੀ ਸਿੱਖਿਆ ਤੇ ਇਸੇ ਤਰ੍ਹਾਂ 1 ਯੂਹੰਨਾ 1 ਵਿਚ ਹਮਲਾ ਕੀਤਾ ਗਿਆ। ਯੂਹੰਨਾ ਦੀ ਇੰਜੀਲ ਲਈ, 1 ਯੂਹੰਨਾ ਸਹਿ-ਪੱਤਰ ਦਾ ਕੰਮ ਕਰਦੀ ਹੈ।
- B. ਯੂਹੰਨਾ ਦੀ ਇੰਜੀਲ, ਯੂਹੰਨਾ ਬਪਤਿਸਮਾ ਦੇਣ ਵਾਲੇ ਦੁਆਰਾ ਯਿਸੂ ਦੇ ਬਪਤਿਸਮੇ ਬਾਰੇ ਚੁੱਪ ਹੈ। ਕਲੀਸਿਯਾ ਦੀ ਧਰਮ-ਵਿਧੀ, ਬਪਤਿਸਮਾ ਅਤੇ ਪ੍ਰਭੂ ਭੋਜ, ਮਸੀਹ ਦੇ ਜੀਵਨ ਬਾਰੇ ਯੂਹੰਨਾ ਦੇ ਬਿਰਤਾਂਤ ਵਿਚ ਗੈਰ ਹਾਜ਼ਿਰ ਹਨ। ਇਸ ਨੂੰ ਛੱਡਣ ਦੇ ਘੱਟੋ ਘੱਟ ਦੋ ਸੰਭਵ ਕਾਰਨ ਹਨ:
1. ਸ਼ੁਰੂਆਤੀ ਕਲੀਸਿਯਾ ਵਿਚ ਧਰਮ-ਵਿਧੀ ਦੇ ਉਭਾਰ ਕਾਰਨ ਯੂਹੰਨਾ ਨੇ ਮਸੀਹੀ ਧਰਮ ਦੇ ਇਸ ਪਹਿਲੂ ਦੇ ਜ਼ੋਰ ਨਹੀਂ ਦਿੱਤਾ। ਉਸ ਦੀ ਇੰਜੀਲ ਸੰਬੰਧਾਂ ਤੇ ਕੇਂਦਰਿਤ ਹੈ ਨਾ ਕਿ ਰਸਮਾਂ ਤੇ। ਇਹ ਬਪਤਿਸਮਾ ਅਤੇ ਪ੍ਰਭੂ ਭੋਜ ਬਾਰੇ ਗੱਲ ਨਹੀਂ ਕਰਦਾ ਹੈ। ਕਿਸੇ ਚੀਜ਼ ਦੀ ਗੈਰ-ਹਾਜ਼ਿਰੀ ਸਾਡੇ ਧਿਆਨ ਨੂੰ ਉਸ ਦੀ ਵੱਲ ਖਿੱਚਦੀ ਹੈ।
 2. ਯੂਹੰਨਾ ਨੇ ਇੰਜੀਲ ਦੇ ਦੂਸਰੇ ਲੇਖਕਾਂ ਨਾਲੋਂ ਬਾਅਦ ਵਿਚ ਲਿਖਣਾ, ਮਸੀਹ ਦੇ ਜੀਵਨ ਬਾਰੇ ਉਸਦੇ ਬਿਰਤਾਂਤਾਂ ਨੂੰ ਦੂਜਿਆਂ ਲਈ ਪੂਰਕ ਵਜੋਂ ਵਰਤਿਆ। ਜਦ ਕਿ ਸਮਾਨਾਂਤਰ ਇੰਜੀਲਾਂ ਇਹਨਾਂ ਧਰਮ-ਵਿਧੀਆਂ ਬਾਰੇ ਗੱਲ ਕਰਦੀਆਂ ਹਨ, ਯੂਹੰਨਾ ਨੇ ਆਲੇ ਦੁਆਲੇ ਦੀਆਂ ਘਟਨਾਵਾਂ ਬਾਰੇ ਸਿਰਫ਼ ਵਾਧੂ ਜਾਣਕਾਰੀ ਦਿੱਤੀ ਹੈ। ਉਦਾਹਰਣ ਦੇ ਲਈ ਰੁਝ ਗੱਲ-ਬਾਤ ਜਾਂ ਘਟਨਾਵਾਂ ਹੋਣਗੀਆਂ ਜੋ ਉਪਰਲੇ ਕਮਰੇ ਵਿਚ ਹੋਈਆਂ (ਯੂਹੰਨਾ 13-17) ਪਰ ਅਸਲ ਰਾਤ ਦਾ ਖਾਣਾ ਨਹੀਂ।
- C. ਇਸ ਬਿਰਤਾਂਤ ਦਾ ਜ਼ੋਰ ਯਿਸੂ ਦੇ ਵਿਅਕਤੀ ਬਾਰੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ ਉੱਤੇ ਹੈ। ਯੂਹੰਨਾ ਯਿਸੂ ਬਾਰੇ ਹੇਠਾਂ ਦਿੱਤੇ ਬਿਆਨ ਦਿੰਦਾ ਹੈ:
1. ਯਿਸੂ ਪਰਮੇਸ਼ਰ ਦਾ ਲੇਲਾ ਹੈ, (ਯੂਹੰਨਾ 1:29) ਯਿਸੂ ਲਈ ਇਕ ਸਿਰਲੇਖ ਇੱਥੇ ਅਤੇ ਪ੍ਰਕਾਸ਼ ਦੀ ਪੇਥੀ ਵਿਚ ਵਰਤਿਆ ਗਿਆ ਹੈ।
 2. ਯਿਸੂ ਦੀ ਆਦ ਤੋਂ ਮੌਜੂਦ ਹੈ (ਯੂਹੰਨਾ 1:30)
 3. ਯਿਸੂ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਵਾਲਾ ਅਤੇ ਦੇਣ ਵਾਲਾ ਹੈ (ਯੂਹੰਨਾ 1:33)
 4. ਯਿਸੂ ਪਰਮੇਸ਼ਰ ਦਾ ਪੁੱਤਰ ਹੈ (ਯੂਹੰਨਾ 1:34)
- D. ਯਿਸੂ ਦੇ ਵਿਅਕਤੀ ਅਤੇ ਕੰਮ ਬਾਰੇ ਸੱਚਾਈ ਦੀ ਨਿੱਜੀ ਗਵਾਹੀ ਹੇਠਾਂ ਦਿੱਤੇ ਲੋਕਾਂ ਦੁਆਰਾ ਵਿਕਸਿਤ ਕੀਤੀ ਗਈ ਹੈ
1. ਯੂਹੰਨਾ ਬਪਤਿਸਮਾ ਦੇਣ ਵਾਲਾ
 2. ਅੰਦ੍ਰਿਯਾਸ ਅਤੇ ਸ਼ਮਊਨ
 3. ਫ਼ਿਲਿੱਪੁਸ ਅਤੇ ਨਥਾਨਿਏਲ

ਇੰਜੀਲ ਵਿਚ ਇਹ ਇਕ ਆਮ ਸਾਹਿਤਕ ਤਕਨੀਕ ਬਣ ਜਾਂਦੀ ਹੈ। ਇਸ ਵਿਚ ਸਤਾਈ ਵਾਰਤਾਲਾਪ ਜਾਂ ਯਿਸੂ ਬਾਰੇ ਗਵਾਹੀਆਂ ਹਨ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 1:19-23

¹⁹ਯੂਹੰਨਾ ਦੀ ਇਹ ਸਾਖੀ ਹੈ ਜਦ ਯਹੂਦੀਆਂ ਨੇ ਯਹੂਸ਼ਲਮ ਤੋਂ ਜਾਜਕਾਂ ਅਤੇ ਲੇਵੀਆਂ ਨੂੰ ਉਹ ਦੇ ਕੋਲ ਘੱਲਿਆ ਭਈ ਉਸ ਤੋਂ ਪੁੱਛਣ, ਤੂੰ ਕੌਣ ਹੈਂ? ²⁰ਤਦ ਉਸ ਨੇ ਮੰਨ ਲਿਆ ਅਤੇ ਮੁੱਕਰਿਆ ਨਾ ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ। ²¹ਤਾਂ ਉਨ੍ਹਾਂ ਨੇ ਉਸ ਤੋਂ ਪੁੱਛਿਆ, ਫੇਰ ਕੀ ਤੂੰ ਏਲੀਯਾਹ ਹੈਂ? ਉਸ ਨੇ ਆਖਿਆ, ਮੈਂ ਨਹੀਂ ਹਾਂ। ਭਲਾ, ਤੂੰ ਉਹ ਨਬੀ ਹੈਂ? ਤਾਂ ਉਸ ਨੇ ਉੱਤਰ ਦਿੱਤਾ, ਨਹੀਂ। ²²ਉਪਰੰਤ ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਤੂੰ ਕੌਣ ਹੈਂ ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ? ਤੂੰ ਆਪਣੇ ਵਿਖੇ ਕੀ ਆਖਦਾ ਹੈਂ? ²³ਉਸ ਨੇ ਕਿਹਾ ਕਿ ਜਿਸ ਪਰਕਾਰ ਯਸਾਯਾਹ ਨਬੀ ਨੇ ਆਖਿਆ, ਮੈਂ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼ ਹਾਂ ਕਿ ਪ੍ਰਭੂ ਦਾ ਰਸਤਾ ਸਿੱਧਾ ਕਰੇ।

1:19 "ਯਹੂਦੀ" ਯੂਹੰਨਾ ਵਿਚ ਇਸ ਦਾ ਅਰਥ ਹੈ (1) ਯਹੂਦਾਹ ਦੇ ਉਹ ਲੋਕ ਜਿਹੜੇ ਯਿਸੂ ਨਾਲ ਵੈਰ ਰੱਖਦੇ ਸਨ ਜਾਂ (2) ਸਿਰਫ ਯਹੂਦੀ ਧਾਰਮਿਕ ਆਗੂ (ਤੁਲਨਾ ਕਰੋ. ਯੂਹੰਨਾ 2:18; 5:10; 7:13; 9:22; 12:42; 18:12; 19:38; 20:19)। ਕਈ ਵਿਦਵਾਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਕ ਯਹੂਦੀ ਇਸ ਤਰ੍ਹਾਂ ਦੇ ਅਪਮਾਨਜਨਕ ਢੰਗ ਨਾਲ ਦੂਸਰੇ ਯਹੂਦੀਆਂ ਦਾ ਹਵਾਲਾ ਨਹੀਂ ਦੇਵੇਗਾ। ਹਾਲਾਂਕਿ, 90 ਈਸਵੀ. ਵਿਚ ਜਾਮਨੀਆ ਦੀ ਸਭਾ ਤੋਂ ਬਾਅਦ ਮਸੀਹੀ ਧਰਮ ਦਾ ਯਹੂਦੀ ਵਿਰੋਧ ਹੋਰ ਤੇਜ਼ ਹੋਇਆ।

"ਯਹੂਦੀ" ਸ਼ਬਦ ਅਸਲ ਵਿਚ ਯਹੂਦਾਹ ਦੇ ਗੋਤ ਦੇ ਕਿਸੇ ਵਿਅਕਤੀ ਦੁਆਰਾ ਆਇਆ ਸੀ। 922 ਈ ਪੂ. ਵਿਚ ਬਾਰਾਂ ਗੋਤਾਂ ਵਿਚ ਫੁੱਟ ਪੈਣ ਤੋਂ ਬਾਅਦ, ਯਹੂਦਾਹ ਦੱਖਣੀ ਤਿੰਨ ਗੋਤਾਂ ਦਾ ਨਾਮ ਹੋ ਗਿਆ। ਦੋਵੇਂ ਯਹੂਦੀ ਰਾਜ, ਇਸਰਾਏਲ ਅਤੇ ਯਹੂਦਾਹ, ਨੂੰ ਗੁਲਾਮੀ ਵਿਚ ਲਿਆਇਆ ਗਿਆ, ਪਰ ਕੁਝ ਹੀ, ਜ਼ਿਆਦਾਤਰ ਯਹੂਦਾਹ ਦੇ, 538 ਈ ਪੂ. ਵਿਚ ਖੇਰਸ ਦੇ ਹੁਕਮ ਅਧੀਨ ਵਾਪਸ ਪਰਤੇ। ਇਹ ਸ਼ਬਦ ਫਿਰ ਯਾਕੂਬ ਦੇ ਉੱਤਰਾਧਿਕਾਰੀਆਂ ਲਈ ਸਿਰਲੇਖ ਬਣ ਗਿਆ ਜੋ ਫਿਲਸਤੀਨ ਵਿਚ ਰਹਿੰਦੇ ਸਨ ਅਤੇ ਮੈਡੀਟੇਰੀਅਨ ਵਿਸ਼ਵ ਵਿਚ ਫੈਲੇ ਹੋਏ ਸਨ।

ਯੂਹੰਨਾ ਵਿਚ ਇਹ ਸ਼ਬਦ ਜ਼ਿਆਦਾਤਰ ਨਕਾਰਾਤਮਕ ਹੈ, ਪਰ ਇਸਦੀ ਆਮ ਵਰਤੋਂ ਯੂਹੰਨਾ 2:6 ਅਤੇ 4:22 ਵਿਚ ਵੇਖੀ ਜਾ ਸਕਦੀ ਹੈ।

▣ "ਜਾਜਕਾਂ ਅਤੇ ਲੇਵੀਆਂ" ਜ਼ਾਹਰ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਵੀ ਜਾਜਕਾਂ ਤੋਂ ਸੀ (ਤੁਲਨਾ ਕਰੋ. ਲੂਕਾ 1:5ff)। ਯੂਹੰਨਾ ਦੀ ਇੰਜੀਲ ਵਿਚ ਸਿਰਫ ਇੱਥੇ ਹੀ "ਲੇਵੀਆਂ" ਦਾ ਜ਼ਿਕਰ ਕੀਤਾ ਗਿਆ ਹੈ। ਉਹ ਸ਼ਾਇਦ ਹੈਕਲ ਦੀ ਪੁਲਿਸ ਸੀ। ਇਹ ਯਹੂਸ਼ਲਮ ਦੇ ਧਾਰਮਿਕ ਅਧਿਕਾਰੀਆਂ ਦੁਆਰਾ ਭੇਜਿਆ "ਤੱਥ ਲੱਭਣ ਵਾਲਿਆਂ" ਦਾ ਅਧਿਕਾਰਤ ਸਮੂਹ ਸੀ (ਤੁਲਨਾ ਕਰੋ. ਯੂਹੰਨਾ 1:24)। ਜਾਜਕ ਅਤੇ ਲੇਵੀ ਆਮ ਤੌਰ ਤੇ ਸਦੂਕੀ ਸਨ, ਜਦੋਂ ਕਿ ਲਿਖਾਰੀ ਆਮ ਤੌਰ ਤੇ ਫਰੀਸੀ ਸਨ (ਤੁਲਨਾ ਕਰੋ. ਯੂਹੰਨਾ 1:24)। ਇਹ ਦੋਵੇਂ ਸਮੂਹ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਪੁੱਛਗਿੱਛ ਵਿਚ ਸ਼ਾਮਲ ਸਨ। ਰਾਜਨੀਤਿਕ ਅਤੇ ਧਾਰਮਿਕ ਵਿਰੋਧੀ ਯਿਸੂ ਅਤੇ ਉਸਦੇ ਚੇਲਿਆਂ ਦਾ ਵਿਰੋਧ ਕਰਨ ਲਈ ਫੌਜਾਂ ਵਿਚ ਸ਼ਾਮਲ ਹੋ ਗਏ।

▣ "ਤੂੰ ਕੌਣ ਹੈ" ਇਹੀ ਸਵਾਲ ਯੂਹੰਨਾ 8:25 ਵਿਚ ਯਿਸੂ ਬਾਰੇ ਪੁੱਛਿਆ ਗਿਆ ਸੀ। ਯੂਹੰਨਾ ਅਤੇ ਯਿਸੂ ਨੇ ਉਹਨਾਂ ਤਰੀਕਿਆਂ ਨਾਲ ਸਿੱਖਿਆ ਦਿੱਤੀ ਅਤੇ ਕੰਮ ਕੀਤੇ ਜਿਹਨਾਂ ਨੇ ਅਧਿਕਾਰੀ ਆਗੂਆਂ ਨੂੰ ਪਰੇਸ਼ਾਨ ਕੀਤਾ ਕਿਉਂਕਿ ਉਹ ਦੋਵਾਂ ਆਦਮੀਆਂ ਵਿਚ ਕੁਝ ਪੁਰਾਣੇ ਨੇਮ ਦੇ ਭਵਿੱਖ ਦੇ ਵਿਸ਼ਿਆਂ ਅਤੇ ਸ਼ਬਦਾਂ ਨੂੰ ਪਛਾਣਦੇ ਸਨ। ਇਹ ਸਵਾਲ, ਫਿਰ, ਅੰਤ ਦੇ ਸਮੇਂ ਵਿਚ ਨਵੇਂ ਯੁੱਗ ਦੀ ਸ਼ਖਸੀਅਤਾਂ ਦੀ ਯਹੂਦੀ ਉਮੀਦ ਨਾਲ ਸਬੰਧਿਤ ਹੈ।

1:20 "ਤਦ ਉਸ ਨੇ ਮੰਨ ਲਿਆ ਅਤੇ ਮੁੱਕਰਿਆ ਨਾ ਸਗੋਂ ਮੰਨ ਲਿਆ" ਇਹ ਬਿਆਨ ਇਕ ਮਜ਼ਬੂਤ, ਤਿੰਨ ਵਾਰ ਇਨਕਾਰ ਹੈ ਕਿ ਉਹ ਵਾਅਦਾ ਕੀਤਾ ਗਿਆ ਮਸੀਹਾ ਨਹੀਂ ਸੀ ਜਿਸ ਦੀ ਉਹਨਾਂ ਨੂੰ ਆਸ ਸੀ।

▣ "ਮਸੀਹ" "ਮਸੀਹ" ਇਬਰਾਨੀ ਸ਼ਬਦ "ਮਸੀਹ" ਦਾ ਯੂਨਾਨੀ ਅਨੁਵਾਦ ਹੈ (BDB 603, KB 645), ਜਿਸਦਾ ਅਰਥ ਹੈ "ਇਕ ਮਸਹ ਕੀਤਾ ਹੋਇਆ"। ਪੁਰਾਣੇ ਨੇਮ ਵਿਚ ਮਸਹ ਕਰਨ ਦਾ ਸੰਕਲਪ ਪਰਮੇਸ਼ਰ ਦੇ ਵਿਸ਼ੇਸ਼ ਸੱਦੇ ਉੱਤੇ ਜ਼ੋਰ ਦੇਣ ਅਤੇ ਇਕ ਖਾਸ ਕੰਮ ਲਈ ਤਿਆਰ ਕਰਨ ਦਾ ਇਕ ਤਰੀਕਾ ਸੀ। ਰਾਜਿਆਂ, ਜਾਜਕਾਂ ਅਤੇ ਨਬੀਆਂ ਨੂੰ ਮਸਹ ਕੀਤਾ ਗਿਆ ਸੀ। ਇਸ ਦੀ ਪਛਾਣ ਉਸ ਖਾਸ ਵਿਅਕਤੀ ਨਾਲ ਹੋਈ

ਜਿਸ ਨੇ ਧਾਰਮਿਕਤਾ ਦੇ ਨਵੇਂ ਯੁੱਗ ਨੂੰ ਲਾਗੂ ਕਰਨਾ ਸੀ। ਬਹੁਤਿਆਂ ਨੇ ਸੋਚਿਆ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਹੀ ਇਹ ਵਾਅਦਾ ਕੀਤਾ ਹੋਇਆ ਮਸੀਹਾ ਹੈ (ਤੁਲਨਾ ਕਰੋ. ਲੂਕਾ 3:15) ਕਿਉਂਕਿ ਉਹ ਚਾਰ ਸੌ ਸਾਲ ਪਹਿਲਾਂ ਪੁਰਾਣੇ ਨੇਮ ਦੇ ਲੇਖਕਾਂ ਤੋਂ ਬਾਅਦ ਯਹੋਵਾਹ ਲਈ ਪਹਿਲਾ ਪ੍ਰੇਰਿਤ ਬੁਲਾਰਾ ਸੀ।

ਇਸ ਸਮੇਂ ਮੈਂ "ਮਸੀਹਾ" ਤੇ ਦਾਨੀਏਲ 9:26 ਤੋਂ ਆਪਣੀਆਂ ਟਿੱਪਣੀਆਂ ਸ਼ਾਮਲ ਕਰਨਾ ਚਾਹੁੰਦਾ ਹਾਂ।

NASB	"ਮਸੀਹਾ"
NKJV	"ਮਸੀਹਾ"
NRSV	"ਇਕ ਮਸਹ ਕੀਤਾ ਹੋਇਆ"
TEV	"ਪਰਮੇਸ਼ਰ ਦਾ ਚੁਣਿਆ ਹੋਇਆ ਆਗੂ"
NJB	"ਮਸਹ ਕੀਤਾ ਹੋਇਆ"

ਇਸ ਆਇਤ ਦੀ ਵਿਆਖਿਆ ਕਰਨ ਵਿਚ ਮੁਸ਼ਕਲ ਇਹ ਹੈ ਕਿ ਮਸੀਹਾ ਜਾਂ ਮਸਹ ਕੀਤੇ ਹੋਏ (BDB 603) ਸ਼ਬਦ ਨਾਲ ਜੁੜੇ ਹੋਏ ਸੰਭਾਵਤ ਅਰਥ ਹਨ:

1. ਯਹੂਦੀ ਰਾਜਿਆਂ ਲਈ ਵਰਤਿਆ ਗਿਆ (ਜਿਵੇਂ ਕਿ., 1 ਸਮੂਏਲ 2:10; 12:3)
2. ਯਹੂਦੀ ਜਾਜਕਾਂ ਲਈ ਵਰਤਿਆ ਗਿਆ (ਜਿਵੇਂ ਕਿ., ਲੇਵੀਆਂ 4:3,5)
3. ਖੇਰਸ ਲਈ ਵਰਤਿਆ ਗਿਆ (ਤੁਲਨਾ ਕਰੋ. ਯਸਾਯਾਹ 45:1)
4. #1 ਅਤੇ #2 ਜ਼ਬੂਰ 110 ਅਤੇ ਜ਼ਕਰਯਾਹ 4 ਵਿਚ ਮਿਲਾਏ ਗਏ ਹਨ
5. ਧਾਰਮਿਕਤਾ ਦੇ ਨਵੇਂ ਯੁੱਗ ਨੂੰ ਲਿਆਉਣ ਲਈ ਪਰਮੇਸ਼ਰ ਦੇ ਵਿਸ਼ੇਸ਼ ਦਾਉਦ ਦੇ ਵੰਸ਼ ਤੋਂ ਆਉਣ ਵਾਲੇ ਰਾਜਾ ਲਈ ਵਰਤਿਆ ਗਿਆ
 - a. ਯਹੂਦਾ ਦਾ ਵੰਸ਼ (ਤੁਲਨਾ ਕਰੋ. ਉਤਪਤ 49:10)
 - b. ਯੱਸੀ ਦਾ ਘਰ (ਤੁਲਨਾ ਕਰੋ. 2 ਸਮੂਏਲ 7)
 - c. ਵਿਸ਼ਵਵਿਆਪੀ ਰਾਜ (ਤੁਲਨਾ ਕਰੋ. ਜ਼ਬੂਰ 2; ਯਸਾਯਾਹ 9:6; 11:1-5; ਮੀਕਾਹ 5:1-4ff)

ਮੈਂ ਨਿੱਜੀ ਤੌਰ ਤੇ ਨਾਸਰਤ ਦੇ ਯਿਸੂ ਦੇ ਨਾਲ "ਮਸਹ ਕੀਤੇ ਹੋਏ" ਦੀ ਪਛਾਣ ਵੱਲ ਆਕਰਸ਼ਤ ਹਾਂ ਕਿਉਂਕਿ:

1. ਚੌਥੇ ਸਾਮਰਾਜ ਦੇ ਦੌਰਾਨ ਦਾਨੀਏਲ 2 ਵਿਚ ਇਕ ਸਦੀਵੀ ਰਾਜ ਦੀ ਸ਼ੁਰੂਆਤ
2. ਦਾਨੀਏਲ 7:13 ਵਿਚ "ਮਨੁੱਖ ਦੇ ਪੁੱਤਰ" ਦੀ ਜਾਣ ਪਛਾਣ ਕੀਤੀ ਗਈ ਹੈ ਜਿਸ ਨੂੰ ਸਦੀਵੀ ਰਾਜ ਦਿੱਤਾ ਜਾ ਰਿਹਾ ਹੈ
3. ਦਾਨੀਏਲ 9:24 ਦੀਆਂ ਮੁਕਤੀ ਦੀਆਂ ਧਾਰਾਵਾਂ ਜੋ ਪਤਨ ਹੋ ਰਹੇ ਵਿਸ਼ਵ ਇਤਿਹਾਸ ਦੇ ਸਿਖਰ ਵੱਲ ਇਸ਼ਾਰਾ ਕਰਦੀਆਂ ਹਨ
4. ਨਵੇਂ ਨੇਮ ਵਿਚ ਯਿਸੂ ਦੁਆਰਾ ਦਾਨੀਏਲ ਦੀ ਕਿਤਾਬ ਦੀ ਵਰਤੋਂ (ਤੁਲਨਾ ਕਰੋ. ਮੱਤੀ 24:15; ਮਰਕੁਸ 13:14)

1:21 " ਫੇਰ ਕੀ ਤੂੰ ਏਲੀਯਾਹ ਹੈਂ" ਕਿਉਂਕਿ ਏਲੀਯਾਹ ਮਰਿਆ ਨਹੀਂ, ਬਲਕਿ ਸਵਰਗ ਨੂੰ ਇਕ ਚੱਕਰਾਂ ਵਿਚ ਲਿਜਾਇਆ ਗਿਆ (ਤੁਲਨਾ ਕਰੋ. 2 ਰਾਜਿਆਂ 2:1), ਉਸ ਦੇ ਮਸੀਹਾ ਤੋਂ ਪਹਿਲਾਂ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ (ਤੁਲਨਾ ਕਰੋ. ਮਲਾਕੀ 3:1; 4:5)। ਯੂਹੰਨਾ ਬਪਤਿਸਮਾ ਦੇਣ ਵਾਲਾ ਏਲੀਯਾਹ ਦੀ ਤਰ੍ਹਾਂ ਦਿਖਾਈ ਦਿੰਦਾ ਸੀ ਅਤੇ ਉਸ ਵਾਂਗ ਕੰਮ ਕਰਦਾ ਸੀ (ਤੁਲਨਾ ਕਰੋ. ਜ਼ਕਰਯਾਹ 13:4)।

▣ "ਮੈਂ ਨਹੀਂ ਹਾਂ" ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੇ ਆਪ ਨੂੰ ਏਲੀਯਾਹ ਦੀ ਭਵਿੱਖ ਦੀ ਭੂਮਿਕਾ ਵਿਚ ਨਹੀਂ ਦੇਖਿਆ, ਪਰ ਯਿਸੂ ਨੇ ਮਲਾਕੀ ਦੀ ਭਵਿੱਖਬਾਣੀ ਦੀ ਪੂਰਤੀ ਵਜੋਂ ਉਸ ਨੂੰ ਕੰਮ ਕਰਦੇ ਦੇਖਿਆ (ਤੁਲਨਾ ਕਰੋ. ਮੱਤੀ 11:14; 17:12)।

▣ "ਕੀ ਤੂੰ ਉਹ ਨਬੀ ਹੈ" ਮੂਸਾ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਵਰਗਾ ਇਕ ਵਿਅਕਤੀ (ਜਿਸ ਨੂੰ ਉਸ ਨੇ "ਨਬੀ" ਕਿਹਾ) ਬਾਅਦ ਵਿਚ ਆਵੇਗਾ (ਤੁਲਨਾ ਕਰੋ. ਬਿਵਸਥਾ ਸਾਰ 18:15, 18; ਯੂਹੰਨਾ 1:25; 6:14; 7:40; ਰਸੂਲਾਂ ਦੇ ਕਰਤੱਬ 3:22-23; 7:37)। ਇਸ ਸ਼ਬਦ

ਦੀ ਵਰਤੋਂ ਨਵੇਂ ਨੇਮ ਵਿਚ ਦੇ ਵੱਖਰੇ ਢੰਗਾਂ ਨਾਲ ਕੀਤੀ ਗਈ: (1) ਮਸੀਹਾ ਤੋਂ ਵੱਖਰੀ ਇਕ ਭਵਿੱਖ ਦੀ ਸ਼ਖਸੀਅਤ ਵਜੋਂ ਹੈ (ਤੁਲਨਾ ਕਰੋ. ਯੂਹੰਨਾ 7:40-41) (2) ਮਸੀਹਾ ਨਾਲ ਮਿਲਦੀ ਇਕ ਸ਼ਖਸੀਅਤ ਵਜੋਂ (ਤੁਲਨਾ ਕਰੋ. ਰਸੂਲਾਂ ਦੇ ਕਰਤੱਬ 3:22)

1:23 "ਮੈਂ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼ ਹਾਂ" ਇਹ ਯਸਾਯਾਹ 40:3 ਦੇ ਯੂਨਾਨੀ ਅਨੁਵਾਦ ਦਾ ਹਵਾਲਾ ਹੈ ਜੋ ਮਲਾਕੀ 3:1 ਨਾਲ ਸਮਾਨਾਂਤਰ ਦਾ ਸੰਕੇਤ ਦਿੰਦਾ ਹੈ।

▣ "ਪ੍ਰਭੂ ਦਾ ਰਸਤਾ ਸਿੱਧਾ ਕਰੋ" ਇਹ (ਯਸਾਯਾਹ 40:3) ਯਸਾਯਾਹ ਦੀ ਸਾਹਤਿਕ ਇਕਾਈ (ਅਧਿਆਏ 40-54) ਦਾ ਹਵਾਲਾ ਹੈ ਜਿਸ ਵਿਚ ਸੇਵਕ ਦੇ ਗੀਤ ਆਉਂਦੇ ਹਨ (ਤੁਲਨਾ ਕਰੋ. ਯਸਾਯਾਹ 42:1-9; 49:1-7; 50:4-11; 52:13-53:12)। ਸ਼ੁਰੂ ਵਿਚ ਇਸਰਾਏਲ ਦਾ ਜ਼ਿਕਰ ਕੀਤਾ ਗਿਆ, ਪਰ ਯਸਾਯਾਹ 52:13-53:12 ਦੇ ਮੁਹਾਵਰੇ ਨੂੰ ਵਿਅਕਤੀਗਤ ਬਣਾਇਆ ਗਿਆ ਹੈ। ਰਸਤਾ ਸਿੱਧਾ ਕਰਨ ਦਾ ਵਿਚਾਰ ਸ਼ਾਹੀ ਦੌਰੇ ਦੀ ਤਿਆਰੀ ਲਈ ਵਰਤਿਆ ਗਿਆ ਹੈ। "ਸਿੱਧਾ ਕਰੋ" ਸ਼ਬਦ "ਧਾਰਮਿਕਤਾ" ਸ਼ਬਦ ਨਾਲ ਸੰਬੰਧਿਤ ਹੈ।

ਪਹਿਲੀ ਸਦੀ ਦੇ ਕੁਝ ਝੂਠੇ ਸਮੂਹਾਂ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਆਪਣਾ ਆਤਮਿਕ ਆਗੂ ਮੰਨ ਲਿਆ ਸੀ ਇਸ ਲਈ ਰਸੂਲ ਯੂਹੰਨਾ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਮੁੱਲ ਘਟਾ ਕੇ ਪੇਸ਼ ਕੀਤਾ ਹੈ।

ਯੂਹੰਨਾ 1:24-28

²⁴ਅਤੇ ਉਹ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ। ²⁵ਫੇਰ ਉਨ੍ਹਾਂ ਨੇ ਉਸ ਤੋਂ ਪੁੱਛ ਕੇ ਉਸ ਨੂੰ ਕਿਹਾ, ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ, ਨਾ ਉਹ ਨਬੀ, ਤਾਂ ਫੇਰ ਤੂੰ ਬਪਤਿਸਮਾ ਕਿਉਂ ਦਿੰਦਾ ਹੈ? ²⁶ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤਾਂ ਜਲ ਨਾਲ ਬਪਤਿਸਮਾ ਦਿੰਦਾ ਹਾਂ ਪਰ ਤੁਹਾਡੇ ਵਿਚਕਾਰ ਇੱਕ ਖਲੋਤਾ ਹੈ ਜਿਹ ਨੂੰ ਤੁਸੀਂ ਨਹੀਂ ਪਛਾਣਦੇ। ²⁷ਉਹੀ ਜੋ ਮੇਰੇ ਮਗਰੋਂ ਆਉਣ ਵਾਲਾ ਹੈ ਜਿਹ ਦੀ ਜੁੱਤੀ ਦਾ ਤਸਮਾ ਮੈਂ ਖੋਲ੍ਹਣ ਦੇ ਜੋਗ ਨਹੀਂ ਹਾਂ। ²⁸ਏਹ ਗੱਲਾਂ ਯਰਦਨ ਦੇ ਪਾਰ ਬੈਤਅਨੀਆ ਵਿੱਚ ਹੋਈਆਂ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ।

1:24 "ਉਹ ਫ਼ਰੀਸੀਆਂ ਵੱਲੋਂ ਭੇਜੇ ਹੋਏ ਸਨ" ਇਹ ਹਵਾਲਾ ਅਸਪਸ਼ਟ ਹੈ। ਇਸ ਦਾ ਅਰਥ ਹੋ ਸਕਦਾ ਹੈ (1) ਫ਼ਰੀਸੀਆਂ ਨੇ ਯੂਹੰਨਾ ਨੂੰ ਸਵਾਲ ਕਰਨ ਵਾਲਿਆਂ ਨੂੰ ਭੇਜਿਆ (ਤੁਲਨਾ ਕਰੋ. ਯੂਹੰਨਾ 1:19) ਜਾਂ (2) ਸਵਾਲ ਕਰਨ ਵਾਲੇ ਫ਼ਰੀਸੀ ਸਨ, ਪਰ ਇਹ ਗੱਲ ਥੋੜੀ ਜਿਹੀ ਅਸਧਾਰਨ ਹੈ ਕਿਉਂਕਿ ਜ਼ਿਆਦਾਤਰ ਜਾਜਕ ਸਦੂਕੀ ਹੁੰਦੇ ਹਨ (ਤੁਲਨਾ ਕਰੋ. ਯੂਹੰਨਾ 1:9)। ਇਹ ਯੂਹੰਨਾ 1:19 ਤੋਂ ਇਲਾਵਾ ਕਿਸੇ ਹੋਰ ਸਮੂਹ ਦਾ ਹਵਾਲਾ ਦਿੰਦਾ ਹੈ।

ਖਾਸ ਵਿਸ਼ਾ: ਫ਼ਰੀਸੀ SPECIAL TOPIC: Pharisees

ਖਾਸ ਵਿਸ਼ਾ: ਫ਼ਰੀਸੀ

- I. ਇਸ ਸ਼ਬਦ ਦੀ ਹੇਠਾਂ ਦਿੱਤੇ ਵਿਚੋਂ ਇਕ ਸੰਭਾਵਤ ਸ਼ੁਰੂਆਤ ਸੀ:
 - A. "ਅਲੱਗ ਹੋਣਾ" ਇਹ ਸਮੂਹ ਮਕਾਬੀਅਨ ਸਮੇਂ ਦੇ ਦੌਰਾਨ ਵਿਕਸਤ ਹੋਇਆ (ਇਹ ਸਭ ਤੋਂ ਵੱਧ ਪ੍ਰਵਾਨਿਤ ਨਜ਼ਰੀਆ ਹੈ), ਅਤੇ ਮੂਸਾ ਦੀ ਬਿਵਸਥਾ ਦੀ ਮੌਖਿਕ ਪਰੰਪਰਾਵਾਂ ਨੂੰ ਬਣਾਈ ਰੱਖਣ ਲਈ ਆਪਣੇ ਆਪ ਨੂੰ ਜਨਤਾ ਤੋਂ ਵੱਖ ਕਰ ਲਿਆ।
 - B. "ਵੰਡਣ ਲਈ" ਇਹ ਉਸੇ ਹੀ ਇਬਰਾਨੀ ਮੂਲ ਦਾ ਇਕ ਹੋਰ ਅਰਥ ਹੈ (BDB 827, BDB 831 I, KB 976); ਦੋਵਾਂ ਦਾ ਅਰਥ "ਵੰਡਣਾ" ਹੈ। ਕੁਝ ਵਿਦਵਾਨ ਕਹਿੰਦੇ ਹਨ ਕਿ ਇਸਦਾ ਅਰਥ ਅਨੁਵਾਦਕ ਜਾਂ ਟੀਕਾਕਾਰ ਸੀ (ਨਹਮਯਾਹ 8:8; 2 ਤਿਮੋਥਿਉਸ 2:15)।
 - C. "ਫ਼ਾਰਸੀ" ਇਹ ਉਸੇ ਅਰਾਮੀ ਮੂਲ ਦਾ ਇਕ ਹੋਰ ਅਰਥ ਹੈ (BDB 828, KB 970)। ਫ਼ਰੀਸੀਆਂ ਦੇ ਕੁਝ ਸਿਧਾਂਤ ਫ਼ਾਰਸੀ ਧਰਮ ਨਾਲ ਮਿਲਦੇ ਜੁਲਦੇ ਹਨ। (ਦੇਖੋ ਖਾਸ ਵਿਸ਼ਾ: ਨਿੱਜੀ ਬੁਰਾਈ)
- II. ਕਈ ਅਨੁਮਾਨ ਹਨ ਕਿ ਫ਼ਰੀਸੀਆਂ ਦਾ ਨਿਰਮਾਣ ਕਿਸਨੇ ਕੀਤਾ ਸੀ

- A. ਅਰੰਭਕ ਯਹੂਦੀ ਧਰਮ ਦਾ ਇਕ ਧਰਮ ਸ਼ਾਸਤਰੀ ਸਮੂਹ (ਜਿਵੇਂ ਕਿ, ਜੇਸੇਫਸ)
- B. ਹਾਸਮੋਨ ਅਤੇ ਹੇਰੋਡਿਆਨ ਦੇ ਸਮੇਂ ਦਾ ਇਕ ਰਾਜਨੀਤਿਕ ਸਮੂਹ
- C. ਮੂਸਾ ਦੇ ਅਨੁਵਾਦਕਾਂ ਦਾ ਇਕ ਵਿਦਵਤਾਪੂਰਨ ਸਮੂਹ ਜੋ ਆਮ ਲੋਕਾਂ ਨੂੰ ਮੂਸਾ ਦੀ ਵਾਚਾ ਅਤੇ ਇਸ ਦੇ ਦੁਆਲੇ ਦੇ ਮੌਖਿਕ ਪਰੰਪਰਾਵਾਂ ਨੂੰ ਸਮਝਣ ਵਿਚ ਸਹਾਇਤਾ ਕਰਦਾ ਹੈ
- D. ਲਿਖਾਰੀਆਂ ਦੀ ਲਹਿਰ, ਅਜ਼ਰਾ ਦੀ ਤਰ੍ਹਾਂ ਜੋ ਹੈਕਲ ਦੇ ਪੁਜਾਰੀ ਅਗਵਾਈ ਲਈ ਮੁਕਾਬਲਾ ਕਰਨ ਵਾਲੇ ਸਨ ਉਹ ਹੇਠਾਂ ਲਿਖੇ ਲੋਕਾਂ ਦੇ ਟਕਰਾਅ ਨਾਲ ਗਠਨ ਕੀਤੇ ਗਏ ਸਨ:
1. ਗੈਰ-ਯਹੂਦੀ ਪਰਮ-ਪ੍ਰਧਾਨ (ਖਾਸ ਕਰਕੇ Antiochus IV)
 2. ਕੁਲੀਨ ਬਨਾਮ ਸ਼ਿਸ਼ਟਾਚਾਰ
 3. ਵਾਚਾ ਲਈ ਵਚਨਬੱਧ ਬਨਾਮ ਫਲਸਤੀਨ ਦੇ ਆਮ ਯਹੂਦੀ
- III. ਉਨ੍ਹਾਂ ਬਾਰੇ ਸਾਰੀ ਜਾਣਕਾਰੀ ਹੇਠਾਂ ਲਿਖਿਆਂ ਤੋਂ ਆਉਂਦੀ ਹੈ
- A. ਜੇਸੇਫਸ ਤੋਂ, ਜੋ ਇਕ ਫ਼ਰੀਸੀ ਸੀ
1. *Antiquities of the Jews*
 2. *Wars of the Jews*
- B. ਨਵੇਂ ਨੇਮ ਤੋਂ
- C. ਬਾਅਦ ਦੇ ਯਹੂਦੀ ਸਰੋਤਾਂ ਤੋਂ
- IV. ਉਨ੍ਹਾਂ ਦੇ ਵੱਡੇ ਸਿਧਾਂਤ
- A. ਉਹ ਇਕ ਆਉਣ ਵਾਲੇ ਮਸੀਹਾ ਵਿਚ ਵਿਸ਼ਵਾਸ ਕਰਦੇ ਸਨ, ਜੋ ਕਿ 1 ਹਨੂਕ ਵਰਗੇ ਅੰਤਰ-ਬਾਈਬਲ ਯਹੂਦੀ ਸਾਹਿੱਤ ਦੁਆਰਾ ਪ੍ਰਭਾਵਿਤ ਹੋਇਆ ਸੀ
- B. ਇਹ ਵਿਸ਼ਵਾਸ ਕਿ ਪਰਮੇਸ਼ਰ ਰੇਜ਼ਾਨਾ ਦੀ ਜ਼ਿੰਦਗੀ ਵਿਚ ਕਿਰਿਆਸ਼ੀਲ ਹੈ। ਇਹ ਸਦੂਕੀਆਂ ਦੇ ਬਿਲਕੁਲ ਉਲਟ ਸੀ (ਰਸੂਲਾਂ ਦੇ ਕਰਤੱਬ 23:8)। ਫ਼ਰੀਸੀਆਂ ਦੇ ਬਹੁਤ ਸਾਰੇ ਸਿਧਾਂਤ ਸਦੂਕੀਆਂ ਦੇ ਸਿਧਾਂਤਾਂ ਤੋਂ ਵੱਖਰੇ ਸਨ।
- C. ਉਹ ਧਰਤੀ ਦੇ ਜੀਵਨ ਉੱਤੇ ਅਧਾਰਿਤ ਮੌਤ ਤੋਂ ਬਾਅਦ ਦੇ ਜੀਵਨ ਤੇ ਵਿਸ਼ਵਾਸ ਕਰਦੇ ਸਨ, ਜਿਸ ਵਿਚ ਇਨਾਮ ਅਤੇ ਸਜ਼ਾ ਸ਼ਾਮਲ ਹੈ (ਦਾਨੀਏਲ 12:2)।
- D. ਉਹ ਪੁਰਾਣੇ ਨੇਮ ਦੇ ਨਾਲ ਨਾਲ ਮੌਖਿਕ ਪਰੰਪਰਾਵਾਂ (ਤਾਲਮੁਦ) ਵਿਚ ਵਿਸ਼ਵਾਸ ਕਰਦੇ ਸਨ। ਉਹ ਪਰਮੇਸ਼ਰ ਦੇ ਪੁਰਾਣੇ ਨੇਮ ਦੇ ਆਦੇਸ਼ਾਂ ਦੇ ਆਗਿਆਕਾਰੀ ਹੋਣ ਬਾਰੇ ਸੁਚੇਤ ਸਨ ਕਿਉਂਕਿ ਉਨ੍ਹਾਂ ਦੀ ਵਿਆਖਿਆ ਰੱਬੀ ਵਿਦਵਾਨਾਂ ਦੁਆਰਾ ਕੀਤੀ ਗਈ ਸੀ (Shammai, ਸਖਤ ਅਤੇ Hillel ਖੁੱਲੇ ਵਿਚਾਰਾਂ ਵਾਲੇ ਸਨ)। ਰੱਬੀ ਵਿਆਖਿਆ ਦੇ ਵੱਖ-ਵੱਖ ਗਿਆਨੀਆਂ, ਇਕ ਸਖਤ ਅਤੇ ਇਕ ਖੁੱਲੇ ਵਿਚਾਰ ਵਾਲੇ ਰੱਬੀ ਵਿਚਕਾਰ ਇਕ ਸੰਵਾਦ ਤੇ ਅਧਾਰਿਤ ਸੀ। ਪੇਥੀ ਦੇ ਅਰਥਾਂ ਬਾਰੇ ਇਹ ਮੌਖਿਕ ਵਿਚਾਰ-ਵਟਾਂਦਰੇ ਅੰਤ ਵਿਚ ਦੋ ਰੂਪਾਂ ਵਿਚ ਲਿਖੇ ਜਾਂਦੇ ਸਨ। ਬਾਬਲੀਅਨ ਤਾਲਮੁਦ ਅਤੇ ਅਧੂਰਾ ਫਿਲਸਤੀਨੀ ਤਾਲਮੁਦ। ਉਹ ਵਿਸ਼ਵਾਸ ਕਰਦੇ ਸਨ ਕਿ ਮੂਸਾ ਨੇ ਸਿਨਾਈ ਪਹਾੜ ਤੇ ਮੌਖਿਕ ਵਿਆਖਿਆਵਾਂ ਪ੍ਰਾਪਤ ਕੀਤੀਆਂ ਸਨ। ਇਨ੍ਹਾਂ ਵਿਚਾਰਾਂ ਦੀ ਇਤਿਹਾਸਕ ਸ਼ੁਰੂਆਤ ਅਜ਼ਰਾ ਅਤੇ "ਮਹਾਨ ਪ੍ਰਾਰਥਨਾ ਘਰ" (ਜਿਸ ਨੂੰ ਬਾਅਦ ਵਿਚ ਮਹਾਂ-ਸਭਾ ਕਿਹਾ ਜਾਂਦਾ ਹੈ) ਦੇ ਆਦਮੀਆਂ ਨਾਲ ਹੋਈ।
- E. ਉਹ ਇਕ ਵਿਕਸਿਤ ਦੂਤਾਂ ਬਾਰੇ ਸਿਖਿਆ ਤੇ ਵਿਸ਼ਵਾਸ ਕਰਦੇ ਸਨ। ਇਸ ਵਿਚ ਚੰਗੇ ਅਤੇ ਬੁਰੇ ਦੋਵੇਂ ਆਤਮਿਕ ਜੀਵ ਸ਼ਾਮਲ ਹਨ। ਇਹ ਫ਼ਾਰਸੀ ਦੇਹਰਾਵਾਦ ਅਤੇ ਅੰਤਰ-ਬਾਈਬਲ ਸਮੇਂ ਦੇ ਯਹੂਦੀ ਸਾਹਿੱਤ ਤੋਂ ਵਿਕਸਿਤ ਹੋਇਆ।
- F. ਪਰਮੇਸ਼ਰ ਦੀ ਪ੍ਰਭੂਸੱਤਾ ਤੇ ਵਿਸ਼ਵਾਸ ਕਰਦੇ ਸਨ, ਪਰ ਮਨੁੱਖੀ ਸੁਤੰਤਰ ਇੱਛਾ (*ਯੇਤਜਰਸ yetzers*) ਦੀ ਵਰਤੋਂ ਵੀ ਕਰਦੇ ਸਨ।
- V. ਫ਼ਰੀਸੀ ਲਹਿਰ ਦੀ ਤਾਕਤ
- A. ਉਹ ਪਰਮੇਸ਼ਰ ਦੇ ਪ੍ਰਕਾਸ਼ਨ ਨੂੰ ਪਿਆਰ, ਆਦਰ ਅਤੇ ਵਿਸ਼ਵਾਸ ਕਰਦੇ ਸਨ (ਸਭ ਕੁਝ, ਬਿਵਸਥਾ, ਨਬੀਆਂ, ਲਿਖਤਾਂ ਅਤੇ ਮੌਖਿਕ ਪਰੰਪਰਾਵਾਂ)।

- B. ਉਹ ਪਰਮੇਸ਼ਰ ਦੇ ਪ੍ਰਕਾਸ਼ਨ ਦੇ ਧਰਮੀ ਚੇਲੇ (ਰੋਜ਼ਾਨਾ ਵਿਸ਼ਵਾਸ ਅਤੇ ਜੀਵਨ) ਬਣਨ ਵਿਚ ਵਚਨਬੱਧ ਸਨ। ਇਕ ਨਵੇਂ, ਖੁਸ਼ਹਾਲ ਦਿਨ ਦੇ ਭਵਿੱਖਬਾਣੀ ਵਾਅਦੇ ਪੂਰੇ ਕਰਨ ਲਈ ਇਕ “ਧਰਮੀ ਇਸਰਾਏਲ” ਚਾਹੁੰਦੇ ਸਨ।
- C. ਉਨ੍ਹਾਂ ਨੇ ਯਹੂਦੀ ਸਮਾਜ ਨਾਲ ਬਰਾਬਰੀ ਦੀ ਵਕਾਲਤ ਕੀਤੀ, ਜਿਸ ਵਿਚ ਹਰ ਪੱਧਰ ਦੇ ਲੋਕ ਸ਼ਾਮਲ ਸਨ। ਇਕ ਅਰਥ ਵਿਚ ਉਨ੍ਹਾਂ ਨੇ ਜਾਜਕ ਦੀ (ਸਦੂਕੀ) ਅਗਵਾਈ ਅਤੇ ਅਧਿਆਤਮਿਕਤਾ ਨੂੰ ਰੱਦ ਕਰ ਦਿੱਤਾ (ਰਸੂਲਾਂ ਦੇ ਕਰਤੱਬ 23:8)।
- D. ਉਨ੍ਹਾਂ ਨੇ ਇਕ ਜਾਇਜ਼ ਮਨੁੱਖੀ ਹਿੱਸੇ ਨੂੰ ਮੂਸਾ ਦੀ ਵਾਚਾ ਤੱਕ ਪਹੁੰਚਾਇਆ। ਉਨ੍ਹਾਂ ਨੇ ਪੂਰੀ ਤਰ੍ਹਾਂ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ ਮੰਨਿਆ, ਪਰ ਮਨੁੱਖੀ ਸੁਤੰਤਰ ਇੱਛਾ ਦੀ ਵਰਤੋਂ ਦੀ ਜ਼ਰੂਰਤ ਨੂੰ ਵੀ ਮੰਨਿਆ।
- E. ਨਵੇਂ ਨੇਮ ਨੇ ਕਈ ਸਤਿਕਾਰਤ ਫ਼ਰੀਸੀਆਂ (ਅਰਥਾਤ, ਨਿਕੁਦੇਮੁਸ, ਜਵਾਨ ਧਨੀ ਅਧਿਕਾਰੀ, ਅਰਿਮਥੇਆ ਦਾ ਯੂਸੂਫ਼) ਦਾ ਜ਼ਿਕਰ ਕੀਤਾ।
- VI. ਇਹ ਪਹਿਲੀ ਸਦੀ ਦੇ ਯਹੂਦੀ ਧਰਮ ਦਾ ਇਕੋ ਇਕ ਫਿਕਰਾ ਸੀ ਜੋ ਰੋਮ ਦੁਆਰਾ A.D. 70 ਵਿਚ ਯਰੂਸ਼ਲਮ ਅਤੇ ਹੈਕਲ ਦੇ ਵਿਨਾਸ਼ ਤੋਂ ਬਚਿਆ ਰਿਹਾ। ਇਹ ਆਧੁਨਿਕ ਯਹੂਦੀ ਬਣ ਗਏ।

Copyright © 2014 [Bible Lessons International](#)

1:25 "ਫੇਰ ਤੂੰ ਬਪਤਿਸਮਾ ਕਿਉਂ ਦਿੰਦਾ ਹੈ" ਗੈਰ-ਯਹੂਦੀ ਤੋਂ ਯਹੂਦੀ ਬਣਨ ਵਾਲਿਆਂ ਦਾ ਬਪਤਿਸਮਾ ਇਕ ਆਮ ਗੱਲ ਸੀ, ਪਰ ਯਹੂਦੀਆਂ ਦਾ ਬਪਤਿਸਮਾ ਲੈਣਾ ਬਹੁਤ ਅਸਧਾਰਨ ਗੱਲ ਸੀ (ਕੁਮਰਾਨ ਦੇ ਸੰਪ੍ਰਦਾਈ ਯਹੂਦੀ ਸਵੈ-ਬਪਤਿਸਮਾ ਲੈਂਦੇ ਸਨ ਅਤੇ ਹੈਕਲ ਦੇ ਉਪਾਸਕ ਹੈਕਲ ਵਿਚ ਦਾਖਲ ਹੋਣ ਤੋਂ ਪਹਿਲਾਂ ਇਸ਼ਨਾਨ ਕਰਦੇ ਸਨ)। ਇਹ ਹਵਾਲਾ ਯਸਾਯਾਹ 52:15; ਹਿਜਕੀਏਲ 36:25; ਜ਼ਕਰਯਾਹ 13:1 ਤੋਂ ਲਿਆ ਗਿਆ ਹੈ।

▣ "ਜੇ" ਇਹ ਇਕ ਪਹਿਲੇ ਵਰਗ ਦਾ ਸ਼ਰਤ ਸੰਕੇਤ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸ ਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ।

▣ "ਨਾ ਮਸੀਹ ਹੈ, ਨਾ ਏਲੀਯਾਹ, ਨਾ ਉਹ ਨਬੀ" ਮ੍ਰਿਤ ਸਾਗਰ ਪੇਖੀਆਂ ਅਨੁਸਾਰ ਇਹ ਵਿਚਾਰਧਾਰਾ ਇਸ ਪ੍ਰਕਾਰ ਹੈ ਕਿ ਇਹ ਤਿੰਨ ਮਸੀਹ ਦੇ ਵੱਖੋ-ਵੱਖਰੇ ਰੂਪ ਹੋਣਗੇ। ਇਹ ਦਿਲਚਸਪ ਹੈ ਕਿ ਸ਼ੁਰੂਆਤੀ ਕਲੀਸਿਯਾ ਦੇ ਕੁਝ ਆਗੂਆਂ ਨੇ ਇਹ ਵਿਸ਼ਵਾਸ ਕੀਤਾ ਕਿ ਏਲੀਯਾਹ ਮਸੀਹ ਦੇ ਦੂਜੀ ਵਾਰ ਆਉਣ ਤੋਂ ਪਹਿਲਾਂ ਸਰੀਰਕ ਤੌਰ ਤੇ ਆ ਜਾਵੇਗਾ (ਤੁਲਨਾ ਕਰੋ. Chrysostom, Jerome, Gregory, and Augustine)।

1:26 "ਮੈਂ ਤਾਂ ਜਲ ਨਾਲ ਬਪਤਿਸਮਾ ਦਿੰਦਾ ਹਾਂ" ਸੰਬੰਧਸੂਚਕ “ਵਿਚ” ਦਾ ਅਰਥ “ਨਾਲ” ਹੋ ਸਕਦਾ ਹੈ। ਜੇ ਵੀ ਵਿਕਲਪ ਚੁਣਿਆ ਜਾਵੇ ਉਹ “ਆਤਮਾ” ਬਾਰੇ ਯੂਹੰਨਾ 1:33 ਦੇ ਸਮਾਨਾਂਤਰ ਮੇਲ ਖਾਂਦਾ ਹੋਣਾ ਚਾਹੀਦਾ ਹੈ।

▣ "ਪਰ ਤੁਹਾਡੇ ਵਿਚਕਾਰ ਇੱਕ ਖਲੋਤਾ ਹੈ" ਕਿਰਿਆ “ਖਲੋਤਾ ਹੋਇਆ” ਨਾਲ ਸੰਬੰਧਿਤ ਹਵਾਲੇ ਦੇ ਕਈ ਰੂਪ ਹਨ। UBS⁴ ਨੂੰ "B" (ਲਗਭਗ ਨਿਸ਼ਚਿਤ) ਦੇ ਤੌਰ ਤੇ ਦਰਜਾ ਦਿੰਦਾ ਹੈ।

Bruce M. Metzger, *A Textual Commentary on the Greek NT*, ਜ਼ੋਰ ਦੇ ਕੇ ਕਹਿੰਦਾ ਹੈ ਕਿ ਯੂਹੰਨਾ ਦੀ ਵਿਸ਼ੇਸ਼ਤਾ ਹੈ ਅਤੇ ਇਕ ਇਬਰਾਨੀ ਮੁਹਾਵਰੇ ਦਾ ਸੰਕੇਤ ਦਿੰਦਾ ਹੈ “ਇਕ ਉਹ ਹੈ ਜੋ ਤੁਹਾਡੇ ਵਿਚਕਾਰ ਖਲੋਤਾ ਹੋਇਆ ਹੈ” (ਪੰਨਾ 199)।

1:27 "ਜਿਹ ਦੀ ਜੁੱਤੀ ਦਾ ਤਸਮਾ ਮੈਂ ਖੋਲ੍ਹਣ ਦੇ ਜੋਗ ਨਹੀਂ ਹਾਂ" ਇਹ ਨੈਕਰ ਦੇ ਮਾਲਕ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਕੰਮ ਦਾ ਸੰਕੇਤ ਕਰਦਾ ਹੈ ਜਦੋਂ ਉਹ ਆਪਣੇ ਘਰ ਵਿਚ ਦਾਖਲ ਹੁੰਦਾ ਹੈ (ਇਕ ਸਭ ਤੋਂ ਛੋਟਾ ਕੰਮ ਮੰਨਿਆ ਜਾਂਦਾ ਹੈ ਜੋ ਕਿ ਇਕ ਨੈਕਰ ਕਰ ਸਕਦਾ ਹੈ)। ਰੱਬੀ ਯਹੂਦੀ ਇਹ ਜ਼ੋਰ ਦੇ ਕੇ ਕਹਿੰਦੇ ਸਨ ਕਿ ਇਕ ਰੱਬੀ ਦਾ ਚੇਲਾ ਉਹ ਸਭ ਕੁਝ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਜੋ ਇਕ ਗੁਲਾਮ ਕਰਦਾ ਹੈ,

ਸਿਵਾਏ ਜੁੱਤੀ ਖੋਲਣ ਦੇ। ਇੱਥੇ ਜੁੱਤਿਆਂ ਖੋਲਣ ਅਤੇ ਨਿਰਧਾਰਤ ਸਥਾਨ ਤੇ ਲਿਜਾਣ ਦਾ ਅਸੰਬੰਧਿਤ ਪ੍ਰਭਾਵ ਵੀ ਹੈ। ਇਹ ਅਤਿ ਨਿਮਰਤਾ ਦਾ ਰੂਪਕ ਸੀ।

1:28 "ਬੈਤਅਨੀਆ" The King James Version ਵਿਚ ਇਸ ਦਾ ਨਾਮ "ਬੈਤਬਾਰਾ" ਹੈ (MSS κ^2 , C²)। ਇਹ KJV ਦੇ ਅਨੁਵਾਦਕਾਂ ਦੀ Origen ਦੀ ਸ਼ਹਿਰ ਦੀ ਸਥਿਤੀ ਦੀ ਗਲਤਫਹਿਮੀ ਤੇ ਨਿਰਭਰਤਾ ਕਾਰਨ ਸੀ। "ਬੈਤਅਨੀਆ" ਸਹੀ ਹੈ (Bodmen Papyrus, P⁶⁶)—ਉਹ ਨਹੀਂ ਜੋ ਯਰੂਸਲਮ ਦੇ ਦੱਖਣ-ਪੂਰਬ ਵਿਚ ਸੀ (ਤੁਲਨਾ ਕਰੋ. ਯੂਹੰਨਾ 11:18), ਪਰ ਉਹ ਯਰੀਹੋ ਤੋਂ ਪਾਰ, ਪੂਰਬ ਵਾਲੇ ਪਾਸੇ ਯਰਦਨ ਨਦੀ ਦੇ ਪਾਰ ਸੀ।

ਯੂਹੰਨਾ 1:29-34

²⁹ਦੂਜੇ ਦਿਨ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਸ ਨੇ ਆਖਿਆ, ਵੇਖੋ ਪਰਮੇਸ਼ਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ। ³⁰ਇਹ ਉਹੋ ਹੈ ਜਿਹ ਦੇ ਵਿਖੇ ਮੈਂ ਆਖਦਾ ਸਾਂ ਕਿ ਮੇਰੇ ਮਗਰੋਂ ਇੱਕ ਪੁਰਸ਼ ਆਉਂਦਾ ਹੈ ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ। ³¹ਮੈਂ ਤਾਂ ਉਹ ਨੂੰ ਨਹੀਂ ਜਾਣਦਾ ਸਾਂ ਪਰ ਮੈਂ ਜਲ ਨਾਲ ਬਪਤਿਸਮਾ ਇਸ ਲਈ ਦਿੰਦਾ ਆਇਆ ਭਈ ਉਹ ਇਸਰਾਏਲ ਉੱਤੇ ਪਰਗਟ ਹੋਵੇ। ³²ਯੂਹੰਨਾ ਨੇ ਇਹ ਸਾਖੀ ਦੇ ਕੇ ਆਖਿਆ ਕਿ ਮੈਂ ਆਤਮਾ ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ। ³³ਅਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੋ ਇਹ ਉਹੋ ਹੈ ਜੋ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ। ³⁴ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ਰ ਦਾ ਪੁੱਤਰ ਹੈ।

1:29 "ਵੇਖੋ ਪਰਮੇਸ਼ਰ ਦਾ ਲੇਲਾ" ਪਸਾਰ ਦਾ ਤਿਉਹਾਰ ਅਜੇ ਦੂਰ ਨਹੀਂ ਸੀ (ਤੁਲਨਾ ਕਰੋ. ਯੂਹੰਨਾ 2:13)। ਇਸ ਲਈ, ਇਹ ਪਸਾਰ ਦਾ ਲੇਲਾ ਹੈ ਜੋ ਮਿਸਰ ਤੋਂ ਛੁਟਕਾਰੇ (ਭਾਵ., ਮੁਕਤੀ) ਦਾ ਪ੍ਰਤੀਕ ਹੈ (ਤੁਲਨਾ ਕਰੋ. ਕੂਚ 12)। ਯੂਹੰਨਾ ਨੇ ਯਿਸੂ ਦੀ ਮੌਤ ਨੂੰ ਉਸੇ ਦਿਨ ਰੱਖਿਆ ਜਿਸ ਦਿਨ ਪਸਾਰ ਦਾ ਲੇਲਾ ਮਾਰਿਆ ਗਿਆ ਸੀ (ਅਰਥਾਤ., "ਤਿਆਗੀ ਦਾ ਦਿਨ")। ਹਾਲਾਂਕਿ, ਇੱਥੇ ਹੋਰ ਵਿਆਖਿਆਵਾਂ ਵੀ ਹੋਇਆ ਹਨ:

1. ਇਹ ਯਸਾਯਾਹ 53:7 ਦੇ ਦੁੱਖੀ ਸੇਵਕ ਦਾ ਹਵਾਲਾ ਦੇ ਸਕਦਾ ਹੈ।
2. ਇਹ ਉਸ ਲੇਲੇ ਦਾ ਹਵਾਲਾ ਦੇ ਸਕਦਾ ਹੈ ਜੋ ਉਤਪਤ 22:8, 13 ਵਿਚ ਝਾੜੀ ਵਿਚ ਫਸਿਆ ਹੋਇਆ ਸੀ।
3. ਇਹ ਹੈਕਲ ਵਿਚ ਰੇਜ਼ਾਨਾ ਦੀ ਭੱਟ ਦਾ ਹਵਾਲਾ ਦੇ ਸਕਦਾ ਹੈ (ਤੁਲਨਾ ਕਰੋ. ਕੂਚ 29:38-46)

ਜੇ ਵੀ ਸਹੀ ਸੰਗਠਨ ਹੈ, ਇਹ ਬਲੀਦਾਨ ਦੇ ਉਦੇਸ਼ ਲਈ ਲੇਲਾ ਭੇਜਿਆ ਗਿਆ ਸੀ (ਤੁਲਨਾ ਕਰੋ. ਮਰਕੁਸ 10:45)।

ਯਿਸੂ ਦੀ ਕੁਰਬਾਨੀ ਦੀ ਮੌਤ ਦਾ ਇਹ ਸ਼ਕਤੀਸ਼ਾਲੀ ਰੂਪਕ ਪੌਲੁਸ ਦੁਆਰਾ ਕਦੇ ਨਹੀਂ ਵਰਤਿਆ ਗਿਆ ਸੀ ਅਤੇ ਸਿਰਫ ਯੂਹੰਨਾ ਨੇ ਹੀ ਕਦੇ-ਕਦੇ ਇਸ ਨੂੰ ਵਰਤਿਆ (ਤੁਲਨਾ ਕਰੋ. ਯੂਹੰਨਾ 1:29,36; ਅਤੇ ਦੇਖੋ, ਰਸੂਲਾਂ ਦੇ ਕਰਤੱਬ 8:32 ਅਤੇ 1 ਪਤਰਸ 1:19)। ਇਹ "ਛੋਟੇ ਲੇਲੇ" ਲਈ ਯੂਨਾਨੀ ਸ਼ਬਦ ਹੈ (ਛੋਟਾ ਕਿਉਂਕਿ ਸਿਰਫ ਇਕ ਸਾਲ ਦਾ ਹੀ ਲੇਲਾ ਬਲੀ ਲਈ ਵਰਤਿਆ ਜਾਂਦਾ ਸੀ)। ਯੂਹੰਨਾ ਨੇ ਵੱਖਰਾ ਸ਼ਬਦ ਯੂਹੰਨਾ 21:15 ਵਿਚ ਅਤੇ ਪ੍ਰਕਾਸ਼ ਦੀ ਪੋਥੀ ਵਿਚ ਅੱਠ ਵਾਰ ਵਰਤਿਆ ਹੈ।

ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਇਸ ਸ਼ਬਦ ਦੇ ਵਰਤਣ ਦਾ ਇਕ ਹੋਰ ਕਾਰਨ ਹੋ ਸਕਦਾ ਹੈ: ਪੁਰਾਣੇ ਨੇਮ ਅਤੇ ਨਵੇਂ ਨੇਮ ਦੇ ਵਿਚਾਰ ਦੇ ਸਮੇਂ ਦੀ ਭਵਿੱਖਬਣੀ ਪੁਸਤਕ ਵਿਚ "ਲੇਲਾ" ਇਕ ਜੇਤੂ ਯੋਧਾ ਹੈ। ਕੁਰਬਾਨੀ ਦਾ ਪਹਿਲੂ ਅਜੇ ਵੀ ਮੌਜੂਦ ਹੈ, ਪਰ ਜੱਜ ਵਜੋਂ ਲੇਲਾ ਪਹਿਲਾਂ ਤੋਂ ਪ੍ਰਮੁੱਖ ਹੈ (ਤੁਲਨਾ ਕਰੋ. ਪ੍ਰਕਾਸ਼ ਦੀ ਪੋਥੀ 5:5-6,12-13)।

▣ "ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ।" ਸ਼ਬਦ "ਲੈ ਜਾਂਦਾ ਹੈ" ਦਾ ਅਰਥ "ਚੁੱਕਣਾ ਅਤੇ ਆਪਣੇ ਉੱਪਰ ਲੈਣਾ" ਹੈ। ਇਹ ਕਿਰਿਆ ਲੇਵੀਆਂ 16 ਵਿਚ "ਬਲੀ ਦਾ ਬੱਕਰਾ" ਦੇ ਕੰਮ ਨਾਲ ਬਹੁਤ ਮਿਲਦਾ ਜੁਲਦਾ ਹੈ। ਇੱਥੇ ਜਗਤ ਦਾ ਪਾਪ ਲਿਖਿਆ ਹੋਇਆ ਹੈ ਜੋ ਲੇਲੇ ਦੇ ਕੰਮ ਦੇ ਵਿਆਪਕ ਸੁਭਾਅ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 1:9; 3:16; 4:42; 1 ਤਿਮੋਥਿਉਸ 2:4; 4:10; ਤੀਤੁਸ 2:11; 2 ਪਤਰਸ

3:9; 1 ਯੂਹੰਨਾ 2:2; 4:14)। ਧਿਆਨ ਦਿਓ ਕਿ ਪਾਪ ਇਕਵਚਨ ਹੈ ਨਾ ਕਿ ਬਹੁਵਚਨ। ਯਿਸੂ ਦੁਨੀਆਂ ਦੀ "ਪਾਪ" ਸਮੱਸਿਆ ਨਾਲ ਨਜਿੱਠਿਆ ਹੈ।

1:30 "ਉਹ ਮੈਥੋਂ ਪਹਿਲਾਂ ਸੀ" ਇਹ ਆਇਤ 15 ਦੇ ਮਹੱਤਵ ਨੂੰ ਦੁਹਰਾਉਂਦੀ ਹੈ। ਇਹ ਇਕ ਵਾਰ ਫਿਰ ਮਸੀਹ ਦੀ ਪੂਰਵ-ਮੌਜੂਦਗੀ ਅਤੇ ਪ੍ਰਭੂਤਾ ਨੂੰ ਦੁਹਰਾਉਂਦੀ ਹੈ (ਤੁਲਨਾ ਕਰੋ. ਯੂਹੰਨਾ 1:1, 15; 8:58; 16:28; 17:5, 24; 2 ਕੁਰਿੰਥੀਆਂ 8:9; ਫਿਲਿੱਪੀਆਂ 2:6-7; ਕੁਲਸੀਆਂ 1:17; ਇਬਰਾਨੀਆਂ 1:3)

1:31 "ਭਈ ਉਹ ਇਸਰਾਏਲ ਉੱਤੇ ਪਰਗਟ ਹੋਵੇ" ਇਹ ਯੂਹੰਨਾ ਦਾ ਇਕ ਆਮ ਵਾਕ ਹੈ (ਤੁਲਨਾ ਕਰੋ. ਯੂਹੰਨਾ 2:11; 3:21; 7:4; 9:3; 17:6; 21:14; 1 ਯੂਹੰਨਾ 1:2; 2:19, 28; 3:2, 5, 8; 4:9), ਇਹ ਸਮਾਨਾਂਤਰ ਇੰਜੀਲਾਂ ਵਿਚ ਬਹੁਤ ਘੱਟ ਮਿਲਦਾ ਹੈ ਸਿਰਫ਼ ਮਰਕੁਸ 4:22 ਵਿਚ ਮਿਲਦਾ ਹੈ। ਇਹ ਇਬਰਾਨੀ ਸ਼ਬਦ "ਜਾਣਨਾ" ਹੀ ਹੈ ਜੋ ਕਿਸੇ ਨਾਲ ਤੱਥਾਂ ਨਾਲੋਂ ਕਿਸੇ ਨਾਲ ਵਿਅਕਤੀਗਤ ਸੰਗਤ ਦੀ ਗੱਲ ਕਰਦਾ ਹੈ। ਯੂਹੰਨਾ ਦੇ ਬਪਤਿਸਮੇ ਦੇ ਦੋ ਉਦੇਸ਼ ਸਨ: (1) ਲੋਕਾਂ ਨੂੰ ਤਿਆਰ ਕਰਨਾ ਅਤੇ (2) ਮਸੀਹ ਨੂੰ ਪ੍ਰਗਟ ਕਰਨਾ।

ਕਿਰਿਆ "ਜਾਹਰ ਕਰਨਾ" (ਹਾਨੇਰੂ *haneroō*) ਯੂਹੰਨਾ ਦੀ ਲਿਖਤ ਵਿਚ "ਪ੍ਰਗਟ ਕਰਨਾ" (ਅਪੋਕਲੁਪਟੇ *apokaluptō*) ਦੁਆਰਾ ਤਬਦੀਲ ਕੀਤੀ ਜਾਪਦੀ ਹੈ। ਯਿਸੂ ਸਪਸ਼ਟ ਤੌਰ ਤੇ ਮਨੁੱਖ ਲਈ ਰੋਸ਼ਨੀ ਅਤੇ ਪਰਮੇਸ਼ਰ ਦੇ ਸੰਦੇਸ਼ ਨੂੰ ਲਿਆਉਂਦਾ ਹੈ!

1:32-33 ਇਹ ਇਸ ਤੱਥ ਤੇ ਤਿੰਨ ਗੁਣਾ ਜ਼ੋਰ ਹੈ ਕਿ ਯੂਹੰਨਾ ਨੇ ਆਤਮਾ ਨੂੰ ਯਿਸੂ ਉੱਤੇ ਆਉਂਦਾ ਅਤੇ ਠਹਿਰਦਾ ਦੇਖਿਆ।

1:32 "ਆਤਮਾ ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ" ਇਹ ਯਸਾਯਾਹ ਦਾ (ਯਸਾਯਾਹ 40-66) ਮਸੀਹਾ ਨੂੰ ਪਛਾਣਨ ਦਾ ਤਰੀਕਾ ਸੀ (ਤੁਲਨਾ ਕਰੋ. ਯਸਾਯਾਹ 42:1; 59:21; 61:1)। ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਕੋਲ ਇਸ ਤੋਂ ਪਹਿਲਾਂ ਆਤਮਾ ਨਹੀਂ ਸੀ। ਇਹ ਪਰਮੇਸ਼ਰ ਦੇ ਵਿਸ਼ੇਸ਼ ਵਿਕਲਪ ਅਤੇ ਉਪਕਰਣ ਦਾ ਪ੍ਰਤੀਕ ਸੀ। ਇਹ ਮੁੱਖ ਤੌਰ ਤੇ ਯਿਸੂ ਲਈ ਨਹੀਂ ਸੀ ਬਲਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਲਈ ਸੀ!

ਯਹੂਦੀ ਦੇ ਯੁੱਗਾਂ ਬਾਰੇ ਵਿਚਾਰ ਰੱਖਦੇ ਸਨ, ਮੌਜੂਦਾ ਬੁਰਾ ਯੁੱਗ ਅਤੇ ਆਉਣ ਵਾਲਾ ਧਾਰਮਿਕਤਾ ਦਾ ਯੁੱਗ। ਨਵੇਂ ਯੁੱਗ ਨੂੰ ਆਤਮਾ ਦਾ ਯੁੱਗ ਕਿਹਾ ਜਾਂਦਾ ਸੀ। ਇਸ ਦਰਸ਼ਣ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਹਿ ਰਿਹਾ ਹੋਵੇਗਾ (1) ਇਹ ਮਸੀਹਾ ਹੈ ਅਤੇ (2) ਨਵਾਂ ਯੁੱਗ ਆ ਗਿਆ ਹੈ।

▣ "ਕਬੂਤਰ" ਇਹ ਵਰਤਿਆ ਗਿਆ ਸੀ

1. ਇਹ ਇਸਰਾਏਲ ਲਈ ਰੱਬੀਆਂ ਦਾ ਇਕ ਚਿੰਨ ਸੀ (ਹੋਸ਼ੇਆ 7:11)
2. ਇਹ ਉਸ ਪੰਛੀ ਦੇ ਵਾਂਗ ਆਤਮਾ ਦਾ ਰੂਪ ਜੋ ਪਾਣੀਆਂ ਉੱਤੇ ਸੇਉਂਦਾ ਸੀ (ਉਤਪਤ 1:2)
3. Philo ਦੇ ਅਨੁਸਾਰ ਇਹ ਬੁੱਧ ਦਾ ਪ੍ਰਤੀਕ ਹੈ
4. ਉਸ ਢੰਗ ਦੇ ਰੂਪਕ ਵਜੋਂ ਜਿਸ ਵਿਚ ਆਤਮਾ ਉਤਰਦਾ ਹੈ (ਆਤਮਾ ਇਕ ਪੰਛੀ ਨਹੀਂ ਹੈ)

▣ "ਠਹਿਰਿਆ" ਦੇਖੋ

[ਖਾਸ ਵਿਸ਼ਾ: ਯੂਹੰਨਾ ਦੀਆਂ ਲਿਖਤਾਂ ਵਿਚ "ਬਣੇ ਰਹਿਣਾ" SPECIAL TOPIC: "Abiding" in John's Writings](#)

ਖਾਸ ਵਿਸ਼ਾ: "ਬਣੇ ਰਹਿਣਾ" ਯੂਹੰਨਾ ਦੀਆਂ ਲਿਖਤਾਂ ਵਿਚ

ਯੂਹੰਨਾ ਦੀ ਇੰਜੀਲ ਵਿਚ ਪਿਤਾ ਪਰਮੇਸ਼ਰ ਅਤੇ ਯਿਸੂ ਪੁੱਤਰ ਵਿਚਕਾਰ ਖਾਸ ਸੰਬੰਧ ਬਾਰੇ ਦੱਸਿਆ ਗਿਆ ਹੈ। ਇਹ ਯਿਸੂ ਦੀ ਅਧੀਨਗੀ ਅਤੇ ਬਰਾਬਰੀ ਦੇ ਅਧਾਰ ਤੇ ਇਕ ਆਪਸੀ ਨੇੜਤਾ ਹੈ। ਸਾਰੀ ਇੰਜੀਲ ਵਿਚ ਯਿਸੂ ਉਹੀ ਬੋਲਦਾ ਹੈ ਜੋ ਉਹ ਪਿਤਾ ਨੂੰ ਕਹਿੰਦੇ ਹੋਏ ਸੁਣਦਾ

ਰੈ, ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਦੇ ਦੇਖਦਾ ਹੈ। ਯਿਸੂ ਆਪਣੇ ਆਪ ਨਹੀਂ, ਬਲਕਿ ਪਿਤਾ ਦੀ ਇੱਛਾ ਅਨੁਸਾਰ ਕੰਮ ਕਰਦਾ ਹੈ (ਯੂਹੰਨਾ 5:19, 30; 8:28; 12:49; 14:10, 24)।

ਇਹ ਗੂੜ੍ਹੀ ਸੰਗਤ ਅਤੇ ਸੇਵਕਪਣ, ਯਿਸੂ ਅਤੇ ਉਸਦੇ ਪੈਰੋਕਾਰਾਂ ਦੇ ਵਿਚਕਾਰ ਸੰਬੰਧ ਲਈ ਇਕ ਨਮੂਨਾ ਤੈਅ ਕਰਦੇ ਹਨ। ਇਹ ਸੰਗਤੀ ਵਿਅਕਤੀ ਨਹੀਂ ਸੀ, ਪਰ ਨੈਤਿਕ, ਨੈਤਿਕ ਜੀਵਨਸ਼ੈਲੀ ਦੀ ਨਕਲ ਸੀ (ਯੂਹੰਨਾ 13:15; 1 ਪਤਰਸ 2:21)। ਸੰਗਤੀ ਸੀ:

1. ਗਿਆਨਵਾਨ (ਖੁਸ਼-ਖਬਰੀ ਨੂੰ ਪਰਮੇਸ਼ਰ ਦੇ ਵਚਨ ਵਾਂਗ ਦੇਖਣਾ)
2. ਸੰਬੰਧਾਤਮਕ (ਯਿਸੂ ਪਰਮੇਸ਼ਰ ਦਾ ਵਾਅਦਾ ਕੀਤਾ ਹੋਇਆ ਮਸੀਹਾ ਸੀ ਜਿਸ ਤੇ ਭਰੋਸਾ ਕੀਤਾ ਜਾਵੇ ਅਤੇ ਸਹਾਰਾ ਲਿਆ ਜਾਵੇ)
3. ਨੈਤਿਕ (ਉਸਦਾ ਚਰਿੱਤਰ ਪਰਮੇਸ਼ਰ ਦੇ ਵਿਸ਼ਵਾਸੀਆਂ ਵਿਚ ਦੁਬਾਰਾ ਪੈਦਾ ਹੋਇਆ)

ਯਿਸੂ ਆਦਰਸ਼ ਆਦਮੀ, ਸੱਚਾ ਇਸਰਾਇਲੀ, ਅਤੇ ਮਨੁੱਖਤਾ ਦਾ ਮਿਆਰ ਹੈ। ਯਿਸੂ ਉਹ ਦੱਸਦਾ ਹੈ ਜੋ ਆਦਮ ਕੋਲ ਚਾਹੀਦਾ ਹੈ (ਮਨੁੱਖੀ ਤੌਰ ਤੇ)। ਯਿਸੂ “ਪਰਮੇਸ਼ਰ ਦਾ ਸਰੂਪ” ਹੈ। ਉਹ ਪਾਪੀ ਮਨੁੱਖਜਾਤੀ ਦੇ ਦੈਵੀ ਸਰੂਪ ਨੂੰ (ਉਤਪਤ 1:26-27) ਬਹਾਲ ਕਰਦਾ ਹੈ:

1. ਪਰਮੇਸ਼ਰ ਦਾ ਪੂਰਾ, ਅਨੇਕਾ ਅਤੇ ਅਖੀਰਲਾ ਪ੍ਰਕਾਸ਼ਨ (ਯੂਹੰਨਾ 1:18; 14:7-10; ਕੁਲਸੀਆਂ 1:15; ਇਬਰਾਨੀਆਂ 1:1-2)
2. ਸਾਡੀ ਜਗ੍ਹਾ ਤੇ ਮਰਨਾ (ਮਰਕੁਸ 10:45; 2 ਕੁਰਿੰਥੀਆਂ 5:21)
3. ਮਨੁੱਖਾਂ ਦੇ ਪਾਲਣਾ ਕਰਨ ਲਈ ਇਕ ਉਦਾਹਰਣ ਪ੍ਰਦਾਨ ਕਰਨਾ (ਯੂਹੰਨਾ 13:15; 1 ਪਤਰਸ 2:21; 1 ਯੂਹੰਨਾ 1:7)

ਸ਼ਬਦ “ਬਣੇ ਰਹਿਣਾ” (*ਮੇਨੋ menō*) ਯਿਸੂ ਜਿਹੇ ਚਰਿੱਤਰ (ਰੋਮੀਆਂ 8:28-30; 2 ਕੁਰਿੰਥੀਆਂ 3:18; ਗਲਾਤੀਆਂ 4:19; ਅਫਸੀਆਂ 1:4; 4:13; 1 ਥਸਲੁਨੀਕੀਆਂ 3:13; 4:3; 5:23; 2 ਥਸਲੁਨੀਕੀਆਂ 2:13; ਤੀਤੁਸ 2:4; 1 ਪਤਰਸ 1:15), ਅਤੇ ਪਾਪ ਤੋਂ ਬਹਾਲੀ ਦੇ (ਉਤਪਤ 3) ਟੀਚੇ ਨੂੰ ਦਰਸਾਉਂਦਾ ਹੈ। ਪਰਮੇਸ਼ਰ ਅਤੇ ਉਸ ਦੀ ਅੰਤਮ ਸਿਰਜਣਾ, ਮਨੁੱਖਜਾਤੀ ਦੀ ਸੰਗਤੀ ਦੇ ਉਦੇਸ਼ ਲਈ ਇਹ ਰਸੂਲ ਪੌਲੁਸ ਦਾ “ਮਸੀਹ ਵਿਚ” ਅਤੇ ਰਸੂਲ ਯੂਹੰਨਾ ਦਾ “ਮੇਰੇ ਵਿਚ ਬਣੇ ਰਹੋ” ਹੈ (ਯੂਹੰਨਾ 15 ਦਾ ਮੁੱਖ ਹਵਾਲਾ)।
ਧਿਆਨ ਦਿਓ ਕਿ ਯੂਹੰਨਾ ਇਸ ਦੀ ਵਰਤੋਂ ਕਿਵੇਂ ਕਰਦਾ ਹੈ:

1. ਪਿਤਾ ਅਤੇ ਪਿਤਾ ਵਿਚਕਾਰ ਬਣੇ ਰਹਿਣਾ
 - a. ਪੁੱਤਰ ਵਿਚ ਪਿਤਾ (ਯੂਹੰਨਾ 10:38; 14:10, 11; 17:21, 23)
 - b. ਪਿਤਾ ਵਿਚ ਪਿੱਤਰ (ਯੂਹੰਨਾ 10:38; 14:10, 11; 17:21)
2. ਪਰਮੇਸ਼ਰ ਅਤੇ ਵਿਸ਼ਵਾਸੀਆਂ ਵਿਚ ਬਣੇ ਰਹਿਣਾ
 - a. ਵਿਸ਼ਵਾਸੀ ਵਿਚ ਪਰਮੇਸ਼ਰ (ਯੂਹੰਨਾ 14:20, 23; 1 ਯੂਹੰਨਾ 3:24; 4:12-13, 15)
 - b. ਪਰਮੇਸ਼ਰ ਵਿਚ ਵਿਸ਼ਵਾਸੀ (ਯੂਹੰਨਾ 14:20, 23; 17:21; 1 ਯੂਹੰਨਾ 2:24, 27; 4:13, 16)
 - c. ਵਿਸ਼ਵਾਸੀ ਵਿਚ ਪੁੱਤਰ (ਯੂਹੰਨਾ 6:56; 14:20, 23; 15:4, 5; 17:23)
 - d. ਪੁੱਤਰ ਵਿਚ ਵਿਸ਼ਵਾਸੀ (ਯੂਹੰਨਾ 6:56; 14:20, 23; 15:4, 5, 7; 1 ਯੂਹੰਨਾ 2:6, 24, 27, 28)
3. ਹੋਰ ਬਣੇ ਰਹਿਣ ਦੇ ਤੱਤ (ਸਕਾਰਾਤਮਕ)
 - a. ਪਰਮੇਸ਼ਰ ਦਾ ਵਚਨ
 - 1) ਨਕਾਰਾਤਮਕ (ਯੂਹੰਨਾ 5:38; 8:37; 1 ਯੂਹੰਨਾ 1:10; 2 ਯੂਹੰਨਾ 9)
 - 2) ਸਕਾਰਾਤਮਕ (ਯੂਹੰਨਾ 8:31; 15:2; 1 ਯੂਹੰਨਾ 2:14, 24; 2 ਯੂਹੰਨਾ 9)
 - b. ਪਰਮੇਸ਼ਰ ਦਾ ਪਿਆਰ (ਯੂਹੰਨਾ 15:9-10; 17:26; 1 ਯੂਹੰਨਾ 3:17; 4:16)
 - c. ਪਰਮੇਸ਼ਰ ਦਾ ਆਤਮਾ
 - 1) ਪੁੱਤਰ ਉੱਤੇ (ਯੂਹੰਨਾ 1:32)

2) ਵਿਸ਼ਵਾਸੀਆਂ ਵਿਚ (ਯੂਹੰਨਾ 14:17)

- d. ਅਗੀਆਕਰੀ ਬਣੇ ਰਹਿਣਾ ਹੈ (ਯੂਹੰਨਾ 14:15-21, 23-24; 15:10; ਲੂਕਾ 6:46; 1 ਯੂਹੰਨਾ 3:24)
- e. ਪਿਆਰ ਚਾਨਣ ਵਿਚ ਬਣੇ ਰਹਿਣਾ ਹੈ (1 ਯੂਹੰਨਾ 2:10)
- f. ਪਰਮੇਸ਼ਰ ਦੀ ਇੱਛਾ ਅਨੁਸਾਰ ਚੱਲਣਾ ਬਣੇ ਰਹਿਣਾ ਹੈ (1 ਯੂਹੰਨਾ 2:17)
- g. ਮਸਹ ਬਣਿਆ ਰਹਿੰਦਾ ਹੈ (1 ਯੂਹੰਨਾ 2:27)
- h. ਸੱਚਾਈ ਬਣੀ ਰਹਿੰਦੀ ਹੈ (2 ਯੂਹੰਨਾ 2)
- i. ਪੁੱਤਰ ਬਣਿਆ ਰਹਿੰਦਾ ਹੈ (ਯੂਹੰਨਾ 8:35; 12:34)

4. ਹੋਰ ਬਣੇ ਰਹਿਣ ਦੇ ਤੱਤ (ਨਕਾਰਾਤਮਕ)

- a. ਪਰਮੇਸ਼ਰ ਦਾ ਗੁੱਸਾ ਬਣਿਆ ਰਹਿੰਦਾ ਹੈ (ਯੂਹੰਨਾ 3:36)
- b. ਹਨੇਰੇ ਵਿਚ ਬਣੇ ਰਹਿਣਾ (ਯੂਹੰਨਾ 12:46)
- c. ਸੁੱਟ ਦਿੱਤਾ ਜਾਣਾ... ਸੜ ਜਾਣਾ (ਬਣੇ ਨਾ ਰਹਿਣਾ, ਯੂਹੰਨਾ 15:6)
- d. ਪਾਪ ਕਰਨਾ (ਬਣੇ ਨਾ ਰਹਿਣਾ, 1 ਯੂਹੰਨਾ 3:6)
- e. ਪਿਆਰ ਨਾ ਕਰਨਾ (ਬਣੇ ਨਾ ਰਹਿਣਾ, 1 ਯੂਹੰਨਾ 3:14)
- f. ਕਤਲ ਕਰਨਾ (ਸਦੇ ਦੇ ਜੀਵਨ ਵਿਚ ਨਹੀਂ ਰਹਿਣਾ, 1 ਯੂਹੰਨਾ 3:15)
- g. ਜਿਹੜਾ ਜੀਉਂਦਾ ਨਹੀਂ ਉਹ ਮੌਤ ਵਿਚ ਰਹਿੰਦਾ ਹੈ (1 ਯੂਹੰਨਾ 3:14)

Copyright © 2014 [Bible Lessons International](#)

1:33 "ਮੈਂ ਉਸ ਨੂੰ ਨਹੀਂ ਜਾਣਦਾ ਸਾਂ" ਇਸ ਤੋਂ ਭਾਵ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਯਿਸੂ ਨੂੰ ਮਸੀਹਾ ਵਜੋਂ ਨਹੀਂ ਜਾਣਦਾ ਸੀ, ਨਾ ਇਹ ਕਿ ਉਹ ਯਿਸੂ ਨੂੰ ਬਿਲਕੁਲ ਹੀ ਨਹੀਂ ਜਾਣਦਾ ਸੀ। ਰਿਸ਼ਤੇਦਾਰ ਹੋਣ ਦੇ ਨਾਤੇ, ਉਹ ਸਾਲਾਂ ਤੋਂ ਪਰਿਵਾਰ ਜਾਂ ਧਾਰਮਿਕ ਇਕੱਠਾਂ ਵਿਚ ਮਿਲੇ ਸਨ।

▣ "ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ" ਪਰਮੇਸ਼ਰ ਨੇ ਯੂਹੰਨਾ ਨਾਲ ਉਦੋਂ ਗੱਲ ਕੀਤੀ ਜਿਵੇਂ ਉਸਨੇ ਪੁਰਾਣੇ ਨੇਮ ਦੇ ਹੋਰ ਨਬੀਆਂ ਨਾਲ ਕੀਤੀ ਸੀ। ਯੂਹੰਨਾ ਨੇ ਮਸੀਹਾ ਨੂੰ ਇਨ੍ਹਾਂ ਖਾਸ ਕੰਮਾਂ ਦੁਆਰਾ ਪਛਾਣਨਾ ਸੀ ਜੋ ਉਸਦੇ ਬਪਤਿਸਮੇ ਦੌਰਾਨ ਹੋਣ ਵਾਲੇ ਸਨ।

ਯੂਹੰਨਾ ਦੇ ਬਪਤਿਸਮੇ ਨੇ ਧਾਰਮਿਕ ਅਧਿਕਾਰ ਦਾ ਸੁਝਾਅ ਦਿੱਤਾ। ਯਰੂਸ਼ਲਮ ਤੋਂ ਸਰਕਾਰੀ ਪ੍ਰਤਿਨਿਧ (ਤੁਲਨਾ ਕਰੋ. ਯੂਹੰਨਾ 1:19-28) ਇਸ ਅਧਿਕਾਰ ਦੇ ਸਰੋਤ ਨੂੰ ਜਾਣਨਾ ਚਾਹੁੰਦੇ ਸਨ। ਯੂਹੰਨਾ ਬਪਤਿਸਮਾ ਦੇਣ ਵਾਲਾ ਯਿਸੂ ਨੂੰ ਇਸ ਦਾ ਸਰੋਤ ਕਹਿੰਦਾ ਹੈ। ਯਿਸੂ ਦੇ ਆਤਮਾ ਦਾ ਬਪਤਿਸਮਾ ਯੂਹੰਨਾ ਦੇ ਪਾਣੀ ਦੇ ਬਪਤਿਸਮਾ ਤੋਂ ਉੱਤਮ ਹੈ। ਪਾਣੀ ਵਿਚ ਯਿਸੂ ਦਾ ਬਪਤਿਸਮਾ ਲੈਣਾ, ਆਤਮਾ ਦੇ ਬਪਤਿਸਮੇ ਦੀ ਨਿਸ਼ਾਨੀ ਬਣ ਜਾਵੇਗਾ, ਇਹ ਨਵੇਂ ਯੁੱਗ ਵਿਚ ਸ਼ਾਮਲ ਹੋਣਾ ਹੈ!

▣ "ਇਹ ਉਹੋ ਹੈ ਜੋ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ" 1 ਕੁਰਿੰਥੀਆਂ 12:13 ਤੋਂ ਅਜਿਹਾ ਲਗਦਾ ਹੈ ਕਿ ਇਹ ਵਿਚਾਰ ਕਿਸੇ ਵਿਅਕਤੀ ਦੇ ਪਰਮੇਸ਼ਰ ਦੇ ਪਰਿਵਾਰ ਵਿਚ ਸ਼ਾਮਲ ਹੋਣ ਨਾਲ ਸੰਬੰਧਿਤ ਹੈ। ਆਤਮਾ ਪਾਪ ਬਾਰੇ ਕਾਇਲ ਕਰਦਾ ਹੈ, ਯਿਸੂ ਨੂੰ ਚਾਹੁੰਦਾ ਹੈ, ਮਸੀਹ ਵਿਚ ਬਪਤਿਸਮਾ ਦਿੰਦਾ ਹੈ, ਅਤੇ ਨਵੇਂ ਵਿਸ਼ਵਾਸੀਆਂ ਵਿਚ ਮਸੀਹ ਨੂੰ ਉਤਪਤ ਕਰਦਾ ਹੈ (ਤੁਲਨਾ ਕਰੋ. ਯੂਹੰਨਾ 16:8-13)।

1:34 "ਜੇ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ" ਇਹ ਉਸ ਕੰਮ ਨੂੰ ਦਰਸਾਉਂਦਾ ਹੈ ਜੋ ਪੂਰਾ ਹੋ ਗਿਆ ਹੈ ਅਤੇ ਜਾਰੀ ਵੀ ਹੈ। ਇਹ 1 ਯੂਹੰਨਾ 1:1-4 ਨਾਲ ਮਿਲਦਾ ਜੁਲਦਾ ਹੈ।

□ "ਜੇ ਇਹ ਪਰਮੇਸ਼ਰ ਦਾ ਪੁੱਤਰ ਹੈ" ਕੋਈ ਹੈਰਾਨ ਹੋ ਸਕਦਾ ਹੈ ਕਿ ਯੂਨਾਨੀ ਸ਼ਬਦ *παῖς pais*, ਜਿਸਦਾ ਅਨੁਵਾਦ "ਸੇਵਕ" ਕੀਤਾ ਗਿਆ ਹੈ, LXX ਵਿਚ ਇਬਰਾਨੀ *עֶבֶד ('ebed*, BDB 712) ਨੂੰ ਦਰਸਾਉਂਦਾ ਹੈ, ਜੋ "ਪੁੱਤਰ" ਦਾ ਪਿਛੋਕੜ ਹੋ ਸਕਦਾ ਹੈ। ਜੇਕਰ ਅਜਿਹਾ ਹੈ, ਤਾਂ ਯਸਾਯਾਹ 53 (ਜਿਵੇਂ ਕਿ ਯੂਹੰਨਾ 1:29 ਵਿਚ ਪਰਮੇਸ਼ਰ ਦਾ "ਲੇਲਾ" ਹੈ) ਦਾਨੀਏਲ 7:13 ਦੀ ਬਜਾਏ ਪੁਰਾਣੇ ਨੇਮ ਦਾ ਸੰਕੇਤ ਦਿੰਦਾ ਹੈ। ਯਿਸੂ ਪੁੱਤਰ ਅਤੇ ਸੇਵਕ ਦੋਨੋਂ ਹੈ! ਉਹ ਵਿਸ਼ਵਾਸੀਆਂ ਨੂੰ "ਬੱਚੇ" ਵਿਚ ਬਦਲ ਦੇਵੇਗਾ ਨਾ ਕਿ "ਸੇਵਕ" ਵਿਚ!

ਇਹੀ ਸਿਰਲੇਖ ਨਥਾਨੀਏਲ ਦੁਆਰਾ ਯੂਹੰਨਾ 1:49 ਵਿਚ ਵਰਤਿਆ ਗਿਆ ਹੈ। ਮੱਤੀ 4:3 ਵਿਚ ਇਸ ਨੂੰ ਸ਼ੈਤਾਨ ਦੁਆਰਾ ਵੀ ਵਰਤਿਆ ਗਿਆ ਹੈ। MSS P⁵ and κ ਵਿਚ ਇਕ ਦਿਲਚਸਪ ਯੂਨਾਨੀ ਹੱਥ-ਲਿਖਤ ਮਿਲਦੀ ਹੈ, ਜਿਸ ਵਿਚ "ਪਰਮੇਸ਼ਰ ਦਾ ਪੁੱਤਰ" ਦੀ ਬਜਾਏ "ਪਰਮੇਸ਼ਰ ਦਾ ਚੁਣਿਆ ਹੋਇਆ" ਲਿਖਿਆ ਹੈ। (UBS⁴ ਵਿਚ "ਪਰਮੇਸ਼ਰ ਦਾ ਪੁੱਤਰ ਲਿਖਿਆ ਹੈ") ਯੂਹੰਨਾ ਵਿੱਚ "ਪਰਮੇਸ਼ਰ ਦਾ ਪੁੱਤਰ" ਵਾਕ ਆਮ ਹੈ। ਪਰ, ਜੇ ਕੋਈ ਲਿਖਤ ਦੀ ਅਲੋਚਨਾ ਦੇ ਤਰਕਸ਼ੀਲ ਸਿਧਾਂਤਾਂ ਦੀ ਪਾਲਣਾ ਕਰਦਾ ਹੈ ਤਾਂ ਫਿਰ ਅਜੀਬ ਸ਼ਬਦਾਂ ਦੀ ਵਰਤੋਂ ਸ਼ਾਇਦ ਮੂਲ ਹੈ, ਤਾਂ ਫਿਰ ਘੱਟੋ ਘੱਟ ਵੱਖਰੇ ਅਨੁਵਾਦਾਂ ਦੀ ਸੰਭਾਵਨਾ ਹੈ ਭਾਵੇਂ ਲਿਖਤ ਸੀਮਤ ਹੈ। Gordon Fee ਨੇ *The Expositor's Bible Commentary* ਵਿਚ ਇਸ ਮੁੱਦੇ ਦੇ ਵਿਸ਼ੇ ਬਾਰੇ ਜਾਣੂ ਕਰਵਾਉਣ ਲਈ ਆਪਣੀ ਇਕ ਲਿਖਤ "*The Textual Criticism of the New Testament*" ਪੰਨਾ 419-433 ਵਿਚ ਵਿਚਾਰ ਸਾਂਝੇ ਕੀਤੇ ਹਨ:

"ਯੂਹੰਨਾ 1:34 ਵਿਚ, ਕੀ ਯੂਹੰਨਾ ਬਪਤਿਸਮਾ ਦੇਣ ਵਾਲਾ ਇਹ ਕਹਿੰਦਾ ਹੈ, "ਇਹ ਪਰਮੇਸ਼ਰ ਦਾ ਪੁੱਤਰ ਹੈ (KJV, RSV) ਜਾਂ ਇਹ 'ਪਰਮੇਸ਼ਰ ਦਾ ਚੁਣਿਆ ਹੋਇਆ ਹੈ'? MS ਪ੍ਰਮਾਣ ਵੰਡਿਆ ਹੋਇਆ ਹੈ, ਇੱਥੋਂ ਤਕ ਕਿ ਪਹਿਲੇ ਪਾਠ-ਕਿਸਮਾਂ ਵਿੱਚ ਵੀ। Alexandrian (P⁶⁶, P⁷⁵, B, C, L cop⁸⁰), ਬਾਕੀ OL aur, c, flg) ਅਤੇ ਬਾਅਦ ਦੇ ਸੀਰੀਆ ਦੇ ਗਵਾਹਾਂ ਵਿਚ 'ਪੁੱਤਰ' ਇਕ ਮਹਤਵਪੂਰਣ ਕੁੰਜੀ ਹੈ, ਜਦ ਕਿ 'ਚੁਣਿਆ ਹੋਇਆ' ਨੂੰ Alexandrian P⁵, κ, cop^{8a} ਅਤੇ OL MSS a,b,e,ff², ਅਤੇ ਪੁਰਾਣੇ ਸੀਰੀਆ ਦੇ ਗਵਾਹਾਂ ਦੁਆਰਾ ਸਮਰਥਨ ਮਿਲਿਆ ਹੈ।

"ਆਖਰ ਇਸ ਪ੍ਰਸ਼ਨ ਦਾ ਅੰਦਰੂਨੀ ਅਧਾਰ ਉੱਤੇ ਫੈਸਲਾ ਹੋਣਾ ਲਾਜ਼ਮੀ ਹੈ। ਲਿਖਤ ਦੀ ਸੰਭਾਵਨਾ ਦੇ ਤੌਰ ਤੇ, ਇੱਕ ਗੱਲ ਸਪੱਸ਼ਟ ਹੈ: ਰੂਪ ਭੇਦ ਜਾਣ ਬੁਝ ਕੇ ਕੀਤਾ ਗਿਆ ਹੈ ਨਾ ਕਿ ਅਚਾਨਕ ਹੋਇਆ ਹੈ (cf. Bart D. Ehrman's *The Orthodox Corruption of Scripture*, pp. 69-70)। ਪਰ ਕੀ ਦੂਜੀ ਸਦੀ ਦੇ ਕਿਸੇ ਲਿਖਾਰੀ ਨੇ ਗੋਦ ਲੈਣ ਵਾਲੀ ਕ੍ਰਿਸਟੋਲੋਜੀ ਦਾ ਸਮਰਥਨ ਕਰਨ ਲਈ ਲਿਖਤ ਨੂੰ ਬਦਲ ਦਿੱਤਾ, ਜਾਂ ਕਿਸੇ ਕਟੜ ਲਿਖਾਰੀ ਨੂੰ ਇਸ ਤਰਾਂ ਲੱਗਾ ਕਿ ਉਸ ਨੇ ਗੋਦ ਲੈਣ ਦੇ ਅਹੁਦੇ ਦੇ ਸਮਰਥਨ ਲਈ "ਚੁਣਿਆ ਹੋਇਆ" ਇਸਤੇਮਾਲ ਕੀਤਾ ਅਤੇ ਇਸ ਨੂੰ ਕਟੜ ਕਾਰਨਾਂ ਦੀ ਵਜ੍ਹਾ ਲਈ ਬਦਲ ਦਿੱਤਾ? ਸੰਭਾਵਨਾਵਾਂ ਦੇ ਮਾਮਲੇ ਵਿਚ, ਬਾਅਦ ਵਿਚ ਬਹੁਤ ਜ਼ਿਆਦਾ ਸੰਭਾਵਨਾ ਜਾਪਦੀ ਹੈ, ਖਾਸ ਕਰਕੇ 'ਪੁੱਤਰ' ਨੂੰ ਇੰਜੀਲ ਵਿਚ ਕਿਤੇ ਹੋਰ ਬਦਲਿਆ ਨਹੀਂ ਗਿਆ ਇਸ ਲਈ ਇਹ ਗੋਦ ਲੈਣ ਵਾਲੇ ਵਿਚਾਰਾਂ ਦੇ ਅਨੁਕੂਲ ਹੈ।

"ਪਰ ਆਖਰੀ ਫੈਸਲੇ ਵਿੱਚ ਵਿਆਖਿਆ ਸ਼ਾਮਲ ਹੋਣੀ ਚਾਹੀਦੀ ਹੈ। ਕਿਉਂਕਿ ਜੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕਿਹਾ ਉਹ ਲਗਭਗ ਨਿਸ਼ਚਤ ਤੌਰ ਤੇ ਮਸੀਹਾ ਬਣਨਾ ਸੀ ਅਤੇ ਨਾ ਕਿ ਮਸੀਹੀ ਅਧਿਆਤਮਿਕਤਾ ਦਾ ਇਕ ਕਥਨ, ਸਵਾਲ ਇਹ ਹੈ ਕਿ ਕੀ ਇਹ ਜ਼ਬੂਰਾਂ ਦੀ ਪੇਥੀ 2: 7 ਜਾਂ ਯਸਾਯਾਹ 42: 1 ਦੀ ਮਿਸਾਲ ਨੂੰ ਦਰਸਾਉਂਦਾ ਹੈ। ਯੂਹੰਨਾ 1: 29 ਦੇ ਦੁੱਖ, ਜਾਂ ਪਾਸਕਲ, ਲੇਲੇ ਦੇ ਰੂਪ ਵਿੱਚ, ਇਹ ਨਿਸ਼ਚਤ ਤੌਰ ਤੇ ਬਹਿਸ ਕਰਨ ਯੋਗ ਹੈ ਕਿ 'ਚੁਣਿਆ ਹੋਇਆ' ਇੰਜੀਲ ਦੇ ਪ੍ਰਸੰਗ ਨੂੰ ਪੂਰਾ ਕਰਦਾ ਹੈ (ਪੰਨਾ 431-432)।

ਯੂਹੰਨਾ 1:35-42

³⁵ਦੂਜੇ ਦਿਨ ਯੂਹੰਨਾ ਅਤੇ ਉਹ ਦੇ ਚੇਲਿਆਂ ਵਿੱਚੋਂ ਦੋ ਜਣੇ ਖਲੋਤੇ ਹੋਏ ਸਨ। ³⁶ਅਤੇ ਉਸ ਨੇ ਯਿਸੂ ਨੂੰ ਤੁਰਿਆ ਜਾਂਦਾ ਵੇਖ ਕੇ ਆਖਿਆ, ਵੇਖੋ ਪਰਮੇਸ਼ਰ ਦਾ ਲੇਲਾ! ³⁷ਤਾਂ ਉਹ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਮਗਰ ਤੁਰ ਪਏ। ³⁸ਤਾਂ ਯਿਸੂ ਨੇ ਪਿਛਾਹਾਂ ਮੁੜ ਕੇ ਅਤੇ ਉਨ੍ਹਾਂ ਨੂੰ ਮਗਰ ਆਉਂਦੇ ਵੇਖ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕੀ ਭਾਲਦੇ ਹੋ? ਉਹਨਾਂ ਉਸਨੂੰ ਆਖਿਆ, ਹੇ ਰੱਬੀ! (ਅਰਥਾਤ ਹੇ ਗੁਰੂ!), ਤੁਸੀਂ ਕਿੱਥੇ ਟਿਕਦੇ ਹੋ? ³⁹ਉਸ ਨੇ ਉਨ੍ਹਾਂ ਨੂੰ ਆਖਿਆ, ਆਓ ਤਾਂ ਵੇਖੋਗੇ। ਸੇ ਉਹ ਗਏ ਅਰ ਜਿੱਥੇ ਉਹ ਰਹਿੰਦਾ ਸੀ ਵੇਖਿਆ ਅਤੇ ਉਸ ਦਿਨ ਉਹ ਦੇ ਸੰਗ ਰਹੇ। ਉਸ ਵੇਲੇ ਸਵਾ ਤਿੰਨਕੁ ਪਹਿਰ ਦਿਨ ਗਿਆ ਸੀ। ⁴⁰ਉਨ੍ਹਾਂ ਦੇਹਾਂ ਵਿੱਚੋਂ ਜਿਨ੍ਹਾਂ ਨੇ ਯੂਹੰਨਾ ਦੀ ਗੱਲ ਸੁਣੀ ਅਤੇ ਯਿਸੂ ਦੇ ਮਗਰ ਹੋ ਤੁਰੇ ਇੱਕ ਸ਼ਮੂਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ। ⁴¹ਉਸ ਨੇ ਆਪਣੇ ਸਕੇ ਭਰਾ ਸ਼ਮੂਊਨ ਨੂੰ ਪਹਿਲਾਂ ਲੱਭ ਕੇ

ਉਹ ਨੂੰ ਕਿਹਾ ਕਿ ਅਸਾਂ ਮਸੀਹ ਨੂੰ ਅਰਥਾਤ ਖ੍ਰਿਸਟਸ ਨੂੰ ਲੱਭ ਲਿਆ ਹੈ। ⁴²ਉਹ ਉਸ ਨੂੰ ਯਿਸੂ ਕੋਲ ਲਿਆਇਆ ਅਤੇ ਯਿਸੂ ਨੇ ਉਸ ਉੱਤੇ ਦ੍ਰਿਸ਼ਟ ਕਰ ਕੇ ਕਿਹਾ ਜੋ ਤੂੰ ਯੂਹੰਨਾ ਦਾ ਪੁੱਤਰ ਸਮਊਨ ਹੈਂ, ਤੂੰ ਕੇਫਾਸ ਅਰਥਾਤ ਪਤਰਸ ਸਦਾਵੇਂਗਾ।

1:35 "ਉਹ ਦੇ ਚੇਲਿਆਂ ਵਿੱਚੋਂ ਦੋ" ਇਨ੍ਹਾਂ ਦੋਹਾਂ ਚੇਲਿਆਂ ਦੀ ਬੁਲਾਹਤ ਨੂੰ ਮਰਕੁਸ ਵੱਖਰੇ ਤਰੀਕੇ ਨਾਲ ਬਿਆਨ ਕਰਦਾ ਹੈ (ਮਰਕੁਸ 1:16-20)। ਇਹ ਅਸਪਸ਼ਟ ਹੈ ਕਿ ਯਿਸੂ ਅਤੇ ਉਸ ਦੇ ਗਲੀਲੀ ਚੇਲਿਆਂ ਵਿਚਕਾਰ ਪਹਿਲਾਂ ਕੋਈ ਸੰਪਰਕ ਹੋਇਆ ਸੀ ਜਾਂ ਨਹੀਂ। ਯਿਸੂ ਦੇ ਸਮੇਂ ਵਿਚ ਇਕ ਰੱਬੀ ਦਾ ਪੂਰੇ-ਸਮੇਂ ਦਾ ਚੇਲਾ ਬਣਨ ਦੀ ਪ੍ਰਕਿਰਿਆ ਦੇ ਕੁਝ ਖਾਸ ਪੜਾਅ ਹੁੰਦੇ ਸਨ। ਇਹ ਪ੍ਰਕਿਰਿਆਵਾਂ ਰੱਬੀ ਸ਼ਾਸਤਰੀ ਸਰੋਤਾਂ ਵਿਚ ਲਿਖੀਆਂ ਗਈਆਂ ਸਨ, ਪਰ ਇੰਜੀਲਾਂ ਦੇ ਬਿਰਤਾਂਤਾਂ ਵਿਚ ਇਨ੍ਹਾਂ ਬਾਰੇ ਨਹੀਂ ਲਿਖਿਆ ਗਿਆ ਹੈ। ਦੋ ਚੇਲੇ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਅੰਦ੍ਰਿਯਾਸ (ਤੁਲਨਾ ਕਰੋ ਯੂਹੰਨਾ 1:40), ਅਤੇ ਰਸੂਲ ਯੂਹੰਨਾ (ਜੋ ਇੰਜੀਲ ਵਿਚ ਆਪਣੇ ਆਪ ਨੂੰ ਨਾਮ ਨਾਲ ਨਹੀਂ ਦਰਸਾਉਂਦਾ ਹੈ) ਸਨ।

ਚੇਲੇ ਸ਼ਬਦ ਦਾ ਅਰਥ ਹੈ (1) ਸਿੱਖਣ ਵਾਲਾ ਜਾਂ (2) ਪਿੱਛਾ ਕਰਨ ਵਾਲਾ। ਇਹ ਵਾਅਦਾ ਕੀਤੇ ਗਏ ਯਹੂਦੀ ਮਸੀਹਾ ਯਿਸੂ ਮਸੀਹ ਵਿਚ ਵਿਸ਼ਵਾਸੀ ਲੋਕਾਂ ਲਈ ਆਰੰਭਿਕ ਨਾਮ ਸੀ। ਇਹ ਜਾਣਨਾ ਮਹੱਤਵਪੂਰਣ ਹੈ ਕਿ ਨਵਾਂ ਨੇਮ ਚੇਲੇ ਬਣਨ ਲਈ ਬੁਲਾਉਂਦਾ ਹੈ ਨਾ ਕਿ ਸਿਰਫ ਫੈਸਲਾ ਕਰਨ ਲਈ (ਤੁਲਨਾ ਕਰੋ. ਮੱਤੀ 13; 28:18-20)। ਮਸੀਹਤ ਇਕ ਪਹਿਲਾਂ ਫੈਸਲਾ (ਤੇਬਾ ਅਤੇ ਵਿਸ਼ਵਾਸ) ਹੈ ਜਿਸ ਦੇ ਬਾਅਦ ਆਗਿਆਕਾਰੀ ਅਤੇ ਲਗਨ ਜਾਰੀ ਰਹਿੰਦੀ ਹੈ। ਮਸੀਹਤ ਇਕ ਅੱਗ ਬੀਮਾ ਨੀਤੀ ਜਾਂ ਸਵਰਗ ਦੀ ਟਿਕਟ ਨਹੀਂ ਹੈ, ਪਰ ਰੋਜ਼ਾਨਾ ਮਸੀਹ ਨਾਲ ਸੇਵਕ ਅਤੇ ਮਿੱਤਰਤਾ ਦਾ ਸੰਬੰਧ ਹੈ।

1:37 "ਉਹ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ" ਯੂਹੰਨਾ ਬਪਤਿਸਮਾ ਦੇਣ ਵਾਲਾ ਆਪਣੇ ਵੱਲੋਂ ਧਿਆਨ ਹਟਾ ਕੇ ਯਿਸੂ ਵੱਲ ਇਸ਼ਾਰਾ ਕਰਦਾ ਹੈ (ਤੁਲਨਾ ਕਰੋ. ਯੂਹੰਨਾ 3:30)।

1:38 "ਹੇ ਰੱਬੀ! (ਅਰਥਾਤ ਹੇ ਗੁਰੂ)" ਪਹਿਲੀ ਸਦੀ ਦੇ ਯਹੂਦੀ ਧਰਮ ਵਿਚ ਇਹ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਇਕ ਆਮ ਸਿਰਲੇਖ ਸੀ ਜੋ ਮੂਸਾ ਦੀ ਬਿਵਸਥਾ ਅਤੇ ਮੌਖਿਕ ਪਰੰਪਰਾ (ਤਾਲਮੁਦ) ਦੇ ਪ੍ਰਭਾਵ ਅਤੇ ਕਾਰਜਾਂ ਦਾ ਵਰਣਨ ਕਰਦੇ ਸਨ। ਸ਼ਾਬਦਿਕ ਤੌਰ ਤੇ ਇਸ ਦਾ ਅਰਥ "ਮੇਰੇ ਗੁਰੂ" ਹੈ। ਰਸੂਲ ਯੂਹੰਨਾ ਦੁਆਰਾ ਇਹ "ਅਧਿਆਪਕ" ਦੇ ਬਰਾਬਰ ਵਰਤਿਆ ਗਿਆ ਹੈ (ਤੁਲਨਾ ਕਰੋ. ਯੂਹੰਨਾ 11:8,28; 13:13-14; 20:16)। ਇਹ ਤੱਥ ਕਿ ਯੂਹੰਨਾ ਆਪਣੇ ਸ਼ਬਦਾਂ ਦਾ ਵਰਣਨ ਕਰਨਾ ਹੈ (ਤੁਲਨਾ ਕਰੋ 1:38,41,42) ਇਹ ਦਰਸਾਉਂਦਾ ਹੈ ਕਿ ਯੂਹੰਨਾ ਗੈਰ-ਕੋਮਾਂ ਲਈ ਲਿਖ ਰਿਹਾ ਸੀ (ਤੁਲਨਾ ਕਰੋ. ਆਇਤ 42)।

▣ "ਤੁਸੀਂ ਕਿੱਥੇ ਟਿਕਦੇ ਹੋ?" ਇਹ ਗੁਰੂ ਅਤੇ ਚੇਲੇ ਦੇ ਸੰਬੰਧ ਨੂੰ ਦੱਸਣ ਦਾ ਅਨੇਕਾ ਤਰੀਕਾ ਹੈ। ਉਨ੍ਹਾਂ ਦੇ ਸਵਾਲ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਦੋਵੇਂ ਸੜਕ ਉੱਤੇ ਕੁਝ ਸਵਾਲ ਪੁੱਛਣ ਦੀ ਬਜਾਏ ਯਿਸੂ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੁੰਦੇ ਸਨ (ਤੁਲਨਾ ਕਰੋ. ਯੂਹੰਨਾ 1:39)। ਮੇਨੋ *menō* (ਰਹਿਣਾ) ਸ਼ਬਦ ਯੂਹੰਨਾ 1:38,39 ਵਿਚ ਤਿੰਨ ਵਾਰ ਆਉਂਦਾ ਹੈ। ਇਹ ਭੌਤਿਕ ਸਥਾਨ ਜਾਂ ਰੂਹਾਨੀ ਸਥਾਨ ਦਾ ਹਵਾਲਾ ਦੇ ਸਕਦਾ ਹੈ। ਇਹ ਤਿੰਨੋਂ ਉਪਯੋਗ ਇਕ ਹੋਰ ਸ਼ਬਦ ਦੀ ਤਰ੍ਹਾਂ ਜਾਪਦੇ ਹਨ, ਦੋਵਾਂ ਦਾ ਇਕ ਹੀ ਮਤਲਬ ਹੈ, ਜੋ ਕਿ ਯੂਹੰਨਾ ਵਿਚ ਆਮ ਹੁੰਦਾ ਹੈ (ਜਿਵੇਂ ਕਿ., ਯੂਹੰਨਾ 1:1,5; 3:3; 4:10-11; 12:32)। ਇਹ ਉਦੇਸ਼ਪੂਰਨ ਅਸਪਸ਼ਟਤਾ ਯੂਹੰਨਾ ਦੀਆਂ ਲਿਖਤਾਂ ਦੀ ਵਿਸ਼ੇਸ਼ਤਾ ਹੈ।

1:39 "ਉਸ ਵੇਲੇ ਸਵਾ ਤਿੰਨਕੁ ਪਹਿਰ ਦਿਨ ਗਿਆ ਸੀ" ਇਹ ਦੱਸਣਾ ਮੁਸ਼ਕਲ ਹੈ ਕਿ ਯੂਹੰਨਾ ਰੋਮ ਦਾ ਸਮਾਂ ਵਰਤ ਰਿਹਾ ਹੈ ਜੋ ਕਿ ਸਵੇਰ ਦੇ 6:00 ਤੋਂ ਸ਼ੁਰੂ ਹੁੰਦਾ ਹੈ ਜਾਂ ਯਹੂਦੀਆਂ ਦਾ ਸਮਾਂ ਜੋ ਕਿ 6:00 p.m. (ਸ਼ਾਮ) ਤੋਂ ਸ਼ੁਰੂ ਹੁੰਦਾ ਹੈ। ਜਦੋਂ ਕੋਈ ਯੂਹੰਨਾ 19:14 ਦੀ ਤੁਲਨਾ ਮਰਕੁਸ 15:25 ਨਾਲ ਕਰਦਾ ਹੈ ਤਾਂ ਇਹ ਰੋਮੀ ਸਮੇਂ ਦਾ ਸੰਕੇਤ ਦਿੰਦਾ ਹੈ। ਹਾਲਾਂਕਿ, ਜਦੋਂ ਕੋਈ ਯੂਹੰਨਾ ਨੂੰ ਦੇਖਦਾ ਹੈ ਤਾਂ ਇਹ ਯਹੂਦੀ ਸਮੇਂ ਦਾ ਸੰਕੇਤ ਦਿੰਦਾ ਹੈ। ਯੂਹੰਨਾ ਸੰਭਵ ਤੌਰ ਤੇ ਦੋਵਾਂ ਨੂੰ ਵਰਤਦਾ ਹੈ। ਇੱਥੇ ਇਹ ਰੋਮ ਦਾ ਸਮਾਂ ਲਗ ਰਿਹਾ ਹੈ ਲਗਭਗ ਦੁਪਹਿਰ 4 ਵਜੇ।

1:40 "ਉਨ੍ਹਾਂ ਦੇਹਾਂ ਵਿੱਚੋਂ ਜਿਨ੍ਹਾਂ ਨੇ ਯੂਹੰਨਾ ਦੀ ਗੱਲ ਸੁਣੀ" ਲੇਖਕ (ਰਸੂਲ ਯੂਹੰਨਾ) ਇੰਜੀਲ ਵਿਚ ਆਪਣੇ ਆਪ ਦਾ ਨਾਮ ਕਦੇ ਨਹੀਂ ਲਿਖਦਾ (ਜਿਵੇਂ ਕਿ., 21:2 ਵਿਚ)। ਇਹ ਨਿਸ਼ਚਤ ਤੌਰ ਤੇ ਸੰਭਵ ਹੈ ਕਿ ਦੋ ਚੇਲਿਆਂ ਵਿਚੋਂ ਇਕ ਜਿਸਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਇਹ ਗੱਲ ਸੁਣੀ ਸੀ, ਉਹ ਜ਼ਬਦੀ ਦਾ ਪੁੱਤਰ ਯੂਹੰਨਾ ਸੀ (ਮੱਤੀ 4:21; ਮਰਕੁਸ 1:19)।

1:41

NASB	"ਉਸਨੇ ਆਪਣੇ ਸਕੇ ਭਰਾ ਨੂੰ ਪਹਿਲਾਂ ਲੱਭ ਕੇ"
NKJV, NRSV	"ਉਸਨੇ ਆਪਣੇ ਸਕੇ ਭਰਾ ਨੂੰ ਪਹਿਲਾਂ ਲੱਭ ਕੇ"
TEV	"ਪਹਿਲਾਂ ਉਸ ਨੇ ਲੱਭਿਆ"
NJB	"ਪਹਿਲਾਂ ਕੰਮ ਜੋ ਉਸ ਨੇ ਕੀਤਾ"

ਵੱਖਰੇ-ਵੱਖਰੇ ਹੱਥ-ਲਿਖਤ ਅਨੁਵਾਦਾਂ ਤੇ ਪ੍ਰਭਾਵ ਪਾਉਂਦੇ ਹਨ। ਕੁਝ ਵਿਕਲਪ ਹਨ:

1. ਪਹਿਲਾ ਕੰਮ ਜੋ ਅੰਦ੍ਰਿਯਾਸ ਨੇ ਕੀਤਾ
2. ਪਹਿਲਾ ਵਿਅਕਤੀ ਜਿਸਨੂੰ ਉਸ ਨੇ ਲੱਭਿਆ
3. ਪਹਿਲਾਂ ਜਾ ਕੇ ਦੱਸਣ ਵਾਲਾ ਅੰਦ੍ਰਿਯਾਸ ਹੀ ਸੀ।

▣ "ਮਸੀਹ ਨੂੰ ਅਰਥਾਤ ਖ੍ਰਿਸਟੁਸ ਨੂੰ" ਯੂਹੰਨਾ 1:20 ਤੇ ਨੋਟ ਦੇਖੋ।

1:42 "ਯਿਸੂ ਨੇ ਉਸ ਉੱਤੇ ਦ੍ਰਿਸ਼ਟ ਕਰ ਕੇ" ਇਸ ਸ਼ਬਦ ਦਾ ਅਰਥ ਹੈ "ਬਹੁਤ ਹੀ ਧਿਆਨ ਨਾਲ ਦੇਖਣਾ"

▣ "ਯੂਹੰਨਾ ਦਾ ਪੁੱਤਰ ਸਮਊਨ" ਪਤਰਸ ਦੇ ਪਿਤਾ ਦੇ ਨਾਮ ਨੂੰ ਲੈ ਕੇ ਨਵੇਂ ਨੇਮ ਵਿਚ ਕੁਝ ਉਲਝਣਾ ਹਨ। ਮੁੱਤੀ 16:17 ਵਿਚ ਪਤਰਸ ਨੂੰ "ਯੂਨਾਹ ਦਾ ਪੁੱਤਰ" (*'ōnas*) ਕਿਹਾ ਗਿਆ ਹੈ, ਪਰ ਇੱਥੇ ਉਸ ਨੂੰ "ਯੂਹੰਨਾ ਦਾ ਪੁੱਤਰ" (*'ōannēs*) ਕਿਹਾ ਗਿਆ ਹੈ। ਯੂਹੰਨਾ ਦਾ ਨਾਮ MSS P⁶⁶, P⁷⁵, κ ਵਿਚ ਅਤੇ L. MS B ਵਿਚ ਇਕੋ ਜਿਹਾ ਹੈ ਪਰ ਇਹ ਸਿਰਫ਼ ਇਕ "ਐਨ" (*'ōanēs*) ਨਾਲ ਮਿਲਦਾ ਹੈ। ਯੂਨਾਹ ਨਾਮ MSS A, B³, K ਵਿਚ ਅਤੇ ਹੋਰ ਬਾਅਦ ਦੀਆਂ ਯੂਨਾਨੀ ਹੱਥ-ਲਿਖਤਾਂ ਵਿਚ ਪਾਇਆ ਜਾਂਦਾ ਹੈ। ਇਸ ਸਵਾਲ ਦਾ ਕੋਈ ਸਪਸ਼ਟ ਜਵਾਬ ਨਹੀਂ ਹੈ। ਜਦੋਂ ਅਰਾਮੀ ਦੇ ਨਾਮਾਂ ਨੂੰ ਲਿਪਾਂਤਰਨ ਕੀਤਾ ਜਾਂਦਾ ਹੈ ਤਾਂ ਇਹਨਾਂ ਵਿਚ ਸ਼ਬਦ-ਜੋੜ ਪਰਿਵਰਤਨ ਆਮ ਹੁੰਦੇ ਹਨ।

Michael Magill, *The New Testament TransLine*, ਪੰਨਾ. 303 ਵਿਚ ਆਖਦਾ ਹੈ, "ਯੂਨਾਹ" ਅਤੇ "ਯੂਹੰਨਾ" ਇਕੋ ਇਬਰਾਨੀ ਨਾਮ ਦੇ ਬਦਲਵੇਂ ਯੂਨਾਨੀ ਸ਼ਬਦ-ਜੋੜ ਹੋ ਸਕਦੇ ਹਨ, 'ਸਿਮੇਨ' ਅਤੇ 'ਸਿਮਓਨ' ਦੀ ਤਰ੍ਹਾਂ।

▣ "ਤੂੰ ਕੇਫ਼ਾਸ ਅਰਥਾਤ ਪਤਰਸ ਸਦਾਵੇਂਗਾ" ਸ਼ਬਦ ਕੇਫ਼ਾਸ ਚਟਾਨ (*ਕੇਪਾ*) (*kepa*) ਲਈ ਅਰਾਮੀ ਸ਼ਬਦ ਹੈ, ਜੋ ਯੂਨਾਨੀ ਵਿਚ *ਕੇਫ਼ਾਸ* ਹੈ। ਇਹ ਨਾਮ ਸਥਿਰਤਾ, ਤਾਕਤ, ਅਤੇ ਹੰਢਣਸਾਰਤਾ ਬਾਰੇ ਹੈ।

ਇਹ ਇੰਜੀਲ ਦੇ ਲੇਖਕ ਦੁਆਰਾ ਬਹੁਤ ਸਾਰੀਆਂ ਟਿੱਪਣੀਆਂ ਵਿਚੋਂ ਇਕ ਹੈ ਜੋ ਯਿਸੂ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਗੈਰ-ਯਹੂਦੀ ਪਾਠਕਾਂ ਨੂੰ ਸਮਝਾਉਣ ਵਿਚ ਸਹਾਇਤਾ ਕਰਦੀ ਹੈ (ਤੁਲਨਾ ਕਰੋ. ਯੂਹੰਨਾ 1:38)।

ਇਹ ਦਿਲਚਸਪ ਹੈ ਕਿ ਬਾਈਬਲ ਦੀ ਵਿਆਖਿਆ ਲਈ ਦੋ ਬਾਅਦ ਦੇ ਤਕਨੀਕੀ ਸ਼ਬਦ (ਕਿਰਿਆਵਾਂ) ਇਸ ਅਧਿਆਏ ਵਿਚ ਪ੍ਰਗਟ ਹੁੰਦੇ ਹਨ।

1. "ਵਿਆਖਿਆ ਕਰਨਾ" ਯੂਹੰਨਾ 1:18 ਵਿਚ ਵਰਤਿਆ ਗਿਆ ਹੈ
2. "ਅਰਥ ਕੱਢਣਾ" ਅਰਥ ਲਭਣਾ, ਅਨੁਵਾਦ ਕਰਨਾ ਯੂਹੰਨਾ 1:42 ਵਿਚ ਵਰਤਿਆ ਗਿਆ ਹੈ।

ਯੂਹੰਨਾ 1:43-51

⁴³ਅਗਲੇ ਭਲਕ ਯਿਸੂ ਨੇ ਚਾਹਿਆ ਜੇ ਉਥੋਂ ਨਿੱਕਲ ਕੇ ਗਲੀਲ ਵਿੱਚ ਜਾਵੇ। ਤਾਂ ਫ਼ਿਲਿੱਪੁਸ ਨੂੰ ਲੱਭ ਕੇ ਉਹ ਨੂੰ ਆਖਿਆ ਭਈ ਮੇਰੇ ਪਿੱਛੇ ਹੋ ਤੁਰ। ⁴⁴ਅਤੇ ਫ਼ਿਲਿੱਪੁਸ ਬੈਤਸੈਦੇ ਦਾ ਸੀ ਜੋ ਅੰਦ੍ਰਿਯਾਸ ਅਰ ਪਤਰਸ ਦਾ ਨਗਰ ਹੈ। ⁴⁵ਫ਼ਿਲਿੱਪੁਸ ਨੇ ਨਥਾਨਿਏਲ ਨੂੰ ਲੱਭ ਕੇ ਉਹ ਨੂੰ ਆਖਿਆ ਕਿ ਜਿਹ ਦੇ ਵਿਖੇ ਮੂਸਾ ਨੇ ਬਿਵਸਥਾ ਵਿੱਚ ਅਤੇ ਨਬੀਆਂ ਨੇ ਲਿਖਿਆ ਸੇ ਅਸਾਂ ਉਸ ਨੂੰ ਲੱਭ ਪਿਆ ਹੈ, ਉਸ ਯੂਸੁਫ਼ ਦਾ ਪੁੱਤਰ ਯਿਸੂ ਨਾਸਰਤ ਦਾ ਹੈ। ⁴⁶ਤਾਂ ਨਥਾਨਿਏਲ ਨੇ ਉਸ ਨੂੰ ਆਖਿਆ, ਭਲਾ, ਨਾਸਰਤ ਵਿੱਚੋਂ ਕੋਈ ਉੱਤਮ ਵਸਤੁ ਨਿੱਕਲ ਸੱਕਦੀ ਹੈ? ਫ਼ਿਲਿੱਪੁਸ ਨੇ ਉਹ ਨੂੰ ਆਖਿਆ, ਆ ਤੇ ਵੇਖ। ⁴⁷ਯਿਸੂ ਨੇ ਨਥਾਨਿਏਲ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਹ ਦੇ ਵਿਖੇ ਆਖਿਆ, ਵੇਖੇ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ। ⁴⁸ਨਥਾਨਿਏਲ ਨੇ ਉਸ ਨੂੰ ਆਖਿਆ, ਤੁਸੀਂ ਮੈਨੂੰ ਕਿੱਥੋਂ ਜਾਣਦੇ ਹੋ? ਯਿਸੂ ਨੇ ਉਹ ਨੂੰ ਉੱਤਰ ਦਿੱਤਾ ਭਈ ਉਸ ਤੋਂ ਪਹਿਲਾਂ ਜੇ ਫ਼ਿਲਿੱਪੁਸ ਨੇ ਤੈਨੂੰ ਸੱਦਿਆ ਜਾਂ ਤੂੰ ਹੰਜੀਰ ਦੇ ਬਿਰਫ਼ ਹੇਠ ਸੈਂ, ਮੈਂ ਤੈਨੂੰ ਡਿੱਠਾ। ⁴⁹ਨਥਾਨਿਏਲ ਨੇ ਉਸ ਨੂੰ ਉੱਤਰ ਦਿੱਤਾ, ਸੁਆਮੀ ਜੀ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ। ⁵⁰ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸ ਲਈ ਨਿਹਚਾ ਕਰਦਾ ਹੈਂ ਜੇ ਮੈਂ ਤੈਨੂੰ ਕਿਹਾ ਕਿ ਹੰਜੀਰ ਦੇ ਬਿਰਫ਼ ਹੇਠ ਮੈਂ ਤੈਨੂੰ ਵੇਖਿਆ? ਤੂੰ ਇਨ੍ਹਾਂ ਨਾਲੋਂ ਵੱਡੀਆਂ ਗੱਲਾਂ ਵੇਖੇਗਾ। ⁵¹ਫੇਰ ਉਸ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਅਕਾਸ਼ ਨੂੰ ਖੁਲ੍ਹਾ ਅਤੇ ਪਰਮੇਸ਼ਰ ਦੇ ਦੂਤਾਂ ਨੂੰ ਮਨੁੱਖ ਪੁੱਤਰ ਉੱਤੇ ਚੜ੍ਹਦੇ ਅਤੇ ਉੱਤਰਦੇ ਵੇਖੇਗੇ।

1:43 "ਅਗਲੇ ਦਿਨ" ਯੂਹੰਨਾ ਨੇ ਪੂਰੀ ਇੰਜੀਲ ਵਿਚ ਕਾਲਕ੍ਰਮਿਕ ਸ਼ਬਦਾਂ ਨੂੰ ਸ਼ਾਮਲ ਕੀਤਾ ਹੈ (ਤੁਲਨਾ ਕਰੋ. 1:29,35,43; 2:1; ਆਦਿ), ਜੋ ਸਾਹਤਿਕ ਹਨ, ਜ਼ਰੂਰੀ ਨਹੀਂ ਕਿ ਉਹ ਇਤਿਹਾਸਕ ਹੋਣ (ਜਿਵੇਂ ਕਿ., ਯੂਹੰਨਾ John 2:13-23)। ਆਮ ਸੰਦਰਭ (1) ਯੂਹੰਨਾ 1:19 ਵਿਚ ਸ਼ੁਰੂ ਹੁੰਦਾ ਹੈ, ਜੋ ਪਹਿਲਾ ਦਿਨ ਹੋ ਸਕਦਾ ਹੈ (2) ਯੂਹੰਨਾ 1:29,35,43 ਵਿਚ "ਅਗਲਾ ਦਿਨ" ਹੈ (3) 2:1 ਵਿਚ "ਤੀਸਰਾ ਦਿਨ" ਹੈ

▣ "ਯਿਸੂ ਨੇ ਚਾਹਿਆ ਜੇ ਉਥੋਂ ਨਿੱਕਲ ਕੇ" ਯੂਹੰਨਾ ਯਹੂਦਿਯਾ ਵਿਚ ਯਿਸੂ ਦੀ ਸੇਵਕਾਈ ਦੇ ਅਰੰਭਕ ਸਮੇਂ ਨੂੰ ਲਿਖਦਾ ਹੈ ਜੋ ਕਿ ਸਮਾਨਾਂਤਰ ਇੰਜੀਲਾਂ ਵਿਚ ਦਰਜ ਨਹੀਂ ਹੈ (ਇੰਜੀਲਾਂ ਪੱਛਮੀ ਕਾਲਕ੍ਰਮਿਕ ਇਤਿਹਾਸ ਨਹੀਂ ਹਨ)। ਯੂਹੰਨਾ ਦੀ ਇੰਜੀਲ ਵਿਚ ਯਹੂਦਿਯਾ ਅਤੇ ਖਾਸਕਰ ਯਹੂਸ਼ਲਮ ਵਿਚ ਯਿਸੂ ਦੀ ਸੇਵਕਾਈ ਉੱਤੇ ਜ਼ੋਰ ਦਿੱਤਾ ਗਿਆ ਹੈ। ਇੱਥੇ, ਹਾਲਾਂਕਿ ਉਹ ਸੰਭਵ ਤੌਰ ਤੇ ਕਾਨਾ (ਯੂਹੰਨਾ 2) ਦੇ ਵਿਆਹ ਲਈ ਗਲੀਲ ਜਾਣਾ ਚਾਹੁੰਦਾ ਹੈ।

▣ "ਮੇਰੇ ਪਿੱਛੇ ਹੋ ਤੁਰ" ਇਹ ਇਕ ਵਰਤਮਾਨ ਕਿਰਿਆਸ਼ੀਲ ਆਗਿਆਵਾਚਕ ਹੈ। ਸਥਾਈ ਚੇਲਾ ਬਣਨ ਦੀ ਇਹ ਇਕ ਰੱਬੀ ਬੁਲਾਹਟ ਹੈ। ਯਹੂਦੀਆਂ ਨੇ ਦਿਸ਼ਾ-ਨਿਰਦੇਸ਼ ਤੈਅ ਕੀਤੇ ਸਨ ਜੋ ਇਸ ਰਿਸ਼ਤੇ ਨੂੰ ਪਰਿਭਾਸ਼ਤ ਕਰਦੇ ਸਨ।

1:44 "ਅਤੇ ਫ਼ਿਲਿੱਪੁਸ ਬੈਤਸੈਦੇ ਦਾ ਸੀ" ਇਸ ਸ਼ਹਿਰ ਦੇ ਨਾਮ ਦਾ ਅਰਥ ਹੈ "ਮੱਛੀ ਫੜਨ ਦਾ ਘਰ"। ਅੰਦ੍ਰਿਯਾਸ ਅਤੇ ਪਤਰਸ ਵੀ ਇਥੋਂ ਦੇ ਸਨ।

1:45 "ਨਥਾਨਿਏਲ" ਇਹ ਇਕ ਇਬਰਾਨੀ ਨਾਮ ਹੈ ਜਿਸ ਦਾ ਅਰਥ ਹੈ "ਪਰਮੇਸ਼ਰ ਨੇ ਦਿੱਤਾ ਹੈ"। ਸਮਾਨਾਂਤਰ ਇੰਜੀਲਾਂ ਵਿਚ ਉਸ ਦਾ ਇਸ ਨਾਮ ਨਾਲ ਜ਼ਿਕਰ ਨਹੀਂ ਕੀਤਾ ਗਿਆ ਹੈ। ਅਦੁਨਿਕ ਵਿਦਵਾਨਾਂ ਦੁਆਰਾ ਇਹ ਮੰਨਿਆ ਜਾਂਦਾ ਹੈ ਕਿ ਇਹ "ਬਰਬੁਲਮਈ" ਹੈ, ਪਰ ਇਹ ਸਿਰਫ਼ ਇਕ ਧਰਨਾ ਹੀ ਰਹਿ ਗਿਆ ਹੈ।

ਖਾਸ ਵਿਸ਼ਾ: ਰਸੂਲਾਂ ਦੇ ਨਾਮ ਦਾ ਚਾਰਟ SPECIAL TOPIC: Chart of Apostles' Names

ਖਾਸ ਵਿਸ਼ਾ: ਰਸੂਲਾਂ ਦੇ ਨਾਮ ਦਾ ਚਾਰਟ			
ਮੱਤੀ 10:2-4	ਮਰਕੁਸ 3:16-19	ਲੂਕਾ 6:14-16	ਰਸੂਲਾਂ ਦੇ ਕਰਤੱਬ 1:12-18

ਪਹਿਲਾ	ਸ਼ਮਊਨ (ਪਤਰਸ)	ਸ਼ਮਊਨ (ਪਤਰਸ)	ਸ਼ਮਊਨ (ਪਤਰਸ)	ਪਤਰਸ
ਸਮੂਹ	ਅੰਦ੍ਰਿਯਾਸ (ਪਤਰਸ ਦਾ ਭਰਾ)	ਯਾਕੂਬ (ਜ਼ਬਦੀ ਦਾ ਪੁੱਤਰ)	ਅੰਦ੍ਰਿਯਾਸ (ਪਤਰਸ ਦਾ ਭਰਾ)	ਯੂਹੰਨਾ ਯਾਕੂਬ ਅੰਦ੍ਰਿਯਾਸ
	ਯਾਕੂਬ (ਜ਼ਬਦੀ ਦਾ ਪੁੱਤਰ)	ਯੂਹੰਨਾ (ਯਾਕੂਬ ਦਾ ਭਰਾ)	ਯਾਕੂਬ	
	ਯੂਹੰਨਾ (ਯਾਕੂਬ ਦਾ ਭਰਾ)	ਅੰਦ੍ਰਿਯਾਸ	ਯੂਹੰਨਾ	
ਦੂਸਰਾ ਸਮੂਹ	ਫਿਲਿੱਪੁਸ	ਫਿਲਿੱਪੁਸ	ਫਿਲਿੱਪੁਸ	ਫਿਲਿੱਪੁਸ
	ਬਰਥੁਲਮਈ	ਬਰਥੁਲਮਈ	ਬਰਥੁਲਮਈ	ਥੋਮਾ
	ਥੋਮਾ	ਮੱਤੀ	ਮੱਤੀ	ਬਰਥੁਲਮਈ
	ਮੱਤੀ (ਮਸੂਲੀਆ)	ਥੋਮਾ	ਥੋਮਾ	ਮੱਤੀ
ਤੀਸਰਾ ਸਮੂਹ	ਯਾਕੂਬ (ਹਲਫ਼ਈ ਦਾ ਪੁੱਤਰ)	ਯਾਕੂਬ (ਹਲਫ਼ਈ ਦਾ ਪੁੱਤਰ)	ਯਾਕੂਬ (ਹਲਫ਼ਈ ਦਾ ਪੁੱਤਰ)	ਯਾਕੂਬ (ਹਲਫ਼ਈ ਦਾ ਪੁੱਤਰ)
	ਥੱਦਈ	ਥੱਦਈ	ਸ਼ਮਊਨ (ਕਨਾਨੀ)	ਸ਼ਮਊਨ (ਕਨਾਨੀ)
	ਸ਼ਮਊਨ (ਕਨਾਨੀ)	ਸ਼ਮਊਨ (ਕਨਾਨੀ)	ਯਹੂਦਾ (ਯਾਕੂਬ ਦਾ ਪੁੱਤਰ)	ਯਹੂਦਾ (ਯਾਕੂਬ ਦਾ ਪੁੱਤਰ)
	ਯਹੂਦਾ (ਇਸਕਰਿਯੋਤੀ)	ਯਹੂਦਾ (ਇਸਕਰਿਯੋਤੀ)	ਯਹੂਦਾ (ਇਸਕਰਿਯੋਤੀ)	ਯਹੂਦਾ (ਇਸਕਰਿਯੋਤੀ)

ਲੂਕਾ 6:14 ਦੇ ਨੋਟਾਂ ਤੋਂ:

■ "ਸ਼ਮਊਨ ਜਿਸਦਾ ਨਾਮ ਉਸ ਨੇ ਪਤਰਸ ਰੱਖਿਆ" ਬਾਰਾਂ ਚੋਲਿਆਂ ਦੀਆਂ ਤਿੰਨ ਹੋਰ ਸੂਚੀਆਂ ਸਨ। ਪਤਰਸ ਹਮੇਸ਼ਾ ਪਹਿਲਾ ਹੁੰਦਾ ਹੈ; ਯਹੂਦਾ ਇਸਕਰਿਯੋਤੀ ਹਮੇਸ਼ਾ ਅਖੀਰ ਤੇ ਹੁੰਦਾ ਹੈ। ਇੱਥੇ ਚਾਰ ਵਿਅਕਤੀਆਂ ਦੇ ਤਿੰਨ ਸਮੂਹ ਹਨ ਜੋ ਇਕੋ ਜਿਹੇ ਰਹਿੰਦੇ ਹਨ, ਹਾਲਾਂਕਿ ਸਮੂਹਾਂ ਦੇ ਅੰਦਰਲੇ ਨਾਮਾਂ ਦਾ ਕ੍ਰਮ ਅਕਸਰ ਉਲਟਾ ਦਿੱਤਾ ਜਾਂਦਾ ਹੈ (ਤੁਲਨਾ ਕਰੋ. ਮੱਤੀ 10:2-4; ਮਰਕੁਸ 3:16-19; ਰਸੂਲਾਂ ਦੇ ਕਰਤੱਬ 1:13)।

■ "ਅੰਦ੍ਰਿਯਾਸ" ਯੂਨਾਨੀ ਸ਼ਬਦ ਦਾ ਅਰਥ "ਸਾਹਸੀ" ਹੈ। ਯੂਹੰਨਾ 1:29-42 ਤੋਂ ਅਸੀਂ ਸਿਖਦੇ ਹਾਂ ਕਿ ਅੰਦ੍ਰਿਯਾਸ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਚੇਲਾ ਸੀ ਅਤੇ ਉਸਨੇ ਆਪਣੇ ਭਰਾ ਪਤਰਸ ਨੂੰ ਯਿਸੂ ਨਾਲ ਮਿਲਵਾਇਆ ਸੀ।

■ "ਯਾਕੂਬ" ਇਹ ਇਬਰਾਨੀ ਨਾਮ "ਯਾਕੂਬ" ਹੈ (BDB 784), ਜਿਸਦਾ ਅਰਥ "ਕਿਸੇ ਦੀ ਥਾਂ ਨੂੰ ਮੱਲਣਾ" ਹੈ (ਤੁਲਨਾ ਕਰੋ. ਉਤਪਤ 25:26)। ਬਾਰਾਂ ਦੀ ਸੂਚੀ ਵਿਚ ਯਾਕੂਬ ਨਾਮ ਦੇ ਦੋ ਆਦਮੀ ਹਨ। ਇਕ ਯੂਹੰਨਾ ਦਾ ਭਰਾ ਹੈ (ਤੁਲਨਾ ਕਰੋ. ਮਰਕੁਸ 3:17) ਅਤੇ ਅੰਦ੍ਰਿਯਾਸ ਦਾ ਘੋਰੇ ਦਾ ਹਿੱਸਾ ਹੈ (ਜਿਵੇਂ ਕਿ., ਪਤਰਸ, ਯਾਕੂਬ ਅਤੇ ਯੂਹੰਨਾ)। ਇਹ ਯੂਹੰਨਾ ਦਾ ਭਰਾ ਹੈ।

■ "ਯੂਹੰਨਾ" ਇਹ ਯਾਕੂਬ ਦਾ ਭਰਾ ਅਤੇ ਚੋਲਿਆਂ ਦੇ ਅੰਦ੍ਰਿਯਾਸ ਦਾ ਇਕ ਹਿੱਸਾ ਹੈ। ਉਸਨੇ ਨਵੇਂ ਨੇਮ ਦੀਆਂ ਪੰਜ ਕਿਤਾਬਾਂ ਲਿਖੀਆਂ ਹਨ ਅਤੇ ਬਾਕੀ ਰਸੂਲਾਂ ਨਾਲੋਂ ਜ਼ਿਆਦਾ ਸਮੇਂ ਤਕ ਜੀਉਂਦਾ ਰਿਹਾ।

■ "ਫਿਲਿੱਪੁਸ" ਯੂਨਾਨੀ ਸ਼ਬਦ ਦਾ ਅਰਥ "ਘੋੜਿਆਂ ਦਾ ਸ਼ੌਕੀਨ" ਹੈ। ਉਸ ਦੀ ਬੁਲਾਹਟ ਯੂਹੰਨਾ 1:43-51 ਵਿਚ ਦਰਜ ਹੈ।

■ "ਬਰਥੁਲਮਈ" ਇਸ ਨਾਮ ਦਾ ਅਰਥ "ਟੇਲਮੇ ਦਾ ਪੁੱਤਰ" ਹੈ। ਇਹ ਯੂਹੰਨਾ ਦੀ ਇੰਜੀਲ ਵਾਲਾ ਨਥਾਨਿਏਲ ਹੋ ਸਕਦਾ ਹੈ (ਤੁਲਨਾ ਕਰੋ. ਯੂਹੰਨਾ 1:45-49; 21:20)।

■ **"ਮੱਤੀ"** ਇਬਰਾਨੀ ਨਾਮ (ਮੱਤੀਥੀਆ ਤੋਂ, ਤੁਲਨਾ ਕਰੋ. 1 ਇਤਿਹਾਸ 9:31; 15:18, 21; 16:5; 25:3, 21; ਨਹਮਯਾਹ 8:4) ਦਾ ਅਰਥ "ਪਰਮੇਸ਼ਰ ਤੋਂ ਤੋਹਫ਼ਾ" ਹੈ। ਇਹ ਲੇਵੀ ਦਾ ਹਵਾਲਾ ਦੇ ਰਿਹਾ ਹੈ (ਤੁਲਨਾ ਕਰੋ. ਮਰਕੁਸ 2:13-17)।

■ **"ਥੋਮਾ"** ਇਬਰਾਨੀ ਨਾਮ ਦਾ ਅਰਥ "ਜੁੜਵਾ" ਜਾਂ "ਦੀਦੁਮੁਸ" ਹੈ (ਯੂਹੰਨਾ 11:16; 20:24; 21:2)।

■ **"ਯਾਕੂਬ, ਹਲਫ਼ਈ ਦਾ ਪੁੱਤਰ"** ਇਹ ਇਬਰਾਨੀ ਨਾਮ "ਯਾਕੂਬ" ਹੈ। ਬਾਰਾਂ ਦੀ ਸੂਚੀ ਵਿਚ ਯਾਕੂਬ ਨਾਮ ਦੇ ਦੋ ਆਦਮੀ ਹਨ। ਇਕ ਯੂਹੰਨਾ ਦਾ ਭਰਾ ਹੈ (ਲੂਕਾ 6:17) ਅਤੇ ਅੰਦਰੂਨੀ ਘੇਰੇ ਦਾ ਹਿੱਸਾ ਸੀ (ਜਿਵੇਂ ਕਿ., ਪਤਰਸ, ਯਾਕੂਬ ਅਤੇ ਯੂਹੰਨਾ)। ਇਸ ਦੇ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ।

■ **"ਸ਼ਮਊਨ, ਕਨਾਨੀ"** ਮਰਕੁਸ ਦੇ ਯੂਨਾਨੀ ਹਵਾਲੇ ਵਿਚ "ਕਨਾਨੀ" ਹੈ (ਮੱਤੀ 10:4)। ਮਰਕੁਸ ਜਿਸ ਦੀ ਇੰਜੀਲ ਰੋਮੀ ਲੋਕਾਂ ਨੂੰ ਲਿਖੀ ਗਈ ਸੀ, ਸ਼ਾਇਦ ਰਾਜਨੀਤਿਕ ਸ਼ਬਦ, ਕਨਾਨੀ ਦੀ ਵਰਤੋਂ ਨਹੀਂ ਕਰਨਾ ਚਾਹੀਦਾ ਸੀ, ਜੋ ਕਿ ਯਹੂਦੀ ਰੋਮ-ਵਿਰੋਧੀ ਗੁਰੀਲਾ ਲਹਿਰ ਦਾ ਹਵਾਲਾ ਦਿੰਦਾ ਹੈ। ਲੂਕਾ ਉਸਨੂੰ ਇਸ ਸ਼ਬਦ ਨਾਲ ਬਲਾਉਂਦਾ ਹੈ (ਰਸੂਲਾਂ ਦੇ ਕਰਤੱਬ 1:13)। ਕਨਾਨੀ ਸ਼ਬਦ ਦੀਆਂ ਕਈ ਸ਼ੁਰੂਆਤਾਂ ਹੋ ਸਕਦੀਆਂ ਹਨ।

1. ਗਲੀਲੀ ਦੇ ਉਸ ਇਲਾਕੇ ਤੋਂ ਜੋ ਕਾਨਾ ਵਜੋਂ ਜਾਣਿਆ ਜਾਂਦਾ ਹੈ
2. ਵਪਾਰੀ ਦੇ ਤੌਰ ਤੇ ਕਨਾਨੀ ਦੀ ਪੁਰਾਣੇ ਨੇਮ ਵਿਚ ਵਰਤੋਂ
3. ਕਨਾਨ ਦੇ ਮੂਲ ਨਿਵਾਸੀ ਦੇ ਆਮ ਅਹੁਦੇ ਤੋਂ

ਜੇ ਲੂਕਾ ਦਾ ਅਹੁਦਾ ਸਹੀ ਹੈ, ਤਾਂ ਕਨਾਨੀ "ਉਤਸ਼ਾਹੀ" ਲਈ ਅਰਾਮੀ ਸ਼ਬਦ ਵਿਚੋਂ ਹੈ (ਰਸੂਲਾਂ ਦੇ ਕਰਤੱਬ 1:17)। ਯਿਸੂ ਦੇ ਚੁਣੇ ਬਾਰਾਂ ਚੋਲੇ ਕਈ ਵੱਖੋ-ਵੱਖਰੇ ਸਮੂਹਾਂ ਵਿਚੋਂ ਸਨ। ਸ਼ਮਊਨ ਇਕ ਰਾਸ਼ਟਰਵਾਦੀ ਸਮੂਹ ਦਾ ਹਿੱਸਾ ਸੀ ਜਿਸਨੇ ਰੋਮੀ ਅਧਿਕਾਰਾਂ ਨੂੰ ਹਟਾਉਣ ਦੀ ਹਿੰਸਕ ਵਕਾਲਤ ਕੀਤੀ। ਆਮ ਤੌਰ ਤੇ ਇਹ ਸ਼ਮਊਨ ਅਤੇ ਲੇਵੀ (ਜਿਵੇਂ ਕਿ., ਮੱਤੀ, ਮਸੂਲੀਆ) ਇਕ ਦੂਜੇ ਨਾਲ ਇਕੋ ਕਮਰੇ ਵਿਚ ਨਹੀਂ ਰੁੰਦੇ।

■ **"ਯਹੂਦਾ, ਯਾਕੂਬ ਦਾ ਪੁੱਤਰ"** ਇਸ ਨੂੰ "ਥੱਦਈ" (ਮੱਤੀ 10:3) ਜਾਂ "ਯਹੂਦਾ" (ਯੂਹੰਨਾ 14:22) ਵੀ ਕਿਹਾ ਜਾਂਦਾ ਸੀ। ਥੱਦਈ ਦਾ ਮਤਲਬ "ਪਿਆਰਾ ਬੱਚਾ" ਹੈ।

■ **"ਯਹੂਦਾ ਇਸਕਰਿਯੋਤੀ"** ਇੱਥੇ ਦੋ ਸ਼ਮਊਨ, ਦੋ ਯਾਕੂਬ ਅਤੇ ਦੋ ਯਹੂਦਾ ਹਨ। ਇਸਕਰਿਯੋਤੀ ਨਾਮ ਦੀਆਂ ਦੋ ਸੰਭਾਵਿਤ ਉਤਪੰਨਤਾਵਾਂ ਹਨ:

1. ਯਹੂਦਿਯਾ ਵਿਚ ਕਦਸ (ਇਕ ਸ਼ਹਿਰ) ਦਾ ਆਦਮੀ (ਯਹੋਸ਼ੁਆ 15:23, ਜਿਸਦਾ ਅਰਥ ਹੋਵੇਗਾ ਕਿ ਉਹ ਇਕੋ ਯਹੂਦੀ ਸੀ)
2. ਉਸਦੇ ਪਿਤਾ ਦਾ ਨਾਮ (ਯੂਹੰਨਾ 6:71; 13:2,26)
3. "ਖੰਜਰ ਆਦਮੀ" ਜਾਂ ਕਾਤਲ, ਜਿਸਦਾ ਅਰਥ ਹੈ ਕਿ ਉਹ ਸ਼ਮਊਨ ਵਾਂਗ ਕਨਾਨੀ ਸੀ।

Copyright © 2014 [Bible Lessons International](#)

■ **"ਮੂਸਾ ਨੇ ਬਿਵਸਥਾ ਵਿੱਚ ਅਤੇ ਨਬੀਆਂ ਨੇ"** ਇਹ ਇਬਰਾਨੀ ਬਾਈਬਲ ਦੇ ਤਿੰਨ ਭਾਗਾਂ ਵਿਚੋਂ ਦੋ ਨੂੰ ਦਰਸਾਉਂਦਾ ਹੈ: ਬਿਵਸਥਾ, ਨਬੀ

ਅਤੇ ਲਿਖਤਾਂ (ਕਿਹੜੀਆਂ ਕਿਤਾਬਾਂ ਨੂੰ ਸ਼ਾਮਲ ਕਰਨਾ ਹੈ ਇਸ ਦਾ 90 ਈਸਵੀ. ਵਿਚ ਜਾਮਨੀਆ ਵਿਖੇ ਵਿਚਾਰ ਵਿਟਾਂਦਰਾ ਕੀਤਾ ਗਿਆ)। ਇਹ ਸਾਰੇ ਪੁਰਾਣੇ ਨੇਮ ਦਾ ਹਵਾਲਾ ਦੇਣ ਦਾ ਮੁਹਾਵਰਾ ਸੀ।

▣ "ਉਸ ਯੂਸੁਫ਼ ਦਾ ਪੁੱਤਰ ਯਿਸੂ ਨਾਸਰਤ ਦਾ ਹੈ" ਇਸ ਨੂੰ ਯਹੂਦੀਆਂ ਦੀ ਸਮਝ ਅਨੁਸਾਰ ਸਮਝਿਆ ਜਾਣਾ ਚਾਹੀਦਾ ਹੈ। ਯਿਸੂ ਨਾਸਰਤ ਵਿਚ ਰਹਿੰਦਾ ਸੀ ਅਤੇ ਪਿਤਾ ਦਾ ਨਾਮ ਯੂਸੁਫ਼ ਸੀ। ਇਹ ਬੈਤਲਹਮ ਵਿਖੇ ਯਿਸੂ ਦੇ ਜਨਮ (ਤੁਲਨਾ ਕਰੋ. 5:2) ਅਤੇ ਉਸ ਦੇ ਕੁਆਰੀ ਤੋਂ ਜਨਮ ਦਾ (ਤੁਲਨਾ ਕਰੋ. ਯਸਾਯਾਹ 7:14) ਇਨਕਾਰ ਨਹੀਂ ਕਰਦਾ ਹੈ।

ਖਾਸ ਵਿਸ਼ਾ: ਯਿਸੂ ਨਾਸਰੀ SPECIAL TOPIC: Jesus the Nazarene

ਖਾਸ ਵਿਸ਼ਾ: ਯਿਸੂ ਨਾਸਰੀ

ਯੂਨਾਨੀ ਭਾਸ਼ਾ ਦੇ ਕਈ ਵੱਖੇ ਵੱਖਰੇ ਸ਼ਬਦ ਹਨ ਜੋ ਨਵੇਂ ਨੇਮ ਵਿਚ ਯਿਸੂ ਬਾਰੇ ਦੱਸਣ ਲਈ ਵਰਤੇ ਗਏ ਹਨ

A. ਨਵੇਂ ਨੇਮ ਦੇ ਨਾਮਜ਼ਦ

1. ਨਾਸਰਤ – ਗਲੀਲ ਦਾ ਸ਼ਹਿਰ (ਤੁਲਨਾ ਕਰੋ. ਲੂਕਾ 1:26; 2:4,39,51; 4:16; ਰਸੂਲਾਂ 10:38)। ਇਸ ਸ਼ਹਿਰ ਦਾ ਜ਼ਿਕਰ ਸਮਕਾਲੀ ਸਰੋਤਾਂ ਵਿੱਚ ਨਹੀਂ ਕੀਤਾ ਗਿਆ ਹੈ, ਪਰ ਬਾਅਦ ਵਿੱਚ ਲਿਖੀਆਂ ਲਿਖਤਾਂ ਵਿੱਚ ਪਾਇਆ ਗਿਆ ਹੈ। ਯਿਸੂ ਦੇ ਲਈ ਨਾਸਰਤ ਤੋਂ ਹੋਣਾ ਮਾਣ ਵਾਲੀ ਗੱਲ ਨਹੀਂ ਸੀ (ਤੁਲਨਾ ਕਰੋ ਯੂਹੰਨਾ 1:46)। ਯਿਸੂ ਦੀ ਸਲੀਬ ਉੱਤੇ ਚਿੰਨ੍ਹ ਜਿਸ ਉੱਤੇ ਇਸ ਜਗ੍ਹਾ ਦਾ ਨਾਮ ਲਿਖਿਆ ਹੋਇਆ ਸੀ, ਯਹੂਦੀਆਂ ਦੀ ਨਾਸਰਤ ਦੇ ਲੋਕਾਂ ਲਈ ਨਫ਼ਰਤ ਦੀ ਨਿਸ਼ਾਨੀ ਸੀ।
2. ਨਾਜ਼ਾਰੇਨੋਸ *Nazāreños* – ਲੱਗਦਾ ਹੈ ਕਿ ਇਹ ਕਿਸੇ ਭੂਗੋਲਿਕ ਸਥਿਤੀ ਨੂੰ ਵੀ ਦਰਸਾਉਂਦਾ ਹੈ (ਤੁਲਨਾ ਕਰੋ ਲੂਕਾ 4:34; 24:19).
3. ਨਾਜ਼ੋਰਾਈਓਸ *Nazōraios* – ਇੱਕ ਸ਼ਹਿਰ ਦਾ ਹਵਾਲਾ ਦੇ ਸਕਦੀ ਹੈ, ਪਰ ਇਬਰਾਨੀ ਮਸੀਹੀ ਨਾਮਜ਼ਦ "ਸ਼ਾਖਾ" ਤੇ ਇੱਕ ਨਾਟਕ ਵੀ ਹੋ ਸਕਦਾ ਹੈ (ਨੇਟਜ਼ੇਰ *netzer*, BDB 666, KB 718 II, ਤੁਲਨਾ ਕਰੋ. 11:1; ਮਿਲਦੇ ਜੁਲਦੇ, BDB 855, ਯਿਰਮਯਾਹ 23:5; 33:15; ਜਕਰੀਯਾਹ. 3:8; 6:12; ਪ੍ਰਕਾਸ਼. 22:16 ਨੂੰ ਸੰਕੇਤ ਕੀਤਾ)। ਲੂਕਾ ਯਿਸੂ ਲਈ ਇਸ ਦਾ ਇਸਤੇਮਾਲ 18:37 ਅਤੇ ਰਸੂਲ 2:22; 3:6; 4:10; 6:14; 22:8; 24:5; 26:9 ਵਿਚ ਕਰਦਾ ਹੈ।
4. #3 ਨਾਲ ਮਿਲਦੇ ਨਜ਼ੀਰ *nāzir* (BDB 634, KB 684), ਜਿਸ ਦਾ ਮਤਲਬ "ਸੁਖਣਾ ਸੁਖ ਕੇ ਸੁੱਧ ਕਰਨਾ ਹੈ।"

B. ਪੁਰਾਣੇ ਨੇਮ ਦੇ ਬਾਹਰ ਦੀ ਮਿਆਦ ਦੀ ਇਤਿਹਾਸਕ ਵਰਤੋਂ

1. ਇਹ ਇੱਕ (ਪੂਰਵ-ਈਸਾਈ) ਯਹੂਦੀ ਧਰਮ ਨਿਰਪੱਖ ਦੇ ਸਮੂਹ ਨੂੰ ਦਰਸਾਉਂਦਾ ਹੈ (ਅਰਾਮੀ ਨਾ ਸੋ ਰਾਆ *nāsōrayyā*)।
2. ਇਹ ਯਹੂਦੀ ਧਿਰਾਂ ਵਿੱਚ ਮਸੀਹੀ ਵਿਸ਼ਵਾਸੀ ਦੇ ਵਰਣਨ ਕਰਨ ਲਈ ਵਰਤਿਆ ਜਾਂਦਾ ਸੀ (ਤੁਲਨਾ ਕਰੋ ਰਸੂਲ 24:5,14; 28:22, ਨੋਸਰੀ *nosri*)।
3. ਸੀਰੀਆ ਦੀਆਂ (ਅਰਾਮੀ) ਕਲੀਸੀਆਵਾਂ ਦੇ ਵਿਸ਼ਵਾਸੀਆਂ ਨੂੰ ਦਰਸਾਉਣ ਲਈ ਇਹ ਸ਼ਬਦ ਨਿਯਮਤ ਬਣ ਗਿਆ। ਯੂਨਾਨ ਦੀਆਂ ਕਲੀਸੀਆਵਾਂ ਵਿੱਚ ਵਿਸ਼ਵਾਸੀਆਂ ਨੂੰ ਦਰਸਾਉਣ ਲਈ "ਮਸੀਹੀ" ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ।
4. ਯਰੂਸ਼ਲਮ ਦੇ ਪਤਨ ਤੋਂ ਕੁਝ ਸਮੇਂ ਬਾਅਦ, ਫ਼ਰੀਸੀਆਂ ਨੇ ਜਾਮਨੀਆ ਵਿਖੇ ਪੁਨਰ ਸੰਗਠਿਤ ਹੋਏ ਅਤੇ ਅਰਾਧਨਾਲਿਆ ਅਤੇ ਕਲੀਸੀਆ ਵਿਚ ਰਸਮੀ ਤੌਰ 'ਤੇ ਵੱਖ ਹੋਣ ਲਈ ਭੜਕਾਇਆ। ਮਸੀਹੀਆਂ ਦੇ ਵਿਰੁੱਧ ਸਰਾਪ ਦੇ ਢੰਗ ਦੀ ਕਿਸਮ ਦੀ ਇੱਕ ਉਦਾਹਰਣ "ਅਠਾਰਾਂ ਬੇਨੇਡਿਕਸ਼ਨਜ਼" ਵਿੱਚ ਮਿਲਦੀ ਹੈ ਬੈਰਾਕੇਟ 28b - 29a ਤੋਂ, ਜਿਹੜਾ ਕਿ ਵਿਸ਼ਵਾਸੀਆਂ ਨੂੰ "ਨਾਸਰੀ" ਕਹਿੰਦਾ ਹੈ।
 "ਇੱਕ ਪਲ ਵਿੱਚ ਨਾਸਰੀ ਅਤੇ ਝੂਠੇ ਸਿਖਿਅਕ ਅਲੋਪ ਹੋ ਜਾਣ; ਉਹ ਜੀਵਨ ਦੀ ਕਿਤਾਬ ਵਿੱਚੋਂ ਮਿਟਾਏ ਜਾਣਗੇ ਅਤੇ ਉਨ੍ਹਾਂ ਬਾਰੇ ਵਫ਼ਾਦਾਰਾਂ ਨਾਲ ਨਹੀਂ ਲਿਖਿਆ ਜਾਵੇਗਾ।"
5. ਇਸ ਦਾ ਇਸਤੇਮਾਲ ਜਸਟਿਨ ਮਾਰਟਰ ਦੁਆਰਾ ਕੀਤਾ ਗਿਆ ਸੀ, *Dial.* 126:1, ਜਿਸ ਨੇ ਯਸਾਯਾਹ ਦੇ ਨੇਟਜ਼ੇਰ *netzer* ਦਾ ਇਸਤੇਮਾਲ ਕੀਤਾ ਸੀ।

C. ਲੇਖਕ ਦਾ ਵਿਚਾਰ

ਮੈਂ ਪਦ ਦੇ ਬਹੁਤ ਸਾਰੇ ਅੱਖਰਾਂ ਤੋਂ ਹੈਰਾਨ ਹਾਂ, ਹਾਲਾਂਕਿ ਮੈਂ ਜਾਣਦਾ ਹਾਂ ਕਿ ਇਹ ਪੁਰਾਣੇ ਨੇਮ ਵਿੱਚ ਅਣਸੁਖਾਵਾਂ ਨਹੀਂ ਹੈ ਕਿਉਂਕਿ "ਯਹੇਸੂ" ਦੇ ਇਬਰਾਨੀ ਵਿੱਚ ਕਈ ਵੱਖ ਵੱਖ ਸ਼ਬਦ ਜੋੜੇ ਹਨ। ਹੇਠ ਲਿਖੀਆਂ ਚੀਜ਼ਾਂ ਇਸ ਦੇ ਸਹੀ ਅਰਥਾਂ ਬਾਰੇ ਮੇਰਾ ਅਨਿਸ਼ਚਿਤ ਰਹਿਣ ਦਾ ਕਾਰਨ ਬਣਦੀਆਂ ਹਨ:

1. ਮਸੀਹੀ ਸ਼ਬਦ "ਸਾਖਾ" (ਨੇਟਜ਼ਰ *netzer*) ਜਾਂ ਸਮਾਨ ਪਦ ਨਜ਼ੀਰ *nāzir* ਨਾਲ ਮਿਲਦਾ ਹੈ (ਇਕ ਸੁੱਖਣਾ ਸੁੱਖਣ ਦੁਆਰਾ ਪਵਿੱਤਰ ਕੀਤਾ ਜਾਂਦਾ ਹੈ)।
2. ਗੈਰ-ਯਹੂਦੀ ਦੇ ਗਲੀਲ ਦੇ ਖੇਤਰ ਦੇ ਨਕਾਰਾਤਮਕ ਭਾਵ
3. ਬਹੁਤ ਘੱਟ ਜਾਂ ਕੋਈ ਸਾਹਿਤਕ ਸਮਕਾਲੀ ਪ੍ਰਸੰਗ ਗਲੀਲ ਦੇ ਨਾਸਰਤ ਸ਼ਹਿਰ ਲਈ
4. ਇਹ ਆਉਣ ਵਾਲੀਆਂ ਗੱਲਾਂ ਦੇ ਅਰਥ ਬਾਰੇ ਵਿਚ ਦੁਸ਼ਟ ਆਤਮਾ ਦੇ ਮੂੰਹੋਂ ਆ ਰਿਹਾ ਹੈ (ਜੇ ਕਿ ਇਹ ਹੈ, "ਕੀ ਤੂੰ ਸਾਨੂੰ ਨਾਸ਼ ਕਰਨ ਆਇਆ ਹੈ?")

ਇਸ ਸ਼ਬਦ ਸਮੂਹ ਦੇ ਅਧਿਐਨ ਦੀ ਪੂਰੀ ਕਿਤਾਬਾਂ ਲਈ, ਵੇਖੋ Colin Brown (ed.), *New International Dictionary of New Testament Theology*, vol. 2, p. 346 or Raymond E. Brown, *Birth of the Messiah*, pp. 209-213, 223-225.

Copyright © 2014 [Bible Lessons International](http://BibleLessonsInternational.com)

1:46 "ਤਾਂ ਨਥਾਨਿਏਲ ਨੇ ਉਸ ਨੂੰ ਆਖਿਆ, ਭਲਾ, ਨਾਸਰਤ ਵਿੱਚੋਂ ਕੋਈ ਉੱਤਮ ਵਸਤੂ ਨਿੱਕਲ ਸੱਕਦੀ ਹੈ?" ਸਪਸ਼ਟ ਹੈ ਕਿ ਫ਼ਿਲਿੱਪਸ ਅਤੇ ਨਥਾਨਿਏਲ ਪੁਰਾਣੇ ਨੇਮ ਦੀਆਂ ਭਵਿੱਖਬਣੀਆਂ ਨੂੰ ਜਾਣਦੇ ਸਨ; ਮਸੀਹਾ ਯਹੂਸ਼ਲਮ ਦੇ ਨੇੜੇ ਬੈਤਲਹਮ ਤੋਂ ਆਵੇਗਾ (ਤੁਲਨਾ ਕਰੋ. ਮੀਕਾਹ 5:2) ਨਾ ਕਿ ਪਰਾਈਆਂ ਕੋਮਾਂ ਦੇ ਗਲੀਲ ਵਿਚਲੇ ਨਾਸਰਤ ਤੋਂ, ਪਰ ਯਸਾਯਾਹ 9:1-7 ਵਿਚ ਇਸੇ ਗੱਲ ਕਰਦਾ ਹੈ।

1:47

NASB, NKJV, NRSV	"ਜਿਸ ਦੇ ਵਿਚ ਛੱਲ ਨਹੀਂ"
TEV, REB	"ਜਿਸ ਦੇ ਵਿਚ ਝੂਠ ਨਹੀਂ"
NJB	"ਜਿਸ ਦੇ ਵਿਚ ਕਪਟ ਨਹੀਂ"

ਇਸ ਦਾ ਅਰਥ ਹੈ ਕਿ ਸਿੱਧਾ ਆਦਮੀ ਜਿਸ ਵਿਚ ਕੋਈ ਲੁਕਵਾਂ ਮਨੋਰਥ ਨਹੀਂ (ਤੁਲਨਾ ਕਰੋ. ਜ਼ਬੂਰ 32:2), ਚੁਣੇ ਹੋਏ ਲੋਕਾਂ, ਇਸਰਾਏਲ ਦੀ ਸੱਚੀ ਪ੍ਰਤੀਨਿਧਤਾ।

1:48 "ਯਿਸੂ ਨੇ ਉਹ ਨੂੰ ਉੱਤਰ ਦਿੱਤਾ ਭਈ ਉਸ ਤੋਂ ਪਹਿਲਾਂ ਜੇ ਫ਼ਿਲਿੱਪਸ ਨੇ ਤੈਨੂੰ ਸੱਦਿਆ ਜਾਂ ਤੂੰ ਹੰਜੀਰ ਦੇ ਬਿਰਛ ਹੇਠ ਸੈਂ, ਮੈਂ ਤੈਨੂੰ ਡਿੱਠਾ" ਸਪਸ਼ਟ ਹੈ ਕਿ ਯਿਸੂ ਨੇ ਨਥਾਨਿਏਲ ਨੂੰ ਇਹ ਸੰਕੇਤ ਦੇਣ ਲਈ ਕਿ ਉਹ ਮਸੀਹਾ ਹੈ, ਆਪਣੇ ਅਲੋਕਿਕ ਗਿਆਨ ਦੀ ਵਰਤੋਂ ਕੀਤੀ (ਯੂਹੰਨਾ 2:24-25; 4:17-19, 29; 6:61, 64, 71; 13:1, 11, 27, 28; 16:19, 30; 18:4)।

ਇਹ ਸਮਝਣਾ ਮੁਸ਼ਕਲ ਹੈ ਕਿ ਯਿਸੂ ਦੈਵੀ ਅਤੇ ਮਨੁੱਖੀ ਤਰੀਕੇ ਨਾਲ ਕਿਵੇਂ ਕੰਮ ਕਰਦਾ ਸੀ। ਕੁਝ ਹਵਾਲਿਆਂ ਵਿਚ ਇਹ ਅਸਪਸ਼ਟ ਹੈ ਕਿ ਯਿਸੂ "ਅਲੋਕਿਕ" ਸ਼ਕਤੀਆਂ ਜਾਂ ਮਨੁੱਖੀ ਕਾਬਲੀਅਤਾਂ ਦੀ ਵਰਤੋਂ ਕਰ ਰਿਹਾ ਸੀ। ਇੱਥੇ ਅਨੁਮਾਨ "ਅਲੋਕਿਕ" ਯੋਗਤਾ ਦਾ ਹੈ।

1:49 "ਨਥਾਨਿਏਲ ਨੇ ਉਸ ਨੂੰ ਉੱਤਰ ਦਿੱਤਾ, ਸੁਆਮੀ ਜੀ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ" ਦੇ ਸਿਰਲੇਖਾਂ ਨੂੰ ਦੇਖੋ! ਦੋਹਾਂ ਦੇ ਰਾਸ਼ਟਰਵਾਦੀ ਮਸੀਹਾ ਦੇ ਪ੍ਰਭਾਵ ਹਨ (ਜ਼ਬੂਰ 2)। ਸ਼ੁਰੂਆਤੀ ਚੇਲੇ ਯਿਸੂ ਨੂੰ ਪਹਿਲੀ ਸਦੀ ਦੇ ਯਹੂਦੀ ਸ਼੍ਰੇਣੀਆਂ ਵਿਚ ਸਮਝਦੇ

ਸਨ। ਉਨ੍ਹਾਂ ਨੇ ਯਿਸੂ ਦੇ ਵਿਅਕਤਿਤਵ ਅਤੇ ਦੁੱਖ ਭੋਗਣ ਵਾਲੇ ਸੇਵਕ ਵਾਂਗ (ਤੁਲਨਾ ਕਰੋ. ਯਸਾਯਾਹ 53) ਕੰਮ ਨੂੰ ਉਸ ਦੇ ਜੀ ਉੱਠਣ ਤੱਕ ਪੂਰੀ ਤਰ੍ਹਾਂ ਨਾ ਸਮਝਿਆ।

1:51

- NASB "ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ"
 NKJV "ਮੈਂ ਤੁਹਾਨੂੰ ਬਹੁਤ ਯਕੀਨ ਨਾਲ ਆਖਦਾ ਹਾਂ"
 NRSV "ਮੈਂ ਤੁਹਾਨੂੰ ਬਹੁਤ ਸੱਚ ਆਖਦਾ ਹਾਂ"
 TEV "ਮੈਂ ਤੁਹਾਨੂੰ ਸੱਚ ਆਖ ਰਿਹਾ ਹਾਂ"
 NJB "ਪੂਰੇ ਸੱਚ ਵਿਚ"

ਸ਼ਾਬਦਿਕ ਤੌਰ ਤੇ ਇਹ "ਅਮੀਨ! ਅਮੀਨ!" ਹੈ। ਯਿਸੂ ਦਾ ਇਸ ਸ਼ਬਦ ਨੂੰ ਦੇ ਵਾਰ ਕਹਿਣਾ ਸਿਰਫ਼ ਯੂਹੰਨਾ ਦੀ ਇੰਜੀਲ ਵਿਚ ਪਾਇਆ ਜਾਂਦਾ ਹੈ, ਜਿੱਥੇ ਇਹ 25 ਵਾਰ ਆਉਂਦਾ ਹੈ। "ਅਮੀਨ" ਵਿਸ਼ਵਾਸ ਲਈ ਇਬਰਾਨੀ ਸ਼ਬਦ ਦਾ ਇਕ ਰੂਪ ਹੈ (*ਇਮੇਥ emeth*) ਜਿਸਦਾ ਅਰਥ "ਪੱਕਾ ਹੋਣਾ" ਹੈ। ਇਹ ਪੁਰਾਣੇ ਨੇਮ ਵਿਚ ਸਥਿਰਤਾ ਅਤੇ ਭਰੋਸੇਯੋਗਤਾ ਲਈ ਅਲੰਕਾਰ ਵਜੋਂ ਵਰਤਿਆ ਜਾਂਦਾ ਸੀ। ਜਿਸ ਦਾ ਅਨੁਵਾਦ "ਵਿਸ਼ਵਾਸ" ਅਤੇ "ਵਫ਼ਾਦਾਰੀ" ਹੋਇਆ। ਹਾਲਾਂਕਿ, ਸਮੇਂ ਦੇ ਨਾਲ ਇਸ ਦੀ ਵਰਤੋਂ ਇਕ ਪੁਸ਼ਟੀਕਰਣ ਦੇ ਤੌਰ ਤੇ ਕੀਤੀ ਗਈ। ਵਾਕ ਦੀ ਇਸ ਸ਼ੁਰੂਆਤੀ ਸਥਿਤੀ ਵਿਚ, ਇਹ ਯਿਸੂ ਦੇ ਮਹੱਤਵਪੂਰਣ ਭਰੋਸੇਮੰਦ ਬਿਆਨਾਂ ਅਤੇ ਪਰਮੇਸ਼ਰ ਵੱਲੋਂ ਪ੍ਰਕਾਸ਼ਨ ਵੱਲ ਧਿਆਨ ਖਿੱਚਣ ਦਾ ਅਨੇਕਾ ਤਰੀਕਾ ਸੀ (ਯੂਹੰਨਾ 1:51; 2:3, 5, 11; 5:19, 24, 25; 6:26, 32, 47, 53; 8:34, 51, 58; 10:1, 7; 12:24; 13:16, 20, 21, 38; 14:12; 16:20, 23; 21:18)।

ਬਹੁਵਚਨ ਵਿਚ ਤਬਦੀਲੀ ਤੇ ਧਿਆਨ ਦਿਓ। ਇਹ ਉੱਥੇ ਖੜ੍ਹੇ ਸਾਰੇ ਲੋਕਾਂ ਨੂੰ ਸੰਬੋਧਿਤ ਕੀਤਾ ਗਿਆ ਹੈ।

ਖਾਸ ਵਿਸ਼ਾ: ਆਮੀਨ SPECIAL TOPIC: Amen

ਖਾਸ ਵਿਸ਼ੇ ਆਮੀਨ

I. ਪੁਰਾਣਾ ਨੇਮ

A. "ਆਮੀਨ" ਸ਼ਬਦ ਇਕ ਇਬਰਾਨੀ ਹੈ ਜਿਸ ਦੀ ਵਰਤੋਂ ਹੇਠ ਲਿਖਿਆਂ ਲਈ ਕੀਤੀ ਜਾਂਦੀ ਹੈ

1. "ਸੱਚ" (*emeth*, BDB 49)
2. "ਸੱਚਿਆਈ" (*emun, emunah*, BDB 53)
3. "ਵਿਸ਼ਵਾਸ" ਅਤੇ "ਵਿਸ਼ਵਾਸਯੋਗਤਾ"
4. "ਭਰੋਸਾ" (*dmn*, BDB 52)

B. ਇਸ ਦੀ ਸ਼ਮੂਲੀਅਤ ਇਕ ਵਿਅਕਤੀ ਦੇ ਸਥਿਰ ਸਰੀਰਕ ਰੁਖ ਨੂੰ ਦਰਸਾਉਂਦੀ ਹੈ। ਇਸ ਦੇ ਉਲਟ ਉਹ ਹੋ ਸਕਦਾ ਹੈ ਜੇ ਅਸਥਿਰ, ਤਿਲਕਣ (ਤੁਲਨਾ ਕਰੋ ਜ਼ਬੂਰ 35:6; 40:2; 73:18; ਯਿਰਮਿਯਾਹ 23:12) ਜਾਂ ਠੇਕਰ (ਤੁਲਨਾ ਕਰੋ ਜ਼ਬੂਰ 73:2) ਖਾ ਰਿਹਾ ਹੈ। ਇਸ ਸ਼ਾਬਦਿਕ ਵਰਤੋਂ ਤੋਂ; ਵਿਸ਼ਵਾਸਯੋਗ, ਭਰੋਸੇਮੰਦ, ਵਫ਼ਾਦਾਰ ਅਤੇ ਭਰੋਸੇਯੋਗ ਦੇ ਅਲੰਕਾਰਿਕ ਵਿਸਥਾਰ ਦਾ ਵਿਕਾਸ ਹੋਇਆ (ਤੁਲਨਾ ਕਰੋ ਇਬਰਾਨੀਆਂ ਨੂੰ 2:4)।

C. ਖਾਸ ਵਰਤੋਂ (ਦੇਖੋ ਖਾਸ ਵਿਸ਼ਾ: ਪੁਰਾਣੇ ਨੇਮ ਵਿਚ ਵਿਸ਼ਵਾਸ, ਨਿਹਚਾ, ਅਤੇ ਭਰੋਸੇਯੋਗਤਾ)

1. ਇਕ ਥੰਮ, 2 ਰਾਜੇ. 18:16 (1 ਤਿਮੋ. 3:15)
2. ਪੱਕਾ, ਕੂਚ 17:12
3. ਸਥਿਰਤਾ, ਕੂਚ. 17:12
4. ਟਿਕਾ, ਯਸਾ. 33:6

5. ਸੱਚ, 1 ਰਾਜੇ. 10:6; 17:24; 22:16; ਕਹਾ. 12:22

6. ਸੱਖਤ, 2 ਇਤਿ. 20:20; ਯਸਾ. 7:9

7. ਵਿਸ਼ਵਾਸਤੋਗ (ਤੋਰਾਹ), ਜ਼ਬੂਰ. 119:43,142,151,160

D. ਸਰਗਰਮ ਵਿਸ਼ਵਾਸ ਲਈ ਪੁਰਾਣੇ ਨੇਮ ਵਿੱਚ ਦੋ ਹੋਰ ਇਬਰਾਨੀ ਸ਼ਬਦ ਵਰਤੇ ਜਾਂਦੇ ਹਨ।

1. (ਬਾਥਾਕਹ) *bathach* (BDB 105), ਭਰੋਸਾ

2. (ਯਰਾ) *yra* (BDB 431), ਡਰ, ਆਦਰ, ਉਪਾਸਨਾ (ਤੁਲਨਾ ਕਰੋ ਉਤਪਤ. 22:12)

E. ਵਿਸ਼ਵਾਸ ਜਾਂ ਭਰੋਸੇਯੋਗਤਾ ਦੀ ਭਾਵਨਾ ਤੋਂ ਇਕ ਧਾਰਮਿਕ ਵਰਤੋਂ ਦਾ ਵਿਕਾਸ ਹੋਇਆ ਜੋ ਕਿਸੇ ਹੋਰ ਦੇ ਸਹੀ ਜਾਂ ਭਰੋਸੇਮੰਦ ਬਿਆਨ ਦੀ ਪੁਸ਼ਟੀ ਕਰਨ ਲਈ ਵਰਤਿਆ ਜਾਂਦਾ ਸੀ (ਤੁਲਨਾ ਕਰੋ ਗਿਣਤੀ. 5:22; ਬਿਵਸਥਾ. 27:15-26; 1 ਰਾਜੇ. 1:36; 1 ਇਤਿ. 16:36; ਨਹੇ. 5:13; 8:6; ਜ਼ਬੂਰ. 41:13; 72:19; 89:52; 106:48; ਯਿਰ. 11:5; 28:6).

F. ਇਸ ਪਦ ਦੀ ਧਰਮਸ਼ਾਸਤਰੀ ਕੁੰਜੀ ਮਨੁੱਖਜਾਤੀ ਦੀ ਵਫ਼ਾਦਾਰੀ ਨਹੀਂ, ਪਰ ਯਹੋਵਾਹ ਦੀ ਹੈ (ਤੁਲਨਾ ਕਰੋ ਕੂਚ. 34:6; ਬਿਵਸਥਾ. 32:4; ਜ਼ਬੂਰ 108:4; 115:1; 117:2; 138:2)। ਡਿੱਗੀ ਹੋਈ ਮਨੁੱਖਤਾ ਦੀ ਇਕੋ ਆਸ ਯਹੋਵਾਹ ਦੀ ਦਇਆ, ਵਫ਼ਾਦਾਰੀ, ਨੇਮ ਪ੍ਰਤੀ ਵਫ਼ਾਦਾਰੀ ਅਤੇ ਉਹਨਾਂ ਦੇ ਵਾਅਦੇ ਹਨ। ਜੇ ਯਹੋਵਾਹ ਨੂੰ ਜਾਣਦੇ ਹਨ ਉਹਨਾਂ ਨੂੰ ਯਹੋਵਾਹ ਦੀ ਤਰ੍ਹਾਂ ਬਣਨਾ ਹੈ (ਤੁਲਨਾ ਕਰੋ ਇਬਰਾਨੀਆਂ 2:4)। ਬਾਈਬਲ ਪਰਮੇਸ਼ਰ ਦਾ ਮਨੁੱਖਜਾਤੀ ਨਾਲ ਮੁੜ ਬਹਾਲ ਕਰਨ ਦੇ ਇਤਿਹਾਸ ਨੂੰ ਦਰਜ ਕਰਦੀ ਹੈ (ਉਤਪਤ 1:26-27)। ਮੁਕਤੀ ਮਨੁੱਖਜਾਤੀ ਦੀ ਪਰਮੇਸ਼ਰ ਨਾਲ ਗੂੜ੍ਹੀ ਸਾਂਝ ਪਾਉਣ ਦੀ ਯੋਗਤਾ ਨੂੰ ਬਹਾਲ ਕਰਦੀ ਹੈ।

II. ਨਵੇਂ ਨੇਮ

A. ਨਵੇਂ ਨੇਮ ਵਿੱਚ "ਆਮੀਨ" ਸ਼ਬਦ ਇਸਤੇਮਾਲ ਕਿਸੇ ਬਿਆਨ ਦੀ ਭਰੋਸੇਯੋਗਤਾ ਦੇ ਸਿੱਟੇ ਵਜੋਂ ਹੋਣ ਲਈ ਆਮ ਹੁੰਦਾ ਹੈ (ਤੁਲਨਾ ਕਰੋ. 1 ਕੁਰਿੰਥੀਆਂ. 14:16 ਪ੍ਰਕਾਸ਼. 1:7; 5:14; 7:12) ।

B. ਨਵੇਂ ਨੇਮ ਵਿੱਚ "ਆਮੀਨ" ਸ਼ਬਦ ਇਸਤੇਮਾਲ ਪ੍ਰਾਰਥਨਾ ਨੂੰ ਸਮਾਪਤ ਕਰਨ ਵੇਲੇ ਆਮ ਹੁੰਦਾ ਹੈ (ਤੁਲਨਾ ਕਰੋ. ਰੋਮੀਆਂ 1:25; 9:5; 11:36; 16:27; ਗਲਾਤੀਆਂ. 1:5; 6:18; ਅਫਸੀਆਂ. 3:21; ਫਿਲਿਪੀਆਂ. 4:20; 2 ਥੱਸਲੁਨੀਕੀਆਂ. 3:18; 1 ਤਿਮੋ 1:17; 6:16; 2 ਤਿਮੋ. 4:18)

C. ਯਿਸੂ ਹੀ ਉਹ ਵਿਅਕਤੀ ਹਨ ਜਿਹਨਾਂ ਨੇ ਇਸ ਸ਼ਬਦ ਦੀ ਵਰਤੋਂ ਮਹੱਤਵਪੂਰਣ ਬਿਆਨਾਂ ਨੂੰ ਪੇਸ਼ (ਯੂਹੰਨਾ ਵਿਚ 25 ਵਾਰ ਜੇ ਕਿ, ਯੂਹੰਨਾ 1:51; 3:3,5,11; ਆਦਿ) ਕਰਨ ਲਈ ਕੀਤੀ (ਤੁਲਨਾ ਕਰੋ. ਲੂਕਾ 4:24; 12:37; 18:17,29; 21:32; 23:43) ।

D. ਇਸ ਨੂੰ ਪ੍ਰਕਾਸ਼ 3:14 ਵਿੱਚ ਯਿਸੂ ਲਈ ਇਕ ਸਿਰਲੇਖ ਵਜੋਂ ਵਰਤਿਆ ਗਿਆ ਹੈ (ਨਾਲ ਹੀ ਦੇਖੋ 2 ਕੁਰਿੰਥੀਆਂ 1:20, ਸੰਭਵ ਹੈ ਕਿ ਇਹ ਅਹੁਦਾ ਯਹੋਵਾਹ ਲਈ ਯਸਾਯਾਹ 65:16 ਵਿੱਚ ਵਰਤਿਆ ਗਿਆ ਹੈ) ।

E. ਵਫ਼ਾਦਾਰੀ ਜਾਂ ਵਿਸ਼ਵਾਸ, ਭਰੋਸੇਯੋਗਤਾ, ਜਾਂ ਭਰੋਸੇ ਦੀ ਧਾਰਣਾ ਯੂਨਾਨੀ ਸ਼ਬਦ *pistos* or *pistis* (ਪਿਸਟੋ ਜਾਂ ਪਿਸਟਿਸ) ਵਿੱਚ ਪ੍ਰਗਟ ਕੀਤੀ ਗਈ ਹੈ, ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ "ਭਰੋਸਾ," "ਨਿਹਚਾ," "ਵਿਸ਼ਵਾਸ" ਹੈ (ਦੇਖੋ ਖਾਸ ਵਿਸ਼ਾ: ਵਿਸ਼ਵਾਸ, ਨਿਹਚਾ, ਅਤੇ ਭਰੋਸਾ) ।

Copyright © 2014 [Bible Lessons International](http://BibleLessonsInternational.com)

▣ "ਤੁਹਾਨੂੰ, ਤੁਸੀਂ" ਇਹ ਦੋਵੇਂ ਬਹੁਵਚਨ ਹਨ। ਯਿਸੂ ਉਨ੍ਹਾਂ ਸਾਰਿਆਂ ਨੂੰ ਸੰਬੋਧਿਤ ਕਰ ਰਿਹਾ ਹੈ ਜਿਹੜੇ ਉੱਥੇ ਖੜ੍ਹੇ ਸਨ ਅਤੇ ਇਕ ਅਰਥ ਵਿੱਚ, ਸਾਰੀ ਮਨੁੱਖਤਾ ਨੂੰ!

▣ "ਅਕਾਸ਼ ਨੂੰ ਖੁਲ੍ਹਾ" ਇਹ ਵਾਕ ਪੁਰਾਣੇ ਨੇਮ ਦੇ ਪ੍ਰਭੂ ਦੇ ਦਰਸ਼ਨ ਵਾਂਗ ਜਾਪਦਾ ਹੈ।

1. ਹਿਜ਼ਕੀਏਲ, ਹਿਜ਼ਕੀਏਲ 1:1

2. ਯਿਸੂ, ਮੱਤੀ 3:16; ਮਰਕੁਸ 1:10; ਲੂਕਾ 3:21

3. ਇਸਤੀਫ਼ਾਨ, ਰਸੂਲਾਂ ਦੇ ਕਰਤੱਬ 7:56
4. ਪਤਰਸ, ਰਸੂਲਾਂ ਦੇ ਕਰਤੱਬ 10:11
5. ਯਿਸੂ ਦਾ ਦੁਬਾਰਾ ਆਉਣਾ, ਪ੍ਰਕਾਸ਼ ਦੀ ਪੇਥੀ 19:11

ਇਹ ਪੂਰਨ ਕਿਰਿਆਸ਼ੀਲ ਕ੍ਰਿਦੰਤ ਹੈ ਜਿਸ ਦਾ ਅਰਥ ਹੈ ਕਿ ਉਹ ਖੁੱਲੇ ਰਹੇ। "ਸਵਰਗ" ਸ਼ਬਦ ਬਹੁਵਚਨ ਹੈ ਕਿਉਂਕਿ ਇਬਰਾਨੀ ਵਿਚ ਇਹ ਬਹੁਵਚਨ ਹੈ। ਇਹ ਅੱਗੇ ਲਿਖਿਆਂ ਦਾ ਹਵਾਲਾ ਦੇ ਸਕਦਾ ਹੈ (1) ਧਰਤੀ ਦੇ ਉੱਪਰ ਦਾ ਵਾਤਾਵਰਣ ਜਿਵੇਂ ਕਿ ਉਤਪਤ 1 ਵਿਚ (2) ਪਰਮੇਸ਼ਰ ਦੀ ਮੌਜੂਦਗੀ

ਖਾਸ ਵਿਸ਼ਾ: ਅਕਾਸ਼ ਅਤੇ ਤੀਸਰਾ ਅਕਾਸ਼ SPECIAL TOPIC: The Heavens and the Third Heaven

ਖਾਸ ਵਿਸ਼ੇ: ਅਕਾਸ਼ ਅਤੇ ਤੀਸਰਾ ਅਕਾਸ਼

ਪੁਰਾਣੇ ਨੇਮ "ਅਕਾਸ਼" ਜਿਆਦਾਤਰ ਬਹੁਵਚਨ ਹੈ (ਜੋ ਕਿ (ਸ਼ਮਾਈਮ) *shamayim*, BDB 1029, KB 1559)। ਇਸ ਇਬਰਾਨੀ ਸ਼ਬਦ ਦਾ ਅਰਥ "ਉਚਾਈ" ਹੈ। ਪਰਮੇਸ਼ਰ ਉੱਪਰ ਰਹਿੰਦਾ ਹੈ। ਇਹ ਧਾਰਣਾ ਪਰਮੇਸ਼ਰ ਦੀ ਪਵਿੱਤਰਤਾ ਅਤੇ ਸੂਝ ਨੂੰ ਦਰਸਾਉਂਦੀ ਹੈ।

ਉਤਪਤ 1: 1 ਵਿਚ, ਬਹੁਵਚਨ, "ਅਕਾਸ਼ ਅਤੇ ਧਰਤੀ," ਨੂੰ ਇਸ ਧਰਤੀ ਦੇ ਉੱਪਰ (1) ਵਾਯੂਮੰਡਲ ਪੈਦਾ ਕਰਨ ਵਾਲੇ ਜਾਂ (2) ਸਾਰੀ ਅਸਲੀਅਤ ਦਾ ਹਵਾਲਾ ਦੇਣ ਦੇ ਤਰੀਕੇ ਵਜੋਂ ਵੇਖਿਆ ਗਿਆ ਹੈ (ਜੋ ਕਿ ਰੂਹਾਨੀ ਅਤੇ ਸਰੀਰਕ ਹੈ)। ਇਸ ਬੁਨਿਆਦੀ ਸਮਝ ਤੋਂ ਹੋਰ ਹਵਾਲਿਆਂ ਨੂੰ ਅਕਾਸ਼ ਦੇ ਪੱਧਰਾਂ ਦਾ ਹਵਾਲਾ ਦੇ ਕੇ ਦਰਸਾਇਆ ਗਿਆ ਹੈ: "ਅਕਾਸ਼ਾਂ ਦੇ ਅਕਾਸ਼" (ਤੁਲਨਾ ਕਰੋ. ਜ਼ਬੂਰ 68:33) ਜਾਂ "ਅਕਾਸ਼ ਅਤੇ ਅਕਾਸ਼ਾਂ ਦੇ ਅਕਾਸ਼" (ਤੁਲਨਾ ਕਰੋ. ਬਿਵਸਥਾ. 10:14; 1 ਰਾਜਿਆਂ. 8:27; ਨਹੇਮਯਾਹ. 9:6; ਜ਼ਬੂਰ. 148:4)। ਰੱਬੀ ਲੋਕਾਂ ਨੇ ਸਮਝਾਇਆ ਕਿ ਹੋ ਸਕਦਾ ਹੈ

1. ਦੋ ਅਕਾਸ਼ (ਜਿਹੜੇ ਕਿ., R. Judah, Hagigah 12b)
2. ਤਿੰਨ ਅਕਾਸ਼ (ਪਰਖੇ. Levi 2-3; ਯਸਾਯਾਹ 6-7 ਦੀ ਚੜ੍ਹਾਈ; ਜ਼ਬੂਰ 114 ਤੇ Midrash Tehillim)
3. ਪੰਜ ਅਕਾਸ਼ (III Baruch)
4. ਸੱਤ ਅਕਾਸ਼ (R. Simonb. Lakish; ਯਸਾਯਾਹ 9:7 ਦੀ ਚੜ੍ਹਾਈ)
5. ਦੱਸ ਅਕਾਸ਼ (II Enoch 20:3b; 22:1)

ਇਹ ਸਭ ਚੀਜ਼ਾਂ ਪਰਮੇਸ਼ਰ ਦੇ ਸਰੀਰਕ ਸਿਰਜਣਾ ਅਤੇ / ਜਾਂ ਉਸ ਦੇ ਪਾਰ ਤੋਂ ਵੱਖ ਕਰਨਾ ਦਰਸਾਉਣ ਲਈ ਸਨ। ਰੱਬੀ ਯਹੂਦੀ ਧਰਮ ਵਿਚ ਸਵਰਗਾਂ ਦੀ ਸਭ ਤੋਂ ਆਮ ਗਿਣਤੀ ਸੱਤ ਸੀ। A. Cohen, *Everyman's Talmud* (p. 30) ਵਿਚ ਕਹਿੰਦਾ ਹੈ ਕਿ ਇਹ ਖਗੋਲ-ਵਿਗਿਆਨ ਦੇ ਖੇਤਰਾਂ ਨਾਲ ਜੁੜਿਆ ਹੋਇਆ ਸੀ, ਪਰ ਮੇਰੇ ਖਿਆਲ ਵਿਚ ਇਹ ਸੱਤ ਸੰਪੂਰਨ ਸੰਖਿਆ ਨੂੰ ਦਰਸਾਉਂਦਾ ਹੈ (ਜੋ ਕਿ, ਸ੍ਰਿਸ਼ਟੀ ਦੇ ਦਿਨ ਸੱਤ ਦੇ ਨਾਲ ਉਤਪਤ 2: 2 ਵਿਚ ਪਰਮੇਸ਼ਰ ਦੇ ਆਰਾਮ ਦੀ ਪ੍ਰਤੀਨਿਧਤਾ ਕਰਦੇ ਹਨ)।

ਪੌਲੁਸ, 2 ਕੁਰਿੰਥੀਆਂ 12: 2, ਵਿਚ "ਤੀਜੇ ਅਕਾਸ਼" ਸਵਰਗ (ਯੂਨਾਨੀ *ਓਰਾਨੋਸ ouranos*) ਨੂੰ ਪਰਮੇਸ਼ਰ ਦੀ ਨਿਜੀ, ਸ਼ਾਨਦਾਰ ਮੌਜੂਦਗੀ ਦੀ ਪਛਾਣ ਕਰਨ ਦੇ ਢੰਗ ਵਜੋਂ ਦਰਸਾਉਂਦਾ ਹੈ। ਪੌਲੁਸ ਦਾ ਪਰਮੇਸ਼ਰ ਨਾਲ ਨਿੱਜੀ ਸਾਹਮਣਾ ਹੋਇਆ ਸੀ !

Copyright © 2014 [Bible Lessons International](http://BibleLessonsInternational.com)

▣ "ਪਰਮੇਸ਼ਰ ਦੇ ਦੂਤਾਂ ਨੂੰ ਚੜ੍ਹਦੇ ਅਤੇ ਉੱਤਰਦੇ" ਇਹ ਯਾਕੂਬ ਦੇ ਤਜਰਬੇ ਦਾ ਇਕ ਸੰਕੇਤ ਹੈ ਜੋ ਉਸ ਨੇ ਬੈਤਏਲ ਵਿਖੇ ਕੀਤਾ ਸੀ (ਉਤਪਤ 28:10ff)। ਯਿਸੂ ਜ਼ੋਰ ਦੇ ਰਿਹਾ ਹੈ ਕਿ ਜਿਵੇਂ ਪਰਮੇਸ਼ਰ ਨੇ ਯਾਕੂਬ ਦੀਆਂ ਸਾਰੀਆਂ ਜ਼ਰੂਰਤਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ, ਪਰਮੇਸ਼ਰ ਉਸ ਦੀਆਂ ਸਾਰੀਆਂ ਜ਼ਰੂਰਤਾਂ ਪ੍ਰਦਾਨ ਕਰ ਰਿਹਾ ਸੀ!

▣ "ਮਨੁੱਖ ਦੇ ਪੁੱਤਰ" ਇਹ ਯਿਸੂ ਦਾ ਸਵੈ-ਚੁਣਿਆ ਅਹੁਦਾ ਹੈ। ਇਹ ਇਕ ਇਬਰਾਨੀ ਮੁਹਾਵਰਾ ਸੀ ਜੋ ਮਨੁੱਖ ਦਾ ਹਵਾਲਾ ਦਿੰਦਾ ਹੈ (ਜ਼ਬੂਰ 8:4; ਹਿਜ਼ਕੀਏਲ 2:1)। ਪਰ ਦਾਨੀਏਲ 7:13 ਵਿਚ ਇਸ ਦੀ ਵਰਤੋਂ ਕਾਰਨ, ਇਸ ਨੇ ਦੈਵੀ ਗੁਣ ਧਾਰਨ ਕੀਤੇ। ਇਸ ਸ਼ਬਦ ਦਾ ਕੋਈ ਰਾਸ਼ਟਰਵਾਦੀ ਜਾਂ ਫੌਜੀਵਾਦੀ ਗੁੱਝਾ ਸੰਕੇਤ ਨਹੀਂ ਸੀ ਕਿਉਂਕਿ ਰੱਬੀ ਇਸ ਦਾ ਇਸਤੇਮਾਲ ਨਹੀਂ ਕਰਦੇ ਸਨ। ਯਿਸੂ ਨੇ ਇਸ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਉਸਦੇ ਸੁਭਾਅ ਦੇ ਦੋ ਪਹਿਲੂਆਂ ਨੂੰ ਜੋੜਦਾ ਹੈ (ਮਨੁੱਖੀ ਅਤੇ ਦੈਵੀ, 1 ਯੂਹੰਨਾ 4:1-3)। ਯੂਹੰਨਾ ਦੱਸਦਾ ਹੈ ਕਿ ਯਿਸੂ ਨੇ ਇਸ ਦਾ ਜ਼ਿਕਰ ਆਪਣੇ ਲਈ 13 ਵਾਰ ਕੀਤਾ ਹੈ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ, ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

1. ਯਰੂਸ਼ਲਮ ਦੀ ਕਮੇਟੀ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਿਉਂ ਪੁੱਛਦੀ ਹੈ ਕਿ ਕੀ ਉਹ ਪੁਰਾਣੇ ਨੇਮ ਦੇ ਤਿੰਨ ਵਿਅਕਤੀਆਂ ਵਿੱਚੋਂ ਇਕ ਹੈ?
2. ਉਹਨਾਂ ਬਿਆਨਾਂ ਦੀ ਪਛਾਣ ਕਰੋ ਜੋ ਯੂਹੰਨਾ ਬਪਤਿਸਮਾ ਦੇਣ ਵਾਲਾ ਯੂਹੰਨਾ 1:19-30 ਵਿਚ ਯਿਸੂ ਬਾਰੇ ਕਹਿੰਦਾ ਹੈ।
3. ਚੇਲਿਆਂ ਨੂੰ ਬਲਾਉਣ ਤੇ ਸਮਾਨਾਂਤਰ ਇੰਜੀਲਾਂ ਅਤੇ ਯੂਹੰਨਾ ਇੰਨੇ ਵੱਖਰੇ ਕਿਉਂ ਹਨ?
4. ਇਹ ਆਦਮੀ ਯਿਸੂ ਬਾਰੇ ਕੀ ਸਮਝਦੇ ਸਨ? ਉਨ੍ਹਾਂ ਸਿਰਲੇਖਾਂ ਉੱਤੇ ਧਿਆਨ ਦਿਓ ਜਿਹਨਾਂ ਦੁਆਰਾ ਉਹ ਯਿਸੂ ਨੂੰ ਬੁਲਾਉਂਦੇ ਸਨ (ਯੂਹੰਨਾ 1:38)।
5. ਯਿਸੂ ਨੇ ਆਪਣੇ ਆਪ ਨੂੰ ਕੀ ਕਿਹਾ? ਕਿਉਂ?

ਯੂਹੰਨਾ 2

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਕਾਨਾ ਵਿਚ ਵਿਆਹ	ਪਾਣੀ ਨੂੰ ਦਾਖਰਸ ਵਿਚ ਬਦਲਿਆ	ਕਾਨਾ ਵਿਚ ਵਿਆਹ	ਕਾਨਾ ਵਿਚ ਵਿਆਹ	ਕਾਨਾ ਵਿਚ ਵਿਆਹ
2:1-11	2:1-12	2:1-11	2:1-3 2:4 2:5 2:6-10 2:11	2:1-10 2:11-12
2:12		2:12	2:12	
ਹੈਕਲ ਦਾ ਸਾਫ਼ ਕੀਤਾ ਜਾਣਾ	ਯਿਸੂ ਹੈਕਲ ਨੂੰ ਸਾਫ਼ ਕਰਦਾ ਹੈ	ਹੈਕਲ ਦੀ ਸਫਾਈ		ਹੈਕਲ ਦੀ ਸਫਾਈ
2:13-22	2:13-22	2:13-22	2:13-17 2:18 2:19 2:20 2:21-22	2:13-22
ਯਿਸੂ ਸਾਰੇ ਮਨੁੱਖਾਂ ਨੂੰ ਜਾਣਦਾ ਹੈ	ਦਿਲਾਂ ਨੂੰ ਸਮਝਣ ਵਾਲਾ		ਯਿਸੂ ਦਾ ਮਨੁੱਖੀ ਸੁਭਾਅ ਦਾ ਗਿਆਨ	ਯਿਸੂ ਯਹੂਸਲਮ ਵਿੱਚ
2:23-25	2:23-25	2:23-25	2:23-25	2:23-25

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਇਕ ਅਧਿਆਏ ਨੂੰ ਇਕੋ ਬੈਠਕ ਵਿਚ ਪੜ੍ਹੋ। ਵਿਸ਼ਿਆਂ ਨੂੰ ਪਛਾਣੋ। ਆਪਣੇ ਵਿਸ਼ਿਆਂ ਦੀ ਵੰਡ ਦੀ ਪੰਜ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰੋ। ਪੈਰ੍ਹੇ ਪ੍ਰੇਰਿਤ ਨਹੀਂ ਹਨ, ਪਰ ਇਹ ਅਸਲੀ ਲੇਖਕ ਦੇ ਉਦੇਸ਼ ਨੂੰ ਸਮਝਣ ਦੀ ਕੁੰਜੀ ਹਨ, ਜੋ ਕਿ ਵਿਆਖਿਆ ਦਾ ਹਿਰਦੇ ਹੈ। ਹਰੇਕ ਪੈਰ੍ਹੇ ਦਾ ਇਕ ਅਤੇ ਕੇਵਲ ਇਕੋ ਵਿਸ਼ਾ ਹੈ।

1. ਪਹਿਲਾ ਪੈਰ੍ਹਾ
2. ਦੂਜਾ ਪੈਰ੍ਹਾ
3. ਤੀਜਾ ਪੈਰ੍ਹਾ
4. ਆਦਿ

2:1-11 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਯਿਸੂ ਆਪਣੇ ਸਮੇਂ ਦੇ ਹੋਰ ਧਾਰਮਿਕ ਆਗੂਆਂ ਤੋਂ ਬਹੁਤ ਵੱਖਰੇ ਸਨ। ਉਹਨਾਂ ਨੇ ਆਮ ਲੋਕਾਂ ਨਾਲ ਖਾਧਾ ਪੀਤਾ। ਯੂਹੰਨਾ ਬਪਤਿਸਮਾ ਦੇਣ ਵਾਲਾ ਜੰਗਲਾਂ ਵਿਚ ਇਕ ਨਿਜੀ ਵਿਅਕਤੀ ਸੀ, ਜਦ ਕਿ ਯਿਸੂ ਆਮ ਲੋਕਾਂ ਨਾਲ ਇਕ ਜਨਤਕ ਵਿਅਕਤੀ ਸਨ।
- B. ਉਹਨਾਂ ਦਾ ਪਹਿਲਾ ਚਮਤਕਾਰ ਘਰੇਲੂ ਸੀ, ਇਸ ਲਈ ਪਰਿਵਾਰਕ ਗੱਲਾਂ ਨਾਲ ਜੁੜਿਆ ਹੋਇਆ ਸੀ! ਉਹਨਾਂ ਦੇ ਚਰਿੱਤਰ ਵਿਚ ਆਮ ਲੋਕਾਂ ਲਈ ਧਿਆਨ ਅਤੇ ਫਿਕਰ ਸੀ, ਉਹਨਾਂ ਦੇ ਚਰਿੱਤਰ ਦੇ ਦੂਸਰੇ ਪਹਿਲੂ ਵਿਚ ਜੋ ਲੋਕ ਆਪਣੇ ਆਪ ਨੂੰ ਬਹੁਤ ਧਰਮੀ ਸਮਝਦੇ ਸਨ ਉਹਨਾਂ ਦੇ ਪ੍ਰਤੀ ਗੁੱਸਾ ਸੀ। ਯਿਸੂ ਦੀ ਆਜ਼ਾਦੀ ਲੋਕਾਂ ਲਈ ਪਹਿਲ, ਰਵਾਇਤਾਂ ਜਾਂ ਲਾਜ਼ਮੀ ਰੀਤੀ ਰਿਵਾਜ ਨਹੀਂ, ਸਗੋਂ ਸਭਿਆਚਾਰਕ ਉਮੀਦਾਂ ਲਈ ਸਤਿਕਾਰ ਦਰਸਾਉਂਦੇ ਹਨ।
- C. ਇਹ ਉਹ ਸੱਤ ਚਿੰਨ੍ਹ ਹਨ ਜਿਹਨਾਂ ਨੂੰ ਯੂਹੰਨਾ ਯਿਸੂ ਦੇ ਚਰਿੱਤਰ ਅਤੇ ਸ਼ਕਤੀ ਨੂੰ ਪ੍ਰਗਟ ਕਰਨ ਲਈ ਵਰਤਦਾ ਹੈ (ਯੂਹੰਨਾ 2-11)।
 1. ਪਾਣੀ ਨੂੰ ਦਾਖਰਸ ਵਿਚ (ਯੂਹੰਨਾ 2:1-11)
 2. ਮੁੰਡੇ ਨੂੰ ਚੰਗਾ ਕਰਨਾ (ਯੂਹੰਨਾ 4:46-54)
 3. ਲੰਗੜੇ ਆਦਮੀ ਨੂੰ ਚੰਗਾ ਕਰਨਾ (ਯੂਹੰਨਾ 5:1-18)
 4. ਹਜ਼ਾਰਾਂ ਨੂੰ ਭੋਜਨ ਖਿਲਾਉਣਾ (ਯੂਹੰਨਾ 6:1-15)
 5. ਪਾਣੀ ਉੱਤੇ ਤੁਰਨਾ (ਯੂਹੰਨਾ 6:16-21)
 6. ਅੰਨੇ ਮਨੁੱਖ ਨੂੰ ਚੰਗਾ ਕਰਨਾ (ਯੂਹੰਨਾ 9:1-41)
 7. ਲਾਜ਼ਰ ਨੂੰ ਜੀਉਂਦਾ ਕਰਨਾ (ਯੂਹੰਨਾ 11:1-57)
- D. ਯੂਹੰਨਾ ਦੀ ਇੰਜੀਲ ਦਾ ਵੇਰਵਾ ਇਤਿਹਾਸਕ ਢੰਗ ਨਾਲ ਨਹੀਂ ਸਗੋਂ ਧਰਮਸ਼ਾਸਤਰ ਅਨੁਸਾਰ ਹੈ। ਯੂਹੰਨਾ 2 ਇਕ ਚੰਗੀ ਉਦਾਹਰਣ ਹੈ। ਸ਼ੁਰੂ ਵਿਚ, ਯੂਹੰਨਾ ਯਿਸੂ ਦੇ ਯਹੂਦੀ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਬਾਰੇ ਪੇਸ਼ ਕਰਦਾ ਹੈ (ਉਨ੍ਹਾਂ ਦੇ ਆਗੂਆਂ ਅਤੇ ਆਮ ਲੋਕ ਦੇਹਾਂ ਨੂੰ) ਪਰ ਉਹ ਯਿਸੂ ਉੱਤੇ ਵਿਸ਼ਵਾਸ/ਪ੍ਰਾਪਤ ਨਹੀਂ ਕਰਨਗੇ। ਉਨ੍ਹਾਂ ਦੇ ਅਵਿਸ਼ਵਾਸ ਅਤੇ ਧਾਰਮਿਕ ਸਵੈ-ਧਾਰਮਿਕਤਾ ਦੇ ਕਾਰਨ, ਯਿਸੂ ਨੇ ਯਹੂਦੀ ਧਰਮ ਨੂੰ ਠੁਕਰਾ ਦਿੱਤਾ।
 1. ਉੱਪਰ ਤਕ ਭਰੇ ਛੇ ਮੱਟ, ਯਹੂਦੀ ਧਰਮ ਨੂੰ ਦਰਸਾਉਂਦੇ ਹਨ, ਜਿਹਨਾਂ ਨੂੰ ਯਿਸੂ ਨੇ ਬਦਲਦੇ ਹਨ

2. ਹੈਕਲ ਦੀ ਸਫਾਈ, (ਜੋ ਕਿ ਇਤਿਹਾਸਕ ਤੌਰ ਤੇ ਯਿਸੂ ਦੇ ਧਰਤੀ ਉਤੇ ਦੇ ਜੀਵਨ ਦੇ ਆਖਰੀ ਹਫ਼ਤੇ ਦੇ ਸ਼ੁਰੂ ਵਿੱਚ ਹੋਈ ਸੀ) ਯਿਸੂ ਦੁਆਰਾ ਅਧਿਆਤਮਕ ਤੌਰ ਤੇ ਯਹੂਦੀ ਧਰਮ ਦੇ ਆਗੂਆਂ ਦੇ ਰੱਦ ਕਰਨ ਬਾਰੇ ਹੈ। ਯੂਹੰਨਾ 2: 19-21 ਵਿੱਚ ਉਸ ਦਾ ਕਥਨ ਹੈਕਲ ਦੀ ਉਪਾਸਨਾ ਤੋਂ ਉਸ ਦੀ ਉਪਾਸਨਾ ਨੂੰ ਦਿਖਾਉਂਦਾ ਹੈ। (ਯੂਹੰਨਾ 4:21-24)।

ਯੂਹੰਨਾ ਦੇ ਪਾਠ ਦੇ ਡਿਜ਼ਾਇਨ ਦੀ ਇਕ ਹੋਰ ਚੰਗੀ ਉਦਾਹਰਣ ਯੂਹੰਨਾ 3 ਦੀ ਨਿਕੁਦੇਮੁਸ (ਸ਼੍ਰੀਮਾਨ ਧਰਮੀ) ਅਤੇ ਯੂਹੰਨਾ 4 ਦੀ ਖੂਹ (ਸ਼੍ਰੀਮਤੀ ਅਧਰਮੀ) ਉੱਤੇ ਸਾਮਰੀ ਔਰਤ ਹੈ। ਇਥੇ ਸਾਰੇ ਲੋਕਾਂ ਲਈ "ਬੁਕੋਡ" ਹਨ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 2: 1-11

¹ਤੀਜੇ ਦਿਨ ਗਲੀਲ ਦੇ ਇਲਾਕੇ ਦੇ ਕਾਨਾ ਪਿੰਡ ਵਿੱਚ ਇੱਕ ਵਿਆਹ ਸੀ। ਯਿਸੂ ਦੀ ਮਾਂ ਮਰੀਅਮ ਉੱਥੇ ਸੀ। ²ਯਿਸੂ ਅਤੇ ਉਹਨਾਂ ਦੇ ਚੇਲੇ ਵੀ ਉਸ ਵਿਆਹ ਵਿੱਚ ਸੱਦੇ ਗਏ ਸਨ। ³ਜਦੋਂ ਮੈਅ ਮੁੱਕ ਗਈ ਤਾਂ ਯਿਸੂ ਦੀ ਮਾਂ ਨੇ ਉਹਨਾਂ ਨੂੰ ਕਿਹਾ, "ਉਹਨਾਂ ਕੋਲ ਮੈਅ ਨਹੀਂ ਹੈ।" ⁴ਯਿਸੂ ਨੇ ਉੱਤਰ ਦਿੱਤਾ, "ਬੀਬੀ ਜੀ, ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? ਮੇਰਾ ਵੇਲਾ ਅਜੇ ਨਹੀਂ ਆਇਆ ਹੈ।" ⁵ਪਰ ਯਿਸੂ ਦੀ ਮਾਂ ਨੇ ਨੈਕਰਾਂ ਨੂੰ ਕਿਹਾ, "ਜਿਸ ਤਰ੍ਹਾਂ ਉਹ ਤੁਹਾਨੂੰ ਕਹੇ ਉਸੇ ਤਰ੍ਹਾਂ ਕਰਨਾ।" ⁶ਯਹੂਦੀਆਂ ਦੀ ਧਾਰਮਿਕ ਤੌਰ ਤੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਉੱਥੇ ਪੱਥਰ ਦੇ ਛੇ ਮੱਟ ਪਏ ਹੋਏ ਸਨ। ਹਰ ਇੱਕ ਮੱਟ ਵਿੱਚ ਲਗਭਗ ਇੱਕ ਕੁਵਿੰਟਲ ਪਾਣੀ ਪੈ ਸਕਦਾ ਸੀ। ⁷ਯਿਸੂ ਨੇ ਨੈਕਰਾਂ ਨੂੰ ਕਿਹਾ, "ਮੱਟਾਂ ਨੂੰ ਪਾਣੀ ਨਾਲ ਭਰ ਦਿਓ।" ਉਹਨਾਂ ਨੇ ਮੱਟਾਂ ਨੂੰ ਪਾਣੀ ਨਾਲ ਮੂੰਹ ਤੱਕ ਭਰ ਦਿੱਤਾ। ⁸ਫਿਰ ਯਿਸੂ ਨੇ ਨੈਕਰਾਂ ਨੂੰ ਕਿਹਾ, "ਬੇੜ੍ਹਾ ਜਿਹਾ ਪਾਣੀ ਬਾਹਰ ਕੱਢੋ ਅਤੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ।" ਉਹ ਲੈ ਗਏ। ⁹ਪ੍ਰਧਾਨ ਨੇ ਉਸ ਪਾਣੀ ਦਾ ਸਵਾਦ ਚੱਖਿਆ ਜੋ ਮੈਅ ਬਣ ਚੁੱਕਾ ਸੀ। ਉਹ ਨਹੀਂ ਜਾਣਦਾ ਸੀ ਕਿ ਇਹ ਮੈਅ ਕਿੱਥੋਂ ਆਈ ਹੈ। ਪਰ ਉਹ ਨੈਕਰ ਜਿਨ੍ਹਾਂ ਇਹ ਪਾਣੀ ਕੱਢਿਆ ਸੀ, ਜਾਣਦੇ ਸਨ। ਇਸ ਲਈ ਪ੍ਰਧਾਨ ਨੇ ਲਾੜੇ ਨੂੰ ਸੱਦਿਆ, ¹⁰ਅਤੇ ਕਿਹਾ, "ਹਰ ਕੋਈ ਪਹਿਲੇ ਵਧੀਆ ਮੈਅ ਪਰਾਹੁਣਿਆਂ ਅੱਗੇ ਰੱਖਦਾ ਹੈ ਅਤੇ ਜਦੋਂ ਉਹ ਪੀ ਚੁੱਕਦੇ ਹਨ ਤਾਂ ਘਟੀਆ। ਪਰ ਤੂੰ ਹੁਣ ਤਕ ਵਧੀਆ ਪਿੱਛੇ ਰੱਖ ਛੱਡੀ ਹੈ।" ¹¹ਇਸ ਪ੍ਰਕਾਰ ਯਿਸੂ ਨੇ ਆਪਣੇ ਚਮਤਕਾਰੀ ਚਿੰਨ੍ਹਾਂ ਦਾ ਆਰੰਭ ਗਲੀਲ ਦੇ ਇਸ ਪਿੰਡ ਕਾਨਾ ਵਿੱਚ ਕਰਕੇ ਆਪਣੀ ਮਹਿਮਾ ਪ੍ਰਗਟ ਕੀਤੀ ਅਤੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਉੱਤੇ ਵਿਸ਼ਵਾਸ ਕੀਤਾ। ¹²ਇਸ ਦੇ ਪਿੱਛੋਂ ਯਿਸੂ, ਉਹਨਾਂ ਦੀ ਮਾਤਾ, ਭਰਾ ਅਤੇ ਚੇਲੇ ਕਫ਼ਰਨਾਹੂਮ ਵਿੱਚ ਆਏ ਅਤੇ ਉੱਥੇ ਕੁਝ ਦਿਨ ਰਹੇ।

2:1 "ਇੱਕ ਵਿਆਹ ਹੋਇਆ" ਪਿੰਡਾਂ ਦੇ ਵਿਆਹ ਵੱਡੇ ਸਮਾਜਿਕ ਸਮਾਗਮ ਹੁੰਦੇ ਸਨ। ਇਹਨਾਂ ਵਿਆਹਾਂ ਵਿੱਚ ਅਕਸਰ ਸਮੁੱਚਾ ਪਿੰਡ ਸ਼ਾਮਲ ਹੁੰਦਾ ਸੀ ਅਤੇ ਇਹ ਕਈ ਦਿਨਾਂ ਤਕ ਚਲਦੇ ਸਨ।

▣ "ਕਾਨਾ" ਇਸ ਪਦ ਦਾ ਜ਼ਿਕਰ ਕੇਵਲ ਯੂਹੰਨਾ ਦੀ ਇੰਜੀਲ ਵਿੱਚ ਹੀ ਹੈ (ਯੂਹੰਨਾ 2:1, 11; 4:46; 21:2)। ਸਾਨੂੰ ਇਸ ਪਿੰਡ ਬਾਰੇ ਕੁਝ ਗੱਲਾਂ ਪਤਾ ਹਨ।

1. ਇਹ ਨਥਾਨਿਏਲ ਦਾ ਪਿੰਡ ਸੀ
2. ਇਹ ਉਹ ਸਥਾਨ ਸੀ ਜਿਥੇ ਯਿਸੂ ਨੇ ਪਹਿਲਾ ਚਮਤਕਾਰ ਕੀਤਾ
3. ਇਹ ਕਫ਼ਰਨਾਹੂਮ ਦੇ ਨੇੜੇ ਸੀ

ਮੰਨਿਆ ਜਾਂਦਾ ਹੈ ਇਥੇ ਚਾਰ ਸਥਾਨ ਹਨ (AB, vol. 1, p. 827)

1. ਏਨ ਕਾਨਾ, ਜੋ ਕਿ ਨਾਸਰਤ ਤੋਂ ਇਕ ਕੁ ਮੀਲ ਹੈ
2. ਕਾਫ਼ਰ ਕਾਨਾ, ਜੋ ਕਿ ਨਾਸਰਤ ਤੋਂ ਤਿੰਨ ਮੀਲ ਉੱਤਰ-ਪੂਰਬ ਵੱਲ ਹੈ
3. ਖ਼ੀਬੇਤ ਕਾਨਾ, ਇਕ ਪਹਾੜ ਉੱਤੇ ਉੱਤਰੀ ਨਾਸਰਤ ਤੋਂ ਲਗਭਗ ਅੱਠ ਮੀਲ ਦੂਰ ਹੈ
4. ਕਾਨਾ ਜੋ ਕਿ ਅਸ਼ੋਚਿਸ ਦੇ ਮੈਦਾਨ ਵਿਚ ਹੈ, Josephus ਦੁਆਰਾ ਦੱਸਿਆ ਗਿਆ ਹੈ (*Life*, 86.206)

ਮੈਦਾਨੀ ਇਲਾਕੇ ਵਿਚਲੀ ਜਗ੍ਹਾ ਦਾ ਕਾਨਾ ਨਾਮ ਦੇ ਅਨੁਕੂਲ ਜਾਪਦੀ ਹੈ, ਇਬਰਾਨੀ ਵਿਚ : ਮੈਦਾਨ ਵਿਚਲੀ ਜਗ੍ਹਾ ਦਾ ਨਾਮ ਕਾਨਾ ਨਾਮ ਦੇ ਅਨੁਕੂਲ ਜਾਪਦਾ ਹੈ ਜੋ ਕਿ ਇਬਰਾਨੀਆਂ ਦੇ ਲਈ "reed" (ਰੀਡ) ਹੈ (ਜੋ ਕਿ ਕਾਨਾ ਹੈ)

▣ "ਯਿਸੂ ਦੀ ਮਾਤਾ ਉੱਥੇ ਸੀ" ਮਰੀਅਮ ਵਿਆਹ ਦੇ ਪ੍ਰਬੰਧਾਂ ਵਿਚ ਸਹਾਇਤਾ ਕਰ ਰਹੀ ਸੀ। ਇਸ ਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ (1) ਉਹ ਸੇਵਕਾਂ ਨੂੰ ਆਦੇਸ਼ ਦਿੰਦੀ ਹੈ (ਤੁਲਨਾ ਕਰੋ ਯੂਹੰਨਾ 2:5) (2) ਖਾਣ ਪੀਣ ਦੀਆਂ ਚੀਜ਼ਾਂ ਬਾਰੇ ਮਰੀਅਮ ਦੀ ਚਿੰਤਾ (ਤੁਲਨਾ ਕਰੋ ਯੂਹੰਨਾ 2:3) ਹੋ ਸਕਦਾ ਹੈ ਕਿ ਇਹ ਵਿਆਹ ਉਹਨਾਂ ਦੀ ਰਿਸ਼ਤੇਦਾਰੀ ਵਿਚ ਜਾਂ ਪਰਿਵਾਰਕ ਮਿੱਤਰਾਂ ਦੇ ਘਰ ਸੀ।

2:3 "ਮੈਅ ਮੁੱਕ ਗਈ" ਮਹਿਮਾਨਾਂ ਲਈ ਮੈਅ ਦਾ ਪ੍ਰਬੰਧ ਕਰਨਾ ਇਬਰਾਨੀਆਂ ਲਈ ਲਾਜ਼ਮੀ ਰੀਤ ਸੀ। ਇਹ ਮੈਅ ਖ਼ਮੀਰ ਸੀ, ਜਿਵੇਂ ਕਿ ਦੇਖਿਆ ਜਾ ਸਕਦਾ ਹੈ ਕਿ (1) ਸਮਾਰੇਹ ਦੇ ਮਾਸਟਰ ਦੀ ਟਿੱਪਣੀ, ਯੂਹੰਨਾ 2:9-10 (2) ਯਿਸੂ ਦੇ ਦਿਨਾਂ ਵਿਚ ਯਹੂਦੀ ਰੀਤ (3) ਸਫਾਈ ਪ੍ਰਕਿਰਿਆਵਾਂ ਦੀ ਘਾਟ ਜਾਂ ਰਸਾਇਣਕ ਕਿਰਿਆ

[ਖਾਸ ਵਿਸ਼ਾ: ਮੈਅ ਅਤੇ ਮੈਅ ਦੀ ਵਰਤੋਂ ਬਾਰੇ ਬਾਈਬਲ ਦੇ ਵਿਹਾਰ SPECIAL TOPIC: Biblical Attitudes Toward Alcohol and Alcohol Abuse](#)

ਖਾਸ ਵਿਸ਼ੇ: ਮੈਅ ਅਤੇ ਮੈਅ ਦੀ ਵਰਤੋਂ ਬਾਰੇ ਬਾਈਬਲ ਦਾ ਵਿਹਾਰ

I. ਮੈਅ ਬਾਰੇ ਬਾਈਬਲ ਦੇ ਸ਼ਬਦ

A. ਪੁਰਾਣੇ ਨੇਮ ਵਿਚ

1. *Yayin* ਯਾਈਨ – ਮੈਅ ਲਈ ਇਹ ਆਮ ਸ਼ਬਦ ਹੈ, (BDB 406, KB 409) ਜੋ ਕਿ 141 ਵਾਰ ਇਸਤੇਮਾਲ ਹੋਇਆ ਹੈ। ਇਹ ਨਿਰੁਕਤੀ ਅਨਿਸ਼ਚਿਤ ਹੈ ਕਿਉਂਕਿ ਇਹ ਇਬਰਾਨੀ ਜੜ ਤੋਂ ਨਹੀਂ ਹੈ। ਇਸਦਾ ਅਰਥ ਖ਼ਮੀਰ ਹੋਏ ਫਲਾਂ ਦਾ ਰਸ ਹੈ, ਜੋ ਕਿ ਆਮ ਤੌਰ ਤੇ ਅੰਗੂਰਾਂ ਦਾ ਹੁੰਦਾ ਹੈ। ਕੁਝ ਖਾਸ ਆਇਤਾ ਹਨ ਉਤਪਤ 9:21; ਕੂਚ. 29:40; ਗਿਣਤੀ. 15:5, 10.
2. *Tirosh* ਤੀਰੋਸ਼ – ਇਹ "ਨਵੀਂ ਮੈਅ" (BDB 440, KB 1727) ਹੈ। ਨੇੜਲੇ ਪੂਰਬ ਦੀਆਂ ਮੌਸਮ ਦੀਆਂ ਸਥਿਤੀਆਂ ਦੇ ਕਾਰਨ, ਰਸ ਕੱਢਣ ਦੇ ਛੇ ਘੰਟਿਆਂ ਬਾਅਦ ਹੀ ਖ਼ਮੀਰਾ ਹੋਣਾ ਸ਼ੁਰੂ ਹੋ ਜਾਂਦਾ ਸੀ। ਇਹ ਸ਼ਬਦ ਮੈਅ ਦੇ ਖ਼ਮੀਰਾ ਹੋਣ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ। ਇਸ ਲਈ ਕੁਝ ਖਾਸ ਆਇਤਾ ਹਨ ਦੇਖੋ ਬਿਵਸਥਾ 12:17; 18:4; ਯਸਾਯਾਹ 62:8-9; ਹੋਸ਼ੇਆ. 4:11.
3. *Asis* ਅਸਿਸ – ਇਹ ਸਪੱਸ਼ਟ ਤੌਰ ਤੇ ਮੈਅ ਵਾਲਾ ਪਦਾਰਥ ਹੈ ("ਮਿੱਠੀ ਮੈਅ," BDB 779, KB 860, ਉਦਾਹਰਣ., ਯੋਏਲ 1:5; ਯਸਾਯਾਹ. 49:26) ।
4. *Sekar* ਸੇਕਾਰ – ਇਸ ਸ਼ਬਦ ਦਾ ਅਰਥ "ਸ਼ਰਾਬ" (BDB 1016, KB 1500) ਹੈ। ਇਸ ਇਬਰਾਨੀ ਸ਼ਬਦ ਨੂੰ "ਸ਼ਰਾਬੀ" ਜਾਂ "ਸ਼ਰਾਬ ਪੀ ਕੇ ਟੱਲੀ ਹੋਏ" ਲਈ ਵਰਤਿਆ ਜਾਂਦਾ ਹੈ। ਇਹ *yayin* ਯਾਈਨ ਦੇ ਸਮਾਨ ਹੈ (ਤੁਲਨਾ ਕਰੋ ਕਹਾਉਤਾਂ 20:1; 31:6; ਯਸਾਯਾਹ 28:7) ।

B. ਨਵਾਂ ਨੇਮ

1. *Oinos* ਓਈਨੋਸ – ਇਹ ਯੂਨਾਨੀ ਸ਼ਬਦ *ਓਨੀਓਸ* ਦੇ ਬਰਾਬਰ ਹੈ।

2. ਨੀਓਸ ਓਈਨੋਸ *Neos oinos* (new wine) – ਇਹ ਯੂਨਾਨੀ ਸ਼ਬਦ *ਤੀਰੋਸ* ਦੇ ਬਰਾਬਰ ਹੈ। (ਤੁਲਨਾ ਕਰੋ ਮਰਕੁਸ 2:22).

3. ਗਲੂਕੋਸ ਵੀਨੋਸ *Gleuchos vinos* (ਮਿਠੀ ਮੈਅ. ਅਸਿਸ *asis*) – ਮੈਅ ਦੇ ਸ਼ੁਰੂ ਵਿਚ ਖਮੀਰੇ ਹੋਣ ਦੇ ਸਥਰ ਤੇ (ਤੁਲਨਾ ਕਰੋ 2:13)।

II. ਬਾਈਬਲ ਦਾ ਵਿਹਾਰ

A. ਪੁਰਾਣਾ ਨੇਮ

1. ਮੈਅ ਇਕ ਪਰਮੇਸ਼ਰ ਦਾ ਦਾਨ ਹੈ (ਉਤਪਤ. 27:28; ਜ਼ਬੂਰ 104:14-15; ਉਪਦੇਸ਼ਕ 9:7; Hos. 2:8-9; ਯੋਏਲ 2:19,24; ਆਮੋਸ 9:13; ਜ਼ਕਰਯਾਹ. 10:7)।
2. ਮੈਅ ਬਲੀ ਦਾ ਇਕ ਹਿੱਸਾ ਹੁੰਦਾ ਹੈ (ਕੂਚ 29:40; ਲੇਵੀਆਂ 23:13; ਗਿਣਤੀ 15:7,10; 28:14; ਬਿਵਸਥਾ ਸਾਰ 14:26; ਨਿਆਂਈਆਂ 9:13)।
3. ਮੈਅ ਨੂੰ ਦਵਾਈ ਵਜੋਂ ਵਰਤਿਆ ਜਾਂਦਾ ਸੀ (2 ਸਮੁਏਲ 16:2; ਕਹਾਉਤਾਂ 31:6-7)
4. ਮੈਅ ਇਕ ਸਮਸਿਆ ਵੀ ਹੋ ਸਕਦੀ ਹੈ (ਨੂਹ – ਉਤਪਤ. 9:21; ਲੂਤ – ਉਤਪਤ. 19:33,35; ਸਮਸੂਨ – ਨਿਆਈਆਂ 16; ਨਾਬਾਲ – 1 ਸਮੁਏਲ 25:36; ਉਰਿੱਯਾਹ – 2 ਸਮੁਏਲ 11:13; ਅਮਨੋਨ – 2 ਸਮੁਏਲ 13:28; ਏਲਾਹ – 1 ਰਾਜਾ 16:9; ਬਨਹਦਦ – 1 Kgs. 20:12; ਅਧਿਕਾਰੀ – ਆਮੋਸ 6:6; ਅਤੇ ਔਰਤਾਂ – ਆਮੋਸ 4)।
5. ਮੈਅ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ (ਕਹਾਉਤਾਂ 20:1; 23:29-35; 31:4-5; ਯਸਾਯਾਹ 5:11,22; 19:14; 28:7-8; ਰੋਸ਼ੇਆ 4:11)।
6. ਮੈਅ ਦਾ ਇਸਤੇਮਾਲ ਕੁਝ ਲੋਕਾਂ ਲਈ ਮਨੁੱਖਾਂ ਸੀ (ਯਾਜਕ ਜੋ ਸੇਵਾ ਉੱਤੇ ਹੁੰਦੇ ਸਨ, ਲੇਵੀ 10:9; ਹਿਜ਼ਕੀਏਲ 44:21; ਨਜ਼ੀਰ, ਗਿਣਤੀ 6; ਅਤੇ ਅਧਿਕਾਰੀ, ਕਹਾਉਤਾਂ. 31:4-5; ਯਸਾਯਾਹ 56:11-12; ਰੋਸ਼ੇਆ 7:5).
7. ਮੈਅ ਨੂੰ ਭਵਿੱਖ ਦੇ ਸੰਦਰਭ ਵਿਚ ਵਰਤਿਆ ਗਿਆ ਹੈ (ਆਮੋਸ 9:13; ਯੋਏਲ 3:18; ਜ਼ਕਰਯਾਹ 9:17).

B. ਪੁਰਾਣੇ ਅਤੇ ਨਵੇਂ ਨੇਮ ਦੇ ਵਿਚਕਾਰ ਦੇ ਸਮੇਂ ਦੇਰਾਨ

1. ਸੰਜਮ ਨਾਲ ਇਸਤੇਮਾਲ ਕਰਨ ਲਈ ਮੈਅ ਬਹੁਤ ਮਦਦਗਾਰ ਹੈ (ਉਪਦੇਸ਼ਕ 31:27-33).
2. ਇਕ ਰੱਬੀ ਕਹਿੰਦਾ ਹੈ, “ਕਿ ਮੈਅ ਸਾਰੀਆਂ ਦਵਾਈਆਂ ਨਾਲੋਂ ਉੱਤਮ ਹੈ, ਜਿਥੇ ਮੈਅ ਘੱਟ ਹੁੰਦੀ ਹੈ, ਉਥੇ ਦਵਾਈਆਂ ਦੀ ਲੋੜ ਪੈਂਦੀ ਹੈ” (BB 58b)।

C. ਨਵਾਂ ਨੇਮ

1. ਯਿਸੂ ਨੇ ਇਕ ਵੱਡੀ ਮਾਤਰਾ ਵਿਚ ਪਾਣੀ ਨੂੰ ਮੈਅ ਵਿਚ ਬਦਲ ਦਿੱਤਾ (ਯੂਹੰਨਾ 2:1-11).
2. ਯਿਸੂ ਨੇ ਮੈਅ ਪੀਤੀ (ਮੱਤੀ 11:18-19; ਲੂਕਾ 7:33-34; 22:17ff).
3. ਪੰਤੋਕੁਸਤ ਵਾਲੇ ਦਿਨ ਪਤਰਸ ਉੱਤੇ ਦੇਸ਼ ਲਗਾਇਆ ਗਿਆ ਸੀ ਕਿ ਉਸ ਨੇ “ਨਵੀਂ ਮੈਅ” ਪੀਤੀ ਹੋਈ ਹੈ (ਰਸੂਲ 2:13).
4. ਮੈਅ ਨੂੰ ਦਵਾਈ ਦੇ ਵਜੋਂ ਵਰਤਿਆ ਜਾ ਸਕਦਾ ਹੈ (ਮਰਕੁਸ 15:23; ਲੂਕਾ 10:34; 1 ਤਿਮੋਥਿਉਸ 5:23).
5. ਆਗੂਆਂ ਨੂੰ ਇਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਪੂਰੀ ਤਰ੍ਹਾਂ ਸੋਫੀ ਨਹੀਂ ਹੈ (1 ਤਿਮੋਥਿਉਸ 3:3,8; ਤੀਤੁਸ 1:7; 2:3; 1 ਪਤਰਸ. 4:3).
6. ਮੈਅ ਨੂੰ ਭਵਿੱਖ ਦੇ ਸੰਦਰਭ ਵਿਚ ਵਰਤਿਆ ਗਿਆ ਹੈ (ਮੱਤੀ 22:1ff; ਪ੍ਰਕਾਸ਼ 19:9).
7. ਸ਼ਰਾਬੀਪੁਣਾ ਦੁੱਖੀ ਹੋਣਾ ਹੈ (ਮੱਤੀ 24:49; ਲੂਕਾ 12:45; 21:34; 1 ਕੁਰਿੰਥੀਆਂ ਨੂੰ 5:11-13; 6:10; ਗਲਾਤੀਆਂ 5:21; 1 ਪਤਰਸ 4:3; ਰੋਮੀਆਂ ਨੂੰ 13:13-14).

III. ਅਧਿਆਤਮਕ ਅੰਤਰਦ੍ਰਿਸ਼ਟੀ

A. ਤਾਰਕਿਕ ਚਿੰਤਾ

1. ਮੈਅ ਇਕ ਪਰਮੇਸ਼ਰ ਦਾ ਦਾਨ ਹੈ।
2. ਸਰਾਬੀਪੁਣਾ ਇਕ ਵੱਡੀ ਸਮਸਿਆ ਹੈ।
3. ਕਈ ਸਭਿਆਚਾਰਾਂ ਵਿੱਚ ਵਿਸ਼ਵਾਸੀਆਂ ਨੂੰ ਖੁਸ਼ਖਬਰੀ ਦੀ ਖ਼ਾਤਰ ਆਪਣੀ ਆਜ਼ਾਦੀ ਨੂੰ ਸੀਮਤ ਕਰਨਾ ਚਾਹੀਦਾ ਹੈ (ਮੱਤੀ 15:1-20; ਮਰਕੁਸ 7:1-23; 1 ਕੁਰਿੰਥੀਆਂ ਨੂੰ 8-10; ਰੋਮੀਆਂ ਨੂੰ 14).

B. ਨਿਰਧਾਰਤ ਸੀਮਾਵਾਂ ਤੋਂ ਪਾਰ ਜਾਣ ਦੀ ਪ੍ਰਵਿਰਤੀ

1. ਸਾਰੀਆਂ ਚੰਗੀਆਂ ਚੀਜ਼ਾਂ ਦਾ ਸਰੋਤ ਪਰਮੇਸ਼ਰ ਹੈ
 - a. ਭੋਜਨ – ਮਰਕੁਸ 7:19; ਲੂਕਾ 11:44; 1 ਕੁਰਿੰਥੀਆਂ 10:25-26
 - b. ਸਾਰੀਆਂ ਸਾਫ਼ ਚੀਜ਼ਾਂ – ਰੋਮੀਆ 14:14,20; 1 ਤਿਮੋਥਿਉਸ 4:4
 - c. ਸਾਰੀਆਂ ਉਚਿਤ ਚੀਜ਼ਾਂ – 1 ਕੁਰਿੰਥੀਆਂ 6:12; 10:23
 - d. ਸਾਰੀਆਂ ਸੁੱਧ ਚੀਜ਼ਾਂ – ਤੀਤੁਸ 1:15
2. ਡਿੱਗੀ ਹੋਈ ਮਨੁੱਖਜਾਤੀ ਨੇ ਪਰਮੇਸ਼ਰ ਦੁਆਰਾ ਦਿੱਤੀਆਂ ਹੱਦਾਂ ਤੋਂ ਪਰੇ ਹੋ ਕੇ ਪਰਮੇਸ਼ਰ ਦੇ ਸਾਰੇ ਦਾਨਾਂ ਦੀ ਦੁਰਵਰਤੋਂ ਕੀਤੀ ਹੈ।

C. ਦੁਰਵਰਤੋਂ ਸਾਡੇ ਵਿਚ ਹੈ, ਨਾ ਕਿ ਚੀਜ਼ਾਂ ਵਿਚ। ਸ਼੍ਰਿਸ਼ਟੀ ਵਿਚ ਕੋਈ ਵੀ ਚੀਜ਼ ਬੁਰੀ ਨਹੀਂ ਹੈ (ਦੇਖੋ ਉੱਤੇ B. 1.).

IV. ਪਹਿਲੀ ਸਦੀ ਦਾ ਯਹੂਦੀ ਸਭਿਆਚਾਰ ਅਤੇ ਖ਼ਮੀਰ

- A. ਖ਼ਮੀਰਾ ਹੋਣਾ ਬਹੁਤ ਜਲਦੀ ਸ਼ੁਰੂ ਹੋ ਜਾਂਦਾ ਹੈ, ਅੰਗੂਰ ਦੇ ਕੁਚਲਣ ਤੋਂ ਲਗਭਗ 6 ਘੰਟਿਆਂ ਬਾਅਦ।
- B. ਯਹੂਦੀ ਪਰੰਪਰਾ ਕਹਿੰਦੀ ਹੈ ਕਿ ਜਦੋਂ ਸਤ੍ਰਾ 'ਤੇ ਥੋੜ੍ਹੀ ਜਿਹੀ ਝੱਗ ਦਿਖਾਈ ਦੇਣ ਲੱਗੇ (ਇਹ ਖ਼ਮੀਰੇ ਹੋਣ ਦਾ ਚਿੰਨ੍ਹ ਹੈ), ਤਾਂ ਇਹ ਮੈਅ ਦਾ ਦਸਵਾਂ ਅੰਸ ਕਹਾਉਣ ਦੇ ਯੋਗ ਹੈ (ਮਾ ਅਸੇਰੇਥ 1:7)। ਇਸ ਨੂੰ “ਨਵੀਂ ਮੈਅ” ਜਾਂ “ਮਿੱਠੀ ਮੈਅ” ਕਿਹਾ ਜਾਂਦਾ ਹੈ।
- C. ਪੂਰੀ ਤਰ੍ਹਾਂ ਖ਼ਮੀਰਾ ਇਕ ਹਫ਼ਤੇ ਬਾਅਦ ਪੂਰਾ ਹੁੰਦਾ ਸੀ।
- D. ਦੂਸਰੇ ਰੂਪ ਦਾ ਖ਼ਮੀਰਾ 40 ਦਿਨਾਂ ਬਾਅਦ ਪੂਰਾ ਹੁੰਦਾ ਸੀ। ਇਸ ਸਮੇਂ ਮੈਅ ਨੂੰ “ਪੁਰਾਣੀ ਮੈਅ” ਕਿਹਾ ਜਾਂਦਾ ਸੀ ਅਤੇ ਇਸ ਨੂੰ ਵੇਚੀ ਤੇ ਚੜ੍ਹਾਇਆ ਜਾ ਸਕਦਾ ਸੀ। (ਇਯੂਯੋਥ 6:1).
- E. ਮੈਅ ਜਿਹੜੀ ਜਿਆਦਾ ਸਮੇਂ ਤੱਕ ਰੱਖੀ ਜਾਂਦੀ ਸੀ (ਪੁਰਾਣੀ ਵਾਈਨ) ਨੂੰ ਚੰਗੀ ਮੰਨਿਆ ਜਾਂਦਾ ਸੀ, ਪਰ ਵਰਤੋਂ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਦਬਾਅ ਕੇ ਰੱਖਣਾ ਪੈਂਦਾ ਸੀ।
- F. ਪੁਰਾਣੀ ਮੈਅ ਨੂੰ ਵਧੀਆਂ ਉਸ ਸਮੇਂ ਸਮਝਿਆ ਜਾਂਦਾ ਸੀ ਜਦੋਂ ਇਸ ਨੂੰ ਖ਼ਮੀਰੇ ਲਈ ਘੱਟੋ ਘੱਟ ਇਕ ਸਾਲ ਤਕ ਰਖਿਆ ਹੋਵੇ। ਇਸ ਨੂੰ “ਪੁਰਾਣੀ ਮੈਅ” ਕਿਹਾ ਜਾਂਦਾ ਸੀ ਅਤੇ ਇਸ ਨੂੰ ਪਾਣੀ ਨਾਲ ਪਤਲਾ ਕੀਤਾ ਜਾਂਦਾ ਸੀ।
- G. ਸਿਰਫ਼ ਪਿਛਲੇ 100 ਸਾਲਾਂ ਵਿੱਚ ਇੱਕ ਨਿਰਜੀਵ ਵਾਤਾਵਰਣ ਅਤੇ ਰਸਾਇਣਕ ਯੋਜਕ ਵਸਤੂਆਂ ਨਾਲ ਖ਼ਮੀਰ ਹੋਣ ਦੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਾਚੀਨ ਸੰਸਾਰ ਖ਼ਮੀਰੇ ਹੋਣ ਦੀ ਕੁਦਰਤੀ ਪ੍ਰਕਿਰਿਆ ਨੂੰ ਨਹੀਂ ਰੋਕ ਸਕਿਆ।

V. ਅੰਤਿਮ ਕਥਨ

- A. ਇਹ ਸੁਨਿਸ਼ਚਿਤ ਕਰੋ ਕਿ ਤੁਹਾਡਾ ਤਜਰਬਾ, ਧਰਮ ਸ਼ਾਸਤਰ, ਅਤੇ ਬਾਈਬਲ ਦੀ ਵਿਆਖਿਆ ਯਿਸੂ ਅਤੇ ਪਹਿਲੀ ਸਦੀ ਦੇ ਯਹੂਦੀ/ਮਸੀਹੀ ਸਭਿਆਚਾਰ ਦੀ ਨਿੰਦਾ ਨਹੀਂ ਕਰਦਾ! ਉਹਨਾਂ ਨੂੰ ਪੂਰੀ ਤਰ੍ਹਾਂ ਮਨਾਹੀ ਨਹੀਂ ਸੀ।

- B. ਮੈਂ ਸ਼ਰਾਬ ਦੀ ਸਮਾਜਕ ਵਰਤੋਂ ਦੀ ਵਕਾਲਤ ਨਹੀਂ ਕਰ ਰਿਹਾ ਹਾਂ। ਪਰ, ਬਹੁਤ ਸਾਰੇ ਲੋਕਾਂ ਨੇ ਇਸ ਵਿਸ਼ੇ ਬਾਰੇ ਬਾਈਬਲ ਦੀ ਸਥਿਤੀ ਨੂੰ ਵਧਾਅ-ਚੜ੍ਹਾਅ ਕੇ ਪੇਸ਼ ਕੀਤਾ ਹੈ ਅਤੇ ਹੁਣ ਸਭਿਆਚਾਰਕ/ਸੰਸਥਾ ਦੀ ਪੱਖਪਾਤ ਦੇ ਅਧਾਰ ਤੇ ਉੱਚੀ ਧਾਰਮਿਕਤਾ ਦਾ ਦਾਅਵਾ ਕਰਦੇ ਹਨ।
- C. ਮੇਰੇ ਲਈ, ਰੋਮੀਆਂ 14 ਅਤੇ 1 ਕੁਰਿੰਥੀਆਂ 8-10 ਨੇ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਅਤੇ ਸਤਿਕਾਰ ਅਤੇ ਸਾਡੇ ਸਭਿਆਚਾਰ ਵਿਚ ਖੁਸ਼ਖਬਰੀ ਫੈਲਾਉਣ ਦੇ ਅਧਾਰ ਤੇ ਸਮਝ ਅਤੇ ਦਿਸ਼ਾ ਨਿਰਦੇਸ਼ ਦਿੱਤੇ ਹਨ, ਨਾ ਕਿ ਵਿਅਕਤੀਗਤ ਆਜ਼ਾਦੀ ਜਾਂ ਨਿਰਣਾਇਕ ਅਲੋਚਨਾ ਲਈ। ਜੇਕਰ ਸਾਰੇ ਵਿਸ਼ਵਾਸ ਅਤੇ ਅਭਿਆਸ ਦਾ ਇੱਕੋ-ਇੱਕ ਸਰੋਤ ਬਾਈਬਲ ਹੈ, ਤਾਂ ਸ਼ਾਇਦ ਸਾਨੂੰ ਸਾਰਿਆਂ ਨੂੰ ਇਸ ਮੁੱਦੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।
- D. ਜੇਕਰ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਪੂਰੀ ਤਰ੍ਹਾਂ ਤਿਆਗ ਦਿੰਦੇ ਹਾਂ, ਤਾਂ ਅਸੀਂ ਯਿਸੂ ਬਾਰੇ ਕੀ ਕਹਿ ਸਕਦੇ ਹਾਂ, ਅਤੇ ਨਾਲ ਹੀ ਉਨ੍ਹਾਂ ਆਧੁਨਿਕ ਸਭਿਆਚਾਰਾਂ ਜੋ ਨਿਯਮਿਤ ਤੌਰ ਤੇ ਮੈਮ ਦੀ ਵਰਤੋਂ ਕਰਦੀਆਂ ਹਨ (ਉਦਾਹਰਣ ਦੇ ਯੂਰਪ, ਇਜ਼ਰਾਈਲ, ਅਰਜਨਟੀਨਾ)।

Copyright © 2014 [Bible Lessons International](http://BibleLessonsInternational.com)

2:4 "ਬੀਬੀ" ਅੰਗਰੇਜ਼ੀ ਵਿਚ ਇਸ ਤਰਾਂ ਸੰਬੋਧਨ ਕਰਨਾ ਰੁੱਖਾ ਲੱਗਦਾ ਹੈ, ਪਰ ਇਬਰਾਨੀ ਵਿਚ ਇਹ ਇਕ ਮੁਹਾਵਰਾ ਸੀ, ਇਕ ਸਨਮਾਨ ਦਾ ਸਿਰਲੇਖ (ਤੁਲਨਾ ਕਰੋ ਯੂਹੰਨਾ 4:21; 8:10; 19:26; 20:15).

NASB	"ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? "
NKJV	"ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? "
NRSV	"ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? "
TEV	"ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? "
NJB	"ਇਸ ਤੋਂ ਤੁਹਾਨੂੰ ਕੀ ਅਤੇ ਮੈਨੂੰ ਕੀ? "

ਇਹ ਇਕ ਇਬਰਾਨੀ ਮੁਹਾਵਰਾ ਹੈ, ਜਿਸ ਦਾ ਸ਼ਾਬਦਿਕ ਅਰਥ ਹੈ "ਤੁਹਾਨੂੰ ਕੀ ਅਤੇ ਮੈਨੂੰ ਕੀ" (ਤੁਲਨਾ ਕਰੋ ਨਿਆਈਆਂ. 11:12; 2 ਸਮੁਏਲ. 16:10; 19:22; 1 ਰਾਜਿਆਂ ਨੂੰ 17:18; 2 ਰਾਜਿਆਂ ਨੂੰ. 3:13; 2 ਇਤਿਹਾਸ. 35:21; ਮੱਤੀ. 8:29; ਮਰਕੁਸ 1:24; 5:7; ਲੂਕਾ 4:34; 8:28; ਯੂਹੰਨਾ 2:4)। ਇਹ ਸ਼ਾਇਦ ਯਿਸੂ ਦੇ ਆਪਣੇ ਪਰਿਵਾਰ ਨਾਲ ਨਵੇਂ ਸੰਬੰਧਾਂ ਦੀ ਸ਼ੁਰੂਆਤ ਸੀ (ਤੁਲਨਾ ਕਰੋ ਮੱਤੀ 12:46ff; ਲੂਕਾ 11:27-28).

▣ "ਮੇਰਾ ਵੇਲਾ ਅਜੇ ਨਹੀਂ ਆਇਆ ਹੈ" ਇਹ ਯਿਸੂ ਦੇ ਨਿਰਧਾਰਤ ਉਦੇਸ਼ ਬਾਰੇ ਉਹਨਾਂ ਦੀ ਸਵੈ-ਸਮਝ ਨੂੰ ਦਰਸਾਉਂਦਾ ਹੈ। (ਤੁਲਨਾ ਕਰੋ ਮਰਕੁਸ 10:45)। ਯੂਹੰਨਾ ਇਸ ਸ਼ਬਦ "ਵੇਲਾ" ਦਾ ਕਈ ਤਰੀਕਿਆਂ ਨਾਲ ਇਸਤੇਮਾਲ ਕਰਦਾ ਹੈ।

1. ਸਮੇਂ ਲਈ (ਤੁਲਨਾ ਕਰੋ ਯੂਹੰਨਾ 1:39; 4:6,52,53; 11:9; 16:21; 19:14; 19:27)
2. ਅੰਤ ਦੇ ਸਮੇਂ ਲਈ (ਤੁਲਨਾ ਕਰੋ ਯੂਹੰਨਾ 4:21,23; 5:25,28)
3. ਆਪਣੇ ਆਖਰੀ ਦਿਨਾਂ ਦੇ ਲਈ (ਗਿਰਫ਼ਤਾਰ, ਪਰੀਖਿਆਵਾਂ, ਮੌਤ, ਤੁਲਨਾ ਕਰੋ ਯੂਹੰਨਾ 2:4; 7:30; 8:20; 12:23,27; 13:1; 16:32; 17:1)

2:5 “ਜਿਸ ਤਰ੍ਹਾਂ ਉਹ ਤੁਹਾਨੂੰ ਕਰੇ ਉਸੇ ਤਰ੍ਹਾਂ ਕਰਨਾ।” ਮਰਿਯਮ ਨੂੰ ਪ੍ਰਭੂ ਯਿਸੂ ਦੀਆਂ ਟਿੱਪਣੀਆਂ ਪੂਰੀ ਤਰ੍ਹਾਂ ਇਸ ਸਥਿਤੀ ਵਿਚ ਸਮਝ ਨਹੀਂ ਆਈਆਂ।

2:6

NASB “ਯਹੂਦੀਆਂ ਦੀ ਧਾਰਮਿਕ ਤੌਰ ਤੇ ਸ਼ੁੱਧ ਕਰਨ ਦੀ ਰੀਤ”

NKJV “ਯਹੂਦੀਆਂ ਦੀ ਧਾਰਮਿਕ ਤੌਰ ਤੇ ਸ਼ੁੱਧ ਕਰਨ ਦੀ ਰੀਤ”

NRSV “ਯਹੂਦੀਆਂ ਦੀ ਧਾਰਮਿਕ ਤੌਰ ਤੇ ਸ਼ੁੱਧ ਕਰਨ ਦੀ ਰੀਤ”

TEV “ਯਹੂਦੀਆਂ ਦੀ ਧਾਰਮਿਕ ਤੌਰ ਤੇ ਸ਼ੁੱਧ ਕਰਨ ਦੀ ਰੀਤ”

NJB “ਯਹੂਦੀਆਂ ਦੀ ਧਾਰਮਿਕ ਤੌਰ ਤੇ ਸ਼ੁੱਧ ਕਰਨ ਦੀ ਰੀਤ”

ਪਾਣੀ ਦੇ ਇਹ ਮੱਟ ਪੈਰ, ਹੱਥ, ਬਰਤਨ ਆਦਿ ਦੀ ਰਸਮੀ ਧੋਣ ਲਈ ਵਰਤੇ ਜਾਂਦੇ ਸਨ। ਯੂਹੰਨਾ ਇਸ ਗੱਲ ਨੂੰ ਇਸ ਲਈ ਲਿਖਦਾ ਹੈ ਕਿ ਗ਼ੈਰ-ਯਹੂਦੀ ਨੂੰ ਇਸ ਨੂੰ ਸਮਝਣ ਲਈ ਸਹਾਇਤਾ ਮਿਲ ਸਕੇ।

2:6-7 "ਪੱਥਰ ਦੇ ਛੇ ਮੱਟ" ਅਕਸਰ ਜਿਵੇਂ ਕਿ ਯੂਹੰਨਾ ਵਿੱਚ, ਇਹ ਦੋਹਰੇ ਉਦੇਸ਼ਾਂ ਵਾਲਾ ਚਮਤਕਾਰ ਜਾਪਦਾ ਹੈ।

1. ਵਿਆਹ ਵਾਲੇ ਜੋੜੇ ਦੀ ਸਹਾਇਤਾ ਦੇ ਲਈ
2. ਇਹ ਆਖਰਕਾਰ ਇੱਕ ਚਿੰਨ੍ਹ ਸੀ ਜੋ ਯਹੂਦੀ ਧਰਮ ਦੀ ਪੂਰਤੀ ਵਜੋਂ ਯਿਸੂ ਵੱਲ ਇਸ਼ਾਰਾ ਕਰ ਰਿਹਾ ਸੀ। ਇਸ ਕਥਨ ਦੇ ਪਿੱਛੇ ਇਹ ਕਾਰਨ ਹੋ ਸਕਦਾ ਹੈ
 - a. ਨੰਬਰ “6” ਮਨੁੱਖੀ ਕੋਸ਼ਿਸ਼ਾਂ ਦਾ ਪ੍ਰਤੀਕ ਹੈ
 - b. ਮੱਟਾਂ ਨੂੰ ਉੱਤੇ ਤਕ ਭਰਨ ਲਈ ਯਿਸੂ ਦੀ ਬੇਨਤੀ ਦਾ ਅਰਥ ਪ੍ਰਤੀਕਾਤਮਿਕ ਲੱਗਦਾ ਹੈ, ਨਾ ਕਿ ਸਿਰਫ ਵਧੇਰੇ ਮੈਅ ਪ੍ਰਦਾਨ ਕਰਨ ਦਾ
 - c. ਮੈਅ ਦੀ ਵੱਡੀ ਮਾਤਰਾ, ਜੋ ਕਿ ਸਥਾਨਕ ਵਿਆਹ ਦੇ ਤਿਉਹਾਰ ਲਈ ਬਹੁਤ ਜ਼ਿਆਦਾ ਸੀ
 - d. ਮੈਅ ਨਵੇਂ ਯੁੱਗ ਦੀ ਬਹੁਤਾਤ ਦਾ ਪ੍ਰਤੀਕ ਸੀ (ਤੁਲਨਾ ਕਰੋ ਯਿਰਮਿਯਾਹ 31:12; ਹੋਸ਼ੇਆ 2:22; 14:7; ਯੋਏਲ 3:18; ਆਮੋਸ 9:12-14)

▣ “ਹਰ ਇੱਕ ਮੱਟ ਵਿੱਚ ਲਗਭਗ ਇੱਕ ਕੁਵਿੰਟਲ ਪਾਣੀ ਪੈ ਸਕਦਾ ਸੀ” ਮਾਪ ਲਈ ਜਿਸ ਇਬਰਾਨੀ ਸ਼ਬਦ ਇਸਤੇਮਾਲ ਕੀਤਾ ਗਿਆ ਉਹ (ਬਾਥ) bath ਸੀ। ਯਿਸੂ ਦੇ ਦਿਨਾਂ ਵਿਚ ਵੱਖ ਵੱਖ ਅਕਾਰਾਂ ਦੇ (ਬਾਥ) baths ਦਾ ਇਸਤੇਮਾਲ ਕੀਤਾ ਜਾਂਦਾ ਸੀ, ਇਸ ਲਈ ਇਸ ਦੇ ਮਾਪ ਦਾ ਪਤਾ ਨਹੀਂ ਹੈ, ਪਰ ਇਸ ਚਮਤਕਾਰ ਵਿਚ ਬਹੁਤ ਭਾਰੀ ਮਾਤਰਾ ਦੀ ਮੈਅ ਮੌਜੂਦ ਹੈ!

ਖਾਸ ਵਿਸ਼ਾ: ਪ੍ਰਾਚੀਨ ਮੱਧ ਪੂਰਵ ਵਿਚ ਵਜ਼ਨ ਅਤੇ ਮਾਪ (ਮਾਪ-ਤੋਲ ਵਿਗਿਆਨ) SPECIAL TOPIC:

ANCIENT NEAR EASTERN WEIGHTS AND MEASURES (METROLOGY)

ਖਾਸ ਵਿਸ਼ਾ: ਪ੍ਰਾਚੀਨ ਮੱਧ ਪੂਰਵ ਵਿਚ ਵਜ਼ਨ ਅਤੇ ਮਾਪ (ਮਾਪ-ਤੋਲ ਵਿਗਿਆਨ)

ਵਜ਼ਨ ਵਿੱਚ ਵਰਤੇ ਜਾਂਦੇ ਵਜ਼ਨ ਅਤੇ ਮਾਪ ਪੁਰਾਣੇ ਖੇਤੀਬਾੜੀ ਆਰਥਿਕਤਾ ਵਿੱਚ ਮਹੱਤਵਪੂਰਣ ਸਨ। ਬਾਈਬਲ ਯਹੂਦੀਆਂ ਨੂੰ ਇਕ-ਦੂਜੇ ਨਾਲ ਮਾਪ-ਤੋਲ ਵਿਚ ਇਮਾਨਦਾਰੀ ਨਾਲ ਪੇਸ਼ ਆਉਣ ਬਾਰੇ ਦਸਦੀ ਹੈ। (ਤੁਲਨਾ ਕਰੋ ਲੇਵੀਆਂ 19:35-36; ਬਿਵਸਥਾ 25:13-16; ਕਹਾਉਤਾਂ 11:1; 16:11; 20:10)। ਅਸਲ ਮੁਸ਼ਕਲਾਂ ਸਿਰਫ ਇਮਾਨਦਾਰੀ ਦੀਆਂ ਨਹੀਂ ਸਨ, ਪਰ ਫਿਲਸਤੀਨ ਵਿੱਚ ਵਰਤੇ ਜਾਂਦੇ ਗ਼ੈਰ- ਮਾਪ-ਤੋਲ ਨਿਯਮ ਅਤੇ ਪ੍ਰਣਾਲੀਆਂ ਸਨ। ਅਜਿਹਾ ਲਗਦਾ ਹੈ ਕਿ ਭਾਰ ਤੋਲਣ ਦੇ ਦੋ ਤਰੀਕੇ ਹੁੰਦੇ ਸਨ, ਇਕ “ਹਲਕਾ” ਅਤੇ ਦੂਸਰਾ

“ਭਾਰਾ” (ਦੇਖੋ The Interpreter's Dictionary of the Bible, vol. 4, p. 831)। ਨਾਲ ਹੀ ਮਿਸਰ ਦੀ ਦਸ਼ਮਲਵ ਪ੍ਰਣਾਲੀ (10 ਦਾ ਅਧਾਰ) ਨੂੰ ਮੈਸੋਪੋਟੇਮੀਆ ਦੇ ਸੈਕਸਟੇਸੀਮਲ (6 ਦਾ ਅਧਾਰ) ਨਾਲ ਜੋੜ ਦਿੱਤਾ ਗਿਆ ਸੀ।

ਵਰਤੇ ਜਾਂਦੇ ਬਹੁਤ ਸਾਰੇ "ਅਕਾਰ" ਅਤੇ "ਮਾਤਰਾ" ਮਨੁੱਖੀ ਸਰੀਰ ਦੇ ਅੰਗਾਂ, ਜਾਨਵਰਾਂ ਦੇ ਭਾਰ ਅਤੇ ਕਿਸਾਨਾਂ ਦੇ ਡਬਿਆਂ ਤੇ ਅਧਾਰਤ ਸਨ, ਜਿਨ੍ਹਾਂ ਵਿੱਚੋਂ ਕਿਸੇ ਵੀ ਨੂੰ ਪ੍ਰਮਾਣਿਕ ਨਹੀਂ ਕੀਤਾ ਗਿਆ ਸੀ। ਇਸ ਲਈ ਹੇਠ ਦਿੱਤੇ, ਚਾਰਟ ਸਿਰਫ ਅਨੁਮਾਨ ਹਨ ਅਤੇ ਅਸਥਾਈ ਹਨ। ਵਜ਼ਨ ਅਤੇ ਮਾਪ ਨੂੰ ਦਰਸਾਉਣ ਦਾ ਸੌਖਾ ਢੰਗ ਇੱਕ ਸੰਬੰਧਤ ਚਾਰਟ ਤੇ ਹੈ।

I. ਅਕਸਰ ਮਾਪਣ ਇਸਤੇਮਾਲ ਕੀਤੇ ਗਏ ਸ਼ਬਦ

A. ਸੁਕੇ ਮਾਪ-ਤੋਲ

1. ਹੋਮਰ (BDB 330, ਸੰਭਵ ਤੌਰ 'ਤੇ "ਗਏ ਦਾ ਭਾਰ," ਦਾ BDB 331), ਉਦਾਹਰਣ ਲੇਵੀ 27:16; ਹੋਸ਼ੇਆ 3:2
2. ਲੇਤੇਖ (BDB 547, ਸੰਭਵਤ ਤੌਰ ਤੇ ਹੋਸ਼ੇਆ 3: 2 ਵਿਚ ਦਰਸਾਇਆ ਗਿਆ ਹੈ)
3. ਏਪਾਹ (BDB 35), ਉਦਾਹਰਣ ਕੂਚ 16:36; ਲੇਵੀ 19:36; ਹਿਜ਼ਕੀਏਲ 45:10-11,13,24
4. ਸੋ'ਆਹ (BDB 684), e.g., ਉਦਾਹਰਣ 18:6; 1 ਸਮੁਏਲ 25:18; 1 ਰਾਜਾ 18:32; 2 ਰਾਜਾ 7:1,16,18
5. ਓਮੇਰ (BDB 771 II, ਸੰਭਵ ਤੌਰ 'ਤੇ "ਇੱਕ ਭਰੀ" [ਡਿੱਗੇ ਹੋਏ ਅਨਾਜ ਦੀ ਇੱਕ ਕਤਾਰ], BDB 771 I), ਉਦਾਹਰਣ ਕੂਚ 16:16,22,36; ਲੇਵੀ 23:10-15
6. ਇੱਸਾਰੋਨ (BDB 798, ਏਪਾਹ ਦਾ "ਦਸਵਾਂ ਹਿੱਸਾ"), ਉਦਾਹਰਣ, ਕੂਚ 29:40; ਲੇਵੀ 14:21; ਗਿਣਤੀ 15:4; 28:5,13
7. ਕਾਵ (ਜਾਂ ਕਾਬ, BDB 866), ਤੁਲਨਾ ਕਰੋ 2 ਰਾਜਾ 6:25

B. ਤਰਲ ਮਾਪ

1. ਕੋਰ (BDB 499), ਉਦਾਹਰਣ, ਹਿਜ਼ਕੀਏਲ 45:14 (ਸੁਕਾ ਮਾਪ ਹੋ ਸਕਦਾ ਹੈ, ਤੁਲਨਾ ਕਰੋ 2 ਇਤਿਹਾਸ 2:10; 27:5)
2. ਬਾਬ (BDB 144 II), ਉਦਾਹਰਣ, 1 ਰਾਜਾ 7:26,38; 2 ਇਤਿਹਾਸ. 2:10; 4:5; ਯਸਾਯਾਹ 5:10; ਹਿਜ਼ਕੀਏਲ 45:10-11,14
3. ਹੀਨ (BDB 228), ਉਦਾਹਰਣ, ਕੂਚ. 29:40; ਲੇਵੀ. 19:36; ਹਿਜ਼ਕੀਏਲ 45:24
4. ਲੇਗ (BDB 528), ਤੁਲਨਾ ਕਰੋ ਲੇਵੀ 14:10,12,15,21,24

C. ਚਾਰਟ (Roland deVaux ਦੇ Ancient Israel, vol. 1, p. 201 and Encyclopedia Judaica, vol. 16, p. 379)

ਹੋਮਰ (ਸੁਕਾ) = ਕੋਰ (ਤਰਲ ਜਾਂ ਸੁਕਾ)	1					
ਏਪਾਹ (ਸੁਕਾ) = ਬਾਬ (ਤਰਲ)	10	1				
ਸੋ'ਆਹ (ਸੁਕਾ)	30	3	1			
ਹੀਨ (ਤਰਲ)	60	6	2	1		
ਓਮੇਰ/ਇੱਸਾਰੋਨ (ਸੁਕਾ)	100	10	-	-	1	
ਕਾਵ/ ਕਾਬ (ਸੁਕਾ)	180	18	6	3	-	1
ਲੇਗ (ਤਰਲ)	720	72	24	12	-	4 1

II. ਅਕਸਰ ਭਾਰ ਜੋਖਣ ਲਈ ਇਸਤੇਮਾਲ ਕੀਤੇ ਗਏ ਸ਼ਬਦ

A. ਭਾਰ ਜੋਖਣ ਦੇ ਤਿੰਨ ਆਮ ਤਰੀਕੇ ਤੋੜੇ, ਸਕਲ ਅਤੇ ਗੇਰਾਹ ਸੀ।

1. ਪੁਰਾਣੇ ਨੇਮ ਵਿਚ ਸਭ ਤੋਂ ਵੱਡਾ ਭਾਰ ਤੋੜਾ ਹੈ। ਕੂਚ 38: 25-26 ਤੋਂ ਅਸੀਂ ਸਿੱਖਦੇ ਹਾਂ ਕਿ ਇੱਕ ਤੋੜਾ 3,000 ਸਕਲ ਦੇ ਬਰਾਬਰ ਹੈ (ਜੋ ਕਿ "ਗੋਲ ਭਾਰ" BDB 503)।

2. ਸ਼ਕਲ (BDB 1053, "ਭਾਰ") ਸ਼ਬਦ ਦੀ ਵਰਤੋਂ ਇਸ ਲਈ ਅਕਸਰ ਮੰਨ ਕੇ ਕਰ ਲਈ ਜਾਂਦੀ ਹੈ, ਪਰ ਇਸ ਨੂੰ ਲਿਖਤ ਵਿਚ ਨਹੀਂ ਦੱਸਿਆ ਗਿਆ। ਪੁਰਾਣੇ ਨੇਮ ਵਿੱਚ ਸ਼ਕਲ ਦੇ ਬਹੁਤ ਸਾਰੇ ਮੁੱਲ ਦੱਸੇ ਗਏ ਹਨ।
- "ਵਪਾਰਕ ਮਿਆਰ" (NASB of ਉਤਪਤ. 23:16)
 - "ਪਵਿੱਤਰ ਸਥਾਨ ਦੇ ਸ਼ਕਲ" (NASB of ਕੂਚ. 30:13)
 - "ਰਾਜਾ ਦੇ ਭਾਰ ਦਾ" (NASB of 2 ਸਮੁਏਲ 14:26), ਐਲੀਫ਼ੈਟਾਈਨ ਪਪੀਰੀ ਵਿਚ "ਸ਼ਾਹੀ ਭਾਰ" ਵੀ ਕਿਹਾ ਜਾਂਦਾ ਹੈ।
3. ਗੋਰਾਹ (BDB 176 II) ਪ੍ਰਤੀ 20 ਸ਼ਕਲ ਦਾ ਮੁੱਲ ਹੈ (ਤੁਲਨਾ ਕਰੋ ਕੂਚ 30:13; ਲੇਵੀ 27:25; ਗਿਣਤੀ 3:47; 18:16; ਹਿਜ਼ਕੀਏਲ 45:12)। ਇਹ ਅਨੁਪਾਤ ਮੋਸੇਪੋਟੇਮੀਆ ਤੋਂ ਮਿਸਰ ਤੱਕ ਵੱਖਰੇ ਹੁੰਦੇ ਹਨ। ਇਸਰਾਏਲ ਨੇ ਕਨਾਨ ਵਿੱਚ ਸਭ ਤੋਂ ਵੱਧ ਮੁਲਾਂਕਣ ਦੀ ਪਾਲਣਾ ਕੀਤੀ (ਉਗਰਾਇਟ)
4. ਮਨਹ (BDB 584) ਦਾ ਮੁੱਲ ਜਾਂ 50 ਜਾਂ 60 ਸ਼ਕਲ ਹੈ। ਇਹ ਸ਼ਬਦ ਜ਼ਿਆਦਾਤਰ ਪੁਰਾਣੇ ਨੇਮ ਦੀਆਂ ਬਾਅਦ ਦੀਆਂ ਕਿਤਾਬਾਂ ਵਿੱਚ ਪਾਇਆ ਜਾਂਦਾ ਹੈ (ਜੋ ਹਨ ਹਿਜ਼ਕੀਏਲ 45:12; ਅਜ਼ਰਾ 2:69; ਨਹਮਯਾਹ 7:71-72)। ਹਿਜ਼ਕੀਏਲ ਨੇ 60 ਤੋਂ 1 ਅਨੁਪਾਤ ਦੀ ਵਰਤੋਂ ਕੀਤੀ, ਜਦ ਕਿ ਕਨਾਨ ਨੇ 50 ਤੋਂ 1 ਅਨੁਪਾਤ ਦੀ ਵਰਤੋਂ ਕੀਤੀ।
5. ਤੇਲਾ (BDB 132, "ਅੱਧਾ ਸ਼ਕਲ," ਤੁਲਨਾ ਕਰੋ ਉਤਪਤ 24:22) ਪੁਰਾਣੇ ਨੇਮ ਵਿਚ ਦੋ ਵਾਰ ਇਸਤੇਮਾਲ ਹੋਇਆ ਹੈ (ਤੁਲਨਾ ਕਰੋ ਉਤਪਤ 24:22; ਕੂਚ 38:26) ਅਤੇ ਇਸ ਦਾ ਮੁੱਲ ਅੱਧੇ ਸ਼ਕਲ ਜਿਨ੍ਹਾਂ ਹੈ ਇਸ ਦੇ ਨਾਂ ਦਾ ਮਤਲਬ ਹੈ "ਅਲਗ ਕਰਨਾ"।

B. ਚਾਰਟ

1. ਪੈਂਟਾਟੂਕ ਤੇ ਅਧਾਰਤ

ਤੇੜਾ	1				
ਮਨਹ	60	1			
ਸ਼ਕਲ	3,000	50	1		
ਤੇਲਾ	6,000	100	2	1	
ਗੋਰਾਹ	60,000	1,000	20	10	1

2. ਹਿਜ਼ਕੀਏਲ ਤੇ ਅਧਾਰਤ

ਤੇੜਾ	1				
ਮਨਹ	60	1			
ਸ਼ਕਲ	3,600	60	1		
ਤੇਲਾ	7,200	120	2	1	
ਗੋਰਾਹ	72,000	1,200	20	10	1

Copyright © 2014 [Bible Lessons International](http://www.biblelessons.org/)

2:8

NASB "ਪ੍ਰਧਾਨ"

NKJV	"ਵਿਆਹ ਦਾ ਪ੍ਰਧਾਨ"
NRSV	"ਮੁੱਖ ਪ੍ਰਧਾਨ"
TEV	"ਵਿਆਹ ਦਾ ਮੁੱਖ ਪ੍ਰਧਾਨ"
NJB	"ਵਿਆਹ ਦਾ ਪ੍ਰਧਾਨ"

ਇਹ ਵਿਅਕਤੀ ਜਾਂ ਤਾਂ (1) ਸਨਮਾਨਿਤ ਮਹਿਮਾਨ ਹੋ ਸਕਦਾ ਹੈ ਜਿਸ ਨੂੰ ਇਸ ਸਮਾਰੋਹ ਦਾ ਪ੍ਰਧਾਨ ਬਣਾਇਆ ਸੀ ਜਾਂ (2) ਮਹਿਮਾਨਾਂ ਦੀ ਸੇਵਾ ਕਰਨ ਇਕ ਗੁਲਾਮ ਹੋ ਸਕਦਾ ਹੈ।

2:10 ਗੱਲ ਇਹ ਹੈ ਕਿ ਆਮ ਤੌਰ 'ਤੇ ਸਭ ਤੋਂ ਵਧੀਆ ਮੈਂਬਰ ਪਹਿਲਾਂ ਵਰਤੀ ਜਾਂਦੀ ਸੀ। ਮਹਿਮਾਨਾਂ ਦੇ ਪ੍ਰਭਾਵਿਤ ਹੋਣ ਤੋਂ ਬਾਅਦ, ਇਕ ਥੋੜੇ ਹਲਕੇ ਦਰਜੇ ਦੀ ਮੈਂਬਰ ਨਾਲ ਸੇਵਾ ਕੀਤੀ ਜਾਂਦੀ ਸੀ। ਪਰ ਇਸ ਵਿਆਹ ਵਿਚ ਵਧੀਆ ਮੈਂਬਰ ਦਾ ਇਸਤੇਮਾਲ ਬਾਅਦ ਵਿਚ ਕੀਤਾ ਗਿਆ! ਇਹ ਯਹੂਦੀ ਧਰਮ ਦੇ ਪੁਰਾਣੇ ਨੇਮ (ਪੁਰਾਣੀ ਮੈਂਬਰ) ਅਤੇ ਯਿਸੂ ਵਿਚ ਨਵੇਂ ਨੇਮ (ਨਵੀਂ ਮੈਂਬਰ) ਦੇ ਵਿਚ ਇਕ ਅੰਤਰ ਦਿਖਾਉਂਦੀ ਹੈ (ਇਬਰਾਨੀਆਂ ਦੀ ਪੁਸਤਕ ਨਾਲ ਤੁਲਨਾ ਕਰੋ)। ਯਿਸੂ ਦੁਆਰਾ ਹੈਕਲ ਦੀ ਸਫ਼ਾਈ (ਤੁਲਨਾ ਕਰੋ ਯੂਹੰਨਾ 2:13-25, ਜ਼ਾਹਰ ਹੈ ਕਿ ਧਰਮ ਸੰਬੰਧੀ ਉਦੇਸ਼ਾਂ ਲਈ ਯੂਹੰਨਾ ਦੁਆਰਾ ਸਮੇਂ ਦੇ ਕ੍ਰਮ ਤੋਂ ਬਾਹਰ ਰੱਖਿਆ) ਇਸ ਸੱਚਾਈ ਦਾ ਪ੍ਰਤੀਕ ਹੋ ਸਕਦੀ ਹੈ।

2:11 "ਉਸਦੇ ਚਮਤਕਾਰੀ ਚਿੰਨ੍ਹਾਂ ਦਾ ਆਰੰਭ" ਯੂਹੰਨਾ ਦੀ ਇੰਜੀਲ ਸੱਤ ਚਿੰਨ੍ਹਾਂ ਅਤੇ ਉਨ੍ਹਾਂ ਦੀ ਵਿਆਖਿਆ ਦੇ ਆਲੇ ਦੁਆਲੇ ਬਣਿਆ ਹੈ। ਯੂਹੰਨਾ 1:1 ਵਿਚ ਪਹਿਲੇ ਖਾਸ ਵਿਸ਼ੇ Archē (ਆਰਖੇ) ਨੂੰ ਦੇਖੋ।

▣ "ਅਤੇ ਆਪਣੀ ਮਹਿਮਾ ਪ੍ਰਗਟ ਕੀਤੀ ਅਤੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਉੱਤੇ ਵਿਸ਼ਵਾਸ ਕੀਤਾ" ਉਹਨਾਂ ਚਮਤਕਾਰਾਂ ਦਾ ਉਦੇਸ਼ (ਯੂਹੰਨਾ 1:1 ਵਿਚ ਕਿਰਿਆ ਉੱਤੇ ਦੇ ਨੋਟ ਨੂੰ ਦੇਖੋ) ਯਿਸੂ ਦੀ ਮਹਿਮਾ ਸੀ। ਬਾਕੀਆਂ ਚਮਤਕਾਰਾਂ ਦੇ ਵਾਂਗ ਇਹ ਚਮਤਕਾਰ ਵੀ, ਮੁੱਖ ਤੌਰ ਤੇ ਉਹਨਾਂ ਦੇ ਚੇਲਿਆਂ ਵੱਲ ਨਿਰਦੇਸ਼ਕ ਸੀ! ਇਹ ਚੇਲਿਆਂ ਦੇ ਆਰੰਭਕ ਵਿਸ਼ਵਾਸ ਕਾਰਜ ਦਾ ਹਵਾਲਾ ਨਹੀਂ ਦਿੰਦਾ, ਪਰ ਯਿਸੂ ਅਤੇ ਉਹਨਾਂ ਦੇ ਕੰਮ ਬਾਰੇ ਉਨ੍ਹਾਂ ਦੀ ਸਮਝ ਬਾਰੇ ਸੀ। ਇਹ ਚਮਤਕਾਰ ਮਸੀਹ ਦੇ ਜੀਵਨ ਅਤੇ ਉਹਨਾਂ ਦੇ ਕੰਮ ਦਾ ਪ੍ਰਕਾਸ਼ ਦਿੰਦੇ ਹਨ। ਇਹ ਸਪਸ਼ਟ ਨਹੀਂ ਹੈ ਕਿ ਵਿਆਹ ਦੇ ਮਹਿਮਾਨਾਂ ਨੂੰ ਜੋ ਵਾਪਰਿਆ ਸੀ ਉਸ ਦੇ ਬਾਰੇ ਪਤਾ ਲੱਗਾ ਹੋਵੇ।

ਯੂਹੰਨਾ 2:12
¹²ਇਸ ਦੇ ਪਿੱਛੋਂ ਯਿਸੂ, ਉਹਨਾਂ ਦੀ ਮਾਤਾ, ਭਰਾ ਅਤੇ ਚੇਲੇ ਕਫ਼ਰਨਾਹੂਮ ਵਿੱਚ ਆਏ ਅਤੇ ਉੱਥੇ ਕੁਝ ਦਿਨ ਰਹੇ।

2:12 "ਕਫ਼ਰਨਾਹੂਮ" ਨਾਸਰਤ ਦੇ ਅਵਿਸ਼ਵਾਸ ਤੋਂ ਬਾਅਦ (ਤੁਲਨਾ ਕਰੋ ਲੂਕਾ 4: 16-30) ਗਲੀਲ ਵਿਚ ਕਫ਼ਰਨਾਹੂਮ ਯਿਸੂ ਦਾ ਮੁੱਖ ਰਿਹਾਇਸ਼ੀ ਟਿਕਾਣਾ ਬਣ ਗਿਆ (ਤੁਲਨਾ ਕਰੋ ਮੱਤੀ. 4:13; ਮਰਕੁਸ 1:21; 2:1; ਲੂਕਾ 4:23, 31; ਯੂਹੰਨਾ 2:12; 4:46-47)।

▣ ਕਾਨਾ ਵਿਚ ਇਸ ਚਮਤਕਾਰ ਨੂੰ ਮੱਦੇਨਜ਼ਰ ਰੱਖਦੇ ਹੋਏ, ਇਹ ਚਮਤਕਾਰ ਯਿਸੂ ਦੇ ਪਰਿਵਾਰ ਦੇ ਪ੍ਰਤੀ ਇੱਕ ਵਿਲੱਖਣ ਝਲਕ ਹੈ।

2:13-25 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਨਵੇਂ ਨੇਮ ਦੇ ਅਧਿਆਤਮਕ ਵਿਦਵਾਨਾ ਵਿਚ ਬਹੁਤ ਵਿਚਾਰ ਵਟਾਂਦਰਾ ਹੋ ਰਿਹਾ ਹੈ ਕਿ ਯਿਸੂ ਨੇ ਕਿੰਨੀ ਵਾਰੀ ਹੈਕਲ ਨੂੰ ਸਾਫ਼ ਕੀਤਾ। ਯੂਹੰਨਾ ਦੀ ਇੰਜੀਲ ਵਿਚ ਹੈਕਲ ਦੀ ਸਫ਼ਾਈ ਸ਼ੁਰੂ ਵਿਚ ਹੀ ਦਰਜ ਹੈ, ਜਦੋਂ ਕਿ (ਮੱਤੀ. 21:12; ਮਰਕੁਸ 11:15 and ਲੂਕਾ 19:45)

ਬਾਕੀ ਦੀਆਂ ਇੰਜੀਲਾਂ ਵਿਚ ਇਹ ਘਟਨਾ ਯਿਸੂ ਦੀ ਸੇਵਕਾਈ ਦੇ ਆਖਰੀ ਹਫ਼ਤੇ ਵਿਚ ਦਿਖਾਈ ਦਿੰਦਾ ਹੈ। ਹਾਲਾਂਕਿ, ਇਹ ਨਿਸ਼ਚਤ ਤੌਰ ਤੇ ਸੰਭਵ ਹੈ ਕਿ ਯੂਹੰਨਾ ਯਿਸੂ ਦੇ ਕੰਮਾਂ ਨੂੰ ਧਰਮ ਸ਼ਾਸਤਰ ਦੇ ਉਦੇਸ਼ਾਂ ਲਈ ਢਾਂਚਾ ਦਿੰਦਾ ਹੈ (ਅਰਥਾਤ, ਅਧਿਆਏ 1 ਤੋਂ ਯੂਹੰਨਾ ਨੇ ਯਿਸੂ ਦੇ ਪੂਰੇ ਰੂਪ ਵਿਚ ਪਰਮੇਸ਼ਰ ਹੋਣ ਦਾ ਦਾਅਵਾ ਕੀਤਾ)। ਇੰਜੀਲ ਦੇ ਹਰੇਕ ਲੇਖਕ ਨੂੰ ਯਿਸੂ ਦੇ ਕੰਮਾਂ ਅਤੇ ਸਿਖਿਆਵਾਂ ਨੂੰ ਚੁਣਨ, ਅਨੁਕੂਲ ਬਣਾਉਣ, ਪ੍ਰਬੰਧ ਕਰਨ ਅਤੇ ਸੰਖੇਪ ਬਣਾਉਣ ਦੀ ਪ੍ਰੇਰਣਾ ਅਧੀਨ ਆਜ਼ਾਦੀ ਸੀ। ਮੈਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਉਹਨਾਂ ਕੋਲ ਯਿਸੂ ਦੇ ਮੂੰਹ ਵਿਚ ਸ਼ਬਦ ਪਾਉਣ ਜਾਂ ਘਟਨਾਵਾਂ ਬਣਾਉਣ ਦੀ ਆਜ਼ਾਦੀ ਸੀ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇੰਜੀਲਾਂ ਆਧੁਨਿਕ ਜੀਵਣੀਆਂ ਨਹੀਂ ਹਨ, ਪਰ ਚੁਣੇ ਹੋਏ ਪਾਠਕਾਂ ਲਈ ਖੁਸ਼ਖਬਰੀ ਦਾ ਰਾਹ ਹਨ। ਇੰਜੀਲ ਕਾਲਕ੍ਰਮਿਤ ਨਹੀਂ ਹਨ, ਅਤੇ ਨਾ ਹੀ ਉਹਨਾਂ ਵਿਚ ਪ੍ਰਭੂ ਯਿਸੂ ਦੇ ਸਾਰੇ ਲਿਖੇ ਹੋਏ ਹਨ (ਨਾ ਕਿ ਸੰਖੇਪ)। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਗਲਤ ਹਨ। ਪੂਰਬੀ ਸਾਹਿਤ ਪੱਛਮੀ ਸਾਹਿਤ ਨਾਲੋਂ ਵੱਖਰੀਆਂ ਸਭਿਆਚਾਰਕ ਉਮੀਦਾਂ 'ਤੇ ਅਧਾਰਤ ਸੀ। Gordon Fee ਅਤੇ Douglas Stuart, ਦੀ *How To Read the Bible For All Its Worth*, ਨੂੰ ਦੇਖੋ ਪੰਨਾ 127-148.

- B. ਹੈਕਲ ਦੀ ਸਫਾਈ ਯਿਸੂ ਦੇ ਯਹੂਦੀ ਕੌਮ ਨਾਲ ਸਭ ਤੋਂ ਪਹਿਲਾਂ ਪੇਸ਼ ਆਉਣ ਬਾਰੇ ਯੂਹੰਨਾ ਦੇ ਸਮੁੱਚੇ ਧਰਮ ਸ਼ਾਸਤਰੀ ਉਦੇਸ਼ ਨਾਲ ਮੇਲ ਖਾਂਦੀ ਹੈ। ਇਸ ਨੂੰ ਯੂਹੰਨਾ 3 ਵਿਚ ਯਿਸੂ ਦੀ ਨਿਕੁਦੇਮਸ ਨਾਲ ਚਰਚਾ ਵਿਚ ਵੇਖਿਆ ਜਾ ਸਕਦਾ ਹੈ (ਕਟੜ ਯਹੂਦੀ ਧਰਮ)। ਹਾਲਾਂਕਿ, ਯੂਹੰਨਾ 4 ਵਿਚ ਯਿਸੂ ਇਕ ਵਿਸ਼ਾਲ ਸਮੂਹ ਨਾਲ ਪੇਸ਼ ਆਉਣਾ ਸ਼ੁਰੂ ਕਰਦਾ ਹੈ (ਇਥੋਂ ਤਕ ਕਿ ਸੰਪਰਦਾਵਾਦੀ ਯਹੂਦੀ ਧਰਮ ਦਾ ਇਕ ਵਿਚਾਰਧਾਰਕ ਸਮੂਹ), ਸ਼ੁਰੂਆਤ ਉਸ ਸਾਮਰੀ ਔਰਤ ਅਤੇ ਉਸ ਪਿੰਡ ਦੀ ਵਾਸੀਆਂ ਤੋਂ ਹੁੰਦੀ ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 2:13-22

¹³ ਯਹੂਦੀ ਲੋਕਾਂ ਦੇ ਪਸਾਹ ਦੇ ਤਿਉਹਾਰ ਵਿੱਚ ਕੁਝ ਹੀ ਦਿਨ ਰਹਿ ਗਏ ਸਨ। ਉਹਨਾਂ ਦਿਨਾਂ ਵਿੱਚ ਯਿਸੂ ਯਰੂਸ਼ਲਮ ਵਿੱਚ ਗਏ। ¹⁴ ਯਿਸੂ ਨੇ ਹੈਕਲ ਵਿੱਚ ਜਾਨਵਰਾਂ, ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਤੇ ਸਰਾਫ਼ਾਂ ਨੂੰ ਬੈਠੇ ਦੇਖਿਆ। ¹⁵ ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ, ਅਤੇ ਉਸ ਨਾਲ ਸਾਰੇ ਜਾਨਵਰਾਂ ਅਤੇ ਭੇਡਾਂ ਨੂੰ ਹੈਕਲ ਵਿੱਚੋਂ ਬਾਹਰ ਕੱਢ ਦਿੱਤਾ। ਸਰਾਫ਼ਾਂ ਦੇ ਪੈਸੇ ਅਤੇ ਗੱਦੀਆਂ ਉਲਟਾ ਦਿੱਤੀਆਂ। ¹⁶ ਫਿਰ ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, “ਇਹਨਾਂ ਨੂੰ ਇੱਥੋਂ ਲੈ ਜਾਓ। ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ।” ¹⁷ ਉਸ ਸਮੇਂ ਯਿਸੂ ਦੇ ਚੇਲਿਆਂ ਨੂੰ ਧਰਮਗ੍ਰੰਥ ਦੇ ਇਹ ਸ਼ਬਦ ਯਾਦ ਆਏ : “ਹੇ ਪਰਮੇਸ਼ਰ, ਤੇਰੇ ਘਰ ਦੀ ਲਗਨ ਮੈਨੂੰ ਖਾ ਜਾਏਗੀ।” ¹⁸ ਯਹੂਦੀਆਂ ਨੇ ਯਿਸੂ ਨੂੰ ਇਹ ਕਰਦੇ ਦੇਖਕੇ, ਉਹਨਾਂ ਤੋਂ ਪੁੱਛਿਆ, “ਇਹ ਜੋ ਤੂੰ ਕਰ ਰਿਹਾ ਹੈਂ, ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈਂ ਕਿ ਤੈਨੂੰ ਇਹ ਕਰਨ ਦਾ ਅਧਿਕਾਰ ਹੈ?” ¹⁹ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਸ ਹੈਕਲ ਨੂੰ ਤੁਸੀਂ ਢਾਹ ਦਿਉ, ਮੈਂ ਇਸ ਨੂੰ ਫਿਰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰ ਦੇਵਾਂਗਾ।” ²⁰ ਯਹੂਦੀ ਅੱਗੋਂ ਬੋਲੇ, “ਛਿਤਾਲੀ ਸਾਲ ਇਸ ਹੈਕਲ ਨੂੰ ਬਣਾਉਂਦਿਆਂ ਹੋ ਗਏ ਹਨ, ਕੀ ਤੂੰ ਇਸ ਨੂੰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰ ਦੇਵੇਂਗਾ?” ²¹ ਪਰ ਹੈਕਲ ਜਿਸ ਦੇ ਬਾਰੇ ਯਿਸੂ ਨੇ ਕਿਹਾ ਉਹ ਉਹਨਾਂ ਦਾ ਆਪਣਾ ਸਰੀਰ ਸੀ। ²² ਇਸ ਲਈ ਜਦੋਂ ਯਿਸੂ ਮੁਰਦਿਆਂ ਵਿੱਚੋਂ ਜੀ ਉੱਠੇ, ਤਾਂ ਉਹਨਾਂ ਦੇ ਚੇਲਿਆਂ ਨੂੰ ਯਿਸੂ ਦੇ ਇਹ ਕਹੇ ਹੋਏ ਸ਼ਬਦ ਯਾਦ ਆਏ ਅਤੇ ਉਹਨਾਂ ਨੇ ਧਰਮਗ੍ਰੰਥ ਦੀ ਲਿਖਿਤ ਉੱਤੇ ਅਤੇ ਉਹਨਾਂ ਸ਼ਬਦਾਂ ਉੱਤੇ ਜਿਹੜੇ ਯਿਸੂ ਨੇ ਕਹੇ ਸਨ, ਵਿਸ਼ਵਾਸ ਕੀਤਾ।

2:13 “ਪਸਾਹ” ਇਹ ਸਲਾਨਾ ਤਿਉਹਾਰ ਦਾ ਵਿਸਥਾਰ ਕੂਚ 12 ਅਤੇ ਬਿਵਸਥਾ ਸਾਰ 16:1-6 ਵਿੱਚ ਦੱਸਿਆ ਗਿਆ ਹੈ। ਇਹ ਤਿਉਹਾਰ ਸਾਡੇ ਕੋਲ ਯਿਸੂ ਦੀ ਸੇਵਕਾਈ ਦੀ ਮਿਤੀ ਨਿਰਧਾਰਤ ਕਰਨ ਦਾ ਇੱਕੋ ਇੱਕ ਮਾਤਰ ਹੈ। ਸਿਨੋਪਟਿਕ ਇੰਜੀਲਾਂ ਨੂੰ ਪੜ੍ਹਨ ਤੇ ਇਸ ਤਰ੍ਹਾਂ ਲਗਦਾ ਹੈ ਕਿ ਯਿਸੂ ਨੇ ਕੇਵਲ ਇਕ ਸਾਲ ਸੇਵਾ ਕੀਤੀ (ਜਿਹਨਾਂ ਵਿਚ ਕੇਵਲ ਇਕ ਪਸਾਹ ਦੀ ਗੱਲ ਕੀਤੀ ਗਈ ਹੈ)। ਪਰ ਯੂਹੰਨਾ ਤਿੰਨ ਪਸਾਹ ਦੇ ਤਿਉਹਾਰਾਂ ਬਾਰੇ ਦਰਸਾਉਂਦਾ ਹੈ: (1) ਯੂਹੰਨਾ 2:13,23; (2) ਯੂਹੰਨਾ 6:4 ਅਤੇ (3) ਯੂਹੰਨਾ 11:55; 12:1; 13:1; 18:28,39; 19:14. ਯੂਹੰਨਾ 5:1 ਵਿਚ ਇਕ ਚੌਥੇ ਪਸਾਹ ਦੇ ਹੋਣ ਦੀ ਸੰਭਾਵਨਾ ਵੀ ਹੈ। ਅਸੀਂ ਨਹੀਂ ਜਾਣਦੇ ਕਿ ਯਿਸੂ ਦੀ ਜਨਤਕ ਸੇਵਕਾਈ ਕਿੰਨਾ ਚਿਰ ਚੱਲੀ, ਪਰ ਯੂਹੰਨਾ ਦੀ ਇੰਜੀਲ ਸੁਝਾਅ ਦਿੰਦੀ ਹੈ ਕਿ ਇਹ ਘੱਟੋ ਘੱਟ ਤਿੰਨ ਸਾਲ ਸੀ ਅਤੇ ਸ਼ਾਇਦ ਚਾਰ ਜਾਂ ਪੰਜ ਸਾਲ ਵੀ ਹੋ ਸਕਦੀ ਹੈ।

ਯੂਹੰਨਾ ਨੇ ਆਪਣੀ ਇੰਜੀਲ ਨੂੰ ਯਹੂਦੀਆਂ ਦੇ ਤਿਉਹਾਰਾਂ ਦੇ ਆਲੇ ਦੁਆਲੇ ਰਚਿਆ (ਪਸਾਹ, ਤੰਬੂ ਅਤੇ ਹਨੁਕਾ, ਦੇਖੋ Richard N. Longenecker, *Biblical Exegesis in the Apostolic Period*, 2nd ed., ਪੰਨਾ 135-139).

ਖਾਸ ਵਿਸ਼ਾ: ਪਸਾਹ ਦਾ ਤਿਉਹਾਰ SPECIAL TOPIC: The Passover

ਖਾਸ ਵਿਸ਼ਾ: ਪਸਾਹ ਦਾ ਤਿਉਹਾਰ

I. ਆਰੰਭਿਕ ਕਥਨ

- A. ਮਿਸਰੀਆਂ ਦਾ ਨਿਆਂ ਅਤੇ ਇਸਰਾਈਲੀਆਂ ਦਾ ਛੁਟਕਾਰਾ ਦਾ ਬ੍ਰਹਮ ਕਾਰਜ ਲਈ ਯਹੋਵਾਹ ਪਰਮੇਸ਼ਰ ਦਾ ਪਿਆਰ ਅਤੇ ਇਸਰਾਈਲ ਦੀ ਇੱਕ ਕੌਮ ਵਜੋਂ ਸਥਾਪਨਾ ਲਈ ਨਿਸ਼ਾਨਾ ਹੈ। (ਖਾਸ ਕਰਕੇ ਨਬੀਆਂ ਦੇ ਲਈ)
- B. ਕੂਚ ਯਹੋਵਾਹ ਦੀ ਅਬਰਾਹਾਮ ਨਾਲ ਕੀਤੀ ਗਈ ਪ੍ਰਤਿਗਿਆ ਉਤਪਤ 15:12-21 ਦੀ ਪੂਰਤੀ ਹੈ। ਪਸਾਹ ਕੂਚ ਨੂੰ ਮਨਾਉਂਦਾ ਹੈ।
- C. ਮਿਸਰੀਆਂ ਉੱਤੇ ਯਹੋਵਾਹ ਦੁਆਰਾ ਮੂਸਾ ਵੱਲੋਂ ਭੇਜੀਆਂ ਗਈਆਂ ਦੱਸ ਬਿਪਤਾਵਾਂ ਵਿਚ ਇਹ ਆਖਰੀ, ਸਭ ਪਾਸੇ ਫੈਲਣ ਵਾਲੀ (ਭੂਗੋਲਿਕ ਤੌਰ ਤੇ, ਅਰਥਾਤ, ਮਿਸਰ ਅਤੇ ਗੇਸ਼ੇਨ) ਅਤੇ ਸਭ ਤੋਂ ਭਿਅੰਕਰ (ਮਨੁੱਖਾਂ ਅਤੇ ਜਾਨਵਰਾਂ ਦੇ ਜੇਠੇ ਨੂੰ ਮਾਰ ਦਿੱਤਾ) ਬਿਪਤਾ ਸੀ।

II. ਸ਼ਬਦ (BDB 820, KB 947)

- A. ਇਸ ਨਾਂਵ ਦਾ ਅਰਥ ਅਨਿਸ਼ਚਿਤ ਹੈ
 1. ਇਸ ਦਾ ਸੰਬੰਧ “ਬਿਪਤਾ”, ਨਾਲ ਇਸ ਲਈ “ਘੱਲਾਂਗਾ/ਮਰਾਂਗਾ” (ਜੋ ਕਿ ਕੂਚ 11:1); ਯਹੋਵਾਹ ਦੇ ਦੂਤ ਨੇ ਮਨੁੱਖਾਂ ਅਤੇ ਜਾਨਵਰਾਂ ਦੇ ਜੇਠਿਆਂ ਨੂੰ ਮਾਰਿਆ।
- B. ਇਸ ਕਿਰਿਆ ਦਾ ਅਰਥ
 1. “ਲੰਗੜਾਉਣਾ” ਜਾਂ “ਲੰਗੜਾਪਣ” (ਤੁਲਨਾ ਕਰੋ 2 ਸਮੁਏਲ 4:4), ਇਸ ਨੂੰ “ਨਿਸ਼ਾਨਬੱਧ ਥਾਂਵਾਂ ਉੱਤੇ ਛਾਲ ਮਾਰਨ” ਦੇ ਅਰਥ ਵਿੱਚ ਇਸਤੇਮਾਲ ਕੀਤਾ ਗਿਆ ਹੈ (ਜੋ ਕਿ, ਕੂਚ 12:13,23,27, BDB 619, ਇਕ ਪ੍ਰਸਿੱਧ ਸ਼ਬਦਾਵਲੀ)
 2. “ਨਚੱਣ ਲਈ” (ਤੁਲਨਾ ਕਰੋ 1 ਰਾਜਾ. 18:21)
 3. ਅੱਕਾਦੀਅਨ ਲੋਕਾਂ ਨੇ ਇਸ ਦਾ ਇਸਤੇਮਾਲ – “ਖੁਸ਼ ਕਰਨ ਲਈ”
 4. ਮਿਸਰੀ ਲੋਕਾਂ ਨੇ ਇਸ ਦਾ ਇਸਤੇਮਾਲ – “ਮਾਰਨ ਲਈ”
 5. ਅਜਿਹੀ ਕਿਰਿਆ ਯਸਾਯਾਹ 31: 5 ਵਿਚ ਵੀ ਹੈ, “ਬਚਾ ਕਰਨ ਦੇ ਲਈ” (ਕੂਚ 12:13 ਦੇ REB ਨੂੰ ਦੇਖੋ)
 6. ਯੂਨਾਨੀ *paschō*, ਪਾਸਸ਼ੋ ਅਤੇ ਇਬਰਾਨੀ *pasah* ਪਾਸਾ ਵਿਚਕਾਰ ਅਰੰਭਕ ਈਸਾਈ ਮਸ਼ਹੂਰ ਭੂਮੀਕਾ ਨਿਭਾਉਂਦੇ ਹਨ, “ਦੁੱਖ ਭੋਗਣ ਲਈ”
- C. ਇਤਿਹਾਸਕ ਸੰਭਵ ਉਦਾਹਰਣ
 1. ਨਵੇਂ ਸਾਲ ਲਈ ਚਰਵਾਹੇ ਦੁਆਰਾ ਬਲੀ
 2. ਬੁਰਾਈਆਂ ਤੋਂ ਛੁਟਕਾਰਾ ਪਾਉਣ ਲਈ ਬਸੰਤ ਚਰਾਉਣ ਲਈ ਤੰਬੂ ਲਿਜਾਣ ਸਮੇਂ ਬੇਦੋਇਨ ਦੀ ਬਲੀ ਅਤੇ ਸਮੂਹ ਭੋਜਨ

3. ਟੱਪਰੀਵਾਸਾਂ ਲੋਕਾਂ ਤੋਂ ਬੁਰਾਈਆਂ ਨੂੰ ਦੂਰ ਕਰਨ ਲਈ ਬਲੀਦਾਨ

D. ਇਸ ਸ਼ਬਦ ਦਾ ਅਰਥ ਲਭਣਾ ਹੀ ਮੁਸ਼ਕਲ ਨਹੀਂ ਹੈ, ਪਰ ਇਸ ਦੀ ਉਤਪਤੀ ਦਾ ਪਤਾ ਲਗਾਉਣਾ ਵੀ ਮੁਸ਼ਕਲ ਹੈ ਕਿਉਂਕਿ ਪਸਾਰ ਦੇ ਬਹੁਤ ਸਾਰੇ ਅੰਸ ਦੂਸਰੇ ਪੁਰਾਣੇ ਰੀਤੀਆਂ ਵਿਚ ਵੀ ਮਿਲਦੇ ਹਨ।

1. ਬਸੰਤ ਚੁੱਤ ਦੀ ਤਰੀਕ

2. ਇਸ ਨਾਂਵ ਵੀ ਸ਼ਬਦਾਵਲੀ ਅਨਿਸ਼ਚਿਤ ਹੈ

3. ਰਾਤ ਨੂੰ ਜਾਗਣ ਨਾਲ ਜੁੜਿਆ ਹੈ

4. ਲਹੂ ਦਾ ਇਸਤੇਮਾਲ

5. ਦੂਤਾਂ/ਭੂਤਾਂ ਦੇ ਅਲੰਕਾਰ

6. ਖਾਸ ਭੋਜਨ

7. ਖੇਤੀਬਾੜੀ ਦਾ ਸਮਾਨ (ਅਖਮੀਰੀ ਰੋਟੀ)

8. ਕੋਈ ਪੁਜਾਰੀ ਨਹੀਂ, ਕੋਈ ਵੇਦੀ ਨਹੀਂ, ਸਥਾਨਕ ਕੇਂਦਰ

III. ਘਟਨਾ

A. ਇਸ ਘਟਨਾ ਨੂੰ ਕੂਚ 11-12 ਵਿਚ ਦਰਜ ਕੀਤਾ ਗਿਆ ਹੈ।

B. ਇਹ ਸਾਲਾਨਾ ਤਿਉਹਾਰ ਕੂਚ 12 ਵਿਚ ਦਰਸਾਇਆ ਗਿਆ ਹੈ ਅਤੇ ਇਸ ਨੂੰ ਅਖਮੀਰੀ ਰੋਟੀ ਦੇ ਤਿਉਹਾਰ ਦੇ ਅੱਠਵੇਂ ਦਿਨ ਨਾਲ ਜੋੜਿਆ ਜਾਂਦਾ ਹੈ।

1. ਸ਼ੁਰੂ ਵਿੱਚ ਇਹ ਇੱਕ ਸਥਾਨਕ ਘਟਨਾ ਸੀ, ਦੇਖੋ ਕੂਚ 12:21-23; ਬਿਵਸਥਾ 16:5 (ਤੁਲਨਾ ਕਰੋ ਗਿਣਤੀ

9)

a. ਕੋਈ ਯਾਜਕ ਨਹੀਂ

b. ਕੋਈ ਖਾਸ ਵੇਦੀ ਨਹੀਂ

c. ਖੂਨ ਦੀ ਵਿਸ਼ੇਸ਼ ਵਰਤੋਂ

2. ਇਹ ਘਟਨਾ ਕੇਂਦਰੀ ਅਸਥਾਨ 'ਤੇ ਇਕ ਸਮਾਗਮ ਬਣ ਗਈ

3. ਇਹ ਸਥਾਨਕ ਬਲੀਦਾਨ (ਜੇ ਕਿ, ਮੌਤ ਦੇ ਦੂਤ ਦੇ ਪਾਰ ਹੋਣ ਲਈ ਲੇਲੇ ਦੇ ਲਹੂ ਨਾਲ ਮਨਾਇਆ ਜਾਂਦਾ ਸੀ) ਅਤੇ ਕੇਂਦਰੀ ਅਸਥਾਨ 'ਤੇ ਵਾਢੀ ਦੇ ਤਿਉਹਾਰ ਦਾ ਸੁਮੇਲ ਸੀ ਜਿਸ ਦੀ ਦੀ ਮਿਤੀ ਅਬੀਬ ਜਾਂ ਨੀਸਾਨ ਮਹੀਨੇ ਦੇ 14 ਅਤੇ 15-21 ਦੇ ਨੇੜੇ ਹੁੰਦੀ ਸੀ।

C. ਮਨੁੱਖਾਂ ਅਤੇ ਪਸ਼ੂਆਂ ਦੇ ਪਹਿਲੇ ਜੇਠੇ ਬੱਚਿਆਂ ਦੀ ਪ੍ਰਤੀਕ ਮਲਕੀਅਤ ਅਤੇ ਉਨ੍ਹਾਂ ਦੇ ਛੁਟਕਾਰੇ ਬਾਰੇ ਕੂਚ 13 ਵਿੱਚ ਦੱਸਿਆ ਗਿਆ ਹੈ

IV. ਇਸ ਨੂੰ ਮਨਾਉਣ ਦੇ ਇਤਿਹਾਸਕ ਲੇਖੇ

A. ਪਹਿਲਾ ਪਸਾਰ ਮਿਸਰ ਵਿਚ ਮਨਾਇਆ ਗਿਆ ਸੀ, ਕੂਚ 12

B. ਹੋਰੇਬ/ਸੀਨੇ ਪਰਬਤ ਤੇ, ਗਿਣਤੀ 9

C. ਪਹਿਲਾ ਪਸਾਰ ਕਨਾਨ (ਗਿਲਗਾਲ) ਵਿਚ ਮੰਨਿਆ ਗਿਆ, ਯਹੇਸ਼ੂਆ 5:10-12

D. ਸੁਲੇਮਾਨ ਦੇ ਹੈਕਲ ਨੂੰ ਸਮਰਪਣ ਕਰਨ ਦੇ ਸਮੇਂ, 1 ਰਾਜਾ. 9:25 ਅਤੇ 2 ਇਤਿਹਾਸ. 8:12 (ਸ਼ਾਇਦ, ਪਰ ਵਿਸ਼ੇਸ਼ ਤੌਰ ਤੇ ਨਹੀਂ ਦੱਸਿਆ ਗਿਆ)

E. ਇਕ ਵਾਰ ਰਾਜਾ ਹਿਜ਼ਕੀਯਾਹ ਦੇ ਰਾਜ ਦੌਰਾਨ, 2 ਇਤਿਹਾਸ 30

F. ਇਕ ਵਾਰ ਰਾਜਾ ਯੋਸੀਯਾਹ ਦੇ ਸੁਧਾਰਾਂ ਦੌਰਾਨ, 2 ਰਾਜਾ. 23:21-23; 2 ਇਤਿਹਾਸ. 35:1-18

G. ਧਿਆਨ ਦਿਓ ਕਿ 2 ਰਾਜਾ. 23:22 ਅਤੇ 2 ਇਤਿਹਾਸ. 35:18 ਦੇ ਵਚਨ ਇਸਰਾਈਲ ਦੁਆਰਾ ਇਸ ਸਾਲਾਨਾ ਤਿਉਹਾਰ ਨੂੰ ਮਨਾਉਣ ਵਿਚ ਅਣਦੇਖੀ ਬਾਰੇ ਜ਼ਿਕਰ ਕਰਦੇ ਹਨ

V. ਇਸ ਦੀ ਮਹੱਤਤਾ

- A. ਇਹ ਤਿੰਨ ਲੇੜੀਂਦੇ ਸਲਾਨਾ ਤਿਉਹਾਰਾਂ ਵਿੱਚੋਂ ਇੱਕ ਹੈ (ਤੁਲਨਾ ਕਰੋ Exod. 23:14-17; 34:22-24; Deut. 16:16):
1. ਪਸਾਹ/ਅਖਮੀਰੀ ਰੋਟੀ ਦਾ ਤਿਉਹਾਰ
 2. ਵਾਢੀ ਦਾ ਤਿਉਹਾਰ
 3. ਡੇਰਿਆਂ ਦਾ ਤਿਉਹਾਰ
- B. ਮੂਸਾ ਨੇ ਇਸ ਦਿਨ ਦੀ ਭਵਿੱਖਬਾਣੀ ਕੀਤੀ ਇਹ ਤਿਉਹਾਰ ਬਿਵਸਥਾ ਸਾਰ ਦੇ ਕੇਂਦਰੀ ਅਸਥਾਨ (ਜਿਵੇਂ ਬਾਕੀ ਦੇ ਦੋ ਤਿਉਹਾਰ ਮਨਾਏ ਜਾਣੇ ਸਨ) ਤੇ ਮਨਾਇਆ ਜਾਵੇਗਾ।
- C. ਯਿਸੂ ਨੇ ਇਸ ਸਲਾਨਾ ਤਿਉਹਾਰ ਦਾ ਪਸਾਹ ਦੇ ਭੋਜਨ ਦੇ ਮੌਕੇ ਤੇ ਰੋਟੀ ਅਤੇ ਦਾਖਰਸ ਦੇ ਪ੍ਰਤੀਕ ਨਾਲ ਆਪਣੇ ਨਵੇਂ ਨੇਮ ਨੂੰ ਪ੍ਰਗਟ ਕਰਨ ਲਈ ਵਰਤਿਆ, ਪਰ ਯਿਸੂ ਨੇ ਲੇਲੇ ਦਾ ਇਸਤੇਮਾਲ ਨਹੀਂ ਕੀਤਾ:
1. ਜਨਤਕ ਭੋਜਨ
 2. ਛੁਟਕਾਰੇ ਦਾ ਬਲੀਦਾਨ
 3. ਬਾਅਦ ਦੀਆਂ ਪੀੜ੍ਹੀਆਂ ਲਈ ਚੱਲ ਰਹੀ ਮਹੱਤਤਾ

Copyright © 2014 [Bible Lessons International](#)

▣ “**ਯਿਸੂ ਯਰੂਸ਼ਲਮ ਵਿੱਚ ਗਏ**” ਯਹੂਦੀ ਲੋਕ ਹਮੇਸ਼ਾਂ ਯਰੂਸ਼ਲਮ ਬਾਰੇ ਭੂਗੋਲਿਕ ਜਾਂ ਟੈਪੋਗ੍ਰਾਫਿਕਲ ਨਾਲੋਂ ਜ਼ਿਆਦਾ ਇਕ ਧਰਮ ਸ਼ਾਸਤਰੀ ਅਰਥਾਂ ਵਿੱਚ ਗੱਲਾਂ ਕਰਦੇ ਸਨ।

2:14 “**ਹੈਕਲ ਵਿੱਚ**” ਮਹਾਨ ਹੇਰੋਦੇਸ (ਇਕ ਇਦੂਮੇਅਨ ਸੀ ਜਿਸ ਨੇ 37-4 ਈਸਾ ਪੂਰਵ ਤਕ ਫਿਲਸਤੀਨ ਤੇ ਰਾਜ ਕੀਤਾ) ਦਾ ਹੈਕਲ ਸੱਤ ਵੱਖੇ ਵੱਖਰੀਆਂ ਥਾਵਾਂ ਵਿਚ ਵੰਡਿਆ ਗਿਆ ਸੀ। ਬਾਹਰੀ ਦਰਬਾਰ ਗੈਰ-ਯਹੂਦੀਆਂ ਲਈ ਅਦਾਲਤ ਸੀ, ਜਿਥੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਲਗਾ ਰਖੀਆਂ ਸਨ, ਤਾਂ ਜੋ ਲੋਕ ਆਪਣੇ ਬਲੀਦਾਨਾਂ ਦੇ ਲਈ ਖਰੀਦਦਾਰੀ ਕਰ ਸਕਣ ਅਤੇ ਖਾਸ ਬਲੀਦਾਨਾਂ ਨੂੰ ਚੜ੍ਹਾ ਸਕਣ।

▣ “**ਜਾਨਵਰਾਂ, ਭੇਡਾਂ ਅਤੇ ਕਬੂਤਰਾਂ**” ਜੋ ਲੋਕ ਦੂਰੋਂ ਯਾਤਰਾ ਕਰਦੇ ਸਨ ਉਹਨਾਂ ਨੂੰ ਬਲੀਦਾਨ ਚੜ੍ਹਾਉਣ ਦੇ ਲਈ ਯੋਗ ਜਾਨਵਰ ਖਰੀਦਣੇ ਪੈਂਦੇ ਸਨ। ਹਾਲਾਂਕਿ, ਮਹਾਂ ਯਾਜਕ ਦੇ ਪਰਿਵਾਰ ਨੇ ਇਨ੍ਹਾਂ ਦੁਕਾਨਾਂ ਨੂੰ ਨਿਯੰਤਰਿਤ ਕੀਤਾ ਹੁੰਦਾ ਸੀ ਅਤੇ ਜਾਨਵਰਾਂ ਲਈ ਬਹੁਤ ਜ਼ਿਆਦਾ ਕੀਮਤਾਂ ਵਸੂਲੀਆਂ ਜਾਂਦੀਆਂ ਸਨ। ਅਸੀਂ ਇਹ ਵੀ ਜਾਣਦੇ ਹਾਂ ਕਿ ਲੋਕ ਆਪਣੇ ਜਾਨਵਰ ਆਪ ਲੈ ਕੇ ਆਉਂਦੇ ਸਨ ਅਤੇ ਯਾਜਕ ਇਸ ਤੇ ਉਹਨਾਂ ਨੂੰ ਜਵਾਬ ਦਿੰਦਾ ਸੀ ਕਿ ਤੁਹਾਡੇ ਜਾਨਵਰ ਸੁਧ ਨਹੀਂ ਹਨ। ਇਸ ਲਈ ਲੋਕਾਂ ਨੂੰ ਆਪਣੇ ਬਲੀਦਾਨ ਦੇ ਲਈ ਇਹਨਾਂ ਵਪਾਰੀਆਂ ਤੋਂ ਜਾਨਵਰ ਖਰੀਦਣੇ ਪੈਂਦੇ ਸਨ।

▣ “**ਸਰਾਫ਼ਾਂ**” ਇਨ੍ਹਾਂ ਵਿਅਕਤੀਆਂ ਦੀ ਜ਼ਰੂਰਤ ਦੇ ਦੋ ਸਪੱਸ਼ਟੀਕਰਨ ਹਨ: (1) ਹੈਕਲ ਵਿਚ ਕੇਵਲ ਸ਼ੇਕਲ ਹੀ ਸਵੀਕਾਰ ਕੀਤੇ ਜਾਂਦੇ ਸਨ। ਕਿਉਂਕਿ ਯਹੂਦੀ ਸ਼ੇਕਲ ਲੰਬੇ ਸਮੇਂ ਤੋਂ ਬੰਦ ਕੀਤੇ ਜਾ ਚੁਕੇ ਸਨ, ਇਸ ਲਈ ਯਿਸੂ ਦੇ ਦਿਨਾਂ ਵਿਚ ਹੈਕਲ ਵਿਚ ਕੇਵਲ ਸੂਰ ਸ਼ਹਿਰ ਦੇ ਸ਼ੇਕਲ ਸਵੀਕਾਰ ਕੀਤੇ ਜਾਂਦੇ ਸਨ। (2) ਹੈਕਲ ਵਿਚ ਕਿਸੇ ਰੋਮੀ ਸਮਰਾਟ ਦੀ ਤਸਵੀਰ ਰੱਖਣ ਵਾਲੇ ਸਿੱਕੇ ਦੀ ਆਗਿਆ ਨਹੀਂ ਸੀ। ਉਥੇ ਇਕ ਫੀਸ ਵੀ ਲਈ ਜਾਂਦੀ ਸੀ!

2:15 “**ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ, ਅਤੇ ਉਹਨਾਂ ਸਾਰੀਆਂ ਨੂੰ ਹੈਕਲ ਵਿੱਚੋਂ ਬਾਹਰ ਕੱਢ ਦਿੱਤਾ**” ਇਸ ਕਰੋੜੇ ਬਾਰੇ ਕੇਵਲ ਇਸੇ ਸਥਾਨ ਉਤੇ ਲਿਖਿਆ ਗਿਆ ਹੈ। ਇਹਨਾਂ ਵਚਨਾਂ ਵਿਚ ਅਸੀਂ ਯਿਸੂ ਦੇ ਗੁਸੇ ਨੂੰ ਸਾਫ਼ ਦੇਖ ਸਕਦੇ ਹਾਂ। ਉਹ ਸਥਾਨ ਜਿੱਥੇ ਯਹੋਵਾਹ ਨੂੰ

ਜਾਣਿਆ ਜਾ ਸਕਦਾ ਸੀ ਹੁਣ ਪੂਜਾ ਅਤੇ ਪ੍ਰਕਾਸ਼ ਦਾ ਸਥਾਨ ਨਹੀਂ ਸੀ। ਗੁਸਾ ਆਪਣੇ ਆਪ ਵਿਚ ਪਾਪ ਨਹੀਂ ਹੈ! ਪੌਲੁਸ ਨੇ ਜੋ ਅਫਸੀਆਂ 4:26 ਵਿਚ ਕਿਹਾ ਹੈ ਉਹ ਦਾ ਸੰਬੰਧ ਇਸ ਵਚਨ ਵਿਚ ਦੇ ਕੰਮ ਨਾਲ ਸੰਭਵ ਹੈ। ਅਜਿਹੀਆਂ ਕੁਝ ਚੀਜ਼ਾਂ ਹੋਈਆਂ ਚਾਹੀਦੀਆਂ ਹਨ ਜਿਹਨਾਂ ਨਾਲ ਸਾਨੂੰ ਗੁਸਾ ਆਵੇ।

2:16 "ਇਹਨਾਂ ਨੂੰ ਇੱਥੋਂ ਲੈ ਜਾਓ" ਇਹ ਇੱਕ ਜ਼ੋਰਦਾਰ ਪ੍ਰਭਾਵਸ਼ੀਲ ਕਿਰਿਆ ਹੈ, "ਇਹਨਾਂ ਚੀਜ਼ਾਂ ਨੂੰ ਇੱਥੋਂ ਬਾਹਰ ਕੱਢੋ!"

▣ "ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ" ਇਹ ਇੱਕ ਵਰਤਮਾਨ ਆਗੀਆਵਾਚਕ ਨਾਲ ਨਿਖੇਚੀਪੂਰਨ ਕਣ ਹੈ ਜਿਸ ਦੀ ਵਰਤੋਂ ਕਿਸੇ ਚਲਦੇ ਹੋਏ ਕੰਮ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਦੂਸਰੀਆਂ ਇੰਜੀਲਾਂ (ਜਿਵੇਂ ਕਿ ਮੱਤੀ. 21:13; ਮਰਕੁਸ 11:17; ਲੂਕਾ 19:46) ਇਸ ਸਮੇਂ ਯਸਾਯਾਹ. 56:7 ਅਤੇ ਯਿਰਮਯਾਹ 7:11 ਦਾ ਹਵਾਲਾ ਦਿੰਦੀਆਂ ਹਨ, ਪਰ ਯੂਹੰਨਾ ਦੀ ਇੰਜੀਲ ਵਿਚ ਪੁਰਾਣੇ ਨੇਮ ਦੀਆਂ ਨਬੂਵਤਾਂ ਬਾਰੇ ਨਹੀਂ ਦੱਸਿਆ ਗਿਆ। ਇਹ ਜ਼ਕਰਯਾਹ ਦੀ ਮਸੀਹ ਬਾਰੇ ਭਵਿੱਖਬਾਣੀ ਦਾ ਇਹ ਸੰਭਵ ਸੰਕੇਤ ਹੋ ਸਕਦਾ ਹੈ। (ਜ਼ਕਰਯਾਹ 14:21)

2:17 "ਉਸ ਦੇ ਚੇਲਿਆਂ ਨੂੰ ਧਰਮਗ੍ਰੰਥ ਦੇ ਇਹ ਸ਼ਬਦ ਯਾਦ ਆਏ" ਇਸ ਕਥਨ ਤੋਂ ਭਾਵ ਹੈ ਕਿ ਯਿਸੂ ਦੀ ਸੇਵਕਾਈ ਅਤੇ ਆਤਮਾ ਦੀ ਸਹਾਇਤਾ ਦੇ ਮੱਦੇਨਜ਼ਰ ਵੀ, ਇਨ੍ਹਾਂ ਮਨੁੱਖਾਂ ਨੇ ਯਿਸੂ ਦੇ ਕੰਮਾਂ ਦੀ ਆਤਮਕ ਸੱਚਾਈ ਨੂੰ ਬਾਅਦ ਵਿੱਚ ਹੀ ਦਿਖੇ (ਤੁਲਨਾ ਕਰੋ ਯੂਹੰਨਾ 2:22; 12:16; 14:26)।

▣ "ਕਿ ਇਹ ਲਿਖਿਆ ਹੋਇਆ ਸੀ" ਇਹ ਇੱਕ ਸਰਬੋਤਮ ਰਿਆਇਤੀ ਪਰਿਕਰਮਾ ਹੈ, ਜਿਸਦਾ ਮਤਲਬ ਹੁੰਦਾ ਹੈ, ਜਿਹੇ ਜਿਹਾ ਲਿਖਿਆ ਹੈ ਇਸ ਦਾ ਉਹੀ ਅਰਥ ਹੈ। ਪੁਰਾਣੇ ਨੇਮ ਦੀ ਪ੍ਰੇਰਣਾ ਦੀ ਪੁਸ਼ਟੀ ਕਰਨ ਦਾ ਇਹ ਇੱਕ ਵਿਸ਼ੇਸ਼ ਤਰੀਕਾ ਸੀ (ਤੁਲਨਾ ਕਰੋ ਯੂਹੰਨਾ 6:31,45; 10:34; 12:14; 20:30)। LXX ਵਿਚ ਇਹ ਹਵਾਲਾ ਜ਼ਬੂਰ 69:9 ਦਾ ਹੈ। ਇਹ ਜ਼ਬੂਰ, ਜ਼ਬੂਰ 22 ਵਾਂਗ ਯਿਸੂ ਦੀ ਸਲੀਬ ਮੌਤ ਬਾਰੇ ਬਿਆਨ ਕਰਦਾ ਹੈ। ਯਿਸੂ ਦਾ ਪਰਮੇਸ਼ਰ ਪ੍ਰਤੀ ਜੋਸ਼ ਅਤੇ ਉਸਦੀ ਸੱਚੀ ਉਪਾਸਨਾ ਉਸ ਦੀ ਮੌਤ ਵੱਲ ਅਗਵਾਈ ਕਰਦੀ ਹੈ, ਜੋ ਕਿ ਪਰਮੇਸ਼ਰ ਦੀ ਮਰਜ਼ੀ ਸੀ (ਤੁਲਨਾ ਕਰੋ ਯਸਾਯਾਹ 53:4,10; ਲੂਕਾ 22:22; ਰਸੂਲ 2:23; 3:18; 4:28)।

2:18

NASB "ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈ"

NKJV "ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈ"

NRSV "ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈ"

TEV "ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈ"

NJB "ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈ"

ਯਿਸੂ ਬਾਰੇ ਯਹੂਦੀਆਂ ਦਾ ਇਹ ਕੇਂਦਰੀ ਪ੍ਰਸ਼ਨ ਸੀ। ਫ਼ਰੀਸੀਆਂ ਨੇ ਇਹ ਦਾਅਵਾ ਕੀਤਾ ਕਿ ਉਸਦੀ ਸ਼ਕਤੀ ਸ਼ੈਤਾਨ ਤੋਂ ਆਈ ਹੈ (ਤੁਲਨਾ ਕਰੋ ਯੂਹੰਨਾ 8:48-49,52; 10:20)। ਉਹ ਮਸੀਹ ਤੋਂ ਦੂਸਰੇ ਤਰੀਕਿਆਂ ਨਾਲ ਕੁਝ ਕਰ ਕੇ ਦਿਖਾਉਣ ਦੀ ਉਮੀਦ ਕਰ ਰਹੇ ਸਨ (ਜਿਵੇਂ ਕਿ ਮੂਸਾ ਨੇ ਦਿਖਾਇਆ ਸੀ)। ਜਦੋਂ ਉਸ ਨੇ ਅਜਿਹੇ ਖਾਸ ਚਮਤਕਾਰ ਕਰਕੇ ਨਹੀਂ ਦਿਖਾਏ, ਤਾਂ ਉਹ ਉਸ ਤੇ ਹੈਰਾਨ ਹੋ ਗਏ (ਤੁਲਨਾ ਕਰੋ ਮਰਕੁਸ 11:28; ਲੂਕਾ 20:2), ਜਿਵੇਂ ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਉਤੇ ਹੋਏ ਸਨ।

2:19 "ਇਸ ਹੈਕਲ ਨੂੰ ਤੁਸੀਂ ਢਾਹ ਦਿਉ, ਮੈਂ ਇਸ ਨੂੰ ਫਿਰ ਤਿੰਨਾਂ ਦਿਨਾਂ ਵਿੱਚ ਖੜਾ ਕਰ ਦੇਵਾਂਗਾ" ਹੈਕਲ ਦੇ ਲਈ ਯੂਨਾਨੀ ਸ਼ਬਦ (*hieron*) ਹੇਈਰੋਨ ਹੈ ਜੋ ਕਿ ਯੂਹੰਨਾ 2:14 ਅਤੇ 15 ਵਿਚ ਦੱਸਿਆ ਜਾ ਸਕਦਾ ਹੈ, ਅਤੇ ਦੂਸਰਾ ਯੂਨਾਨੀ ਸ਼ਬਦ (*naos*) ਨਾਓਸ ਹੈ ਜੋ ਕਿ ਯੂਹੰਨਾ 2:19, 20 ਅਤੇ 21 ਵਿਚ ਵਰਤਿਆ ਗਿਆ ਹੈ ਅਤੇ ਇਹ ਹੈਕਲ ਦੇ ਅੰਦਰ ਦੇ ਭਾਗ ਨੂੰ ਦਰਸਾਉਂਦੀ ਹੈ। ਇਸ ਕਥਨ ਉਤੇ ਬਹੁਤ

ਵਿਚਾਰ ਵਟਾਂਦਰੇ ਹੋ ਰਹੇ ਹਨ। ਸਪੱਸ਼ਟ ਤੌਰ ਤੇ ਮੱਤੀ 26: 60; ਮਰਕੁਸ 14: 57-59; ਰਸੂਲਾਂ ਦੇ ਕਰਤੱਬ 6:14 ਇਹ ਯਿਸੂ ਦੇ ਸਲੀਬ ਅਤੇ ਪੁਨਰ ਉਥਾਨ ਦਾ ਹਵਾਲਾ ਹੈ। ਪਰ, ਇਸ ਪ੍ਰਸੰਗ ਵਿੱਚ, ਇਹ ਕਥਨ ਉਸ ਵੱਲ ਵੀ ਇਸ਼ਾਰਾ ਕਰ ਸਕਦਾ ਹੈ, ਕਿ ਜਦੋਂ 70 ਈਸਵੀ ਵਿਚ ਤੀਤੁਸ ਦੁਆਰਾ ਹੈਕਲ ਨੂੰ ਢਾਹ ਦਿੱਤਾ ਗਿਆ ਸੀ (ਤੁਲਨਾ ਕਰੋ ਮੱਤੀ 24: 1-2)। ਇਹ ਦੋਵੇਂ ਬਿਆਨ ਇਸ ਸੱਚਾਈ ਨਾਲ ਜੁੜੇ ਹੋਏ ਹਨ ਕਿ ਯਿਸੂ ਇਕ ਨਵੀਂ ਰੂਹਾਨੀ ਉਪਾਸਨਾ ਸਥਾਪਤ ਕਰ ਰਿਹਾ ਸੀ ਜੋ ਕਿ ਉਹਨਾਂ ਉੱਤੇ ਕੇਂਦਰਿਤ ਸੀ ਨਾ ਕਿ ਪੁਰਾਣੇ ਯਹੂਦੀ ਧਰਮ ਉੱਤੇ (ਤੁਲਨਾ ਕਰੋ ਯੂਹੰਨਾ 4:21-24)। ਇਕ ਵਾਰ ਫਿਰ, ਯੂਹੰਨਾ ਇਕ ਸ਼ਬਦ ਦੀ ਵਰਤੋਂ ਤੇ ਅਰਥਾਂ ਨਾਲ ਕਰਦਾ ਹੈ।

2:20 "ਛਿਆਲੀ ਸਾਲ ਇਸ ਹੈਕਲ ਨੂੰ ਬਣਾਉਂਦਿਆਂ ਲਗ ਗਏ ਹਨ" ਮਹਾਨ ਹੇਰੋਦੇਸ ਨੇ (ਜ਼ਰੂਬਾਬੇਲ ਦੇ ਦਿਨਾਂ ਤੋਂ, ਤੁਲਨਾ ਕਰੋ ਹੱਜਈ) ਆਪਣੇ ਰਾਜ ਵਿਚ ਯਹੂਦੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨ ਲਈ ਦੂਸਰੇ ਹੈਕਲ ਦਾ ਵਿਸਥਾਰ ਕੀਤਾ ਅਤੇ ਉਸ ਨੂੰ ਦੁਬਾਰਾ ਬਣਾਇਆ। ਜੇਸਫਸ ਦੱਸਦਾ ਹੈ ਕਿ ਇਸ ਹੈਕਲ ਦੀ ਸ਼ੁਰੂਆਤ 20 ਜਾਂ 19 ਈਸਾ ਪੂਰਵ ਵਿਚ ਹੋਈ ਸੀ। ਜੇਕਰ ਇਹ ਗੱਲ ਸੱਚੀ ਹੈ, ਤਾਂ ਇਸ ਦਾ ਮਤਲਬ ਹੈ ਕਿ ਇਹ ਘਟਨਾ ਕੋਈ 27-28 ਈਸਵੀ ਵਿਚ ਹੋਈ। ਅਸੀਂ ਇਹ ਵੀ ਜਾਣਦੇ ਹਾਂ ਕਿ ਹੈਕਲ ਦੀ ਉਸਾਰੀ ਦਾ ਕੰਮ 64 ਈਸਵੀ ਤਕ ਵੀ ਚਲਦਾ ਰਿਹਾ। ਇਹ ਹੈਕਲ ਯਹੂਦੀਆਂ ਦੀ ਇਕ ਵੱਡੀ ਆਸ ਬਣ ਗਿਆ ਸੀ (ਤੁਲਨਾ ਕਰੋ ਯਿਰਮਯਾਹ 7)। ਇਸ ਜਗ੍ਹਾ ਨੂੰ ਯਿਸੂ ਨਾਲ ਬਦਲ ਦਿੱਤਾ ਜਾਵੇਗਾ, ਜੋ ਕਿ ਆਪ ਨਵਾਂ ਹੈਕਲ ਹੈ। ਯੂਹੰਨਾ 1:14 ਵਿਚ, ਉਸ ਨੂੰ ਤੰਬੂ ਦਰਸਾਇਆ ਗਿਆ ਹੈ ਅਤੇ ਹੁਣ ਹੈਕਲ ਵਜੋਂ ਦਰਸਾਇਆ ਗਿਆ ਹੈ। ਨਾਸਰਤ ਦੇ ਤਰਖਾਣ ਲਈ ਇਹ ਕਿੰਨਾ ਹੈਰਾਨ ਕਰਨ ਵਾਲੇ ਅਲੰਕਾਰ ਹਨ! ਪਰਮੇਸ਼ਰ ਅਤੇ ਮਨੁੱਖਜਾਤੀ ਹੁਣ ਯਿਸੂ ਵਿੱਚ ਮਿਲਦੇ ਹਨ ਅਤੇ ਆਪਸ ਵਿਚ ਸੰਗਤ ਕਰਦੇ ਹਨ।

2:21 "ਪਰ ਹੈਕਲ ਜਿਸ ਦੇ ਬਾਰੇ ਯਿਸੂ ਨੇ ਕਿਹਾ ਉਹ ਉਹਨਾਂ ਦਾ ਆਪਣਾ ਸਰੀਰ ਸੀ" ਜਿਸ ਸਮੇਂ ਪ੍ਰਭੂ ਯਿਸੂ ਨੇ ਇਹ ਸ਼ਬਦ ਆਖੇ ਸਨ ਉਹਨਾਂ ਦੇ ਚੇਲਿਆਂ ਨੂੰ ਸਮਝ ਨਹੀਂ ਆਏ ਸਨ (ਤੁਲਨਾ ਕਰੋ ਯੂਹੰਨਾ 2:17)। ਯਾਦ ਰੱਖੋ ਕਿ ਯੂਹੰਨਾ ਕਈ ਦਹਾਕਿਆਂ ਬਾਅਦ ਆਪਣੀ ਇੰਜੀਲ ਲਿਖ ਰਿਹਾ ਹੈ।

ਯਿਸੂ ਜਾਣਦਾ ਸੀ ਕਿ ਉਹ ਇਸ ਧਰਤੀ ਤੇ ਕਿਉਂ ਆਇਆ ਸੀ। ਇਸਦੇ ਘਟੇ ਘਟ ਤਿੰਨ ਉਦੇਸ਼ ਹੋ ਸਕਦੇ ਹਨ।

1. ਪਰਮੇਸ਼ਰ ਨੂੰ ਦਿਖਾਉਣ ਦੇ ਲਈ
2. ਸੱਚੀ ਮਨੁੱਖਤਾ ਦਿਖਾਉਣ ਦੇ ਲਈ
3. ਬਹੁਤਿਆਂ ਦੇ ਲਈ ਆਪਣੀ ਜਾਨ ਦੇਣ ਦੇ ਲਈ

ਇਹ ਆਖਰੀ ਉਦੇਸ਼ ਦੇ ਜੋ ਇਸ ਪਦ ਵਿਚ ਦਰਸਾਇਆ ਗਿਆ ਹੈ (ਤੁਲਨਾ ਕਰੋ ਮਰਕੁਸ 10:45; ਯੂਹੰਨਾ 12:23,27; 13:1-3; 17:1)।

2:22 "ਉਹਨਾਂ ਦੇ ਚੇਲਿਆਂ ਨੂੰ ਯਿਸੂ ਦੇ ਇਹ ਕਹੇ ਹੋਏ ਸ਼ਬਦ ਯਾਦ ਆਏ" ਅਕਸਰ ਯਿਸੂ ਦੇ ਕਹੇ ਹੋਏ ਵਚਨ ਅਤੇ ਉਹਨਾਂ ਦੁਆਰਾ ਕੀਤੇ ਗਏ ਕੰਮ ਜਿਹਨਾਂ ਦੇ ਲਈ ਉਹ ਕਹੇ ਜਾਂ ਜਿਹਨਾਂ ਦੇ ਲਈ ਉਹ ਕੰਮ ਕੀਤੇ ਜਾਂਦੇ ਸਨ ਨਾਲੋਂ ਯਿਸੂ ਦੇ ਚੇਲਿਆਂ ਦੇ ਲਈ ਜਿਆਦਾ ਲਾਭਦਾਇਕ ਹੁੰਦੇ ਹਨ। ਪਰ ਹਮੇਸ਼ਾ ਚੇਲਿਆਂ ਨੂੰ ਉਹ ਵਚਨ ਜਾਂ ਕੰਮ ਉਸੇ ਸਮੇਂ ਸਮਝ ਨਹੀਂ ਸੀ ਆਉਂਦੇ (ਜੋ ਕਿ ਯੂਹੰਨਾ 10:6; 12:16; 14:26; 16:18)।

▣ "ਉਹਨਾਂ ਨੇ ਧਰਮਗ੍ਰੰਥ ਉੱਤੇ ਵਿਸ਼ਵਾਸ ਕੀਤਾ" ਹਾਲਾਂਕਿ ਲਿਖਤ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਕਿਹੜਾ ਹਵਾਲਾ ਹੈ, ਸੰਭਵ ਤੌਰ 'ਤੇ ਜ਼ਬੂਰ 16:10 ਉਹ ਪੁਨਰ ਉਥਾਨ ਦਾ ਪਾਠ ਹੈ ਜਿਸਦਾ ਸੰਕੇਤ ਯਿਸੂ ਕਰ ਰਿਹਾ ਹੈ (ਤੁਲਨਾ ਕਰੋ ਰਸੂਲ Acts 2:25-32; 13:33-35)। ਇਹੀ ਵਚਨ (ਜਾਂ ਪੁਨਰ ਜੀ ਉਠਣ ਦਾ ਧਰਮ-ਸ਼ਾਸਤਰ ਬਿਆਨ) ਯੂਹੰਨਾ 20:9 ਵਿਚ ਵੀ ਲਿਖਿਆ ਹੈ।

ਯੂਹੰਨਾ 2: 23-25

²³ ਜਦੋਂ ਯਿਸੂ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਦੇ ਦਿਨਾਂ ਵਿੱਚ ਸਨ, ਤਾਂ ਬਹੁਤਿਆਂ ਲੋਕਾਂ ਨੇ ਉਹਨਾਂ ਦੇ ਚਮਤਕਾਰੀ ਚਿੰਨ੍ਹਾਂ ਨੂੰ ਦੇਖਕੇ, ਜਿਹੜੇ ਉਹਨਾਂ ਨੇ ਉੱਥੇ ਦਿਖਾਏ ਸਨ, ਉਹਨਾਂ ਦੇ ਨਾਮ ਉੱਤੇ ਵਿਸ਼ਵਾਸ ਕੀਤਾ। ²⁴ ਪਰ ਯਿਸੂ ਨੇ ਆਪਣੇ ਆਪ ਨੂੰ ਉਹਨਾਂ ਦੇ ਸਹਾਰੇ ਨਾ ਛੱਡਿਆ, ਕਿਉਂਕਿ ਉਹ ਸਾਰਿਆਂ ਨੂੰ ਜਾਣਦੇ ਸਨ। ²⁵ ਯਿਸੂ ਨੂੰ ਇਸ ਗੱਲ ਦੀ ਵੀ ਕੋਈ ਲੋੜ ਨਹੀਂ ਸੀ ਕਿ ਕੋਈ ਉਹਨਾਂ ਨੂੰ ਮਨੁੱਖਾਂ ਦੇ ਬਾਰੇ ਦੱਸੇ। ਕਿਉਂਕਿ ਉਹ ਆਪ ਮਨੁੱਖ ਦੇ ਮਨ ਦੇ ਅੰਦਰਲੇ ਵਿਚਾਰਾਂ ਨੂੰ ਜਾਣਦੇ ਸਨ।

2:23 "ਬਹੁਤਿਆਂ ਨੇ ਉਹਨਾਂ ਦੇ ਨਾਮ ਉੱਤੇ ਵਿਸ਼ਵਾਸ ਕੀਤਾ " ਸ਼ਬਦ "ਵਿਸ਼ਵਾਸ ਕੀਤਾ" ਯੂਨਾਨੀ ਦੇ (*pisteō*) ਪਿਸਤਿਓ ਸ਼ਬਦ ਤੋਂ ਲਿਆ ਗਿਆ ਹੈ ਜਿਸਦਾ ਦਾ ਅਨੁਵਾਦ "ਵਿਸ਼ਵਾਸ," "ਨਿਹਚਰਾ," ਜਾਂ ਭਰੋਸੇ ਵਜੋਂ ਕੀਤਾ ਜਾ ਸਕਦਾ ਹੈ। ਨਾਂਵ ਯੂਹੰਨਾ ਦੀ ਇੰਜੀਲ ਵਿਚ ਨਹੀਂ ਮਿਲਦਾ, ਪਰ ਕਿਰਿਆ ਅਕਸਰ ਵਰਤੀ ਜਾਂਦੀ ਹੈ। ਇਸ ਪ੍ਰਸੰਗ ਵਿਚ, ਨਾਸਰੀ ਦੇ ਮਸੀਹ ਵਜੋਂ ਯਿਸੂ ਦੀ ਭੀੜ ਦੀ ਵਚਨਬੱਧਤਾ ਦੀ ਸੱਚਾਈ ਬਾਰੇ ਅਨਿਸ਼ਚਿਤਤਾ ਹੈ। ਸ਼ਬਦ "ਵਿਸ਼ਵਾਸ" ਦੀ ਵਰਤੋਂ ਦੀਆਂ ਹੋਰ ਉਦਾਹਰਣਾਂ ਯੂਹੰਨਾ 8:31-59 ਅਤੇ ਰਸੂਲਾਂ 8:13, 18-24 ਵਿੱਚ ਹਨ। ਸੱਚਾ ਵਿਸ਼ਵਾਸ ਸੁਰੂਆਤੀ ਪ੍ਰਤੀਕ੍ਰਿਆ ਨਾਲੋਂ ਜ਼ਿਆਦਾ ਹੈ। ਇਸ ਨੂੰ ਚੇਲੇ ਬਣਾਉਣ ਦੀ ਪਰਕਿਰਿਆ ਵਿਚ ਦੇਖਿਆ ਜਾ ਸਕਦਾ ਹੈ (ਤੁਲਨਾ ਕਰੋ ਮੱਤੀ 13:20-22,31-32; ਅਫਸੀਆਂ. 2:8-10).

ਜ਼ਾਹਰ ਹੈ ਕਿ ਇਹ ਵਿਸ਼ਵਾਸੀ ਯਿਸੂ ਦੁਆਰਾ ਕੀਤੇ ਗਏ ਚਮਤਕਾਰਾਂ ਦੁਆਰਾ ਉਹਨਾਂ ਵੱਲ ਖਿੱਚੇ ਗਏ ਸਨ (ਤੁਲਨਾ ਕਰੋ ਯੂਹੰਨਾ 2:11; 7:31)। ਉਹਨਾਂ ਦਾ ਉਦੇਸ਼ ਯਿਸੂ ਦੇ ਵਿਅਕਤੀ ਅਤੇ ਕੰਮ ਦੀ ਪੁਸ਼ਟੀ ਕਰਨਾ ਸੀ। ਪਰ, ਇਸ ਉੱਤੇ ਧਿਆਨ ਕੀਤਾ ਜਾਣਾ ਚਾਹੀਦਾ ਹੈ ਕਿ ਯਿਸੂ ਦੇ ਸਕਤੀਸ਼ਾਲੀ ਕੰਮਾਂ ਵਿੱਚ ਵਿਸ਼ਵਾਸ ਕਦੇ ਵੀ ਸਹੀ ਨਹੀਂ ਸੀ, ਲਗਾਤਾਰ ਵਿਸ਼ਵਾਸ (ਤੁਲਨਾ ਕਰੋ ਯੂਹੰਨਾ 4:38; 20:29)। ਵਿਸ਼ਵਾਸ ਦਾ ਉਦੇਸ਼ ਯਿਸੂ ਆਪ ਹੋਣਾ ਚਾਹੀਦਾ ਹੈ। ਚਮਤਕਾਰ ਆਪਣੇ ਆਪ ਵਿਚ ਪਰਮੇਸ਼ਰ ਦਾ ਚਿੰਨ ਨਹੀਂ ਹਨ (ਤੁਲਨਾ ਕਰੋ ਮੱਤੀ 24:24; ਪ੍ਰਕਾਸ਼ 13:13; 16:14; 19:20). ਯਿਸੂ ਦੇ ਕੰਮਾਂ ਦੁਆਰਾ ਲੋਕਾਂ ਦਾ ਯਿਸੂ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਸੀ (ਤੁਲਨਾ ਕਰੋ ਯੂਹੰਨਾ 2:23; 6:14; 7:31; 10:42); ਅਕਸਰ ਲੋਕਾਂ ਨੇ ਚਮਤਕਾਰ ਤਾਂ ਦੇਖੇ ਪਰ ਯਿਸੂ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ (ਤੁਲਨਾ ਕਰੋ ਯੂਹੰਨਾ 6:27; 11:47; 12:37)।

ਖਾਸ ਵਿਸ਼ਾ: ਯੂਹੰਨਾ ਦੁਆਰਾ "ਵਿਸ਼ਵਾਸ" ਕਿਰਿਆ ਦਾ ਇਸਤੇਮਾਲ (ਇਸ ਦਾ ਨਾਂਵ ਰੂਪ ਘੱਟ ਹੈ) SPECIAL

TOPIC: John's Use of the VERB "Believe" (THE NOUN IS RARE)

ਖਾਸ ਵਿਸ਼ਾ: ਯੂਹੰਨਾ ਦੁਆਰਾ "ਵਿਸ਼ਵਾਸ" ਕਿਰਿਆ ਦਾ ਇਸਤੇਮਾਲ (ਇਸ ਦਾ ਨਾਂਵ ਰੂਪ ਘੱਟ ਹੈ)

ਯੂਹੰਨਾ ਮੁੱਖ ਤੌਰ ਤੇ "ਵਿਸ਼ਵਾਸ" ਨੂੰ ਸੰਬੰਧਕ ਨਾਲ ਜੋੜਦਾ ਹੈ।

- A. *eis* ਈਸ ਦਾ ਮਤਲਬ "ਵਿਚ" ਹੁੰਦਾ ਹੈ। ਇਹ ਵਿਲੱਖਣ ਉਸਾਰੀ ਵਿਸ਼ਵਾਸੀਆਂ ਦਾ ਯਿਸੂ ਵਿਚ ਵਿਸ਼ਵਾਸ/ਭਰੋਸਾ ਰੱਖਣ ਤੇ ਜੋਰ ਦਿੰਦੀ ਹੈ।
 1. ਉਸ ਦੇ ਨਾਮ ਵਿਚ (ਯੂਹੰਨਾ 1:12; 2:23; 3:18; 1 ਯੂਹੰਨਾ 5:13)
 2. ਉਸ ਵਿਚ (ਯੂਹੰਨਾ 2:11; 3:15,18; 4:39; 6:40; 7:5,31,39,48; 8:30; 9:36; 10:42; 11:45,48; 12:37,42)
 3. ਮੇਰੇ ਵਿਚ (ਯੂਹੰਨਾ 6:35; 7:38; 11:25,26; 12:44,46; 14:1,12; 16:9; 17:20)
 4. ਉਸ ਵਿਚ ਜਿਸ ਨੂੰ ਉਸ ਨੂੰ ਭੇਜਿਆ ਹੈ (ਯੂਹੰਨਾ 6:28-29)
 5. ਪੁੱਤਰ ਵਿਚ (ਯੂਹੰਨਾ 3:36; 9:35; 1 ਯੂਹੰਨਾ 5:10)
 6. ਯਿਸੂ ਵਿਚ Jesus (ਯੂਹੰਨਾ 12:11)
 7. ਚਾਨਣ ਵਿਚ (ਯੂਹੰਨਾ 12:36)
 8. ਪਰਮੇਸ਼ਰ ਵਿਚ (ਯੂਹੰਨਾ 12:44; 14:1)
- B. *ev* ਏਵ ਦਾ ਮਤਲਬ "ਵਿਚ" ਹੈ ਜਿਵੇਂ ਕਿ ਯੂਹੰਨਾ 3:15 ਵਿਚ (ਮਰਕੁਸ 1:15)
- C. ਸੰਬੰਧਕ ਬਿਨਾਂ ਸੰਪਰਦਾਨ ਕਾਰਕ (1 ਯੂਹੰਨਾ 3:23; 4:50; 5:10)
- D. *hoti* ਹੋਟੀ, ਜਿਸਦਾ ਮਤਲਬ ਹੈ "ਵਿਸ਼ਵਾਸ ਕਰਦਾ ਹਾਂ," ਕੀ ਵਿਸ਼ਵਾਸ ਕਰਨਾ ਹੈ ਦੇ ਰੂਪ ਵਿੱਚ ਸਮੱਗਰੀ ਦਿੰਦਾ ਹੈ। ਇਸ ਦੀਆਂ ਕੁਝ ਉਦਾਹਰਣਾਂ ਇਹ ਹਨ

1. ਯਿਸੂ ਪਰਮੇਸ਼ਰ ਦਾ ਪਵਿੱਤਰ ਮਨੁੱਖ ਹੈ (ਯੂਹੰਨਾ 6:69)
2. ਯਿਸੂ ਮੈਂ ਹਾਂ ਹੈ (ਯੂਹੰਨਾ 8:24)
3. ਯਿਸੂ ਪਿਤਾ ਵਿਚ ਹੈ ਅਤੇ ਪਿਤਾ ਯਿਸੂ ਵਿਚ ਹੈ (ਯੂਹੰਨਾ 10:38)
4. ਯਿਸੂ ਹੀ ਮਸੀਹ ਹੈ (ਯੂਹੰਨਾ 11:27; 20:31)
5. ਯਿਸੂ ਪਰਮੇਸ਼ਰ ਦਾ ਪੁੱਤਰ ਹੈ (ਯੂਹੰਨਾ 11:27; 20:31)
6. ਯਿਸੂ ਨੂੰ ਪਿਤਾ ਨੇ ਭੇਜਿਆ ਸੀ (ਯੂਹੰਨਾ 11:42; 17:8,21)
7. ਯਿਸੂ ਪਿਤਾ ਨਾਲ ਇਕ ਹੈ (ਯੂਹੰਨਾ 14:10-11)
8. ਯਿਸੂ ਪਿਤਾ ਦੁਆਰਾ ਆਇਆ (ਯੂਹੰਨਾ 16:27,30)
9. ਯਿਸੂ ਨੇ ਆਪਣੇ ਆਪ ਨੂੰ ਪਿਤਾ ਦੇ ਪ੍ਰਤਿਗਿਆ ਦੇ ਨਾਮ ਨਾਲ, "ਮੈਂ ਹਾਂ" ਪਛਾਣਿਆ (ਯੂਹੰਨਾ 8:24; 13:19)

ਬਾਈਬਲ ਦਾ ਵਿਸ਼ਵਾਸ ਪ੍ਰਭੂ ਦੇ ਵਿਅਕਤੀ ਅਤੇ ਸੰਦੇਸ਼ ਦੇਵਾਂ ਵਿਚ ਹੈ! ਇਸਦਾ ਸਬੂਤ ਆਗਿਆ ਮੰਨਣਾ, ਪਿਆਰ ਅਤੇ ਲਗਨ ਹੈ

Copyright © 2014 [Bible Lessons International](http://www.biblelessonsinternational.com)

2:24-25 ਇਹ ਕਥਨ ਯੂਨਾਨੀ ਵਿਚ ਹੈ। ਯਿਸੂ ਦੇ ਕੰਮਾਂ ਅਤੇ ਰਵੱਈਏ ਦਾ ਵਰਣਨ ਕਰਨ ਲਈ ਮਹੱਤਵਪੂਰਣ ਸ਼ਬਦ "ਸੌਪਣਾ" ਇਸ ਪ੍ਰਸੰਗ ਵਿਚ ਵਰਤਿਆ ਜਾਂਦਾ ਹੈ। ਸ਼ੁਰੂਆਤੀ ਸਹਿਮਤੀ ਜਾਂ ਭਾਵਨਾਤਮਕ ਪ੍ਰਤੀਕ੍ਰਿਆ ਨਾਲੋਂ ਇਸਦਾ ਅਰਥ ਬਹੁਤ ਜ਼ਿਆਦਾ ਹੈ। ਇਸ ਵਾਕ ਵਿਚ ਯਿਸੂ ਦੇ ਗਿਆਨ ਅਤੇ ਮਨੁੱਖੀ ਦਿਲ ਦੀ ਬੁਰਾਈ ਬਾਰੇ ਜ਼ੋਰ ਦਿੱਤਾ ਗਿਆ ਹੈ। (ਪਰਮੇਸ਼ਰ ਦੇ ਗਿਆਨ ਨੂੰ ਦਿਖਾਉਂਦਾ ਹੈ, ਤੁਲਨਾ ਕਰੋ ਉਤਪਤ 6:11-12,13; Ps. 14:1-3)। ਯੂਹੰਨਾ 3 ਵਿਚ ਇਸ ਪੈਰਾ ਨੂੰ ਨਿਕੁਦੇਮੁਸ ਦੁਆਰਾ ਦਰਸਾਇਆ ਗਿਆ ਹੈ। ਇਥੋਂ ਤਕ ਕਿ "ਸ਼੍ਰੀਮਾਨ ਧਰਮੀ" ਵੀ ਆਪਣੀ ਕੋਸ਼ਿਸ਼, ਗਿਆਨ, ਖੜ੍ਹੇ, ਜਾਂ ਵੰਸ਼ ਦੁਆਰਾ ਪਰਮੇਸ਼ਰ ਦੁਆਰਾ ਸਵੀਕਾਰਨ ਤੋਂ ਅਸਮਰਥ ਸੀ। ਧਾਰਮਿਕਤਾ ਕੇਵਲ ਯਿਸੂ ਉੱਤੇ ਵਿਸ਼ਵਾਸ/ਨਿਰਚਾਰ/ਭਰੋਸੇ ਦੁਆਰਾ ਆਉਂਦੀ ਹੈ (ਤੁਲਨਾ ਕਰੋ ਰੋਮੀਆਂ ਨੂੰ 1:16-17; 4)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੌਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੈ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਕਰਨ ਵਾਲੇ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਸਗੋਂ ਸੋਚਣ ਵਾਲੇ ਹੁੰਦੇ ਹਨ।

1. ਯਿਸੂ ਨੇ ਪਾਣੀ ਨੂੰ ਦਾਖਰਸ ਵਿਚ ਕਿਉਂ ਬਦਲਿਆ? ਇਸ ਦਾ ਕੀ ਚਿੰਨ ਸੀ?
2. ਯਿਸੂ ਦੇ ਸਮੇਂ ਦੇ ਵਿਆਹਾਂ ਦਾ ਵਰਣਨ ਕਰੋ।
3. ਕੀ ਤੁਸੀਂ ਹੇਰੋਦੇਸ ਦੁਆਰਾ ਬਣਾਏ ਗਏ ਹੈਕਲ ਦਾ ਚਿੱਤਰ ਬਣਾ ਸਕਦੇ ਹੋ? ਕੀ ਤੁਸੀਂ ਹੈਕਲ ਵਿਚ ਵੇਚਣ ਅਤੇ ਖਰੀਦਣ ਵਾਲਿਆਂ ਦੇ ਥਾਂ ਨੂੰ ਦੱਸ ਸਕਦੇ ਹੋ?

4. ਦੂਸਰੀਆਂ ਇੰਜੀਲਾਂ ਸ਼ੁਰੂ ਵਿਚ ਹੀ ਹੈਕਲ ਦੀ ਸਫਾਈ ਬਾਰੇ ਕਿਉਂ ਨਹੀਂ ਦੱਸਦੇ?
5. ਕੀ ਯਿਸੂ ਨੇ ਹੇਰੋਦੇਸ ਦੁਆਰਾ ਬਣਾਏ ਗਏ ਹੈਕਲ ਦੀ ਤਬਾਹੀ ਬਾਰੇ ਦੱਸਿਆ?
6. “ਭਰੋਸਾ,” “ਵਿਸ਼ਵਾਸ” ਅਤੇ ਨਿਹਚਾ ਦੇ ਲਈ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦਾਂ ਪਰਿਭਾਸ਼ਾ ਅਤੇ ਵਿਆਖਿਆ ਦਿਓ।

Copyright © 2013 [Bible Lessons International](#)

ਯੂਹੰਨਾ 3

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਿਸੂ ਅਤੇ ਨਿਕੁਦੇਮੁਸ	ਨਵਾਂ ਜਨਮ	ਯਿਸੂ ਅਤੇ ਯਹੂਦੀਆਂ ਦਾ ਸਰਦਾਰ	ਯਿਸੂ ਅਤੇ ਨਿਕੁਦੇਮੁਸ	ਨਿਕੁਦੇਮੁਸ ਦੇ ਨਾਲ ਗੱਲਬਾਤ
3:1-15	3:1-21	3:1-10	3:1-2 3:3 3:4 3:5-8 3:9 3:10-13	3:1-8 3:9-21
3:16-21		3:11-15 3:16 3:17-21	3:14-17 3:18-21	
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ	ਯੂਹੰਨਾ ਬਪਤਿਸਮਾ ਦੇਣ ਵਾਲਾ ਯਿਸੂ ਨੂੰ ਉੱਚਾ ਕਰਦਾ ਹੈ	ਯੂਹੰਨਾ ਦੀ ਇਕ ਹੋਰ ਗਵਾਹੀ	ਯਿਸੂ ਅਤੇ ਯੂਹੰਨਾ	ਯੂਹੰਨਾ ਪਹਿਲੀ ਵਾਰ ਗਵਾਹੀ ਦਿੰਦਾ ਹੈ
3:22-30	3:22-36	3:22-24 3:25-30	3:22-24 3:25-26 3:27-30	3:22-24 3:25-36
ਉਹ ਜੋ ਸਵਰਗ ਤੋਂ ਆਉਂਦਾ ਹੈ			ਉਹ ਜੋ ਸਵਰਗ ਤੋਂ ਆਉਂਦਾ ਹੈ	
3:31-36		3:31-36	3:31-36	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 3:1-3

‘ਫ਼ਰੀਸੀਆਂ ਵਿੱਚੋਂ ਨਿਕੁਦੇਮੁਸ ਨਾਉਂ ਦਾ ਇੱਕ ਮਨੁੱਖ ਯਹੂਦੀਆਂ ਦਾ ਇੱਕ ਸਰਦਾਰ ਸੀ। ਉਹ ਰਾਤ ਨੂੰ ਯਿਸੂ ਦੇ ਕੋਲ ਆਇਆ ਅਤੇ ਉਸ ਨੂੰ ਆਖਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੇ ਤੁਸੀਂ ਗੁਰੂ ਹੋ ਕੇ ਪਰਮੇਸ਼ਰ ਦੀ ਵੱਲੋਂ ਆਏ ਹੋ ਕਿਉਂਕਿ ਏਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਭੀ ਨਹੀਂ ਵਿਖਾ ਸੱਕਦਾ ਜੇ ਪਰਮੇਸ਼ਰ ਉਹ ਦੇ ਨਾਲ ਨਾ ਹੋਵੇ। ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।’

3:1 "ਫ਼ਰੀਸੀਆਂ" ਇਹ ਸਮੂਹ ਮਕਾਬੀਅਨ ਸਮੇਂ ਦੇ ਦੌਰਾਨ ਵਿਕਸਤ ਹੋਇਆ। ਸੰਭਾਵਤ ਤੌਰ ਤੇ ਇਸ ਨਾਮ ਦਾ ਅਰਥ ਹੈ "ਜੋ ਅਲੱਗ ਕੀਤੇ ਗਏ ਹਨ"। ਉਹ ਮੌਖਿਕ ਪਰੰਪਰਾ (ਤਾਲਮੁਦ) ਵਿੱਚ ਪ੍ਰਭਾਸ਼ਿਤ ਅਤੇ ਵਿਆਖਿਆ ਕੀਤੇ ਅਨੁਸਾਰ ਪਰਮੇਸ਼ਰ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਸੁਹਿਰਦ ਅਤੇ ਵਚਨਬੱਧ ਸਨ। ਜਿਵੇਂ ਅੱਜ ਉਨ੍ਹਾਂ ਵਿੱਚੋਂ ਕੁਝ ਸੱਚਮੁੱਚ ਨੇਮ-ਰਹਿਤ ਲੋਕ ਸਨ (ਨਿਕੁਦੇਮੁਸ ਅਤੇ ਅਰਿਮਥੇਆ ਦਾ ਯੂਸੂਫ਼) ਪਰ ਕੁਝ ਸਵੈ-ਧਰਮੀ, ਕਾਨੂੰਨੀ, ਨਿਰਣਾਇਕ, "ਸਪਸ਼ਟ" ਵਾਚਾ ਵਾਲੇ ਲੋਕ ਸਨ (ਯਸ਼ਾਯਾਹ 6:9-10; 29:13)। ਦਿਲ ਕੁੰਜੀ ਹੈ! ਨਵੀਂ ਵਾਚਾ ਅੰਦਰੂਨੀ ਪ੍ਰੇਰਣਾ ਤੇ ਕੇਂਦਰਿਤ ਹੈ (ਅਰਥਾਤ., ਨਵਾਂ ਦਿਲ, ਨਵਾਂ ਮਨ, ਦਿਲ ਤੇ ਲਿਖੀ ਬਿਵਸਥਾ, ਤੁਲਨਾ ਕਰੋ. ਹਿਜ਼ਕੀਏਲ 36:22-36)। ਮਨੁੱਖੀ ਕਾਰਗੁਜ਼ਾਰੀ ਨੂੰ ਨਾਕਾਫੀ ਦਿਖਾਇਆ ਗਿਆ ਹੈ, ਜਿਵੇਂ ਕਿ ਇਹ ਹਮੇਸ਼ਾ ਹੁੰਦਾ ਹੈ। ਬਿਵਸਥਾ ਸਾਰ 10:16; 30:6 ਵਿੱਚ ਦਿਲ ਦਾ ਸੁੰਨਤ ਵਿਅਕਤੀਗਤ ਭਰੋਸੇ/ਵਿਸ਼ਵਾਸ ਲਈ ਇਕ ਰੂਪਕ ਹੈ ਜੋ ਆਗਿਆਕਾਰੀ ਅਤੇ ਕਦਰਦਾਨੀ ਵਾਲੀ ਜ਼ਿੰਦਗੀ ਵਿੱਚ ਜਾਰੀ ਰਹਿੰਦਾ ਹੈ।

ਧਾਰਮਿਕ ਪੁਰਾਤਨਵਾਦ ਅਤੇ ਨਰਮ ਵਿਚਾਰ ਬਦਸੂਰਤ ਚੀਜ਼ਾਂ ਹੋ ਸਕਦੀਆਂ ਹਨ। ਅਧਿਆਤਮਿਕਤਾ ਨੂੰ ਪਿਆਰ ਅਤੇ ਵਿਸ਼ਵਾਸ ਦੁਆਰਾ ਜਾਰੀ ਕਰਨਾ ਚਾਹੀਦਾ ਹੈ। ਦੇਖੋ [ਖਾਸ ਵਿਸ਼ਾ ਫ਼ਰੀਸੀ](#)।

▣ "ਨਿਕੁਦੇਮੁਸ" ਇਕ ਫਿਲਸਤੀਨ ਦੇ ਇਕ ਯਹੂਦੀ ਲਈ ਇਕ ਯੂਨਾਨੀ ਨਾਮ ਹੋਣਾ ਹੀ ਹੈਰਾਨੀ ਦੀ ਗੱਲ ਹੈ (ਜਿਵੇਂ ਕਿ ਫਿਲਿੱਪੁਸ ਅਤੇ ਅੰਦ੍ਰਿਯਾਸ, ਤੁਲਨਾ ਕਰੋ. ਯੂਹੰਨਾ 1:40, 43), ਜਿਸਦਾ ਮਤਲਬ ਹੈ "ਲੋਕਾਂ ਦਾ ਵਿਜੇਤਾ" (ਯੂਹੰਨਾ 7:50; 19:39)।

NASB, NKJV	"ਯਹੂਦੀਆਂ ਦਾ ਇਕ ਸਰਦਾਰ"
NRSV, NJB	"ਯਹੂਦੀਆਂ ਦਾ ਇਕ ਆਗੂ"
TEV	"ਇਕ ਯਹੂਦੀ ਆਗੂ"
REB	"ਯਹੂਦੀ ਸਭਾ ਦਾ ਇਕ ਮੈਂਬਰ"

ਇਸ ਪ੍ਰਸੰਗ ਵਿਚ, ਇਹ ਮਹਾਸਭਾ ਦੇ ਮੈਂਬਰਾਂ ਲਈ ਇਕ ਤਕਨੀਕੀ ਵਾਕੰਸ਼ ਹੈ, ਪਰ ਹੋਰ ਪ੍ਰਸੰਗਾਂ ਵਿਚ ਇਸਦਾ ਅਰਥ ਸਥਾਨਕ ਸਭਾ ਘਰ ਦਾ ਇਕ ਆਗੂ ਹੋ ਸਕਦਾ ਹੈ। ਰੋਮੀ ਸਰਕਾਰ ਦੁਆਰਾ ਮਹਾਸਭਾ ਦਾ ਅਧਿਕਾਰ ਚੁੱਪ-ਚਾਪ ਸੀਮਤ ਕਰ ਦਿੱਤਾ ਗਿਆ ਸੀ, ਪਰ ਇਹ ਫਿਰ ਵੀ ਯਹੂਦੀ ਲੋਕਾਂ ਲਈ ਬਹੁਤ ਮਹੱਤਵਪੂਰਣ ਮਹੱਤਤਾ ਰੱਖਦਾ ਸੀ।

ਅਜਿਹਾ ਲੱਗਦਾ ਹੈ ਕਿ ਯੂਹੰਨਾ ਨਿਕੁਦੇਮੁਸ ਨੂੰ ਪਹਿਲੀ ਸਦੀ ਦੇ ਕੱਟੜ ਯਹੂਦੀ ਧਰਮ ਦੇ ਨੁਮਾਇੰਦੇ ਵਜੋਂ ਵਰਤਦਾ ਹੈ। ਜਿਹੜੇ ਲੋਕ ਸੋਚਦੇ ਸਨ ਕਿ ਉਹ ਆਤਮਿਕ ਤੌਰ ਤੇ ਬਹੁਤ ਅੱਗੇ ਪਹੁੰਚੇ ਹਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਦੁਬਾਰਾ ਦੁਬਾਰਾ ਸ਼ੁਰੂ ਕਰਨਾ ਪਵੇਗਾ। ਨਿਯਮਾਂ ਦੀ ਪਾਲਣਾ (ਇੱਥੋਂ ਤੱਕ ਕਿ ਚੰਗੇ ਨਿਯਮਾਂ, ਕੁਲਸੀਆਂ 2:16-23), ਅਤੇ ਨਸਲੀ ਪਿਛੋਕੜ (ਯੂਹੰਨਾ 8:31-59) ਦੀ ਬਜਾਏ, ਯਿਸੂ ਤੇ ਵਿਸ਼ਵਾਸ ਪਰਮੇਸ਼ਰ ਦੇ ਰਾਜ ਵਿਚ ਕਿਸੇ ਦੀ ਨਾਗਰਿਕਤਾ ਨਿਰਧਾਰਤ ਕਰਦਾ ਹੈ। ਸੱਚੀ ਅਤੇ ਹਮਲਾਵਰ ਮਨੁੱਖੀ ਧਾਰਮਿਕਤਾ ਦੀ ਬਜਾਏ, ਮਸੀਹ ਵਿਚ ਪਰਮੇਸ਼ਰ ਦਾ ਤੋਹਫਾ ਪਰਮੇਸ਼ਰ ਦੀ ਪ੍ਰਵਾਨਗੀ ਦਾ ਦਰਵਾਜ਼ਾ ਹੈ। ਨਿਕੁਦੇਮੁਸ ਦੁਆਰਾ ਯਿਸੂ ਨੂੰ ਇਕ ਗੁਰੂ ਵਜੋਂ ਮਾਨਤਾ ਪਰਮੇਸ਼ਰ ਵੱਲੋਂ ਸੀ, ਭਾਵੇਂ ਇਹ ਸੱਚ ਸੀ ਕਿ ਇਹ ਕਾਫ਼ੀ ਨਹੀਂ ਸੀ। ਮਸੀਹਾ ਦੇ ਤੌਰ ਤੇ ਯਿਸੂ ਤੇ ਨਿੱਜੀ ਵਿਸ਼ਵਾਸ, ਨਿਵੇਕਲਾ ਭਰੋਸਾ, ਅੰਤਮ ਵਿਸ਼ਵਾਸ ਪਾਪੀ ਮਨੁੱਖਜਾਤੀ ਲਈ ਇਕੋ ਇਕ ਉਮੀਦ ਹੈ (ਯੂਹੰਨਾ 1:12)!

ਖਾਸ ਵਿਸ਼ਾ: ਮਹਾਸਭਾ SPECIAL TOPIC: The Sanhedrin

ਖਾਸ ਵਿਸ਼ਾ: ਮਹਾਸਭਾ

I. ਜਾਣਕਾਰੀ ਦੇ ਸਰੋਤ

- A. ਨਵਾਂ ਨੇਮ
- B. ਫਲਾਵਿਉਸ ਜੇਸੇਫਸ ਦੀ *Antiquities of the Jews*
- C. ਤਾਲਮੁਦ ਦਾ ਭਾਗ ਮਿਸ਼ਨਾ

ਬਦਕਿਸਮਤੀ ਨਾਲ ਨਵਾਂ ਨੇਮ ਅਤੇ ਜੇਸੇਫਸ ਰੱਬੀ ਲੋਕਾਂ ਦੀ ਬਾਣੀ ਦੀਆਂ ਲਿਖਤਾਂ ਨਾਲ ਸਹਿਮਤ ਨਹੀਂ ਹਨ, ਜੋ ਕਿ ਯਹੂਸ਼ਲਮ ਵਿਚ ਦੇ ਮਹਾਸਭਾ ਦਾ ਦਾਅਵਾ ਕਰਦੇ ਹਨ, ਇਕ ਜਾਜਕਾ ਦੀ (ਸਦੂਕੀਆਂ ਦੀ), ਪ੍ਰਧਾਨ ਜਾਜਕਾਂ ਦੁਆਰਾ ਨਿਯੰਤਰਿਤ ਕੀਤੀ ਗਈ ਸੀ ਅਤੇ ਜੋ ਸਿਵਲ ਅਤੇ ਅਪਰਾਧਿਕ ਨਿਆਂ ਕਰਦੀ ਸੀ ਅਤੇ ਦੂਸਰੀ ਫ਼ਰੀਸੀਆਂ ਅਤੇ ਲਿਖਾਰੀਆਂ ਦੁਆਰਾ ਨਿਯੰਤਰਿਤ ਕੀਤੀ ਗਈ ਸੀ ਜੋ ਕਿ ਧਾਰਮਿਕ ਅਤੇ ਰਵਾਇਤੀ ਮੁੱਦਿਆਂ ਨਾਲ ਸਬੰਧਤ ਸੀ। ਹਾਲਾਂਕਿ, ਰੱਬੀ ਲਿਖਤਾਂ ਦੀ ਤਾਰੀਖ A.D. 200 ਵਿਚ A.D. 70 ਦੇ ਰੋਮੀ ਜਰਨੈਲ ਤੀਤੁਸ ਦੇ ਯਹੂਸ਼ਲਮ ਦੇ ਪਤਨ ਤੋਂ ਬਾਅਦ ਦੇ ਸਭਿਆਚਾਰਕ ਸਥਿਤੀ ਨੂੰ ਦਰਸਾਉਂਦੀਆਂ ਹਨ। ਯਹੂਦੀਆਂ ਨੇ (ਫ਼ਰੀਸੀ ਆਗੂ) ਨੇ ਆਪਣੇ ਧਾਰਮਿਕ ਜੀਵਨ ਲਈ ਇਕ ਮੁੱਖ ਦਫ਼ਤਰ ਜਾਮਨੀਆ ਨਾਮਕ ਸ਼ਹਿਰ ਵਿਚ ਦੁਬਾਰਾ ਸਥਾਪਿਤ ਕੀਤਾ ਅਤੇ ਬਾਅਦ ਵਿਚ (A.D. 118 ਵਿਚ) ਗਲੀਲ ਚਲੇ ਗਏ।

II. ਸ਼ਬਦਾਵਲੀ

ਇਸ ਨਿਆਂਇਕ ਸੰਸਥਾ ਦੀ ਪਛਾਣ ਕਰਨ ਦੀ ਸਮੱਸਿਆ ਵਿਚ ਵੱਖੋ-ਵੱਖਰੇ ਨਾਮ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੁਆਰਾ ਇਸ ਨੂੰ ਜਾਣਿਆ ਜਾਂਦਾ ਹੈ। ਯਰੂਸ਼ਲਮ ਦੇ ਯਹੂਦੀ ਭਾਈਚਾਰੇ ਦੇ ਅੰਦਰ ਨਿਆਂਇਕ ਸੰਸਥਾਵਾਂ ਦਾ ਵਰਣਨ ਕਰਨ ਲਈ ਬਹੁਤ ਸਾਰੇ ਸ਼ਬਦ ਵਰਤੇ ਗਏ ਹਨ।

- A. *ਗੋਰੋਸੀਆ* - "ਵਿਧਾਨ ਸਭਾ" ਜਾਂ "ਸਭਾ"। ਇਹ ਸਭ ਤੋਂ ਪੁਰਾਣਾ ਸ਼ਬਦ ਹੈ ਜੋ ਕਿ ਫਾਰਸੀ ਦੇ ਅੰਤ ਦੇ ਸਮੇਂ ਵਰਤਿਆ ਜਾਂਦਾ ਸੀ (ਦੇਖੋ., ਜੋਸੇਫਸ ਦੀ *Antiquities* 12.3.3 ਅਤੇ II ਮੱਕਾਬੀ 11:27)। ਇਸਦੀ ਵਰਤੋਂ ਲੂਕਾ ਨੇ ਰਸੂਲਾਂ ਦੇ ਕਰਤੱਬ 5:21 ਵਿਚ "ਮਹਾਸਭਾ" ਨਾਲ ਕੀਤੀ ਸੀ। ਯੂਨਾਨੀ ਬੋਲਣ ਵਾਲੇ ਪਾਠਕਾਂ ਨੂੰ ਇਹ ਸ਼ਬਦ ਸਮਝਾਉਣ ਦਾ ਤਰੀਕਾ ਹੋ ਸਕਦਾ ਹੈ (ਤੁਲਨਾ ਕਰੋ. I ਮੱਕਾਬੀ 12:35)।
- B. *ਸੇਨੇਡਰਿਅਨ* - "ਸੇਨੇਡਰਿਨ" ਇਹ *ਸੇਨ syn* (ਮਿਲ ਕੇ) ਅਤੇ *ਹੈਡਰਾ* (ਬੈਠਣਾ) ਦਾ ਮਿਸ਼ਰਿਤ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸ਼ਬਦ ਅਰਾਮੀ ਵਿਚ ਵਰਤਿਆ ਗਿਆ ਹੈ, ਪਰ ਇਹ ਇਕ ਯੂਨਾਨੀ ਸ਼ਬਦ ਨੂੰ ਦਰਸਾਉਂਦਾ ਹੈ। ਮਕਾਬੀਅਨ ਸਮੇਂ ਦੇ ਅੰਤ ਦੇ ਬਾਅਦ, ਯਰੂਸ਼ਲਮ ਵਿਚ ਯਹੂਦੀਆਂ ਦੀ ਸਰਵਉਚ ਅਦਾਲਤ ਨੂੰ ਨਾਮਜ਼ਦ ਕਰਨ ਲਈ ਇਹ ਸਵੀਕਾਰ ਕੀਤਾ ਗਿਆ ਸ਼ਬਦ ਬਣ ਗਿਆ ਸੀ (ਮੱਤੀ 26:59; ਮਰਕੁਸ 15:1; ਲੂਕਾ 22:66; ਯੂਹੰਨਾ 11:47; ਰਸੂਲਾਂ ਦੇ ਕਰਤੱਬ 5:27)। ਸਮੱਸਿਆ ਉਦੋਂ ਆਉਂਦੀ ਹੈ ਜਦੋਂ ਇਹੀ ਸ਼ਬਦਾਵਲੀ ਯਰੂਸ਼ਲਮ ਤੋਂ ਬਾਹਰ ਸਥਾਨਕ ਨਿਆਂਇਕ ਸਭਾਵਾਂ ਲਈ ਵਰਤੀ ਜਾਂਦੀ ਹੈ (ਮੱਤੀ 5:22; 10:17)।
- C. *ਪ੍ਰੈਸਬੀਟੀਰੀਅਨ* - "ਬਜ਼ੁਰਗਾਂ ਦੀ ਸਭਾ" (ਲੂਕਾ 22:66)। ਇਹ ਕਬਾਇਲੀ ਨੇਤਾਵਾਂ ਲਈ ਪੁਰਾਣੇ ਨੇਮ ਦਾ ਅਹੁਦਾ ਸੀ। ਹਾਲਾਂਕਿ, ਇਹ ਯਰੂਸ਼ਲਮ ਦੀ ਸਰਵਉਚ ਅਦਾਲਤ ਦਾ ਹਵਾਲਾ ਦਿੰਦਾ ਹੈ (ਰਸੂਲਾਂ ਦੇ ਕਰਤੱਬ 22:5)।
- D. *ਝੈਲੋ* - ਇਹ ਸ਼ਬਦ "ਸਭਾ" ਜੋਸੇਫਸ ਦੁਆਰਾ (ਜਿਵੇਂ ਕਿ., *Wars* 2.16.2; 5.4.2 ਵਿਚ, ਪਰ ਨਵੇਂ ਨੇਮ ਵਿਚ ਨਹੀਂ) ਕਈ ਨਿਆਂਇਕ ਸੰਸਥਾਵਾਂ ਦਾ ਵਰਣਨ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ:
1. ਰੋਮ ਦੀ ਵਿਧਾਨ ਸਭਾ
 2. ਰੋਮ ਦੀ ਸਥਾਨਕ ਅਦਾਲਤ
 3. ਯਰੂਸ਼ਲਮ ਵਿਚ ਯਹੂਦੀ ਸੁਪਰੀਮ ਕੋਰਟ
 4. ਯਹੂਦੀਆਂ ਦੀ ਸਥਾਨਕ ਅਦਾਲਤ
- ਅਰਿਮਥੇਆ ਦਾ ਯੂਸੂਫ ਨੂੰ ਇਸ ਪਦ ਦੇ ਇਕ ਰੂਪ ਦੁਆਰਾ ਮਹਾਸਭਾ ਦੇ ਮੈਂਬਰ ਵਜੋਂ ਦਰਸਾਇਆ ਗਿਆ ਹੈ (ਜਿਵੇਂ ਕਿ., ਬੁਲੇਟਸ, ਜਿਸ ਦਾ ਮਤਲਬ "ਸਲਾਹਕਾਰ" ਹੈ, ਦੇਖੋ ਮਰਕੁਸ 15:43; ਲੂਕਾ 23:50)।

III. ਇਤਿਹਾਸਕ ਵਿਕਾਸ

ਅਸਲ ਵਿਚ ਕਿਹਾ ਜਾਂਦਾ ਹੈ ਕਿ ਅਜ਼ਰਾ ਨੇ ਬਨਵਾਸ ਤੋਂ ਬਾਅਦ ਮਹਾਨ ਸਭਾ-ਘਰ (ਸਰੇਸ਼ਟ ਗੀਤ 6:1 ਤੇ ਤਾਰਗੁਮ ਦੇਖੋ) ਸਥਾਪਿਤ ਕੀਤਾ ਸੀ, ਜੋ ਲੱਗਦਾ ਹੈ ਕਿ ਯਿਸੂ ਦੇ ਜ਼ਮਾਨੇ ਵਿਚ ਮਹਾਸਭਾ ਬਣ ਗਈ ਸੀ।

- A. ਮਿਸ਼ਨਾਰ (ਅਰਥਾਤ, ਤਾਲਮੁਦ) ਵਿਚ ਲਿਖਿਆ ਹੈ ਕਿ ਯਰੂਸ਼ਲਮ ਵਿਚ ਦੋ ਪ੍ਰਮੁੱਖ ਅਦਾਲਤਾਂ ਸਨ (Sand. 7:1)।
1. ਇਕ 70 (ਜਾਂ 71) ਮੈਂਬਰਾਂ ਦੀ ਬਣੀ ਹੁੰਦੀ ਸੀ (Sand. 1:6 ਇਹ ਵੀ ਦੱਸਦਾ ਹੈ ਕਿ ਮੂਸਾ ਨੇ ਗਿਣਤੀ 11 ਵਿਚ ਪਹਿਲੀ ਮਹਾਸਭਾ ਦੀ ਸਥਾਪਨਾ ਕੀਤੀ ਸੀ, ਦੇਖੋ ਗਿਣਤੀ 11:16-25)।
 2. ਇਕ 23 ਮੈਂਬਰਾਂ ਦੀ ਬਣੀ ਹੁੰਦੀ ਸੀ (ਪਰ ਇਹ ਸਥਾਨਕ ਪ੍ਰਾਰਥਨਾ ਸਥਾਨ ਹੋ ਸਕਦੇ ਹਨ)।
 3. ਕੁਝ ਯਹੂਦੀ ਵਿਦਵਾਨ ਮੰਨਦੇ ਹਨ ਕਿ ਯਰੂਸ਼ਲਮ ਵਿਚ 23 ਮੈਂਬਰਾਂ ਵਾਲੀਆਂ 3 ਮਹਾਸਭਾ ਸਨ। ਜਦੋਂ ਤਿੰਨੋਂ ਇੱਕਠੀਆਂ ਹੁੰਦੀਆਂ ਸਨ ਤਾਂ ਉਨ੍ਹਾਂ ਦੇ ਦੋਵੇਂ ਨੇਤਾਵਾਂ ਨੂੰ ਮਿਲਾ ਕੇ, 71 ਮੈਂਬਰ ਦੀ "ਇਕ ਮਹਾਨ ਮਹਾਸਭਾ" ਬਣਦੀ ਸੀ।
 - a. ਇਕ ਜਾਜਕੀ (ਅਰਥਾਤ, ਸਦੂਕੀਆਂ ਦੀ)
 - b. ਇਕ ਕਾਨੂਨੀ (ਅਰਥਾਤ, ਫ਼ਰੀਸੀਆਂ ਦੀ)
 - c. ਇਕ ਕੁਲੀਨਤੰਤਰੀ (ਅਰਥਾਤ, ਬਜ਼ੁਰਗਾਂ ਦੀ)

- B. ਗੁਲਾਮੀ ਤੋਂ ਬਾਅਦ, ਦਾਊਦ ਦਾ ਵਾਪਸ ਆਉਣ ਵਾਲਾ ਬੀਜ ਜ਼ਰੁੱਬਾਬਲ ਸੀ ਅਤੇ ਹਾਰੂਨ ਦੇ ਬੀਜ ਯਹੋਸ਼ੁਆ ਸੀ। ਜ਼ਰੁੱਬਾਬਲ ਦੀ ਮੌਤ ਤੋਂ ਬਾਅਦ, ਦਾਊਦ ਦਾ ਕੋਈ ਬੀਜ ਨਹੀਂ ਰਿਹਾ, ਇਸ ਲਈ ਨਿਆਂਇਕ ਦਾ ਕੰਮ ਜਾਜਕਾਂ (1 ਮੱਕਾਬੀ 12:6) ਅਤੇ ਸਥਾਨਕ ਬਜ਼ੁਰਗਾਂ (ਨਹਮਯਾਹ 2:16; 5:7) ਕੋਲ ਚਲਾ ਗਿਆ।
- C. ਨਿਆਂਇਕ ਫੈਸਲਿਆਂ ਲਈ ਇਸ ਜਾਜਕੀ ਭੂਮਿਕਾ ਨੂੰ Diodorus 40:3:4-5 ਵਿਚ ਹੈਲੇਨਿਸਟਿਕ ਸਮੇਂ ਦੌਰਾਨ ਦਰਸਾਇਆ ਗਿਆ ਹੈ।
- D. ਸਰਕਾਰ ਵਿਚ ਇਹ ਜਾਜਕੀ ਭੂਮਿਕਾ ਸੇਲੂਸਿਡ ਦੇ ਸਮੇਂ ਦੌਰਾਨ ਜਾਰੀ ਰਹੀ ਸੀ। ਜੋਸੇਫਸ *Antiquities* 12.138-142 ਵਿਚ ਐਂਟੀਓਕਸ "ਮਹਾਨ III (223-187 B.C.) ਦਾ ਹਵਾਲਾ ਦਿੰਦਾ ਹੈ।
- E. ਜੋਸੇਫਸ ਦੀ *Antiquities* 13.10.5-6; 13.15.5 ਅਨੁਸਾਰ ਇਹ ਜਾਜਕੀ ਸ਼ਕਤੀ ਮਕਾਬੀਅਨ ਦੇ ਸਮੇਂ ਦੌਰਾਨ ਵੀ ਜਾਰੀ ਰਹੀ ਸੀ।
- F. ਰੋਮ ਦੇ ਸਮੇਂ ਦੌਰਾਨ, ਸੀਰੀਆ ਦੇ ਰਾਜਪਾਲ (ਗੈਬੀਨੀਅਸ 57-55 B.C.) ਨੇ ਪੰਜ ਖੇਤਰੀ "ਮਹਾਸਭਾ" (ਦੇਖੋ, ਜੋਸੇਫਸ ਦੀ *Antiquities* 14.5.4; and *Wars* 1.8.5), ਸਥਾਪਤ ਕੀਤੇ, ਪਰ ਬਾਅਦ ਵਿਚ, ਇਸ ਨੂੰ ਰੋਮੀਆਂ ਦੁਆਰਾ (47 B.C. ਵਿਚ) ਖਾਰਜ ਕਰ ਦਿੱਤਾ ਗਿਆ ਸੀ।
- G. ਮਹਾਸਭਾ ਦਾ ਹੇਰੋਦੇਸ ਨਾਲ ਰਾਜਨੀਤਿਕ ਟਕਰਾਅ ਸੀ (ਦੇਖੋ., *Antiquities* 14.9.3-5) ਜਿਸ ਨੇ, 37 B.C., ਵਿਚ ਬਦਲਾ ਲਿਆ ਸੀ ਅਤੇ ਉੱਚ ਅਦਾਲਤ ਦੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਸੀ (ਦੇਖੋ, ਜੋਸੇਫਸ ਦਾ *Antiquities* 14.9.4; 15.1.2).
- H. ਜੋਸੇਫਸ ਸਾਨੂੰ ਦੱਸਦਾ ਹੈ (ਦੇਖੋ, *Antiquities* 20.200,251) ਕਿ ਰੋਮੀ ਖਰੀਦਦਾਰਾਂ ਦੇ ਅਧੀਨ (A.D. 6-66 ਵਿਚ) ਮਹਾਸਭਾ ਨੇ ਫਿਰ ਕਾਫ਼ੀ ਸ਼ਕਤੀ ਅਤੇ ਪ੍ਰਭਾਵ ਪ੍ਰਾਪਤ ਕੀਤਾ (ਮਰਕੁਸ 14:55)। ਨਵੇਂ ਨੇਮ ਵਿਚ ਤਿੰਨ ਮੁੱਕਦਮੇ ਦਰਜ ਹਨ ਜਿਥੇ ਮਹਾਂ-ਜਾਜਕ ਦੇ ਪਰਿਵਾਰ ਦੀ ਅਗਵਾਈ ਵਿਚ ਮਹਾਸਭਾ ਨਿਆਂ ਨੂੰ ਲਾਗੂ ਕਰਦੀ ਹੈ।
1. ਯਿਸੂ ਦਾ ਮੁੱਕਦਮਾ (ਮਰਕੁਸ 14:53-15:1; ਯੂਹੰਨਾ 18:12-23,28-32)
 2. ਪਤਰਸ ਅਤੇ ਯੂਹੰਨਾ (ਰਸੂਲਾਂ ਦੇ ਕਰਤੱਬ 4:3-6)
 3. ਪਤਰਸ ਅਤੇ ਪੌਲੁਸ (ਰਸੂਲਾਂ ਦੇ ਕਰਤੱਬ 22:25-30)
- I. ਜਦੋਂ A.D. 66 ਵਿਚ ਯਹੂਦੀਆਂ ਨੇ ਬਗ਼ਾਵਤ ਕੀਤੀ, ਰੋਮੀਆਂ ਨੇ A.D. 70 ਵਿਚ ਯਹੂਦੀ ਸਾਮਰਾਜ ਅਤੇ ਯਹੂਸਲਮ ਨੂੰ ਨਸ਼ਟ ਕਰ ਦਿੱਤਾ। ਮਹਾਸਭਾ ਨੂੰ ਸਦਾ ਲਈ ਭੰਗ ਕਰ ਦਿੱਤਾ ਗਿਆ, ਜਾਮਨੀਆਂ ਵਿਖੇ ਫ਼ਰੀਸੀਆਂ ਨੇ ਇਕ ਉੱਚ ਨਿਆਂਇਕ ਅਦਾਲਤ ਨੂੰ ਯਹੂਦੀ ਧਾਰਮਿਕ ਜੀਵਨ (ਨਾਗਰਿਕ ਜਾਂ ਰਾਜਨੀਤਿਕ ਨਹੀਂ) ਵਿਚ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ।

IV. ਸਦੱਸਤਾ

- A. ਯਹੂਸਲਮ ਵਿਚ ਇਕ ਉੱਚ ਅਦਾਲਤ ਦਾ ਪਹਿਲਾ ਜ਼ਿਕਰ 2 ਇਤਿਹਾਸ 19:8-11 ਵਿਚ ਹੋਇਆ। ਇਹ ਬਣਾਈ ਗਈ ਸੀ:
1. ਲੇਵੀਆਂ
 2. ਜਾਜਕਾਂ
 3. ਪਰਿਵਾਰ ਦੇ ਮੁੱਖੀਆਂ (ਅਰਥਾਤ, ਬਜ਼ੁਰਗਾਂ, ਦੇਖੋ, I ਮੱਕਾਬੀ 14:20; II ਮੱਕਾਬੀ 4:44)
- B. ਮਕਾਬੀਅਨ ਸਮੇਂ ਦੌਰਾਨ ਇਸ ਉੱਤੇ (1) ਸਦੂਕੀ ਜਾਜਕੀ ਪਰਿਵਾਰਾਂ ਅਤੇ (2) ਸਥਾਨਕ ਕੁਲੀਨਤਾ ਦਾ ਦਬਦਬਾ ਸੀ (ਦੇਖੋ, I Macc. 7:33; 11:23; 14:28)। ਇਸ ਸਮੇਂ ਦੇ ਬਾਅਦ ਸਪਸ਼ਟ ਤੌਰ ਤੇ ਸਿਕੰਦਰ ਜਨੇਅਸ ਦੀ ਪਤਨੀ, ਸਲੋਮੀ ਦੁਆਰਾ (76-67 B.C. ਵਿਚ) "ਲਿਖਾਰੀ" (ਬਿਵਸਥਾ ਦੇ ਵਕੀਲ, ਫ਼ਰੀਸੀ) ਸ਼ਾਮਲ ਕੀਤੇ ਗਏ। ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਫ਼ਰੀਸੀਆਂ ਨੂੰ ਪ੍ਰਮੁੱਖ ਸਮੂਹ ਬਣਾਇਆ ਸੀ (ਦੇਖੋ, ਜੋਸੇਫਸ ਦੀ *Wars of the Jews* 1.5.2)।
- C. ਯਿਸੂ ਦੇ ਸਮੇਂ ਮਹਾਸਭਾ ਹੇਠਾਂ ਲਿਖਿਆ ਦੁਆਰਾ ਬਣਾਈ ਜਾਂਦੀ ਸੀ
1. ਮਹਾਂ-ਜਾਜਕ ਦੇ ਪਰਿਵਾਰ
 2. ਸਥਾਨਕ ਅਮੀਰ ਪਰਿਵਾਰਾਂ ਦੇ ਆਦਮੀ

3. ਲਿਖਾਰੀ (ਲੂਕਾ 19:47)

V. ਸੂਤਰਾਂ ਨਾਲ ਵਿਚਾਰ ਵਟਾਂਦਰੇ ਲਈ

A. *Dictionary of Jesus and the Gospels*, IVP, ਪੰਨਾ. 728-732

B. *The Zondervan Pictorial Encyclopedia of the Bible*, vol. 5, ਪੰਨਾ. 268-273

C. *The New Schaff-Herzog Encyclopedia of Religious Knowledge*, vol. 10, ਪੰਨਾ. 203-204

D. *The Interpreter's Dictionary of the Bible*, vol. 4, ਪੰਨਾ. 214-218

E. *Encyclopedia Judaica*, vol. 14, ਪੰਨਾ. 836-839

Copyright © 2014 [Bible Lessons International](http://www.biblelessons.org)

3:2 "ਰਾਤ ਨੂੰ" ਰੱਬੀ ਲੋਕ ਕਹਿੰਦੇ ਸਨ ਕਿ ਬਿਵਸਥਾ ਦਾ ਅਧਿਐਨ ਕਰਨ ਲਈ ਰਾਤ ਦਾ ਸਮਾਂ ਸਭ ਤੋਂ ਉੱਤਮ ਸੀ ਕਿਉਂਕਿ ਉਸ ਸਮੇਂ ਕੋਈ ਰੁਕਾਵਟ ਨਹੀਂ ਹੁੰਦੀ। ਸ਼ਾਇਦ ਨਿਕੁਦੇਮੁਸ ਨਹੀਂ ਚਾਹੁੰਦਾ ਸੀ ਕਿ ਕੋਈ ਉਸ ਨੂੰ ਯਿਸੂ ਨਾਲ ਦੇਖੇ ਇਸ ਲਈ ਉਹ (ਸ਼ਾਇਦ ਉਸ ਨਾਲ ਕੁਝ ਹੋਰ ਲੋਕ) ਰਾਤ ਨੂੰ ਯਿਸੂ ਕੋਲ ਆਇਆ।

ਕੋਈ ਯੂਹੰਨਾ ਦੀਆਂ ਲਿਖਤਾਂ ਤੋਂ ਹੈਰਾਨ ਹੋ ਸਕਦਾ ਹੈ ਕਿ ਕਿੰਨੀ ਵਾਰ ਉਸ ਨੂੰ ਦੇਹਰਾ ਅਰਥ ਮੰਨਣਾ ਚਾਹੀਦਾ ਹੈ। ਯੂਹੰਨਾ ਬਾਰ-ਬਾਰ ਰੋਸ਼ਨੀ ਅਤੇ ਹਨੇਰੇ ਵਿਚਕਾਰ ਦੇ ਅੰਤਰ ਨੂੰ ਦੁਹਰਾਉਂਦਾ ਹੈ (ਦੇਖੋ NET ਬਾਈਬਲ, ਪੰਨਾ. 1898, #7)।

▣ "ਗੁਰੂ ਜੀ" ਯੂਹੰਨਾ ਵਿਚ ਇਸ ਦਾ ਅਰਥ "ਗੁਰੂ" ਹੈ (ਦੇਖੋ. ਯੂਹੰਨਾ 1:38; 4:31; ਮਰਕੁਸ 9:5; 11:21)। ਯਹੂਦੀਆਂ ਦੇ ਨੇਤਾਵਾਂ ਨੂੰ ਪਰੇਸ਼ਾਨ ਕਰਨ ਵਾਲੀਆਂ ਚੀਜ਼ਾਂ ਵਿਚ ਇਹ ਸੀ ਕਿ ਯਿਸੂ ਇਕ ਰੱਬੀ ਧਰਮ ਸਿਧਾਂਤਕ ਸਕੂਲ ਵਿਚ ਸ਼ਾਮਲ ਨਹੀਂ ਹੋਇਆ ਸੀ। ਨਾਸਰਤ ਵਿਚ ਸਥਾਨਕ ਪ੍ਰਾਰਥਨਾ-ਸਥਾਨ ਦੇ ਅਧਿਐਨ ਤੋਂ ਬਾਅਦ ਉਸਦਾ ਕੋਈ ਤਾਲਮੁਦ ਅਧਿਐਨ ਨਹੀਂ ਹੋਇਆ ਸੀ।

▣ "ਤੁਸੀਂ ਪਰਮੇਸ਼ਰ ਦੀ ਵੱਲੋਂ ਆਏ ਹੋ" ਇਸ ਧਾਰਾ ਨੂੰ ਜ਼ੋਰ ਦੇ ਲਈ ਵਾਕ ਵਿਚ ਪਹਿਲਾਂ ਰੱਖਿਆ ਗਿਆ ਹੈ। ਇਹ ਸੰਭਾਵਤ ਤੌਰ ਤੇ ਬਿਵਸਥਾ ਸਾਰ 18:15, 18 ਦੀ ਭਵਿੱਖਬਾਣੀ ਨੂੰ ਦਰਸਾਉਂਦਾ ਹੈ। ਨਿਕੁਦੇਮੁਸ ਯਿਸੂ ਦੇ ਕੰਮਾਂ ਅਤੇ ਸ਼ਬਦਾਂ ਦੀ ਸ਼ਕਤੀ ਨੂੰ ਪਛਾਣਦਾ ਸੀ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਆਤਮਿਕ ਤੌਰ ਤੇ ਪਰਮੇਸ਼ਰ ਨਹੀਂ ਸਹੀ ਸੀ।

▣ "ਜੇ ਪਰਮੇਸ਼ਰ ਉਹ ਦੇ ਨਾਲ ਨਾ ਹੋਵੇ" ਇਹ ਇਕ ਤੀਜੀ ਸ਼੍ਰੇਣੀ ਦੀ ਸ਼ਰਤ ਦਾ ਵਾਕ ਹੈ ਜਿਸਦਾ ਅਰਥ ਸੰਭਾਵਤ ਹਕੀਕਤ ਹੈ।

3:3,5,11 "ਸੱਚ ਸੱਚ" ਇਹ ਸ਼ਾਬਦਿਕ ਤੌਰ ਤੇ "ਅਮੀਨ, ਅਮੀਨ" ਹੈ। ਇਹ "ਵਿਸ਼ਵਾਸ" ਲਈ ਪੁਰਾਣੇ ਨੇਮ ਦੇ ਸ਼ਬਦ ਤੋਂ ਹੈ। ਜਿਸਦਾ ਮੂਲ ਅਰਥ "ਪੱਕਾ ਹੋਣਾ" ਜਾਂ "ਯਕੀਨਨ ਹੋਣਾ" ਹੈ। ਯਿਸੂ ਨੇ ਇਸ ਨੂੰ ਮਹੱਤਵਪੂਰਣ ਬਿਆਨਾਂ ਦੀ ਪੇਸ਼ਕਾਰੀ ਲਈ ਵਰਤਿਆ। ਬਾਅਦ ਵਿਚ ਇਸ ਦੀ ਵਰਤੋਂ ਸੱਚੇ ਬਿਆਨਾਂ ਦੀ ਪੁਸ਼ਟੀ ਕਰਨ ਦੇ ਲਈ ਵੀ ਕੀਤੀ ਗਈ। ਸੁਰੂਆਤੀ ਦੁਗਣਾ ਕਰਨਾ ਯੂਹੰਨਾ ਦੀ ਇੰਜੀਲ ਲਈ ਵਿਲੱਖਣ ਹੈ। "ਅਮੀਨ" ਸ਼ਬਦ ਦੇ ਇਹ ਦੁਹਰਾਏ ਦੁਹਰਾਓ ਯਿਸੂ ਅਤੇ ਨਿਕੁਦੇਮੁਸ ਵਿਚਕਾਰ ਸੰਵਾਦ ਦੇ ਪੜਾਵਾਂ ਨੂੰ ਪ੍ਰਗਟ ਕਰਦੇ ਹਨ। [ਦੇਖੋ ਖਾਸ ਵਿਸ਼ਾ: ਅਮੀਨ।](#)

3:3 "ਜੇਕਰ ਕੋਈ ਨਹੀਂ" ਯੂਹੰਨਾ 3:2 ਵਿਚਲੇ ਨਿਕੁਦੇਮੁਸ ਦੇ ਬਿਆਨ ਵਾਂਗ ਇਹ ਇਕ ਤੀਜੀ ਸ਼੍ਰੇਣੀ ਦੀ ਸ਼ਰਤ ਦਾ ਵਾਕ ਹੈ।

NASB, NKJV, TEV, REB, "ਨਵੇਂ ਸਿਰਿਓਂ"

NRSV, NJB "ਉੱਪਰੋਂ ਪੈਦਾ ਹੋਣਾ"

ਇਸ ਸ਼ਬਦ (ਅਨੋਥੇਨ, *anōthen*) ਦਾ ਅਰਥ ਹੋ ਸਕਦਾ ਹੈ

1. "ਦੂਜੀ ਵਾਰ ਸਰੀਰਕ ਤੌਰ ਤੇ ਪੈਦਾ ਹੋਣਾ"
2. "ਮੁੱਢੋਂ ਪੈਦਾ ਹੋਣਾ" (ਰਸੂਲਾਂ ਦੇ ਕਰਤੱਬ 26:4)
3. "ਉੱਪਰੋਂ ਪੈਦਾ ਹੋਣਾ," ਜੋ ਇਸ ਪ੍ਰਸੰਗ ਦੇ ਅਨੁਕੂਲ ਹੈ (ਯੂਹੰਨਾ 3:7,31; 19:11)

ਇਹ ਸ਼ਾਇਦ ਯੂਹੰਨਾ ਦੇ ਸ਼ਬਦਾਂ ਦੀ ਵਰਤੋਂ ਦੀ ਇਕ ਹੋਰ ਉਦਾਹਰਣ ਹੈ ਜਿਸ ਦੇ ਦੋ ਅਰਥ ਹਨ, ਅਤੇ ਦੋਵੇਂ ਹੀ ਸਹੀ ਹਨ (ਦੇਖੋ. Bauer, Arndt, Gengrich and Danker's *A Greek-English Lexicon of the New Testament*, ਪੰਨਾ, 77)। ਜਿਵੇਂ ਕਿ ਯੂਹੰਨਾ 3:4 ਤੋਂ ਸਪਸ਼ਟ ਹੈ ਕਿ ਨਿਕੁਦੇਮਸ ਨੇ ਇਸ ਨੂੰ # 1 ਵਿਕਲਪ ਸਮਝਿਆ। ਯੂਹੰਨਾ ਅਤੇ ਪਤਰਸ (ਦੇਖੋ ਪਤਰਸ 1:23) ਮੁਕਤੀ ਲਈ ਇਸ ਸਧਾਰਨ ਰੂਪਕ ਦੀ ਵਰਤੋਂ ਕਰਦੇ ਹਨ ਕਿਉਂਕਿ ਪੌਲੁਸ ਨੇ ਇਸ ਸ਼ਬਦ ਨੂੰ "ਗੋਦ ਲੈਣਾ" ਵਜੋਂ ਵਰਤਿਆ ਹੈ। ਧਿਆਨ ਪਿਤਾ ਦੇ ਪੈਦਾ ਕਰਨ ਵਾਲੇ ਕੰਮ ਤੇ ਹੈ (ਯੂਹੰਨਾ 1:13)। ਮੁਕਤੀ ਪਰਮੇਸ਼ਰ ਦੀ ਦਾਤ ਅਤੇ ਕਾਰਜ ਹੈ (ਯੂਹੰਨਾ 1:12-13; ਰੋਮੀਆਂ 3:21-24; 6:23; ਅਫਸੀਆਂ 2:8-9)।

▣ "ਵੇਖ ਨਹੀਂ ਸਕਦਾ" ਇਹ ਮੁਹਾਵਰਾ ਯੂਹੰਨਾ 3:5 ਦੇ ਸਮਾਨ ਹੈ ਜਿਸ ਵਿਚ ਇਹ ਲਿਖਿਆ ਹੈ ਕਿ "ਵੜ ਨਹੀਂ ਸਕਦਾ"।

▣ "ਪਰਮੇਸ਼ਰ ਦੇ ਰਾਜ ਨੂੰ" ਉਹ ਵਾਕ ਸਿਰਫ਼ ਦੋ ਵਾਰ ਯੂਹੰਨਾ ਵਿਚ ਵਰਤਿਆ ਗਿਆ ਹੈ (ਯੂਹੰਨਾ 3:5)। ਸਮਾਨਾਂਤਰ ਇੰਜੀਲਾਂ ਵਿਚ ਇਹ ਇਕ ਪ੍ਰਮੁੱਖ ਵਾਕ ਹੈ। ਯਿਸੂ ਦਾ ਪਹਿਲਾ ਅਤੇ ਆਖਰੀ ਉਪਦੇਸ਼, ਅਤੇ ਉਸ ਦੇ ਬਹੁਤੇ ਦ੍ਰਿਸ਼ਟਾਂਤ ਇਸ ਵਿਸ਼ੇ ਨਾਲ ਸਬੰਧਿਤ ਹਨ। ਇਹ ਮਨੁੱਖੀ ਦਿਲਾਂ ਵਿਚ ਹੁਣ ਪਰਮੇਸ਼ਰ ਦੇ ਰਾਜ ਦਾ ਸੰਕੇਤ ਕਰਦਾ ਹੈ! ਇਹ ਹੈਰਾਨੀ ਦੀ ਗੱਲ ਹੈ ਕਿ ਯੂਹੰਨਾ ਇਸ ਵਾਕ ਨੂੰ ਸਿਰਫ਼ ਦੋ ਵਾਰ ਵਰਤਦਾ ਹੈ (ਅਤੇ ਯਿਸੂ ਦੇ ਦ੍ਰਿਸ਼ਟਾਂਤ ਵਿਚ ਕਦੇ ਨਹੀਂ)। ਯੂਹੰਨਾ ਲਈ "ਸਦੀਪਕ ਜੀਵਨ" ਇਕ ਮਹੱਤਵਪੂਰਣ ਸ਼ਬਦ ਅਤੇ ਅਲੰਕਾਰ ਹੈ।

ਇਸ ਵਾਕ ਦਾ ਸਬੰਧ ਯਿਸੂ ਦੀਆਂ ਅੰਤ ਦੇ ਸਮੇਂ ਦੀਆਂ ਸਿਖਿਆਵਾਂ ਨਾਲ ਹੈ। ਇਹ ਯਹੂਦੀਆਂ ਦੇ ਦੋ ਯੁੱਗਾਂ ਦੇ ਸੰਕਲਪ, ਮੌਜੂਦਾ ਬੁਰਾ ਯੁੱਗ ਅਤੇ ਆਉਣ ਵਾਲਾ ਧਰਮੀ ਯੁੱਗ ਨਾਲ ਸਬੰਧਿਤ ਹੈ ਜਿਸਦਾ ਮਸੀਹ ਦੁਆਰਾ ਉਦਘਾਟਨ ਕੀਤਾ ਜਾਵੇਗਾ। ਯਹੂਦੀਆਂ ਨੂੰ ਸਿਰਫ਼ ਇਕ ਹੀ ਆਤਮਾ ਨਾਲ ਭਰੇ ਫੌਜੀ ਨੇਤਾ (ਪੁਰਾਣੇ ਨੇਮ ਦੇ ਨਿਆਈਆਂ ਦੀ ਤਰ੍ਹਾਂ) ਦੇ ਆਉਣ ਦੀ ਉਮੀਦ ਸੀ। ਯਿਸੂ ਦਾ ਦੋ ਵਾਰ ਆਉਣਾ ਇਨ੍ਹਾਂ ਦੋਹਾਂ ਯੁੱਗਾਂ ਨੂੰ ਢੱਕ ਦਿੰਦਾ ਹੈ। ਪਰਮੇਸ਼ਰ ਦਾ ਰਾਜ ਬੈਤਲਹਮ ਦੇ ਅਵਤਾਰ ਨਾਲ ਮਨੁੱਖੀ ਇਤਿਹਾਸ ਵਿਚ ਆਇਆ। ਹਾਲਾਂਕਿ, ਯਿਸੂ ਪ੍ਰਕਾਸ਼ ਦੀ ਪੇਥੀ 19 ਦੇ ਜੇਤੂ ਫੌਜੀ ਵਾਂਗ ਨਹੀਂ ਆਇਆ, ਬਲਕਿ ਦੁੱਖੀ ਸੇਵਕ (ਯਸ਼ਾਯਾਹ 53) ਅਤੇ ਨਿਮਰ ਆਗੂ (ਜ਼ਕਰਯਾਹ 9:9) ਵਜੋਂ ਆਇਆ ਸੀ। ਇਸ ਲਈ ਰਾਜ ਦਾ ਉਦਘਾਟਨ ਕੀਤਾ ਗਿਆ ਹੈ (ਮੱਤੀ 3:2; 4:17; 10:7; 11:12; 12:28; ਮਰਕੁਸ 1:15; ਲੂਕਾ 9:2,11; 11:20; 21:31-32) ਪਰ ਖਪਤ ਨਹੀਂ ਕੀਤੀ ਗਈ (ਮੱਤੀ 6:10; 16:28; 26:64)।

ਵਿਸ਼ਵਾਸੀ ਇਨ੍ਹਾਂ ਦੋਹਾਂ ਯੁੱਗਾਂ ਵਿਚਾਲੇ ਤਣਾਅ ਵਿਚ ਰਹਿੰਦੇ ਹਨ। ਉਨ੍ਹਾਂ ਕੋਲ ਪੁਨਰ-ਉਥਾਨ ਹੈ, ਪਰ ਉਹ ਫਿਰ ਵੀ ਸਰੀਰਕ ਤੌਰ ਤੇ ਮਰ ਰਹੇ ਹਨ। ਉਹ ਪਾਪ ਦੀ ਸ਼ਕਤੀ ਤੋਂ ਮੁਕਤ ਹਨ, ਫਿਰ ਵੀ ਉਹ ਪਾਪ ਕਰਦੇ ਹਨ। ਉਹ ਪਹਿਲਾਂ ਤੋਂ ਹੀ ਆਉਣ ਵਾਲੇ ਸਮੇਂ ਤਣਾਅ ਵਿਚ ਰਹਿੰਦੇ ਹਨ ਪਰ ਅਜੇ ਵੀ ਨਹੀਂ ਹਨ!

ਯੂਹੰਨਾ ਵਿਚ ਪਹਿਲਾਂ-ਤੋਂ-ਪਰ-ਅਜੇ-ਨਹੀਂ ਤਣਾਅ ਦਾ ਇਕ ਮਦਦਗਾਰ ਪ੍ਰਗਟਾਵਾ Frank Stagg ਦੀ ਕਿਤਾਬ *New Testament Theology* ਪਾਇਆ ਜਾਂਦਾ ਹੈ:

"ਯੂਹੰਨਾ ਦੀ ਇੰਜੀਲ ਭਵਿੱਖ ਵਿਚ ਆਉਣ ਬਾਰੇ ਪ੍ਰਭਾਵਸ਼ਾਲੀ ਹੈ (14:3,18 f.,28; 16:16,22) ਅਤੇ ਇਹ 'ਅੰਤ ਦੇ ਦਿਨ' ਵਿਚ ਪੁਨਰ-ਉਥਾਨ ਅਤੇ ਅੰਤਮ ਨਿਰਣੇ ਬਾਰੇ ਸਪਸ਼ਟ ਰੂਪ ਵਿਚ ਬੋਲਦੀ ਹੈ (5:28 f.; 6:39 f., 44,54; 11:24; 12:48); ਫਿਰ ਵੀ ਇਸ ਚੌਥੀ ਇੰਜੀਲ ਵਿਚ ਸਦੀਪਕ ਜੀਵਨ, ਨਿਰਣੇ ਅਤੇ ਪੁਨਰ-ਉਥਾਨ ਮੌਜੂਦ ਹਕੀਕਤਾਂ ਹਨ (3:18 f.; 4:23; 5:25; 6:54; 11:23 ff.; 12:28,31; 13:31 f.; 14:17; 17:26)" (ਪੰਨਾ. 311)।

[ਖਾਸ ਵਿਸ਼ਾ: ਪਰਮੇਸ਼ਰ ਦਾ ਰਾਜ SPECIAL TOPIC: The Kingdom of God](#)

ਖਾਸ ਵਿਸ਼ਾ: ਪਰਮੇਸ਼ਰ ਦਾ ਰਾਜ

ਪੁਰਾਣੇ ਨੇਮ ਵਿਚ ਯਹੋਵਾਹ ਨੂੰ ਇਸਰਾਏਲ ਦਾ ਰਾਜਾ ਮੰਨਿਆ ਜਾਂਦਾ ਸੀ (1 ਸਮੂਏਲ 8:7; ਜ਼ਬੂਰ 10:16; 24:7-9; 29:10; 44:4; 49:18; 95:3; ਯਸ਼ਾਯਾਹ 43:15; 44:6) ਅਤੇ ਮਸੀਹ ਨੂੰ ਆਦਰਸ਼ ਰਾਜਾ ਵਜੋਂ ਪੇਸ਼ ਕੀਤਾ ਗਿਆ ਹੈ (ਤੁਲਨਾ ਕਰੋ. ਜ਼ਬੂਰ 2:6; ਯਸ਼ਾਯਾਹ 9:6-7; 11:1-5)। ਬੈਤਲਹਮ (6-4 B.C. ਵਿਚ) ਯਿਸੂ ਦੇ ਜਨਮ ਨਾਲ, ਪਰਮੇਸ਼ਰ ਦਾ ਰਾਜ ਮਨੁੱਖੀ ਇਤਿਹਾਸ ਵਿਚ ਨਵੀਂ ਸ਼ਕਤੀ ਅਤੇ ਮੁਕਤੀ ਨਾਲ ਆਇਆ ("ਨਵੀਂ ਵਾਚਾ," ਤੁਲਨਾ ਕਰੋ. ਯਿਰਮਿਯਾਹ 31:31-34; ਹਿਜ਼ਕੀਏਲ 36:27-36)। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਰਾਜ ਦੀ ਨੇੜਤਾ ਦਾ ਐਲਾਨ ਕੀਤਾ ਹੈ (ਤੁਲਨਾ ਕਰੋ. ਮੱਤੀ 3:2; ਮਰਕੁਸ 1:15)। ਯਿਸੂ ਨੇ ਸਪਸ਼ਟ ਤੌਰ ਤੇ ਸਿਖਾਇਆ ਕਿ ਰਾਜ ਉਸ ਦੇ ਵਿਚ ਅਤੇ ਉਸ ਦੀਆਂ ਸਿਖਿਆਵਾਂ ਵਿਚ ਹੈ (ਤੁਲਨਾ ਕਰੋ. ਮੱਤੀ 4:17,23; 10:7; 12:28; ਲੂਕਾ 10:9,11; 11:20; 17:21; 21:31-32)। ਫਿਰ ਵੀ ਰਾਜ ਭਵਿੱਖ ਦਾ ਵੀ ਹੈ (ਤੁਲਨਾ ਕਰੋ. ਮੱਤੀ 16:28; 24:14; 26:29; ਮਰਕੁਸ 9:1; ਲੂਕਾ 21:31; 22:16,18)।

ਸਮਾਨਾਂਤਰ ਇੰਜੀਲਾਂ, ਮਰਕੁਸ ਅਤੇ ਲੂਕਾ ਵਿਚ ਸਾਨੂੰ ਇਹ ਸ਼ਬਦ ਮਿਲਦੇ ਹਨ, "ਪਰਮੇਸ਼ਰ ਦਾ ਰਾਜ"। ਇਹ ਯਿਸੂ ਦੀਆਂ ਸਿਖਿਆਵਾਂ ਦਾ ਇਕ ਸਾਂਝਾ ਵਿਸ਼ਾ ਸੀ ਜੋ ਮਨੁੱਖਾਂ ਦੇ ਦਿਲਾਂ ਵਿਚ ਪਰਮੇਸ਼ਰ ਦੇ ਮੌਜੂਦਾ ਰਾਜ ਨੂੰ ਸ਼ਾਮਲ ਕਰਦਾ ਸੀ, ਜੋ ਕਿ ਇਕ ਦਿਨ ਸਾਰੀ ਧਰਤੀ ਉੱਤੇ ਖਤਮ ਹੋ ਜਾਵੇਗਾ। ਇਹ ਮੱਤੀ 6:10 ਵਿਚ ਯਿਸੂ ਦੀ ਪ੍ਰਾਰਥਨਾ ਤੋਂ ਝਲਕਦਾ ਹੈ। ਮੱਤੀ ਨੇ ਯਹੂਦੀਆਂ ਨੂੰ ਲਿਖਦੇ ਹੋਏ ਉਸ ਮੁਹਾਵਰੇ ਦੀ ਤਰਜੀਹ ਦਿੱਤੀ ਜੋ ਪਰਮੇਸ਼ਰ ਦੇ ਨਾਮ ਦੀ ਵਰਤੋਂ ਨਹੀਂ ਕਰਦਾ (ਅਰਥਾਤ., ਸਵਰਗ ਦਾ ਰਾਜ), ਜਦੋਂ ਕਿ ਮਰਕੁਸ ਅਤੇ ਲੂਕਾ ਨੇ ਗੈਰ-ਯਹੂਦੀਆਂ ਨੂੰ ਲਿਖਦੇ ਹੋਏ, ਸਾਂਝੇ ਅਹੁਦੇ ਦੀ ਵਰਤੋਂ ਕਰਦੇ ਹੋਏ ਪ੍ਰਭੂ ਦੇ ਨਾਮ ਦੀ ਵਰਤੋਂ ਕੀਤੀ।

ਸਮਾਨਾਂਤਰ ਇੰਜੀਲਾਂ ਵਿਚ ਇਹ ਇਕ ਪ੍ਰਮੁੱਖ ਵਾਕ ਹੈ। ਯਿਸੂ ਦੇ ਪਹਿਲੇ ਅਤੇ ਆਖਰੀ ਉਪਦੇਸ਼, ਅਤੇ ਉਸ ਦੇ ਬਹੁਤੇ ਦ੍ਰਿਸ਼ਟਾਂਤ, ਇਸੇ ਵਿਸ਼ੇ ਨਾਲ ਸਬੰਧਿਤ ਹਨ। ਇਹ ਮਨੁੱਖੀ ਦਿਲਾਂ ਵਿਚ ਹੁਣ ਪਰਮੇਸ਼ਰ ਦੇ ਰਾਜ ਦਾ ਸੰਕੇਤ ਕਰਦਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਯੂਹੰਨਾ ਇਸ ਵਾਕ ਨੂੰ ਸਿਰਫ਼ ਦੋ ਵਾਰ ਵਰਤਦਾ ਹੈ (ਅਤੇ ਯਿਸੂ ਦੇ ਦ੍ਰਿਸ਼ਟਾਂਤਾਂ ਵਿਚ ਕਦੇ ਨਹੀਂ)। ਯੂਹੰਨਾ ਦੀ ਇੰਜੀਲ ਵਿਚ "ਸਦੀਪਕ ਜੀਵਨ" ਇਕ ਪ੍ਰਮੁੱਖ ਰੂਪਕ ਹੈ।

ਇਸ ਵਾਕ ਨਾਲ ਤਣਾਅ ਮਸੀਹ ਦੇ ਦੋ ਵਾਰ ਆਉਣ ਨਾਲ ਹੋਇਆ ਹੈ। ਪੁਰਾਣੇ ਨੇਮ ਨੇ ਕੇਵਲ ਇਕ ਪਰਮੇਸ਼ਰ ਦੇ ਮਸੀਹ ਦੇ ਆਉਣ ਤੇ ਧਿਆਨ ਕੇਂਦਰਿਤ ਕੀਤਾ-ਇਕ ਫੈਜੀ, ਨਿਰਣਾਇਕ, ਸ਼ਾਨ ਨਾਲ ਆਉਣ ਵਾਲਾ ਪਰ ਨਵਾਂ ਨੇਮ ਦੱਸਦਾ ਹੈ ਕਿ ਉਹ ਪਹਿਲੀ ਵਾਰ ਯਸ਼ਾਯਾਹ 53 ਦੇ ਦੁਖੀ ਸੇਵਕ ਅਤੇ ਜ਼ਕਰਯਾਹ 9:9 ਦੇ ਨਿਮਰ ਰਾਜੇ ਵਜੋਂ ਆਇਆ ਸੀ। ਦੋ ਯਹੂਦੀ ਯੁੱਗ, ਬੁਰਾ ਯੁੱਗ ਅਤੇ ਧਾਰਮਿਕਤਾ ਦਾ ਨਵਾਂ ਯੁੱਗ, ਵਿਆਪਤ ਕਰਦੇ ਹਨ। ਯਿਸੂ ਇਸ ਸਮੇਂ ਵਿਸ਼ਵਾਸੀਆਂ ਦੇ ਦਿਲ ਤੇ ਰਾਜ ਕਰਦਾ ਹੈ, ਪਰ ਇਕ ਦਿਨ ਸਾਰੀ ਸ੍ਰਿਸ਼ਟੀ ਤੇ ਰਾਜ ਕਰੇਗਾ। ਉਹ ਇਸ ਤਰ੍ਹਾਂ ਆਵੇਗਾ ਜਿਵੇਂ ਪੁਰਾਣੇ ਨੇਮ ਵਿਚ ਭਵਿੱਖਬਾਣੀ ਕੀਤੀ ਗਈ (ਤੁਲਨਾ ਕਰੋ. ਪ੍ਰਕਾਸ਼ ਦੀ ਪੇਥੀ 19)! ਵਿਸ਼ਵਾਸੀ ਪਰਮੇਸ਼ਰ ਦੇ ਰਾਜ ਦੇ "ਪਹਿਲਾਂ ਹੀ" ਬਨਾਮ "ਅਜੇ ਨਹੀਂ" ਵਿਚ ਰਹਿੰਦੇ ਹਨ (ਤੁਲਨਾ ਕਰੋ. Gordon D. Fee and Douglas Stuart's *How to Read The Bible For All Its Worth*, ਪੰਨੇ. 131-134)।

Copyright © 2014 [Bible Lessons International](http://BibleLessonsInternational.com)

ਯੂਹੰਨਾ 3:4-8

⁴ਨਿਕੁਦੇਮੁਸ ਨੇ ਉਸ ਨੂੰ ਆਖਿਆ, ਮਨੁੱਖ ਜਾਂ ਬੁੱਢਾ ਹੋ ਗਿਆ ਤਾਂ ਕਿੱਕਰ ਜੰਮ ਸੱਕਦਾ ਹੈ? ਕੀ ਇਹ ਹੋ ਸੱਕਦਾ ਹੈ ਜੇ ਉਹ ਆਪਣੀ ਮਾਂ ਦੀ ਕੁੱਖ ਵਿੱਚ ਦੂਈ ਵਾਰ ਜਾਵੇ ਅਤੇ ਜੰਮੇ? ⁵ਯਿਸੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਜਲ ਅਰ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸੱਕਦਾ। ⁶ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ। ⁷ਅਚਰਜ ਨਾ ਮੰਨੀਂ ਜੇ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਜੰਮਣਾ ਜ਼ਰੂਰ ਹੈ। ⁸ਪੇਂਛ ਜਿੱਧਰ ਚਾਹੁੰਦੀ ਹੈ ਵਗਦੀ ਹੈ ਅਤੇ ਤੂੰ ਉਹ ਦੀ ਅਵਾਜ਼ ਸੁਣਦਾ ਹੈਂ ਪਰ ਇਹ ਨਹੀਂ ਜਾਣਦਾ ਜੇ ਉਹ ਕਿੱਧਰੋਂ ਆਈ ਅਤੇ ਕਿੱਧਰ ਨੂੰ ਜਾਂਦੀ ਹੈ। ਹਰ ਕੋਈ ਜੋ ਆਤਮਾ ਤੋਂ ਜੰਮਿਆ ਸੇ ਇਹੋ ਜਿਹਾ ਹੈ।

3:5 "ਜੇਕਰ ਜਲ ਅਰ ਆਤਮਾ ਤੋਂ ਨਾ" ਇਹ ਇਕ ਹੋਰ ਤੀਜੀ ਸ਼੍ਰੇਣੀ ਦੀ ਸ਼ਰਤ ਦਾ ਵਾਕ ਹੈ। ਇਕ ਅੰਤਰ (ਯੂਹੰਨਾ ਦੀ ਲਿਖਤਾਂ ਵਿਚ ਇਸ ਤਰ੍ਹਾਂ ਦਾ ਆਮ) ਹੋ ਸਕਦਾ ਹੈ

1. ਸਰੀਰਕ ਬਨਾਮ ਆਤਮਿਕ ("ਆਤਮਾ" ਨਾਲ ਕੋਈ ਲੇਖ ਨਹੀਂ)
2. ਸੰਸਾਰੀ ਬਨਾਮ ਸਵਰਗੀ

ਇਸ ਅੰਤਰ ਯੂਹੰਨਾ 3:16 ਵਿਚ ਦਰਸਾਇਆ ਗਿਆ ਹੈ।

"ਪਾਣੀ" ਦੇ ਅਰਥ ਲਈ ਸਿਧਾਂਤ ਹੇਠਾਂ ਲਿਖੇ ਹੋਏ ਹਨ

1. ਰੱਬੀ ਇਸ ਨੂੰ ਨਰ ਵੀਰਜ ਲਈ ਵਰਤਦੇ ਹਨ
2. ਬੱਚੇ ਦੇ ਜਨਮ ਦਾ ਪਾਣੀ
3. ਯੂਹੰਨਾ ਦਾ ਬਪਤਿਸਮਾ, ਜੋ ਤੋਬਾ ਦਾ ਪ੍ਰਤੀਕ ਹੈ (ਤੁਲਨਾ ਕਰੋ. 1:26; 3:23)
4. ਪੁਰਾਣੇ ਨੇਮ ਦੇ ਪਿਛੋਕੜ ਦਾ ਅਰਥ ਹੈ ਆਤਮਾ ਦੁਆਰਾ ਛਿੜਕਣਾ (ਤੁਲਨਾ ਕਰੋ. ਹਿਜ਼ਕੀਏਲ 36:25-27)
5. ਮਸੀਹੀ ਬਪਤਿਸਮਾ (ਹਾਲਾਂਕਿ ਨਿਕੁਦੇਮੁਸ ਇਸ ਨੂੰ ਉਸ ਤਰੀਕੇ ਨਾਲ ਨਹੀਂ ਸਮਝਦਾ ਸੀ, ਪਹਿਲਾਂ ਜਸਟਿਨ ਅਤੇ ਆਇਰੇਨੀਅਸ ਦੁਆਰਾ ਜ਼ਿਕਰ ਕੀਤਾ ਗਿਆ)

ਪ੍ਰਸੰਗ ਸਿਧਾਂਤ #3- ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪਾਣੀ ਦਾ ਬਪਤਿਸਮਾ ਅਤੇ ਮਸੀਹ ਦੁਆਰਾ ਪਵਿੱਤਰ ਆਤਮਾ ਨਾਲ ਬਪਤਿਸਮਾ ਲੈਣ ਬਾਰੇ ਯੂਹੰਨਾ ਦਾ ਬਿਆਨ—ਇਸ ਦੇ ਸਭ ਤੋਂ ਸਪਸ਼ਟ ਅਰਥ ਹੋਣੇ ਚਾਹੀਦੇ ਹਨ। ਜਨਮ, ਇਸ ਪ੍ਰਸੰਗ ਵਿਚ, ਰੂਪਕ ਹੈ ਅਤੇ ਸਾਨੂੰ ਨਿਕੁਦੇਮੁਸ ਦੀ ਸ਼ਬਦਾਂ ਬਾਰੇ ਗਲਤਫਹਿਮੀ ਨੂੰ ਵਿਆਖਿਆ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਇਸ ਲਈ, ਸਿਧਾਂਤ #1 ਅਣਉਚਿਤ ਹੈ। ਹਾਲਾਂਕਿ ਨਿਕੁਦੇਮੁਸ ਨੇ ਯਿਸੂ ਦੇ ਸ਼ਬਦਾਂ ਨੂੰ ਬਾਅਦ ਦੇ ਮਸੀਹੀ ਬਪਤਿਸਮੇ ਬਾਰੇ ਨਹੀਂ ਸਮਝਿਆ ਸੀ, ਪਰ ਰਸੂਲ ਯੂਹੰਨਾ ਅਕਸਰ ਆਪਣੀਆਂ ਲਿਖਤਾਂ ਨੂੰ ਯਿਸੂ ਦੇ ਇਤਿਹਾਸਕ ਸ਼ਬਦਾਂ ਵਿਚ ਉਲਝਾਉਂਦਾ ਹੈ (ਦੇਖੋ. ਯੂਹੰਨਾ 3:14-21)। ਸਿਧਾਂਤ #2 ਯੂਹੰਨਾ ਦੇ ਉਪਰੋਂ ਜਾਂ ਹੇਠਾਂ ਤੋਂ, ਪਰਮੇਸ਼ਰ ਦੇ ਰਾਜ ਅਤੇ ਧਰਤੀ ਦੇ ਰਾਜ ਦੇ ਦੇਹਰਾਵਾਦ ਦੇ ਅਨੁਕੂਲ ਹੈ। ਇਨ੍ਹਾਂ ਸ਼ਬਦਾਂ ਨੂੰ ਪਰਿਭਾਸ਼ਤ ਕਰਨ ਵੇਲੇ ਇਕ ਵਿਅਕਤੀ ਨੂੰ ਇਹ ਨਿਰਧਾਰਤ ਕਰਨਾ ਪਵੇਗਾ ਕਿ ਕੀ ਉਹ ਵਿਰੋਧੀ ਹਨ (#1 or #2) ਜਾਂ ਸਹਾਇਕ ਹਨ (#4)।

D. A. Carson ਨੇ *Exegetical Fallacies* ਵਿਚ ਇਕ ਹੋਰ ਵਿਕਲਪ ਦਾ ਜ਼ਿਕਰ ਕੀਤਾ: ਕਿ ਦੋਵੇਂ ਸ਼ਬਦ ਇਕ ਜਨਮ ਦਾ ਸੰਕੇਤ ਕਰਦੇ ਹਨ, ਇਕ ਭਵਿੱਖ ਦਾ ਜਨਮ ਜੋ ਕਿ ਹਿਜ਼ਕੀਏਲ 36:25-27 ਦੇ ਅਨੁਸਾਰ ਹੈ, ਜੋ ਯਿਰਮਿਯਾਹ 31:31-34 ਦੀ "ਨਵੀਂ ਵਾਚਾ" ਬਾਰੇ ਦੱਸਦਾ ਹੈ (ਪੰਨਾ. 42)।

F. F. Bruce ਵੀ *Answers to Questions* ਵਿਚ, ਹਿਜ਼ਕੀਏਲ ਨੂੰ ਯਿਸੂ ਦੇ ਸ਼ਬਦ ਦੇ ਪਿੱਛੇ ਪੁਰਾਣੇ ਨੇਮ ਦਾ ਸੰਕੇਤ ਮੰਨਦਾ ਹੈ। ਇਹ ਇਕ ਧਰਮ ਬਦਲਨ ਵਾਲੇ ਬਪਤਿਸਮੇ ਦਾ ਵੀ ਹਵਾਲਾ ਦੇ ਰਿਹਾ ਹੋਵੇ, ਜੋ ਕਿ ਇਕ ਪ੍ਰਸਿੱਧ ਰੱਬੀ ਅਧਿਆਪਕ, ਨਿਕੁਦੇਮੁਸ ਨੂੰ ਹੁਣ ਜ਼ਰੂਰ ਕਰਨਾ ਚਾਹੀਦਾ ਹੈ! (ਪੰਨਾ. 67)

▣ "ਪਰਮੇਸ਼ਰ ਦਾ ਰਾਜ" ਇਕ ਪ੍ਰਾਚੀਨ ਯੂਨਾਨੀ ਹੱਥ-ਲਿਖਤ (ਅਰਥਾਤ., MS κ) ਅਤੇ ਬਹੁਤ ਸਾਰੇ ਕਲੀਸਿਯਾ ਦੇ ਫਾਦਰ ਅਨੁਸਾਰ, ਇਕ ਵਾਕ "ਸਵਰਗ ਦਾ ਰਾਜ" ਹੈ, ਜੋ ਕਿ ਮੱਤੀ ਦੀ ਇੰਜੀਲ ਵਿਚ ਆਮ ਹੈ। ਹਾਲਾਂਕਿ, "ਪਰਮੇਸ਼ਰ ਦਾ ਰਾਜ" ਸ਼ਬਦ ਯੂਹੰਨਾ 3:3 ਵਿਚ ਪਾਇਆ ਜਾਂਦਾ ਹੈ (ਯੂਹੰਨਾ 3:3 ਅਤੇ 5 ਵਿਚ ਹੀ ਸਿਰਫ਼ ਇਹ ਵਾਕ ਪਾਇਆ ਜਾਂਦਾ ਹੈ)। ਯੂਹੰਨਾ ਗੈਰ-ਯਹੂਦੀਆਂ ਨੂੰ ਲਿਖ ਰਿਹਾ ਹੈ (ਜਿਵੇਂ ਕਿ ਮਰਕੁਸ ਅਤੇ ਲੂਕਾ ਲਿਖਦੇ ਹਨ), ਉਹ ਪਰਮੇਸ਼ਰ ਦੇ ਨਾਮ ਬਾਰੇ ਯਹੂਦੀਆਂ ਵਾਂਗ ਘੁਮ-ਫਿਰਾਅ ਕੇ ਗੱਲ ਨਹੀਂ ਕਰਦਾ ਹੈ। [ਦੇਖੋ ਖਾਸ ਵਿਸ਼ਾ: ਪਰਮੇਸ਼ਰ ਦਾ ਰਾਜ](#)

3:6 ਇਹ ਫਿਰ ਸਿਖਰਲਾ ਦੇਹਰਾਵਾਦ ਹੈ (ਉਪਰੋਂ ਜਾਂ ਹੇਠਾਂ ਤੋਂ) ਇਸ ਲਈ ਯੂਹੰਨਾ ਵਿਚ ਆਮ ਹੈ (ਤੁਲਨਾ ਕਰੋ. ਯੂਹੰਨਾ 3:11)।

▣ "ਸਰੀਰ" ਦੇਖੋ [ਖਾਸ ਵਿਸ਼ਾ: ਦੇਹ \(ਸਾਰਕਸ, sarx\)](#)

3:7 "ਤੈਨੂੰ. . .ਤੁਹਾਨੂੰ" ਪਹਿਲਾ ਇਕਵਚਨ ਹੈ, ਜੋ ਨਿਕੁਦੇਮੁਸ ਦਾ ਹਵਾਲਾ ਦੇ ਰਿਹਾ ਹੈ, ਪਰ ਦੂਸਰਾ ਬਹੁਵਚਨ ਹੈ, ਜੋ ਸਾਰੇ ਮਨੁੱਖਾਂ ਲਈ ਲਾਗੂ ਆਮ ਸਿਧਾਂਤ ਦਾ ਹਵਾਲਾ ਦਿੰਦਾ ਹੈ (ਯੂਹੰਨਾ 3:11 ਵਿਚ ਦੋਵੇਂ ਇਕਵਚਨ ਜਾਂ ਬਹੁਵਚਨ ਹੋ ਸਕਦੇ ਹਨ)।

ਹੋ ਸਕਦਾ ਹੈ ਕਿ ਕੋਈ ਯਹੂਦੀਆਂ ਦੇ ਆਪਣੀ ਨਸਲੀ ਵੰਸ਼ ਉੱਤੇ ਭਰੋਸਾ ਕਰਨ ਦੀ ਪ੍ਰਵਿਚਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦੀ ਵਿਆਖਿਆ ਕਰੇ (ਤੁਲਨਾ ਕਰੋ. ਯੂਹੰਨਾ 4:12; 8:53)। ਯੂਹੰਨਾ ਪਹਿਲੀ ਸਦੀ ਦੇ ਅੰਤ ਵਿਚ ਲਿਖਣ ਵੇਲੇ, ਸਪਸ਼ਟ ਤੌਰ ਤੇ ਗਨੇਸਟਿਕ ਅਤੇ ਯਹੂਦੀ ਨਸਲ ਹੰਕਾਰ ਦਾ ਸਾਹਮਣਾ ਕਰਦਾ ਹੈ।

▣ "ਜ਼ਰੂਰ ਹੈ" ਯੂਨਾਨੀ ਕਿਰਿਆ *ਦੇਈ, dei* (ਮਤਲਬ "ਇਹ ਜ਼ਰੂਰੀ ਹੈ," (BAGD 172), ਵਰਤਮਾਨ ਕਿਰਿਆਸ਼ੀਲ ਸੰਕੇਤਕ) ਨੂੰ ਯੂਹੰਨਾ 3 (ਯੂਹੰਨਾ 3:7,14,30) ਵਿਚ ਤਿੰਨ ਵਾਰ ਵਰਤਿਆ ਗਿਆ ਹੈ। ਇਹ ਉਨ੍ਹਾਂ ਚੀਜ਼ਾਂ ਦਾ ਸੰਕੇਤ ਦਿੰਦਾ ਹੈ ਜੋ ਪਰਮੇਸ਼ਰ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਹੋਈਆਂ ਚਾਹੀਦੀਆਂ ਹਨ (ਤੁਲਨਾ ਕਰੋ. ਯੂਹੰਨਾ 4:24; 9:4; 10:16; 12:34; 20:9)।

3:8 ਇਬਰਾਨੀ (ਅਤੇ ਅਰਾਮੀ) ਸ਼ਬਦ (*ਰੂਅਖ, ruach*) ਅਤੇ ਯੂਨਾਨੀ ਸ਼ਬਦ (ਨਯੂਮਾ) ਇਕੋ ਜਿਹੇ ਹਨ, ਜਿਸਦਾ ਮਤਲਬ ਹੈ "ਹਵਾ," "ਸਾਹ," ਅਤੇ "ਆਤਮਾ"। ਇੱਥੇ ਗੱਲ ਇਹ ਹੈ ਕਿ ਹਵਾ ਨੂੰ ਆਜ਼ਾਦੀ ਹੈ ਜਿਵੇਂ ਆਤਮਾ ਆਜ਼ਾਦ ਹੈ। ਕੋਈ ਹਵਾ ਨੂੰ ਨਹੀਂ ਦੇਖ ਸਕਦਾ, ਬਲਕਿ ਇਸਦੇ ਪ੍ਰਭਾਵ ਨੂੰ ਮਹਿਸੂਸ ਕਰ ਸਕਦਾ ਹੈ, ਇਸੇ ਤਰ੍ਹਾਂ ਆਤਮਾ ਵੀ ਹੈ। ਮਨੁੱਖਜਾਤੀ ਦੀ ਮੁਕਤੀ ਇਸ ਦੇ ਨਿਯੰਤਰਣ ਵਿਚ ਨਹੀਂ ਹੈ, ਪਰ ਆਤਮਾ ਦੇ ਨਿਯੰਤਰਣ ਵਿਚ ਹੈ (ਹਿਜ਼ਕੀਏਲ 37)। ਇਹ ਸੰਭਵ ਹੈ ਕਿ ਯੂਹੰਨਾ 3:5-7 ਵੀ ਇਸੇ ਸੱਚਾਈ ਨੂੰ ਦਰਸਾਉਂਦਾ ਹੈ। ਮੁਕਤੀ ਆਤਮਾ ਦੁਆਰਾ ਸ਼ੁਰੂਆਤ (ਤੁਲਨਾ ਕਰੋ. ਯੂਹੰਨਾ 6:44,65) ਅਤੇ ਵਿਅਕਤੀਗਤ ਵਿਸ਼ਵਾਸ ਦਾ ਪ੍ਰਤੀਕਰਮ ਹੈ (ਤੁਲਨਾ ਕਰੋ. ਯੂਹੰਨਾ 1:12; 3:16,18)।

ਯੂਹੰਨਾ ਦੀ ਇੰਜੀਲ ਅਨੇਖੇ ਢੰਗ ਨਾਲ ਪਵਿੱਤਰ ਆਤਮਾ ਦੇ ਵਿਅਕਤੀ ਅਤੇ ਕੰਮ ਉੱਤੇ ਕੇਂਦਰਿਤ ਹੈ (ਤੁਲਨਾ ਕਰੋ. ਯੂਹੰਨਾ 14:17,25-26; 16:7-15)। ਉਹ ਧਾਰਮਿਕਤਾ ਦੇ ਨਵੇਂ ਯੁੱਗ ਨੂੰ ਪਰਮੇਸ਼ਰ ਦੇ ਆਤਮਾ ਦਾ ਯੁੱਗ ਵਜੋਂ ਦੇਖਦਾ ਹੈ।

ਯੂਹੰਨਾ 3:8 ਇਸ ਗੱਲ ਨੂੰ ਸਮਝਾਉਣ ਤੇ ਜ਼ੋਰ ਦਿੰਦੀ ਹੈ ਕਿ ਕਿਉਂ ਕੁਝ ਲੋਕ ਜਦੋਂ ਇੰਜੀਲ ਨੂੰ ਸੁਣਦੇ/ਦੇਖਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਅਤੇ ਕੁਝ ਵਿਸ਼ਵਾਸ ਨਹੀਂ ਕਰਦੇ ਹਨ। ਯੂਹੰਨਾ ਦਾ ਦਾਅਵਾ ਹੈ ਕਿ ਕੋਈ ਵੀ ਉਦੋਂ ਤਕ ਵਿਸ਼ਵਾਸ ਨਹੀਂ ਕਰ ਸਕਦਾ ਜਦੋਂ ਤਕ ਆਤਮਾ ਦੁਆਰਾ ਛੂਹਿਆ ਨਹੀਂ ਜਾਂਦਾ ਹੈ (ਤੁਲਨਾ ਕਰੋ. ਯੂਹੰਨਾ 1:13; 6:44, 65)। ਇਹ ਆਇਤ ਉਸ ਸਿਧਾਂਤ ਨੂੰ ਹੋਰ ਮਜ਼ਬੂਤ ਕਰਦੀ ਹੈ। ਹਾਲਾਂਕਿ, ਵਾਚਾ ਦੇ ਜਵਾਬ ਦਾ ਸਵਾਲ (ਅਰਥਾਤ., ਪਰਮੇਸ਼ਰ ਦੀ ਪੇਸ਼ਕਸ਼ ਨੂੰ ਮਨੁੱਖਾਂ ਦੁਆਰਾ ਸਵੀਕਾਰ ਕਰਨਾ) ਅਜੇ ਵੀ ਮੰਨਦਾ ਹੈ ਕਿ ਆਤਮਾ ਸਾਰਿਆਂ ਨੂੰ ਛੂਹਦਾ ਹੈ। ਕਿਉਂ ਕੁਝ ਵਿਸ਼ਵਾਸ ਕਰਨ ਤੋਂ ਇਨਕਾਰ ਕਰਦੇ ਹਨ ਇਹ ਪਾਪ ਦਾ ਮਹਾਨ ਰਹੱਸ ਹੈ (ਅਰਥਾਤ., ਪਤਨ ਦਾ ਸਵੈ-ਕੇਂਦਰ)। ਮੈਂ ਜਿੰਨਾ ਵੱਡਾ ਹੁੰਦਾ ਹਾਂ, ਉੰਨਾ ਮੈਂ ਆਪਣੀ ਬਾਈਬਲ ਦਾ ਅਧਿਐਨ ਕਰਦਾ ਹਾਂ, ਜਿੰਨਾ ਜ਼ਿਆਦਾ ਮੈਂ ਪਰਮੇਸ਼ਰ ਦੇ ਲੋਕਾਂ ਦੀ ਸੇਵਾ ਕਰਦਾ ਹਾਂ, ਉੰਨਾ ਹੀ ਮੈਂ ਜ਼ਿੰਦਗੀ ਭਰ "ਭੇਤ" ਲਿਖਦਾ ਹਾਂ। ਅਸੀਂ ਸਾਰੇ ਮਨੁੱਖੀ ਬਗਾਵਤ ਦੇ ਹਨੇਰੇ ਧੁੰਦ (ਜਿਵੇਂ ਕਿ., 1 ਕੁਰਿੰਥੀਆਂ 13:12) ਵਿਚ ਰਹਿੰਦੇ ਹਾਂ! ਇਸ ਨੂੰ ਸਮਝਾਉਣ ਜਾਂ ਹੋਰ ਤਰੀਕੇ ਨਾਲ ਦੱਸਣ ਦੇ ਯੋਗ ਹੋਣਾ, ਇਕ ਯੋਗਨਾਬੱਧ ਧਰਮ-ਸ਼ਾਸਤਰ ਦਾ ਵਿਕਾਸ ਕਰਨਾ, ਉੰਨਾ ਮਹੱਤਵਪੂਰਣ ਨਹੀਂ ਹੈ ਜਿੰਨਾ ਮਸੀਹ ਵਿਚ ਪਰਮੇਸ਼ਰ ਉੱਤੇ ਵਿਸ਼ਵਾਸ ਕਰਨਾ ਹੈ। ਅਯੂਬ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ "ਕਿਉਂ"!

ਖਾਸ ਵਿਸ਼ਾ: ਸਾਹ, ਹਵਾ, ਆਤਮਾ (ਪੁਰਾਣਾ ਨੇਮ) SPECIAL TOPIC: Breath, Wind, Spirit (OT)

ਖਾਸ ਵਿਸ਼ਾ: ਸਾਹ, ਹਵਾ, ਆਤਮਾ (ਪੁਰਾਣਾ ਨੇਮ)

ਇਬਰਾਨੀ ਸ਼ਬਦ *ਰੂਅਖ ruach* (BDB 924) ਅਤੇ ਯੂਨਾਨੀ ਸ਼ਬਦ *ਨਯੂਮਾ pneuma* ਦਾ ਅਰਥ "ਆਤਮਾ," "ਸਾਹ" ਜਾਂ "ਹਵਾ" ਹੋ ਸਕਦਾ ਹੈ (ਦੇਖੋ ਖਾਸ ਵਿਸ਼ਾ: ਬਾਈਬਲ ਵਿਚ ਆਤਮਾ)। ਆਤਮਾ ਅਕਸਰ ਸ਼੍ਰਿਸ਼ਟੀ ਨਾਲ ਜੁੜਿਆ ਹੁੰਦਾ ਹੈ (ਤੁਲਨਾ ਕਰੋ. ਉਤਪਤ 1:2; ਅਯੂਬ 26:13; ਜ਼ਬੂਰ 104:30)। ਪੁਰਾਣੇ ਨੇਮ ਨੇ ਪਰਮੇਸ਼ਰ ਅਤੇ ਆਤਮਾ ਦੇ ਵਿਚਕਾਰ ਸਬੰਧਾਂ ਨੂੰ ਸਪਸ਼ਟ ਤੌਰ ਤੇ ਪਰਿਭਾਸ਼ਤ ਨਹੀਂ ਕੀਤਾ ਹੈ (ਦੇਖੋ ਖਾਸ ਵਿਸ਼ਾ: ਤ੍ਰਿਏਕ)। ਅਯੂਬ 28:26-28; ਜ਼ਬੂਰ 104:24 ਅਤੇ ਕਹਾਉਤਾਂ 3:19; 8:22-23 ਵਿਚ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਬਣਾਉਣ ਲਈ "ਬੁੱਧ" (BDB 315, ਇਕ ਇਸਤਰੀ ਨਾਵ, ਤੁਲਨਾ ਕਰੋ. ਕਹਾਉਤਾਂ 8:12) ਦਾ ਇਸਤੇਮਾਲ ਕੀਤਾ।

ਨਵੇਂ ਨੇਮ ਵਿਚ ਯਿਸੂ ਨੂੰ ਸ਼ਿਸ਼ਟੀ ਕਰਨ ਵਿਚ ਪਰਮੇਸ਼ਰ ਦਾ ਪ੍ਰਤਿਨਿਧ ਕਿਹਾ ਗਿਆ ਹੈ (ਤੁਲਨਾ ਕਰੋ. ਯੂਹੰਨਾ 1:1-3; 1 ਕੁਰਿੰਥੀਆਂ 8:6; ਕੁਲਸੀਆਂ 1:15-17; ਇਬਰਾਨੀਆਂ 1:2-3)। ਜਿਵੇਂ ਮੁਤਕੀ ਵਿਚ, ਉਸੇ ਤਰ੍ਹਾਂ ਰਚਨਾ ਕਰਨ ਵਿਚ, ਪਰਮੇਸ਼ਰ ਦੇ ਤਿੰਨੇ ਵਿਅਕਤੀ ਸ਼ਾਮਲ ਹਨ। ਉਤਪਤ 1 ਆਪਣੇ ਆਪ ਵਿਚ ਕਿਸੇ ਪ੍ਰਤਿਨਿਧ ਤੇ ਜ਼ੋਰ ਨਹੀਂ ਦਿੰਦਾ ਹੈ (ਤੁਲਨਾ ਕਰੋ. ਯਸ਼ਾਯਾਹ 45:5-7)।

Copyright © 2014 [Bible Lessons International](http://BibleLessonsInternational.com)

ਯੂਹੰਨਾ 3:9-15

⁹ਨਿਕੁਦੇਮੁਸ ਨੇ ਉਸ ਨੂੰ ਉੱਤਰ ਦਿੱਤਾ, ਏਹ ਗੱਲਾਂ ਕਿੱਕਰ ਹੋ ਸੱਕਦੀਆਂ ਹਨ? ¹⁰ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਕੀ ਤੂੰ ਇਸਰਾਏਲ ਦਾ ਗੁਰੂ ਹੋਕੇ ਏਹ ਗੱਲਾਂ ਨਹੀਂ ਸਮਝਦਾ? ¹¹ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਿਹੜੀ ਗੱਲ ਅਸੀਂ ਜਾਣਦੇ ਹਾਂ ਸੇਈ ਕਹਿੰਦੇ ਹਾਂ ਅਤੇ ਜੇ ਅਸਾਂ ਵੇਖਿਆ ਹੈ ਉਸੇ ਦੀ ਸਾਖੀ ਦਿੰਦੇ ਹਾਂ ਅਰ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ। ¹²ਜਦ ਮੈਂ ਤੁਹਾਨੂੰ ਸੰਸਾਰੀ ਗੱਲਾਂ ਦੱਸੀਆਂ ਅਤੇ ਤੁਸਾਂ ਪਰਤੀਤ ਨਾ ਕੀਤੀ ਫੇਰ ਜੇ ਮੈਂ ਤੁਹਾਨੂੰ ਸੁਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿੱਕਰ ਪਰਤੀਤ ਕਰੋਗੇ? ¹³ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤਰ। ¹⁴ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਇਸੇ ਤਰ੍ਹਾਂ ਜਰੂਰ ਹੈ ਜੇ ਮਨੁੱਖ ਦਾ ਪੁੱਤਰ ਵੀ ਉੱਚਾ ਕੀਤਾ ਜਾਵੇ। ¹⁵ਭਈ ਜੇ ਕੋਈ ਵਿਸ਼ਵਾਸ ਕਰੇ ਸੇ ਉਸ ਵਿੱਚ ਸਦੀਪਕ ਜੀਉਣ ਪ੍ਰਾਪਤ ਕਰੇ।

3:9-10 ਨਿਕੁਦੇਮੁਸ ਨੂੰ ਯਿਸੂ ਦੇ ਪ੍ਰਤੀਕ ਸ਼ਬਦਾਂ ਨੂੰ (1) ਯਹੂਦੀ ਧਰਮ ਅਪਣਾਉਣ ਵਾਲੇ ਬਪਤਿਸਮੇ ਅਤੇ (2) ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਪ੍ਰਚਾਰ ਵਜੋਂ ਸਮਝ ਲੈਣਾ ਚਾਹੀਦਾ ਸੀ।

ਇਹ ਮਨੁੱਖੀ ਗਿਆਨ ਨੂੰ ਉਦੇਸ਼ਪੂਰਨ ਨੀਚਾ ਕਰਨਾ ਹੋ ਸਕਦਾ ਹੈ; ਇਥੇ ਤਕ ਕਿ ਨਿਕੁਦੇਮੁਸ, ਜੋ ਯਹੂਦੀਆਂ ਦਾ ਸ਼ਾਸਕ ਸੀਲ ਆਤਮਿਕ ਗੱਲਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਦਾ ਸੀ। ਯੂਹੰਨਾ ਦੀ ਇੰਜੀਲ ਅਵਿਸ਼ਵਾਸੀ ਨੈਸਟੀਸਿਸਮ ਦਾ ਮੁਕਾਬਲਾ ਕਰਨ ਲਈ ਲਿਖੀ ਗਈ ਸੀ, ਇਕ ਪਾਖੰਡ ਜਿਸ ਵਿਚ ਮਨੁੱਖੀ ਗਿਆਨ ਤੇ ਮੁਕਤੀ ਦੇ ਸਾਧਨ ਵਜੋਂ ਜ਼ੋਰ ਦਿੱਤਾ ਜਾਂਦਾ ਸੀ। ਕੇਵਲ ਯਿਸੂ ਹੀ ਸਭ ਲਈ ਸੱਚਾ ਚਾਨਣ (ਯੂਹੰਨਾ 3:19), ਨਾ ਕਿ ਕੁਲੀਨ ਸਮੂਹ।

3:11 "ਜਿਹੜੀ ਗੱਲ ਅਸੀਂ ਜਾਣਦੇ ਹਾਂ ਸੇਈ ਕਹਿੰਦੇ ਹਾਂ" ਇਹ ਬਹੁਵਚਨ ਪੜਨਾਵ ਯਿਸੂ ਜਾਂ ਰਸੂਲ ਯੂਹੰਨਾ (ਯੂਹੰਨਾ 3:11) ਜਾਂ ਯਿਸੂ ਅਤੇ ਪਿਤਾ ਦਾ ਹਵਾਲਾ ਦਿੰਦੇ ਹਨ, ਜੋ ਸਹੀ ਪ੍ਰਸੰਗ ਹੈ (ਯੂਹੰਨਾ 3:12)। ਇੰਜੀਲ ਕੋਈ ਅਨੁਮਾਨ ਨਹੀਂ ਹੈ, ਪਰ ਪਰਮੇਸ਼ਰ ਦਾ ਪ੍ਰਕਾਸ਼ ਹੈ!

▣ "ਤੁਸੀਂ ਸਾਡੀ ਸਾਖੀ ਨਹੀਂ ਮੰਨਦੇ" ਯੂਹੰਨਾ ਅਕਸਰ ਅਧਿਆਤਮਿਕ ਅਰਥਾਂ ਵਿਚ ਸਵੀਕਾਰ/ਮੰਨਣਾ (*ਲਮਬਾਨੋ lambanō*) ਅਤੇ ਇਸਦੇ ਪ੍ਰਸਤਾਵਿਤ ਮਿਸ਼ਰਣਾਂ ਦੀਆਂ ਸ਼ਰਤਾਂ ਦੀ ਵਰਤੋਂ ਕਰਦਾ ਹੈ

1. ਯਿਸੂ ਨੂੰ ਸਵੀਕਾਰ ਕਰਨ ਦੀ
 - a. ਨਕਾਰਾਤਮਕ (ਯੂਹੰਨਾ 1:11; 3:11,32; 5:43,47)
 - b. ਸਕਾਰਾਤਮਕ (ਯੂਹੰਨਾ 1:12,33; 13:20)
2. ਆਤਮਾ ਨੂੰ ਸਵੀਕਾਰ ਕਰਨ ਦੀ
 - a. ਨਕਾਰਾਤਮਕ (ਯੂਹੰਨਾ 14:17)
 - b. ਸਕਾਰਾਤਮਕ (ਯੂਹੰਨਾ 7:39)
3. ਯਿਸੂ ਦੇ ਸ਼ਬਦਾਂ ਨੂੰ ਸਵੀਕਾਰ ਕਰਨ ਦੀ
 - a. ਨਕਾਰਾਤਮਕ (ਯੂਹੰਨਾ 12:48)

b. ਸਕਾਰਾਤਮਕ (ਯੂਹੰਨਾ 17:8)

ਯੂਹੰਨਾ 1:8 ਵਿਚ ਖਾਸ ਵਿਸ਼ਾ: ਯਿਸੂ ਦੇ ਗਵਾਹ ਦੇਖੋ

3:12 "ਜਦ . . . ਫਿਰ ਜੇ" ਪਹਿਲਾ, ਪਹਿਲੀ ਸ਼੍ਰੇਣੀ ਸ਼ਰਤ ਦਾ ਸੰਕੇਤ ਦਿੰਦਾ ਹੈ, ਜਿਹੜਾ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ। ਦੂਸਰਾ, ਤੀਜੀ ਸ਼੍ਰੇਣੀ ਸ਼ਰਤ ਦਾ ਸੰਕੇਤ ਦਿੰਦਾ ਹੈ ਜਿਸਦਾ ਅਰਥ ਸੰਭਾਵੀ ਕਾਰਵਾਈ ਹੈ।

▣ "ਤੁਸੀਂ" ਇਹ ਪੜਨਾਂਵ ਅਤੇ ਕਿਰਿਆ ਬਹੁਵਚਨ ਹੈ। ਨਿਕੁਦੇਮੁਸ ਆਪਣੇ ਨਾਲ ਵਿਦਿਆਰਥੀਆਂ ਨੂੰ ਜਾਂ ਹੋਰ ਫ਼ਰੀਸੀਆਂ ਨੂੰ ਯਿਸੂ ਕੋਲ ਲੈਕੇ ਆਇਆ ਹੋਵੇਗਾ, ਯੂਹੰਨਾ 3:7 ਅਤੇ 11 ਵਰਗੇ ਸਾਰੇ ਅਵਿਸ਼ਵਾਸੀ ਯਹੂਦੀਆਂ ਲਈ (ਅਰਥਾਤ., ਨਿਕੁਦੇਮੁਸ ਇਕ ਸਮੂਹ ਦਾ ਪ੍ਰਤੀਨਿਧੀ ਵਜੋਂ) ਇਹ ਇਕ ਆਮ ਬਿਆਨ ਹੋ ਸਕਦਾ ਹੈ।

3:13 ਇਹ ਆਇਤ ਯਿਸੂ ਦੇ ਪਿਤਾ ਬਾਰੇ ਪ੍ਰਕਾਸ਼ ਨੂੰ ਸੱਚ, ਸੰਪੂਰਨ, ਪਹਿਲਾ ਅਤੇ ਅਨੋਖਾ (ਤੁਲਨਾ ਕਰੋ. ਯੂਹੰਨਾ 1:1-14) ਦੀ ਪੁਸ਼ਟੀ ਕਰਨ ਲਈ ਲਿਖੀ ਗਈ ਹੈ। ਯੂਹੰਨਾ ਵਿਚ ਇਹ ਸਿਖਰਲੇ ਦੋਹਰਾਵਾਦ ਦੀ ਇਕ ਹੋਰ ਉਦਾਹਰਣ ਹੈ: ਸਵਰਗ ਬਨਾਮ ਧਰਤੀ, ਸਰੀਰਕ ਬਨਾਮ ਆਤਮਿਕ, ਨਿਕੁਦੇਮੁਸ ਦੀ ਸ਼ੁਰੂਆਤ ਬਨਾਮ ਯਿਸੂ ਦੀ ਸ਼ੁਰੂਆਤ (ਤੁਲਨਾ ਕਰੋ. ਯੂਹੰਨਾ 1:51; 6:33,38,41,50,51,58,62)। ਇਹ ਆਇਤ ਤ੍ਰਿਏਕ ਦੇ ਸਦੀਵੀ ਦੂਸਰੇ ਵਿਅਕਤੀ ਦੀ (1) ਪ੍ਰਭੂਤਾ; (2) ਪੂਰਵ-ਮੌਜੂਦਗੀ; ਅਤੇ (3) ਅਵਤਾਰ ਨੂੰ ਦਰਸਾਉਂਦੀ ਹੈ। ਯੂਹੰਨਾ 14:26 ਤੇ ਖਾਸ ਵਿਸ਼ਾ ਤ੍ਰਿਏਕ ਦੇਖੋ।

▣ "ਮਨੁੱਖ ਦਾ ਪੁੱਤਰ" ਇਹ ਯਿਸੂ ਦਾ ਸਵੈ-ਅਹੁਦਾ ਹੈ; ਪਹਿਲੀ ਸਦੀ ਦੇ ਯਹੂਦੀ ਧਰਮ ਵਿਚ ਇਸ ਦਾ ਕੋਈ ਰਾਸ਼ਟਰਵਾਦੀ, ਫੌਜੀ, ਮਸੀਹ ਸਬੰਧੀ ਪ੍ਰਭਾਵ ਨਹੀਂ ਸੀ। ਇਹ ਸ਼ਬਦ ਰਿਜ਼ਕੀਏਲ 2:1 ਅਤੇ ਜ਼ਬੂਰ 8:4 ਵਿਚ ਵਰਤਿਆ ਗਿਆ ਹੈ, ਜਿੱਥੇ ਇਸ ਦਾ ਅਰਥ "ਮਨੁੱਖ" ਹੈ ਅਤੇ ਦਾਨੀਏਲ 7:13 ਵਿਚ ਇਸਦਾ ਭਾਵ ਦੇਵਤਾ ਹੈ। ਇਹ ਸ਼ਬਦ ਯਿਸੂ ਦੇ ਵਿਅਕਤੀ, ਪੂਰਨ ਪਰਮੇਸ਼ਰ ਅਤੇ ਪੂਰਨ ਮਨੁੱਖ (ਤੁਲਨਾ ਕਰੋ. 1 ਯੂਹੰਨਾ 4:1-3) ਦੇ ਵਿਗਾੜ ਨੂੰ ਜੋੜਦਾ ਹੈ।

3:14-21 ਇਹ ਜਾਣਨਾ ਮੁਸ਼ਕਲ ਹੈ ਕਿ ਨਿਕੁਦੇਮੁਸ ਨਾਲ ਯਿਸੂ ਦੀ ਗੱਲਬਾਤ ਕਿੱਥੇ ਰੁਕੀ ਹੈ ਅਤੇ ਯਿਸੂ ਜਾਂ ਰਸੂਲ ਯੂਹੰਨਾ ਦੀਆਂ ਬਾਅਦ ਦੀਆਂ ਟਿੱਪਣੀਆਂ ਸ਼ੁਰੂ ਹੁੰਦੀਆਂ ਹਨ। ਇਹ ਸੰਭਵ ਹੈ ਕਿ ਸਮਾਨਾਂਤਰ ਇੰਜੀਲਾਂ ਵਿਚ ਯਿਸੂ ਦੀ ਸਰਵਜਨਕ ਸਿਖਲਾਈ ਸੇਵਾਈ ਬਾਰੇ ਲਿਖਿਆ ਹੋਇਆ ਹੈ, ਜਦ ਕਿ ਯੂਹੰਨਾ ਵਿਚ ਉਸਦੇ ਚੇਲਿਆਂ ਨਾਲ ਨਿੱਜੀ ਕਾਰਜਕਾਲ ਬਾਰੇ ਲਿਖਿਆ ਹੋਇਆ ਹੈ। ਯੂਹੰਨਾ 3:14-21 ਨੂੰ ਹੇਠਾਂ ਲਿਖੇ ਦੱਸਿਆ ਜਾ ਸਕਦਾ ਹੈ।

1. ਯੂਹੰਨਾ 3:14-15 ਯਿਸੂ ਨਾਲ ਸਬੰਧ ਰੱਖਦਾ ਹੈ
2. ਯੂਹੰਨਾ 3:16-17 ਪਿਤਾ ਨਾਲ ਸਬੰਧ ਰੱਖਦਾ ਹੈ
3. ਯੂਹੰਨਾ 3:18-21 ਮਨੁੱਖਜਾਤੀ ਨਾਲ ਸਬੰਧ ਰੱਖਦਾ ਹੈ

ਯਾਦ ਰੱਖੋ ਕਿ ਇਹ ਯਿਸੂ ਹੈ ਜਾਂ ਯੂਹੰਨਾ, ਬਿਆਨਾਂ ਦੀ ਸੱਚਾਈ ਨੂੰ ਪ੍ਰਭਾਵਤ ਨਹੀਂ ਕਰਦਾ!

3:14 "ਜਿਸ ਤਰਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ" ਇਹ ਗਿਣਤੀ 21:4-9 ਦਾ ਹਵਾਲਾ ਹੈ (ਆਨਲਾਇਨ ਨੋਟਸ ਦੇਖੋ), ਜੋ ਜੰਗਲੀ ਭਟਕਣ ਦੇ ਸਮੇਂ ਦੌਰਾਨ ਸਜ਼ਾ ਦੇ ਤਜਰਬੇ ਨੂੰ ਬਿਆਨ ਕਰਦਾ ਹੈ। ਕੇਂਦਰੀ ਸੱਚਾਈ ਇਹ ਹੈ ਕਿ ਮਨੁੱਖਾਂ ਨੂੰ ਪਰਮੇਸ਼ਰ ਦੇ ਵਚਨ ਤੇ ਭਰੋਸਾ ਅਤੇ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ, ਭਾਵੇਂ ਉਹ ਇਸ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਹਨ। ਪਰਮੇਸ਼ਰ ਨੇ ਇਸਰਾਏਲ ਦੇ ਲੋਕਾਂ ਨੂੰ ਸੱਪ ਦੇ ਡੰਗ ਤੋਂ ਬੱਚਣ ਦਾ ਇਕ ਰਸਤਾ ਪ੍ਰਦਾਨ ਕੀਤਾ ਜੋ ਉਹ ਸਿਰਫ਼ ਵਿਸ਼ਵਾਸ ਕਰਦੇ ਹਨ। ਇਸ ਵਿਸ਼ਵਾਸ ਦਾ ਪ੍ਰਮਾਣ ਉਸ ਦੇ ਵਚਨ/ਵਾਅਦੇ ਦੀ ਆਗਿਆਕਾਰੀ ਦੁਆਰਾ ਕੀਤਾ ਗਿਆ ਸੀ (ਗਿਣਤੀ 21:8)।

▣ "ਉੱਚਾ ਕੀਤਾ" ਇਹ ਯੂਨਾਨੀ ਸ਼ਬਦ (ਤੁਲਨਾ ਕਰੋ. ਯੂਹੰਨਾ 8:28; 12:32, 34) ਅਕਸਰ "ਬਹੁਤ ਉੱਚਾ" ਵਜੋਂ ਅਨੁਵਾਦ ਕੀਤਾ ਜਾਂਦਾ ਸੀ (ਤੁਲਨਾ ਕਰੋ. ਰਸੂਲਾਂ ਦੇ ਕਰਤੱਬ 2:33; 5:31; ਫਿਲਿੱਪੀਆਂ 2:9) ਅਤੇ ਇਕ ਹੋਰ ਸ਼ਬਦ ਹੈ ਜੋ ਯੂਹੰਨਾ ਦੇ ਤਰੀਕਿਆਂ ਨਾਲ ਇਸਤੇਮਾਲ ਕਰਦਾ ਹੈ (ਦੇਖੋ. ਯੂਹੰਨਾ 1:5; 3:3,8)। ਜਿਵੇਂ ਪਰਮੇਸ਼ਰ ਨੇ ਉਨ੍ਹਾਂ ਨੂੰ ਸੱਪ ਦੇ ਡੰਗ ਨਾਲ ਮੌਤ ਤੋਂ ਛੁਟਕਾਰਾ ਦੇਣ ਦਾ ਵਾਅਦਾ ਕੀਤਾ ਸੀ ਜਿਹੜੇ ਪਰਮੇਸ਼ਰ ਦੇ ਵਚਨ ਨੂੰ ਮੰਨਦੇ ਸਨ ਅਤੇ ਪਿੱਤਲ ਦੇ ਸੱਪ ਵੱਲ ਦੇਖਦੇ ਸਨ, ਇਸੇ ਤਰ੍ਹਾਂ, ਉਹ ਲੋਕ ਜੋ ਪਰਮੇਸ਼ਰ ਦੇ ਵਚਨ ਨੂੰ ਮੰਨਦੇ ਹਨ (ਮਸੀਹ ਬਾਰੇ ਖਸ਼ਖਬਰੀ, ਉਹ ਜੋ ਸਲੀਬ ਤੇ ਚੜ੍ਹਾਇਆ ਗਿਆ ਹੈ) ਅਤੇ ਯਿਸੂ ਤੇ ਵਿਸ਼ਵਾਸ ਕਰਦੇ ਹਨ ਉਹ ਸੱਪ (ਸ਼ੈਤਾਨ/ਪਾਪ) ਦੀ ਬੁਰੀ ਚੱਕੀ ਤੋਂ ਛੁਟਕਾਰਾ (ਬਚਾਏ ਜਾਣਗੇ) ਪਾਉਣਗੇ (ਤੁਲਨਾ ਕਰੋ. ਯੂਹੰਨਾ 12:31-32)।

3:15-18 "ਜੋ ਕੋਈ" (ਯੂਹੰਨਾ 3:15) "ਹਰੇਕ ਜੋ" (ਯੂਹੰਨਾ 3:16) "ਜਿਹੜਾ" (ਯੂਹੰਨਾ 3:18) ਪਰਮੇਸ਼ਰ ਦਾ ਪਿਆਰ ਸਾਰੀ ਮਨੁੱਖਜਾਤੀ ਲਈ ਇਕ ਸੱਦਾ ਹੈ (ਤੁਲਨਾ ਕਰੋ. ਯਸ਼ਾਯਾਹ 55:1-3; ਹਿਜ਼ਕੀਏਲ 18:23,32; ਯੂਹੰਨਾ 1:29; 3:16; 6:33,51; 2 ਕੁਰਿੰਥੀਆਂ 5:19; 1 ਤਿਮੋਥਿਉਸ 2:4; 4:10; ਤੀਤੁਸ 2:11; 2 ਪਤਰਸ 3:9; 1 ਯੂਹੰਨਾ 2:2; 4:14)। ਮੁਕਤੀ ਦੀ ਪੇਸ਼ਕਸ਼ ਸਰਵ-ਵਿਆਪੀ ਹੈ, ਪਰ ਇਸ ਦੀ ਸਵੀਕਾਰਤਾ ਸਰਵ-ਵਿਆਪੀ ਨਹੀਂ ਹੈ।

3:15 "ਵਿਸ਼ਵਾਸ" ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ। ਵਿਸ਼ਵਾਸ ਇਕ ਜਾਰੀ ਵਿਸ਼ਵਾਸ ਹੈ। ਯੂਹੰਨਾ 1:12 ਤੇ ਨੋਟ ਦੇਖੋ।

▣ "ਉਸ ਵਿਚ" ਇਹ ਨਾ ਕੇਵਲ ਯਿਸੂ ਬਾਰੇ ਤੱਥਾਂ (ਅਧਿਆਤਮਿਕ ਸੱਚਾਈਆਂ) ਨੂੰ, ਪਰ ਉਸਦੇ ਨਾਲ ਇਕ ਨਿੱਜੀ ਸਬੰਧ ਨੂੰ ਵੀ ਦਰਸਾਉਂਦਾ ਹੈ। ਮੁਕਤੀ ਹੈ: (1) ਵਿਸ਼ਵਾਸ ਕੀਤਾ ਜਾਣ ਵਾਲਾ ਇਕ ਸੁਨੇਹਾ (2) ਇਕ ਵਿਅਕਤੀ ਦਾ ਸਵੀਕਾਰ ਕੀਤਾ ਅਤੇ ਮੰਨਿਆ ਜਾਣਾ (3) ਇਕ ਜੀਵਨ ਜਿਸ ਅਨੁਸਾਰ ਇਕ ਵਿਅਕਤੀ ਨੂੰ ਜੀਣਾ ਹੈ!

ਇੱਥੇ ਵਿਆਕਰਨ ਦਾ ਰੂਪ ਅਸਾਧਾਰਣ ਹੈ। ਇਹ ਇਕ ਸਬੰਧਸੂਚਕ ਸ਼ਬਦ *en*, ਨਾਲ ਇਕ ਪੜਨਾਂਵ ਹੈ, ਜੋ ਯੂਹੰਨਾ ਵਿਚ ਸਿਰਫ ਇੱਥੇ ਪਾਇਆ ਜਾਂਦਾ ਹੈ; ਆਮ ਤੌਰ ਤੇ ਇਹ ਸਬੰਧਸੂਚਕ *ਇਸਿਸ eis* ਹੁੰਦਾ ਹੈ। ਇਹ ਸ਼ਾਇਦ ਸੰਭਵ ਹੈ ਕਿ ਇਸ ਨਾਲ "ਸਦੀਪਕ ਜੀਵਨ" ਹੋ ਸਕਦਾ ਹੈ (ਦੇਖੋ., *The New Testament in Basic English*, Harold Greenlee ਦੁਆਰਾ)।

3:15,16 "ਸਦੀਪਕ ਜੀਵਨ" ਇਹ ਯੂਨਾਨੀ ਸ਼ਬਦ (*ਜ਼ੋਏ zoe*) ਗੁਣਵੱਤਾ ਅਤੇ ਮਾਤਰਾ ਦਾ (ਯੂਹੰਨਾ 5:24) ਹਵਾਲਾ ਦਿੰਦਾ ਹੈ। ਯੂਹੰਨਾ *ਜ਼ੋਏ* ਨੂੰ (33 ਵਾਰ ਵਰਤਿਆ ਗਿਆ ਹੈ, ਜ਼ਿਆਦਾਤਰ ਅਧਿਆਇ 5 ਅਤੇ 6 ਵਿਚ) ਅਕਸਰ (ਇਹ ਕਿਰਿਆ ਸਰੀਰਕ ਜੀਵਨ ਲਈ ਵਰਤੀ ਗਈ ਹੈ, ਜਿਵੇਂ ਕਿ., 4:50,51,53) ਪੁਨਰ-ਉਥਾਨ, ਆਉਣ ਵਾਲੇ ਜੀਵਨ, ਜਾਂ ਨਵੇਂ ਯੁੱਗ ਦੇ ਜੀਵਨ, ਪਰਮੇਸ਼ਰ ਦੇ ਜੀਵਨ ਲਈ ਵਰਤਦਾ ਹੈ।

"ਸਦੀਪਕ ਜੀਵਨ" ਤੇ ਜ਼ੋਰ ਦੇਣ ਲਈ ਯੂਹੰਨਾ ਇੰਜੀਲਾਂ ਵਿਚ ਅਨੇਕਾਂ ਹੈ। ਇਹ ਉਸ ਦੀ ਇੰਜੀਲ ਦਾ ਇਕ ਮੁੱਖ ਵਿਸ਼ਾ ਅਤੇ ਟੀਚਾ ਹੈ (ਤੁਲਨਾ ਕਰੋ. ਯੂਹੰਨਾ 3:15; 4:36; 5:39; 6:54,68; 10:28; 12:25; 17:2,3)। ਮੱਤੀ 25:46 ਵਿਚ ਇਹੀ "ਸਦੀਪਕ" ਸ਼ਬਦ ਹਮੇਸ਼ਾ ਦੇ ਵਿਛੋੜੇ ਲਈ ਵਰਤਿਆ ਗਿਆ ਹੈ।

ਯੂਹੰਨਾ 3:16-21

¹⁶ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੋਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ। ¹⁷ਪਰਮੇਸ਼ਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੇਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ। ¹⁸ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਦੇਸ਼ੀ ਨਹੀਂ ਠਹਿਰਦਾ ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਦੇਸ਼ੀ ਠਹਿਰ ਚੁੱਕਿਆ ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੋਤੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਨਹੀਂ ਕੀਤਾ ਹੈ। ¹⁹ਅਤੇ ਦੇਸ਼ੀ ਠਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਕੰਮ ਭੈੜੇ ਸਨ ਹਨੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ।

²⁰ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਐਉਂ ਨਾ ਹੋਵੇ ਜੋ ਉਹ ਦੇ

ਕੰਮ ਜਾਹਰ ਹੋਣ।²¹ ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੇ ਉਹ ਦੇ ਕੰਮ ਪਰਗਟ ਹੋਣ ਭਈ ਓਹ ਪਰਮੇਸ਼ਰ ਵਿੱਚ ਕੀਤੇ ਹੋਏ ਹਨ।

3:16 "ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ" ਇਹ ਨਿਸ਼ਚੇਵਾਚਕ ਭੂਤਕਾਲ ਦੀ ਕਿਰਿਆ ਹੈ (ਜਿਵੇਂ ਕਿ ਕਿਰਿਆ "ਦਿੱਤਾ"), ਜੋ ਕਿ ਇੱਥੇ, ਪਿਛਲੇ ਸਮੇਂ ਵਿਚ ਇਕ ਸਪੂਰਨ ਕੰਮ ਦੀ ਗੱਲ ਕਰਦੀ ਹੈ (ਪਰਮੇਸ਼ਰ ਨੇ ਯਿਸੂ ਨੂੰ ਭੇਜਿਆ)। ਯੂਹੰਨਾ 3:16-17 ਮੁੱਖ ਤੌਰ ਤੇ ਪਿਤਾ ਦੇ ਪਿਆਰ ਨਾਲ ਸਬੰਧਿਤ ਹੈ (ਤੁਲਨਾ ਕਰੋ. 1 ਯੂਹੰਨਾ 4:7-21, ਖਾਸ ਕਰਕੇ, ਯੂਹੰਨਾ 3:9-10)। "ਪਿਆਰ ਕੀਤਾ" ਸ਼ਬਦ *ਅਗਾਪੇ*, *agapae* ਹੈ। ਇਹ ਪੁਰਾਤਨ ਯੂਨਾਨੀ ਵਿਚ ਨਹੀਂ ਵਰਤਿਆ ਗਿਆ ਸੀ। ਸ਼ੁਰੂਆਤੀ ਕਲੀਸਿਯਾ ਦੇ ਫਾਦਰਾਂ ਨੇ ਇਸ ਨੂੰ ਲਿਆ ਅਤੇ ਇਸ ਨੂੰ ਖਾਸ ਅਰਥਾਂ ਨਾਲ ਭਰ ਦਿੱਤਾ। ਕੁਝ ਪ੍ਰਸੰਗਾਂ ਵਿਚ ਇਹ ਪਿਤਾ ਜਾਂ ਪੁੱਤਰ ਦੇ ਪਿਆਰ ਨਾਲ ਸਬੰਧਿਤ ਹੈ, ਹਾਲਾਂਕਿ, ਇਹ ਮਨੁੱਖੀ ਪਿਆਰ ਦੇ ਨਕਾਰਾਤਮਕ ਤੌਰ ਤੇ ਵਰਤਿਆ ਜਾਂਦਾ ਸੀ (ਤੁਲਨਾ ਕਰੋ. ਯੂਹੰਨਾ 3:19; 12:43; 1 ਯੂਹੰਨਾ 2:15)। ਇਹ ਅਧਿਆਤਮਕ ਤੌਰ ਤੇ ਪੁਰਾਣੇ ਨੇਮ ਦੇ ਸ਼ਬਦ *ਹਸੇਦ*, *hesed* ਨਾਲ ਸਬੰਧਿਤ ਹੋ ਸਕਦਾ ਹੈ, ਜਿਸਦਾ ਅਰਥ ਪਰਮੇਸ਼ਰ ਦੀ ਵਾਚਾ ਪ੍ਰਤੀ ਵਫ਼ਾਦਾਰੀ ਅਤੇ ਪਿਆਰ ਸੀ। ਯੂਹੰਨਾ ਦੇ ਸਮੇਂ ਦੇ ਕੋਇਨੀ ਯੂਨਾਨੀ ਵਿਚ, *ਅਗਾਪੇ agapae* ਅਤੇ *ਫਿਲਿਓ philee* ਸ਼ਬਦ ਮੂਲ ਰੂਪ ਵਿਚ ਸਮਾਨਾਰਥੀ ਹਨ (ਯੂਹੰਨਾ 3:35 ਦੀ ਤੁਲਨਾ ਕਰੋ 5:20 ਨਾਲ)।

ਵਿਆਖਿਆ ਕਰਨ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਰ ਦਾ ਵਰਣਨ ਕਰਨ ਲਈ ਵਰਤੇ ਗਏ ਸਾਰੇ ਸ਼ਬਦਾਂ ਵਿਚ ਮਨੁੱਖੀ ਸਮਾਨਤਾ (ਪਰਮੇਸ਼ਰ ਦਾ ਮਾਨਵੀਕਰਨ) ਹੁੰਦੀ ਹੈ। ਸਾਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦਾ ਹੈ ਜੋ ਸਾਡੀ ਦੁਨੀਆਂ, ਸਾਡੀਆਂ ਭਾਵਨਾਵਾਂ, ਸਾਡੇ ਇਤਿਹਾਸ ਪਰਿਪੇਖ ਨੂੰ ਸਦੀਵੀ, ਅਨੇਖੇ, ਆਤਮਿਕ ਜੀਵ (ਪਰਮੇਸ਼ਰ) ਦਾ ਵਰਣਨ ਕਰਨ ਦੀ ਕੋਸ਼ਿਸ਼ ਦਾ ਬਿਆਨ ਕਰਨ। ਸਾਰੀ ਮਨੁੱਖੀ ਸ਼ਬਦਾਵਲੀ ਕੁਝ ਹੱਦ ਤਕ ਇਕਸਾਰ ਜਾਂ ਅਲੰਕਾਰਿਕ ਹੈ। ਜੇ ਪ੍ਰਗਟ ਹੋਇਆ ਹੈ ਉਹ ਜ਼ਰੂਰ ਸੱਚ ਹੈ, ਪਰ ਅੰਤਮ ਨਹੀਂ। ਪਾਪੀ, ਅਸਥਾਈ, ਸੀਮਤ ਮਨੁੱਖਜਾਤੀ ਅੰਤਮ ਸੱਚਾਈ ਨੂੰ ਨਹੀਂ ਸਮਝ ਸਕਦੀ।

ਖਾਸ ਵਿਸ਼ਾ: ਪਰਮੇਸ਼ਰ ਨੂੰ ਮਨੁੱਖ ਵਾਂਗ ਦਰਸਾਉਣਾ (ਪਰਮੇਸ਼ਰ ਦਾ ਮਾਨਵੀਕਰਨ) SPECIAL TOPIC: GOD DESCRIBED AS HUMAN (ANTHROPOMORPHISM)

ਖਾਸ ਵਿਸ਼ਾ: ਪਰਮੇਸ਼ਰ ਨੂੰ ਮਨੁੱਖ ਵਾਂਗ ਦਰਸਾਉਣਾ (ਪਰਮੇਸ਼ਰ ਦਾ ਮਾਨਵੀਕਰਨ)

- I. ਇਸ ਕਿਸਮ ਦੀ ਭਾਸ਼ਾ (ਅਰਥਾਤ., ਪਰਮੇਸ਼ਰ ਦਾ ਮਨੁੱਖੀ ਸ਼ਬਦਾਂ ਵਿਚ ਵਰਣਿਤ ਕਰਨਾ) ਪੁਰਾਣੇ ਨੇਮ ਵਿਚ ਬਹੁਤ ਆਮ ਹੈ (ਕੁਝ ਉਦਾਹਰਣਾਂ)
 - A. ਸਰੀਰਕ ਅੰਗ
 1. ਅੱਖਾਂ – ਉਤਪਤ 1:4,31; 6:8; ਕੂਚ 33:17; ਗਿਣਤੀ 14:14; ਬਿਵਸਥਾ ਸਾਰ 11:12; ਜ਼ਕਰਯਾਹ 4:10
 2. ਹੱਥ – ਕੂਚ 15:17; ਗਿਣਤੀ 11:23; ਬਿਵਸਥਾ ਸਾਰ 2:15
 3. ਬਾਂਹ – ਕੂਚ 6:6; 15:16; ਬਿਵਸਥਾ ਸਾਰ 4:34; 5:15
 4. ਕੰਨ – ਗਿਣਤੀ 11:18; 1 ਸਮੂਏਲ 8:21; 2 ਰਾਜਿਆਂ 19:16; Ps. 5:1; 10:17; 18:6
 5. ਚਿਹਰਾ – ਕੂਚ 33:11; ਲੇਵੀਆਂ 20:3,5,6; ਗਿਣਤੀ 6:25; 12:8; ਬਿਵਸਥਾ ਸਾਰ 31:17; 32:20; 34:10
 6. ਉਂਗਲ – ਕੂਚ 8:19; 31:18; ਬਿਵਸਥਾ ਸਾਰ 9:10; ਜ਼ਬੂਰ 8:3
 7. ਆਵਾਜ਼ – ਉਤਪਤ 3:9,11,13; ਕੂਚ 15:26; 19:19; ਬਿਵਸਥਾ ਸਾਰ 26:17; 27:10
 8. ਪੈਰ – ਕੂਚ 24:10; ਹਿਜ਼ਕੀਏਲ 43:7
 9. ਮਨੁੱਖੀ ਸਰੂਪ – ਕੂਚ 24:9-11; ਜ਼ਬੂਰ 47; ਯਸ਼ਾਯਾਹ 6:1; ਹਿਜ਼ਕੀਏਲ 1:26
 10. ਪ੍ਰਭੂ ਦਾ ਦੂਤ – ਉਤਪਤ 16:7-13; 22:11-15; 31:11,13; 48:15-16; ਕੂਚ 3:4,13-21; 14:19; ਨਿਆਈਆਂ 2:1; 6:22-23; 13:3-22

B. ਸਰੀਰਕ ਕੰਮ (ਕੁਝ ਉਦਾਹਰਣਾਂ)

1. ਸ਼੍ਰਿਸ਼ਟੀ ਦੀ ਰਚਨਾ ਤੇ ਬੋਲਣਾ – ਉਤਪਤ 1:3,6,9,11,14,20,24,26
2. ਤੁਰਨਾ (ਅਰਥਾਤ., ਦੀ ਆਵਾਜ਼) – ਉਤਪਤ 3:8; ਲੇਵੀਆਂ 26:12; ਬਿਵਸਥਾ ਸਾਰ 23:14; ਇਬਰਾਨੀਆਂ 23:14
3. ਨੂਹ ਦੀ ਕਿਸਤੀ ਦਾ ਦਰਵਾਜ਼ਾ ਬੰਦ ਕਰਨਾ – ਉਤਪਤ 7:16
4. ਕੁਰਬਾਨੀਆਂ ਦੀ ਸੁਗੰਧ – ਉਤਪਤ 8:21; ਲੇਵੀਆਂ 26:31; ਅਮੋਸ 5:21
5. ਹੇਠਾਂ ਆਉਣਾ – ਉਤਪਤ 11:5; 18:21; ਕੂਚ 3:8; 19:11,18,20
6. ਮੂਸਾ ਨੂੰ ਦਫਨਾਉਣਾ – ਬਿਵਸਥਾ ਸਾਰ 34:6

C. ਮਨੁੱਖੀ ਭਾਵਨਾਵਾਂ (ਕੁਝ ਉਦਾਹਰਣਾਂ)

1. ਪਛਤਾਵਾ – ਉਤਪਤ 6:6,7; ਕੂਚ 32:14; ਨਿਆਈਆਂ 2:18; 1 ਸਮੂਏਲ 15:29,35; ਅਮੋਸ 7:3,6
2. ਗੱਸਾ – ਕੂਚ 4:14; 15:7; ਗਿਣਤੀ 11:10; 12:9; 22:22; 25:3,4; 32:10,13,14; ਬਿਵਸਥਾ ਸਾਰ 6:15; 7:4; 29:20
3. ਈਰਖਾ – ਕੂਚ 20:5; 34:14; ਬਿਵਸਥਾ ਸਾਰ 4:24; 5:9; 6:15; 32:16,21; ਯਹੋਸ਼ੁਆ 24:19
4. ਘਿਰਨਾ ਕਰਨਾ/ਨਫਰਤ ਕਰਨਾ – ਲੇਵੀਆਂ 20:23; 26:30; ਬਿਵਸਥਾ ਸਾਰ 32:19

D. ਪਰਿਵਾਰਕ ਸ਼ਬਦ (ਕੁਝ ਉਦਾਹਰਣਾਂ)

1. ਪਿਤਾ

- a. ਇਸਰਾਏਲ ਦਾ – ਕੂਚ 4:22; ਬਿਵਸਥਾ ਸਾਰ 14:1; ਯਸ਼ਾਯਾਹ 1:2; 63:16; 64:8; ਯਿਰਮਿਯਾਹ 31:9; ਰੋਸ਼ੇਆ 11:1
- b. ਰਾਜੇ ਦਾ – 2 ਸਮੂਏਲ 7:11-16; ਜ਼ਬੂਰ 2:7
- c. ਪਿਤਾ ਦੇ ਕੰਮ ਦੇ ਅਲੰਕਾਰ – ਬਿਵਸਥਾ ਸਾਰ 1:31; 8:5; 32:6-14; ਜ਼ਬੂਰ 27:10; ਕਹਾਉਤਾਂ 3:12; ਯਿਰਮਿਯਾਹ 3:4,22; 31:20; ਰੋਸ਼ੇਆ 11:1-4; ਮਲਾਕੀ 3:17

2. ਮਾਪੇ – ਰੋਸ਼ੇਆ 11:1-4

3. ਮਾਤਾ – ਯਸ਼ਾਯਾਹ 49:15; 66:9-13 (ਪਾਲਣ-ਪੋਸ਼ਣ ਕਰਨ ਵਾਲੀ ਮਾਂ ਦਾ ਦ੍ਰਿਸ਼ਟਾਂਤ)

4. ਨੌਜਵਾਨ ਵਫ਼ਾਦਾਰ ਪ੍ਰੇਮੀ – ਰੋਸ਼ੇਆ 1-3

II. ਇਸ ਕਿਸਮ ਦੀ ਭਾਸ਼ਾ ਦੀ ਵਰਤੋਂ ਦੇ ਕਾਰਨ

- A. ਪਰਮੇਸ਼ਰ ਲਈ ਇਹ ਜ਼ਰੂਰੀ ਹੈ ਕਿ ਉਹ ਮਨੁੱਖਾਂ ਤੇ ਆਪਣੇ ਆਪ ਨੂੰ ਪ੍ਰਗਟ ਕਰੇ। ਪਾਪੀ, ਦੁਨਿਆਵੀ ਸ਼ਬਦਾਂ ਤੋਂ ਇਲਾਵਾ ਕੋਈ ਹੋਰ ਸ਼ਬਦਾਵਲੀ ਨਹੀਂ ਹੈ। ਪੁਰਸ਼ ਦੇ ਰੂਪ ਵਿਚ ਪਰਮੇਸ਼ਰ ਦੀ ਵਿਆਪਕ ਧਾਰਣਾ ਪਰਮੇਸ਼ਰ ਦੇ ਮਾਨਵੀਕਰਨ ਦੀ ਇਕ ਉਦਾਹਰਣ ਹੈ, ਕਿਉਂਕਿ ਪਰਮੇਸ਼ਰ ਆਤਮਾ ਹੈ!
- B. ਪਰਮੇਸ਼ਰ ਮਨੁੱਖੀ ਜੀਵਨ ਦੇ ਸਭ ਤੋਂ ਅਰਥਪੂਰਨ ਪਹਿਲੂਆਂ ਨੂੰ ਲੈਂਦਾ ਹੈ ਅਤੇ ਉਹਨਾਂ ਦੀ ਵਰਤੋਂ ਆਪਣੇ ਆਪ ਨੂੰ ਪਾਪੀ ਮਨੁੱਖਤਾ ਲਈ ਪ੍ਰਗਟ ਕਰਨ ਲਈ ਕਰਦਾ ਹੈ (ਪਿਤਾ, ਮਾਤਾ, ਮਾਪੇ, ਪ੍ਰੇਮੀ)।
- C. ਹਾਲਾਂਕਿ ਇਹ ਜ਼ਰੂਰੀ ਹੈ (ਜਿਵੇਂ ਕਿ., ਉਤਪਤ 3:8 ਵਿਚ), ਪਰਮੇਸ਼ਰ ਕਿਸੇ ਵੀ ਸਰੀਰਕ ਰੂਪ ਤਕ ਸੀਮਿਤ ਨਹੀਂ ਹੋਣਾ ਚਾਹੁੰਦਾ ਹੈ (ਤੁਲਨਾ ਕਰੋ. ਕੂਚ 20; ਬਿਵਸਥਾ ਸਾਰ 5)।
- D. ਅੰਤਮ ਪਰਮੇਸ਼ਰ ਦਾ ਮਾਨਵੀਕਰਨ ਯਿਸੂ ਮਸੀਹ ਦਾ ਅਵਤਾਰ ਹੈ! ਪਰਮੇਸ਼ਰ ਸਰੀਰਕ ਅਤੇ ਛੂਹਣ ਯੋਗ ਬਣਿਆ (। ਯੂਹੰਨਾ 1:1-3)। ਪਰਮੇਸ਼ਰ ਦਾ ਸੰਦੇਸ਼ ਪਰਮੇਸ਼ਰ ਦਾ ਸ਼ਬਦ ਬਣ ਗਿਆ (ਯੂਹੰਨਾ 1:1-18)।

III. ਚੰਗੇ ਸੰਖੇਪ ਵਿਚਾਰ ਵਟਾਂਦਰੇ ਲਈ, ਦੇਖੋ G. B. Caird, *The Language and Imagery of the Bible*, ਅਧਿਆਇ 10, "Anthropomorphism," ਵਿਚ *The International Standard Bible Encyclopedia*, ਪੰਨੇ. 152-154

Copyright © 2014 [Bible Lessons International](http://www.biblelessonsinternational.com)

▣ "ਇਸ ਲਈ" ਇਹ ਸ਼ਾਬਦਿਕ "ਇਸ ਢੰਗ ਨਾਲ ਹੈ" (ਜਿਵੇਂ ਕਿ., ਯੂਹੰਨਾ 7:46; 11:48; 18:22)। ਇਹ ਭਾਵਨਾ ਨੂੰ ਨਹੀਂ, ਪਰ ਤਰੀਕੇ ਨੂੰ ਦਰਸਾਉਂਦਾ ਹੈ! ਪਰਮੇਸ਼ਰ ਨੇ ਦੇ ਕੇ (ਯੂਹੰਨਾ 3:16) ਅਤੇ ਭੇਜ ਕੇ (ਯੂਹੰਨਾ 3:17, ਦੇਵੇਂ ਭੂਤਕਾਲ ਕਿਰਿਆਸ਼ੀਲ ਸੰਕੇਤਕ ਹਨ) ਆਪਣਾ ਪਿਆਰ ਦਰਸਾਇਆ ਕਿ ਮਨੁੱਖਜਾਤੀ ਲਈ ਉਸਦਾ ਪੁੱਤਰ ਮਰ ਗਿਆ (ਤੁਲਨਾ ਕਰੋ. ਯਸ਼ਾਯਾਹ 53; ਮਰਕੁਸ 10:45; ਰੋਮੀਆਂ 3:25; 2 ਕੁਰਿੰਥੀਆਂ 5:21; 1 ਯੂਹੰਨਾ 2:2)।

▣ "ਜਗਤ" ਯੂਹੰਨਾ ਨੇ ਯੂਨਾਨੀ ਸ਼ਬਦ *ਕੋਸਮੋਸ kosmos* ਨੂੰ ਕਈ ਅਰਥਾਂ ਵਿਚ ਵਰਤਿਆ ਹੈ (ਯੂਹੰਨਾ 1:10 ਤੇ ਨੋਟ ਦੇਖੋ)।

ਇਸ ਆਇਤ ਨੇ ਆਤਮਾ (ਪਰਮੇਸ਼ਰ) ਅਤੇ ਪਦਾਰਥ ਦਰਮਿਆਨ ਨੈਸਟਿਕ ਦਵੈਤਵਾਦ ਦਾ ਵੀ ਖੰਡਨ ਕੀਤਾ ਹੈ। ਯੂਨਾਨੀ ਚੀਜ਼ਾਂ ਲਈ ਬੁਰਾਈ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਉਨ੍ਹਾਂ ਲਈ ਪਦਾਰਥ (ਅਰਥਾਤ., ਮਨੁੱਖੀ ਸਰੀਰ) ਸਾਰੇ ਮਨੁੱਖਾਂ ਵਿਚ ਪਰਮੇਸ਼ਰ ਦੀ ਚੰਗਿਆੜੀ ਦੀ ਜੇਲ੍ਹ ਦਾ ਘਰ ਸੀ। ਯੂਹੰਨਾ ਪਦਾਰਥ ਜਾਂ ਦੇਹ ਦੀ ਬੁਰਾਈ ਨੂੰ ਨਹੀਂ ਮੰਨਦਾ ਹੈ। ਪਰਮੇਸ਼ਰ ਜਗਤ ਨੂੰ ਪਿਆਰ ਕਰਦਾ ਹੈ (ਗ੍ਰਹਿ, ਰੋਮੀਆਂ 8:18-22) ਅਤੇ ਮਨੁੱਖਾਂ ਨੂੰ (ਦੇਹ, ਰੋਮੀਆਂ 8:23) ਪਿਆਰ ਕਰਦਾ ਹੈ। ਇਹ ਜਾਣਬੁੱਝ ਕੇ ਗੋਲ-ਮੇਲ ਕੀਤੀ ਗੱਲ ਹੈ ਜੋ ਯੂਹੰਨਾ ਵਿਚ ਆਮ ਹੈ (ਤੁਲਨਾ ਕਰੋ. ਯੂਹੰਨਾ 1:5; 3:3,8)।

▣ "ਇਕਲੋਤਾ ਪੁੱਤਰ" ਇਹ ("ਇਕਲੋਤਾ" ਦਾ ਮਤਲਬ "ਵਿਲੱਖਣ, ਇਕ ਕਿਸਮ ਦਾ" ਹੈ। ਇਸ ਨੂੰ ਅੱਗੇ ਲਿਖਿਆ ਅਨੁਸਾਰ "ਸਿਰਫ਼ ਇਕਲੋਤਾ" ਨਹੀਂ ਸਮਝਿਆ ਜਾਣਾ ਚਾਹੀਦਾ" (1) ਇਕ ਜਿਨਸੀ ਭਾਵਨਾ (2) ਇਤਿਹਾਸਕ ਕ੍ਰਮ (3) ਇਹ ਭਾਵਨਾ ਕਿ ਹੋਰ ਬੱਚੇ ਨਹੀਂ ਹਨ ਯਿਸੂ ਵਰਗੇ ਹੋਰ ਬੱਚੇ ਨਹੀਂ ਹਨ। ਯੂਹੰਨਾ 1:14 ਤੇ ਪੂਰਾ ਨੋਟ ਦੇਖੋ।

▣ "ਜੇ ਉਸ ਉੱਤੇ ਵਿਸ਼ਵਾਸ ਕਰੋ" ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ, ਜੋ ਸ਼ੁਰੂਆਤੀ ਅਤੇ ਨਿਰੰਤਰ ਵਿਸ਼ਵਾਸ ਤੇ ਜ਼ੋਰ ਦਿੰਦਾ ਹੈ। "ਜੇ" ਲਈ ਪਰਮੇਸ਼ਰ ਦਾ ਧੰਨਵਾਦ ਹੋਵੇ! ਇਸ ਨੂੰ ਕਿਸੇ ਵਿਸ਼ੇਸ਼ ਸਮੂਹ (ਨਸਲੀ, ਬੌਧਿਕ, ਜਾਂ ਅਧਿਆਤਮਕ) ਤੇ ਕਿਸੇ ਵੀ ਅਤਿਕਥਨੀ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ। ਇਹ ਨਹੀਂ ਹੈ ਕਿ "ਪਰਮੇਸ਼ਰ ਦੀ ਪ੍ਰਭੂਸੱਤਾ" ਅਤੇ "ਮਨੁੱਖੀ ਸੁਤੰਤਰਤਾ" ਇਕ ਦੂਜੇ ਤੋਂ ਵੱਖਰੇ ਹਨ; ਇਹ ਦੋਵੇਂ ਸੱਚੇ ਹਨ! ਪਰਮੇਸ਼ਰ ਹਮੇਸ਼ਾ ਪ੍ਰਤਿਕਿਰਿਆ ਦੀ ਸ਼ੁਰੂਆਤ ਕਰਦਾ ਹੈ ਅਤੇ ਕਾਰਜ-ਸੂਚੀ ਨਿਰਧਾਰਤ ਕਰਦਾ ਹੈ (ਤੁਲਨਾ ਕਰੋ ਯੂਹੰਨਾ 6:44,65), ਪਰ ਉਸ ਨੇ ਵਾਚਾ ਦੇ ਜ਼ਰੀਏ ਮਨੁੱਖਾਂ ਨਾਲ ਸਬੰਧ ਬਣਾਇਆ ਹੈ। ਉਨ੍ਹਾਂ ਨੂੰ ਉਸਦੀ ਪੇਸ਼ਕਸ਼ ਅਤੇ ਸ਼ਰਤਾਂ ਦਾ ਜਵਾਬ ਦੇਣਾ ਅਤੇ ਜਾਰੀ ਰੱਖਣਾ ਚਾਹੀਦਾ ਹੈ!

[ਖਾਸ ਵਿਸ਼ਾ: ਚੋਣ/ਪੂਰਵ ਵਿਧਾਨ ਕਰਨਾ ਅਤੇ ਇਕ ਅਧਿਆਤਮਿਕ ਸੰਤੁਲਨ ਦੀ ਜ਼ਰੂਰਤ SPECIAL TOPIC: Election/Predestination and the Need for a Theological Balance](#)

ਖਾਸ ਵਿਸ਼ਾ: ਚੋਣ/ਪੂਰਵ ਵਿਧਾਨ ਕਰਨਾ ਅਤੇ ਇਕ ਅਧਿਆਤਮਿਕ ਸੰਤੁਲਨ ਦੀ ਜ਼ਰੂਰਤ

ਚੋਣ ਇਕ ਸ਼ਾਨਦਾਰ ਸਿਧਾਂਤ ਹੈ। ਹਾਲਾਂਕਿ, ਪੱਖਪਾਤ ਕਰਨ ਦੀ ਮੰਗ ਨਹੀਂ ਹੈ, ਪਰ ਇਕ ਮਾਧਿਅਮ, ਸਾਧਨ ਜਾਂ ਦੂਜਿਆਂ ਦੇ ਛੁਟਕਾਰੇ ਦਾ ਸਾਧਨ ਬਣਨ ਦੀ ਮੰਗ ਹੈ! ਪੁਰਾਣੇ ਨੇਮ ਵਿਚ ਇਹ ਸ਼ਬਦ ਮੁੱਖ ਤੌਰ ਤੇ ਸੇਵਾ ਲਈ ਵਰਤਿਆ ਜਾਂਦਾ ਸੀ, ਨਵੇਂ ਨੇਮ ਵਿਚ ਇਹ ਮੁਕਤੀ ਲਈ ਮੁੱਖ ਤੌਰ ਤੇ ਵਰਤਿਆ ਜਾਂਦਾ ਹੈ, ਜੋ ਸੇਵਾ ਵਿਚ ਜਾਰੀ ਹੁੰਦਾ ਹੈ। ਬਾਈਬਲ ਕਦੇ ਵੀ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖਤਾ ਦੀ ਸੁਤੰਤਰ ਇੱਛਾ ਦੇ ਵਿਚਕਾਰ ਪ੍ਰਤੀਤ ਹੁੰਦੇ ਵਿਰੋਧੀ ਫ਼ਰਕ ਦਾ ਮੇਲ ਨਹੀਂ ਕਰਾਉਂਦੀ, ਪਰ ਦੋਹਾਂ ਦੀ ਪੁਸ਼ਟੀ ਕਰਦੀ ਹੈ! ਪਰਮੇਸ਼ਰ ਦੀ

ਪ੍ਰਭੂਸੱਤਾ ਉੱਤੇ ਰੋਮੀਆਂ 9 ਅਤੇ ਮਨੁੱਖਜਾਤੀ ਦੇ ਜ਼ਰੂਰੀ ਜਵਾਬ ਉੱਤੇ ਰੋਮੀਆਂ 10, ਬਾਈਬਲ ਦੇ ਤਣਾਅ ਦੀ ਇਕ ਚੰਗੀ ਉਦਾਹਰਣ ਹੋਣਗੇ (ਤੁਲਨਾ ਕਰੋ. ਰੋਮੀਆਂ 10:11,13)।

ਇਸ ਅਧਿਆਤਮਿਕ ਤਣਾਅ ਦੀ ਕੁੰਜੀ ਅਫਸੀਆਂ 1:4 ਵਿਚ ਪਾਈ ਜਾਂਦੀ ਹੈ। ਯਿਸੂ ਪਰਮੇਸ਼ਰ ਦਾ ਚੁਣਿਆ ਹੋਇਆ ਆਦਮੀ ਹੈ ਅਤੇ ਸਾਰੇ ਸੰਭਾਵਤ ਤੌਰ ਤੇ ਉਸ ਵਿਚ ਚੁਣੇ ਗਏ ਹਨ (Karl Barth)। ਪਾਪੀ ਮਨੁੱਖਜਾਤੀ ਦੀ ਜ਼ਰੂਰਤ ਲਈ ਯਿਸੂ ਪਰਮੇਸ਼ਰ ਦੀ "ਹਾਂ" ਹੈ (Karl Barth)। ਅਫਸੀਆਂ 1:4 ਇਹ ਦੱਸਦਿਆਂ ਇਸ ਮੁੱਦੇ ਨੂੰ ਸਪਸ਼ਟ ਕਰਨ ਵਿਚ ਸਹਾਇਤਾ ਕਰਦੀ ਹੈ ਕਿ ਪੂਰਵ-ਵਿਧਾਨ ਦਾ ਟੀਚਾ ਸਵਰਗ ਨਹੀਂ, ਬਲਕਿ ਪਵਿੱਤਰਤਾ (ਯਿਸੂ ਵਰਗੇ ਬਣਨਾ) ਹੈ। ਅਸੀਂ ਅਕਸਰ ਖੁਸ਼ਖਬਰੀ ਦੇ ਲਾਭ ਵੱਲ ਆਕਰਸ਼ਤ ਹੁੰਦੇ ਹਾਂ ਅਤੇ ਜ਼ਿੰਮੇਵਾਰੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ! ਪਰਮੇਸ਼ਰ ਦੀ ਬੁਲਾਹਟ (ਚੋਣ) ਸਮੇਂ ਦੇ ਨਾਲ ਨਾਲ ਸਦੀਵੀਤਾ ਲਈ ਵੀ ਹੈ।

ਸਿਧਾਂਤ ਦੂਸਰੀਆਂ ਸੱਚਾਈਆਂ ਦੇ ਸਬੰਧ ਨਾਲ ਆਉਂਦੇ ਹਨ, ਨਾ ਕਿ ਇਕੱਲੇ। ਇਕ ਚੰਗੀ ਸਮਾਨਤਾ ਤਾਰਾ-ਮੰਡਲ ਬਨਾਮ ਇਕ ਤਾਰਾ ਦੀ ਹੋ ਸਕਦੀ ਹੈ। ਪਰਮੇਸ਼ਰ ਪੱਛਮੀ ਦੀ ਬਜਾਏ ਪੂਰਬੀ ਸ਼ੈਲੀਆਂ ਵਿਚ ਸੱਚਾਈ ਪੇਸ਼ ਕਰਦਾ ਹੈ। ਸਾਨੂੰ ਸਿਧਾਂਤਕ ਸੱਚਾਈਆਂ ਦੇ ਦਵੰਦਵਾਦੀ ਜੋੜਾਂ ਕਾਰਨ ਪੈਦਾ ਹੋਏ ਤਣਾਅ ਨੂੰ ਦੂਰ ਨਹੀਂ ਕਰਨਾ ਚਾਹੀਦਾ (ਜਿਵੇਂ ਕਿ., ਇਕ ਅਤਿ ਉੱਚਾ ਪਰਮੇਸ਼ਰ ਬਨਾਮ ਸਰਬਅੰਤਰਜਮੀ ਪਰਮੇਸ਼ਰ; ਸੁਰੱਖਿਆ ਬਨਾਮ ਦ੍ਰਿੜ੍ਹਤਾ; ਯਿਸੂ ਪਿਤਾ ਦੇ ਬਰਾਬਰ ਬਨਾਮ ਯਿਸੂ ਪਿਤਾ ਦੇ ਅਧੀਨ; ਮਸੀਹੀ ਸੁਤੰਤਰਤਾ ਬਨਾਮ ਇਕ ਵਾਚਾ ਦੇ ਸਾਥੀ ਹੋਣ ਲਈ ਮਸੀਹੀਆਂ ਦੀ ਜ਼ਿੰਮੇਵਾਰੀ; ਆਦਿ)।

"ਵਾਚਾ" ਦੀ ਅਧਿਆਤਮਿਕ ਧਾਰਨਾ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ (ਜੋ ਹਮੇਸ਼ਾ ਪਹਿਲ ਕਰਦਾ ਹੈ ਅਤੇ ਕਾਰਜ-ਸੂਚੀ ਤੈਅ ਕਰਦਾ ਹੈ) ਮਨੁੱਖਤਾ ਦੁਆਰਾ ਆਰੰਭਕ ਅਤੇ ਨਿਰੰਤਰ ਤੇਜ਼ਾ ਕਰਨ ਵਾਲੇ ਵਿਸ਼ਵਾਸ ਦੀ ਪ੍ਰਤਿਕਿਰਿਆ ਦੇ ਨਾਲ ਜੋੜਦੀ ਹੈ (ਮਰਕੁਸ 1:15; ਰਸੂਲਾਂ ਦੇ ਕਰਤੱਬ 3:16,19; 20:21)। ਕਥਨ ਦੇ ਇਕ ਪਾਸੇ ਨੂੰ ਜਾਂਚ ਕਰਨ ਅਤੇ ਦੂਜੇ ਪਾਸੇ ਨੂੰ ਘਟੀਆ ਜਾਣਨ ਲਈ ਸਾਵਧਾਨ ਰਹੋ! ਸਿਰਫ਼ ਆਪਣੇ ਹੀ ਮਨਪਸੰਦ ਸਿਧਾਂਤ ਜਾਂ ਅਧਿਆਤਮਿਕ ਦੀ ਪ੍ਰਣਾਲੀ ਦਾ ਦਾਅਵਾ ਕਰਨ ਤੋਂ ਸਾਵਧਾਨ ਰਹੋ!

Copyright © 2014 [Bible Lessons International](http://BibleLessonsInternational.com)

▣ "ਨਾਸ਼ ਨਾ ਹੋਵੇ" ਇਸ ਦਾ ਭਾਵ ਇਹ ਹੈ ਕਿ ਕੁਝ ਨਾਸ਼ ਹੋ ਜਾਣਗੇ। ਉਨ੍ਹਾਂ ਦਾ ਨਾਸ਼ ਹੋਣਾ (*ਅਮੋਲੁਮੀ, amollumi*, ਦੇਖੋ ਖਾਸ ਵਿਸ਼ਾ: ਵਿਨਾਸ਼) ਸਿੱਧੇ ਤੌਰ ਤੇ ਯਿਸੂ ਪ੍ਰਤੀ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ (ਤੁਲਨਾ ਕਰੋ. 11:25)। ਪਰਮੇਸ਼ਰ ਉਨ੍ਹਾਂ ਦੇ ਅਵਿਸ਼ਵਾਸ ਦਾ ਕਾਰਨ ਨਹੀਂ ਹੈ (ਤੁਲਨਾ ਕਰੋ. ਹਿਜ਼ਕੀਏਲ 18:23,32; 1 ਤਿਮੋਥਿਉਸ 2:4; 2 ਪਤਰਸ 3:9)।

ਕਈਆਂ ਨੇ ਇਸ ਸ਼ਬਦ ਨੂੰ ਸ਼ਾਬਦਿਕ ਤੌਰ ਤੇ ਲੈਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤਰ੍ਹਾਂ ਦੁਸ਼ਟ ਲੋਕਾਂ ਦਾ ਨਾਸ਼ ਕਰਨ ਦਾ ਸੁਝਾਅ ਦਿੱਤਾ ਹੈ। ਇਹ ਦਾਨੀਏਲ 12:2 ਅਤੇ ਮੱਤੀ 25:46 ਦਾ ਵਿਰੋਧ ਕਰੇਗਾ। ਪੂਰਬੀ ਬਹੁਤ ਜ਼ਿਆਦਾ ਲਾਖਣਿਕ ਸਾਹਿਤ ਨੂੰ ਪੱਛਮੀ ਵਿਆਖਿਆਤਮਕ ਰੂਪ (ਸ਼ਾਬਦਿਕ ਅਤੇ ਤਰਕਪੂਰਨ) ਵਿਚ ਮਜਬੂਰ ਕਰਨ ਲਈ ਇਹ ਸੁਹਿਰਦ ਵਿਸ਼ਵਾਸੀ ਦੀ ਇਕ ਵਧੀਆ ਉਦਾਹਰਣ ਹੈ। ਇਸ ਸ਼ਬਦ ਤੇ ਚੰਗੇ ਵਿਚਾਰ ਵਟਾਂਦਰੇ ਲਈ Robert B. Girdlestone ਦੀ ਕਿਤਾਬ *Synonyms of the Old Testament*, ਪੰਨਾ. 275-277 ਦੇਖੋ।

ਦੁਬਾਰਾ ਨੋਟ ਕਰੋ ਕਿ ਯੂਹੰਨਾ ਦੇਹਰਾਤਮਕ ਸ਼੍ਰੇਣੀਆਂ (ਅਰਥਾਤ., ਨਾਸ਼ ਅਤੇ ਸਦੀਪਕ ਜੀਵਨ) ਵਿਚ ਕਿਵੇਂ ਸੋਚਦਾ ਅਤੇ ਲਿਖਦਾ ਹੈ। ਯਿਸੂ ਦੀਆਂ ਸਿੱਖਿਆਵਾਂ ਦੀ ਸ਼ਬਦਾਵਲੀ ਅਤੇ ਅਧਿਆਤਮਿਕ ਬਣਤਰ ਸਮਾਨਾਂਤਰ ਇੰਜੀਲਾਂ ਅਤੇ ਯੂਹੰਨਾ ਦੇ ਵਿਚਕਾਰ ਬਹੁਤ ਵੱਖਰੀ ਹੈ। ਕੋਈ ਹੈਰਾਨ ਹੋ ਸਕਦਾ ਹੈ ਕਿ ਇੰਜੀਲਾਂ ਦੇ ਲੇਖਕਾਂ ਨੂੰ ਯਿਸੂ ਦੀ ਖੁਸ਼ਖਬਰੀ ਦੀ ਪੇਸ਼ਕਾਰੀ ਨੂੰ ਉਨ੍ਹਾਂ ਦੇ ਚੁਣੇ ਹੋਏ ਦਰਸ਼ਕਾਂ ਲਈ ਤਿਆਰ ਕਰਨ ਵਿਚ ਕਿੰਨੀ ਆਜ਼ਾਦੀ (ਦੈਵੀ ਅਗਵਾਈ ਅਧੀਨ, ਜਿਵੇਂ ਕਿ., ਪ੍ਰੇਰਨਾ) ਦਿੱਤੀ ਗਈ ਸੀ। Gordon Fee and Douglas Stuart ਦੀ ਕਿਤਾਬ *How To Read The Bible For All Its Worth* ਦੇ ਪੰਨੇ. 127-148 ਦੇਖੋ।

3:17 "ਉਹ ਜਗਤ ਨੂੰ ਦੇਸ਼ੀ ਠਹਿਰਾਵੇ" ਯੂਹੰਨਾ ਦੇ ਕਈ ਹਵਾਲੇ ਦੱਸਦੇ ਹਨ ਕਿ ਯਿਸੂ ਦੇਸ਼ੀ ਠਹਿਰਾਉਣ ਦੀ ਬਜਾਏ, ਮੁਕਤੀਦਾਤਾ ਵਜੋਂ ਆਇਆ ਸੀ (ਤੁਲਨਾ ਕਰੋ. ਯੂਹੰਨਾ 3:17-21; 8:15; 12:47)। ਹਾਲਾਂਕਿ ਯੂਹੰਨਾ ਦੇ ਕੁਝ ਹਵਾਲੇ ਅਜਿਹੇ ਵੀ ਹਨ ਜੋ ਦਾਅਵਾ ਕਰਦੇ ਹਨ ਕਿ ਯਿਸੂ ਦੇਸ਼ੀ ਠਹਿਰਾਉਣ ਆਇਆ ਹੈ ਅਤੇ ਠਹਿਰਾਵੇਗਾ (ਤੁਲਨਾ ਕਰੋ. ਯੂਹੰਨਾ 5:22-23,27; 9:39; ਨਵੇਂ ਨੇਮ ਦੇ ਹੋਰ ਹਿੱਸੇ ਵੀ, ਰਸੂਲਾਂ ਦੇ ਕਰਤੱਬ 10:42; 17:31; 2 ਤਿਮੋਥਿਉਸ 4:1; 1 ਪਤਰਸ 4:5)।

ਕਈ ਅਧਿਆਤਮਿਕ ਟਿੱਪਣੀਆਂ ਕ੍ਰਮ ਵਿਚ ਹਨ।

1. ਪਰਮੇਸ਼ਰ ਨੇ ਯਿਸੂ ਨੂੰ ਨਿਆਂ ਦਿੱਤਾ ਜਿਵੇਂ ਉਸਨੇ ਆਦਰ ਵਜੋਂ ਸ਼੍ਰੀਸ਼ਟੀ ਅਤੇ ਮੁਕਤੀ ਦਿੱਤੀ (ਤੁਲਨਾ ਕਰੋ. ਯੂਹੰਨਾ 5:23)
2. ਯਿਸੂ ਪਹਿਲੀ ਵਾਰ ਨਿਆਂ ਕਰਨ ਨਹੀਂ, ਬਲਕਿ ਬਚਾਉਣ ਆਇਆ ਸੀ (ਤੁਲਨਾ ਕਰੋ. ਯੂਹੰਨਾ 3:17), ਪਰ ਲੋਕ ਉਸ ਨੂੰ ਨਕਾਰਦੇ ਹਨ ਅਤੇ ਆਪਣੇ ਆਪ ਦਾ ਨਿਆਂ ਦਾ ਭਾਗੀ ਬਣਾਉਂਦੇ ਹਨ
3. ਯਿਸੂ ਰਾਜਿਆਂ ਦੇ ਰਾਜਾ ਅਤੇ ਨਿਆਂ ਕਰਨ ਵਾਲੇ ਵਾਂਗ ਵਾਪਸ ਆਵੇਗਾ (ਤੁਲਨਾ ਕਰੋ. ਯੂਹੰਨਾ 9:39)

3:18 ਇਹ ਆਇਤ ਯਿਸੂ ਮਸੀਹ ਦੁਆਰਾ ਮੁਕਤੀ ਬਨਾਮ ਖੁਦ ਨੂੰ ਦੇਸ਼ੀ ਠਹਿਰਾਉਣ ਦੇ ਵਿਸ਼ੇ ਨੂੰ ਦਹਰਾਉਂਦੀ ਹੈ। ਪਰਮੇਸ਼ਰ ਲੋਕਾਂ ਨੂੰ ਨਰਕ ਨਹੀਂ ਭੇਜਦਾ ਹੈ। ਉਹ ਆਪਣੇ ਆਪ ਨੂੰ ਭੇਜਦੇ ਹਨ। ਵਿਸ਼ਵਾਸ ਦੇ ਨਿਰੰਤਰ ਨਤੀਜੇ ਹੁੰਦੇ ਹਨ ("ਵਿਸ਼ਵਾਸ ਕਰਨਾ," ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ) ਅਤੇ ਇਸੇ ਤਰ੍ਹਾਂ ਅਵਿਸ਼ਵਾਸ ਦੇ ਵੀ ("ਦੇਸ਼ੀ ਠਹਿਰਾਏ ਗਏ ਹਨ," ਪੂਰਨ-ਕਾਲ ਨਿਸ਼ਕਿਰਿਆ ਵਾਚਕ ਹੈ ਅਤੇ "ਵਿਸ਼ਵਾਸ ਨਾ ਕੀਤਾ," ਪੂਰਨ-ਕਾਲ ਕਿਰਿਆ ਵਾਚਕ ਹੈ)। ਯੂਹੰਨਾ 2:23 ਅਤੇ 9:7 ਤੇ ਖਾਸ ਵਿਸ਼ੇ ਦੇਖੋ।

3:19-21 "ਮਨੁੱਖਾਂ ਨੇ ਹਨੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ" ਬਹੁਤ ਸਾਰੇ ਲੋਕ ਜਿਨ੍ਹਾਂ ਨੇ ਖੁਸ਼ਖਬਰੀ ਬਾਰੇ ਸੁਣਿਆ ਹੈ, ਇਸ ਨੂੰ ਰੱਦ ਕਰਦੇ ਹਨ, ਬੌਧਿਕ ਜਾਂ ਸੱਭਿਆਚਾਰਕ ਕਾਰਨਾਂ ਕਰਕੇ ਨਹੀਂ, ਬਲਕਿ ਮੁੱਖ ਤੌਰ ਤੇ ਨੈਤਿਕ ਕਾਰਨਾਂ ਕਰਕੇ (ਅਯੂਬ 24:13)। ਚਾਨਣ ਯਿਸੂ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 1:9; 8:12; 9:5; 12:46) ਅਤੇ ਉਸ ਦਾ ਸੰਦੇਸ਼ ਪਰਮੇਸ਼ਰ ਦੇ ਪਿਆਰ, ਮਨੁੱਖਜਾਤੀ ਦੇ ਜ਼ਰੂਰਤ, ਮਸੀਹ ਦੇ ਪ੍ਰਬੰਧ ਅਤੇ ਲੋੜੀਂਦੇ ਜਵਾਬ ਦਾ ਹੈ। ਇਹ ਯੂਹੰਨਾ 1:1-18 ਦਾ ਇਕ ਆਵਰਤੀ ਰੂਪ ਹੈ।

3:19 "ਦੇਸ਼ੀ ਠਹਿਰਨ ਦਾ ਇਹ ਕਾਰਨ ਹੈ" ਨਿਆਂ, ਮੁਕਤੀ ਵਾਂਗ, ਮੌਜੂਦਾ ਹਕੀਕਤ (ਤੁਲਨਾ ਕਰੋ. ਯੂਹੰਨਾ 3:19; 9:39) ਅਤੇ ਭਵਿੱਖ ਦੀ ਪੂਰਤੀ (ਤੁਲਨਾ ਕਰੋ. ਯੂਹੰਨਾ 5:27-29; 12:31,48) ਦੇਵੇਂ ਹੈ। ਵਿਸ਼ਵਾਸੀ ਪਹਿਲਾਂ ਤੋਂ ਹੀ (ਅਹਿਸਾਸ ਕੀਤਾ ਹੋਇਆ ਭਵਿੱਖ) ਭਵਿੱਖ ਵਿਚ ਰਹਿੰਦੇ ਹਨ ਨਾ ਕਿ ਉਸ ਵਿਚ ਜੋ ਅਜੇ ਨਹੀਂ ਆਇਆ (ਪੂਰਨ ਭਵਿੱਖ)। ਮਸੀਹ ਜੀਵਨ ਇਕ ਅਨੰਦ ਅਤੇ ਇਕ ਭਿਆਨਕ ਸੰਘਰਸ਼ ਹੈ; ਇਹ ਹਾਰਾਂ ਦੀ ਇਕ ਲੜੀ ਤੋਂ ਬਾਅਦ ਜਿੱਤ ਹੈ; ਜੋ ਕਿ ਭਰੋਸੇ ਦੇ ਬਾਵਜੂਦ ਦ੍ਰਿੜ੍ਹਤਾ ਦੇ ਬਾਰੇ ਚੇਤਾਵਨੀਆਂ ਦੀ ਇਕ ਲੜੀ ਹੈ।

3:21 "ਸਤ ਕਰਦਾ ਹੈ" ਕਿਉਂਕਿ "ਚਾਨਣ" (ਤੁਲਨਾ ਕਰੋ. ਯੂਹੰਨਾ 3:19,20[ਦੇ ਵਾਰ],21) ਯਿਸੂ ਦਾ ਸਪਸ਼ਟ ਹਵਾਲਾ ਹੈ, ਇਹ ਸੰਭਵ ਹੈ ਕਿ "ਸੱਚਾਈ" ਨੂੰ ਵੀ ਵੱਡੇ ਅੱਖਰਾਂ ਵਿਚ ਲਿਖਣਾ ਚਾਹੀਦਾ ਹੈ। Robert Hanna ਆਪਣੀ ਕਿਤਾਬ *A Grammatical Aid to the Greek New Testament* ਵਿਚ N. Turner ਦੀ ਕਿਤਾਬ *Grammatical Insights into the New Testament* ਦਾ ਹਵਾਲਾ ਦਿੰਦਾ ਹੈ, ਜਿਸਨੇ ਇਸ ਨੂੰ "ਉਹ ਮਨੁੱਖ ਜੋ ਸੱਚ ਦਾ ਚੇਲਾ ਹੈ" ਵਜੋਂ ਅਨੁਵਾਦ ਕੀਤਾ ਹੈ (ਪੰਨਾ. 144)।

ਅਧਿਆਤਮਿਕ ਤੌਰ ਤੇ ਇਹ ਆਇਤ ਮੱਤੀ 7 ਦੀ ਤਰ੍ਹਾਂ ਉਹੀ ਸੱਚ ਨੂੰ ਦਰਸਾਉਂਦੀ ਹੈ। ਸਦੀਪਕ ਜੀਵਨ ਦੇ ਦੇਖਣਯੋਗ ਗੁਣ ਹਨ। ਇਕ ਵਿਅਕਤੀ ਮਸੀਹ ਵਿਚ ਪਰਮੇਸ਼ਰ ਨੂੰ ਮਿਲਣ, ਪਵਿੱਤਰ ਆਤਮਾ ਨਾਲ ਭਰਪੂਰ ਹੋਣ ਤੋਂ ਬਾਅਦ ਪਹਿਲਾਂ ਜਿਹਾ ਨਹੀਂ ਰਹਿ ਸਕਦਾ ਹੈ। ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਫੁੱਟਣ ਦੀ ਬਜਾਏ, ਫਲ ਪੈਦਾ ਕਰਨ ਤੇ ਕੇਂਦਰਿਤ ਹੈ (ਤੁਲਨਾ ਕਰੋ. ਮੱਤੀ 13; ਮਰਕੁਸ 4; ਲੂਕਾ 8; ਯੂਹੰਨਾ 15:1-11 ਵਿਚ ਯੂਹੰਨਾ ਦੇ ਵਿਚਾਰ ਵਟਾਂਦਰੇ ਤੇ ਧਿਆਨ ਦਿਓ)। ਕੰਮਾਂ ਦੁਆਰਾ ਮੁਕਤੀ ਨਹੀਂ ਮਿਲਦੀ, ਪਰ ਉਹ ਮੁਕਤੀ ਦਾ ਪ੍ਰਮਾਣ ਹਨ (ਤੁਲਨਾ ਕਰੋ. ਅਫਸੀਆਂ 2:8-9,10)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. "ਨਵਾਂ ਜਨਮ" ਮੁਹਾਵਰੇ ਦਾ ਕੀ ਅਰਥ ਹੈ?
2. ਤੁਹਾਡੇ ਖਿਆਲ ਵਿੱਚ ਯੂਹੰਨਾ 3:4 ਵਿੱਚ "ਪਾਣੀ" ਦਾ ਕੀ ਅਰਥ ਹੈ ਅਤੇ ਕਿਉਂ?
3. "ਵਿਸ਼ਵਾਸ" (ਬਚਾਉਣ ਵਾਲਾ ਵਿਸ਼ਵਾਸ) ਵਿੱਚ ਕੀ ਸ਼ਾਮਲ ਹੁੰਦਾ ਹੈ?
4. ਕੀ ਯੂਹੰਨਾ 3:16 ਮਨੁੱਖਜਾਤੀ ਲਈ ਯਿਸੂ ਦੇ ਪਿਆਰ ਜਾਂ ਪਿਤਾ ਦੇ ਪਿਆਰ ਦਾ ਹਵਾਲਾ ਹੈ?
5. ਕੈਲਵਿਨਵਾਦ ਦਾ ਸਬੰਧ ਯੂਹੰਨਾ 3:16 ਨਾਲ ਕਿਵੇਂ ਹੈ?
6. ਕੀ "ਨਾਸ਼" ਹੋਣ ਦਾ ਅਰਥ ਵਿਨਾਸ਼ ਹੈ?
7. "ਚਾਨਣ" ਨੂੰ ਪਰਿਭਾਸ਼ਤ ਕਰੋ।

ਆਇਤਾਂ 22-36 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਯਿਸੂ ਦੇ ਪੂਰੀ ਤਰ੍ਹਾਂ ਪ੍ਰਭੂ ਹੋਣ ਉੱਤੇ ਯੂਹੰਨਾ ਦਾ ਜ਼ੋਰ ਇੰਜੀਲ ਦੀ ਸ਼ੁਰੂਆਤ ਤੇ ਹੀ ਸੰਵਾਦ ਅਤੇ ਵਿਅਕਤੀਗਤ ਮੁਠਭੇੜ ਦੁਆਰਾ ਸੰਚਾਰਿਤ ਕੀਤਾ ਗਿਆ ਹੈ। ਇਹ ਅਧਿਆਇ ਉਸ ਹੀ ਰੂਪ ਨੂੰ ਜਾਰੀ ਰੱਖਦਾ ਹੈ।
- B. ਯੂਹੰਨਾ ਪਹਿਲੀ ਸਦੀ ਦੇ ਅੰਤ ਵਿੱਚ ਆਪਣੀ ਇੰਜੀਲ ਲਿਖ ਰਿਹਾ ਹੈ, ਅਤੇ ਉਨ੍ਹਾਂ ਸਵਾਲਾਂ ਨਾਲ ਨਜਿੱਠਦਾ ਹੈ ਜੋ ਸਮਾਨਾਂਤਰ ਇੰਜੀਲਾਂ ਦੇ ਲਿਖਤ ਤੋਂ ਬਾਅਦ ਪੈਦਾ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਸ਼ੁਰੂਆਤੀ ਦੀ ਗਲਤ ਸਿਖਿਆ ਨਾਲ ਸਬੰਧਿਤ ਹੈ (ਤੁਲਨਾ ਕਰੋ: ਰਸੂਲਾਂ ਦੇ ਕਰਤੱਬ 18:24-19:7)। ਇਹ ਮਹੱਤਵਪੂਰਣ ਹੈ ਕਿ ਯੂਹੰਨਾ 1:6-8, 19-36 ਅਤੇ 3:22-36 ਵਿੱਚ, ਯੂਹੰਨਾ ਬਪਤਿਸਮਾ ਦੇਣ ਵਾਲੇ ਆਪਣੇ ਆਪ ਨੂੰ ਯਿਸੂ ਨਾਸਰੀ ਤੋਂ ਛੇਟਾ ਦੱਸਦਾ ਹੈ ਅਤੇ ਯਿਸੂ ਦੇ ਮਸੀਹ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 3:22-24

²²ਇਹ ਦੇ ਪਿੱਛੋਂ ਯਿਸੂ ਅਤੇ ਉਹ ਦੇ ਚੇਲੇ ਯਹੂਦਿਯਾ ਦੇ ਦੇਸ ਵਿੱਚ ਆਏ ਅਰ ਉਹ ਉੱਥੇ ਉਨ੍ਹਾਂ ਦੇ ਨਾਲ ਟਿਕਿਆ ਅਤੇ ਬਪਤਿਸਮਾ ਦਿੰਦਾ ਰਿਹਾ। ²³ਯੂਹੰਨਾ ਵੀ ਸਲੀਮ ਦੇ ਨੇੜੇ ਐਨੇਨ ਵਿੱਚ ਬਪਤਿਸਮਾ ਦਿੰਦਾ ਸੀ ਕਿਉਂਕਿ ਉੱਥੇ ਜਲ ਬਹੁਤ ਸੀ ਅਤੇ ਲੋਕ ਆਉਂਦੇ ਅਤੇ ਬਪਤਿਸਮਾ ਲੈਂਦੇ ਸਨ। ²⁴ਯੂਹੰਨਾ ਅਜੇ ਤਾਂ ਕੈਦ ਵਿੱਚ ਨਹੀਂ ਸੁੱਟਿਆ ਗਿਆ ਸੀ।

3:22 "ਯਹੂਦਿਯਾ ਦੇ ਦੇਸ ਵਿੱਚ ਆਏ" ਯਹੂਦਿਯਾ ਅਤੇ ਗਲੀਲੀ ਦੇਹਾਂ ਵਿੱਚ ਇਸ ਸ਼ੁਰੂਆਤੀ ਸੇਵਕਾਈ ਬਾਰੇ ਸਮਾਨਾਂਤਰ ਇੰਜੀਲਾਂ ਵਿੱਚ ਚਰਚਾ ਨਹੀਂ ਕੀਤੀ ਗਈ ਹੈ। ਇੰਜੀਲਾਂ ਯਿਸੂ ਦੀਆਂ ਕਾਲਕ੍ਰਮਿਕ ਜੀਵਨੀਆਂ ਨਹੀਂ ਹਨ। Gordon Fee ਅਤੇ Douglas Stuart ਦੀ ਕਿਤਾਬ *How to Read the Bible For All Its Worth* ਦੇ ਪੰਨੇ 127-148 ਦੇਖੋ।

▣ "ਉਹ ਉੱਥੇ ਉਨ੍ਹਾਂ ਦੇ ਨਾਲ ਟਿਕਿਆ" ਯਿਸੂ ਨੇ ਭੀੜ ਨੂੰ ਪ੍ਰਚਾਰ ਕੀਤਾ ਪਰ ਆਪਣੇ ਚੇਲਿਆਂ ਨਾਲ ਖੁਲ੍ਹ ਕੇ ਗੱਲਬਾਤ ਕੀਤੀ। ਉਸ ਨੇ ਆਪਣੇ ਆਪ ਨੂੰ ਉਨ੍ਹਾਂ ਉੱਤੇ ਡੋਲ੍ਹ ਦਿੱਤਾ ਸੀ। ਇਹ ਕਾਰਜਵਿਧੀ Robert E. Coleman ਦੀਆਂ ਦੋ ਸ਼ਾਨਦਾਰ ਕਿਤਾਬਾਂ *The Master Plan of*

Evangelism ਅਤੇ The Master Plan of Discipleship ਵਿਚ ਕੇਂਦਰਿਤ ਕੀਤੀ ਗਈ ਹੈ, ਦੇਵੇਂ ਹੀ ਇਕ ਛੋਟੇ ਸਮੂਹ ਨਾਲ ਯਿਸੂ ਦੀ ਨਿੱਜੀ ਸਬੰਧ ਤੇ ਜ਼ੋਰ ਦਿੰਦੀਆਂ ਹਨ!

▣ "ਬਪਤਿਸਮਾ ਦਿੰਦਾ ਰਿਹਾ" ਅਸੀਂ ਯੂਹੰਨਾ 4:2 ਤੋਂ ਸਿੱਖਦੇ ਹਾਂ ਕਿ ਯਿਸੂ ਨੇ ਆਪ ਬਪਤਿਸਮਾ ਨਹੀਂ ਦਿੱਤਾ ਸੀ, ਪਰ ਉਸਦੇ ਚੇਲੇ ਦਿੰਦੇ ਸਨ। ਯਿਸੂ ਦਾ ਸੰਦੇਸ਼ ਸ਼ੁਰੂ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸੰਦੇਸ਼ ਨਾਲ ਮਿਲਦਾ ਜੁਲਦਾ ਸੀ। ਇਹ ਪੁਰਾਣੇ ਨੇਮ ਦਾ ਤੇਬਾ ਅਤੇ ਤਿਆਰੀ ਕਰਨ ਦਾ ਸੰਦੇਸ਼ ਸੀ। ਇੱਥੇ ਦੱਸਿਆ ਗਿਆ ਬਪਤਿਸਮਾ, ਮਸੀਹੀ ਬਪਤਿਸਮਾ ਨਹੀਂ ਹੈ, ਬਲਕਿ ਇਕ ਬਪਤਿਸਮਾ ਹੈ ਜੋ ਕਿ ਤੇਬਾ ਅਤੇ ਆਤਮਿਕ ਗ੍ਰਹਿਣਸ਼ੀਲਤਾ ਦਾ ਪ੍ਰਤੀਕ ਹੈ।

3:23 "ਯੂਹੰਨਾ ਵੀ ਸਲੀਮ ਦੇ ਨੇੜੇ ਐਨੇਨ ਵਿੱਚ ਬਪਤਿਸਮਾ ਦਿੰਦਾ ਸੀ" ਇਸ ਜਗ੍ਹਾ ਦੀ ਸਥਿਤੀ ਅਨਿਸ਼ਚਿਤ ਹੈ।

1. ਕਈਆਂ ਦਾ ਮੰਨਣਾ ਹੈ ਕਿ ਇਹ ਯਰਦਨ ਦੇ ਕੋਲ ਪਰੇਆ ਨਾਂ ਦੀ ਜਗ੍ਹਾ ਵਿਚ ਸੀ
2. ਕਈਆਂ ਦਾ ਮੰਨਣਾ ਹੈ ਕਿ ਇਹ ਸਮਰਿਯਾ ਦੇ ਉੱਤਰ-ਪੂਰਬ ਦੀ ਜਗ੍ਹਾ ਵਿਚ ਸੀ
3. ਕਈਆਂ ਦਾ ਮੰਨਣਾ ਹੈ ਕਿ ਇਹ ਸਲੀਮ ਸ਼ਹਿਰ ਤੋਂ ਤਿੰਨ ਮਿਲ ਪੂਰਬ ਵੱਲ ਦੀ ਜਗ੍ਹਾ ਵਿਚ ਸੀ

ਕਿਉਂਕਿ "ਐਨੇਨ" ਇਕ "ਨਦੀ" ਲੱਗਦਾ ਹੈ, ਇਸ ਲਈ #3 ਸਭ ਤੋਂ ਵਧੀਆ ਸਹੀ ਲੱਗਦਾ ਹੈ। ਜੇ ਵੀ ਸਹੀ ਜਗ੍ਹਾ ਹੋਵੇ, ਯਿਸੂ ਯਹੂਦਿਯਾ ਵਿਚ ਸੇਵਕਾਈ ਕਰ ਰਿਹਾ ਸੀ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ ਉਸ ਦੇ ਉੱਤਰ ਵਿਚ ਕੀਤੇ ਥੋੜ੍ਹੀ ਦੂਰੀ ਤੇ ਸੀ।

3:24 "ਯੂਹੰਨਾ ਅਜੇ ਤਾਂ ਕੈਦ ਵਿੱਚ ਨਹੀਂ ਸੁੱਟਿਆ ਗਿਆ ਸੀ" ਇਹ ਅਸਪਸ਼ਟ ਹੈ ਕਿ ਇੱਥੇ ਇਕ ਕਾਲਕ੍ਰਮਿਕ ਵਿਸ਼ੇ ਨੂੰ ਕਿਉਂ ਜੋੜਿਆ ਗਿਆ ਹੈ। ਕੁਝ ਕਹਿੰਦੇ ਹਨ ਕਿ ਇਹ ਯੂਹੰਨਾ ਦੇ ਕਾਲਕ੍ਰਮਿਕ ਨੂੰ ਸਮਾਨਾਂਤਰ ਇੰਜੀਲਾਂ ਨਾਲ ਸਮਕਾਲੀ ਕਰਨ ਦੀ ਕੋਸ਼ਿਸ਼ ਹੈ (ਤੁਲਨਾ ਕਰੋ. ਮੱਤੀ 14:1-12; ਮਰਕੁਸ 6:14-29)। ਇਹ ਮਸੀਹ ਦੇ ਜੀਵਨ ਵਿਚ ਇਸ ਸੰਗਰਾਮ ਦੀ ਤਾਰੀਖ ਦੱਸਣ ਦੇ ਸਾਧਨ ਵਜੋਂ ਕੰਮ ਕਰਦਾ ਹੈ।

ਯੂਹੰਨਾ 3:25-30

²⁵ਤਦੋਂ ਯੂਹੰਨਾ ਦੇ ਚੇਲਿਆਂ ਦਾ ਕਿਸੇ ਯਹੂਦੀ ਨਾਲ ਸੁੱਧ ਅਸੁੱਧ ਹੋਣ ਦੇ ਵਿਖੇ ਵਾਦ ਹੋਇਆ। ²⁶ਅਤੇ ਉਨ੍ਹਾਂ ਨੇ ਯੂਹੰਨਾ ਕੋਲ ਆਣ ਕੇ ਉਹ ਨੂੰ ਕਿਹਾ, ਸੁਆਮੀ ਜੀ ਜਿਹੜਾ ਯਰਦਨ ਦੇ ਪਾਰ ਤੇਰੇ ਨਾਲ ਸੀ ਜਿਹ ਦੇ ਉੱਤੇ ਤੈਂ ਸਾਖੀ ਦਿੱਤੀ ਸੇ ਵੇਖ ਉਹ ਬਪਤਿਸਮਾ ਦਿੰਦਾ ਹੈ ਅਤੇ ਸਭ ਲੋਕ ਉਹ ਦੇ ਕੋਲ ਆਉਂਦੇ ਹਨ। ²⁷ਯੂਹੰਨਾ ਨੇ ਉੱਤਰ ਦਿੱਤਾ ਕਿ ਮਨੁੱਖ ਜੇ ਉਹ ਨੂੰ ਸੁਰਗੋਂ ਦਿੱਤਾ ਨਾ ਜਾਵੇ ਤਾਂ ਕੁਝ ਨਹੀਂ ਪਾ ਸੱਕਦਾ। ²⁸ਤੁਸੀਂ ਆਪ ਮੇਰੇ ਲਈ ਸਾਖੀ ਦਿੰਦੇ ਹੋ ਜੇ ਮੈਂ ਆਖਿਆ ਕਿ ਮੈਂ ਮਸੀਹ ਨਹੀਂ ਪਰ ਉਹ ਦੇ ਅੱਗੇ ਭੇਜਿਆ ਹੋਇਆ ਹਾਂ। ²⁹ਜਿਹ ਦੀ ਵਹੁਟੀ ਹੈ ਉਹੋ ਲਾੜਾ ਹੁੰਦਾ ਹੈ ਪਰ ਲਾੜੇ ਦਾ ਮਿੱਤਰ ਜੇ ਖੜੇ ਕੇ ਉਹ ਦੀ ਸੁਣਦਾ ਹੈ ਲਾੜੇ ਦੀ ਅਵਾਜ਼ ਨਾਲ ਉਹ ਵੱਡਾ ਅਨੰਦ ਹੁੰਦਾ ਹੈ ਸੇ ਮੇਰਾ ਇਹ ਅਨੰਦ ਪੂਰਾ ਹੋਇਆ। ³⁰ਜਰੂਰ ਹੈ ਜੇ ਉਹ ਵਧੇ ਅਤੇ ਮੈਂ ਘਟਾਂ।

3:25 "ਯੂਹੰਨਾ ਦੇ ਚੇਲਿਆਂ ਦਾ ਕਿਸੇ ਯਹੂਦੀ ਨਾਲ ਵਾਦ ਹੋਇਆ" "ਵਾਦ" (NASB, NRSV, NJB) "ਵਿਵਾਦ" ਜਾਂ "ਵਿਰੋਧ" ਲਈ ਇਕ ਸ਼ਬਦ ਹੈ। ਕਈ ਯੂਨਾਨੀ ਹੱਥ-ਲਿਖਤਾਂ ਵਿਚ "ਯਹੂਦੀ" ਬਹੁਵਚਨ ਹੈ। ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ ਬਰਾਬਰ ਵੰਡੀਆਂ ਹੋਇਆ ਹਨ। ਕਿਉਂਕਿ ਇਕਵਚਨ ਵਧੇਰੇ ਅਸਧਾਰਨ ਹੈ (ਅਰਥਾਤ., MSS P²⁵, κ², A, B, L, W) ਇਹ ਸ਼ਾਇਦ ਅਸਲ ਹੈ। UBS⁴ ਇਸਨੂੰ "B" ਰੇਟਿੰਗ ਦਿੰਦਾ ਹੈ (ਲਗਭਗ ਨਿਸ਼ਚਿਤ)। ਪ੍ਰਾਚੀਨ ਲਿਖਾਰੀਆਂ ਦਾ ਰੁਝਾਨ ਵਚਨ ਨੂੰ ਇਕਸਾਰ ਅਤੇ ਸੁਚਾਰੂ ਬਣਾਉਣਾ ਸੀ। ਇਹ ਨੋਟ ਕਰਨਾ ਵੀ ਦਿਲਚਸਪ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੇ ਸ਼ਾਇਦ ਇਸ ਵਾਦ ਨੂੰ ਭੜਕਾਇਆ ਸੀ।

NASB, NKJV, NRSV, NJB, REB

"ਸੁੱਧ ਅਸੁੱਧ ਹੋਣ ਦੇ ਵਿਖੇ"

TEV

"ਰਸਮੀ ਧੋਣ ਦੇ ਮਾਮਲੇ ਵਿਖੇ"

ਇਸ ਵਿਵਾਦ ਦੇ ਕੇਂਦਰ ਦੇ ਬਾਰੇ ਬਹੁਤ ਕਈ ਸਿਧਾਂਤ ਹਨ (NKJV)

1. ਇਹ ਸੰਭਵ ਹੈ ਕਿ ਯੂਹੰਨਾ ਦੇ ਚੇਲੇ ਯੂਹੰਨਾ ਅਤੇ ਯਿਸੂ ਦੇ ਬਪਤਿਸਮੇ ਨੂੰ ਜੋੜਕੇ ਯਹੂਦੀਆਂ ਦੇ ਧੋਣ ਦੀ ਪਰੰਪਰਾ ਦੇ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹੋਣ; ਯੂਹੰਨਾ 2:6 ਵਿਚ ਵੀ ਇਹੀ ਸ਼ਬਦ ਵਰਤਿਆ ਗਿਆ ਹੈ।
2. ਕੁਝ ਮੰਨਦੇ ਹਨ ਕਿ ਇਹ ਉਸ ਸਮੇਂ ਦੇ ਪ੍ਰਸੰਗ ਨਾਲ ਸਬੰਧਿਤ ਹੈ ਜਿਥੇ ਯਿਸੂ ਸਿਖਾ ਰਿਹਾ ਸੀ ਕਿ ਜ਼ਿੰਦਗੀ ਅਤੇ ਸੇਵਕਾਈ ਨੇ ਯਹੂਦੀ ਧਰਮ ਨੂੰ ਪੂਰੀ ਤਰ੍ਹਾਂ ਪੂਰਾ ਕੀਤਾ ਹੈ
 - a. ਯੂਹੰਨਾ 2:1-12, ਕਾਨਾ ਵਿਚ ਵਿਆਹ ਦੀ ਦਾਵਤ
 - b. ਯੂਹੰਨਾ 2:13-22, ਹੈਕਲ ਨੂੰ ਸਾਫ਼ ਕਰਨਾ
 - c. ਯੂਹੰਨਾ 3:1-21, ਯਹੂਦੀਆਂ ਦੇ ਸ਼ਾਸਕ ਨਿਕੁਦੇਮੁਸ ਨਾਲ ਗੱਲਬਾਤ
 - d. ਯੂਹੰਨਾ 3:22-36, ਯਹੂਦੀਆਂ ਦਾ ਸੁੱਧੀਕਰਨ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਦੇ ਬਪਤਿਸਮੇ

ਇਸ ਵਿਸ਼ੇਸ਼ ਵਿਚਾਰ ਵਟਾਂਦਰੇ ਤੇ ਪ੍ਰਸੰਗ ਦਾ ਵਿਸ਼ੇਸ਼ ਤੌਰ ਤੇ ਵਿਸਥਾਰ ਨਾ ਹੋਣਾ, ਇਸ ਤੱਥ ਨੂੰ ਉਜਾਗਰ ਕਰਦਾ ਹੈ ਕਿ ਇਸਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਨਾਸਰਤ ਦੇ ਯਿਸੂ ਦੀ ਸਰਬੋਤਮਤਾ ਬਾਰੇ ਗਵਾਹੀ ਦੇਣ ਦਾ ਇਕ ਹੋਰ ਮੌਕਾ ਦਿੱਤਾ।

3:26 "ਜਿਹ ਦੇ ਉੱਤੇ ਤੈਂ ਸਾਖੀ ਦਿੱਤੀ ਸੇ ਵੇਖ ਉਹ ਬਪਤਿਸਮਾ ਦਿੰਦਾ ਹੈ ਅਤੇ ਸਭ ਲੋਕ ਉਹ ਦੇ ਕੋਲ ਆਉਂਦੇ ਹਨ" ਚੇਲਿਆਂ ਨੂੰ ਪਰਮੇਸ਼ਰ ਦੇ ਲੇਲੇ ਬਾਰੇ ਯੂਹੰਨਾ ਦੀ ਪਹਿਲੀ ਗਵਾਹੀ ਯਾਦ ਸੀ (ਯੂਹੰਨਾ 1:19-36), ਅਤੇ ਉਹ ਸਪਸ਼ਟ ਤੌਰ ਤੇ ਯਿਸੂ ਦੀ ਸਫਲਤਾ ਤੋਂ ਥੋੜ੍ਹੇ ਈਰਖਾ ਕਰਦੇ ਹਨ। ਯਿਸੂ ਮੁਕਾਬਲੇ ਦੀ ਕਿਸੇ ਵੀ ਭਾਵਨਾ ਪ੍ਰਤੀ ਸੰਵੇਦਨਸ਼ੀਲ ਸੀ (ਤੁਲਨਾ ਕਰੋ. ਯੂਹੰਨਾ 4:1)।

3:27 "ਮਨੁੱਖ ਜੇ ਉਹ ਨੂੰ ਸੁਰਗੋਂ ਦਿੱਤਾ ਨਾ ਜਾਵੇ ਤਾਂ ਕੁਝ ਨਹੀਂ ਪਾ ਸੱਕਦਾ" ਇਹ ਬਹੁਤ ਹੀ ਸਿੱਧਾ ਪ੍ਰਮਾਣ ਹੈ ਕਿ ਆਤਮਿਕ ਮਾਮਲਿਆਂ ਵਿਚ ਕੋਈ ਮੁਕਾਬਲਾ ਨਹੀਂ ਹੁੰਦਾ ਹੈ। ਹਰ ਇਕ ਚੀਜ਼ ਵਿਸ਼ਵਾਸੀਆਂ ਨੂੰ ਪਰਮੇਸ਼ਰ ਦੀ ਕਿਰਪਾ ਨਾਲ ਦਿੱਤੀ ਹੈ। ਹਾਲਾਂਕਿ, "ਕੁਝ" ਅਤੇ "ਉਹ" ਦੇ ਅਰਥਾਂ ਬਾਰੇ ਬਹੁਤ ਚਰਚਾ ਹੋਈ ਹੈ।

1. ਕੁਝ ਕਹਿੰਦੇ ਹਨ ਕਿ "ਉਹ" ਵਿਸ਼ਵਾਸੀ ਨੂੰ ਦਰਸਾਉਂਦਾ ਹੈ ਅਤੇ "ਕੁਝ" ਮੁਕਤੀ ਲਈ ਮਸੀਹ ਕੋਲ ਆਉਣ ਵਾਲੇ ਨੂੰ ਦਰਸਾਉਂਦਾ ਹੈ (ਪਰਮੇਸ਼ਰ ਪਹਿਲ ਕਰਦਾ ਹੈ, ਇਨਸਾਨ ਸਿਰਫ ਉਸ ਪ੍ਰਤੀ ਜਵਾਬ ਦੇ ਸਕਦਾ ਹੈ, ਤੁਲਨਾ ਕਰੋ. ਯੂਹੰਨਾ 6:44,65)
2. ਕੁਝ ਇਹ ਵਿਸ਼ਵਾਸ ਕਰਦੇ ਹਨ ਕਿ "ਉਹ" ਯਿਸੂ ਨੂੰ ਦਰਸਾਉਂਦਾ ਹੈ ਅਤੇ "ਕੁਝ" ਵਿਸ਼ਵਾਸੀਆਂ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 6:39; 10:29; 17:2,9,11,24)

ਇਨ੍ਹਾਂ ਦੋਹਾਂ ਵਿਚਾਰਾਂ ਵਿਚ ਫਰਕ ਇਹ ਹੋਵੇਗਾ ਕਿ "ਦਿੱਤਾ ਗਿਆ" ਸ਼ਬਦ ਜਾਂ ਤਾਂ ਵਿਅਕਤੀਗਤ ਵਿਸ਼ਵਾਸੀ ਦੀ ਮੁਕਤੀ ਵੱਲ ਸੰਕੇਤ ਕਰਦਾ ਹੈ ਜਾਂ ਇਹ ਕਿ ਸਾਰੇ ਵਿਸ਼ਵਾਸੀ ਖੁਦ ਯਿਸੂ ਲਈ ਪਰਮੇਸ਼ਰ ਦੀ ਦਾਤ ਹਨ (ਤੁਲਨਾ ਕਰੋ. ਯੂਹੰਨਾ 17:2)।

3:28 "ਮੈਂ ਮਸੀਹ ਨਹੀਂ" ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਵਿਸ਼ੇਸ਼ ਤੌਰ ਤੇ ਪੁਸ਼ਟੀ ਕੀਤੀ, ਜਿਵੇਂ ਉਸਨੇ ਯੂਹੰਨਾ 1:20 ਵਿਚ ਕੀਤਾ ਹੈ, ਕਿ ਉਹ ਮਸੀਹ ਨਹੀਂ ਹੈ, ਉਹ ਸਿਰਫ ਪੂਰਵ-ਸੰਕੇਤ ਦੇਣ ਵਾਲਾ ਵਿਅਕਤੀ ਹੈ। ਇਹ ਮਲਾਕੀ 3:1; 4:5-6 ਦੀ ਭਵਿੱਖਬਾਣੀ ਦੇ ਨਾਲ ਯਸ਼ਾਯਾਹ 40 ਦਾ ਸੰਕੇਤ ਦਿੰਦਾ ਹੈ (ਤੁਲਨਾ ਕਰੋ. ਯੂਹੰਨਾ 1:23)। ਯੂਹੰਨਾ 1:20 ਵਿਚ "ਮਸੀਹ" ਤੇ ਨੋਟ ਦੇਖੋ।

3:29 "ਜਿਹ ਦੀ ਵਹੁਟੀ ਹੈ ਉਹੋ ਲਾੜਾ ਹੁੰਦਾ ਹੈ" ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਵਿਆਹ ਦੇ ਅਲੰਕਾਰ ਦੇ ਬਹੁਤ ਸਾਰੇ ਪੁਰਾਣੇ ਨੇਮ ਦੇ ਸੰਕੇਤ ਹਨ ਜੋ ਪਰਮੇਸ਼ਰ ਅਤੇ ਇਸਰਾਏਲ ਦੇ ਵਿਚਕਾਰ ਸਬੰਧਾਂ ਦਾ ਵਰਣਨ ਕਰਦੇ ਹਨ (ਤੁਲਨਾ ਕਰੋ. ਯਸ਼ਾਯਾਹ 54:5; 62:4,5; ਯਿਰਮਿਯਾਹ 2:2; 3:20; ਹਿਜ਼ਕੀਏਲ 16:8; 23:4; ਹੋਸ਼ੇਆ 2:21)। ਪੌਲੁਸ ਵੀ ਇਸ ਦੀ ਵਰਤੋਂ ਅਫਸੀਆਂ 5:22ff ਵਿਚ ਕਰਦਾ ਹੈ। ਮਸੀਹੀ ਵਿਆਹ ਵਾਚਾ ਦੇ ਸਬੰਧ ਦੀ ਸਭ ਤੋਂ ਉੱਤਮ ਉਦਾਹਰਣ ਹੋ ਸਕਦੀ ਹੈ।

▣ "ਸੇ ਮੇਰਾ ਇਹ ਅਨੰਦ ਪੂਰਾ ਹੋਇਆ" ਇਸ ਆਇਤ ਵਿਚ "ਅਨੰਦ" ਨਾਂਵ ਅਤੇ "ਅਨੰਦ" ਕਿਰਿਆ ਤਿੰਨ ਵਾਰ ਵਰਤੇ ਗਏ ਹਨ। ਮੁਕਾਬਲੇ ਦੀ ਭਾਵਨਾ ਰੱਖਣ ਦੀ ਬਜਾਏ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਪਸ਼ਟ ਤੌਰ ਤੇ ਆਪਣੀ ਜਗ੍ਹਾ ਨੂੰ ਪਛਾਣ ਲਿਆ ਅਤੇ ਯਿਸੂ ਵਿਚ ਖੁਸ਼ ਸੀ।

3:30 "ਜਰੂਰ ਹੈ ਜੇ ਉਹ ਵਧੇ ਅਤੇ ਮੈਂ ਘਟਾਂ" ਇੱਥੇ ਸ਼ਬਦ "ਜਰੂਰ" (*ਦੇਈ del*) ਮਹੱਤਵਪੂਰਣ ਹੈ। ਇਹ ਪਹਿਲਾਂ ਹੀ ਯੂਹੰਨਾ 3:14 ਅਤੇ 4:4 ਵਿਚ ਵਰਤਿਆ ਜਾ ਚੁੱਕਾ ਹੈ। ਇਹ ਯੂਹੰਨਾ ਦੁਆਰਾ ਆਪਣੇ ਆਪ ਨੂੰ ਯਿਸੂ ਦੀ ਮਹਾਨ ਅਤੇ ਮਹੱਤਵਪੂਰਣ ਸੇਵਕਾਈ ਦਾ ਪੂਰਵ-ਸੰਕੇਤ ਦੇਣ ਵਾਲੇ ਸਮਝਣ ਦੀ ਇਕ ਮਜ਼ਬੂਤ ਪੁਸ਼ਟੀ ਹੈ।

ਯੂਹੰਨਾ 3:31-36

³¹ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ਜਿਹੜਾ ਧਰਤੀਓਂ ਹੁੰਦਾ ਹੈ ਉਹ ਧਰਤੀ ਹੀ ਦਾ ਹੈ ਅਤੇ ਧਰਤੀ ਦੀ ਬੋਲਦਾ ਹੈ। ਜਿਹੜਾ ਸੁਰਗੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ³²ਜੇ ਕੁਝ ਉਹ ਨੇ ਵੇਖਿਆ ਅਤੇ ਸੁਣਿਆ ਹੈ ਉਹ ਉਸ ਦੀ ਸਾਖੀ ਦਿੰਦਾ ਹੈ ਅਤੇ ਉਹ ਦੀ ਸਾਖੀ ਕੋਈ ਨਹੀਂ ਮੰਨਦਾ। ³³ਜਿਸ ਨੇ ਉਹ ਦੀ ਸਾਖੀ ਮੰਨ ਲਈ ਉਸ ਨੇ ਮੁਹਰ ਕੀਤੀ ਹੈ ਜੋ ਪਰਮੇਸ਼ਰ ਸਤ ਹੈ। ³⁴ਜਿਹ ਨੂੰ ਪਰਮੇਸ਼ਰ ਨੇ ਭੇਜਿਆ ਹੈ ਸੇ ਪਰਮੇਸ਼ਰ ਦੀਆਂ ਗੱਲਾਂ ਬੋਲਦਾ ਹੈ ਇਸ ਲਈ ਜੇ ਉਹ ਆਤਮਾ ਮਾਪ ਕੇ ਨਹੀਂ ਦਿੰਦਾ। ³⁵ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ ਅਤੇ ਸੱਭੇ ਕੁਝ ਉਹ ਦੇ ਹੱਥ ਸੌਂਪ ਦਿੱਤਾ ਹੈ। ³⁶ਜਿਹੜਾ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੇ ਪੁੱਤਰ ਨੂੰ ਨਹੀਂ ਮੰਨਦਾ ਸੇ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ।

3:31-36 ਟਿੱਪਣੀ ਕਰਨ ਵਾਲਿਆਂ ਵਿਚ ਇਸ ਬਾਰੇ ਬਹੁਤ ਚਰਚਾ ਹੋਈ ਹੈ ਕਿ ਇਹ ਆਇਤਾਂ:

1. ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਜ਼ੁਬਾਨੀ ਪੁਸ਼ਟੀਕਰਣ ਹਨ
2. ਯਿਸੂ ਦੇ ਸ਼ਬਦ ਹਨ (ਤੁਲਨਾ ਕਰੋ. ਯੂਹੰਨਾ 3:11-12)
3. ਰਸੂਲ ਯੂਹੰਨਾ ਦੇ ਹਨ

ਇਹ ਆਇਤਾਂ ਯੂਹੰਨਾ 3:16-21 ਦੇ ਵਿਸ਼ਿਆਂ ਵੱਲ ਵਾਪਸ ਜਾਂਦੀਆਂ ਹਨ।

3:31 "ਜਿਹੜਾ ਉੱਪਰੋਂ ਆਉਂਦਾ ਹੈ" ਇਹ ਮਹੱਤਵਪੂਰਣ ਹੈ ਕਿ ਮਸੀਹ ਲਈ ਵਰਤੇ ਗਏ ਦੋ ਸਿਰਲੇਖ ਉਸਦੀ ਪੂਰਵ-ਮੌਜੂਦਗੀ ਅਤੇ ਪੂਰੀ ਪ੍ਰਭੂਤਾ (ਯੂਹੰਨਾ 3:31 ਵਿਚ ਦਰਸਾਏ ਗਏ), ਅਤੇ ਉਸਦੇ ਅਵਤਾਰ ਅਤੇ ਪਰਮੇਸ਼ਰ ਦੁਆਰਾ ਦਿੱਤੇ ਮਿਸ਼ਨ (ਯੂਹੰਨਾ 3:34 ਵਿਚ ਦਰਸਾਏ ਗਏ) ਉੱਤੇ ਜ਼ੋਰ ਦਿੰਦੇ ਹਨ। ਸ਼ਬਦ "ਉੱਪਰੋਂ" ਉਹੀ ਸ਼ਬਦ ਹੈ ਜੋ ਯੂਹੰਨਾ 3:3 ਵਿਚ "ਨਵਾਂ ਜਨਮ" ਜਾਂ "ਉੱਪਰੇ ਜਨਮ" ਦੇ ਸ਼ਬਦਾਂ ਵਿਚ ਵਰਤਿਆ ਜਾਂਦਾ ਹੈ।

ਉੱਪਰੋਂ ਅਤੇ ਹੇਠਾਂ ਤੋਂ, ਪਰਮੇਸ਼ਰ ਤੋਂ ਅਤੇ ਧਰਤੀ ਤੋਂ, ਇਹ ਦੇਹਰਾਵਾਦ ਯੂਹੰਨਾ ਦੀ ਇੰਜੀਲ ਦੀ ਵਿਸ਼ੇਸ਼ਤਾ ਹੈ। ਇਹ ਮ੍ਰਿਤ ਸਾਗਰ ਪੇਥੀਆਂ ਦੀ ਭਵਿੱਖ ਦੀ ਦੇਹਰਾਵਾਦ ਤੋਂ ਵੱਖਰਾ ਹੈ। ਇਹ ਆਤਮਾ ਅਤੇ ਪਦਾਰਥ ਦੇ ਨੈਸਟਿਕ ਦੇਹਰਾਵਾਦ ਤੋਂ ਵੀ ਵੱਖਰਾ ਹੈ। ਯੂਹੰਨਾ ਵਿਚ ਸ੍ਰਿਸ਼ਟੀ ਜਾਂ ਮਨੁੱਖੀ ਸਰੀਰ ਆਪਣੇ ਆਪ ਵਿਚ ਬੁਰਾ ਜਾਂ ਪਾਪੀ ਨਹੀਂ ਹੈ।

▣ "ਸਭਨਾਂ ਤੋਂ ਉੱਪਰ ਹੈ. . . ਸਭਨਾਂ ਤੋਂ ਉੱਪਰ ਹੈ" ਇਸ ਆਇਤ ਦਾ ਪਹਿਲਾ ਭਾਗ ਯਿਸੂ ਦੇ ਪ੍ਰਭੂ ਹੋਣ ਅਤੇ ਪੂਰਵ-ਮੌਜੂਦਗੀ ਦਾ ਸੰਕੇਤ ਕਰਦਾ ਹੈ, ਜੋ ਸਵਰਗ ਤੋਂ ਆਇਆ ਹੈ (ਤੁਲਨਾ ਕਰੋ. ਯੂਹੰਨਾ 1:1-18; 3:11-12)। ਆਇਤ ਦਾ ਦੂਸਰਾ ਭਾਗ ਪੁਸ਼ਟੀ ਕਰਦਾ ਹੈ ਕਿ ਉਹ ਪਰਮੇਸ਼ਰ ਦੀ ਸ੍ਰਿਸ਼ਟੀ ਵਿਚ ਸਭਨਾਂ ਤੋਂ ਉੱਪਰ ਹੈ। ਯੂਨਾਨੀ ਹਵਾਲੇ ਤੋਂ ਇਹ ਅਸਪਸ਼ਟ ਹੈ ਕਿ "ਸਭਨਾਂ" ਆਦਮੀਆਂ/ਔਰਤਾਂ ਜਾਂ ਚੀਜ਼ਾਂ ਲਈ ਹੈ, ਸਾਰੀ ਮਨੁੱਖਜਾਤੀ ਜਾਂ ਸਾਰੀਆਂ ਚੀਜ਼ਾਂ ਦਾ ਹਵਾਲਾ ਦੇ ਰਿਹਾ ਹੈ। ਦੂਸਰਾ "ਸਭਨਾਂ ਤੋਂ" ਕੁਝ ਯੂਨਾਨੀ ਹਵਾਲਿਆਂ ਵਿਚ ਗੁੰਮ ਹੈ। UBS⁴ ਇਸ ਦੇ ਸ਼ਾਮਲ ਕਰਨ ਬਾਰੇ ਫ਼ੈਸਲਾ ਨਹੀਂ ਕਰ ਸਕਦਾ, ਪਰ ਹਵਾਲੇ ਦੀ ਆਲੋਚਨਾਵਾਂ ਇਸ ਨੂੰ ਸ਼ਾਮਲ ਕਰਨ ਦੀ ਤਰਜੀਹ ਦਿੰਦੀਆਂ ਹਨ।

NASB "ਜਿਹੜਾ ਧਰਤੀਓਂ ਹੁੰਦਾ ਹੈ ਉਹ ਧਰਤੀ ਹੀ ਦਾ ਹੈ ਅਤੇ ਧਰਤੀ ਦੀ ਬੋਲਦਾ ਹੈ"

- NKJV "ਜਿਹੜਾ ਧਰਤੀ ਦਾ ਹੈ ਉਹ ਧਰਤੀ ਹੀ ਦਾ ਹੈ ਅਤੇ ਧਰਤੀ ਦੀ ਗੱਲ ਕਰਦਾ ਹੈ"
 NRSV "ਉਹ ਜਿਹੜਾ ਧਰਤੀ ਦਾ ਹੈ ਉਹ ਧਰਤੀ ਨਾਲ ਸਬੰਧਿਤ ਹੈ ਅਤੇ ਧਰਤੀ ਦੀਆਂ ਚੀਜ਼ਾਂ ਬਾਰੇ ਬੋਲਦਾ ਹੈ"
 TEV "ਉਹ ਜਿਹੜਾ ਧਰਤੀ ਤੋਂ ਹੈ ਉਹ ਧਰਤੀ ਨਾਲ ਸਬੰਧ ਰੱਖਦਾ ਹੈ ਅਤੇ ਧਰਤੀ ਦੀਆਂ ਚੀਜ਼ਾਂ ਬਾਰੇ ਬੋਲਦਾ ਹੈ"
 NJB "ਉਹ ਜਿਹੜਾ ਧਰਤੀ ਦਾ ਹੈ ਆਪਣੇ ਵੀ ਧਰਤੀ ਦਾ ਹੈ ਅਤੇ ਧਰਤੀ ਦੇ ਤਰੀਕੇ ਅਨੁਸਾਰ ਬੋਲਦਾ ਹੈ"

ਇਹ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਕੋਈ ਨਕਾਰਾਤਮਕ ਬਿਆਨ ਨਹੀਂ ਹੈ। ਇੱਥੇ ਧਰਤੀ ਲਈ ਸ਼ਬਦ (*ਗੇ ਗੇ*, ਯੂਹੰਨਾ 2:32; 17:4; 1 ਯੂਹੰਨਾ 5:8, ਪਰ ਪ੍ਰਕਾਸ਼ ਦੀ ਪੇਥੀ ਵਿਚ 76 ਵਾਰ) "ਸੰਸਾਰ" (*ਕੋਸਮੋਸ kosmos*) ਵਾਂਗ ਨਹੀਂ ਹੈ, ਜੋ ਯੂਹੰਨਾ ਦੁਆਰਾ ਅਕਸਰ ਨਕਾਰਾਤਮਕ ਤੌਰ ਤੇ ਵਰਤਿਆ ਗਿਆ ਹੈ। ਇਹ ਸਿਰਫ਼ ਇਕ ਪੁਸ਼ਟੀ ਹੈ ਕਿ ਯਿਸੂ ਨੇ ਉਸ ਬਾਰੇ ਗੱਲ ਕੀਤੀ ਜੋ ਉਹ ਜਾਣਦਾ ਹੈ ਜੋ ਕਿ ਸਵਰਗ ਹੈ ਅਤੇ ਸਾਰੇ ਮਨੁੱਖ ਉਸ ਬਾਰੇ ਗੱਲ ਕਰਦੇ ਹਨ ਜੋ ਉਹ ਜਾਣਦੇ ਹਨ, ਜੋ ਕਿ ਧਰਤੀ ਹੈ। ਇਸ ਲਈ, ਯਿਸੂ ਦੀ ਗਵਾਹੀ ਕਿਸੇ ਵੀ ਧਰਤੀ ਦੇ ਨਬੀ ਜਾਂ ਪ੍ਰਚਾਰਕ ਦੀ ਗਵਾਹੀ ਨਾਲੋਂ ਬਹੁਤ ਵੱਡੀ ਹੈ (ਤੁਲਨਾ ਕਰੋ. ਇਬਰਾਨੀਆਂ 1:1-4)।

3:32 "ਜੋ ਕੁਝ ਉਹ ਨੇ ਵੇਖਿਆ ਅਤੇ ਸੁਣਿਆ ਹੈ ਉਹ ਉਸ ਦੀ ਸਾਖੀ ਦਿੰਦਾ ਹੈ" ਇਸ ਆਇਤ ਵਿਚ ਕਿਰਿਆ ਵਾਕ ਤੇ ਇਕ ਨਾਟਕ ਹੈ। (1) "ਵੇਖਿਆ" ਪੂਰਨਕਾਲ ਵਾਕ ਹੈ (2) "ਸੁਣਿਆ" ਅਨਿਸ਼ਚਿਤ ਭੂਤਕਾਲ ਵਾਕ ਹੈ (3) "ਸਾਖੀ ਦਿੰਦਾ ਹੈ" ਵਰਤਮਾਨ ਦਾ ਵਾਕ ਹੈ। ਯਿਸੂ ਪਰਮੇਸ਼ਰ ਦਾ ਅੰਤਮ ਪ੍ਰਕਾਸ਼ਨ ਹੈ (ਤੁਲਨਾ ਕਰੋ. 1 ਕੁਰਿੰਥੀਆਂ 8:6; ਕੁਲਸੀਆਂ 1:13-20; ਇਬਰਾਨੀਆਂ 1:2-3)। ਉਹ ਬੋਲਦਾ ਹੈ: (1) ਪਿਤਾ ਨਾਲ ਆਪਣੇ ਨਿੱਜੀ ਤਜਰਬਾ (2) ਆਪਣੀ ਪ੍ਰਭੂਤਾ

▣ "ਉਹ ਦੀ ਸਾਖੀ ਕੋਈ ਨਹੀਂ ਮੰਨਦਾ" ਇਹ ਉਸ ਸਮੇਂ ਦੇ ਪ੍ਰਸੰਗ ਅਨੁਸਾਰ ਨਹੀਂ ਹੈ ਕਿਉਂਕਿ ਯੂਹੰਨਾ 3:23-26 ਦਰਸਾਉਂਦਾ ਹੈ ਕਿ ਬਹੁਤ ਸਾਰੇ ਲੋਕ ਉਸ ਕੋਲ ਆ ਰਹੇ ਸਨ। ਇਹ ਮੁਹਾਵਰਾ ਪੂਰੇ ਯਹੂਦੀ ਧਰਮ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 3:11), ਨਾ ਕਿ ਤੁਰੰਤ ਪ੍ਰਸੰਗ ਨੂੰ।

3:33 "ਜਿਸ ਨੇ" ਇਹ ਪਰਮੇਸ਼ਰ ਦਾ ਸਰਵ ਵਿਆਪਕ, ਸਾਰੇ ਮਨੁੱਖਾਂ ਲਈ ਅਸੀਮ ਪਿਆਰ ਦਰਸਾਉਂਦਾ ਹੈ। ਪਰਮੇਸ਼ਰ ਦੀ ਖੁਸ਼ਖਬਰੀ ਨਾਲ ਕੋਈ ਰੁਕਾਵਟਾਂ ਨਹੀਂ ਜੁੜੀਆਂ ਹਨ; ਮਨੁੱਖ ਨੂੰ ਤੋਬਾ ਕਰਨੀ ਅਤੇ ਵਿਸ਼ਵਾਸ ਕਰਨਾ ਜ਼ਰੂਰ ਚਾਹੀਦਾ ਹੈ (ਤੁਲਨਾ ਕਰੋ. ਮਰਕੁਸ 1:15; ਰਸੂਲਾਂ ਦੇ ਕਰਤੱਬ 20:21), ਪਰ ਇਹ ਪੇਸ਼ਕਸ਼ ਸਾਰਿਆਂ ਲਈ ਹੈ (ਤੁਲਨਾ ਕਰੋ. ਯੂਹੰਨਾ 1:12; 3:16-18; 4:42; 1 ਤਿਮੋਥਿਉਸ 2:4; ਤੀਤੁਸ 2:11; 2 ਪਤਰਸ 3:9; 1 ਯੂਹੰਨਾ 2:1; 4:14)।

▣ "ਉਹ ਦੀ ਸਾਖੀ ਮੰਨ ਲਈ" ਯੂਹੰਨਾ 3:33 ਇਕ ਭੂਤਕਾਲ ਕ੍ਰਿਦੰਤ ਹੈ, ਜਦੋਂ ਕਿ 3:36 ਵਰਤਮਾਨ ਕ੍ਰਿਦੰਤ ਹੈ। ਇਹ ਦਰਸਾਉਂਦਾ ਹੈ ਕਿ ਮੁਕਤੀ ਲਈ ਪਰਮੇਸ਼ਰ ਉੱਤੇ ਭਰੋਸਾ ਰੱਖਣਾ ਨਾ ਸਿਰਫ਼ ਇਕ ਸ਼ੁਰੂਆਤੀ ਫ਼ੈਸਲਾ ਹੈ। ਬਲਕਿ ਇਹ ਇਕ ਚੇਲੇ ਦੀ ਜ਼ਿੰਦਗੀ ਹੈ। ਮੰਨਣ ਦੀ ਜ਼ਰੂਰਤ ਦਾ ਇਹੋ ਹੀ ਪੁਸ਼ਟੀਕਰਣ ਪਹਿਲਾਂ ਯੂਹੰਨਾ 1:12 ਅਤੇ 3:16-18 ਵਿਚ ਦੱਸਿਆ ਗਿਆ ਹੈ। ਸਾਖੀ ਨੂੰ ਮੰਨਣ (ਯੂਹੰਨਾ 3:36) ਅਤੇ ਉਸ ਨੂੰ ਜਾਰੀ ਰੱਖਣ (ਯੂਹੰਨਾ 3:36) ਦੇ ਵਿਚਕਾਰ ਵਿਵਾਦ ਤੇ ਧਿਆਨ ਦਿਓ। "ਮੰਨਣ" ਸ਼ਬਦ ਦੇ ਨਵੇਂ ਨੇਮ ਵਿਚ "ਵਿਸ਼ਵਾਸ" ਸ਼ਬਦ ਦੀ ਤਰ੍ਹਾਂ ਦੇ ਅਰਥ ਹਨ

1. ਨਿੱਜੀ ਤੌਰ ਤੇ ਮਸੀਹ ਨੂੰ ਮੰਨਣਾ ਅਤੇ ਉਸ ਵਿਚ ਚੱਲਣਾ
2. ਇੰਜੀਲ ਵਿਚ ਸ਼ਾਮਲ ਸੱਚਾਈਆਂ ਅਤੇ ਸਿਧਾਂਤਾਂ ਨੂੰ ਮੰਨਣਾ (ਤੁਲਨਾ ਕਰੋ. ਯਹੂਦਾ 3,20)

- NASB, " ਉਸ ਨੇ ਮੁਹਰ ਕੀਤੀ ਹੈ ਜੋ ਪਰਮੇਸ਼ਰ ਸਤ ਹੈ"
 NKJV, NRSV "ਉਸ ਨੇ ਪ੍ਰਮਾਣਿਤ ਕੀਤਾ ਹੈ ਕਿ ਪਰਮੇਸ਼ਰ ਸੱਚਾ ਹੈ"
 TEV "ਉਸ ਨੇ ਪੁਸ਼ਟੀ ਕੀਤੀ ਹੈ ਕਿ ਪਰਮੇਸ਼ਰ ਸੱਚਾ ਹੈ"

ਜਦੋਂ ਵਿਸ਼ਵਾਸੀ ਮਸੀਹ ਉੱਤੇ ਆਪਣਾ ਨਿੱਜੀ ਵਿਸ਼ਵਾਸ ਰੱਖਦੇ ਹਨ, ਉਹ ਪੁਸ਼ਟੀ ਕਰਦੇ ਹਨ ਕਿ ਆਪਣੇ ਬਾਰੇ, ਦੁਨੀਆਂ ਬਾਰੇ, ਮਨੁੱਖਜਾਤੀ ਬਾਰੇ, ਅਤੇ ਉਸ ਦੇ ਪੁੱਤਰ ਬਾਰੇ ਪਰਮੇਸ਼ਰ ਦਾ ਸੰਦੇਸ਼ ਸੱਚਾ ਹੈ (ਤੁਲਨਾ ਕਰੋ. ਰੋਮੀਆਂ 3:4)। ਇਹ ਯੂਹੰਨਾ ਦਾ ਇਕ ਆਵਰਤੀ ਵਿਸ਼ਾ ਹੈ (ਤੁਲਨਾ ਕਰੋ. ਯੂਹੰਨਾ 3:33; 7:28; 8:26; 17:3; 1 ਯੂਹੰਨਾ 5:20)। ਯਿਸੂ ਸੱਚਾ ਹੈ ਕਿਉਂਕਿ ਉਹ ਇਕ ਸੱਚੇ ਪਰਮੇਸ਼ਰ ਨੂੰ ਪ੍ਰਗਟ ਕਰਦਾ ਹੈ (ਤੁਲਨਾ ਕਰੋ. ਯੂਹੰਨਾ 3:7,14; 19:11)।

ਕਿਰਿਆ "ਮੁਹਰ" ਲਈ ਹੇਠਾਂ ਦਿੱਤਾ ਖਾਸ ਵਿਸ਼ਾ ਦੇਖੋ।

ਖਾਸ ਵਿਸ਼ਾ: ਮੁਹਰ SPECIAL TOPIC: Seal

ਖਾਸ ਵਿਸ਼ਾ: ਮੁਹਰ

ਮੁਹਰ ਹੇਠਾਂ ਦਿੱਤੀਆਂ ਚੀਜ਼ਾਂ ਨੂੰ ਦਿਖਾਉਣ ਦਾ ਇਕ ਪੁਰਾਣਾ ਤਰੀਕਾ ਹੋ ਸਕਦਾ ਹੈ

1. ਸੱਚ (ਯੂਹੰਨਾ 3:33)
2. ਅਧਿਕਾਰ (ਯੂਹੰਨਾ 6:27; 2 ਤਿਮੋਥਿਉਸ 2:19; ਪ੍ਰਕਾਸ਼ ਦੀ ਪੇਥੀ 7:2-3; 9:4)
3. ਸੁਰੱਖਿਆ (ਉਤਪਤ 4:15; ਮੱਤੀ 27:66; ਰੋਮੀਆਂ 4:11; 15:28; 2 ਕੁਰਿੰਥੀਆਂ 1:22; ਅਫਸੀਆਂ 1:13; 4:30; ਪ੍ਰਕਾਸ਼ ਦੀ ਪੇਥੀ 20:3)
4. ਇਹ ਇਕ ਤੋਹਫ਼ੇ ਦੇ ਵਾਅਦੇ ਦੀ ਸੱਚਾਈ ਦਾ ਸੰਕੇਤ ਵੀ ਹੋ ਸਕਦਾ ਹੈ (ਰੋਮੀਆਂ 4:11 and 1 ਕੁਰਿੰਥੀਆਂ 9:2)

ਪ੍ਰਕਾਸ਼ ਦੀ ਪੇਥੀ 7:2-4; 9:4 ਵਿਚ ਇਸ ਮੁਹਰ ਦਾ ਉਦੇਸ਼ ਪਰਮੇਸ਼ਰ ਦੇ ਲੋਕਾਂ ਦੀ ਪਛਾਣ ਕਰਨਾ ਹੈ ਤਾਂ ਜੋ ਪਰਮੇਸ਼ਰ ਦਾ ਕ੍ਰੋਧ ਉਨ੍ਹਾਂ ਨੂੰ ਪ੍ਰਭਾਵਤ ਨਾ ਕਰੇ। ਸ਼ੈਤਾਨ ਦੀ ਮੁਹਰ ਉਸ ਦੇ ਲੋਕਾਂ ਦੀ ਪਛਾਣ ਕਰਦੀ ਹੈ, ਜੋ ਪਰਮੇਸ਼ਰ ਦੇ ਕ੍ਰੋਧ ਦਾ ਵਿਸ਼ਾ ਹਨ। ਪ੍ਰਕਾਸ਼ ਦੀ ਪੇਥੀ ਵਿਚ "ਕਸਟ" (*ਥਲਿਪਸਿਸ thlipsis*) ਵਿਸ਼ਵਾਸੀਆਂ ਨੂੰ ਸਤਾਉਣ ਵਾਲੇ ਅਵਿਸ਼ਵਾਸੀਆਂ ਨੂੰ ਦਰਸਾਉਂਦਾ ਹੈ, ਜਦੋਂ ਕਿ ਗੁੱਸਾ/ਕ੍ਰੋਧ (*ਓਰਗੋ orge* ਜਾਂ *ਥੁਮੋਸ thumos*) ਹਮੇਸ਼ਾ ਅਵਿਸ਼ਵਾਸੀਆਂ ਤੇ ਪਰਮੇਸ਼ਰ ਦਾ ਨਿਆਂ ਹੁੰਦਾ ਹੈ ਤਾਂ ਜੋ ਉਹ ਤੋਬਾ ਕਰ ਸਕਣ ਅਤੇ ਮਸੀਹ ਵਿਚ ਵਿਸ਼ਵਾਸ ਵੱਲ ਮੁੜ ਸਕਣ। ਨਿਆਂ ਦਾ ਇਹ ਸਕਾਰਾਤਮਕ ਉਦੇਸ਼ ਲੇਵੀਆਂ 26; ਬਿਵਸਥਾ ਸਾਰ 27-28; 30; ਜ਼ਬੂਰ 1 ਵਿਚ ਵਾਚਾ ਦੇ ਸਰਾਪਾਂ/ਅਸੀਸਾਂ ਵਿਚ ਵੇਖਿਆ ਜਾ ਸਕਦਾ ਹੈ।

Copyright © 2014 [Bible Lessons International](http://BibleLessonsInternational.com)

3:34 "ਜਿਹ ਨੂੰ ਪਰਮੇਸ਼ਰ ਨੇ ਭੇਜਿਆ ਹੈ ਸੋ ਪਰਮੇਸ਼ਰ ਦੀਆਂ ਗੱਲਾਂ ਬੋਲਦਾ ਹੈ" ਯੂਹੰਨਾ 3:34 ਵਿਚ ਦੋ ਸਮਾਨ ਕਥਨ ਹਨ ਜੋ ਇਹ ਦਰਸਾਉਂਦੇ ਹਨ ਕਿ ਯਿਸੂ ਦਾ ਅਧਿਕਾਰ ਪਰਮੇਸ਼ਰ ਵੱਲੋਂ ਆਇਆ ਸੀ

1. ਪਰਮੇਸ਼ਰ ਨੇ ਉਸ ਨੂੰ ਭੇਜਿਆ ਸੀ
2. ਉਸ ਕੋਲ ਆਤਮਾ ਦੀ ਪੂਰਨਤਾ ਸੀ

▣ "ਇਸ ਲਈ ਜੇ ਉਹ ਆਤਮਾ ਮਾਪ ਕੇ ਨਹੀਂ ਦਿੰਦਾ" ਇਹ ਬਿਆਨ ਸ਼ਾਬਦਿਕ ਤੌਰ ਤੇ ਇਕ ਨਕਾਰਾਤਮਕ ਰੂਪ ਵਿਚ ਹੈ, ਪਰ ਅੰਗਰੇਜ਼ੀ ਪਾਠਕਾਂ ਲਈ ਸਕਾਰਾਤਮਕ ਰੂਪ ਅਰਥ ਤੇ ਕਬਜ਼ਾ ਕਰਦਾ ਹੈ। ਆਤਮਾ ਦੀ ਪੂਰਨਤਾ ਨੂੰ ਸਮਝਣ ਦੇ ਦੋ ਵੱਖੋ-ਵੱਖਰੇ ਤਰੀਕੇ ਹਨ: ਕੁਝ ਵਿਸ਼ਵਾਸ ਕਰਦੇ ਹਨ ਕਿ:

1. ਯਿਸੂ ਵਿਸ਼ਵਾਸੀਆਂ ਨੂੰ ਆਤਮਾ ਦੀ ਪੂਰਨਤਾ ਦਿੰਦਾ ਹੈ (ਤੁਲਨਾ ਕਰੋ. ਯੂਹੰਨਾ 4:10-14; 7:37-39)

2. ਆਤਮਾ ਦੀ ਪੂਰਨਤਾ ਮਸੀਹ ਵਜੋਂ ਪਿਤਾ ਦੀ ਦਾਤ ਨੂੰ ਦਰਸਾਉਂਦੀ ਹੈ (ਤੁਲਨਾ ਕਰੋ. ਯੂਹੰਨਾ 3:35)

ਰੱਬੀ ਲੋਕਾਂ ਨੇ ਪਰਮੇਸ਼ਰ ਦੇ ਪ੍ਰੇਰਕ ਨਬੀਆਂ ਦਾ ਵਰਣਨ ਕਰਨ ਲਈ "ਮਾਪ" ਸ਼ਬਦ ਦੀ ਵਰਤੋਂ ਕੀਤੀ। ਰੱਬੀ ਲੋਕਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਨਬੀ ਨੂੰ ਆਤਮਾ ਦਾ ਪੂਰਾ ਮਾਪ ਨਹੀਂ ਮਿਲਿਆ ਸੀ। ਇਸ ਲਈ, ਯਿਸੂ ਨਬੀਆਂ ਤੋਂ ਉੱਚਾ ਹੈ (ਤੁਲਨਾ ਕਰੋ. ਇਬਰਾਨੀਆਂ 1:1-2) ਅਤੇ ਇਸ ਤਰ੍ਹਾਂ, ਪਰਮੇਸ਼ਰ ਦਾ ਪੂਰਨ ਪ੍ਰਕਾਸ਼ਨ ਹੈ।

3:35 "ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ" ਇਹ ਪੁਸ਼ਟੀਕਰਣ ਯੂਹੰਨਾ 5:20 ਅਤੇ 17:23-26 ਵਿਚ ਦੁਹਰਾਇਆ ਗਿਆ ਹੈ। ਪਰਮੇਸ਼ਰ ਨਾਲ ਵਿਸ਼ਵਾਸੀਆਂ ਦਾ ਰਿਸ਼ਤਾ ਮਸੀਹ ਲਈ ਉਸ ਦੇ ਪਿਆਰ ਤੇ ਸਥਾਪਿਤ ਕੀਤਾ ਗਿਆ ਹੈ (ਅਨੇਖਾ ਪੁੱਤਰ, ਤੁਲਨਾ ਕਰੋ. ਇਬਰਾਨੀਆਂ 1:2; 3:5-6; 5:8; 7:28)। ਇਸ ਪ੍ਰਸੰਗ ਵਿਚ ਦੱਸੇ ਗਏ ਕਾਰਨਾਂ ਦੀ ਗਿਣਤੀ ਵੱਲ ਧਿਆਨ ਦਿਓ ਕਿ ਮਨੁੱਖਾਂ ਨੂੰ ਮਸੀਹ ਵਜੋਂ ਯਿਸੂ ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ।

1. ਕਿਉਂਕਿ ਉਹ ਉੱਪਰੋਂ ਹੈ ਅਤੇ ਸਭਨਾਂ ਤੋਂ ਉੱਪਰ ਹੈ (ਯੂਹੰਨਾ 3:31)

2. ਕਿਉਂਕਿ ਉਸਨੂੰ ਪਰਮੇਸ਼ਰ ਦੁਆਰਾ ਮੁਕਤੀ ਦੇ ਮਿਸ਼ਨ ਲਈ ਭੇਜਿਆ ਗਿਆ ਹੈ (ਯੂਹੰਨਾ 3:34)

3. ਕਿਉਂਕਿ ਪਰਮੇਸ਼ਰ ਉਸਨੂੰ ਆਤਮਾ ਦੀ ਪੂਰਨਤਾ ਦਿੰਦਾ ਹੈ (ਯੂਹੰਨਾ 3:34)

4. ਕਿਉਂਕਿ ਪਰਮੇਸ਼ਰ ਉਸਨੂੰ ਪਿਆਰ ਕਰਦਾ ਹੈ (ਯੂਹੰਨਾ 3:35)

5. ਕਿਉਂਕਿ ਪਰਮੇਸ਼ਰ ਨੇ ਸਭ ਕੁਝ ਉਸਦੇ ਹੱਥ ਸੌਂਪ ਦਿੱਤਾ ਹੈ (ਯੂਹੰਨਾ 3:35)

"ਪਿਆਰ" ਦੇ ਲਈ ਬਹੁਤ ਸਾਰੇ ਯੂਨਾਨੀ ਸ਼ਬਦ ਹਨ ਜੋ ਮਨੁੱਖ ਦੇ ਵੱਖੋ-ਵੱਖਰੇ ਸਬੰਧਾਂ ਨੂੰ ਦਰਸਾਉਂਦੇ ਹਨ *ਅਗਾਪੇ Agapae* ਅਤੇ *ਫਿਲੋਓ phileo* ਮਿਲਦੇ ਜੁਲਦੇ ਹਨ। ਦੋਨੋ ਪੁੱਤਰ ਲਈ ਪਿਤਾ ਦੇ ਪਿਆਰ ਦਾ ਵਰਣਨ ਕਰਨ ਲਈ ਵਰਤੇ ਜਾਂਦੇ ਹਨ।

1. ਯੂਹੰਨਾ 3:35; 17:23,24,26 – *ਅਗਾਪੇ agapae*

2. ਯੂਹੰਨਾ 5:20 – *ਫਿਲੋਓ phileo*

ਯੂਹੰਨਾ 21:15-17 ਵਿਚ ਪਤਰਸ ਨਾਲ ਯਿਸੂ ਦੇ ਸੰਵਾਦ ਵਿਚ ਇਕ ਪ੍ਰਸੰਗਿਕ ਅੰਤਰ ਹੈ। ਯਾਦ ਰੱਖੋ, "ਪ੍ਰਸੰਗ, ਪ੍ਰਸੰਗ, ਪ੍ਰਸੰਗ," ਸ਼ਬਦਕੋਸ਼ ਸ਼ਬਦਾਂ ਦੇ ਅਰਥ ਨਿਰਧਾਰਤ ਨਹੀਂ ਕਰਦੇ ਹਨ।

▣ **"ਸੱਭੇ ਕੁਝ ਉਹ ਦੇ ਹੱਥ ਸੌਂਪ ਦਿੱਤਾ ਹੈ"** ਇਹ ਪੂਰਨਕਾਲ ਕਿਰਿਆਸ਼ੀਲ ਸੰਕੇਤ ਹੈ। ਇਹ ਕਿਸੇ ਹੋਰ ਉੱਤੇ ਸ਼ਕਤੀ ਜਾਂ ਅਧਿਕਾਰ ਲਈ ਇਬਰਾਨੀ ਮੁਹਾਵਰਾ ਹੈ (ਜਿਵੇਂ ਕਿ., ਯੂਹੰਨਾ 10:28; 13:3; ਰਸੂਲਾਂ ਦੇ ਕਰਤੱਬ 4:28; 13:11)। ਇਹ ਇਕ ਬਹੁਤ ਹੀ ਦਿਲਚਸਪ ਵਾਕ ਹੈ ਅਤੇ ਇਹ ਦੇ ਬਹੁਤ ਸਾਰੇ ਸਮਾਨਾਂਤਰ ਹਨ (ਤੁਲਨਾ ਕਰੋ. ਯੂਹੰਨਾ 17:2; ਮੱਤੀ 11:27; 28:18; ਅਫਸੀਆਂ 1:20-22; ਕੁਲਸੀਆਂ 2:10; 1 ਪਤਰਸ 3:22)।

3:36

NASB "ਜਿਹੜਾ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੇ ਪੁੱਤਰ ਨੂੰ ਨਹੀਂ ਮੰਨਦਾ ਸੇ ਜੀਉਣ ਨਾ ਵੇਖੇਗਾ"

NKJV " ਜਿਹੜਾ ਪੁੱਤਰ ਤੇ ਵਿਸ਼ਵਾਸ ਰੱਖਦਾ ਹੈ ਸਦੀਪਕ ਜੀਵਨ ਉਸ ਦਾ ਹੈ; ਅਤੇ ਜੇ ਪੁੱਤਰ ਵਿਚ ਵਿਸ਼ਵਾਸ ਨਹੀਂ ਰੱਖਦਾ ਉਹ ਜਿੰਦਗੀ ਨਹੀਂ ਦੇਖੇਗਾ "

NRSV "ਜਿਹੜਾ ਵੀ ਪੁੱਤਰ ਵਿਚ ਵਿਸ਼ਵਾਸ ਕਰਦਾ ਹੈ ਉਸ ਕੋਲ ਸਦੀਪਕ ਜੀਵਨ ਹੈ; ਜੇ ਕੋਈ ਪੁੱਤਰ ਦੀ ਆਗਿਆ ਨਹੀਂ ਮੰਨਦਾ ਉਸ ਨੂੰ ਜੀਵਨ ਨਹੀਂ ਮਿਲੇਗਾ "

TEV "ਜਿਹੜਾ ਪੁੱਤਰ ਤੇ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਉਸਦਾ ਹੈ; ਜੇ ਕੋਈ ਪੁੱਤਰ ਦੀ ਆਗਿਆ ਨਹੀਂ ਮੰਨਦਾ ਉਸ ਨੂੰ ਜੀਵਨ ਨਹੀਂ ਮਿਲੇਗਾ"

"ਜੇ ਵੀ ਪੁੱਤਰ ਤੇ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਉਸ ਦਾ ਹੈ, ਪਰ ਜੇ ਕੋਈ ਪੁੱਤਰ ਦੀ ਇੱਛਾ ਤੋਂ ਇਨਕਾਰ ਕਰਦਾ ਹੈ ਉਹ ਜਿੰਦਗੀ ਨਹੀਂ ਦੇਖੇਗਾ"

ਉਹ ਸਾਰੇ ਵਰਤਮਾਨ ਕਿਰਿਆਵਾਂ ਹਨ ਜੋ ਚੱਲ ਰਹੀ ਕਾਰਵਾਈ ਦੀ ਗੱਲ ਕਰਦੀਆਂ ਹਨ। ਵਿਸ਼ਵਾਸ ਇਕ ਸਮੇਂ ਦੇ ਫੈਸਲਿਆਂ ਤੋਂ ਵੱਧ ਹੁੰਦਾ ਹੈ ਭਾਵੇਂ ਇਹ ਕਿੰਨ੍ਹ ਸੁਹਿਰਦ ਅਤੇ ਭਾਵਾਤਮਕ ਰਿਹਾ ਹੋਵੇ (ਤੁਲਨਾ ਕਰੋ, ਮੱਤੀ 13:20)। ਇਹ ਪੁਸ਼ਟੀ ਕਰਦਾ ਹੈ ਕਿ ਯਿਸੂ ਨੂੰ ਜਾਣੇ ਬਗ਼ੈਰ, ਕੋਈ ਪਿਤਾ ਨੂੰ ਨਹੀਂ ਜਾਣ ਸਕਦਾ ਹੈ (ਤੁਲਨਾ ਕਰੋ. ਯੂਹੰਨਾ 12:44-50 ਅਤੇ 1 ਯੂਹੰਨਾ 5:10)। ਮੁਕਤੀ ਸਿਰਫ਼ ਯਿਸੂ, ਪਰਮੇਸ਼ਰ ਦੇ ਪੁੱਤਰ ਨਾਲ ਜਾਰੀ ਰਿਸ਼ਤੇ ਦੁਆਰਾ ਮਿਲਦੀ ਹੈ (ਤੁਲਨਾ ਕਰੋ, ਯੂਹੰਨਾ 10:1-18; 14:6)।

ਵਰਤਮਾਨ ਵਾਕ ਨਾ ਸਿਰਫ਼ ਚੱਲ ਰਹੀ ਕਾਰਵਾਈ ਦੀ ਗੱਲ ਕਰਦਾ ਹੈ, ਪਰ ਮੁਕਤੀ ਦੀ ਮੌਜੂਦਾ ਹਕੀਕਤ ਦੀ ਵੀ ਗੱਲ ਕਰ ਰਿਹਾ ਹੈ। ਇਹ ਉਹ ਹੈ ਜੋ ਵਿਸ਼ਵਾਸੀਆਂ ਕੋਈ ਹੁਣ ਹੈ, ਪਰ ਇਹ ਪੂਰੀ ਤਰ੍ਹਾਂ ਖਪਤ ਨਹੀਂ ਹੋਈ। ਇਹ ਦੋ ਯੁੱਗਾਂ ਦੀ "ਪਹਿਲਾਂ ਹੀ" ਬਨਾਮ "ਅਜੇ ਨਹੀਂ" ਦਾ ਦੇਹਰਾਵਾਦ ਹੈ।

ਇਸ ਆਇਤ ਵਿਚ "ਵਿਸ਼ਵਾਸ ਕਰੋ" ਅਤੇ "ਆਗਿਆਕਾਰੀ ਕਰੋ" ਦੇ ਵਿਪਰੀਕਤਾ ਨੂੰ ਨੋਟ ਕਰਨਾ ਵੀ ਦਿਲਚਸਪ ਹੈ। ਇੰਜੀਲ ਕੇਵਲ ਉਹ ਵਿਅਕਤੀ ਨਹੀਂ ਹੈ ਜਿਸਨੂੰ ਅਸੀਂ ਪ੍ਰਾਪਤ ਕਰਦੇ ਹਾਂ ਅਤੇ ਇਕ ਸੱਚਾਈ ਜਿਸ ਨੂੰ ਅਸੀਂ ਸਵੀਕਾਰ ਕਰਦੇ ਹਨ, ਪਰ ਇਹ ਇਕ ਅਜਿਹੀ ਜਿੰਦਗੀ ਹੈ ਜੋ ਅਸੀਂ ਜੀਉਂਦੇ ਹਾਂ (ਤੁਲਨਾ ਕਰੋ. ਲੂਕਾ 6:46; ਅਫਸੀਆਂ 2:8-10)।

▣ **"ਸਗੋਂ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ"** ਯੂਹੰਨਾ ਦੀਆਂ ਲਿਖਤਾਂ ਵਿਚ ਇਹ ਇਕੋ ਜਗ੍ਹਾ (ਪ੍ਰਕਾਸ਼ ਦੀ ਪੇਥੀ ਵਿਚ 5 ਵਾਰ ਨੂੰ ਛੱਡ ਕੇ) ਜਿੱਥੇ ਸ਼ਬਦ "ਕ੍ਰੋਧ" (*ਓਰਗੀ orgē*) ਪ੍ਰਗਟ ਹੁੰਦਾ ਹੈ। ਇਹ ਵਿਚਾਰ ਆਮ ਹੈ ਅਤੇ ਆਮ ਤੌਰ ਤੇ "ਨਿਆਂ" ਸ਼ਬਦ ਨਾਲ ਸਬੰਧਿਤ ਹੈ। ਇਹ ਵਰਤਮਾਨ ਕਿਰਿਆਸ਼ੀਲ ਸੰਕੇਤ ਹੈ। "ਵਿਸ਼ਵਾਸ," "ਆਗਿਆਕਾਰੀ," ਅਤੇ "ਕ੍ਰੋਧ" ਮੌਜੂਦਾ ਸੱਚਾਈਆਂ ਹਨ ਜੋ ਭਵਿੱਖ ਵਿਚ ਪੂਰੀਆਂ ਹੋਣਗੀਆਂ। ਇਹ ਉਹੀ ਤਣਾਅ ਹੈ ਜੋ ਪਰਮੇਸ਼ਰ ਦੇ ਰਾਜ ਦੇ "ਪਹਿਲਾਂ ਹੀ" ਅਤੇ "ਅਜੇ ਨਹੀਂ" ਦੇ ਵਿਚਕਾਰ ਮੌਜੂਦ ਹੈ। ਪਰਮੇਸ਼ਰ ਦੇ ਕ੍ਰੋਧ ਤੇ ਪੂਰੀ ਬਾਈਬਲ ਸਬੰਧੀ ਵਿਚਾਰ-ਵਟਾਂਦਰੇ ਲਈ ਰੋਮੀਆਂ 1:18-3:20 ਪੜ੍ਹੋ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਖ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੌਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਕਰਨ ਵਾਲੇ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਸਗੋਂ ਸੋਚਣ ਵਾਲੇ ਹੁੰਦੇ ਹਨ।

1. ਯਿਸੂ ਦਾ ਸ਼ੁਰੂਆਤੀ ਸੰਦੇਸ਼ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸੰਦੇਸ਼ ਜਿਹਾ ਕਿਉਂ ਸੀ?
2. ਕੀ ਇਹ ਬਪਤਿਸਮਾ ਮਸੀਹੀ ਬਪਤਿਸਮੇ ਵਾਂਗ ਹੈ?
3. ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸ਼ਬਦ ਤੋਂ, ਯੂਹੰਨਾ ਦੀ ਇੰਜੀਲ ਦੇ ਪਹਿਲੇ ਅਧਿਆਇਆਂ ਵਿਚ ਇੰਨਾ ਜ਼ੋਰ ਕਿਉਂ ਦਿੱਤਾ ਗਿਆ ਹੈ?
4. ਅੰਤਰ ਦੱਸਣ ਵਾਲੀਆਂ ਕਿਸਮਾਂ ਦਾ ਵਰਣਨ ਕਰੋ ਜੋ ਯੂਹੰਨਾ ਲੇਖਕ, ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਦੇ ਵਿਚਕਾਰ ਸਬੰਧਾਂ ਦਾ ਵਰਣਨ ਕਰਨ ਲਈ ਵਰਤਦਾ ਹੈ?
5. ਯੂਹੰਨਾ 3:33 ਵਿਚ "ਸਵੀਕਾਰ ਕਰਨਾ" ਸ਼ਬਦ ਯੂਹੰਨਾ 3:36 ਵਿਚਲੇ "ਵਿਸ਼ਵਾਸ ਕਰਨਾ" ਸ਼ਬਦ ਨਾਲ ਕਿਵੇਂ ਸਬੰਧਿਤ ਹੈ? ਯੂਹੰਨਾ 3:36 ਵਿਚ "ਅਣਆਗਿਆਕਾਰੀ" ਸ਼ਬਦ ਇਸ ਵਿਚਾਰ-ਵਟਾਂਦਰੇ ਨਾਲ ਕਿਵੇਂ ਸਬੰਧਿਤ ਹੈ?
6. ਉਨ੍ਹਾਂ ਕਾਰਨਾਂ ਦਾ ਗਿਣਤੀ ਕਰੋ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਮੁਕਤੀ ਦੀ ਇਕੋ ਇਕ ਉਮੀਦ ਵਜੋਂ ਨਾਸਰਤ ਦੇ ਯਿਸੂ ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ? (ਯੂਹੰਨਾ 3:31-36)

7. ਸਮਝਾਓ ਕਿ ਯੂਹੰਨਾ 3:36 ਵਿਚ “ਕੋਧ” ਸ਼ਬਦ ਇਕ ਵਰਤਮਾਨ ਕਾਲ ਦੀ ਕਿਰਿਆ ਕਿਉਂ ਹੈ?

Copyright © 2013 [Bible Lessons International](#)

ਯੂਹੰਨਾ 4

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਿਸੂ ਅਤੇ ਸਮਰਿਯਾ ਦੀ ਔਰਤ	ਇਕ ਸਾਮਰੀ ਔਰਤ ਆਪਣੇ ਮਸੀਹ ਨੂੰ ਮਿਲਦੀ ਹੈ	ਯਿਸੂ ਅਤੇ ਸਾਮਰੀ	ਯਿਸੂ ਅਤੇ ਸਾਮਰੀ	ਯਿਸੂ ਸਾਮਰੀਆਂ ਵਿਚ
4:1-6	4:1-26	4:1-6	4:1-4 4:5-6	4:1-10
4:7-15		4:7-15	4:7-8 4:9 4:10 4:11-12 4:13-14 4:15	4:11-14 4:15-24
4:16-26		4:16-26	4:16 4:17a 4:17b-18 4:19-20 4:21-24 4:25 4:26	4:25-26
4:27-30	ਪੱਕੀ ਹੋਈ ਫਸਲ 4:27-38	4:27-30	4:27 4:28-30	4:27-30
4:31-38		4:31-38	4:31 4:32 4:33	4:31-38

	ਸੰਸਾਰ ਦਾ ਮਸੀਹ		4:34-38	
4:39-42	4:39-42	4:39-42	4:39-40	4:39-42
			4:41-42	
ਸਰਕਾਰੀ ਅਫ਼ਸਰ ਦੇ ਪੁੱਤਰ ਦੀ ਚੰਗਿਆਈ	ਗਲੀਲ ਵਿਚ ਸਵਾਰਾਤ	ਯਿਸੂ ਅਤੇ ਗਲੀਲੀ ਲੋਕ	ਯਿਸੂ ਦਾ ਸਰਕਾਰੀ ਅਫ਼ਸਰ ਦੇ ਪੁੱਤਰ ਨੂੰ ਚੰਗਾ ਕਰਨਾ	ਯਿਸੂ ਗਲੀਲ ਵਿਚ
4:43-45	4:43-45	4:43-45	4:43-45	4:43-45
	ਸਰਕਾਰੀ ਅਫ਼ਸਰ ਦੇ ਪੁੱਤਰ ਦਾ ਚੰਗਾ ਕੀਤਾ ਜਾਣਾ			ਸਰਕਾਰੀ ਅਫ਼ਸਰ ਦੇ ਪੁੱਤਰ ਦਾ ਚੰਗਾ ਕੀਤਾ ਜਾਣਾ
4:46-54	4:46-54	4:46-54	4:46-48	4:46-53
			4:49	
			4:50-51	
			4:52-53	
			4:54	4:54

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ # 3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਆਇਤਾਂ 1-54 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਅਧਿਆਇ 3 ਅਤੇ 4 ਦਾ ਇਕ ਉਦੇਸ਼ਪੂਰਨ ਢਾਂਚਾ ਹੈ
1. ਧਰਮੀ ਆਦਮੀ (ਨਿਕੁਦੇਮਸ) ਬਨਾਮ. ਅਧਰਮੀ ਔਰਤ (ਖੂਹ ਤੇ ਔਰਤ)
 2. ਯਰੂਸਲਮ ਅਧਾਰਤ ਯਹੂਦੀ (ਕੱਟੜ) ਬਨਾਮ. ਸਾਮਰੀ ਯਹੂਦੀ (ਧਰਮ ਵਿਰੋਧੀ)
- B. ਯਿਸੂ ਦੇ ਵਿਅਕਤੀ ਅਤੇ ਕੰਮ ਬਾਰੇ ਸੱਚਾਈ ਹੇਠਾਂ ਲਿਖਿਆਂ ਦੁਆਰਾ ਵਿਕਸਤ ਕੀਤੀ ਗਈ ਹੈ
1. ਖੂਹ ਤੇ ਔਰਤ ਨਾਲ ਗੱਲਬਾਤ (ਯੂਹੰਨਾ 4:1-26);
 2. ਚੇਲਿਆਂ ਨਾਲ ਗੱਲਬਾਤ (ਯੂਹੰਨਾ 4:27-38);
 3. ਪਿੰਡ ਵਾਸੀਆਂ ਦੀ ਗਵਾਹੀ (ਯੂਹੰਨਾ 4:39-42);
 4. ਗਲੀਲ ਦੇ ਲੋਕਾਂ ਦੁਆਰਾ ਸਵਾਗਤ (ਯੂਹੰਨਾ 4:43-45);
 5. ਬਿਮਾਰੀ ਉੱਤੇ ਯਿਸੂ ਦੀ ਸ਼ਕਤੀ ਦਾ ਚਿੰਨ੍ਹ/ਚਮਤਕਾਰ, ਯੂਹੰਨਾ 4:46-54

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 4:1-6

¹ਜਦੋਂ ਪ੍ਰਭੂ ਨੂੰ ਇਹ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣ ਲਿਆ ਹੈ ਕਿ ਯਿਸੂ ਯੂਹੰਨਾ ਤੋਂ ਵੀ ਅਧਿਕ ਚੇਲੇ ਬਣਾਉਂਦਾ ਅਤੇ ਬਪਤਿਸਮਾ ਦਿੰਦਾ ਹੈ। ²(ਭਾਵੇਂ ਯਿਸੂ ਆਪ ਬਪਤਿਸਮਾ ਨਹੀਂ ਦਿੰਦੇ ਸਨ, ਕੇਵਲ ਉਨ੍ਹਾਂ ਦੇ ਚੇਲੇ ਹੀ ਦਿੰਦੇ ਸਨ।) ³ਤਾਂ ਉਨ੍ਹਾਂ ਨੇ ਯਹੂਦਿਆ ਨੂੰ ਛੱਡ ਦਿੱਤਾ ਅਤੇ ਫਿਰ ਗਲੀਲ ਨੂੰ ਚੱਲ ਪਏ। ⁴ਰਾਹ ਵਿੱਚ ਸਾਮਰਿਆ ਦੇ ਇਲਾਕੇ ਵਿੱਚੋਂ ਦੀ ਉਨ੍ਹਾਂ ਲਈ ਲੰਘਣਾ ਜ਼ਰੂਰੀ ਸੀ। ⁵ਉਹ ਸਾਮਰਿਆ ਦੇ ਇਲਾਕੇ ਦੇ ਨਗਰ ਸੁਖਾਰ ਵਿੱਚ ਆਏ, ਜੋ ਉਸ ਜ਼ਮੀਨ ਦੇ ਲਾਗੇ ਸੀ, ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ ਸੀ। ⁶ਉੱਥੇ ਯਾਕੂਬ ਦਾ ਖੂਹ ਵੀ ਸੀ। ਯਿਸੂ ਯਾਤਰਾ ਕਰਦੇ ਕਰਦੇ ਥੱਕ ਵੀ ਗਏ ਸਨ, ਇਸ ਲਈ ਉਹ ਉਸ ਖੂਹ ਉੱਤੇ ਬੈਠ ਗਏ। ਇਹ ਦੁਪਹਿਰ ਦਾ ਵੇਲਾ ਸੀ।

4:1 "ਪ੍ਰਭੂ" ਯੂਹੰਨਾ, ਕਈ ਸਾਲਾਂ ਬਾਅਦ (ਆਤਮਾ ਦੁਆਰਾ) ਵਾਪਰੀ ਘਟਨਾ ਨੂੰ ਆਪਣੇ ਮਨ ਵਿਚ ਯਾਦ ਕਰਦਿਆ, ਇਕੋ ਵਾਕ ਵਿਚ "ਪ੍ਰਭੂ" ਅਤੇ "ਯਿਸੂ" ਨੂੰ ਇਕ ਵਿਅਕਤੀ ਦੇ ਹਵਾਲੇ ਦੇ ਤੌਰ ਤੇ ਵਰਤਦਾ ਹੈ।

ਕਈ ਯੂਨਾਨੀ ਹੱਥ-ਲਿਖਤਾਂ ਵਿਚ, ਯੂਹੰਨਾ 4:1 ਵਿਚ "ਯਿਸੂ" ਦੇ ਵਾਰ ਲਿਖਿਆ ਗਿਆ ਹੈ (ਜਿਵੇਂ ਕਿ., κ, D, NRSV, NJB, REB), ਪਰ MSS P^{66,75} ਵਿਚ "ਪ੍ਰਭੂ" ਹੈ (NASB, NKJV)। ਹਾਲਾਂਕਿ, "ਪ੍ਰਭੂ" ਲਈ ਕਿਤੇ ਬਿਹਤਰ ਹੱਥ-ਲਿਖਤ ਪ੍ਰਮਾਣਿਕਤਾ ਦੇ ਨਾਲ ਵੀ UBS⁴ ਨੇ "ਯਿਸੂ" ਨੂੰ ਇਸ ਆਇਤ ਵਿਚ ਪਾ ਦਿੱਤਾ ਹੈ।

▣ "ਫ਼ਰੀਸੀਆਂ" ਦੇਖੋ ਖਾਸ ਵਿਸ਼ਾ: ਫ਼ਰੀਸੀ ਯੂਹੰਨਾ 1:24

▣ "ਸੁਣ ਲਿਆ ਹੈ ਕਿ ਯਿਸੂ ਯੂਹੰਨਾ ਤੋਂ ਵੀ ਅਧਿਕ ਚੇਲੇ ਬਣਾਉਂਦਾ ਅਤੇ ਬਪਤਿਸਮਾ ਦਿੰਦਾ ਹੈ" ਯਿਸੂ ਨੇ ਫ਼ਰੀਸੀਆਂ ਦੁਆਰਾ ਆਪਣੇ ਚੇਲਿਆਂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਵਿਚਕਾਰ ਤਨਾਅ ਕਾਰਨ ਇਸ ਜਗ੍ਹਾ ਨੂੰ ਛੱਡ ਦਿੱਤਾ ਸੀ। ਸਮਾਨਾਂਤਰ ਇੰਜੀਲਾਂ ਅਨੁਸਾਰ ਯਿਸੂ ਇਸ ਲਈ ਚਲਾ ਗਿਆ ਸੀ ਕਿਉਂਕਿ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਕਰ ਲਿਆ ਸੀ (ਤੁਲਨਾ ਕਰੋ. ਮੱਤੀ 4:12; ਮਰਕੁਸ 1:14; ਲੂਕਾ 3:20)।

4:2 "ਯਿਸੂ ਆਪ ਬਪਤਿਸਮਾ ਨਹੀਂ ਦਿੰਦੇ ਸਨ" ਇਹ ਬਪਤਿਸਮਾ ਲੈਣ ਤੇ ਇਕ ਅਸਪੱਸ਼ਟ ਟਿੱਪਣੀ ਨਹੀਂ ਹੈ (ਤੁਲਨਾ ਕਰੋ. ਮੱਤੀ 28:19; ਰਸੂਲਾਂ ਦੇ ਕਰਤੱਬ 2:38; 8:12; 16:33; 22:16), ਪਰ ਮਨੁੱਖਤਾ ਦੇ ਅਣਗੋਲੇ ਸੁਭਾਅ ਦੀ ਪਛਾਣ ਹੈ (ਜਿਵੇਂ ਕਿ., "ਮੈਨੂੰ ਯਿਸੂ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ, ਦੇਖੋ 1 ਕੁਰਿੰਥੀਆਂ 1:17)। ਜ਼ਾਹਰ ਹੈ ਕਿ ਯਿਸੂ ਨੇ ਆਪਣੀ ਸੇਵਕਾਈ ਦੀ ਸ਼ੁਰੂਆਤ ਵੇਲੇ ਬਪਤਿਸਮਾ ਦਿੱਤਾ ਸੀ (ਤੁਲਨਾ ਕਰੋ. ਯੂਹੰਨਾ 3:22), ਪਰ ਬਾਅਦ ਵਿਚ ਰੋਕ ਦਿੱਤਾ ਗਿਆ ਸੀ। ਯੂਹੰਨਾ ਫ਼ਰੀਸੀਆਂ ਦੇ ਝੂਠੇ ਬਿਆਨ ਨੂੰ ਸਹੀ ਕਰ ਰਿਹਾ ਹੈ।

4:3 "ਉਨ੍ਹਾਂ ਨੇ ਯਹੂਦਿਆ ਨੂੰ ਛੱਡ ਦਿੱਤਾ ਅਤੇ ਫਿਰ ਗਲੀਲ ਨੂੰ ਚੱਲ ਪਏ" ਇਹ ਦੇ ਭੂਤਕਾਲ ਕਿਰਿਆਸ਼ੀਲ ਸੰਕੇਤ ਹਨ ਜੋ ਯਿਸੂ ਦੀ ਭੂਗੋਲਿਕ ਗਤੀਵਿਧੀਆਂ ਤੇ ਜ਼ੋਰ ਦੇਣ ਲਈ ਵਰਤੇ ਗਏ ਹਨ।

4:4 "ਰਾਹ ਵਿੱਚ ਸਾਮਰਿਆ ਦੇ ਇਲਾਕੇ ਵਿੱਚੋਂ ਦੀ ਉਨ੍ਹਾਂ ਲਈ ਲੰਘਣਾ ਜ਼ਰੂਰੀ ਸੀ" "ਜ਼ਰੂਰੀ ਸੀ" ਯੂਨਾਨੀ ਕਿਰਿਆ *ਦੇਈ dei* ਹੈ, ਜੋ ਇਸ ਪ੍ਰਸੰਗ ਵਿਚ ਕਈ ਵਾਰ ਵਰਤੀ ਗਈ ਹੈ (ਤੁਲਨਾ ਕਰੋ. ਯੂਹੰਨਾ 3:7, 14, 30)। ਅਕਸਰ ਇਸ ਦਾ ਅਨੁਵਾਦ "ਲਾਜ਼ਮੀ" ਅਤੇ "ਜ਼ਰੂਰੀ" ਵਜੋਂ ਕੀਤਾ ਗਿਆ ਹੈ। ਯਿਸੂ ਦੇ ਇਸ ਰਸਤੇ ਵਿਚ ਇਕ ਦੈਵੀ ਉਦੇਸ਼ ਹੈ। ਇਹ ਸਭ ਤੋਂ ਛੋਟਾ ਰਸਤਾ ਹੈ; ਜੇਸੇਫਸ ਸਾਨੂੰ ਇਹ ਦੱਸਦਾ ਹੈ ਕਿ ਗਲੀਲ ਤੋਂ ਆਏ ਯਹੂਦੀ ਆਮ ਤੌਰ ਤੇ ਇਸ ਰਸਤੇ ਦੀ ਵਰਤੋਂ ਕਰਦੇ ਸਨ। ਹਾਲਾਂਕਿ, ਯਹੂਦਿਆ ਦੇ ਯਹੂਦੀ ਸਾਮਰੀ ਲੋਕਾਂ ਨਾਲ ਨਫ਼ਰਤ ਕਰਦੇ ਸਨ ਅਤੇ ਉਨ੍ਹਾਂ ਦੀ ਭੂਮੀ ਤੋਂ ਨਹੀਂ ਲੰਘਦੇ ਸਨ ਕਿਉਂਕਿ ਉਹ ਉਨ੍ਹਾਂ ਨੂੰ ਦੇਗਲੇ ਧਾਰਮਿਕ ਮੰਨਦੇ ਸਨ।

ਖਾਸ ਵਿਸ਼ਾ: ਨਸਲਵਾਦ SPECIAL TOPIC: RACISM

ਖਾਸ ਵਿਸ਼ਾ: ਨਸਲਵਾਦ

I. ਭੂਮਿਕਾ

- A. ਉੱਚਤਾ ਦਾ ਇਹ ਰਵੱਈਆ ਸਮਾਜ ਦੇ ਅੰਦਰ ਪਾਪੀ ਮਨੁੱਖਤਾ ਦੁਆਰਾ ਇਕ ਵਿਆਪਕ ਪ੍ਰਗਟਾਵਾ ਹੈ। ਇਹ ਮਨੁੱਖਤਾ ਦੀ ਹਉਮੈ ਹੈ, ਆਪਣੇ ਆਪ ਨੂੰ ਦੂਜਿਆਂ ਦੀ ਹਮਾਇਤ ਕਰਨ ਵਿਚ ਸਹਾਇਤਾ ਕਰਦਾ ਹੈ। ਨਸਲਵਾਦ, ਬਹੁਤ ਸਾਰੇ ਤਰੀਕਿਆਂ ਨਾਲ ਇਕ ਆਧੁਨਿਕ ਵਰਤਾਵ ਹੈ, ਜਦ ਕਿ ਰਾਸ਼ਟਰਵਾਦ (ਜਾਂ ਕਬਾਇਲੀਵਾਦ) ਬਹੁਤ ਪੁਰਾਣਾ ਪ੍ਰਗਟਾਵਾ ਹੈ।
- B. ਰਾਸ਼ਟਰਵਾਦ ਬਾਬਲ (ਉਤਪਤ 11) ਤੋਂ ਸ਼ੁਰੂ ਹੋਇਆ ਸੀ ਅਤੇ ਇਹ ਅਸਲ ਵਿਚ ਨੂਹ ਦੇ ਤਿੰਨ ਪੁੱਤਰਾਂ ਨਾਲ ਸੰਬੰਧਿਤ ਸੀ, ਜਿੱਥੋਂ ਨਸਲਾਂ ਪੈਦਾ ਹੋਈਆਂ (ਉਤਪਤ 10)। ਹਾਲਾਂਕਿ, ਇਹ ਵਚਨ ਤੋਂ ਸਪੱਸ਼ਟ ਹੈ ਕਿ ਮਨੁੱਖਤਾ ਇਕ ਹੀ ਸਰੋਤ ਤੋਂ ਹੈ (ਤੁਲਨਾ ਕਰੋ. ਉਤਪਤ 1-3; ਰਸੂਲਾਂ ਦੇ ਕਰਤੱਬ 17:24-26)।
- C. ਨਸਲਵਾਦ ਬਹੁਤ ਸਾਰੇ ਪੱਖਪਾਤ ਵਿੱਚੋਂ ਇਕ ਹੈ। ਕੁਝ ਹੋਰ ਹਨ:
 1. ਵਿਦਿਅਕ ਘਮੰਡ
 2. ਸਮਾਜਿਕ-ਆਰਥਿਕ ਹੰਕਾਰ
 3. ਸਵੈ-ਧਰਮੀ
 4. ਰਾਜਨੀਤੀ ਸਬੰਧੀ ਕੱਟੜਪੰਥੀ

II. ਬਾਈਬਲ ਦੀ ਸਮੱਗਰੀ

A. ਪੁਰਾਣਾ ਨੇਮ

1. ਉਤਪਤ 1:27 – ਮਨੁੱਖਜਾਤੀ, ਆਦਮੀ ਅਤੇ ਔਰਤ, ਪਰਮੇਸ਼ਰ ਦੇ ਰੂਪ ਅਤੇ ਸਮਾਨਤਾ ਵਿਚ ਬਣੇ ਹਨ, ਜੋ ਉਨ੍ਹਾਂ ਨੂੰ ਵਿਲੱਖਣ ਬਣਾਉਂਦਾ ਹੈ। ਇਹ ਉਨ੍ਹਾਂ ਦੀ ਵਿਅਕਤੀਗਤ ਯੋਗਤਾ ਅਤੇ ਮਾਣ ਨੂੰ ਵੀ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 3:16)।
2. ਉਤਪਤ 1:11-25 – ". . . ਆਪੇ ਆਪਣੀ ਜਿਨਸ ਅਨੁਸਾਰ. . ." ਦਸ ਵਾਰ ਉਨ੍ਹਾਂ ਸ਼ਬਦਾਂ ਦਾ ਜ਼ਿਕਰ ਹੁੰਦਾ ਹੈ। ਇਸ ਦੀ ਵਰਤੋਂ ਨਸਲੀ ਵਖਰੇਵੇਂ ਦੇ ਸਮਰਥਨ ਲਈ ਕੀਤੀ ਗਈ ਸੀ। ਹਾਲਾਂਕਿ, ਇਸ ਪ੍ਰਸੰਗ ਤੋਂ ਇਹ ਸਪੱਸ਼ਟ ਹੈ ਕਿ ਇਹ ਜਾਨਵਰਾਂ ਅਤੇ ਪੌਦਿਆਂ ਦਾ ਹਵਾਲਾ ਦਿੰਦਾ ਹੈ ਨਾ ਕਿ ਮਨੁੱਖਤਾ ਦਾ।

3. ਉਤਪਤ 9:18-27 – ਇਸ ਦੀ ਵਰਤੋਂ ਨਸਲੀ ਦਬਦਬੇ ਦੇ ਸਮਰਥਨ ਲਈ ਕੀਤੀ ਗਈ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਕਨਾਨ ਨੂੰ ਸਰਾਪ ਨਹੀਂ ਦਿੱਤਾ ਸੀ। ਨੂਹ, ਉਸਦੇ ਦਾਦਾ ਨੇ, ਸ਼ਰਾਬੀ ਬੇਸੁਰਤੀ ਤੋਂ ਜਾਗਣ ਤੋਂ ਬਾਅਦ ਉਸ ਨੂੰ ਸਰਾਪ ਦਿੱਤਾ ਸੀ (ਉਸਦੇ ਪਿਤਾ ਹਾਮ ਦੇ ਪਾਪ ਕਾਰਨ)। ਬਾਈਬਲ ਵਿਚ ਕਿਤੇ ਵੀ ਇਹ ਦਰਜ ਨਹੀਂ ਹੈ ਕਿ ਪਰਮੇਸ਼ਰ ਨੇ ਇਸ ਸਰਾਪ ਦੀ ਪੁਸ਼ਟੀ ਕੀਤੀ ਹੈ। ਭਾਵੇਂ ਉਸਨੇ ਕੀਤਾ ਹੋਵੇ, ਇਸ ਨਾਲ ਕਾਲੀ ਨਸਲ ਪ੍ਰਭਾਵਤ ਨਹੀਂ ਹੁੰਦੀ ਹੈ। ਕਨਾਨ ਉਨ੍ਹਾਂ ਲੋਕਾਂ ਦਾ ਪਿਤਾ ਸੀ ਜੋ ਫਿਲਸਤੀਨ ਵਿਚ ਵੱਸਦੇ ਸਨ, ਅਤੇ ਮਿਸਰ ਦੀ ਕੰਧ ਕਲਾ ਦਿਖਾਉਂਦੀ ਹੈ ਕਿ ਉਹ ਕਾਲੇ ਨਹੀਂ ਸਨ।
4. ਗਿਣਤੀ 12:1 – ਮੂਸਾ ਨੇ ਇਕ ਕਾਲੀ ਔਰਤ ਨਾਲ ਵਿਆਹ ਕੀਤਾ ਸੀ।
5. ਯਹੇਸ਼ੂਆ 9:23 – ਇਸ ਆਇਤ ਨੂੰ ਇਹ ਸਾਬਤ ਕਰਨ ਲਈ ਇਸਤੇਮਾਲ ਕੀਤਾ ਗਿਆ ਕਿ ਇਕ ਜਾਤੀ ਦੂਸਰੀ ਦੀ ਸੇਵਾ ਕਰੇਗੀ। ਹਾਲਾਂਕਿ, ਇਸ ਪ੍ਰਸੰਗ ਵਿਚ, ਗਿਬਓਨ ਦੇ ਲੋਕ ਉਹੀ ਨਸਲੀ ਸਮੂਹ ਦੇ ਹਨ ਜੋ ਯਹੂਦੀਆਂ ਦੇ ਸਨ।
6. ਅਜ਼ਰਾ 9-10 ਅਤੇ ਨਹਮਯਾਹ 13 – ਇਹ ਅਕਸਰ ਨਸਲੀ ਅਰਥਾਂ ਵਿਚ ਵਰਤੇ ਜਾਂਦੇ ਹਨ, ਪਰ ਪ੍ਰਸੰਗ ਦਰਸਾਉਂਦਾ ਹੈ ਕਿ ਵਿਆਹਾਂ ਨੂੰ ਰੱਦ ਕੀਤਾ ਗਿਆ ਸੀ, ਇਹ ਨਸਲਾਂ ਦੇ ਕਾਰਨ ਨਹੀਂ (ਉਹ ਨੂਹ ਦੇ ਉਸੇ ਪੁੱਤਰ ਤੋਂ ਸਨ, ਉਤਪਤ 10), ਪਰ ਧਾਰਮਿਕ ਕਾਰਨਾਂ ਲਈ ਰੱਦ ਕੀਤਾ ਗਿਆ ਸੀ।

B. ਨਵਾਂ ਨੇਮ

1. ਇੰਜੀਲਾਂ

- a. ਯਿਸੂ ਨੇ ਕਈ ਦ੍ਰਿਸ਼ਟਾਂਤਾਂ ਵਿਚ ਯਹੂਦੀਆਂ ਅਤੇ ਸਾਮਰੀਆਂ ਵਿਚਕਾਰ ਨਫਰਤ ਦੀ ਵਰਤੋਂ ਕੀਤੀ, ਜੋ ਦਿਖਾਉਂਦੇ ਹਨ ਕਿ ਨਸਲੀ ਨਫਰਤ ਅਨੁਉਚਿਤ ਹੈ।

(1) ਚੰਗੇ ਸਾਮਰੀ ਦਾ ਦ੍ਰਿਸ਼ਟਾਂਤ (ਲੂਕਾ 10:25-37)

(2) ਖੂਹ ਤੇ ਔਰਤ (ਯੂਹੰਨਾ 4)

(3) ਧੰਨਵਾਦੀ ਕੇੜੀ (ਲੂਕਾ 17:11-19)

- b. ਇੰਜੀਲ ਸਾਰੀ ਮਨੁੱਖਤਾ ਲਈ ਹੈ

(1) ਯੂਹੰਨਾ 3:16

(2) ਲੂਕਾ 24:46-47

(3) ਇਬਰਾਨੀਆਂ 2:9

(4) ਪ੍ਰਕਾਸ਼ ਦੀ ਪੇਥੀ 14:6

- c. ਪਰਮੇਸ਼ਰ ਦੇ ਰਾਜ ਵਿਚ ਸਾਰੀ ਮਨੁੱਖਤਾ ਸ਼ਾਮਿਲ ਹੋਵੇਗੀ

(1) ਲੂਕਾ 13:29

(2) ਪ੍ਰਕਾਸ਼ ਦੀ ਪੇਥੀ 5

2. ਰਸੂਲਾਂ ਦੇ ਕਰਤੱਬ

- a. ਰਸੂਲਾਂ ਦੇ ਕਰਤੱਬ 10 ਪਰਮੇਸ਼ਰ ਦੇ ਸਰਵ-ਵਿਆਪਕ ਪਿਆਰ ਅਤੇ ਖੁਸ਼ਖਬਰੀ ਦੇ ਸਰਵ-ਵਿਆਪਕ ਸੰਦੇਸ਼ ਦਾ ਇਕ ਪੱਕਾ ਹਵਾਲਾ ਹੈ।

- b. ਰਸੂਲਾਂ ਦੇ ਕਰਤੱਬ 11 ਵਿਚ ਪਤਰਸ ਦੇ ਕੰਮ ਲਈ ਉਸ ਤੇ ਦੇਸ਼ ਲਗਾਇਆ ਗਿਆ ਅਤੇ ਇਹ ਸਮੱਸਿਆ ਉਦੋਂ ਤੱਕ ਹੱਲ ਨਹੀਂ ਹੋਈ ਜਦ ਤੱਕ 15 ਅਧਿਆਇ ਵਿਚ ਯਰੂਸ਼ਲਮ ਸਭਾ ਨਹੀਂ ਹੋਈ ਅਤੇ ਇਕ ਸੁਝਾਅ ਤੇ ਆਏ। ਪਹਿਲੀ ਸਦੀ ਦੇ ਯਹੂਦੀਆਂ ਅਤੇ ਗੈਰ-ਯਹੂਦੀਆਂ ਵਿਚਕਾਰ ਤਣਾਅ ਬਹੁਤ ਤੀਬਰ ਸੀ।

3. ਪੌਲੁਸ

- a. ਮਸੀਹ ਵਿਚ ਕੋਈ ਰੁਕਾਵਟਾਂ ਨਹੀਂ ਹਨ

(1) ਗਲਾਤੀਆਂ 3:26-28

(2) ਅਫਸੀਆਂ 2:11-22

(3) ਕੁਲਸੀਆਂ 3:11

b. ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਹੈ

(1) ਰੋਮੀਆਂ 2:11

(2) ਅਫਸੀਆਂ 6:9

4. ਪਤਰਸ ਅਤੇ ਯਾਕੂਬ

a. ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਹੈ, 1 ਪਤਰਸ 1:17

b. ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ, ਤਾਂ ਉਸ ਦੇ ਲੋਕਾਂ ਨੂੰ ਵੀ ਕਿਸੇ ਦਾ ਪੱਖਪਾਤ ਨਹੀਂ ਕਰਨਾ ਚਾਹੀਦਾ, ਯਾਕੂਬ 2:1

5. ਯੂਹੰਨਾ

a. ਵਿਸ਼ਵਾਸੀਆਂ ਦੀ ਜ਼ਿੰਮੇਵਾਰੀ ਬਾਰੇ ਇਕ ਸਖਤ ਬਿਆਨ 1 ਯੂਹੰਨਾ 4:20 ਵਿਚ ਪਾਇਆ ਜਾਂਦਾ ਹੈ

III. ਸਿੱਟਾ

A. ਨਸਲਵਾਦ, ਜਾਂ ਇਸ ਮਾਮਲੇ ਵਿਚ, ਕਿਸੇ ਵੀ ਕਿਸਮ ਦਾ ਪੱਖਪਾਤ, ਪਰਮੇਸ਼ਰ ਦੇ ਬੱਚਿਆਂ ਲਈ ਅਣਉਚਿਤ ਹੈ। ਇਹ Henlee Barnette ਦਾ ਇਕ ਹਵਾਲਾ ਹੈ, ਜਿਸਨੇ New Mexico ਦੇ Glorieta ਵਿਖੇ 1964 ਵਿਚ ਕ੍ਰਿਸਚੀਅਨ ਲਾਈਫ ਕਮਿਸ਼ਨ ਲਈ ਭਾਸ਼ਣ ਦਿੱਤਾ ਸੀ।

"ਨਸਲਵਾਦ ਵਿਚਾਰਧਾਰਕ ਹੈ ਕਿਉਂਕਿ ਇਹ ਗੈਰ-ਬਾਈਬਲ ਅਤੇ ਗੈਰ-ਮਸੀਹੀ ਹੈ, ਗੈਰ-ਵਿਗਿਆਨਕ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ।"

B. ਇਹ ਮੁੱਦਾ ਮਸੀਹੀਆਂ ਨੂੰ ਆਪਣੇ ਮਸੀਹ ਵਾਂਗ ਪਿਆਰ, ਮੁਆਫ਼ੀ ਅਤੇ ਪਾਪੀ ਦੁਨੀਆ ਨੂੰ ਸਮਝਣ ਦਾ ਮੌਕਾ ਦਿੰਦਾ ਹੈ। ਮਸੀਹੀ ਨਸਲਵਾਦ ਅਣਉਚਿਤਤਾ ਨੂੰ ਦਰਸਾਉਂਦਾ ਹੈ ਅਤੇ ਦੁਸ਼ਟ ਵਿਅਕਤੀ ਲਈ ਵਿਸ਼ਵਾਸੀ, ਵਿਸ਼ਵਾਸ ਅਤੇ ਵਿਕਾਸ ਨੂੰ ਰੋਕਣ ਦਾ ਇਕ ਮੌਕਾ ਹੈ। ਇਹ ਪਾਪੀ ਲੋਕਾਂ ਲਈ ਮਸੀਹ ਕੋਲ ਆਉਣ ਵਿਚ ਰੁਕਾਵਟ ਦਾ ਕੰਮ ਕਰੇਗਾ।

C. ਮੈਂ ਕੀ ਕਰ ਸੱਕਦਾ ਹਾਂ? (ਇਹ ਭਾਗ ਇਕ ਕ੍ਰਿਸਚੀਅਨ ਲਾਈਫ ਕਮਿਸ਼ਨ ਟ੍ਰੈਕਟ ਤੋਂ ਲਿਆ ਗਿਆ ਹੈ ਜਿਸਦਾ ਸਿਰਲੇਖ ਹੈ "ਨਸਲੀ ਸੰਬੰਧ")

"ਨਿੱਜੀ ਪੱਧਰ ਤੇ"

- ਨਸਲ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀ ਜ਼ਿੰਮੇਵਾਰੀ ਸਵੀਕਾਰ ਕਰੋ।
- ਹੋਰ ਨਸਲਾਂ ਨਾਲ ਪ੍ਰਾਰਥਨਾ, ਬਾਈਬਲ ਅਧਿਐਨ ਅਤੇ ਸੰਗਤੀ ਦੁਆਰਾ ਤੁਹਾਡੇ ਜੀਵਨ ਨੂੰ ਨਸਲੀ ਪੱਖਪਾਤ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰੋ।
- ਨਸਲ ਬਾਰੇ ਆਪਣੇ ਵਿਚਾਰਾਂ ਨੂੰ ਜ਼ਾਹਿਰ ਕਰੋ, ਖਾਸਕਰ ਉੱਥੇ, ਜਿੱਥੇ ਨਸਲੀ ਨਫਰਤ ਭੜਕਾਉਣ ਵਾਲੇ ਬੇਰੋਕ ਹਨ।

"ਪਰਿਵਾਰਕ ਜੀਵਨ ਵਿਚ"

- ਦੂਜੀਆਂ ਨਸਲਾਂ ਪ੍ਰਤੀ ਰਵੱਈਏ ਦੇ ਵਿਕਾਸ ਵਿਚ ਪਰਿਵਾਰਕ ਪ੍ਰਭਾਵ ਦੀ ਮਹੱਤਤਾ ਨੂੰ ਪਛਾਣੋ।
- ਬੱਚਿਆਂ ਅਤੇ ਮਾਪਿਆਂ ਦੁਆਰਾ ਘਰ ਤੋਂ ਬਾਹਰ ਨਸਲ ਦੇ ਮੁੱਦੇ ਤੇ ਜੋ ਕੁਝ ਸੁਣਿਆ ਜਾਂਦਾ ਹੈ, ਉਸ ਬਾਰੇ ਗੱਲ ਕਰਕੇ ਮਸੀਹੀ ਰਵੱਈਏ ਪੈਦਾ ਕਰਨ ਦੀ ਕੋਸ਼ਿਸ਼ ਕਰੋ।
- ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਦੂਜੇ ਨਸਲਾਂ ਦੇ ਲੋਕਾਂ ਨਾਲ ਸੰਬੰਧ ਵਿਚ ਇਕ ਮਸੀਹੀ ਮਿਸਾਲ ਕਾਇਮ ਕਰਨ।
- ਨਸਲੀ ਕਤਾਰਾਂ ਤੇ ਪਰਿਵਾਰਕ ਦੇਸਤੀ ਕਰਨ ਦੇ ਮੌਕੇ ਭਾਲੋ।

"ਤੁਹਾਡੀ ਕਲੀਸਿਯਾ ਵਿਚ"

- ਨਸਲ ਨਾਲ ਸੰਬੰਧਿਤ ਬਾਈਬਲ ਦੀ ਸੱਚਾਈ ਦੇ ਪ੍ਰਚਾਰ ਅਤੇ ਸਿਖਾਉਣ ਦੁਆਰਾ, ਕਲੀਸਿਯਾ ਨੂੰ ਸਮੁੱਚੇ ਭਾਈਚਾਰੇ ਲਈ ਇਕ ਮਿਸਾਲ ਕਾਇਮ ਕਰਨ ਲਈ ਪ੍ਰੇਰਿਆ ਜਾ ਸੱਕਦਾ ਹੈ।

- ਇਹ ਸੁਨਿਸ਼ਚਿਤ ਕਰੋ ਕਿ ਕਲੀਸਿਯਾ ਵਿਚ ਅਰਾਧਨਾ, ਸੰਗਤੀ ਅਤੇ ਸੇਵਾ ਸਭ ਲਈ ਖੁੱਲੀ ਹੋਵੇ, ਜਿਵੇਂ ਕਿ ਨਵੇਂ ਨੇਮ ਦੀਆਂ ਕਲੀਸਿਯਾਵਾਂ ਨੇ ਕੋਈ ਨਸਲੀ ਰੁਕਾਵਟ ਨਹੀਂ ਦੇਖੀ (ਅਫਸੀਆਂ 2:11-22; ਗਲਾਤੀਆਂ 3:26-29)।

"ਰੋਜ਼ਾਨਾ ਜ਼ਿੰਦਗੀ ਵਿਚ"

- ਕੰਮ ਦੀ ਦੁਨੀਆ ਵਿਚ ਸਾਰੇ ਨਸਲੀ ਵਿਤਕਰੇ ਨੂੰ ਦੂਰ ਕਰਨ ਵਿਚ ਸਹਾਇਤਾ ਕਰੋ।
- ਬਰਾਬਰ ਅਧਿਕਾਰਾਂ ਅਤੇ ਅਵਸਰਾਂ ਨੂੰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀਆਂ ਸਮਾਜਿਕ ਸੰਸਥਾਵਾਂ ਨਾਲ ਕੰਮ ਕਰੋ, ਇਹ ਯਾਦ ਰੱਖੋ ਕਿ ਇਹ ਨਸਲ ਦੀ ਸਮੱਸਿਆ ਹੈ ਜਿਸ ਤੇ ਹਮਲਾ ਹੋਣਾ ਚਾਹੀਦਾ ਹੈ ਨਾ ਕਿ ਲੋਕਾਂ ਤੇ। ਇਸ ਦਾ ਉਦੇਸ਼ ਸਮਝ ਨੂੰ ਵਧਾਉਣਾ ਹੈ ਨਾ ਕਿ ਕੁਝਤਣ ਨੂੰ ਪੈਦਾ ਕਰਨਾ ਹੈ।
- ਜੇ ਇਹ ਸਮਝਦਾਰੀ ਵਾਲੀ ਗੱਲ ਲਗਦੀ ਹੈ ਤਾਂ ਆਮ ਲੋਕਾਂ ਦੀ ਸਿੱਖਿਆ ਲਈ ਅਤੇ ਨਸਲੀ ਸਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਵਿਸ਼ੇਸ਼ ਕਾਰਵਾਈਆਂ ਲਈ ਸਮਾਜ ਵਿਚ ਸੰਚਾਰ ਖੋਲ੍ਹਣ ਦੇ ਉਦੇਸ਼ ਨਾਲ ਸੰਬੰਧਤ ਨਾਗਰਿਕਾਂ ਦੀ ਇਕ ਵਿਸ਼ੇਸ਼ ਕਮੇਟੀ ਦਾ ਪ੍ਰਬੰਧ ਕਰੋ।
- ਨਸਲੀ ਨਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਾਨੂੰਨਾਂ ਨੂੰ ਪਾਸ ਕਰਨ ਵਿਚ ਕਾਨੂੰਨੀ ਵਿਧਾਇਕਾਂ ਦਾ ਸਮਰਥਨ ਕਰੋ ਅਤੇ ਰਾਜਨੀਤਿਕ ਲਾਭ ਲਈ ਪੱਖਪਾਤ ਦਾ ਸ਼ੋਸ਼ਣ ਕਰਨ ਵਾਲਿਆਂ ਦਾ ਵਿਰੋਧ ਕਰੋ।
- ਬਿੰਨਾ ਕਿਸੇ ਭੇਦਭਾਵ ਦੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰੋ।
- ਹਿੰਸਾ ਤੋਂ ਪਰਹੇਜ਼ ਕਰੋ, ਅਤੇ ਕਾਨੂੰਨ ਦਾ ਸਤਿਕਾਰ ਵਧਾਓ, ਇਕ ਮਸੀਹੀ ਨਾਗਰਿਕ ਹੋਣ ਦੇ ਨਾਤੇ ਹਰ ਸੰਭਵ ਕੋਸ਼ਿਸ਼ ਕਰਦਿਆਂ ਇਹ ਸੁਨਿਸ਼ਚਿਤ ਕਰੋ ਕਿ ਕਾਨੂੰਨੀ ਢਾਂਚੇ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਨਹੀਂ ਬਣਦੇ ਜੋ ਪੱਖਪਾਤ ਨੂੰ ਉਤਸ਼ਾਹਿਤ ਕਰਦੇ ਹਨ।
- ਸਾਰੇ ਮਨੁੱਖੀ ਸਬੰਧਾਂ ਵਿਚ ਮਸੀਹ ਦੇ ਆਤਮਾ ਅਤੇ ਮਨ ਦੀ ਉਦਾਹਰਣ ਦਿਓ।

Copyright © 2014 [Bible Lessons International](http://BibleLessonsInternational.com)

▣ **"ਸਾਮਰਿਆ ਦੇ ਇਲਾਕੇ ਵਿੱਚੋਂ"** ਅੱਠਵੀਂ ਸਦੀ B.C. ਤੋਂ ਹੀ ਸਾਮਰੀ ਲੋਕਾਂ ਅਤੇ ਯਹੂਦੀਆਂ ਵਿਚਕਾਰ ਨਫ਼ਰਤ ਸੀ। 722 B.C. ਵਿਚ ਉੱਤਰੀ ਦਸ ਕਬੀਲੇ, ਜਿਨ੍ਹਾਂ ਦੀ ਰਾਜਧਾਨੀ ਸਮਾਰਿਆ ਸੀ, ਅਸੂਰੀਆਂ ਦੁਆਰਾ ਗ਼ੁਲਾਮ ਬਣਾ ਕੇ ਉਨ੍ਹਾਂ ਨੂੰ ਮਾਦੀਆਂ ਵਿਚ ਭੇਜ ਦਿੱਤਾ ਗਿਆ (ਤੁਲਨਾ ਕਰੋ. 2 ਰਾਜਿਆਂ 17:6)। ਅਤੇ ਹੋਰ ਫੜੇ ਗਏ ਲੋਕਾਂ ਨੂੰ ਉੱਤਰੀ ਫਿਲਸਤੀਨ ਵਿਚ ਮੁੜ ਵਸਾਇਆ ਗਿਆ ਸੀ (ਤੁਲਨਾ ਕਰੋ. 2 ਰਾਜਿਆਂ 17:24)। ਕਈ ਸਾਲਾਂ ਦੌਰਾਨ, ਇਹ ਅੰਧ ਵਿਸ਼ਵਾਸੀ ਲੋਕਾਂ ਨੇ ਇਸਰਾਏਲ ਦੀ ਆਬਾਦੀ ਦੇ ਬਚੇ ਹੋਏ ਲੋਕਾਂ ਨਾਲ ਵਿਆਹ ਕਰਵਾ ਲਿਆ। ਯਹੂਦੀ ਸਾਮਰੀ ਲੋਕਾਂ ਨੂੰ ਧਾਰਮਿਕ ਦੋਗਲੇ ਅਤੇ ਧਰਮ ਵਿਰੋਧੀ ਮੰਨਦੇ ਹਨ (ਤੁਲਨਾ ਕਰੋ. ਅਜ਼ਰਾ 4:1-4)। ਇਹ ਯੂਹੰਨਾ 4:9 ਦਾ ਪ੍ਰਸੰਗ ਦਿੰਦਾ ਹੈ।

4:5 **"ਸਾਮਰਿਆ ਦੇ ਇਲਾਕੇ ਦੇ ਨਗਰ ਸੁਖਾਰ, ਜੋ ਉਸ ਜ਼ਮੀਨ ਦੇ ਲਾਗੇ ਸੀ, ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ ਸੀ"** (ਤੁਲਨਾ ਕਰੋ. ਉਤਪਤ 33:18, 19; ਯਹੇਸ਼ੂਆ 24:32)। ਬਹੁਤ ਸਾਰੇ ਮੰਨਦੇ ਹਨ ਕਿ ਸੁਖਾਰ ਸ਼ਕਮ ਹੈ, ਹਾਲਾਂਕਿ ਇਹ ਨਵੇਂ ਨੇਮ ਵਿਚ ਨਹੀਂ ਲਿਖਿਆ ਗਿਆ।

4:6 **"ਉੱਥੇ ਯਾਕੂਬ ਦਾ ਖੂਹ ਵੀ ਸੀ"** ਇਹ ਸੱਚਮੁੱਚ ਇਕ ਖੁਦਾਈ ਵਾਲਾ ਖੂਹ ਸੀ ਜੋ ਲਗਭਗ 100' ਡੂੰਘਾ ਸੀ। ਇਹ ਚੱਲਦਾ ਹੋਇਆ ਪਾਣੀ ਨਹੀਂ ਸੀ, ਪਰ ਇਕੱਠਾ ਹੋਇਆ ਬਰਸਾਤੀ ਪਾਣੀ ਸੀ। ਪੁਰਾਣੇ ਨੇਮ ਵਿਚ ਇਸਦਾ ਕਦੇ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਇਹ ਨਾਮ ਬਾਪ-ਦਾਦਿਆਂ ਦੇ ਪਰੰਪਰਾ ਨਾਲ ਜੋੜਦਾ ਹੈ।

▣ **"ਯਿਸੂ ਯਾਤਰਾ ਕਰਦੇ ਕਰਦੇ ਥੱਕ ਵੀ ਗਏ ਸਨ"** ਅਸੀਂ ਇੱਥੇ ਯਿਸੂ ਦੇ ਮਨੁੱਖੀ ਸੁਭਾਅ ਨੂੰ ਸਪੱਸ਼ਟ ਤੌਰ ਤੇ ਦੇਖਦੇ ਹਾਂ (ਤੁਲਨਾ ਕਰੋ. ਲੂਕਾ 2:52), ਪਰ ਉਹ ਲੋਕਾਂ ਨੂੰ ਪਿਆਰ ਕਰਨ ਲਈ ਕਦੇ ਥੱਕਿਆ ਨਹੀਂ ਸੀ।

NASB, NKJV, JB, "ਇਹ ਦੁਪਹਿਰ ਦਾ ਵੇਲਾ ਸੀ"

NRSV, TEV, REB "ਇਹ ਦੁਪਹਿਰ ਦਾ ਸਮਾਂ ਸੀ"

ਯੂਹੰਨਾ ਨੇ ਆਪਣੀ ਇੰਜੀਲ ਵਿਚ ਸਮਾਂ ਗਿਣਨ ਲਈ ਕਿਹੜੇ ਢੰਗਾਂ ਦੀ ਵਰਤੋਂ ਕੀਤੀ ਹੈ ਇਸ ਬਾਰੇ ਬਹੁਤ ਚਰਚਾ ਕੀਤੀ ਗਈ ਹੈ। ਕੁਝ ਹਵਾਲੇ ਯਹੂਦੀ ਸਮੇਂ ਅਤੇ ਕੁਝ ਰੋਮੀ ਸਮੇਂ ਦੇ ਜਾਪਦੇ ਹਨ। ਯਹੂਦੀ ਦਿਨ ਦੀ ਸ਼ੁਰੂਆਤ ਸ਼ਾਮੀ 6 ਵਜੇ ਹੁੰਦੀ ਹੈ; ਰੋਮੀ ਲੋਕਾਂ ਦਾ ਸਮਾਂ ਅੱਧੀ ਰਾਤ ਤੋਂ ਸ਼ੁਰੂ ਹੁੰਦਾ ਹੈ; ਇਸ ਲਈ, ਯਿਸੂ ਖੂਹ ਤੇ ਬਹੁਤ ਸਵੇਰੇ ਪਹੁੰਚ ਗਿਆ ਸੀ (ਅਰਥਾਤ., ਸਵੇਰੇ 6 ਵਜੇ)।

ਯੂਹੰਨਾ 4:7-14

⁷ਉੱਥੇ ਇੱਕ ਸਾਮਰੀ ਔਰਤ ਪਾਣੀ ਭਰਨ ਦੇ ਲਈ ਆਈ। ਯਿਸੂ ਨੇ ਉਸ ਨੂੰ ਕਿਹਾ, "ਮੈਨੂੰ ਪਾਣੀ ਪਿਲਾ।" ⁸ਉਨ੍ਹਾਂ ਦੇ ਚੇਲੇ ਸ਼ਹਿਰ ਵਿੱਚ ਭੋਜਨ ਮੁੱਲ ਲੈਣ ਗਏ ਹੋਏ ਸਨ। ⁹ਉਸ ਸਾਮਰੀ ਔਰਤ ਨੇ ਯਿਸੂ ਨੂੰ ਕਿਹਾ, "ਮੈਂ ਸਾਮਰੀ ਔਰਤ ਹਾਂ ਅਤੇ ਤੂੰ ਯਹੂਦੀ ਹੈਂ। ਫਿਰ ਤੂੰ ਮੇਰੇ ਕੋਲੋਂ ਪਾਣੀ ਕਿਉਂ ਮੰਗ ਰਿਹਾ ਹੈ?" (ਕਿਉਂਕਿ ਯਹੂਦੀਆਂ ਅਤੇ ਸਾਮਰੀ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ ਸੀ।) ¹⁰ਯਿਸੂ ਨੇ ਉਸ ਨੂੰ ਕਿਹਾ, "ਜੇਕਰ ਤੂੰ ਜਾਣਦੀ ਹੁੰਦੀ ਕਿ ਪਰਮੇਸ਼ਰ ਦਾ ਮੁਫਤ ਵਰਦਾਨ ਕੀ ਹੈ ਅਤੇ ਜੇ ਤੇਰੇ ਤੋਂ ਪੀਣ ਲਈ ਪਾਣੀ ਮੰਗ ਰਿਹਾ ਹੈ, ਉਹ ਕੋਣ ਹੈ, ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ।" ¹¹ਔਰਤ ਨੇ ਕਿਹਾ, "ਸ਼੍ਰੀਮਾਨ ਜੀ, ਤੁਹਾਡੇ ਕੋਲ ਕੋਈ ਚੀਜ਼ ਪਾਣੀ ਕੱਢਣ ਲਈ ਨਹੀਂ ਹੈ ਅਤੇ ਖੂਹ ਬਹੁਤ ਡੂੰਘਾ ਹੈ। ਫਿਰ ਤੁਸੀਂ ਅੰਮ੍ਰਿਤ ਜਲ ਕਿੱਥੋਂ ਲਵੋਗੇ? ¹²ਕੀ ਤੁਸੀਂ ਸਾਡੇ ਵਡੇਰੇ ਯਾਕੂਬ ਨਾਲੋਂ ਵੀ ਵੱਡੇ ਹੋ, ਜਿਸ ਨੇ ਸਾਨੂੰ ਇਹ ਖੂਹ ਦਿੱਤਾ ਸੀ? ਉਸ ਨੇ ਆਪ, ਉਸ ਦੇ ਪੁੱਤਰਾਂ ਨੇ ਅਤੇ ਉਸ ਦੇ ਡੰਗਰਾਂ ਨੇ ਵੀ ਇਸ ਵਿੱਚੋਂ ਪਾਣੀ ਪੀਤਾ।" ¹³ਯਿਸੂ ਨੇ ਉੱਤਰ ਦਿੱਤਾ, "ਜੇ ਕੋਈ ਇਸ ਜਲ ਵਿੱਚੋਂ ਪੀਵੇਗਾ, ਉਹ ਫਿਰ ਤਿਹਾਇਆ ਹੋਵੇਗਾ। ¹⁴ਪਰ ਉਹ ਜਿਹੜਾ ਉਸ ਜਲ ਨੂੰ ਪੀਵੇਗਾ, ਜੇ ਮੈਂ ਦੇਵਾਂਗਾ, ਉਹ ਫਿਰ ਕਦੀ ਤਿਹਾਇਆ ਨਹੀਂ ਹੋਵੇਗਾ। ਸਗੋਂ ਉਹ ਜਲ ਉਸ ਦੇ ਅੰਦਰ ਅਨੰਤ ਕਾਲ ਲਈ ਅੰਮ੍ਰਿਤ ਜਲ ਦਾ ਸੋਮਾ ਬਣ ਜਾਵੇਗਾ।"

4:7 "ਉੱਥੇ ਇੱਕ ਸਾਮਰੀ ਔਰਤ ਆਈ" ਇਹ ਔਰਤ ਪਿੰਡ ਵਿਚ ਆਪਣੀ ਸਮਾਜਿਕ ਸਥਿਤੀ ਕਾਰਨ ਦਿਨ ਦੇ ਅਸਧਾਰਨ ਸਮੇਂ ਇਕੱਲੇ ਖੂਹ ਤੇ ਆ ਗਈ ਹੈ।

▣ "ਮੈਨੂੰ ਪਾਣੀ ਪਿਲਾ" ਇਹ ਅਨਿਸ਼ਚਿਤ ਭੂਤ-ਕਾਲ ਦੀ ਕਿਰਿਆਸ਼ੀਲ ਆਗਿਆ ਹੈ ਜੋ ਕਿਸੇ ਜ਼ਰੂਰੀ ਕੰਮ ਦੀ ਭਾਵਨਾ ਨੂੰ ਪ੍ਰਗਟ ਕਰਦੀ ਹੈ।

4:8 ਇਹ ਆਇਤ ਯਹੂਦੀ ਧਰਮ ਦੇ ਧਰਮ-ਵਿਰੋਧੀ ਪੰਥ ਦੀ ਬਾਹਰੀ ਔਰਤ ਨਾਲ ਯਿਸੂ ਦੀ ਨਿੱਜੀ ਗੱਲਬਾਤ ਦੀ ਅਵਸਥਾ ਨਿਰਧਾਰਿਤ ਕਰਦੀ ਹੈ। ਇਹ ਇੱਕ ਸਰੀਰਕ ਜ਼ਰੂਰਤ ਅਤੇ ਉਸਨੂੰ ਇੱਕ ਆਤਮਿਕ ਗੱਲਬਾਤ ਵਿਚ ਸ਼ਾਮਿਲ ਕਰਨ ਦਾ ਇੱਕ ਢੰਗ ਸੀ। ਇਹ ਯੂਹੰਨਾ ਦਾ ਇੱਕ ਹੋਰ ਕਥਾਵਾਚਕ ਨੋਟ ਹੈ।

4:9 "ਮੈਂ ਸਾਮਰੀ ਔਰਤ ਹਾਂ ਅਤੇ ਤੂੰ ਯਹੂਦੀ ਹੈਂ, ਫਿਰ ਤੂੰ ਮੇਰੇ ਕੋਲੋਂ ਪਾਣੀ ਕਿਉਂ ਮੰਗ ਰਿਹਾ ਹੈ" ਯਹੂਦੀਆਂ ਨੂੰ ਸਾਮਰੀਆਂ ਦੇ ਪਾਣੀ ਵਾਲੇ ਬਰਤਨ ਵਿੱਚੋਂ ਪੀਣ ਦੀ ਇਜਾਜ਼ਤ ਨਹੀਂ ਸੀ (ਤੁਲਨਾ ਕਰੋ. ਲੇਵੀਆਂ 15 ਤੇ ਅਧਾਰਿਤ ਯਹੂਦੀ ਪਰੰਪਰਾਵਾਂ)। ਯਿਸੂ ਦੇ ਸਭਿਆਚਾਰਕ ਰੁਕਾਵਟਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਸੀ: (1) ਇੱਕ ਸਾਮਰੀ ਨਾਲ ਗੱਲਬਾਤ ਕਰਨਾ (2) ਜਨਤਕ ਤੌਰ ਤੇ ਇੱਕ ਔਰਤ ਨਾਲ ਗੱਲਬਾਤ ਕਰਨਾ

▣ "(ਕਿਉਂਕਿ ਯਹੂਦੀਆਂ ਅਤੇ ਸਾਮਰੀ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ ਸੀ)" ਇਹ ਕਥਾਵਾਚਕ (NASB, NRSV), ਜੋ ਯੂਹੰਨਾ ਦਾ ਇੱਕ ਹੋਰ ਵਿਆਖਿਆਤਮਿਕ ਸੰਕਲਨ ਹੈ, MSS κ^* ਅਤੇ D ਵਿਚ ਗੁੰਮ ਹੈ, ਪਰ P^{63,66,75,76}, κ^1 , A, B, C, L ਵਿਚ ਮੌਜੂਦ ਹੈ। UBS⁴ ਇਸ ਦੇ ਸ਼ਾਮਿਲ ਨੂੰ "A" ਰੇਟਿੰਗ ਦਿੰਦਾ ਹੈ।

4:10 "ਜੇਕਰ" ਇਹ ਦੂਸਰੀ ਸ਼੍ਰੇਣੀ ਦਾ ਸਰਤਬੱਧ ਸੰਕੇਤ ਹੈ ਜਿਸ ਨੂੰ "ਤੱਥ ਦੇ ਉਲਟ" ਕਿਹਾ ਗਿਆ ਹੈ। ਇਕ ਬਿਆਨ ਦਿੱਤਾ ਜਾਂਦਾ ਹੈ ਕਿ ਕਿਸੇ ਸਿੱਟੇ ਉਜਾਗਰ ਕਰਨਾ ਗਲਤ ਹੈ, ਜੇ ਗਲਤ ਵੀ ਹੈ।

ਯੂਹੰਨਾ ਦੀ ਇੰਜੀਲ ਵਿਚ "ਵਰਦਾਨ" ਸ਼ਬਦ ਦੀ ਵਰਤੋਂ ਸਿਰਫ਼ ਇੱਥੇ ਹੀ ਕੀਤੀ ਗਈ ਹੈ। ਇੱਥੇ ਇਹ ਯਿਸੂ ਨੂੰ ਪਰਮੇਸ਼ਰ ਦਾ ਵਰਦਾਨ ਵਜੋਂ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 3:16) ਜਿਹੜਾ ਸਦੀਪਕ ਜੀਵਨ ਦਿੰਦਾ ਹੈ। ਯੂਹੰਨਾ 7:38-39 ਅਤੇ ਰਸੂਲਾਂ ਦੇ ਕਰਤੱਬ ਵਿਚ ਇਸ ਦੀ ਵਰਤੋਂ ਪਵਿੱਤਰ ਆਤਮਾ ਦੇਣ ਲਈ ਕੀਤੀ ਜਾਂਦੀ ਹੈ (ਰਸੂਲਾਂ ਦੇ ਕਰਤੱਬ 2:38; 8:20; 10:45; 11:17)। ਧਿਆਨ ਪਰਮੇਸ਼ਰ ਦੀ ਅਪਾਰ ਕਿਰਪਾ ਤੇ ਹੈ ਜੋ ਮਸੀਹ ਅਤੇ ਆਤਮਾ ਦੁਆਰਾ ਪ੍ਰਗਟ ਕੀਤੀ ਗਈ ਹੈ।

▣ "ਅੰਮ੍ਰਿਤ ਜਲ" ਇਸ ਸ਼ਬਦ ਦਾ ਇਕ ਪੁਰਾਣੇ ਨੇਮ ਦਾ ਅਲੰਕਾਰਿਕ ਪਿਛੋਕੜ ਹੈ (ਤੁਲਨਾ ਕਰੋ. ਜ਼ਬੂਰ 36:9; ਯਸ਼ਾਯਾਹ 12:3; 44:3; ਯਿਰਮਿਯਾਹ 2:13; 17:13; ਜ਼ਕਰਯਾਹ 14:8)। ਯਿਸੂ ਨੇ "ਅੰਮ੍ਰਿਤ ਜਲ" ਦੀ ਵਰਤੋਂ "ਆਤਮਿਕ ਜੀਵਨ" ਦੇ ਸਮਾਨਾਰਥੀ ਵਜੋਂ ਕੀਤੀ ਹੈ। ਹਾਲਾਂਕਿ, ਸਾਮਰੀ ਔਰਤ ਨੇ ਸੋਚਿਆ ਖੂਹ ਵਿਚ ਇਕੱਠੇ ਹੋਏ ਬਰਸਾਤੀ ਪਾਣੀ ਦੇ ਉਲਟ, ਵਗਦੇ ਪਾਣੀ ਦੀ ਗੱਲ ਕਰ ਰਿਹਾ ਹੈ। ਯੂਹੰਨਾ ਦੀ ਇੰਜੀਲ ਦੀ ਇਹ ਵਿਸ਼ੇਸ਼ਤਾ ਹੈ ਕਿ ਯਿਸੂ (ਜਗਤ ਦਾ ਚਾਨਣ) ਨਿਯਮਤ ਤੌਰ ਤੇ ਗਲਤ ਸਮਝਿਆ ਗਿਆ ਹੈ (ਅਰਥਾਤ., ਨਿਕੁਦੇਮਸ)। ਪਾਪੀ ਧਰਤੀ ਸਵਰਗ (ਅਰਥਾਤ., ਯਿਸੂ ਦੇ ਸੰਦੇਸ਼) ਨੂੰ ਨਹੀਂ ਸਮਝ ਸੱਕਦੀ ਹੈ।

4:11 "ਸ਼੍ਰੀਮਾਨ ਜੀ" ਇਹ ਯੂਨਾਨੀ ਸ਼ਬਦ *ਕੁਰੀਓਸ* *kurios* ਸੰਬੰਧਕ ਰੂਪ ਵਿਚ *ਕੁਰੀ* *kurie* ਹੈ। ਇਸ ਨੂੰ ਇਕ ਆਦਰ ਦੇ ਤੌਰ ਤੇ (ਸ਼੍ਰੀਮਾਨ) ਵਰਤਿਆ ਜਾ ਸੱਕਦਾ ਹੈ ਜਾਂ ਇਕ ਅਧਿਆਤਮਿਕ ਕਥਨ (ਪ੍ਰਭੂ) ਦੇ ਤੌਰ ਤੇ ਯਿਸੂ ਨੂੰ ਪ੍ਰਭੂ ਵਜੋਂ ਦਰਸਾਉਣ ਲਈ ਜਿਸ ਤਰ੍ਹਾਂ ਯੂਹੰਨਾ 4:1 ਅਤੇ ਰੋਮੀਆਂ 10:13 ਵਿਚ ਹੈ। ਇੱਥੇ ਇਹ ਆਦਰ ਦੇ ਤੌਰ ਤੇ ਵਰਤਿਆ ਗਿਆ ਹੈ।

4:12 "ਕੀ ਤੁਸੀਂ ਸਾਡੇ ਵੱਡੇ ਯਾਕੂਬ ਨਾਲੋਂ ਵੀ ਵੱਡੇ ਹੋ" ਵਿਆਕਰਣ ਨੂੰ "ਨਹੀਂ" ਜਵਾਬ ਦੀ ਉਮੀਦ ਹੈ। ਇਹ ਸਪੱਸ਼ਟ ਵਿਅੰਗਾਤਮਕ ਬਿਆਨ ਹੈ। ਸਾਮਰੀ ਔਰਤ ਆਪਣੇ ਹੀ ਵੰਸ਼ ਦੀ ਮਹਾਨਤਾ ਦਾ ਦਾਅਵਾ ਕਰ ਰਹੀ ਸੀ ਉਹ ਵੰਸ਼ ਜੋ ਇਫ਼ਰਾਈਮ ਅਤੇ ਮਨੱਸ਼ਰ ਅਤੇ ਫਿਰ ਯਾਕੂਬ ਤੋਂ ਹੈ। ਯਿਸੂ ਅਬਰਾਹਾਮ ਤੋਂ ਵੀ ਵੱਡਾ ਹੈ, ਯੂਹੰਨਾ 8:53, 58 ਦੇਖੋ। ਹੈਰਾਨੀ ਦੀ ਗੱਲ ਇਹ ਹੈ ਕਿ ਯਿਸੂ ਦੀ ਉੱਤਮਤਾ ਉਹੀ ਸੀ ਜੋ ਉਹ ਦਾਅਵਾ ਕਰ ਰਿਹਾ ਸੀ!

ਇਹ ਗੱਲਬਾਤ ਦੇ ਅਧਿਆਤਮਿਕ ਮੁੱਦਿਆਂ ਨੂੰ ਸੰਬੋਧਿਤ ਕਰਦੀ ਹੈ।

1. ਪਰਮੇਸ਼ਰ/ਯਿਸੂ ਦਾ ਬੇਕਾਰ ਲੋਕਾਂ ਲਈ ਪਿਆਰ (ਅਰਥਾਤ., ਸਾਮਰੀ ਲੋਕ, ਔਰਤਾਂ)
2. ਯਹੂਦੀ ਧਰਮ ਅਤੇ ਨਸਲੀ ਹੰਕਾਰ ਤੇ ਯਿਸੂ ਦੀ ਉੱਤਮਤਾ (ਯੂਹੰਨਾ 8:53 ਤੇ ਪੂਰਾ ਨੋਟ ਦੇਖੋ)

4:13-14 "ਪਰ ਉਹ ਜਿਹੜਾ ਉਸ ਜਲ ਨੂੰ ਪੀਵੇਗਾ, ਜੇ ਮੈਂ ਦੇਵਾਂਗਾ, ਉਹ ਫਿਰ ਕਦੀ ਤਿਹਾਇਆ ਨਹੀਂ ਹੋਵੇਗਾ" ਇਸਦਾ ਸ਼ਾਇਦ ਮਸੀਹ ਬਾਰੇ ਸੰਕੇਤ ਹੋਵੇਗਾ (ਤੁਲਨਾ ਕਰੋ. ਯਸ਼ਾਯਾਹ 12:3; 48:21; 49:10)। ਇਹ ਵਾਕ ਇਕ ਮਜ਼ਬੂਤ ਦੋਹਰਾ ਨਕਾਰਾਤਮਕ ਹੈ। ਕਿਰਿਆ ਵਾਕਾਂ ਨੂੰ ਘੁਮਾਇਆ ਗਿਆ ਹੈ। ਯੂਹੰਨਾ 4:13 ਵਾਰ ਵਾਰ ਪੀਣ ਦਾ ਅਰਥ ਦਿੰਦੀ ਹੈ, ਜਦ ਕਿ ਯੂਹੰਨਾ 4:14 ਇਕ ਵਾਰ ਪੀਣ ਦਾ ਅਰਥ ਦਿੰਦੀ ਹੈ।

4:14 "ਅਨੰਤ ਕਾਲ ਲਈ ਅੰਮ੍ਰਿਤ ਜਲ ਦਾ ਸੇਮਾ ਬਣ ਜਾਵੇਗਾ" ਇਹ ਵਰਤਮਾਨ ਕ੍ਰਿਦੰਤ ਹੈ ਜਿਸਦਾ ਅਰਥ "ਨਿਰੰਤਰ ਉਛਲਨਾ" ਹੈ (ਤੁਲਨਾ ਕਰੋ. ਯਸ਼ਾਯਾਹ 58:11 ਅਤੇ ਯੂਹੰਨਾ 7:38)। ਮਾਰੂਥਲ ਦੇ ਲੋਕਾਂ ਲਈ ਪਾਣੀ ਜੀਵਨ ਅਤੇ ਪਰਮੇਸ਼ਰ ਦੇ ਪ੍ਰਬੰਧ ਦਾ ਪ੍ਰਤੀਕ ਹੈ।

ਯੂਹੰਨਾ 4:15-26

¹⁵ਔਰਤ ਨੇ ਕਿਹਾ, "ਸ਼੍ਰੀਮਾਨ ਜੀ, ਮੈਨੂੰ ਉਹ ਜਲ ਦਿਓ ਕਿ ਮੈਂ ਫਿਰ ਤਿਹਾਈ ਨਾ ਹੋਵਾਂ ਅਤੇ ਨਾ ਫਿਰ ਇੱਥੇ ਜਲ ਭਰਨ ਦੇ ਲਈ ਆਵਾਂ।" ¹⁶ਯਿਸੂ ਨੇ ਉਸ ਨੂੰ ਕਿਹਾ, "ਜਾ, ਆਪਣੇ ਪਤੀ ਨੂੰ ਸੱਦ ਕੇ ਇੱਥੇ ਲਿਆ।" ¹⁷ਔਰਤ ਨੇ ਉੱਤਰ ਦਿੱਤਾ, "ਮੇਰਾ ਪਤੀ ਨਹੀਂ ਹੈ।" ਯਿਸੂ ਨੇ ਕਿਹਾ, "ਤੂੰ ਠੀਕ ਉੱਤਰ ਦਿੱਤਾ ਹੈ, 'ਮੇਰਾ ਪਤੀ ਨਹੀਂ ਹੈ।' ¹⁸ਤੂੰ ਪੰਜ ਪਤੀ ਕਰ ਚੁੱਕੀ ਹੈ ਅਤੇ ਜੇ ਆਦਮੀ ਤੇਰੇ ਨਾਲ ਹੁਣ ਹੈ,

ਉਹ ਵੀ ਤੇਰਾ ਪਤੀ ਨਹੀਂ ਹੈ। ਤੂੰ ਸੱਚ ਬੋਲਿਆ ਹੈ।”¹⁹ ਐਰਤ ਬੋਲੀ, “ਸ਼ੀਮਾਨ ਜੀ, ਮੈਨੂੰ ਲਗਦਾ ਹੈ ਕਿ ਤੁਸੀਂ ਤਾਂ ਨਬੀ ਹੋ।”²⁰ ਸਾਡੇ ਪੁਰਖਿਆਂ ਨੇ ਇਸ ਪਹਾੜ ਉੱਤੇ ਅਰਾਧਨਾ ਕੀਤੀ ਹੈ, ਪਰ ਤੁਸੀਂ ਕਹਿੰਦੇ ਹੋ ਕਿ ਯਰੂਸ਼ਲਮ ਵਿੱਚ ਹੀ ਉਹ ਥਾਂ ਹੈ, ਜਿੱਥੇ ਅਰਾਧਨਾ ਕਰਨੀ ਚਾਹੀਦੀ ਹੈ।”²¹ ਯਿਸੂ ਨੇ ਉਸ ਨੂੰ ਕਿਹਾ, “ਬੀਬੀ, ਇਹ ਸੱਚ ਮੰਨ, ਉਹ ਸਮਾਂ ਆ ਰਿਹਾ ਹੈ, ਜਦੋਂ ਤੁਸੀਂ ਨਾ ਇਸ ਪਹਾੜ ਉੱਤੇ, ਨਾ ਯਰੂਸ਼ਲਮ ਵਿੱਚ ਪਿਤਾ ਦੀ ਅਰਾਧਨਾ ਕਰੋਗੇ।”²² ਤੁਸੀਂ ਸਾਮਰੀ ਉਸਦੀ ਅਰਾਧਨਾ ਕਰਦੇ ਹੋ, ਜਿਸ ਨੂੰ ਤੁਸੀਂ ਜਾਣਦੇ ਨਹੀਂ ਹੋ, ਪਰ ਅਸੀਂ ਯਹੂਦੀ ਉਸਦੀ ਅਰਾਧਨਾ ਕਰਦੇ ਹਾਂ, ਜਿਸ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਮੁਕਤੀ ਸਾਡੇ ਯਹੂਦੀਆਂ ਵਿੱਚੋਂ ਹੀ ਹੈ।²³ ਉਹ ਸਮਾਂ ਆ ਰਿਹਾ ਹੈ, ਸਗੋਂ ਆ ਚੁੱਕਾ ਹੈ, ਜਦੋਂ ਕਿ ਸੱਚੇ ਅਰਾਧਕ ਪਿਤਾ ਦੀ ਅਰਾਧਨਾ ਸੱਚਾਈ ਅਤੇ ਆਤਮਾ ਨਾਲ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਅਰਾਧਕਾਂ ਨੂੰ ਹੀ ਚਾਹੁੰਦਾ ਹੈ।²⁴ ਪਰਮੇਸ਼ਰ ਆਤਮਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਅਰਾਧਕ ਆਤਮਾ ਅਤੇ ਸੱਚਾਈ ਨਾਲ ਉਸ ਦੀ ਅਰਾਧਨਾ ਕਰਨ।”²⁵ ਐਰਤ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹ ਅਰਥਾਤ ਪਰਮੇਸ਼ਰ ਦਾ ਅਭਿਸ਼ੇਕ ਕੀਤਾ ਹੋਇਆ ਆ ਰਿਹਾ ਹੈ, ਜਦੋਂ ਉਹ ਆਏਗਾ, ਉਹ ਸਾਨੂੰ ਸਭ ਕੁਝ ਦੱਸੇਗਾ।”²⁶ ਯਿਸੂ ਨੇ ਕਿਹਾ, “ਮੈਂ ਜੇ ਤੇਰੇ ਨਾਲ ਗੱਲਾਂ ਕਰ ਰਿਹਾ ਹਾਂ, ਉਹ ਹੀ ਹਾਂ।”

4:15 ਐਰਤ, ਨਿਕੁਦੇਮੁਸ ਵਾਂਗ, ਅਜੇ ਵੀ ਯਿਸੂ ਨੂੰ ਸਰੀਰਕ (ਸ਼ਾਬਦਿਕ) ਪੱਧਰ ਤੇ ਸਮਝ ਰਹੀ ਹੈ। ਇਹ ਚੇਲਿਆਂ ਲਈ ਵੀ ਅਸਧਾਰਨ ਗੱਲ ਨਹੀਂ ਸੀ। ਉਹ ਅਕਸਰ ਉਸਦੀ ਅਲੰਭਾਵੀ ਭਾਸ਼ਾ ਨੂੰ ਸਮਝਣ ਵਿਚ ਅਸਫਲ ਹੋਕੇ ਯਿਸੂ ਦਾ ਗਲਤ ਅਰਥ ਕੱਢਦੇ ਸਨ (ਤੁਲਨਾ ਕਰੋ. ਯੂਹੰਨਾ 4:31-33; 11:11-13)।

4:16 UBS⁴ ਇਸ ਸੰਭਾਵਨਾ ਦਾ ਵੀ ਜ਼ਿਕਰ ਨਹੀਂ ਕਰਦਾ ਹੈ ਕਿ “ਯਿਸੂ” ਇੱਥੇ ਜੋੜਿਆ ਗਿਆ ਹੈ (ਤੁਲਨਾ ਕਰੋ. NKJV, NRSV, NJB, REB)। NET ਬਾਈਬਲ ਇਸ ਨੂੰ ਸ਼ਾਮਿਲ ਕਰਨ ਲਈ ਹੱਥ-ਲਿਖਤ ਦੇ ਸਬੂਤ ਦਿੰਦੀ ਹੈ (ਪੰਨਾ. 1903, ਅਰਥਾਤ., MSS κ^α, A, C², D, L, ਅਤੇ W, ਪਰ ਇਹ MSS P^{66,75}, B, C ਵਿਚ ਨਹੀਂ ਹੈ)। ਲਿਖਾਰੀ ਅਨੁਸਰਣ ਕਰਨ ਲਈ ਵਚਨ ਨੂੰ ਸਾਫ਼ ਅਤੇ ਆਸਾਨ ਬਣਾਉਂਦੇ ਸਨ।

▣ "ਜਾ, ਸੱਚ" ਇਹ ਵਰਤਮਾਨ ਕਿਰਿਆਸ਼ੀਲ ਹੁਕਮ ਹੈ ਜਿਸ ਦੇ ਬਾਅਦ ਅਨਿਸ਼ਚਿਤ ਕਿਰਿਆਸ਼ੀਲ ਹੁਕਮ ਆਉਂਦਾ ਹੈ।

4:17 "ਮੇਰਾ ਪਤੀ ਨਹੀਂ ਹੈ" ਪਾਪ ਦਾ ਸਾਹਮਣਾ ਜ਼ਰੂਰ ਕਰਨਾ ਚਾਹੀਦਾ ਹੈ। ਯਿਸੂ ਨੇ ਪਾਪ ਲਈ ਕਦੇ ਦੋਸ਼ ਨਹੀਂ ਲਗਾਇਆ ਨਾ ਹੀ ਲਗਾਵੇਗਾ।

4:18 "ਤੂੰ ਪੰਜ ਪਤੀ ਕਰ ਚੁੱਕੀ ਹੈ" ਯਿਸੂ ਐਰਤ ਨੂੰ ਸਰੀਰਕ ਖੇਤਰ ਤੋਂ ਆਤਮਿਕ ਖੇਤਰ ਵਿਚ ਹਿਲਾਉਣ ਲਈ ਅਲੈਕਿਕ ਗਿਆਨ ਦੀ ਵਰਤੋਂ ਕਰਦਾ ਹੈ (ਤੁਲਨਾ ਕਰੋ. 1:48)।

4:19 "ਮੈਨੂੰ ਲਗਦਾ ਹੈ ਕਿ ਤੁਸੀਂ ਤਾਂ ਨਬੀ ਹੋ" ਐਰਤ ਨੂੰ ਅਜੇ ਤੱਕ ਮਸੀਹ ਦੀ ਸਮਝ ਨਹੀਂ ਆਈ। ਉਹ ਇਕ ਪ੍ਰਸੰਸਾ ਦੀ ਵਰਤੋਂ ਨਾਲ (ਯੂਹੰਨਾ 3:2 ਵਿਚ ਨਿਕੁਦੇਮੁਸ ਵਾਂਗ) ਪਰਮੇਸ਼ਰ ਨਾਲ ਆਪਣੇ ਰਿਸ਼ਤੇ ਦੇ ਵੱਡੇ ਮੁੱਦੇ ਨੂੰ ਛੱਡਣ ਦੀ ਕੋਸ਼ਿਸ਼ ਕਰ ਰਹੀ ਸੀ।
ਕਈ ਟਿੱਪਣੀਕਾਰ ਇਸ ਨੂੰ ਬਿਵਸਥਾ ਸਾਰ 18:15-22 ਤੋਂ ਇਕ ਮਸੀਹਾ ਦੇ ਹਵਾਲੇ ਵਜੋਂ ਦੇਖਦੇ ਹਨ।

[ਖਾਸ ਵਿਸ਼ਾ: ਪੁਰਾਣੇ ਨੇਮ ਦੀ ਭਵਿੱਖਬਾਣੀ SPECIAL TOPIC: OLD TESTAMENT PROPHECY](#)

ਖਾਸ ਵਿਸ਼ਾ: ਪੁਰਾਣੇ ਨੇਮ ਦੀ ਭਵਿੱਖਬਾਣੀ

I. ਭੂਮਿਕਾ

A. ਸ਼ੁਰੂਆਤੀ ਬਿਆਨ

1. ਵਿਸ਼ਵਾਸੀ ਭਾਈਚਾਰਾ ਇਸ ਗੱਲ ਤੇ ਸਹਿਮਤ ਨਹੀਂ ਹੈ ਕਿ ਭਵਿੱਖਬਾਣੀ ਦੀ ਵਿਆਖਿਆ ਕਿਵੇਂ ਕੀਤੀ ਜਾਵੇ। ਸਦੀਆਂ ਦੌਰਾਨ ਹੋਰ ਸੱਚਾਈਆਂ ਇਕ ਕੱਟੜਪੰਥੀ ਸਥਿਤੀ ਦੇ ਤੌਰ ਤੇ ਸਥਾਪਿਤ ਕੀਤੀਆਂ ਗਈਆਂ ਹਨ, ਪਰ ਇਹ ਨਹੀਂ।
2. ਪੁਰਾਣੇ ਨੇਮ ਦੀ ਭਵਿੱਖਬਾਣੀ ਦੇ ਕਈ ਵਧੀਆ ਪਰਿਭਾਸ਼ਤ ਪੜਾਅ ਹਨ
 - a. ਰਾਜਿਆਂ ਤੋਂ ਪਹਿਲਾਂ
 - (1) ਵਿਅਕਤੀਆਂ ਨੂੰ ਨਬੀ ਕਿਹਾ ਗਿਆ
 - (a) ਅਬਰਾਹਾਮ – ਉਤਪਤ 20:7
 - (b) ਮੂਸਾ – ਗਿਣਤੀ 12:6-8; ਬਿਵਸਥਾ ਸਾਰ 18:15; 34:10
 - (c) ਹਾਰੂਨ – ਕੂਚ 7:1 (ਮੂਸਾ ਦਾ ਪ੍ਰਤਿਨਿਧ)
 - (d) ਮਿਰਯਮ – ਕੂਚ 15:20
 - (e) ਮੇਦਾਦ ਅਤੇ ਅਲਦਾਦ – ਗਿਣਤੀ 11:24-30
 - (f) ਦਬੇਰਾਹ – ਨਿਆਈਆਂ 4:4
 - (g) ਬਿੰਨਾਂ ਨਾਮ ਦੇ – ਨਿਆਈਆਂ 6:7-10
 - (h) ਸਮੂਏਲ – 1 ਸਮੂਏਲ 3:20
 - (2) ਸਮੂਹ ਦੇ ਨਬੀਆਂ ਦਾ ਹਵਾਲਾ ਦਿੰਦਾ ਹੈ – ਬਿਵਸਥਾ ਸਾਰ 13:1-5; 18:20-22
 - (3) ਨਬੀਆਂ ਦੀ ਟੋਲੀ – 1 ਸਮੂਏਲ 10:5-13; 19:20; 1 ਰਾਜਿਆਂ 20:35,41; 22:6,10-13; 2 ਰਾਜਿਆਂ 2:3,7; 4:1,38; 5:22; 6:1, ਆਦਿ।
 - (4) ਮਸੀਹ ਨੂੰ ਵੀ ਨਬੀ ਕਿਹਾ ਗਿਆ – ਬਿਵਸਥਾ ਸਾਰ 18:15-18
 - b. ਰਾਜਿਆਂ ਦੇ ਸਮੇਂ ਦੇ ਨਬੀ ਜਿਨ੍ਹਾਂ ਨੇ ਕਿਤਾਬਾਂ ਨਹੀਂ ਲਿਖੀਆਂ (ਉਨ੍ਹਾਂ ਨੇ ਰਾਜਿਆਂ ਲਈ ਬੋਲੇ):
 - (1) ਗਾਦ – 1 ਸਮੂਏਲ 22:5; 2 ਸਮੂਏਲ 24:11; 1 ਇਤਿਹਾਸ 29:29
 - (2) ਨਾਥਾਨ – 2 ਸਮੂਏਲ 7:2; 12:25; 1 ਰਾਜਿਆਂ 1:22
 - (3) ਅਹੀਯਾਹ – 1 ਰਾਜਿਆਂ 11:29
 - (4) ਯੇਹੂ – 1 ਰਾਜਿਆਂ 16:1,7,12
 - (5) ਜਿਨ੍ਹਾਂ ਦੇ ਨਾਂ ਨਹੀਂ ਲਿਖੇ – 1 ਰਾਜਿਆਂ 18:4,13; 20:13,22
 - (6) ਏਲੀਯਾਹ – 1 ਰਾਜਿਆਂ 18 - 2 ਰਾਜਿਆਂ 2
 - (7) ਮੀਕਾਯਾਹ – 1 ਰਾਜਿਆਂ 22
 - (8) ਅਲੀਸ਼ਾ – 2 ਰਾਜਿਆਂ 2:9,12-13
 - c. ਉਹ ਨਬੀ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ (ਉਹ ਕੌਮਾਂ ਅਤੇ ਰਾਜਿਆਂ ਲਈ ਬੋਲੇ): ਯਸ਼ਾਯਾਹ ਤੋਂ ਮਲਾਕੀ ਤੱਕ (ਦਾਨੀਏਲ ਨੂੰ ਛੱਡ ਕੇ)

B. ਬਾਈਬਲ ਦੇ ਸ਼ਬਦ

1. ਰੋਏਹ *Ro'eh* = "ਦੇਖਣ ਵਾਲਾ" (BDB 906, KB 1157), 1 ਸਮੂਏਲ 9:9 ਦੇਖੋ। ਇਹ ਹਵਾਲਾ ਆਪਣੇ ਆਪ ਵਿਚ ਨਬੀ ਸ਼ਬਦ ਵਿਚ ਤਬਦੀਲੀ ਨੂੰ ਦਰਸਾਉਂਦਾ ਹੈ। ਰੋਏਹ "ਦੇਖਣ ਵਾਲੇ" ਲਈ ਇਕ ਆਮ ਸ਼ਬਦ ਹੈ। ਇਹ ਵਿਅਕਤੀ ਪਰਮੇਸ਼ਰ ਦੇ ਤਰੀਕਿਆਂ ਅਤੇ ਯੋਜਨਾਵਾਂ ਨੂੰ ਸਮਝਦਾ ਸੀ ਅਤੇ ਕਿਸੇ ਮਾਮਲੇ ਵਿਚ ਪਰਮੇਸ਼ਰ ਦੀ ਇੱਛਾ ਦਾ ਪਤਾ ਲਗਾਉਣ ਲਈ ਇਸ ਦੀ ਸਲਾਹ ਲਈ ਗਈ ਸੀ।
2. ਹੋਜੇਹ *Hozeh* = "ਦੇਖਣ ਵਾਲਾ" (BDB 302, KB 3011), 2 ਸਮੂਏਲ 24:11 ਦੇਖੋ। ਇਹ ਅਸਲ ਵਿਚ ਰੋਏਹ ਦੀ ਪ੍ਰਤੀਕਤਾ ਹੈ। ਇਹ "ਦੇਖਣ ਵਾਲੇ" ਲਈ ਬਹੁਤ ਘੱਟ ਵਰਤਿਆ ਜਾਂਦਾ ਹੈ। ਇਹ ਅਕਸਰ ਨਬੀਆਂ ਦਾ ਹਵਾਲਾ ਦੇਣ ਲਈ ਵਰਤਿਆ ਜਾਂਦਾ ਹੈ (ਅਰਥਾਤ., ਦੇਖਣ ਲਈ)।

3. ਨਬੀ Nabi' = "ਨਬੀ" (BDB 611, KB 661), ਅਕਾਦਿਅਨ ਕਿਰਿਆ ਨਾਬੂ Nabu = "ਬੁਲਾਉਣਾ" ਅਤੇ ਅਰਬੀ ਨਾਬਾ Naba'a = "ਘੋਸ਼ਣਾ ਕਰਨ" ਨਾਲ ਮਿਲਦਾ ਜੁਲਦਾ ਹੈ। ਪੁਰਾਣੇ ਨੇਮ ਵਿਚ ਇਹ ਕਿਸੇ ਨਬੀ ਬਾਰੇ ਦੱਸਣ ਲਈ ਸਭ ਤੋਂ ਆਮ ਸ਼ਬਦ ਹੈ। ਇਹ 300 ਤੋਂ ਵੱਧ ਵਾਰ ਵਰਤਿਆ ਗਿਆ ਹੈ। ਸਹੀ ਸ਼ਬਦਾਵਲੀ ਅਨਿਸ਼ਚਿਤ ਹੈ ਪਰ ਇਸ ਸਮੇਂ "ਬੁਲਾਉਣਾ" ਸਭ ਤੋਂ ਵਧੀਆ ਵਿਕਲਪ ਹੈ। ਸੰਭਾਵਿਤ ਤੌਰ ਤੇ ਇਸ ਦੀ ਸਭ ਤੋਂ ਚੰਗੀ ਸਮਝ ਇਹ ਹੈ ਜਦੋਂ ਯਹੋਵਾਹ ਨੇ ਮੂਸਾ ਦੇ ਫਿਰਉਨ ਨਾਲ ਰਿਸ਼ਤੇ ਬਾਰੇ ਵਰਣਨ ਕਰਨ ਲਈ ਹਾਰੂਨ ਦਾ ਇਸਤੇਮਾਲ ਕੀਤਾ (ਤੁਲਨਾ ਕਰੋ. ਕੂਚ 4:10-16; 7:1; ਬਿਵਸਥਾ ਸਾਰ 5:5)। ਇਕ ਨਬੀ ਉਹ ਹੁੰਦਾ ਹੈ ਜੋ ਪਰਮੇਸ਼ਰ ਲਈ ਆਪਣੇ ਲੋਕਾਂ ਨਾਲ ਗੱਲ ਕਰਦਾ ਹੈ (ਅਮੋਸ 3:8; ਯਿਰਮਿਯਾਹ 1:7,17; ਹਿਜ਼ਕੀਯਾਹ 3:4)।
4. 1 ਇਤਿਹਾਸ 29:29 ਵਿਚ ਤਿੰਨੇ ਸ਼ਬਦ ਨਬੀ ਲਈ ਵਰਤੇ ਗਏ ਹਨ; ਸਮੂਏਲ – ਰੋਏਹ; ਨਾਥਾਨ – ਨਬੀ ਅਤੇ ਗਾਦ – ਹੋਜੇਹ।
5. ਸ਼ਬਦ ਇਸ ਹਾ-ਏਲੋਹਿਮ 'ish ha – 'elohim, "ਪਰਮੇਸ਼ਰ ਦਾ ਆਦਮੀ," ਪਰਮੇਸ਼ਰ ਦੇ ਲਈ ਬੋਲਣ ਵਾਲੇ ਲਈ ਇਕ ਵੱਡਾ ਅਹੁਦਾ ਹੈ। ਇਹ "ਨਬੀ" ਵਜੋਂ ਪੁਰਾਣੇ ਨੇਮ ਵਿਚ ਕੁਝ 76 ਵਾਰ ਵਰਤਿਆ ਗਿਆ ਹੈ।
6. "ਨਬੀ" ਸ਼ਬਦ ਮੂਲ ਰੂਪ ਵਿਚ ਯੂਨਾਨੀ ਹੈ। ਇਹ ਆਉਂਦਾ ਹੈ: (1) ਪ੍ਰੋ pro = "ਪਹਿਲਾਂ" ਜਾਂ "ਲਈ" ਅਤੇ (2) ਫੈਮੀ phemi = "ਬੋਲਣਾ"।

II. ਭਵਿੱਖਬਾਣੀ ਦੀ ਪਰਿਭਾਸ਼ਾ

- A. ਸ਼ਬਦ "ਭਵਿੱਖਬਾਣੀ" ਅੰਗਰੇਜ਼ੀ ਨਾਲੋਂ ਜ਼ਿਆਦਾ ਇਬਰਾਨੀ ਸ਼ਬਦ ਹੋ ਸਕਦਾ ਹੈ। ਯਹੋਸ਼ੂਆ ਤੋਂ ਰਾਜਿਆਂ ਤੱਕ ਇਤਿਹਾਸ ਦੀਆਂ ਕਿਤਾਬਾਂ (ਰੂਥ ਨੂੰ ਛੱਡ ਕੇ) ਯਹੂਦੀਆਂ ਦੁਆਰਾ "ਪਹਿਲੇ ਨਬੀ" ਵਜੋਂ ਅੰਕਿਤ ਕੀਤੀਆਂ ਗਈਆਂ ਹਨ। ਅਬਰਾਹਾਮ (ਉਤਪਤ 20:7; ਜ਼ਬੂਰ 105:15) ਅਤੇ ਮੂਸਾ (ਬਿਵਸਥਾ ਸਾਰ 18:18) ਨਬੀ ਵਜੋਂ ਨਿਯੁਕਤ ਕੀਤੇ ਗਏ ਸਨ (ਮਿਰਯਮ ਵੀ, ਕੂਚ 15:20)। ਇਸ ਲਈ ਅੰਗਰੇਜ਼ੀ ਦੀ ਪਰਿਭਾਸ਼ਾ ਤੋਂ ਸਾਵਧਾਨ ਰਹੋ!
- B. "ਭਵਿੱਖਬਾਣੀ ਨੂੰ ਇਤਿਹਾਸ ਦੀ ਸਮਝ ਦੇ ਤੌਰ ਤੇ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਜੋ ਕੇਵਲ ਦੈਵੀ ਚਿੰਤਾ, ਦੈਵੀ ਉਦੇਸ਼, ਦੈਵੀ ਸਾਂਝੀਦਾਰੀ ਦੇ ਅਰਥਾਂ ਨੂੰ ਮੰਨਦਾ ਹੈ" *Interpreter's Dictionary of the Bible*, vol. 3, ਪੰਨਾ. 896 ਦੇਖੋ।
- C. "ਨਬੀ ਨਾ ਤਾਂ ਇਕ ਗਿਆਨੀ ਅਤੇ ਨਾ ਹੀ ਇਕ ਵਿਧੀਗਤ ਧਰਮ-ਸ਼ਾਸਤਰੀ ਹੈ, ਬਲਕਿ ਇਕ ਵਾਚਾ ਦਾ ਵਿਚੋਲਾ ਹੈ ਜੋ ਪਰਮੇਸ਼ਰ ਦੇ ਲੋਕਾਂ ਨੂੰ ਆਪਣੇ ਵਰਤਮਾਨ ਵਿਚ ਸੁਧਾਰ ਲਿਆਉਣ ਲਈ ਆਪਣੇ ਭਵਿੱਖ ਨੂੰ ਢਾਲਣ ਲਈ ਪਰਮੇਸ਼ਰ ਦੇ ਵਚਨ ਨੂੰ ਪ੍ਰਦਾਨ ਕਰਦਾ ਹੈ," *Prophets and Prophecy, Encyclopedia Judaica* vol. 13 ਪੰਨਾ. 1152 ਦੇਖੋ।

III. ਭਵਿੱਖਬਾਣੀ ਦਾ ਉਦੇਸ਼

- A. ਭਵਿੱਖਬਾਣੀ ਪਰਮੇਸ਼ਰ ਲਈ ਆਪਣੇ ਲੋਕਾਂ ਨਾਲ ਗੱਲ ਕਰਨ ਦਾ ਇਕ ਢੰਗ ਹੈ, ਜੋ ਉਨ੍ਹਾਂ ਦੀ ਮੌਜੂਦਾ ਵਿਵਸਥਾ ਵਿਚ ਮਾਰਗ ਦਰਸ਼ਨ ਕਰਦੀ ਹੈ ਅਤੇ ਉਨ੍ਹਾਂ ਦੇ ਜੀਵਨ ਅਤੇ ਸੰਸਾਰ ਦੀਆਂ ਘਟਨਾਵਾਂ ਦੇ ਨਿਯੰਤਰਣ ਵਿਚ ਉਮੀਦ ਰੱਖਦੀ ਹੈ। ਇਨ੍ਹਾਂ ਦਾ ਸੰਦੇਸ਼ ਅਸਲ ਵਿਚ ਸੰਗਠਿਤ ਹੈ। ਇਹ ਝਿੜਕਣ, ਉਤਸ਼ਾਹਿਤ ਕਰਨ, ਵਿਸ਼ਵਾਸ ਅਤੇ ਪਛਤਾਵਾ ਪੈਦਾ ਕਰਨ ਅਤੇ ਪਰਮੇਸ਼ਰ ਦੇ ਲੋਕਾਂ ਨੂੰ ਉਨ੍ਹਾਂ ਬਾਰੇ ਅਤੇ ਪਰਮੇਸ਼ਰ ਦੀਆਂ ਯੋਜਨਾਵਾਂ ਬਾਰੇ ਦੱਸਣ ਲਈ ਹੈ। ਇਹ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੀ ਵਾਚਾ ਪ੍ਰਤੀ ਵਫ਼ਾਦਾਰ ਰਹਿਣ ਲਈ ਪ੍ਰਭਾਵ ਪਾਉਂਦੀ ਹੈ। ਇਸ ਵਿਚ ਇਹ ਸ਼ਾਮਿਲ ਕਰਨਾ ਲਾਜ਼ਮੀ ਹੈ ਕਿ ਅਕਸਰ ਇਸਦੀ ਵਰਤੋਂ ਪਰਮੇਸ਼ਰ ਦੇ ਇਕ ਬੁਲਾਰੇ ਦੀ ਚੋਣ ਬਾਰੇ ਸਪੱਸ਼ਟ ਤੌਰ ਤੇ ਜ਼ਾਹਰ ਕਰਨ ਲਈ ਕੀਤੀ ਜਾਂਦੀ ਹੈ (ਬਿਵਸਥਾ ਸਾਰ 13:1-3; 18:20-22)। ਇਹ ਆਖਰਕਾਰ ਮਸੀਹ ਦਾ ਹਵਾਲਾ ਦੇਵੇਗਾ।
- B. ਅਕਸਰ, ਨਬੀ ਆਪਣੇ ਸਮੇਂ ਦੇ ਇਤਿਹਾਸਕ ਜਾਂ ਅਧਿਆਤਮਿਕ ਸੰਕਟ ਨੂੰ ਲੈਂਦਾ ਹੈ ਅਤੇ ਇਸ ਨੂੰ ਭਵਿੱਖ ਦੀ ਸਥਿਤੀ ਵਿਚ ਪੇਸ਼ ਕਰਦਾ ਹੈ। ਇਤਿਹਾਸ ਦਾ ਇਹ ਅੰਤ ਦੇ ਸਮੇਂ ਦਾ ਖਿਆਲ, ਅਤੇ ਇਸਦੀ ਦੈਵੀ ਚੋਣ ਅਤੇ ਵਾਚਾ ਦੇ ਵਾਅਦਿਆਂ ਦੀ ਭਾਵਨਾ ਇਸਰਾਏਲ ਵਿਚ ਅਨੇਖੀ ਹੈ।

C. ਨਬੀ ਦਾ ਅਹੁਦਾ ਸੰਤੁਲਿਤ ਜਾਪਦਾ ਹੈ (ਯਿਰਮਿਯਾਹ 18:18) ਅਤੇ ਪਰਮੇਸ਼ਰ ਦੀ ਇੱਛਾ ਜਾਣਨ ਦੇ ਤਰੀਕੇ ਵਜੋਂ ਪ੍ਰਧਾਨ ਜਾਜਕ ਦੇ ਅਹੁਦੇ ਨੂੰ ਖੋਹ ਲੈਂਦਾ ਹੈ। ਉਰੀਮ ਅਤੇ ਤੁੰਮੀਮ ਪਰਮੇਸ਼ਰ ਦੇ ਬੁਲਾਰੇ ਦੁਆਰਾ ਇਕ ਮੌਖਿਕ ਸੰਦੇਸ਼ ਵਿਚ ਤਬਦੀਲ ਹੋ ਜਾਂਦੇ ਹਨ। ਮਲਾਕੀ ਤੋਂ ਬਾਅਦ ਇਸਰਾਏਲ ਵਿਚ ਨਬੀ ਦਾ ਅਹੁਦਾ ਨਹੀਂ ਰਿਹਾ ਸੀ। ਇਹ 400 ਸਾਲ ਬਾਅਦ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲ ਦੁਬਾਰਾ ਪ੍ਰਗਟ ਹੁੰਦਾ ਹੈ। ਇਹ ਅਨਿਸ਼ਚਿਤ ਹੈ ਕਿ ਨਵੇਂ ਨੇਮ ਦੀ “ਭਵਿੱਖਬਾਣੀ” ਦੀ ਦਾਤ ਪੁਰਾਣੇ ਨੇਮ ਨਾਲ ਕਿਵੇਂ ਸੰਬੰਧਿਤ ਹੈ। ਨਵੇਂ ਨੇਮ ਦੇ ਨਬੀ (ਰਸੂਲਾਂ ਦੇ ਕਰਤੱਬ 11:27-28; 13:1; 15:32; 1 ਕੁਰਿੰਥੀਆਂ 12:10,28-29; 14:29,32,37; ਅਫਸੀਆਂ 4:11) ਨਵੇਂ ਪ੍ਰਕਾਸ਼ਨ ਜਾਂ ਪੇਬੀਆਂ ਨੂੰ ਪ੍ਰਗਟ ਕਰਨ ਵਾਲੇ ਨਹੀਂ ਹਨ, ਪਰ ਵਾਚਾ ਦੀਆਂ ਸਥਿਤੀਆਂ ਵਿਚ ਪਰਮੇਸ਼ਰ ਦੀ ਇੱਛਾ ਬਾਰੇ ਦੱਸਣ ਵਾਲੇ ਹਨ।

D. ਭਵਿੱਖਬਾਣੀ ਇੱਕਲਾ ਜਾਂ ਮੁੱਖ ਤੌਰ ਤੇ ਭਵਿੱਖ ਬਾਰੇ ਦੱਸਣਾ ਨਹੀਂ ਹੈ। ਭਵਿੱਖਬਾਣੀ ਉਸਦੇ ਅਹੁਦੇ ਅਤੇ ਉਸਦੇ ਸੰਦੇਸ਼ ਦੀ ਪੁਸ਼ਟੀ ਕਰਨ ਦਾ ਇਕ ਢੰਗ ਹੈ, ਪਰ ਇਸ ਨੂੰ ਨੋਟ ਕਰਨਾ ਲਾਜ਼ਮੀ ਹੈ “ਪੁਰਾਣੇ ਨੇਮ ਦੀ ਭਵਿੱਖਬਾਣੀ 2% ਮਸੀਹ ਬਾਰੇ ਹੈ। 5% ਵਿਸ਼ੇਸ਼ ਤੌਰ ਤੇ ਨਵੀਂ ਵਾਚਾ ਦੇ ਯੁੱਗ ਦਾ ਵਰਣਨ ਕਰਦੀ ਹੈ। 1% ਆਉਣ ਵਾਲੀਆਂ ਘਟਨਾਵਾਂ ਬਾਰੇ ਗੱਲ ਕਰਦੀ ਹੈ।” (Fee and Stuart, *How to Read the Bible For All Its Worth*, ਪੰਨਾ. 166)।

E. ਨਬੀ ਪਰਮੇਸ਼ਰ ਨੂੰ ਲੋਕਾਂ ਤੱਕ ਪ੍ਰਸਤੁਤ ਕਰਦੇ ਹਨ ਅਤੇ ਜਾਜਕ ਲੋਕਾਂ ਨੂੰ ਪਰਮੇਸ਼ਰ ਤੱਕ ਪ੍ਰਸਤੁਤ ਕਰਦੇ ਹਨ। ਇਹ ਇਕ ਆਮ ਬਿਆਨ ਹੈ। ਹਥਕੂਕ ਵਰਗੇ ਕੁਝ ਅਪਵਾਦ ਹਨ, ਜੋ ਪਰਮੇਸ਼ਰ ਨੂੰ ਸਵਾਲ ਕਰਦਾ ਹੈ।

F. ਨਬੀਆਂ ਨੂੰ ਸਮਝਣਾ ਮੁਸ਼ਕਲ ਹੋਣ ਦਾ ਇਕ ਕਾਰਨ ਇਹ ਹੈ ਕਿ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਦੀਆਂ ਕਿਤਾਬਾਂ ਦੀ ਬਣਤਰ ਕਿਵੇਂ ਕੀਤੀ ਗਈ ਹੈ। ਇਹ ਕ੍ਰਮ ਅਨੁਸਾਰ ਨਹੀਂ ਹਨ। ਉਹ ਵਿਸ਼ੇਸ਼ਤਾ ਜਾਪਦੇ ਹਨ ਪਰ ਅਸੀਂ ਹਮੇਸ਼ਾ ਇਸੇ ਤਰ੍ਹਾਂ ਦੀ ਉਮੀਦ ਨਹੀਂ ਕਰ ਸਕਦੇ ਹਾਂ। ਅਕਸਰ ਕੋਈ ਸਪੱਸ਼ਟ ਇਤਿਹਾਸ ਪਿਛੋਕੜ, ਸਮਾਂ-ਸੀਮਾ ਜਾਂ ਭਵਿੱਖਬਾਣੀ ਦੇ ਵਿਚਕਾਰ ਸਾਫ਼ ਵਿਭਾਜਨ ਨਹੀਂ ਹੁੰਦਾ ਹੈ। ਇਹ ਕਿਤਾਬਾਂ ਬਹੁਤ ਮੁਸ਼ਕਲ ਹੁੰਦੀਆਂ ਹਨ:

1. ਇਕ ਵਾਰ ਪੜ੍ਹਣ ਵਿਚ
2. ਵਿਸ਼ੇ ਦੁਆਰਾ ਰੂਪਰੇਖਾ ਬਣਾਉਣ ਵਿਚ
3. ਹਰੇਕ ਭਵਿੱਖਬਾਣੀ ਵਿਚ ਕੇਂਦਰੀ ਸੱਚਾਈ ਜਾਂ ਅਧਿਕਾਰਕ ਉਦੇਸ਼ ਦਾ ਪਤਾ ਲਗਾਉਣ ਵਿਚ

IV. ਭਵਿੱਖਬਾਣੀ ਦੇ ਚਰਿੱਤਰ

A. ਪੁਰਾਣੇ ਨੇਮ ਵਿਚ “ਨਬੀ” ਅਤੇ “ਭਵਿੱਖਬਾਣੀ” ਦੀ ਧਾਰਣਾ ਦਾ ਵਿਕਾਸ ਹੋਇਆ ਜਾਪਦਾ ਹੈ। ਸ਼ੁਰੂਆਤੀ ਇਸਰਾਏਲ ਵਿਚ ਨਬੀਆਂ ਦੀ ਸੰਗਤ ਪੈਦਾ ਹੋਈ ਜਿਸਦੀ ਅਗਵਾਈ ਏਲੀਯਾਹ ਅਤੇ ਅਲੀਸ਼ਾ ਵਰਗੇ ਬਹੁਤ ਆਤਮਿਕ ਆਗੂ ਨੇ ਕੀਤੀ ਸੀ। ਕਈ ਵਾਰ “ਨਬੀਆਂ ਦੇ ਪੁੱਤਰ” ਸ਼ਬਦ ਇਸ ਸਮੂਹ ਦਾ ਉਲੇਖ ਕਰਨ ਲਈ ਵਰਤੇ ਜਾਂਦੇ ਸਨ (2 ਰਾਜਿਆਂ 2)। ਨਬੀਆਂ ਨੂੰ ਪਰਮਾਨੰਦ ਦੇ ਰੂਪਾਂ ਦੁਆਰਾ ਦਰਸਾਇਆ ਗਿਆ ਸੀ (1 ਸਮੂਏਲ 10:10-13; 19:18-24)।

B. ਹਾਲਾਂਕਿ, ਇਹ ਸਮਾਂ ਵਿਅਕਤੀਗਤ ਨਬੀਆਂ ਵਿਚ ਤੇਜ਼ੀ ਨਾਲ ਲੰਘਿਆ। ਇੱਥੇ ਉਹ ਨਬੀ ਸਨ (ਦੇਵੇਂ ਸੱਚੇ ਜਾਂ ਝੂਠੇ) ਜਿਹੜੇ ਰਾਜਿਆਂ ਦੇ ਨਾਲ ਸਨ ਅਤੇ ਰਾਜ ਮਹਿਲਾਂ ਵਿਚ ਰਹਿੰਦੇ ਸਨ (ਗਾਦ, ਨਾਥਾਨ)। ਨਾਲ ਹੀ, ਉਹ ਵੀ ਸਨ ਜੋ ਸੁਤੰਤਰ ਸਨ, ਜੋ ਕਈ ਵਾਰ ਇਸਰਾਏਲ ਦੇ ਸਮਾਜ ਦੀ ਸਥਿਤੀ ਨਾਲ ਪੂਰੀ ਤਰ੍ਹਾਂ ਜੁੜੇ ਨਹੀਂ ਹੁੰਦੇ ਸਨ (ਅਮੋਸ)। ਉਨ੍ਹਾਂ ਵਿਚ ਆਦਮੀ ਅਤੇ ਔਰਤਾਂ ਦੋਵੇਂ ਸ਼ਾਮਿਲ ਹਨ (2 ਰਾਜਿਆਂ 22:14)।

C. ਨਬੀ ਅਕਸਰ ਭਵਿੱਖ ਦਾ ਪ੍ਰਗਟਾਵਾ ਕਰਦਾ ਸੀ, ਅਤੇ ਮਨੁੱਖ ਦੀ ਤੁਰੰਤ ਪ੍ਰਤਿਕਿਰਿਆ ਤੇ ਸ਼ਰਤ ਰੱਖਦਾ ਸੀ। ਅਕਸਰ ਨਬੀ ਦਾ ਕੰਮ ਪਰਮੇਸ਼ਰ ਦੀ ਸ੍ਰਿਸ਼ਟੀ ਲਈ ਉਸਦੀ ਸਰਵ-ਵਿਆਪਕ ਯੋਜਨਾ ਦਾ ਖੁਲਾਸਾ ਕਰਨਾ ਹੁੰਦਾ ਸੀ ਜੋ ਮਨੁੱਖੀ ਪ੍ਰਤਿਕਿਰਿਆ ਦੁਆਰਾ ਪ੍ਰਭਾਵਤ ਨਹੀਂ ਹੁੰਦਾ ਹੈ। ਪ੍ਰਾਚੀਨ ਪੂਰਬ ਦੇ ਨੇੜੇ ਦੇ ਨਬੀਆਂ ਵਿਚ ਇਹ ਸਰਵ-ਵਿਆਪਕ ਭਵਿੱਖ ਦੀ ਯੋਜਨਾ ਵਿਲੱਖਣ ਹੈ। ਭਵਿੱਖਬਾਣੀ ਅਤੇ ਵਾਚਾ ਦੀ ਵਫ਼ਾਦਾਰੀ ਭਵਿੱਖਬਾਣੀ ਸੰਦੇਸ਼ਾਂ ਦੇ ਦੋ ਕੇਂਦਰ ਹਨ (ਤੁਲਨਾ ਕਰੋ. Fee and Stuart, ਪੰਨਾ. 150)। ਇਹ ਸੰਕੇਤ ਕਰਦੀ ਹੈ ਕਿ ਨਬੀ ਮੁੱਖ ਤੌਰ ਤੇ ਇਕ ਕੇਂਦਰ ਤੇ ਸੰਗਠਿਤ ਹੁੰਦੇ ਹਨ। ਉਹ ਆਮ ਤੌਰ ਤੇ, ਪਰ ਵਿਸ਼ੇਸ਼ ਤੌਰ ਤੇ ਨਹੀਂ, ਰਾਸ਼ਟਰ ਨੂੰ ਸੰਬੋਧਿਤ ਕਰਦੇ ਹਨ।

D. ਜ਼ਿਆਦਾਤਰ ਭਵਿੱਖਬਾਣੀ ਦੀ ਸਮੱਗਰੀ ਜ਼ਬਾਨੀ ਪੇਸ਼ ਕੀਤੀ ਗਈ ਸੀ। ਬਾਅਦ ਵਿਚ ਇਸਨੂੰ ਵਿਸ਼ੇ, ਕ੍ਰਮ ਅਨੁਸਾਰ, ਜਾਂ ਨੇੜਲੇ ਪੂਰਬੀ ਸਾਹਿਤ ਦੇ ਹੋਰ ਤਰੀਕਿਆਂ ਦੁਆਰਾ ਜੋੜਿਆ ਗਿਆ ਸੀ ਜੋ ਸਾਡੇ ਤੋਂ ਗੁਆਚ ਗਏ ਹਨ। ਕਿਉਂਕਿ ਇਹ ਮੌਖਿਕ ਸਨ, ਇਹ ਲਿਖਤ ਵਾਰਤਕ ਦੀ ਤਰ੍ਹਾਂ ਢਾਂਚਾਗਤ ਨਹੀਂ ਸਨ। ਇਹ ਕਿਤਾਬਾਂ ਨੂੰ ਸਿੱਧਾ ਪੜ੍ਹਣਾ ਮੁਸ਼ਕਲ ਬਣਾਉਂਦਾ ਹੈ ਅਤੇ ਬਿਨਾਂ ਕਿਸੇ ਖਾਸ ਇਤਿਹਾਸਕ ਯੋਜਨਾ ਦੇ ਇਨ੍ਹਾਂ ਨੂੰ ਸਮਝਣਾ ਮੁਸ਼ਕਲ ਹੈ।

E. ਨਬੀ ਆਪਣੇ ਸੰਦੇਸ਼ ਦੱਸਣ ਲਈ ਕਈ ਨਮੂਨੇ ਵਰਤਦੇ ਹਨ।

1. ਅਦਾਲਤ ਦਾ ਦ੍ਰਿਸ਼ – ਪਰਮੇਸ਼ਰ ਆਪਣੇ ਲੋਕਾਂ ਨੂੰ ਅਦਾਲਤ ਵਿਚ ਲੈ ਜਾਂਦਾ ਹੈ, ਅਕਸਰ ਇਹ ਤਲਾਕ ਦਾ ਕੇਸ ਹੁੰਦਾ ਹੈ ਜਿੱਥੇ ਯਹੋਵਾਹ ਆਪਣੀ ਪਤਨੀ (ਇਸਰਾਏਲ) ਨੂੰ ਉਸਦੀ ਬੇਵਫ਼ਾਈ ਲਈ ਰੱਦ ਕਰਦਾ ਹੈ (ਹੋਸ਼ੇਆ 4; ਮੀਕਾਹ 6)।
2. ਅੰਤਿਮ-ਸੰਸਕਾਰ ਦਾ ਵਿਚਲਾਪ – ਇਸ ਕਿਸਮ ਦੇ ਸੰਦੇਸ਼ ਦਾ ਵਿਸ਼ੇਸ਼ ਮਾਪ ਅਤੇ ਇਸਦੀ ਵਿਸ਼ੇਸ਼ਤਾ “ਹਾਏ” ਇਸਨੂੰ ਇਕ ਵਿਸ਼ੇਸ਼ ਰੂਪ ਦੇ ਤੌਰ ਤੇ ਵੱਖ ਕਰਦੀ ਹੈ (ਯਸ਼ਾਯਾਹ 5; ਹਬਕੂਕ 2)।
3. ਵਾਚਾ ਦੀਆਂ ਬਰਕਤਾਂ ਦੀ ਘੋਸ਼ਣਾ – ਵਾਚਾ ਦੀ ਸ਼ਰਤ ਦੇ ਸੁਭਾਅ ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸਕਾਰਾਤਮਕ ਅਤੇ ਨਕਾਰਾਤਮਕ ਨਤੀਜਿਆਂ ਨੂੰ ਭਵਿੱਖ ਲਈ ਦਰਸਾਇਆ ਗਿਆ ਹੈ (ਬਿਵਸਥਾ ਸਾਰ 27-28)।

V. ਭਵਿੱਖਬਾਣੀ ਦੀ ਵਿਆਖਿਆ ਲਈ ਮਦਦਗਾਰ ਦਿਸ਼ਾ ਨਿਰਦੇਸ਼

A. ਹਰੇਕ ਭਵਿੱਖਬਾਣੀ ਦੇ ਇਤਿਹਾਸਕ ਯੋਜਨਾ ਅਤੇ ਸਾਹਿਤਕ ਪ੍ਰਸੰਗ ਵੱਲ ਧਿਆਨ ਦੇ ਕੇ ਅਸਲ ਨਬੀ (ਸੰਪਾਦਕ) ਦਾ ਇਰਾਦਾ ਲੱਭੋ। ਆਮ ਤੌਰ ਤੇ ਇਸ ਵਿਚ ਇਸਰਾਏਲ ਦਾ ਕਿਸੇ ਤਰੀਕੇ ਨਾਲ ਮੂਸਾ ਦੀ ਵਾਚਾ ਤੋੜਣਾ ਸ਼ਾਮਲ ਹੁੰਦਾ ਹੈ।

B. ਪੂਰੇ ਹਿੱਸੇ ਨੂੰ ਪੜ੍ਹੋ ਅਤੇ ਇਸ ਦੀ ਵਿਆਖਿਆ ਕਰੋ, ਸਿਰਫ਼ ਇਕ ਹਿੱਸਾ ਨਹੀਂ; ਸਮੱਗਰੀ ਦੇ ਰੂਪ ਵਿਚ ਇਸਦੀ ਰੂਪ-ਰੇਖਾ ਬਣਾਓ। ਦੇਖੋ ਕਿ ਇਹ ਬਾਕੀ ਦੀਆਂ ਭਵਿੱਖਬਾਣੀਆਂ ਨਾਲ ਕਿਵੇਂ ਸੰਬੰਧਿਤ ਹੈ। ਸਾਰੀ ਕਿਤਾਬ ਦੀ ਰੂਪਰੇਖਾ ਬਣਾਉਣ ਦੀ ਕੋਸ਼ਿਸ਼ ਕਰੋ।

C. ਹਵਾਲੇ ਦੀ ਸ਼ਾਬਦਿਕ ਵਿਆਖਿਆ ਮੰਨ ਲਓ, ਜਦੋਂ ਤੱਕ ਵਚਨ ਵਿਚ ਕੋਈ ਚੀਜ਼ ਆਪਣੇ ਆਪ ਨੂੰ ਲਾਖਣਿਕ ਵਰਤੋਂ ਵੱਲ ਨਹੀਂ ਦਰਸਾਉਂਦੀ ਹੈ; ਫਿਰ ਲਾਖਣਿਕ ਭਾਸ਼ਾ ਨੂੰ ਵਾਰਤਕ ਵਿਚ ਪਾਓ।

D. ਇਤਿਹਾਸਕ ਯੋਜਨਾ ਅਤੇ ਸਮਾਨਾਂਤਰ ਅੰਸ਼ਾਂ ਦੇ ਅਨੁਸਾਰ ਸੰਕੇਤਕ ਕੰਮ ਦਾ ਵਿਸ਼ਲੇਸ਼ਣ ਕਰੋ। ਇਹ ਯਾਦ ਰੱਖਣਾ ਨਿਸ਼ਚਤ ਕਰੋ ਕਿ ਪ੍ਰਾਚੀਨ ਪੂਰਬੀ ਨੇੜੇ ਦਾ ਸਾਹਿਤ ਪੱਛਮੀ ਜਾਂ ਆਧੁਨਿਕ ਸਾਹਿਤ ਨਹੀਂ ਹੈ।

E. ਭਵਿੱਖਬਾਣੀਆਂ ਨਾਲ ਧਿਆਨ ਨਾਲ ਵਰਤਾਅ ਕਰੋ

1. ਕੀ ਉਹ ਕੇਵਲ ਲੇਖਕ ਦੇ ਦਿਨਾਂ ਲਈ ਹਨ?
2. ਕੀ ਬਾਅਦ ਵਿਚ ਉਹ ਇਸਰਾਏਲ ਦੇ ਇਤਿਹਾਸ ਵਿਚ ਪੂਰੀਆਂ ਹੋਇਆ ਹਨ?
3. ਕੀ ਉਹ ਅਜੇ ਭਵਿੱਖ ਦੀਆਂ ਘਟਨਾਵਾਂ ਹਨ?
4. ਕੀ ਉਨ੍ਹਾਂ ਦੀ ਸਮਕਾਲੀ ਪੂਰਤੀ ਹੈ ਅਤੇ ਫਿਰ ਭਵਿੱਖ ਦੀ ਵੀ ਪੂਰਤੀ ਹੈ?
5. ਬਾਈਬਲ ਦੇ ਲੇਖਕਾਂ ਨੂੰ, ਨਾ ਕਿ ਆਧੁਨਿਕ ਲੇਖਕਾਂ ਨੂੰ ਤੁਹਾਡੇ ਜਵਾਬਾਂ ਦੀ ਅਗਵਾਈ ਕਰਨ ਲਈ ਆਗਿਆ ਦਿਓ।

F. ਵਿਸ਼ੇਸ਼ ਚਿੰਤਾਵਾਂ

1. ਕੀ ਭਵਿੱਖਬਾਣੀ ਸ਼ਰਤੀ ਪ੍ਰਤਿਕਿਰਿਆ ਦੁਆਰਾ ਯੋਗ ਹੈ?
2. ਕੀ ਇਹ ਨਿਸ਼ਚਿਤ ਹੈ ਕਿ ਭਵਿੱਖਬਾਣੀ ਕਿਸੇ ਨੂੰ ਸੰਬੋਧਿਤ ਕੀਤੀ ਗਈ ਹੈ (ਅਤੇ ਕਿਉਂ)?
3. ਕੀ ਬਾਈਬਲ ਜਾਂ ਇਤਿਹਾਸਕ ਤੌਰ ਤੇ ਇਕ ਤੋਂ ਵੱਧ ਪੂਰਤੀ ਹੋਣ ਦੀ ਸੰਭਾਵਨਾ ਹੈ?
4. ਨਵੇਂ ਨੇਮ ਦੇ ਲੇਖਕ, ਪ੍ਰੇਰਨਾ ਅਧੀਨ, ਮਸੀਹ ਨੂੰ ਪੁਰਾਣੇ ਨੇਮ ਵਿਚ ਬਹੁਤ ਸਾਰੀਆਂ ਥਾਵਾਂ ਤੇ ਦੇਖਣ ਦੇ ਯੋਗ ਸਨ ਜੋ ਸਾਡੇ ਲਈ ਸਪੱਸ਼ਟ ਨਹੀਂ ਹਨ। ਉਹ ਵੱਖ-ਵੱਖ ਸ਼ਬਦਾਂ ਦੀ ਵਰਤੋਂ ਕਰਦੇ ਪ੍ਰਤੀਤ ਹੁੰਦੇ ਹਨ। ਕਿਉਂਕਿ ਅਸੀਂ ਪ੍ਰੇਰਿਤ ਨਹੀਂ ਹਾਂ, ਇਸ ਲਈ ਅਸੀਂ ਸਭ ਤੋਂ ਵਧੀਆ ਇਸ ਪਹੁੰਚ ਨੂੰ ਉਨ੍ਹਾਂ ਤੇ ਛੱਡ ਦਿੰਦੇ ਹਾਂ।

VI. ਮਦਦ ਲਈ ਕਿਤਾਬਾਂ

- A. *A Guide to Biblical Prophecy* by Carl E. Amending and W. Ward Basque
- B. *How to Read the Bible for All Its Worth* by Gordon Fee and Douglas Stuart
- C. *My Servants the Prophets* by Edward J. Young
- D. *Plowshares and Pruning Hooks: Rethinking the Language of Biblical Prophecy and Apocalyptic* by D. Brent Sandy
- E. *New International Dictionary of Old Testament Theology and Exegesis*, vol. 4, ਪੰਨਾ. 1067-1078
- F. *The Language and Imagery of the Bible* by G. B. Caird

Copyright © 2014 [Bible Lessons International](http://www.biblelessons.org)

ਖਾਸ ਵਿਸ਼ਾ: ਨਵੇਂ ਨੇਮ ਦੀ ਭਵਿੱਖਬਾਣੀ SPECIAL TOPIC: NEW TESTAMENT PROPHECY

ਖਾਸ ਵਿਸ਼ਾ: ਨਵੇਂ ਨੇਮ ਦੀ ਭਵਿੱਖਬਾਣੀ

- I. ਇਹ ਪੁਰਾਣੇ ਨੇਮ ਦੀ ਭਵਿੱਖਬਾਣੀ ਦੇ ਸਮਾਨ ਨਹੀਂ ਹੈ (BDB 611, KB 661; ਦੇਖੋ ਖਾਸ ਵਿਸ਼ਾ: ਪੁਰਾਣੇ ਨੇਮ ਦੀ ਭਵਿੱਖਬਾਣੀ), ਜਿਸ ਵਿਚ ਯਹੋਵਾਹ ਦੁਆਰਾ ਪ੍ਰੇਰਿਤ ਖੁਲਾਸੇ ਪ੍ਰਾਪਤ ਕਰਨ ਅਤੇ ਲਿੱਖਣ ਦਾ ਰੱਬੀ ਲੋਕਾਂ ਸਬੰਧੀ ਅਰਥ ਹੈ (ਰਸੂਲਾਂ ਦੇ ਕਰਤੱਬ 3:18, 21; ਰੋਮੀਆਂ 16:26)। ਸਿਰਫ਼ ਨਬੀ ਵਚਨਾਂ ਨੂੰ ਲਿਖ ਸਕਦੇ ਸਨ।
 - A. ਮੂਸਾ ਨੂੰ ਇਕ ਨਬੀ ਕਿਹਾ ਗਿਆ ਸੀ (ਬਿਵਸਥਾ ਸਾਰ 18:15-21)
 - B. ਇਤਿਹਾਸ ਦੀਆਂ ਕਿਤਾਬਾਂ (ਯਹੇਸ਼ੁਆ – ਰਾਜਿਆਂ [ਰੂਥ ਨੂੰ ਛੱਡ ਕੇ]) ਨੂੰ “ਪੁਰਾਣੇ ਨਬੀ” ਕਿਹਾ ਜਾਂਦਾ ਸੀ (ਰਸੂਲਾਂ ਦੇ ਕਰਤੱਬ 3:24)
 - C. ਨਬੀ ਪਰਮੇਸ਼ਰ ਦੁਆਰਾ ਜਾਣਕਾਰੀ ਦੇ ਸਰੋਤ ਦੇ ਤੌਰ ਤੇ ਪ੍ਰਧਾਨ ਜਾਜਕ ਦੀ ਜਗ੍ਹਾ ਨੂੰ ਖੋਹ ਲੈਂਦੇ ਹਨ (ਜਿਵੇਂ ਕਿ., ਯਸ਼ਾਯਾਹ – ਮਲਾਕੀ)
 - D. ਇਬਰਾਨੀ ਬਾਈਬਲ ਦਾ ਦੂਜਾ ਭਾਗ “ਨਬੀ” ਹਨ (ਦੇਖੋ. ਮੱਤੀ 5:17; 22:40; ਲੂਕਾ 16:16; 24:25,27; ਰੋਮੀਆਂ 3:21)

- II. ਨਵੇਂ ਨੇਮ ਵਿਚ ਸੰਕਲਪ ਨੂੰ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ
 - A. ਪੁਰਾਣੇ ਨੇਮ ਦੇ ਨਬੀਆਂ ਅਤੇ ਉਨ੍ਹਾਂ ਦੇ ਪ੍ਰੇਰਿਤ ਸੰਦੇਸ਼ ਦਾ ਹਵਾਲਾ ਦਿੰਦੇ ਹਨ (ਦੇਖੋ. ਮੱਤੀ 2:23; 5:12; 11:13; 13:14; ਰੋਮੀਆਂ 1:2)
 - B. ਸੰਗਠਿਤ ਸਮੂਹ ਦੀ ਬਜਾਏ ਇਕ ਵਿਅਕਤੀ ਲਈ ਸੰਦੇਸ਼ ਦਾ ਹਵਾਲਾ ਦਿੰਦੇ ਹਨ (ਪੁਰਾਣੇ ਨੇਮ ਦੇ ਨਬੀ ਮੁੱਖ ਤੌਰ ਤੇ ਇਸਰਾਏਲ ਨਾਲ ਗੱਲ ਕਰਦੇ ਸਨ)
 - C. ਪਰਮੇਸ਼ਰ ਦੇ ਰਾਜ ਦੇ ਪ੍ਰਚਾਰਕਾਂ ਵਜੋਂ ਯੂਹੰਨਾ ਬਪਤਿਸਮਾ ਦੇਣ ਵਾਲੇ (ਮੱਤੀ 11:9; 14:5; 21:26; ਲੂਕਾ 1:76) ਅਤੇ ਯਿਸੂ ਦਾ ਹਵਾਲਾ ਦਿੰਦੇ ਹਨ (ਮੱਤੀ 13:57; 21:11, 46; ਲੂਕਾ 4:24; 7:16; 13:33; 24:19)। ਯਿਸੂ ਨੇ ਨਬੀਆਂ ਨਾਲੋਂ ਵੱਡਾ ਹੋਣ ਦਾ ਦਾਅਵਾ ਕੀਤਾ ਸੀ (ਮੱਤੀ 11:9; 12:41; ਲੂਕਾ 7:26)।
 - D. ਨਵੇਂ ਨੇਮ ਵਿਚ ਹੋਰ ਨਬੀ
 1. ਯਿਸੂ ਦਾ ਸ਼ੁਰੂਆਤੀ ਜੀਵਨ ਜਿਵੇਂ ਲੂਕਾ ਦੀ ਇੰਜੀਲ ਵਿਚ ਦਰਜ ਹੈ (ਅਰਥਾਤ., ਮਰਿਯਮ ਦੀਆਂ ਯਾਦਾਂ)
 - a. ਇਲੀਸਬਤ (ਲੂਕਾ 1:41-42)
 - b. ਜ਼ਕਰਯਾਹ (ਲੂਕਾ 1:67-79)

c. ਸਿਮਓਨ (ਲੂਕਾ 2:25-35)

d. ਆਂਨਾ (cf. Luke 2:36)

2. ਵਿਅੰਗਾਤਮਕ ਭਵਿੱਖਬਾਣੀ (ਅਰਥਾਤ., ਕਯਾਫ਼ਾ, ਯੂਹੰਨਾ 11:51)

E. ਉਸ ਵਿਅਕਤੀ ਦਾ ਹਵਾਲਾ ਦਿੰਦਾ ਹੈ ਜੋ ਇੰਜੀਲ ਦਾ ਪ੍ਰਚਾਰ ਕਰਦਾ ਹੈ (1 ਕੁਰਿੰਥੀਆਂ 12:28-29; ਅਫਸੀਆਂ 4:11 ਵਿਚ ਦਾਤਾਂ ਦੀ ਘੋਸ਼ਣਾ ਕਰਨ ਵਾਲੀਆਂ ਸੂਚੀਆਂ ਵਿਚ ਸ਼ਾਮਿਲ ਹੈ)

F. ਕਲੀਸਿਯਾ ਵਿਚ ਚੱਲ ਰਹੀ ਦਾਤ ਦਾ ਹਵਾਲਾ ਦਿੰਦੇ ਹਨ (ਦੇਖੋ. ਮੱਤੀ 23:34; ਰਸੂਲਾਂ ਦੇ ਕਰਤੱਬ 13:1; 15:32; ਰੋਮੀਆਂ 12:6; 1 ਕੁਰਿੰਥੀਆਂ 12:10, 28-29; 13:2; ਅਫਸੀਆਂ 4:11)। ਕਈ ਵਾਰ ਇਹ ਔਰਤਾਂ ਦਾ ਹਵਾਲਾ ਦੇ ਸੱਕਦਾ ਹੈ (ਦੇਖੋ. ਲੂਕਾ 2:36; ਰਸੂਲਾਂ ਦੇ ਕਰਤੱਬ 2:17; 21:9; 1 ਕੁਰਿੰਥੀਆਂ 11:4-5)।

G. ਪ੍ਰਕਾਸ਼ ਦੀ ਪੇਥੀ ਦੇ ਕੁਝ ਹਿੱਸਿਆਂ ਦਾ ਹਵਾਲਾ ਦਿੰਦੇ ਹਨ (ਪ੍ਰਕਾਸ਼ ਦੀ ਪੇਥੀ 1:3; 22:7,10,18,19)

III. ਨਵੇਂ ਨੇਮ ਦੇ ਨਬੀ

A. ਇਹ ਉਸ ਤਰੀਕੇ ਨਾਲ ਪ੍ਰੇਰਿਤ ਪ੍ਰਕਾਸ਼ ਨਹੀਂ ਦਿੰਦੇ ਜਿਵੇਂ ਪੁਰਾਣੇ ਨੇਮ ਦੇ ਨਬੀ ਦਿੰਦੇ ਸਨ (ਅਰਥਾਤ., ਵਚਨ)। ਇਹ ਬਿਆਨ ਰਸੂਲਾਂ ਦੇ ਕਰਤੱਬ 6:7; 13:8; 14:22; ਗਲਾਤੀਆਂ 1:23; 3:23; 6:10; ਫ਼ਿਲਿੱਪੀਆਂ 1:27; ਯਹੂਦਾਹ 3, 20 ਵਿਚ ਵਰਤੇ ਗਏ ਸ਼ਬਦ "ਵਿਸ਼ਵਾਸ" (ਅਰਥਾਤ., ਇਕ ਪੂਰੀ ਇੰਜੀਲ ਦੀ ਭਾਵਨਾ) ਦੀ ਵਰਤੋਂ ਕਰਕੇ ਸੰਭਵ ਹੈ।

ਇਹ ਵਿਚਾਰ ਯਹੂਦਾਹ 3 ਵਿਚ ਵਰਤੇ ਗਏ ਪੂਰੇ ਵਾਕਾਂਤ "ਉਹ ਵਿਸ਼ਵਾਸ ਜਿਹੜਾ ਇਕੇ ਵਾਰ ਸੰਤਾਂ ਨੂੰ ਸੌਂਪਿਆ ਗਿਆ" ਤੋਂ ਸਪੱਸ਼ਟ ਹੈ। "ਸਾਰਿਆਂ ਲਈ ਇਕੇ ਵਾਰ" ਵਿਸ਼ਵਾਸ, ਮਸੀਹੀ ਧਰਮ ਦੀਆਂ ਸੱਚਾਈਆਂ, ਸਿਧਾਂਤਾਂ, ਸੰਕਲਪਾਂ, ਵਿਸ਼ਵ-ਵਿਆਪੀ ਸਿੱਖਿਆਵਾਂ ਨੂੰ ਦਰਸਾਉਂਦਾ ਹੈ। ਇਹ ਇਕ ਵਾਰ ਦਿੱਤਾ ਗਿਆ ਜ਼ੋਰ ਨਵੇਂ ਨੇਮ ਦੀਆਂ ਲਿਖਤਾਂ ਪ੍ਰਤੀ ਅਧਿਆਤਮਿਕ ਤੌਰ ਤੇ ਪ੍ਰੇਰਣਾ ਨੂੰ ਸੀਮਤ ਰੱਖਣ ਅਤੇ ਬਾਅਦ ਵਿਚ ਜਾਂ ਹੋਰ ਲਿਖਤਾਂ ਨੂੰ ਪ੍ਰੇਰਿਤ ਮੰਨਣ ਦੀ ਇਜਾਜ਼ਤ ਨਾ ਦੇਣ ਦਾ ਬਾਈਬਲ ਆਧਾਰ ਹੈ (ਦੇਖੋ ਖਾਸ ਵਿਸ਼ਾ: ਪ੍ਰੇਰਣਾ)। ਨਵੇਂ ਨੇਮ ਵਿਚ ਬਹੁਤ ਸਾਰੇ ਅਸਪੱਸ਼ਟ, ਅਨਿਸ਼ਚਿਤ ਖੇਤਰ ਹਨ (ਦੇਖੋ ਖਾਸ ਵਿਸ਼ਾ: ਪੂਰਬੀ ਸਾਹਿਤ [ਬਾਈਬਲ ਦਾ ਵਿਰੋਧਾਭਾਸ]), ਪਰ ਵਿਸ਼ਵਾਸੀ ਵਿਸ਼ਵਾਸ ਨਾਲ ਪੁਸ਼ਟੀ ਕਰਦੇ ਹਨ ਕਿ ਵਿਸ਼ਵਾਸ ਅਤੇ ਅਭਿਆਸ ਲਈ "ਲੋੜੀਂਦੀ" ਹਰ ਚੀਜ਼ ਨਵੇਂ ਨੇਮ ਵਿਚ ਕਾਫ਼ੀ ਸਪੱਸ਼ਟਤਾ ਨਾਲ ਸ਼ਾਮਿਲ ਕੀਤੀ ਗਈ ਹੈ। ਇਹ ਵਿਚਾਰ ਉਸ ਵਿਚ ਚਿੱਤਰਿਤ ਕੀਤਾ ਗਿਆ ਹੈ ਜਿਸ ਨੂੰ "ਪ੍ਰਗਟ ਕਰਨ ਵਾਲਾ ਤ੍ਰਿਕੋਣ" ਕਿਹਾ ਜਾਂਦਾ ਹੈ।

1. ਪਰਮੇਸ਼ਰ ਨੇ ਆਪਣੇ ਆਪ ਨੂੰ ਸਮਾਂ-ਥਾਂ ਇਤਿਹਾਸ ਵਿਚ ਪ੍ਰਗਟ ਕੀਤਾ ਹੈ (ਪ੍ਰਕਾਸ਼ਨ)।

2. ਉਸਨੇ ਆਪਣੇ ਕੰਮਾਂ ਨੂੰ ਲਿੱਖਣ ਅਤੇ ਵਿਆਖਿਆ ਕਰਨ ਲਈ ਕੁਝ ਮਨੁੱਖੀ ਲੇਖਕਾਂ ਦੀ ਚੋਣ ਕੀਤੀ ਹੈ (ਪ੍ਰੇਰਨਾ)।

3. ਉਸਨੇ ਆਪਣਾ ਆਤਮਾ ਮਨੁੱਖਾਂ ਦੇ ਮਨਾਂ ਅਤੇ ਦਿਲਾਂ ਨੂੰ ਖੋਲ੍ਹਣ ਲਈ ਦਿੱਤਾ ਹੈ ਕਿ ਇਨ੍ਹਾਂ ਲਿਖਤਾਂ ਨੂੰ ਸੱਮਝਣ, ਇਹ ਨਿਸ਼ਚਤ ਤੌਰ ਤੇ ਨਹੀਂ, ਪਰ ਮੁਕਤੀ ਅਤੇ ਇਕ ਪ੍ਰਭਾਵਸ਼ਾਲੀ ਮਸੀਹੀ ਜੀਵਨ ਲਈ ਹੈ (ਪ੍ਰਕਾਸ਼, ਦੇਖੋ ਖਾਸ ਵਿਸ਼ਾ: ਪ੍ਰਕਾਸ਼)। ਇਸਦਾ ਅਰਥ ਇਹ ਹੈ ਕਿ ਪ੍ਰੇਰਣਾ ਕੇਵਲ ਵਚਨ ਦੇ ਲੇਖਕਾਂ ਤੱਕ ਸੀਮਿਤ ਹੈ। ਅੱਗੇ ਕੋਈ ਅਧਿਕਾਰਤ ਲਿਖਤਾਂ, ਦਰਸ਼ਨ ਜਾਂ ਪ੍ਰਕਾਸ਼ਨ ਨਹੀਂ ਹਨ। ਬਾਈਬਲ ਲਿਖਣ ਦਾ ਕੰਮ ਪੂਰਾ ਹੋ ਚੁਕਿਆ ਹੈ। ਸਾਡੇ ਕੋਲ ਸਾਰੀਆਂ ਸੱਚਾਈਆਂ ਹਨ ਜੋ ਸਾਨੂੰ ਪਰਮੇਸ਼ਰ ਨੂੰ ਉਚਿਤ ਜਵਾਬ ਦੇਣਾ ਹੈ। ਇਹ ਸੱਚਾਈ ਬਾਈਬਲ ਦੇ ਲੇਖਕਾਂ ਦੀ ਸਹਿਮਤੀ ਬਨਾਮ ਬੁੱਧੀਮਾਨ ਅਤੇ ਈਮਾਨਦਾਰ ਵਿਸ਼ਵਾਸੀਆਂ ਦੀ ਅਸਹਿਮਤੀ ਨਾਲ ਸਭ ਤੋਂ ਵੱਧ ਦੇਖੀ ਜਾਂਦੀ ਹੈ। ਕਿਸੇ ਵੀ ਆਧੁਨਿਕ ਲੇਖਕ ਜਾਂ ਪ੍ਰਚਾਰਕ ਵਿਚ ਦੈਵੀ-ਅਗਵਾਈ ਦਾ ਉਹ ਪੱਧਰ ਨਹੀਂ ਹੈ ਜੋ ਵਚਨ ਦੇ ਲੇਖਕਾਂ ਵਿਚ ਸੀ।

B. ਕੁਝ ਤਰੀਕਿਆਂ ਵਿਚ ਨਵੇਂ ਨੇਮ ਦੇ ਨਬੀ ਪੁਰਾਣੇ ਨੇਮ ਦੇ ਨਬੀਆਂ ਵਰਗੇ ਹਨ।

1. ਭਵਿੱਖ ਦੀਆਂ ਘਟਨਾਵਾਂ ਬਾਰੇ ਭਵਿੱਖਬਾਣੀ (ਦੇਖੋ. ਪੈਲੂਸ, ਰਸੂਲਾਂ ਦੇ ਕਰਤੱਬ 27:22; ਆਗਬੁਸ, ਰਸੂਲਾਂ ਦੇ ਕਰਤੱਬ 11:27-28; 21:10-11; ਕਈ ਹੋਰ ਨਬੀ ਜਿਨ੍ਹਾਂ ਦਾ ਨਾਂ ਨਹੀਂ ਲਿਖਿਆ, ਰਸੂਲਾਂ ਦੇ ਕਰਤੱਬ 20:23)

2. ਸਜ਼ਾ ਦੀ ਘੋਸ਼ਣਾ ਕਰਨੀ (ਦੇਖੋ. ਪੈਲੂਸ, ਰਸੂਲਾਂ ਦੇ ਕਰਤੱਬ 13:11; 28:25-28)

3. ਸੰਕੇਤਕ ਕੰਮ ਜੋ ਇਕ ਘਟਨਾ ਨੂੰ ਜ਼ਾਹਰ ਰੂਪ ਵਿਚ ਦਰਸਾਉਂਦੇ ਹਨ (ਤੁਲਨਾ ਕਰੋ. ਆਗਬੁਸ, ਰਸੂਲਾਂ ਦੇ ਕਰਤੱਬ 21:11)

- C. ਉਹ ਇੰਜੀਲ ਦੀਆਂ ਸੱਚਾਈਆਂ ਦਾ ਪ੍ਰਚਾਰ ਕਰਦੇ ਹਨ, ਕਈ ਵਾਰ ਭਵਿੱਖਬਾਣੀ ਕਰਨ ਵਾਲੇ ਤਰੀਕਿਆਂ ਨਾਲ (ਦੇਖੋ. ਰਸੂਲਾਂ ਦੇ ਕਰਤੱਬ 11:27-28; 20:23; 21:10-11), ਪਰ ਇਸ ਤੋਂ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ। 1 ਕੁਰਿੰਥੀਆਂ ਵਿਚ ਭਵਿੱਖਬਾਣੀ ਅਸਲ ਵਿਚ ਇੰਜੀਲ ਦਾ ਸੰਚਾਰ ਕਰਨਾ ਹੈ (1 ਕੁਰਿੰਥੀਆਂ 14:24, 39)
- D. ਉਹ ਹਰ ਨਵੀਂ ਸਥਿਤੀ, ਸਭਿਆਚਾਰ, ਜਾਂ ਸਮੇਂ ਲਈ ਪਰਮੇਸ਼ਰ ਦੀ ਸੱਚਾਈ ਦੇ ਸਮਕਾਲੀ ਅਤੇ ਵਿਹਾਰਕ ਕੰਮਾਂ ਨੂੰ ਪ੍ਰਗਟ ਕਰਨ ਲਈ ਆਤਮਾ ਸਮਕਾਲੀ ਸਾਧਨ ਹਨ (1 ਕੁਰਿੰਥੀਆਂ 14:3)
- E. ਉਹ ਪੈਲੂਸ ਦੀਆਂ ਸ਼ੁਰੂਆਤੀ ਕਲੀਸਿਯਾਵਾਂ ਵਿਚ ਸਰਗਰਮ ਸਨ (ਦੇਖੋ. ਕੁਰਿੰਥੀਆਂ 11:4-5; 12:28,29; 13:2,8,9; 14:1,3,4,5,6,22,24,29,31,32,37,39; ਅਫਸੀਆਂ 2:20; 3:5; 4:11; 1 ਥੱਸਲੁਨੀਕੀਆਂ 5:20) ਅਤੇ *ਦਿਦਾਖੇ Didache* (ਜੋ ਪਹਿਲੀ ਸਦੀ ਦੇ ਅੰਤ ਜਾਂ ਦੂਜੀ ਸਦੀ ਵਿਚ ਲਿਖੀ ਗਈ, ਤਰੀਖ ਅਨਿਸ਼ਚਿਤ ਹੈ) ਅਤੇ ਉੱਤਰੀ ਅਫਰੀਕਾ ਵਿਚ ਦੂਜੀ ਅਤੇ ਤੀਜੀ ਸਦੀ ਦੇ Montanism ਵਿਚ ਉਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ।

IV. ਕੀ ਨਵੇਂ ਨੇਮ ਦੀਆਂ ਦਾਤਾਂ ਬੰਦ ਹੋ ਗਈਆਂ ਹਨ?

- A. ਇਸ ਸਵਾਲ ਦਾ ਜਵਾਬ ਦੇਣਾ ਮੁਸ਼ਕਲ ਹੈ। ਇਹ ਦਾਤਾਂ ਦੇ ਉਦੇਸ਼ ਦੀ ਪਰਿਭਾਸ਼ਾ ਦੇ ਕੇ ਮੁੱਦੇ ਨੂੰ ਸਪੱਸ਼ਟ ਕਰਨ ਵਿਚ ਸਹਾਇਤਾ ਕਰਦਾ ਹੈ। ਕੀ ਉਹ ਇੰਜੀਲ ਦੇ ਮੁੱਢਲੇ ਪ੍ਰਚਾਰ ਦੀ ਪੁਸ਼ਟੀ ਕਰਨ ਲਈ ਹਨ ਜਾਂ ਕੀ ਉਹ ਕਲੀਸਿਯਾ ਦੁਆਰਾ ਆਪਣੇ ਅਤੇ ਆਪਣੇ ਗੁਆਚੇ ਹੋਏ ਸੰਸਾਰ ਦੀ ਸੇਵਾ ਕਰਨਾ ਲਈ ਜਾਰੀ ਰੱਖੇ ਤਰੀਕੇ ਹਨ?
- B. ਕੀ ਕੋਈ ਸਵਾਲ ਦੇ ਜਵਾਬ ਲਈ ਕਲੀਸਿਯਾ ਦੇ ਇਤਿਹਾਸ ਨੂੰ ਦੇਖਦਾ ਹੈ ਜਾਂ ਨਵੇਂ ਨੇਮ ਨੂੰ? ਨਵੇਂ ਨੇਮ ਵਿਚ ਕੋਈ ਸੰਕੇਤ ਨਹੀਂ ਮਿਲਦਾ ਹੈ ਕਿ ਆਤਮਿਕ ਦਾਤਾਂ ਅਸਥਾਈ ਹਨ। ਜਿਹੜੇ ਲੋਕ ਇਸ ਮੁੱਦੇ ਨੂੰ ਹੱਲ ਕਰਨ ਲਈ 1 ਕੁਰਿੰਥੀਆਂ 13:8-13 ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਹਵਾਲੇ ਦੇ ਅਧਿਕਾਰਤ ਇਰਾਦੇ ਦੀ ਦੁਰਵਰਤੋਂ ਕਰਦੇ ਹਨ, ਜੋ ਦਾਅਵਾ ਕਰਦੀ ਹੈ ਕਿ ਪਿਆਰ ਤੋਂ ਇਲਾਵਾ ਸਭ ਕੁਝ ਬੀਤ ਜਾਵੇਗਾ।
- C. ਮੈਂ ਇਹ ਕਹਿਣ ਲਈ ਪਰਤਾਇਆ ਜਾਂਦਾ ਹਾਂ ਕਿ ਨਵੇਂ ਨੇਮ ਅਧਿਕਾਰ ਹੈ ਨਾ ਕਿ ਕਲੀਸਿਯਾ ਦਾ ਇਤਿਹਾਸ, ਇਸ ਲਈ ਵਿਸ਼ਵਾਸੀਆਂ ਨੂੰ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੀਦਾ ਹੈ ਕਿ ਦਾਤਾਂ ਜਾਰੀ ਹਨ। ਹਾਲਾਂਕਿ, ਮੇਰਾ ਵਿਸ਼ਵਾਸ ਹੈ ਕਿ ਸਭਿਆਚਾਰ ਵਿਆਖਿਆ ਨੂੰ ਪ੍ਰਭਾਵਤ ਕਰਦਾ ਹੈ। ਕੁਝ ਬਹੁਤ ਸਪੱਸ਼ਟ ਵਚਨ ਹੁਣ ਲਾਗੂ ਨਹੀਂ ਹਨ (ਉਦਾਹਰਣ ਦੇ ਲਈ, ਪਵਿੱਤਰ ਚੁੰਮਣ, ਔਰਤਾਂ ਦਾ ਸਿਰ ਢੱਕਣਾ, ਕਲੀਸਿਯਾਵਾਂ ਦਾ ਘਰਾਂ ਵਿਚ ਮਿਲਣਾ, ਆਦਿ)। ਜੇਕਰ ਸਭਿਆਚਾਰ ਵਚਨ ਨੂੰ ਪ੍ਰਭਾਵਤ ਕਰਦਾ ਹੈ ਤਾਂ ਕਲੀਸਿਯਾ ਦਾ ਇਤਿਹਾਸ ਕਿਉਂ ਨਹੀਂ?
- D. ਇਹ ਇਕ ਅਜਿਹਾ ਸਵਾਲ ਹੈ ਜਿਸਦਾ ਪੱਕਾ ਜਵਾਬ ਦਿੱਤਾ ਨਹੀਂ ਜਾ ਸੱਕਦਾ ਹੈ। ਕੁਝ ਵਿਸ਼ਵਾਸੀ “ਬੰਦ ਹੋਣ” ਅਤੇ ਕੁਝ “ਬੰਦ ਨਾ ਹੋਣ” ਦੀ ਵਕਾਲਤ ਕਰਨਗੇ। ਇਸ ਸਮੇਂ, ਜਿਵੇਂ ਕਿ ਬਹੁਤ ਸਾਰੇ ਵਿਆਖਿਆਤਮਕ ਮੁੱਦਿਆਂ ਵਿਚ, ਵਿਸ਼ਵਾਸੀ ਦਾ ਦਿਲ ਕੁੰਜੀ ਹੈ। ਨਵੇਂ ਨੇਮ ਅਸਪੱਸ਼ਟ ਅਤੇ ਸਭਿਆਚਾਰਕ ਹੈ। ਮੁਸ਼ਕਲ ਇਹ ਫੈਸਲਾ ਕਰਨ ਦੇ ਯੋਗ ਹੋਣ ਦੀ ਹੋ ਰਹੀ ਹੈ ਕਿ ਕਿਹੜੇ ਵਚਨ ਸਭਿਆਚਾਰ/ਇਤਿਹਾਸ ਦੁਆਰਾ ਪ੍ਰਭਾਵਤ ਹਨ ਅਤੇ ਕਿਹੜੇ ਹਰ ਸਮੇਂ ਲਈ ਅਤੇ ਸਾਰੇ ਸਭਿਆਚਾਰਾਂ ਲਈ ਹਨ (ਦੇਖੋ. Fee ਅਤੇ Stuart ਦੀ ਕਿਤਾਬ *How to Read the Bible for All Its Worth*, ਪੰਨੇ. 14-19 ਅਤੇ 69-77)। ਇਹ ਉਹ ਥਾਂ ਹੈ ਜਿੱਥੇ, ਅਜਾਦੀ ਅਤੇ ਜ਼ਿੰਮੇਵਾਰੀ ਬਾਰੇ ਵਿਚਾਰ ਵਟਾਂਦਰੇ, ਜੋ ਰੋਮੀਆਂ 14:1-15:13 ਅਤੇ 1 ਕੁਰਿੰਥੀਆਂ 8-10 ਵਿਚ ਪਾਏ ਜਾਂਦੇ ਹਨ, ਬਹੁਤ ਜ਼ਰੂਰੀ ਹਨ। ਅਸੀਂ ਸਵਾਲ ਦਾ ਜਵਾਬ ਕਿਵੇਂ ਦਿੰਦੇ ਹਨ ਇਹ ਦੋ ਤਰੀਕਿਆਂ ਨਾਲ ਮਹੱਤਵਪੂਰਣ ਹੈ।
1. ਹਰੇਕ ਵਿਸ਼ਵਾਸੀ ਨੂੰ ਉਸ ਚਾਨਣ ਵਿਚ ਵਿਸ਼ਵਾਸ ਨਾਲ ਚੱਲਣਾ ਚਾਹੀਦਾ ਹੈ ਜੋ ਉਸ ਕੋਲ ਹੈ। ਪਰਮੇਸ਼ਰ ਸਾਡੇ ਦਿਲਾਂ ਅਤੇ ਮਨੋਰਥਾਂ ਨੂੰ ਦੇਖਦਾ ਹੈ।
 2. ਹਰੇਕ ਵਿਸ਼ਵਾਸੀ ਨੂੰ ਦੂਸਰੇ ਵਿਸ਼ਵਾਸੀਆਂ ਨੂੰ ਉਨ੍ਹਾਂ ਦੀ ਵਿਸ਼ਵਾਸ ਦੀ ਸਮਝ ਵਿਚ ਚੱਲਣ ਦੀ ਆਗਿਆ ਦੇਣੀ ਚਾਹੀਦੀ ਹੈ। ਬਾਈਬਲ ਦੀਆਂ ਸੀਮਾਵਾਂ ਵਿਚ ਸਹਿਨਸ਼ੀਲਤਾ ਜ਼ਰੂਰ ਹੋਣੀ ਚਾਹੀਦੀ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇਸ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੀਏ ਜਿਵੇਂ ਉਹ ਕਰਦਾ ਹੈ।

E. ਇਸ ਮੁੱਦੇ ਨੂੰ ਸੰਖੇਪ ਵਿਚ ਦੱਸਣ ਲਈ, ਮਸੀਹਤ ਸੰਪੂਰਨ ਅਧਿਆਤਮਿਕਤਾ ਦਾ ਨਹੀਂ ਸਗੋਂ ਵਿਸ਼ਵਾਸ ਅਤੇ ਪਿਆਰ ਦਾ ਜੀਵਨ ਹੈ। ਉਸ ਨਾਲ ਇਕ ਰਿਸ਼ਤਾ ਜਿਹੜਾ ਦੂਜਿਆਂ ਨਾਲ ਸਾਡੇ ਰਿਸ਼ਤੇ ਨੂੰ ਪ੍ਰਭਾਵਤ ਕਰਦਾ ਹੈ, ਉਹ ਰਿਸ਼ਤਾ ਨਿਸ਼ਚਤ ਜਾਣਕਾਰੀ ਜਾਂ ਸੰਪੂਰਨ ਧਰਮ ਨਾਲੋਂ ਵਧੇਰੇ ਮਹੱਤਵਪੂਰਣ ਹੁੰਦਾ ਹੈ।

Copyright © 2014 [Bible Lessons International](http://BibleLessonsInternational.com)

4:20 "ਸਾਡੇ ਪੁਰਖਿਆਂ ਨੇ" ਇਹ ਅਬਰਾਹਾਮ ਅਤੇ ਯਾਕੂਬ ਦਾ ਹਵਾਲਾ ਦਿੰਦਾ ਹੈ (ਤੁਲਨਾ ਕਰੋ. ਉਤਪਤ 12:7; 33:20)। ਉਹ ਵਾਚਾ ਵਿਚ ਸ਼ਾਮਿਲ ਹੋਣ ਦੀ ਆਪਣੀ ਭਾਵਨਾ ਤੇ ਜ਼ੋਰ ਦੇ ਰਹੀ ਹੈ (ਤੁਲਨਾ ਕਰੋ. ਯੂਹੰਨਾ 8:31-59)।

▣ "ਇਸ ਪਹਾੜ ਉੱਤੇ ਅਰਾਧਨਾ ਕੀਤੀ ਹੈ" ਇਹ ਅਧਿਆਤਮਿਕ ਦਲੀਲ ਦਾ ਸੰਕੇਤ ਦਿੰਦਾ ਹੈ ਕਿ ਕਿੱਥੇ ਪਰਮੇਸ਼ਰ (ਯਹੋਵਾਹ) ਦੀ ਅਰਾਧਨਾ ਕੀਤੀ ਜਾਣੀ ਚਾਹੀਦੀ ਹੈ। ਯਹੂਦੀ ਨੇ ਮੇਰਿਯਾ ਪਹਾੜ (ਯਹੂਦੀ ਹੈਕਲ ਦਾ ਸਥਾਨ) ਤੇ ਜ਼ੋਰ ਦਿੱਤਾ, ਜਦੋਂ ਕਿ ਸਾਮਰੀਆਂ ਨੇ ਗਰਿੱਜੀਮ ਪਹਾੜ ਤੇ ਜ਼ੋਰ ਦਿੱਤਾ (ਜੌਹਨ ਹਾਈਕਰਨਸ ਦੁਆਰਾ 129 B.C. ਵਿਚ ਸਾਮਰੀ ਮੰਦਰ ਨੂੰ ਤਬਾਹ ਕਰ ਦਿੱਤਾ ਗਿਆ ਸੀ)।

ਸਾਡੇ ਜ਼ਮਾਨੇ ਵਿਚ ਇਹ ਉਨ੍ਹਾਂ ਲੋਕਾਂ ਦੁਆਰਾ ਕੋਸ਼ਿਸ਼ ਕੀਤੀ ਜਾਏਗੀ ਜਿਨ੍ਹਾਂ ਨਾਲ ਅਸੀਂ ਮਸੀਹ ਨਾਲ ਉਨ੍ਹਾਂ ਦੇ ਰਿਸ਼ਤੇ ਦੇ ਮੁੱਦੇ ਤੋਂ ਦੂਰ ਹੋ ਕੇ ਇਕ ਅਧਿਆਤਮਿਕ ਲਾਲ ਮੱਛੀ ਲਿਆਉਣ ਦੀ ਗਵਾਹੀ ਦੇ ਰਹੇ ਹਾਂ। ਮਨੁੱਖ ਧਰਮ ਅਤੇ ਫਿਲਾਸਫੀ ਦੇ ਅਧਿਐਨ ਦਾ ਅਨੰਦ ਲੈਂਦਾ ਹੈ ਜਦੋਂ ਤੱਕ ਇਹ ਉਸ ਨੂੰ ਵਿਅਕਤੀਗਤ ਤੌਰ ਤੇ ਪ੍ਰਭਾਵਿਤ ਨਹੀਂ ਕਰਦਾ ਹੈ (ਤੁਲਨਾ ਕਰੋ. ਯੂਹੰਨਾ 3:19-21)।

4:21 "ਉਹ ਸਮਾਂ ਆ ਰਿਹਾ ਹੈ, ਜਦੋਂ ਤੁਸੀਂ ਨਾ ਇਸ ਪਹਾੜ ਉੱਤੇ, ਨਾ ਯਰੂਸ਼ਲਮ ਵਿੱਚ ਪਿਤਾ ਦੀ ਅਰਾਧਨਾ ਕਰੋਗੇ" ਇਹ ਉਸ ਔਰਤ ਅਤੇ ਯਿਸੂ ਦੇ ਚੇਲਿਆਂ ਲਈ ਵੀ ਹੈਰਾਨ ਕਰਨ ਵਾਲਾ ਬਿਆਨ ਹੋਣਾ ਚਾਹੀਦਾ ਹੈ। ਮੁੱਦਾ ਕਿੱਥੇ ਨਹੀਂ, ਪਰ ਕੌਣ ਹੈ! ਯਿਸੂ ਨਵੀਂ ਹੈਕਲ ਹੈ (ਯੂਹੰਨਾ 2:19-21)। ਉਸਦੀ ਅਰਾਧਨਾ ਕਰਨਾ ਸਭ ਲਈ ਉਪਲਬਧ ਹੈ।

4:22 "ਕਿਉਂਕਿ ਮੁਕਤੀ ਯਹੂਦੀਆਂ ਵਿੱਚੋਂ ਹੀ ਹੈ" ਇਹ ਮਸੀਹ ਦੇ ਸ਼੍ਰੋਤ ਦੀ ਪੁਸ਼ਟੀ ਹੈ (ਤੁਲਨਾ ਕਰੋ. ਉਤਪਤ 12:2-3; 49:8-12; ਯਸ਼ਾਯਾਹ 2:3; ਰੋਮੀਆਂ 9:4-5)।

4:23 "ਉਹ ਸਮਾਂ ਆ ਰਿਹਾ ਹੈ, ਸਗੋਂ ਆ ਚੁੱਕਾ ਹੈ" ਇਹ ਸਰਵ-ਵਿਆਪਕ ਅਰਾਧਨਾ ਬਾਰੇ ਮਲਾਕੀ 1:11 ਦਾ ਹਵਾਲਾ ਹੋ ਸਕਦਾ ਹੈ। ਇਹ ਸਪੱਸ਼ਟ ਹੈ ਕਿ ਯਿਸੂ ਆਪਣੀ ਜ਼ਿੰਦਗੀ ਦੌਰਾਨ ਅਤੇ ਆਪਣੀ ਮੌਤ ਤੋਂ ਬਾਅਦ ਸਦੀਪਕ ਜੀਵਨ ਦਾ ਤੋਹਫਾ ਲਿਆਇਆ ਹੈ। ਇਹ ਬਿਆਨ ਮਸੀਹ ਦੇ ਦੋ ਵਾਰ ਆਉਣ ਦੇ ਵਿਚਕਾਰ ਮੌਜੂਦ ਤਣਾਅ ਨੂੰ ਦਰਸਾਉਂਦਾ ਹੈ। ਦੋ ਯਹੂਦੀ ਯੁੱਗ ਹੁਣ ਇਕ ਦੂਜੇ ਵਿਚ ਮਿਲ ਗਏ ਹਨ। ਆਤਮਾ ਦਾ ਨਵਾਂ ਯੁੱਗ ਮੌਜੂਦ ਹੈ, ਫਿਰ ਵੀ, ਅਸੀਂ ਅਜੇ ਵੀ ਬੁਰਾਈ ਅਤੇ ਪਾਪ ਵਿਚ ਜੀਉਂਦੇ ਹਾਂ।

ਯਿਸੂ ਯਕੀਨਨ ਦਾਅਵਾ ਕਰ ਰਿਹਾ ਹੈ ਕਿ ਉਸ ਵਿਚ ਨਵਾਂ ਯੁੱਗ ਸ਼ੁਰੂ ਹੋ ਗਿਆ ਹੈ। ਆਤਮਾ ਦੇ ਯੁੱਗ ਅਤੇ ਮਸੀਹ ਦੇ ਯੁੱਗ ਦਾ ਉਦਘਾਟਨ ਕੀਤਾ ਗਿਆ ਹੈ।

▣ "ਆਤਮਾ ਅਤੇ ਸੱਚਾਈ ਨਾਲ" "ਆਤਮਾ" ਸ਼ਬਦ ਇਕ ਅਜਿਹੀ ਅਰਾਧਨਾ ਬਾਰੇ ਗੱਲ ਕਰਦਾ ਹੈ ਜੋ ਸਥਾਨਕ ਜਾਂ ਸਰੀਰਕ ਅਧਾਰਤ ਨਹੀਂ ਹੈ। ਯੂਨਾਨ ਦੀ ਦੁਨੀਆ ਵਿਚ "ਸੱਚਾਈ" ਸ਼ਬਦ ਦੀ ਵਰਤੋਂ ਮਾਨਸਿਕ ਸੰਕਲਪ ਦੀ ਗੱਲ ਕਰਨ ਲਈ ਕੀਤੀ ਗਈ ਸੀ, ਜਦੋਂ ਕਿ ਇਸਦਾ ਇਬਰਾਨੀ ਪਿਛੋਕੜ ਵਫ਼ਾਦਾਰੀ ਅਤੇ ਭਰੋਸੇਯੋਗਤਾ ਹੈ। ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਸਚਾਈ ਨੂੰ ਦੇਖੋ।

▣ "ਪਿਤਾ" ਯਿਸੂ ਨੂੰ ਪਰਮੇਸ਼ਰ ਦਾ ਵਿਲੱਖਣ ਪੁੱਤਰ ਕਹਿਣ ਦੀ ਬਜਾਏ ਨਵੇਂ ਨੇਮ ਵਿਚ ਪਰਮੇਸ਼ਰ ਨੂੰ "ਪਿਤਾ" ਕਹਿਣਾ ਬਹੁਤ ਅਸਧਾਰਨ ਸੀ।

ਖਾਸ ਵਿਸ਼ਾ: ਪਰਮੇਸ਼ਰ ਪਿਤਾ SPECIAL TOPIC: FATHER

ਖਾਸ ਵਿਸ਼ਾ: ਪਰਮੇਸ਼ਰ ਪਿਤਾ

ਪੁਰਾਣੇ ਨੇਮ ਨੇ ਪਰਮੇਸ਼ਰ ਦੇ ਗੂੜ੍ਹੇ ਪਰਿਵਾਰਕ ਰੂਪਕ ਨੂੰ ਪਿਤਾ ਵਜੋਂ ਪੇਸ਼ ਕੀਤਾ (ਦੇਖੋ ਖਾਸ ਵਿਸ਼ਾ: ਪਰਮੇਸ਼ਰ ਦਾ ਪਿਤਾਪਣ):

1. ਇਸਰਾਏਲ ਕੋਮ ਨੂੰ ਅਕਸਰ ਯਹੋਵਾਹ ਦਾ “ਪੁੱਤਰ” ਕਿਹਾ ਗਿਆ ਹੈ (ਰੋਸ਼ੇਆ 11:1; ਮਲਾਕੀ 3:17)
2. ਬਿਵਸਥਾ ਸਾਰ ਵਿਚ ਵੀ ਪਿਤਾ ਦੇ ਰੂਪ ਵਿਚ ਪਰਮੇਸ਼ਰ ਦੀ ਸਮਾਨਤਾ ਵਰਤੀ ਗਈ ਹੈ (1:31)
3. ਬਿਵਸਥਾ ਸਾਰ 32 ਵਿਚ ਇਸਰਾਏਲ ਨੂੰ “ਉਸਦੇ ਪੁੱਤਰ” ਕਿਹਾ ਗਿਆ ਹੈ ਅਤੇ ਪਰਮੇਸ਼ਰ ਨੂੰ “ਉਨ੍ਹਾਂ ਦਾ ਪਿਤਾ” ਕਿਹਾ ਗਿਆ ਹੈ
4. ਇਸ ਸਮਾਨਤਾ ਨੂੰ ਜ਼ਬੂਰ 103:13 ਵਿਚ ਦੱਸਿਆ ਗਿਆ ਹੈ ਅਤੇ ਜ਼ਬੂਰ 68:5 ਇਹ ਵਿਕਸਤ ਹੋਈ ਹੈ (ਅਨਾਥਾਂ ਦਾ ਪਿਤਾ)
5. ਨਬੀਆਂ ਦੀਆਂ ਕਿਤਾਬਾਂ ਵਿਚ ਇਹ ਆਮ ਸੀ (ਯਸ਼ਾਯਾਹ 1:2; 63:8; ਇਸਰਾਏਲ ਪੁੱਤਰ ਵਾਂਗ, ਪਰਮੇਸ਼ਰ ਪਿਤਾ ਵਾਂਗ, 63:16; 64:8; ਯਿਰਮਿਯਾਹ 3:4,19; 31:9)

ਯਿਸੂ ਅਰਾਮੀ ਬੋਲਦਾ ਸੀ, ਜਿਸਦਾ ਅਰਥ ਹੈ ਕਿ ਬਹੁਤ ਸਾਰੀਆਂ ਥਾਵਾਂ ਜਿੱਥੇ “ਪਿਤਾ” ਲਿਖਿਆ ਹੈ, ਇਹ ਯੂਨਾਨੀ *ਪਾਟਰ Pater* ਹੈ ਅਤੇ ਅਰਾਮੀ *ਅੱਬਾ Abba* ਨੂੰ ਦਰਸਾ ਸੱਕਦਾ ਹੈ (ਮਰਕੁਸ 14:36)। ਇਹ ਪਰਿਵਾਰਕ ਸ਼ਬਦ “ਡੈਡੀ” ਜਾਂ “ਪਾਪਾ,” ਪਿਤਾ ਨਾਲ ਯਿਸੂ ਦੀ ਨੇੜਤਾ ਨੂੰ ਦਰਸਾਉਂਦੇ ਹਨ; ਉਸਦਾ ਇਹ ਚੇਲਿਆਂ ਨੂੰ ਦੱਸਣਾ ਪਿਤਾ ਨਾਲ ਸਾਡੀ ਆਪਣੀ ਨਜ਼ਦੀਕੀ ਨੂੰ ਉਤਸ਼ਾਹਿਤ ਕਰਦਾ ਹੈ। ਪੁਰਾਣੇ ਨੇਮ ਵਿਚ ਯਹੋਵਾਹ ਲਈ “ਪਿਤਾ” ਸ਼ਬਦ ਥੋੜ੍ਹੇ ਵਰਤੇ ਗਏ ਹਨ ਪਰ ਯਿਸੂ ਇਸਦੀ ਵਰਤੋਂ ਅਕਸਰ ਅਤੇ ਵਿਆਪਕ ਰੂਪ ਵਿਚ ਕਰਦਾ ਹੈ। ਇਹ ਮਸੀਹ ਦੁਆਰਾ ਵਿਸ਼ਵਾਸੀਆਂ ਦੇ ਪਰਮੇਸ਼ਰ ਨਾਲ ਨਵੇਂ ਸਬੰਧਾਂ ਦਾ ਵੱਡਾ ਪ੍ਰਮਾਣ ਹੈ (ਦੇਖੋ ਮੱਤੀ 6:9)।

Copyright © 2014 [Bible Lessons International](#)

▣ "ਕਿਉਂਕਿ ਪਿਤਾ ਇਹੋ ਜਿਹੇ ਅਰਾਧਕਾਂ ਨੂੰ ਹੀ ਚਾਹੁੰਦਾ ਹੈ" ਪਰਮੇਸ਼ਰ ਸਰਗਰਮੀ ਨਾਲ ਗੁਆਚੀ ਮਨੁੱਖਤਾ ਦੀ ਭਾਲ ਕਰ ਰਿਹਾ ਹੈ (ਤੁਲਨਾ ਕਰੋ. ਯਸ਼ਾਯਾਹ 55; ਹਿਜ਼ਕੀਏਲ 18:23, 32; ਲੂਕਾ 19:10; ਯੂਹੰਨਾ 1:12; 3:16)।

4:24 "ਪਰਮੇਸ਼ਰ ਆਤਮਾ ਹੈ" ਯੂਹੰਨਾ ਦੀਆਂ ਲਿਖਤਾਂ ਵਿਚ ਬਹੁਤ ਸਾਰੀਆਂ ਛੋਟੀਆਂ ਧਰਾਵਾਂ ਹਨ ਜੋ ਪਰਮੇਸ਼ਰ ਦੇ ਗੁਣ ਬਾਰੇ ਦੱਸਦੀਆਂ ਹਨ: (1) ਪਰਮੇਸ਼ਰ ਪਿਆਰ ਹੈ; (2) ਪਰਮੇਸ਼ਰ ਚਾਨਣ ਹੈ; (3) ਪਰਮੇਸ਼ਰ ਆਤਮਾ ਹੈ। ਇਸ ਦਾ ਮਤਲਬ ਹੋ ਸੱਕਦਾ ਹੈ (1) ਸਰੀਰਕ ਨਹੀਂ; (2) ਇਕ ਸਥਾਨ ਤੱਕ ਸੀਮਿਤ ਨਹੀਂ; (3) ਸਮੇਂ ਦੇ ਕ੍ਰਮ ਨਾਲ ਸੰਬੰਧਿਤ ਨਹੀਂ ਜਾਂ (4) ਸਵਰਗੀ ਬਨਾਮ ਧਰਤੀ।

4:25 "ਮਸੀਹ ਆ ਰਿਹਾ ਹੈ" ਮਸੀਹ ਸ਼ਬਦ ਨਵੇਂ ਨੇਮ ਵਿਚ ਸਿਰਫ਼ ਦੋ ਵਾਰ ਆਉਂਦਾ ਹੈ, ਦੋਵੇਂ ਯੂਹੰਨਾ ਦੀ ਇੰਜੀਲ ਵਿਚ ਹਨ (ਤੁਲਨਾ ਕਰੋ. 1:41; 4:25)।

ਖਾਸ ਵਿਸ਼ਾ: ਮਸੀਹ SPECIAL TOPIC: MESSIAH

ਖਾਸ ਵਿਸ਼ਾ: ਮਸੀਹ (ਦਾਨੀਏਲ 9:26 ਤੋਂ)

ਇਸ ਸ਼ਬਦ ਦੀ ਵਿਆਖਿਆ ਕਰਨ ਵਿਚ ਮੁਸ਼ਕਲ ਇਹ ਹੈ ਕਿ ਸ਼ਬਦ “ਮਸੀਹ” ਜਾਂ “ਮਸਹ ਕੀਤੇ ਹੋਏ” ਨਾਲ ਜੁੜੇ ਵੱਖੋ-ਵੱਖਰੇ ਉਪਯੋਗਾਂ ਦੇ ਕਾਰਨ ਹੈ (BDB 603, KB 645)। ਇਸ ਸ਼ਬਦ ਦੀ ਵਰਤੋਂ ਕਿਸੇ ਵਿਅਕਤੀ ਉੱਤੇ ਪਰਮੇਸ਼ਰ ਦੇ ਸੱਦੇ ਨੂੰ ਦਰਸਾਉਣ ਲਈ ਅਤੇ ਇਕ ਨਿਰਧਾਰਤ ਅਗਵਾਈ ਕਾਰਜ ਲਈ ਤਿਆਰ ਕਰਨ ਲਈ ਇਕ ਵਿਸ਼ੇਸ਼ ਤੇਲ ਪਾਉਣ ਲਈ ਕੀਤੀ ਜਾਂਦੀ ਸੀ।

1. ਯਹੂਦੀ ਰਾਜਿਆਂ ਲਈ ਵਰਤੋਂ (1 ਸਮੂਏਲ 2:10; 12:3; 24:6,10; 2 ਸਮੂਏਲ 19:21; 23:1; ਜ਼ਬੂਰ 89:51; 132:10,17; ਵਿਰਲਾਪ 4:20; ਹਬਕੂਕ 3:13; ਦਾਨੀਏਲ 9:25 ਵਿਚ "ਮਸੀਹ ਰਾਜ ਪੁੱਤਰ")
2. ਯਹੂਦੀ ਜਾਜਕਾਂ ਲਈ ਵਰਤੋਂ ("ਮਸਹ ਕੀਤੇ ਜਾਜਕ," ਕੂਚ 29:7; ਲੇਵੀਆਂ 4:3,5,16; 6:15; 7:36; 8:12; ਸੰਭਾਵੀ ਤੌਰ ਤੇ ਜ਼ਬੂਰ 84:9-10; ਅਤੇ 33:2)
3. ਪੁਰਖਿਆਂ ਅਤੇ ਨਬੀਆਂ ਲਈ ਵਰਤੋਂ (ਉਤਪਤ 26:7; 1 ਇਤਿਹਾਸ 16:22; ਜ਼ਬੂਰ 105:15, ਜੋ ਕਿ ਵਾਚਾ ਦੇ ਲੋਕਾਂ ਨੂੰ ਸੰਗਠਿਤ ਤੌਰ ਤੇ ਸੰਕੇਤ ਕਰਦਾ ਹੈ; ਸੰਭਾਵੀ ਤੌਰ ਤੇ ਹਬਕੂਕ 3:13)
4. ਨਬੀਆਂ ਲਈ ਵਰਤੋਂ (1 ਰਾਜਿਆਂ 19:16; ਸੰਭਾਵੀ ਤੌਰ ਤੇ 1 ਇਤਿਹਾਸ 29:22)
5. ਖੇਰੁਸ ਲਈ ਵਰਤੋਂ (ਯਸ਼ਾਯਾਹ 45:1)
6. #1 ਅਤੇ #2 ਜ਼ਬੂਰ 110 ਅਤੇ ਜ਼ਕਰਯਾਹ 4 ਵਿਚ ਮਿਲਾਏ ਗਏ ਹਨ
7. ਪਰਮੇਸ਼ਰ ਦੇ ਵਿਸ਼ੇਸ਼ ਤੌਰ ਤੇ ਆਉਣ ਲਈ ਵਰਤੋਂ, ਦਾਊਦ ਦੇ ਵੰਸ਼ ਦਾ ਰਾਜਾ ਧਾਰਮਿਕਤਾ ਦਾ ਨਵਾਂ ਯੁੱਗ ਲਿਆਉਂਦਾ ਹੈ
 - a. ਯਹੂਦਾ ਦਾ ਵੰਸ਼ (ਉਤਪਤ 49:10)
 - b. ਯੱਸੀ ਦਾ ਘਰਾਣੇ ਵਿਚੋਂ (2 ਸਮੂਏਲ 7)
 - c. ਵਿਸ਼ਵ-ਵਿਆਪੀ ਰਾਜ (ਜ਼ਬੂਰ 2; ਯਸ਼ਾਯਾਹ 9:6; 11:1-5; ਮੀਕਾਹ 5:1-4ff)
 - d. ਲੋੜਵੰਦਾਂ ਦੀ ਸੇਵਕਾਈ (ਯਸ਼ਾਯਾਹ 61:1-3)

ਮੈਂ ਨਿੱਜੀ ਤੌਰ ਤੇ ਨਾਸਰਤ ਦੇ ਯਿਸੂ ਨਾਲ "ਮਸਹ ਕੀਤੇ ਹੋਏ" ਦੀ ਪਛਾਣ ਵੱਲ ਆਕਰਸ਼ਿਤ ਹਾਂ (ਯੂਹੰਨਾ 1:41; 4:25) ਕਿਉਂਕਿ

1. ਚੌਥੇ ਸਾਮਰਾਜ ਦੇ ਦੌਰਾਨ ਦਾਨੀਏਲ 2 ਵਿਚ ਸਦੀਪਕ ਰਾਜ ਦੀ ਸ਼ੁਰੂਆਤ
2. ਦਾਨੀਏਲ 7:13 ਵਿਚ "ਮਨੁੱਖ ਦੇ ਪੁੱਤਰ" ਦੀ ਸ਼ੁਰੂਆਤ ਜਿਸ ਵਿਚ ਇਕ ਸਦੀਪਕ ਰਾਜ ਦਿੱਤਾ ਜਾ ਰਿਹਾ ਹੈ
3. ਦਾਨੀਏਲ 9:24 ਦੀਆਂ ਮੁਕਤੀ ਧਾਰਾਵਾਂ, ਜੋ ਕਿ ਡਿੱਗ ਰਹੇ ਵਿਸ਼ਵ ਇਤਿਹਾਸ ਦੇ ਸਿਖਰ ਵੱਲ ਇਸ਼ਾਰਾ ਕਰਦੀਆਂ ਹਨ
4. ਨਵੇਂ ਨੇਮ ਵਿਚ ਯਿਸੂ ਦੁਆਰਾ ਦਾਨੀਏਲ ਦੀ ਕਿਤਾਬ ਦੀ ਵਰਤੋਂ (ਮੱਤੀ 24:15; ਮਰਕੁਸ 13:14)

ਇਹ ਮੰਨਣਾ ਲਾਜ਼ਮੀ ਹੈ ਕਿ ਇਹ ਪੁਰਾਣੇ ਨੇਮ ਵਿਚ ਇਕ ਦੁਰਲੱਭ ਸਿਰਲੇਖ ਹੈ, ਸੰਭਵ ਤੌਰ ਤੇ ਦਾਨੀਏਲ 9:25 ਵਿਚ। ਇਹ ਵੀ ਸਵੀਕਾਰ ਕਰਨਾ ਲਾਜ਼ਮੀ ਹੈ ਕਿ ਯਿਸੂ ਪੁਰਾਣੇ ਨੇਮ ਦੇ ਮਸੀਹ ਦਾ ਵਰਣਨ ਨਹੀਂ ਕਰਦਾ ਹੈ।

1. ਇਸਰਾਏਲ ਦਾ ਆਗੂ ਨਹੀਂ
2. ਕਿਸੇ ਜਾਜਕ ਦੁਆਰਾ ਅਧਿਕਾਰਤ ਤੌਰ ਤੇ ਮਸਹ ਨਹੀਂ ਕੀਤਾ ਗਿਆ
3. ਸਿਰਫ਼ ਇਸਰਾਏਲ ਨੂੰ ਬਚਾਉਣ ਵਾਲਾ ਨਹੀਂ
4. ਨਾ ਸਿਰਫ਼ "ਮਨੁੱਖ ਦਾ ਪੁੱਤਰ," ਪਰ ਹੈਰਾਨ ਕਰਨ ਵਾਲਾ "ਪਰਮੇਸ਼ਰ ਦਾ ਪੁੱਤਰ"

Copyright © 2014 [Bible Lessons International](http://BibleLessonsInternational.com)

▣ "ਜਦੋਂ ਉਹ ਆਏਗਾ, ਉਹ ਸਾਨੂੰ ਸਭ ਕੁਝ ਦੱਸੇਗਾ" ਇਹ ਦਰਸਾਉਂਦਾ ਹੈ ਕਿ ਸਾਮਰੀ ਇਕ ਮਸੀਹ ਦੀ ਉਮੀਦ ਕਰ ਰਹੇ ਸਨ। ਇਹ ਵੀ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਮਸੀਹ ਨੂੰ ਪਰਮੇਸ਼ਰ ਦੀ ਸੰਪੂਰਨਤਾ ਨੂੰ ਦਿਖਾਉਣ ਵਾਲੇ ਵਜੋਂ ਦੇਖਿਆ ਸੀ।

4:26 "ਮੈਂ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹਾਂ, ਉਹ ਹੀ ਹਾਂ" ਇਹ ਯਸ਼ਾਯਾਹ 52:6 ਦਾ ਸੰਕੇਤ ਹੋ ਸਕਦਾ ਹੈ। ਇਹ ਉਸਦੀ ਪ੍ਰਭੂਤਾ ਦਾ ਇਕ ਸਧਾਰਨ, ਖੁੱਲ੍ਹਾ ਪ੍ਰਮਾਣ ਹੈ (ਸਮਾਨਾਂਤਰ ਇੰਜੀਲਾਂ ਨਾਲੋਂ ਵੱਖਰਾ)! ਇਹ "ਮੈਂ ਹਾਂ," ਸ਼ਬਦ ਹੈ ਜੋ ਪਰਮੇਸ਼ਰ, ਯਹੋਵਾਹ ਲਈ ਪੁਰਾਣੇ ਨੇਮ ਦੀ ਵਾਚਾ ਦੇ ਨਾਂ ਨੂੰ ਪ੍ਰਦਰਸ਼ਿਤ ਕਰਦਾ ਹੈ (ਕੂਚ 3:12, 14)। ਯਿਸੂ ਨੇ ਪਰਮੇਸ਼ਰ ਲਈ ਪੁਰਾਣੇ ਨੇਮ ਦੇ ਨਾਂ ਦੀ ਵਰਤੋਂ ਆਪਣੇ ਆਪ ਲਈ ਕੀਤੀ (ਯੂਹੰਨਾ 8:24, 28, 58; 13:19; 18:5 ਦੀ ਯਸ਼ਾਯਾਹ 41:4; 43:10; 46:4 ਨਾਲ ਤੁਲਨਾ ਕਰੋ)। "ਮੈਂ ਹਾਂ" ਦੀ ਇਸ ਵਿਸ਼ੇਸ਼ ਵਰਤੋਂ ਨੂੰ ਯੂਹੰਨਾ

6:35, 51; 8:12; 10:7, 9, 11, 14; 11:25; 14:6; 15:1, 5 ਦੇ ਮਸ਼ਹੂਰ “ਮੈਂ ਹਾਂ” ਦੇ ਬਿਆਨਾਂ ਤੋਂ ਵੱਖਰਾ ਹੋਣਾ ਚਾਹੀਦਾ ਹੈ, ਜੋ ਨਾਂਵ ਦੀ ਯੋਗਤਾ ਤੋਂ ਬਾਅਦ ਆਉਂਦੇ ਹਨ।

ਯੂਹੰਨਾ 4:27-30

²⁷ਇਸ ਸਮੇਂ ਤਕ ਯਿਸੂ ਦੇ ਚੇਲੇ ਵੀ ਆ ਗਏ। ਉਨ੍ਹਾਂ ਨੂੰ ਇਹ ਦੇਖ ਕੇ ਕਿ ਯਿਸੂ ਇੱਕ ਔਰਤ ਨਾਲ ਗੱਲਾਂ ਕਰ ਰਹੇ ਹਨ, ਬਹੁਤ ਹੈਰਾਨੀ ਹੋਈ। ਪਰ ਕਿਸੇ ਨੇ ਯਿਸੂ ਤੋਂ ਨਾ ਪੁੱਛਿਆ ਕਿ “ਉਹ ਕੀ ਚਾਹੁੰਦੇ ਹਨ?” ਜਾਂ “ਉਹ ਔਰਤ ਨਾਲ ਗੱਲਾਂ ਕਿਉਂ ਕਰ ਰਹੇ ਹਨ?” ²⁸ਪਰ ਉਹ ਔਰਤ ਆਪਣਾ ਪਾਣੀ ਵਾਲਾ ਘੜਾ ਉੱਥੇ ਹੀ ਛੱਡ ਕੇ ਸ਼ਹਿਰ ਵਿੱਚ ਵਾਪਿਸ ਗਈ ਅਤੇ ਲੋਕਾਂ ਨੂੰ ਕਹਿਣ ਲੱਗੀ, ²⁹“ਆਓ, ਇੱਕ ਆਦਮੀ ਨੂੰ ਦੇਖੋ, ਜਿਸ ਨੇ ਉਹ ਸਭ ਕੁਝ ਮੈਨੂੰ ਦੱਸ ਦਿੱਤਾ ਹੈ, ਜੋ ਮੈਂ ਕੀਤਾ ਸੀ। ਕਿਤੇ ਇਹ ਹੀ ਤਾਂ ਮਸੀਹ ਨਹੀਂ ਹੈ?” ³⁰ਲੋਕ ਸ਼ਹਿਰ ਵਿੱਚੋਂ ਬਾਹਰ ਨਿਕਲੇ ਅਤੇ ਯਿਸੂ ਕੋਲ ਆਉਣ ਲੱਗੇ।

4:27 "ਇਹ ਦੇਖ ਕੇ ਕਿ ਯਿਸੂ ਇੱਕ ਔਰਤ ਨਾਲ ਗੱਲਾਂ ਕਰ ਰਹੇ ਹਨ, ਬਹੁਤ ਹੈਰਾਨੀ ਹੋਈ" ਸਭਿਆਚਾਰਕ ਤੌਰ ਤੇ ਇਹ ਸਿਰਫ ਕੱਟੜਪੰਥੀ ਯਹੂਦੀਆਂ ਜਾਂ ਪਿੰਡ ਦੇ ਲੋਕਾਂ ਦੁਆਰਾ ਨਹੀਂ ਕੀਤਾ ਗਿਆ ਸੀ।

▣ "ਪਰ ਕਿਸੇ ਨੇ ਯਿਸੂ ਤੋਂ ਨਾ ਪੁੱਛਿਆ ਕਿ “ਉਹ ਕੀ ਚਾਹੁੰਦੇ ਹਨ?” ਜਾਂ “ਉਹ ਔਰਤ ਨਾਲ ਗੱਲਾਂ ਕਿਉਂ ਕਰ ਰਹੇ ਹਨ?”" ਇਹ ਯੂਹੰਨਾ ਦੀ ਇੱਕ ਚਸਮਦੀਦ ਟਿੱਪਣੀ ਹੈ। ਉਸ ਨੂੰ ਖੂਹ ਤੇ ਹੋਈ ਇਹ ਹੈਰਾਨ ਕਰਨ ਵਾਲੀ ਘਟਨਾ ਜ਼ਰੂਰ ਯਾਦ ਹੋਵੇਗੀ!

4:28 "ਉਹ ਔਰਤ ਆਪਣਾ ਪਾਣੀ ਵਾਲਾ ਘੜਾ ਉੱਥੇ ਹੀ ਛੱਡ ਕੇ ਚਲੀ ਗਈ" ਇਹ ਇੱਕ ਸੁੰਦਰ ਚਸਮਦੀਦ, ਇਤਿਹਾਸਕ ਨੋਟ ਹੈ ਜੋ ਇਸ ਔਰਤ ਦੇ ਉਤਸ਼ਾਹ ਨੂੰ ਦਰਸਾਉਂਦਾ ਹੈ ਜਦੋਂ ਉਹ ਗਵਾਹੀ ਦੇਣ ਲਈ ਵਾਪਿਸ ਪਿੰਡ ਚਲੀ ਗਈ (ਯੂਹੰਨਾ 4:29-30)।

4:29 "ਕਿਤੇ ਇਹ ਹੀ ਤਾਂ ਮਸੀਹ ਨਹੀਂ ਹੈ?" ਵਿਆਕਰਣ ਦੇ ਰੂਪ ਤੋਂ “ਨਾ” ਜਵਾਬ ਦੀ ਉਮੀਦ ਹੈ, ਪਰ ਪ੍ਰਸੰਗ ਦਰਸਾਉਂਦਾ ਹੈ ਕਿ ਉਸਨੇ ਸੱਚਮੁੱਚ ਵਿਸ਼ਵਾਸ ਕੀਤਾ ਸੀ ਕਿ ਉਹ ਹੈ! ਪ੍ਰਸੰਗ ਵਿਆਕਰਣ ਨੂੰ ਪਛਾੜ ਦਿੰਦਾ ਹੈ!

ਯੂਹੰਨਾ 4:31-38

³¹ਚੇਲਿਆਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਕੁਝ ਖਾ ਲਵੋ।” ³²ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ, ਜਿਸ ਬਾਰੇ ਤੁਸੀਂ ਕੁਝ ਨਹੀਂ ਜਾਣਦੇ ਹੋ।” ³³ਇਹ ਸੁਣ ਕੇ ਚੇਲੇ ਆਪੇ ਵਿੱਚ ਕਹਿਣ ਲੱਗੇ, “ਕੀ ਕੋਈ ਇਨ੍ਹਾਂ ਦੇ ਖਾਣ ਲਈ ਭੋਜਨ ਲਿਆਇਆ ਹੈ?” ³⁴ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੋਜਣ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਦੇ ਦਿੱਤੇ ਹੋਏ ਕੰਮ ਨੂੰ ਪੂਰਾ ਕਰਾਂ।” ³⁵“ਕੀ ਤੁਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹੋ, ‘ਚਾਰ ਮਹੀਨੇ ਬਾਕੀ ਹਨ, ਅਤੇ ਫਿਰ ਵਾਢੀ ਪਵੇਗੀ?’ ਮੈਂ ਤੁਹਾਨੂੰ ਦੱਸਦਾ ਹਾਂ, ਆਪਣੀਆਂ ਅੱਖਾਂ ਉਤਾਹ ਚੁੱਕ ਕੇ ਖੇਤਾਂ ਵੱਲ ਦੇਖੋ! ਫਸਲ ਪੱਕ ਚੁੱਕੀ ਹੈ ਅਤੇ ਵੱਢਣ ਦੇ ਯੋਗ ਹੈ।” ³⁶ਵਾਢੇ ਆਪਣੀ ਮਜ਼ਦੂਰੀ ਪ੍ਰਾਪਤ ਕਰ ਰਹੇ ਹਨ ਅਤੇ ਅਨੰਤ ਜੀਵਨ ਦੇ ਲਈ ਫਲ ਇਕੱਠਾ ਕਰ ਰਹੇ ਹਨ। ਇਸ ਲਈ ਕਿ ਬੀਜਣ ਵਾਲੇ ਅਤੇ ਵੱਢਣ ਵਾਲੇ ਦੋਵੇਂ ਅਨੰਦ ਕਰਨ। ³⁷ਤਾਂ ਇੱਥੇ ਇਹ ਕਹਾਵਤ ਠੀਕ ਢੁਕਦੀ ਹੈ ‘ਬੀਜੇ ਕੋਈ ਅਤੇ ਵੱਢੇ ਕੋਈ।’ ³⁸ਮੈਂ ਤੁਹਾਨੂੰ ਉਸ ਫਸਲ ਨੂੰ ਵੱਢਣ ਲਈ ਘੱਲਿਆ ਹੈ, ਜਿਸ ਦੇ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ ਹੈ; ਦੂਜਿਆਂ ਨੇ ਮਿਹਨਤ ਕੀਤੀ ਹੈ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਦਾ ਫਲ ਪ੍ਰਾਪਤ ਕਰ ਰਹੇ ਹੋ।”

4:32 ਇਹ ਸਵਰਗ ਬਨਾਮ ਧਰਤੀ, ਆਤਮਿਕ ਬਨਾਮ ਸਰੀਰਕ ਦੇ ਦੇਹਰੇਵਾਦ ਦਾ ਇੱਕ ਹੋਰ ਸੰਕੇਤ ਹੈ। ਯਿਸੂ ਇੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲੇ ਮਿਸ਼ਨ ਤੇ ਸੀ। ਲੋਕ ਯਿਸੂ ਲਈ ਪਹਿਲ ਤੇ ਸਨ ਅਤੇ ਹੁਣ ਵੀ ਹਨ।

4:34 "ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੋਜਨ ਵਾਲੇ ਦੀ ਇੱਛਾ ਪੂਰੀ ਕਰਾਂ ਅਤੇ ਉਸ ਦੇ ਦਿੱਤੇ ਹੋਏ ਕੰਮ ਨੂੰ ਪੂਰਾ ਕਰਾਂ" ਯੂਹੰਨਾ 17 ਯਿਸੂ ਦੀ ਸਮਝ ਦਾ ਇਕ ਸਪੱਸ਼ਟ ਪ੍ਰਗਟਾਵਾ ਹੈ ਕਿ ਪਿਤਾ ਉਸ ਤੋਂ ਕੀ ਕਰਵਾਉਣਾ ਚਾਹੁੰਦਾ ਹੈ (ਮਰਕੁਸ 10:45; ਲੂਕਾ 19:10; ਯੂਹੰਨਾ 6:29)।

ਯਿਸੂ ਉੱਪਰੋਂ, ਪਰਮੇਸ਼ਰ, ਪਿਤਾ ਦੀ ਹਜ਼ੂਰੀ ਤੋਂ ਭੇਜਿਆ ਗਿਆ, ਅਤੇ ਪਿਤਾ ਨੂੰ ਪ੍ਰਗਟ ਕਰਨ ਅਤੇ ਧਰਤੀ ਤੇ ਪਿਤਾ ਦੇ ਕੰਮ ਕਰਨ ਦੇ ਮਿਸ਼ਨ ਵਿਚਕਾਰ ਅੰਤਰ ਹੈ। ਇਹ ਯੂਹੰਨਾ ਦੇ ਦੇਹਰਾਵਾਦ ਦੀ ਵਿਸ਼ੇਸ਼ਤਾ ਹੈ (ਉੱਪਰੋਂ ਬਨਾਮ ਹੇਠਾਂ ਤੋਂ, ਆਤਮਾ ਬਨਾਮ ਸਰੀਰ)।

ਯਿਸੂ ਦੇ ਭੇਜੇ ਜਾਣ ਲਈ ਦੋ ਵੱਖਰੇ-ਵੱਖਰੇ ਸ਼ਬਦ ਵਰਤੇ ਗਏ ਹਨ।

1. ਪੇਮਪੋ *pempō* (ਯੂਹੰਨਾ 4:34; 5:23, 24, 30, 37; 6:38, 39, 40, 44; 7:16,18, 28, 33; 8:16, 18, 26, 29; 9:4; 12:44, 45, 49; 14:24; 15:21; 16:5)
2. ਅਪੋਸਟੋਲੋ *apostellō* (ਯੂਹੰਨਾ 3:17,24; 5:36, 38; 6:29, 57; 7:29; 8:42; 10:36; 11:42; 17:3,18, 21, 23, 25; 20:21)

ਕੁਝ ਸਮਾਨਾਰਥੀ ਹਨ ਜਿਵੇਂ ਯੂਹੰਨਾ 20:21 ਦਰਸਾਉਂਦਾ ਹੈ। ਇਹ ਵੀ ਦਰਸਾਉਂਦਾ ਹੈ ਕਿ ਵਿਸ਼ਵਾਸੀਆਂ ਨੂੰ ਮੁਕਤੀ ਦੇ ਉਦੇਸ਼ ਲਈ ਪਿਤਾ ਦੇ ਨੁਮਾਇੰਦੇ ਵਜੋਂ ਇਕ ਪਾਪੀ ਸੰਸਾਰ ਵਿਚ ਭੇਜਿਆ ਜਾਂਦਾ ਹੈ (2 ਕੁਰਿੰਥੀਆਂ 5:13-21)।

ਖਾਸ ਵਿਸ਼ਾ: ਪਰਮੇਸ਼ਰ ਦੀ ਇੱਛਾ (ਥੇਲੇਮਾ) SPECIAL TOPIC: THE WILL (THELĒMA) OF GOD

ਖਾਸ ਵਿਸ਼ਾ: ਪਰਮੇਸ਼ਰ ਦੀ ਇੱਛਾ (ਥੇਲੇਮਾ)

ਪਰਮੇਸ਼ਰ ਦੀ "ਇੱਛਾ" ਵਿਚ ਕਈ ਸ਼੍ਰੇਣੀਆਂ ਸ਼ਾਮਿਲ ਹਨ।

ਯੂਹੰਨਾ ਦੀ ਇੰਜੀਲ ਵਿਚ

- ਯਿਸੂ ਪਿਤਾ ਦੀ ਇੱਛਾ ਪੂਰੀ ਕਰਨ ਆਇਆ ਸੀ (ਯੂਹੰਨਾ 4:34; 5:30; 6:38)
- ਉਨ੍ਹਾਂ ਨੂੰ ਅੰਤ ਦੇ ਦਿਨ ਜੀਉਂਦਾ ਕਰਨਾ ਜੋ ਪਿਤਾ ਨੇ ਪੁੱਤਰ ਨੂੰ ਦਿੱਤੇ ਹਨ (ਯੂਹੰਨਾ 6:39)
- ਕਿ ਸਾਰੇ ਪੁੱਤਰ ਉੱਤੇ ਵਿਸ਼ਵਾਸ ਕਰਨ (ਯੂਹੰਨਾ 6:29,40)
- ਪਿਤਾ ਦੀ ਇੱਛਾ ਪੂਰੀ ਕਰਨ ਸਬੰਧੀ ਪ੍ਰਾਰਥਨਾ ਦਾ ਜਵਾਬ ਦਿੱਤਾ ਗਿਆ (ਯੂਹੰਨਾ 9:31 ਅਤੇ 1 ਯੂਹੰਨਾ 5:14)

ਸਮਾਨਾਂਤਰ ਇੰਜੀਲਾਂ ਵਿਚ

- ਪਰਮੇਸ਼ਰ ਦੀ ਇੱਛਾ ਪੂਰੀ ਕਰਨੀ ਬਹੁਤ ਜ਼ਰੂਰੀ ਹੈ (ਮੱਤੀ 7:21)
- ਪਰਮੇਸ਼ਰ ਦੀ ਇੱਛਾ ਪੂਰੀ ਕਰਨਾ ਯਿਸੂ ਦੇ ਭਰਾ ਅਤੇ ਭੈਣ ਬਣਾਉਂਦਾ ਹੈ (ਮੱਤੀ 12:50; ਮਰਕੁਸ 3:35)
- ਕਿਸੇ ਦਾ ਨਾਸ਼ ਹੋਣਾ ਪਰਮੇਸ਼ਰ ਦੀ ਇੱਛਾ ਨਹੀਂ ਹੈ (ਮੱਤੀ 18:14; 1 ਤਿਮੋਥਿਉਸ 2:4; 2 ਪਤਰਸ 3:9)
- ਕਲਵਰੀ ਯਿਸੂ ਲਈ ਪਿਤਾ ਦੀ ਇੱਛਾ ਸੀ (ਮੱਤੀ 26:42; ਲੂਕਾ 22:42)

ਪੌਲੁਸ ਦੀਆਂ ਪੱਤਰੀਆਂ ਵਿਚ

- ਸਾਰੇ ਵਿਸ਼ਵਾਸੀਆਂ ਲਈ ਪਰਿਪੱਕਤਾ ਅਤੇ ਸੇਵਾ (ਰੋਮੀਆਂ 12:1-2)
- ਵਿਸ਼ਵਾਸੀਆਂ ਨੂੰ ਬੁਰੇ ਯੁੱਗ ਤੋਂ ਬਚਾ ਲਿਆ (ਗਲਾਤੀਆਂ 1:4)
- ਪਰਮੇਸ਼ਰ ਦੀ ਯੋਜਨਾ ਉਸ ਦੀ ਮੁਕਤੀ ਯੋਜਨਾ ਸੀ (ਅਫਸੀਆਂ 1:5,9,11)
- ਵਿਸ਼ਵਾਸੀ ਆਤਮਾ ਨਾਲ ਭਰਿਆ ਜੀਵਨ ਜੀ ਰਹੇ ਹਨ (ਅਫਸੀਆਂ 5:17-18)
- ਵਿਸ਼ਵਾਸੀ ਪਰਮੇਸ਼ਰ ਦੇ ਗਿਆਨ ਨਾਲ ਭਰੇ ਹੋਏ ਹਨ (ਕੁਲਸੀਆਂ 1:9)

- ਵਿਸ਼ਵਾਸੀਆਂ ਨੂੰ ਸਿੱਧ ਅਤੇ ਪੱਕੇ ਬਣਾਇਆ ਗਿਆ ਹੈ (ਕੁਲਸੀਆਂ 4:12)
- ਵਿਸ਼ਵਾਸੀਆਂ ਨੂੰ ਪਵਿੱਤਰ ਕੀਤਾ ਗਿਆ ਹੈ (1 ਥੱਸਲੁਨੀਕੀਆਂ 4:3)
- ਵਿਸ਼ਵਾਸੀ ਹਰੇਕ ਗੱਲ ਵਿਚ ਧੰਨਵਾਦ ਕਰ ਰਹੇ ਹਨ (1 ਥੱਸਲੁਨੀਕੀਆਂ 5:18)

ਪਤਰਸ ਦੀਆਂ ਪੱਤਰੀਆਂ ਵਿਚ

- ਵਿਸ਼ਵਾਸੀ ਸਹੀ ਕੰਮ ਕਰ ਰਹੇ ਹਨ (ਅਰਥਾਤ., ਸਿਵਲ ਅਧਿਕਾਰੀਆਂ ਦੇ ਅਧੀਨ ਹੋਣਾ) ਅਤੇ, ਇਸ ਤਰ੍ਹਾਂ ਮੂਰਖ ਬੰਦਿਆਂ ਨੂੰ ਚੁੱਪ ਕਰਾਉਣਾ, ਇੰਜੀਲ ਦੇ ਪ੍ਰਚਾਰ ਲਈ ਮੌਕਾ ਪ੍ਰਦਾਨ ਕਰਦਾ ਹੈ (1 ਪਤਰਸ 2:15)
- ਵਿਸ਼ਵਾਸੀਆਂ ਦਾ ਦੁੱਖ ਝੱਲਣਾ (1 ਪਤਰਸ 3:17; 4:19)
- ਵਿਸ਼ਵਾਸੀ ਸਵੈ-ਕੇਂਦਰਿਤ ਜੀਵਨ ਨਹੀਂ ਜੀ ਰਹੇ ਹਨ (1 ਪਤਰਸ 4:2)

ਯੂਹੰਨਾ ਦੀਆਂ ਪੱਤਰੀਆਂ

- ਵਿਸ਼ਵਾਸੀ ਸਦਾ ਕਾਇਮ ਰਹਿੰਦੇ ਹਨ (1 ਯੂਹੰਨਾ 2:17)
- ਵਿਸ਼ਵਾਸੀਆਂ ਦੀ ਪ੍ਰਾਰਥਨਾ ਸੁਣੀ ਜਾਂਦੀ ਹੈ (1 ਯੂਹੰਨਾ 5:14)

Copyright © 2014 [Bible Lessons International](http://www.biblelessonsinternational.com)

4:35 "ਚਾਰ ਮਹੀਨੇ ਬਾਕੀ ਹਨ, ਅਤੇ ਫਿਰ ਵਾਢੀ ਪਵੇਗੀ?" ਇਹ ਇਕ ਰੂਪਕ ਮੁਹਾਵਰਾ ਹੈ ਜੋ ਇਹ ਦਰਸਾਉਂਦਾ ਹੈ ਕਿ ਆਤਮਿਕ ਪ੍ਰਤਿਕਿਰਿਆ ਦਾ ਮੌਕਾ ਹੁਣ ਸੀ! ਲੋਕ ਯਿਸੂ ਦੇ ਜੀਵਨ ਦੌਰਾਨ ਉਸ ਵਿਚ ਵਿਸ਼ਵਾਸ ਦੁਆਰਾ ਬਚਾਏ ਗਏ, ਨਾ ਕਿ ਸਿਰਫ ਪੁਨਰ ਉਥਾਨ ਤੋਂ ਬਾਅਦ।

4:36-38 "ਬੀਜੇ ਕੋਈ ਅਤੇ ਵੱਢੇ ਕੋਈ" ਇਹ ਆਇਤਾਂ ਨਬੀਆਂ ਦੀ ਸੇਵਕਾਈ ਜਾਂ ਸੰਭਾਵਤ ਤੌਰ ਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕਰ ਰਹੀਆਂ ਹਨ। ਇਹ 1 ਕੁਰਿੰਥੀਆਂ 3:6-8 ਵਿਚ ਪੌਲੁਸ ਦੀ ਸੇਵਕਾਈ ਅਤੇ ਅਪੁੱਲੋਸ ਦੀ ਸੇਵਕਾਈ ਦੇ ਵਿਚਕਾਰ ਸੰਬੰਧ ਲਈ ਵਰਤਿਆ ਗਿਆ ਹੈ।

ਯੂਹੰਨਾ 4:39-42

³⁹ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀ ਲੋਕਾਂ ਨੇ ਯਿਸੂ ਉੱਤੇ ਉਸ ਔਰਤ ਦੀ ਗਵਾਹੀ ਸੁਣ ਕੇ ਵਿਸ਼ਵਾਸ ਕੀਤਾ, ਜਿਸ ਨੇ ਕਿਹਾ ਸੀ, "ਉਸ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ ਜੋ ਮੈਂ ਅੱਜ ਤਕ ਕੀਤਾ ਸੀ।" ⁴⁰ਉਹ ਸਾਮਰੀ ਯਿਸੂ ਕੋਲ ਆਏ ਅਤੇ ਬੇਨਤੀ ਕਰਨ ਲੱਗੇ ਕਿ ਉਨ੍ਹਾਂ ਦੇ ਨਾਲ ਰਹਿਣ। ਯਿਸੂ ਉਨ੍ਹਾਂ ਦੇ ਕੋਲ ਦੇ ਦਿਨ ਰਹੇ। ⁴¹ਬਹੁਤ ਸਾਰੇ ਹੋਰ ਸਾਮਰੀਆ ਦੇ ਰਹਿਣ ਵਾਲਿਆਂ ਨੇ ਵੀ, ਯਿਸੂ ਦੇ ਵਚਨ ਸੁਣ ਕੇ ਉਨ੍ਹਾਂ ਉੱਤੇ ਵਿਸ਼ਵਾਸ ਕੀਤਾ। ⁴²ਉਨ੍ਹਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, "ਹੁਣ ਅਸੀਂ ਨਿਰਾ ਤੇਰੇ ਕਹਿਣ ਉੱਤੇ ਹੀ ਵਿਸ਼ਵਾਸ ਨਹੀਂ ਕਰਦੇ, ਸਗੋਂ ਅਸੀਂ ਆਪ ਉਨ੍ਹਾਂ ਨੂੰ ਸੁਣਿਆ ਹੈ ਅਤੇ ਜਾਣਦੇ ਹਾਂ ਕਿ ਉਹ ਹੀ ਸੰਸਾਰ ਦੇ ਸੱਚੇ ਮੁਕਤੀਦਾਤਾ ਹਨ।"

4:39 "ਬਹੁਤ ਸਾਰੇ ਸਾਮਰੀ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ" ਯੂਹੰਨਾ ਕਈ ਹੋਰ ਸ਼ਬਦਾਂ ਨੂੰ ਮਿਲਾ ਕੇ "ਵਿਸ਼ਵਾਸ" ਕਿਰਿਆ ਦੀ ਵਰਤੋਂ ਕਰਦਾ ਹੈ: "ਵਿਚ ਵਿਸ਼ਵਾਸ ਕਰਨਾ" (ਏਨ *en*), "ਉਸ ਤੇ ਵਿਸ਼ਵਾਸ ਕਰਨਾ" (ਹੋਤੀ *hoti*), ਅਤੇ ਅਕਸਰ "ਵਿਚ ਵਿਸ਼ਵਾਸ ਕਰਨਾ" (ਏਇਸ *eis*) ਜਾਂ ਉਸ ਤੇ ਵਿਸ਼ਵਾਸ ਕਰਨਾ (ਦੇਖੋ. ਯੂਹੰਨਾ 2:11,23; 3:16,18,36; 6:29,35,40; 7:5,31,38, 48; 8:30; 9:35,36; 10:42; 11:25,26,45,48; 12:11,37,42,44,46; 14:1,12; 16:9; 17:20)। ਅਸਲ ਵਿਚ, ਸਾਮਰੀ ਔਰਤ ਦੀ ਗਵਾਹੀ ਦੇ ਕਾਰਨ ਸਾਮਰੀ ਲੋਕ ਵਿਸ਼ਵਾਸ ਕਰਦੇ ਸਨ (ਯੂਹੰਨਾ 4:39), ਪਰ ਜਦੋਂ ਉਨ੍ਹਾਂ ਨੇ ਯਿਸੂ ਨੂੰ ਸੁਣਿਆ ਤਾਂ ਉਨ੍ਹਾਂ ਨੇ ਖੁਦ ਉਸਦੀ ਗਵਾਹੀ ਪ੍ਰਾਪਤ ਕੀਤੀ (ਯੂਹੰਨਾ 4:41-42)। ਯਿਸੂ ਇਸਰਾਏਲ ਦੀਆਂ ਗੁਆਚੀਆਂ ਭੇਡਾਂ ਲਈ ਆਇਆ ਸੀ, ਪਰ ਉਸ ਦੀ ਇੰਜੀਲ ਸਾਰੀ ਮਨੁੱਖਜਾਤੀ ਲਈ ਸੀ:

ਸਾਮਰੀ, ਕਨਾਨੀ ਔਰਤਾਂ, ਅਤੇ ਰੋਮੀ ਸਿਪਾਹੀ (ਤੁਲਨਾ ਕਰੋ. ਰੋਮੀਆਂ 10:12; 1 ਕੁਰਿੰਥੀਆਂ 12:13; ਗਲਾਤੀਆਂ 3:28-29; ਕੁਲਸੀਆਂ 3:11)। ਯੂਹੰਨਾ 2:23 ਤੇ ਖਾਸ ਵਿਸ਼ੇ ਨੂੰ ਦੇਖੋ

▣ "ਉਸ ਔਰਤ ਦੀ ਗਵਾਹੀ ਸੁਣ ਕੇ" ਜੇਕਰ ਪਰਮੇਸ਼ਰ ਇਸ ਧਰਮ-ਵਿਰੋਧੀ ਅਤੇ ਅਨੈਤਿਕ ਔਰਤ ਦੀ ਗਵਾਹੀ ਦੀ ਵਰਤੋਂ ਕਰਦਾ ਹੈ ਤਾਂ ਉਹ ਮੇਰੀ ਅਤੇ ਤੁਹਾਡੀ ਗਵਾਹੀ ਦੀ ਵੀ ਵਰਤੋਂ ਕਰ ਸੱਕਦਾ ਹੈ! ਇਹ ਆਇਤ ਇਕ ਵਿਅਕਤੀਗਤ ਗਵਾਹੀ ਦੀ ਮਹੱਤਤਾ ਦਰਸਾਉਂਦੀ ਹੈ। ਯੂਹੰਨਾ 1:8 ਤੇ [ਖਾਸ ਵਿਸ਼ਾ: ਯਿਸੂ ਦੇ ਗਵਾਹ](#) ਨੂੰ ਦੇਖੋ

4:40

NASB, NRSV "ਪੱਛਣ ਲੱਗੋ"

NKJV "ਬੇਨਤੀ ਕਰਨ ਲੱਗੋ"

TEV, NJB, "ਮਿੰਨਤ ਕਰਨ ਲੱਗੋ"

ਇਹ ਇਕ ਮਜ਼ਬੂਤ ਯੂਨਾਨੀ ਸ਼ਬਦ ਹੈ ਅਤੇ ਇਸ ਦਾ ਅਨੁਵਾਦ "ਬੇਨਤੀ" ਜਾਂ "ਮਿੰਨਤ" ਕੀਤਾ ਜਾਣਾ ਚਾਹੀਦਾ ਹੈ। ਇਸ ਸ਼ਬਦ ਦੀ ਤੀਬਰਤਾ ਯੂਹੰਨਾ 4:47 ਵਿਚ ਇਸਦੀ ਵਰਤੋਂ ਵਿਚ ਦੇਖੀ ਜਾ ਸੱਕਦੀ ਹੈ (ਲੂਕਾ 4:38)।

4:42 " ਸੰਸਾਰ ਦੇ ਸੱਚੇ ਮੁਕਤੀਦਾਤਾ " ਇਹੀ ਵਿਆਪਕ ਸਿਰਲੇਖ 1 ਯੂਹੰਨਾ 4:14 ਵਿਚ ਵਰਤਿਆ ਗਿਆ ਹੈ। ਇਹ ਸਾਰੀ ਮਨੁੱਖਜਾਤੀ ਲਈ ਪਰਮੇਸ਼ਰ ਦੇ ਪਿਆਰ ਦੀ ਸਰਵ-ਵਿਆਪਕ ਭਾਵਨਾ ਵਿਚ ਵੀ ਵਰਤਿਆ ਗਿਆ ਹੈ (1 ਤਿਮੋਥਿਉਸ 2:6; ਇਬਰਾਨੀਆਂ 2:9; 1 ਯੂਹੰਨਾ 2:2)। ਉਤਪਤ 3:15 ਦਾ ਵਾਅਦਾ ਪੂਰਾ ਹੋ ਗਿਆ ਹੈ! ਪਹਿਲੀ ਸਦੀ ਵਿਚ ਇਹ ਮੁਹਾਵਰਾ ਅਕਸਰ ਕੈਸਰ ਲਈ ਵਰਤਿਆ ਗਿਆ ਸੀ। ਰੋਮੀ ਸਤਾਵ ਇਸ ਲਈ ਹੋਇਆ ਸੀ ਕਿਉਂਕਿ ਮਸੀਹੀਆਂ ਨੇ ਇਸ ਸਿਰਲੇਖ ਨੂੰ ਸਿਰਫ ਯਿਸੂ ਲਈ ਵਰਤਿਆ ਸੀ। ਇਹ ਸਿਰਲੇਖ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਨਵੇਂ ਨੇਮ ਦੇ ਲੇਖਕਾਂ ਨੇ ਪਰਮੇਸ਼ਰ ਪਿਤਾ ਦੇ ਸਿਰਲੇਖਾਂ ਨੂੰ ਪੁੱਤਰ ਨਾਲ ਸੰਬੰਧ ਦਿਖਾਇਆ ਹੈ: ਤੀਤੁਸ 1:3 - 1:4; ਤੀਤੁਸ 2:10 - 2:13; ਤੀਤੁਸ 3:4 - 3:6.

ਯਹੂਦੀਆਂ ਨੇ ਯਿਸੂ ਨੂੰ ਰੱਦ ਕਰ ਦਿੱਤਾ ਸੀ (ਯੂਹੰਨਾ 1:11), ਪਰ ਸਾਮਰੀ ਲੋਕਾਂ ਨੇ ਜਲਦੀ ਅਤੇ ਆਸਾਨੀ ਨਾਲ ਉਸ ਨੂੰ ਸਵੀਕਾਰ ਕੀਤਾ (ਯੂਹੰਨਾ 1:12)!

ਯੂਹੰਨਾ 4:43-45

⁴³ਦੇ ਦਿਨਾਂ ਦੇ ਮਗਰੋਂ ਯਿਸੂ ਉਸ ਥਾਂ ਤੋਂ ਗਲੀਲ ਨੂੰ ਗਏ। ⁴⁴ਯਿਸੂ ਨੇ ਆਪ ਇਸ ਗੱਲ ਦੀ ਗਵਾਹੀ ਦਿੱਤੀ, "ਨਬੀ ਦਾ ਆਪਣੇ ਦੇਸ਼ ਵਿੱਚ ਆਦਰ ਨਹੀਂ ਹੁੰਦਾ।" ⁴⁵ਜਦੋਂ ਉਹ ਗਲੀਲ ਵਿੱਚ ਪਹੁੰਚੇ ਤਾਂ ਗਲੀਲ ਦੇ ਰਹਿਣ ਵਾਲਿਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ, ਕਿਉਂਕਿ ਇਹ ਲੋਕ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਉੱਤੇ ਗਏ ਸਨ ਅਤੇ ਉਨ੍ਹਾਂ ਉਹ ਸਭ ਕੰਮ ਦੇਖੇ, ਜਿਹੜੇ ਯਿਸੂ ਨੇ ਤਿਉਹਾਰ ਦੇ ਸਮੇਂ ਕੀਤੇ ਸਨ।

4:43 ਇਹ ਆਇਤ ਦਰਸਾਉਂਦੀ ਹੈ ਕਿ ਯਿਸੂ ਯਹੂਦਿਯਾ ਅਤੇ ਗਲੀਲ ਦੇ ਵਿਚਕਾਰ ਵਧੇਰੇ ਖੁੱਲ੍ਹ ਕੇ ਅਤੇ ਅਕਸਰ ਘੁੰਮਦਾ-ਫਿਰਦਾ ਸੀ ਜੋ ਕਿ ਸਮਾਨਾਂਤਰ ਇੰਜੀਲਾਂ ਨਹੀਂ ਦਰਸਾਉਂਦੀਆਂ ਹਨ।

4:44 ਇਹ ਬਹੁਤ ਹੀ ਅਜੀਬ ਆਇਤ ਹੈ ਕਿਉਂਕਿ ਇਹ ਪਿੱਛਲੇ ਪ੍ਰਸੰਗ ਵਿਚ ਦੁੱਕਵੀਂ ਨਹੀਂ ਹੈ। ਇਹ ਗਲੀਲੀ ਸੇਵਕਾਈ ਦਾ ਹਵਾਲਾ ਦੇ ਸੱਕਦੀ ਹੈ ਜੋ ਸ਼ੁਰੂ ਹੋਣ ਵਾਲੀ ਸੀ (ਯੂਹੰਨਾ 4:3)। ਇਹ ਕਹਾਵਤ ਮੱਤੀ 13:57; ਮਰਕੁਸ 6:4; ਲੂਕਾ 4:24 ਵਿਚ ਵੀ ਮਿਲਦੀ ਹੈ। ਸਮਾਨਾਂਤਰ ਇੰਜੀਲਾਂ ਵਿਚ ਇਹ ਗਲੀਲੀ ਲਈ ਹੈ ਪਰ ਇੱਥੇ ਇਹ ਯਹੂਦਿਯਾ ਲਈ ਹੈ।

4:45 "ਗਲੀਲ ਦੇ ਰਹਿਣ ਵਾਲਿਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ" ਉਨ੍ਹਾਂ ਨੇ ਯਰੂਸ਼ਲਮ ਦੇ ਪਹਿਲੇ ਪਸਾਹ ਦੇ ਦੌਰੇ ਦੌਰਾਨ ਯਿਸੂ ਦੀਆਂ ਸਿੱਖਿਆਵਾਂ ਅਤੇ ਚਮਤਕਾਰਾਂ ਦਾ ਅਨੁਭਵ ਕੀਤਾ ਸੀ।

ਇਹ ਵੀ ਕਿਹਾ ਜਾਂਦਾ ਹੈ ਕਿ ਗਲੀਲ ਦੇ ਲੋਕਾਂ ਨੇ ਵੀ ਯਿਸੂ ਨੂੰ "ਸਵੀਕਾਰ" ਕੀਤਾ ਸੀ (ਯੂਹੰਨਾ 1:12), ਪਰ ਬਹੁਤ ਸਾਰਿਆਂ ਨੇ ਸੁਰੂਆਤ ਵਿਚ ਉਸਦਾ ਸਨਮਾਨ ਕੀਤਾ ਅਤੇ ਬਾਅਦ ਵਿਚ ਉਸਨੂੰ ਛੱਡ ਦਿੱਤਾ ਸੀ। "ਵਿਸ਼ਵਾਸ" (ਦੇਖੋ. ਯੂਹੰਨਾ 3:16) ਅਤੇ "ਸਵੀਕਾਰ" (ਦੇਖੋ. 1:12) ਸੁਰੂਆਤੀ ਸਨਮਾਨ ਤੋਂ ਜ਼ਿਆਦਾ ਸ਼ਾਮਲ ਹੁੰਦੇ ਹਨ (ਤੁਲਨਾ ਕਰੋ. ਬੀਜਣ ਵਾਲੇ ਦਾ ਦ੍ਰਿਸ਼ਟਾਂਤ, ਮੱਤੀ 13:18-23; ਮਰਕੁਸ 4:12-20; ਲੂਕਾ 8:11-15)।

▣ "ਕਿਉਂਕਿ ਇਹ ਲੋਕ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਉੱਤੇ ਗਏ ਸਨ" NET ਬਾਈਬਲ ਇਸ ਨੂੰ ਲੇਖਕ ਦੀ ਇਕ ਹੋਰ ਕਥਾਵਾਚਕ ਟਿੱਪਣੀ ਵਜੋਂ ਦਰਸਾਉਂਦੀ ਹੈ।

ਯੂਹੰਨਾ 4:46-54

⁴⁶ਯਿਸੂ ਫਿਰ ਗਲੀਲ ਦੇ ਪਿੰਡ ਕਾਨਾ ਵਿੱਚ ਆਏ, ਜਿੱਥੇ ਉਨ੍ਹਾਂ ਪਾਣੀ ਨੂੰ ਮੈਥ ਬਣਾਇਆ ਸੀ। ਉੱਥੇ ਇੱਕ ਸਰਕਾਰੀ ਅਫ਼ਸਰ ਸੀ, ਜਿਸਦਾ ਪੁੱਤਰ ਕਫ਼ਰਨਾਹੂਮ ਵਿੱਚ ਬਿਮਾਰ ਸੀ। ⁴⁷ਉਸ ਨੇ ਸੁਣਿਆ ਕਿ ਯਿਸੂ ਯਹੂਦਿਆ ਦੇ ਇਲਾਕੇ ਤੋਂ ਗਲੀਲ ਵਿੱਚ ਆਏ ਹੋਏ ਹਨ, ਤਾਂ ਉਹ ਯਿਸੂ ਕੋਲ ਆਇਆ ਅਤੇ ਬੇਨਤੀ ਕੀਤੀ ਕਿ ਕਫ਼ਰਨਾਹੂਮ ਵਿੱਚ ਚੱਲੋ ਅਤੇ ਮੇਰੇ ਪੁੱਤਰ ਨੂੰ ਚੰਗਾ ਕਰ ਦਿਓ, ਕਿਉਂਕਿ ਉਹ ਆਖਰੀ ਦਮਾਂ ਤੇ ਹੈ। ⁴⁸ਯਿਸੂ ਨੇ ਉਸ ਨੂੰ ਕਿਹਾ, "ਤੁਸੀਂ ਉਦੋਂ ਤਕ ਵਿਸ਼ਵਾਸ ਨਹੀਂ ਕਰੋਗੇ, ਜਦੋਂ ਤੱਕ ਕਿ ਤੁਸੀਂ ਚਿੰਨ੍ਹ ਅਤੇ ਚਮਤਕਾਰ ਨਾ ਦੇਖ ਲਵੋ।" ⁴⁹ਸਰਕਾਰੀ ਅਫ਼ਸਰ ਨੇ ਕਿਹਾ, "ਸ਼੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਚੱਲੋ।" ⁵⁰ਯਿਸੂ ਨੇ ਉਸ ਨੂੰ ਕਿਹਾ, "ਜਾ, ਤੇਰਾ ਪੁੱਤਰ ਜੀਉਂਦਾ ਹੈ।" ਉਸ ਅਫ਼ਸਰ ਨੇ ਯਿਸੂ ਦੇ ਇਨ੍ਹਾਂ ਸ਼ਬਦਾਂ ਉੱਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ। ⁵¹ਅਜੇ ਉਹ ਰਾਹ ਵਿੱਚ ਹੀ ਸੀ ਕਿ ਉਸ ਦੇ ਸੇਵਕ ਅੱਗੋਂ ਉਸ ਨੂੰ ਮਿਲੇ ਅਤੇ ਕਿਹਾ, "ਤੁਹਾਡਾ ਪੁੱਤਰ ਜੀਉਂਦਾ ਹੈ।" ⁵²ਉਸ ਨੇ ਸੇਵਕਾਂ ਤੋਂ ਪੁੱਛਿਆ, "ਕਿਸ ਸਮੇਂ ਉਹ ਠੀਕ ਹੋ ਗਿਆ ਸੀ?" ਸੇਵਕਾਂ ਨੇ ਉੱਤਰ ਦਿੱਤਾ, "ਕੱਲ੍ਹ ਦੁਪਹਿਰ ਦੇ ਕੋਈ ਇੱਕ ਵਜੇ ਉਸ ਦਾ ਬੁਖਾਰ ਉੱਤਰ ਗਿਆ ਸੀ।" ⁵³ਪਿਤਾ ਨੇ ਯਾਦ ਕੀਤਾ ਕਿ ਇਹ ਉਹ ਹੀ ਸਮਾਂ ਸੀ, ਜਦੋਂ ਯਿਸੂ ਨੇ ਉਸ ਨੂੰ ਕਿਹਾ ਸੀ, "ਤੇਰਾ ਪੁੱਤਰ ਜੀਉਂਦਾ ਹੈ।" ਇਸ ਲਈ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੇ ਵਿਸ਼ਵਾਸ ਕੀਤਾ। ⁵⁴ਇਹ ਦੂਜਾ ਚਮਤਕਾਰੀ ਚਿੰਨ੍ਹ ਸੀ ਜਿਹੜਾ ਯਿਸੂ ਨੇ ਯਹੂਦਿਆ ਤੋਂ ਆ ਕੇ ਗਲੀਲ ਵਿੱਚ ਦਿਖਾਇਆ।

4:46

NASB, NRSV, NJB "ਇਕ ਸ਼ਾਹੀ ਅਧਿਕਾਰੀ"

NKJV "ਇਕ ਖਾਸ ਨੇਤਾ"

TEV "ਇਕ ਸਰਕਾਰੀ ਅਫ਼ਸਰ"

REB "ਸ਼ਾਹੀ ਸੇਵਾ ਵਿਚ ਇਕ ਅਧਿਕਾਰੀ"

ਇਹ ਹੇਰੋਦੇਸ ਦੇ ਪਰਿਵਾਰ ਦੀ ਸੇਵਾ ਵਿਚ ਇਕ ਸਰਕਾਰੀ ਅਫ਼ਸਰ ਸੀ।

4:48 "ਤੁਸੀਂ ਉਦੋਂ ਤਕ ਵਿਸ਼ਵਾਸ ਨਹੀਂ ਕਰੋਗੇ, ਜਦੋਂ ਤੱਕ ਕਿ ਤੁਸੀਂ ਚਿੰਨ੍ਹ ਅਤੇ ਚਮਤਕਾਰ ਨਾ ਦੇਖ ਲਵੋ" ਇਹ ਤੀਜੀ ਸ਼੍ਰੇਣੀ ਦਾ ਇਕ ਸ਼ਰਤਬੱਧ ਵਾਕ ਹੈ ਜਿਸ ਵਿਚ ਦੋ ਵਾਰ ਨਾ ਆਉਂਦਾ ਹੈ। ਯਿਸੂ ਨੇ ਇਸ ਆਦਮੀ ਨੂੰ ਬਹੁਵਚਨ ਨਾਲ ਸੰਬੋਧਿਤ ਕੀਤਾ। ਯਹੂਦੀ ਚਿੰਨ੍ਹਾਂ ਦੀ ਮੰਗ

ਕਰ ਰਹੇ ਸਨ (ਯੂਹੰਨਾ 2:18; 6:2, 30; ਮੱਤੀ 12:38; 16:1)। ਪਰ ਚਿਨ੍ਹ ਦਿੱਤੇ ਜਾਣ ਤੋਂ ਪਹਿਲਾਂ ਇਸ ਹੋਰੇਦੇਸ ਦੇ ਦਾਸ ਨੇ ਵਿਸ਼ਵਾਸ ਕੀਤਾ।

4:49 "ਪੁੱਤਰ" ਤਿੰਨ ਆਇਤਾਂ ਵਿਚ ਯੂਹੰਨਾ ਵੱਖੋ-ਵੱਖਰੇ ਸ਼ਬਦਾਂ ਦੀ ਵਰਤੋਂ ਕਰਦਾ ਹੈ।

1. ਯੂਹੰਨਾ 4:49 - ਪਾਈਦੀਓਨ *paidion* (NASB, "ਬੱਚਾ")
2. ਯੂਹੰਨਾ 4:50 - ਹੁਇਸ *huiōs* (NASB, "ਮੁੰਡਾ")
3. ਯੂਹੰਨਾ 4:51 - ਪਾਇਸ *pais* (NASB, "ਪੁੱਤਰ")

ਸਪੱਸ਼ਟ ਹੈ ਕਿ ਇਹ ਸ਼ਬਦ ਸਮਾਨਾਰਥੀ ਤੌਰ ਤੇ ਵਰਤੇ ਗਏ ਹਨ।

4:50 ਇਹ ਆਇਤ ਯੂਹੰਨਾ ਦੀ ਇੰਜੀਲ ਦੇ ਸਾਰ ਨੂੰ ਦੱਸਦੀ ਹੈ –ਯਿਸੂ ਵਿਚ ਵਿਸ਼ਵਾਸ, ਉਸਦੇ ਸ਼ਬਦਾਂ ਵਿਚ ਵਿਸ਼ਵਾਸ, ਉਸਦੇ ਕੰਮਾਂ ਵਿਚ ਵਿਸ਼ਵਾਸ, ਉਸਦੇ ਵਿਅਕਤਿਤਵ ਵਿਚ ਵਿਸ਼ਵਾਸ! ਇਸ ਵਿਅਕਤੀ ਦੀ ਨਿਹਚਾ ਯਿਸੂ ਦੇ ਵਾਦਿਆਂ ਨੂੰ ਬਿਨਾਂ ਦੇਖੇ ਉਸਦੇ ਵਿਸ਼ਵਾਸ ਵਿਚ ਪੱਕੀ ਹੈ।

4:53 "ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੇ ਵਿਸ਼ਵਾਸ ਕੀਤਾ" ਇਹ ਬਹੁਤ ਸਾਰੇ ਹਵਾਲਿਆਂ ਵਿੱਚੋਂ ਪਹਿਲਾ ਹੈ ਜਿੱਥੇ ਇਕ ਵਿਅਕਤੀ ਦੇ ਵਿਸ਼ਵਾਸ ਨੇ ਸਾਰੇ ਪਰਿਵਾਰ ਨੂੰ ਪ੍ਰਭਾਵਤ ਕੀਤਾ।

1. ਕੁਰਨੇਲਿਯੂਸ (ਰਸੂਲਾਂ ਦੇ ਕਰਤੱਬ 10:44-48)
2. ਲੁਦਿਯਾ (ਰਸੂਲਾਂ ਦੇ ਕਰਤੱਬ 16:15)
3. ਫਿਲਿੱਪੀ ਦਰੋਗਾ (ਰਸੂਲਾਂ ਦੇ ਕਰਤੱਬ 16:31-34)
4. ਕਰਿਸਪੁਸ (ਰਸੂਲਾਂ ਦੇ ਕਰਤੱਬ 18:8)
5. ਸਤਫਨਾਸ (1 ਕੁਰਿੰਥੀਆਂ 1:16)

ਇਨ੍ਹਾਂ ਪਰਿਵਾਰਕ ਪਰਿਵਰਤਨ ਬਾਰੇ ਬਹੁਤ ਚਰਚਾ ਹੋਈ ਹੈ, ਪਰ ਇਹ ਜ਼ੋਰ ਦੇ ਕੇ ਕਿਹਾ ਜਾਣਾ ਚਾਹੀਦਾ ਹੈ ਕਿ ਮੈਂਬਰਾਂ ਨੂੰ ਆਪਣੇ ਲਈ ਯਿਸੂ ਨੂੰ ਨਿੱਜੀ ਤੌਰ ਤੇ ਸਵੀਕਾਰ ਕਰਨ ਦੀ ਜ਼ਰੂਰਤ ਹੈ। ਮਧਿਅਪੂਰਵ ਆਧੁਨਿਕ ਸਭਿਆਚਾਰਾਂ ਨਾਲੋਂ ਕਬਾਇਲੀ ਅਤੇ ਪਰਿਵਾਰਕ ਹੈ। ਇਹ ਵੀ ਸੱਚ ਹੈ ਕਿ ਸਾਡੇ ਜੀਵਨ ਵਿਚ ਮਹੱਤਵਪੂਰਣ ਦੂਸਰੇ ਸਾਡੀ ਚੋਣ ਨੂੰ ਪ੍ਰਭਾਵਤ ਕਰਦੇ ਹਨ।

4:54 ਪਹਿਲਾ ਚਿਨ੍ਹ ਕਾਨਾ ਵਿਖੇ ਵਿਆਹ ਦੀ ਦਾਅਵਤ ਵਿਚ ਕੀਤਾ ਸੀ (ਯੂਹੰਨਾ 2:1-11)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਖ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯਿਸੂ ਨੇ ਯਹੂਦਾਹ ਦਾ ਇਲਾਕਾ ਕਿਉਂ ਛੱਡ ਦਿੱਤਾ?
2. ਕੀ ਯੂਹੰਨਾ ਰੋਮੀ ਸਮੇਂ ਜਾਂ ਯਹੂਦੀ ਸਮੇਂ ਦੀ ਵਰਤੋਂ ਕਰਦਾ ਹੈ?
3. ਯਿਸੂ ਦਾ ਸਾਮਰੀ ਔਰਤ ਨਾਲ ਗੱਲ ਕਰਨਾ ਇੰਨਾ ਮਹੱਤਵਪੂਰਣ ਕਿਉਂ ਸੀ?
4. ਯੂਹੰਨਾ 4:20 ਅੱਜ ਦੇ ਧਾਰਮਿਕ ਸੰਪਰਦਾਇ ਦੇ ਰਿਸ਼ਤੇ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ?
5. ਯੂਹੰਨਾ 4:26 ਦੇ ਰੈਰਾਨ ਕਰਨ ਵਾਲੇ ਬਿਆਨ ਦੀ ਵਿਆਖਿਆ ਕਰੋ।
6. ਕੀ ਗਲੀਲੀ ਲੋਕਾਂ ਨੇ ਸੱਚਾ ਵਿਸ਼ਵਾਸ ਕੀਤਾ?

ਯੂਹੰਨਾ 5

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਤਲਾਬ ਤੇ ਚੰਗਿਆਈ	ਬੈਤਸੈਦਾ ਦੇ ਤਲਾਬ ਤੇ ਆਦਮੀ ਨੂੰ ਚੰਗਾ ਕਰਨਾ	ਸਬਤ ਤੇ ਦਿਨ ਅਧਰੰਗੀ ਆਦਮੀ ਨੂੰ ਚੰਗਾ ਕਰਨਾ	ਤਲਾਬ ਤੇ ਚੰਗਿਆਈ	ਬੈਤਸੈਦਾ ਦੇ ਤਲਾਬ ਤੇ ਬੀਮਾਰ ਆਦਮੀ ਨੂੰ ਚੰਗਾ ਕਰਨਾ
5:1-9a	5:1-15	5:1 5:2-9a	5:1-6 5:7 5:8-9a	5:1-9a
5:9b-18		5:9b-18	5:9b-10 5:11 5:12 5:14 5:16 5:15-17 5:18	5:9b-18
	ਪਿਤਾ ਅਤੇ ਪੁੱਤਰ ਦਾ ਆਦਰ ਕਰਨਾ			
ਪੁੱਤਰ ਦਾ ਅਧਿਕਾਰ	5:16-23	ਯਿਸੂ ਦਾ ਪਰਮੇਸ਼ਰ ਨਾਲ ਸੰਬੰਧ	ਪੁੱਤਰ ਦਾ ਅਧਿਕਾਰ	
5:19-29		5:19-24	5:19-23	5:19-47
	ਪੁੱਤਰ ਦੁਆਰਾ ਜੀਵਨ ਅਤੇ ਸਜ਼ਾ			
	5:24-30		5:24-29	
		5:25-29		

		ਯਿਸੂ ਦੇ ਪਿਤਾ ਨਾਲ ਸੰਬੰਧ ਦਾ ਸਬੂਤ	ਯਿਸੂ ਲਈ ਗਵਾਹੀ
5:30		5:30	5:30
ਯਿਸੂ ਲਈ ਗਵਾਹੀ	ਚਾਰ ਗਵਾਹੀਆਂ		
5:31-40	5:31-47	5:31-38	5:31-40
		ਯਿਸੂ ਉਨ੍ਹਾਂ ਨੂੰ ਝਿੜਕਦਾ ਹੈ ਜੋ ਉਸਦੀ ਪੇਸ਼ਕਸ਼ ਤੋਂ ਇਨਕਾਰ ਕਰਦੇ ਹਨ	
		5:39-47	
5:41-47			5:41-47

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇੱਕ ਅਤੇ ਸਿਰਫ਼ ਇੱਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 5:1-9a

¹ਇਸ ਦੇ ਮਗਰੋਂ ਯਹੂਦੀ ਲੋਕਾਂ ਦਾ ਇੱਕ ਧਾਰਮਿਕ ਤਿਉਹਾਰ ਸੀ। ਪ੍ਰਭੂ ਯਿਸੂ ਇਸ ਦੇ ਲਈ ਯਹੂਸਲਮ ਸ਼ਹਿਰ ਨੂੰ ਗਏ। ²ਯਹੂਸਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਲਾਗੇ ਇੱਕ ਤਲਾਬ ਹੈ। ਉਸ ਤਲਾਬ ਨੂੰ ਇਬਰਾਨੀ ਬੋਲੀ ਵਿੱਚ ਬੈਤਸੈਦਾ ਕਹਿੰਦੇ ਹਨ। ਉਸ ਦੇ ਚਾਰੇ ਪਾਸੇ ਪੰਜ ਵਰਾਂਡੇ ਸਨ। ³ਇਹਨਾਂ ਵਰਾਂਡਿਆਂ ਵਿੱਚ ਬਹੁਤ ਸਾਰੇ ਰੋਗੀ ਲੰਮੇ ਪਏ ਰਹਿੰਦੇ ਸਨ: ਅੰਨ੍ਹੇ, ਲੰਝੇ, ਅਧਰੰਗੀ ਆਦਿ। [ਉਹ

ਤਲਾ ਦੇ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਰਹਿੰਦੇ ਸਨ। 'ਕਿਉਂਕਿ ਸਮੇਂ ਸਮੇਂ ਪ੍ਰਭੂ ਦਾ ਇੱਕ ਸਵਰਗਦੂਤ ਤਲਾ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਸੀ। ਪਾਣੀ ਹਿਲਦੇ ਸਮੇਂ ਜੇ ਕੋਈ ਰੋਗੀ ਵੀ ਪਹਿਲੇ ਪਾਣੀ ਵਿੱਚ ਉਤਰ ਜਾਂਦਾ ਉਸ ਨੂੰ ਭਾਵੇਂ ਕੋਈ ਬਿਮਾਰੀ ਵੀ ਕਿਉਂ ਨਾ ਹੋਵੇ, ਉਹ ਠੀਕ ਹੋ ਜਾਂਦਾ ਸੀ।⁵ ਉੱਥੇ ਇੱਕ ਆਦਮੀ ਸੀ, ਜੋ ਅਠੱਤੀਆਂ ਸਾਲਾਂ ਤੋਂ ਬਿਮਾਰ ਸੀ।⁶ ਯਿਸੂ ਨੇ ਉਸ ਨੂੰ ਉੱਥੇ ਲੰਮੇ ਪਏ ਦੇਖਿਆ ਅਤੇ ਇਹ ਜਾਣਦੇ ਹੋਏ ਕਿ ਉਹ ਬਹੁਤ ਚਿਰ ਤੋਂ ਬਿਮਾਰ ਹੈ, ਉਸ ਨੂੰ ਕਿਹਾ, "ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ?"⁷ ਬਿਮਾਰ ਆਦਮੀ ਨੇ ਉੱਤਰ ਦਿੱਤਾ, "ਸ਼੍ਰੀਮਾਨ ਜੀ, ਮੇਰੇ ਕੋਲ ਕੋਈ ਵੀ ਨਹੀਂ ਹੈ, ਜੋ ਪਾਣੀ ਦੇ ਹਿਲਦਿਆਂ ਹੋਇਆਂ ਹੀ ਮੈਨੂੰ ਪਾਣੀ ਵਿੱਚ ਉਤਾਰੇ। ਜਦੋਂ ਮੈਂ ਜਾ ਕੇ ਉੱਤਰਨ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਕੋਈ ਦੂਜਾ ਮੇਰੇ ਤੋਂ ਪਹਿਲਾਂ ਹੀ ਪਾਣੀ ਵਿੱਚ ਉੱਤਰ ਜਾਂਦਾ ਹੈ।"⁸ ਯਿਸੂ ਨੇ ਉਸ ਨੂੰ ਕਿਹਾ, "ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ।" ਉਹ ਆਦਮੀ ਇਕਦਮ ਚੰਗਾ ਹੋ ਗਿਆ ਅਤੇ ਆਪਣਾ ਬਿਸਤਰਾ ਚੁੱਕ ਕੇ ਚੱਲਣ ਫਿਰਨ ਲੱਗਾ।

5:1 "ਤਿਉਹਾਰ" ਕੁਝ ਪ੍ਰਾਚੀਨ ਯੂਨਾਨ ਦੇ ਗੈਰ-ਕਾਨੂੰਨੀ ਹੱਥ-ਲਿਖਤਾਂ, κ ਅਤੇ C, ਵਿਚ "ਤਿਉਹਾਰ" ਹੈ, ਪਰ ਬਹੁਤ ਸਾਰੀਆਂ ਹੱਥ ਲਿਖਤਾਂ ਵਿਚ "ਇਕ ਤਿਉਹਾਰ" ਹੈ (P⁶⁶, P⁷⁵, A, B, and D)। ਤਿੰਨ ਸਲਾਨਾ ਤਿਉਹਾਰਾਂ ਦੇ ਦਿਨ ਸਨ ਜਿੱਥੇ ਜੇਕਰ ਸੰਭਵ ਹੋ ਸਕੇ ਤਾਂ ਯਹੂਦੀ ਆਦਮੀਆਂ ਲਈ ਹਾਜ਼ਰੀ ਭਰਨਾ ਲਾਜ਼ਮੀ ਸੀ (ਦੇਖੋ. ਲੇਵੀਆਂ 23): (1) ਪਸਾਹ (2) ਪੰਤੋਕੁਸਤ (3) ਡੋਰਿਆਂ ਦਾ ਤਿਉਹਾਰ। ਜੇਕਰ ਇਹ ਪਸਾਹ ਦੇ ਤਿਉਹਾਰ ਦਾ ਹਵਾਲਾ ਦਿੰਦਾ ਹੈ ਤਾਂ ਯਿਸੂ ਦੀ ਜਨਤਕ ਸੇਵਕਾਈ ਤਿੰਨ ਸਾਲ ਦੀ ਬਜਾਏ ਚਾਰ ਸਾਲ ਦੀ ਸੀ (ਤੁਲਨਾ ਕਰੋ. ਯੂਹੰਨਾ 2:13, 23; 6:4: 12:1)। ਰਵਾਇਤੀ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਯੂਹੰਨਾ ਦੇ ਬਪਤਿਸਮੇ ਤੋਂ ਬਾਅਦ ਯਿਸੂ ਦੀ ਤਿੰਨ ਸਾਲ ਦੀ ਜਨਤਕ ਸੇਵਕਾਈ ਸੀ। ਇਹ ਸਿਰਫ ਯੂਹੰਨਾ ਦੀ ਇੰਜੀਲ ਵਿਚ ਪਸਾਹ ਦੇ ਤਿਉਹਾਰਾਂ ਦੀ ਗਿਣਤੀ ਦੁਆਰਾ ਪਤਾ ਲਗਾਇਆ ਗਿਆ ਹੈ।

▣ "ਯਿਸੂ ਯਹੂਸ਼ਲਮ ਸ਼ਹਿਰ ਨੂੰ ਗਏ" ਕਿਹਾ ਜਾਂਦਾ ਹੈ ਕਿ ਯੂਹੰਨਾ ਅਨੁਸਾਰ ਯਿਸੂ ਯਹੂਸ਼ਲਮ ਵਿਚ ਕਈ ਵਾਰ ਤਿਉਹਾਰ ਤੇ ਗਿਆ ਸੀ (ਤੁਲਨਾ ਕਰੋ. ਯੂਹੰਨਾ 2:13; 5:1; 7:10; 12:12)।

ਯਹੂਸ਼ਲਮ ਸੱਤ ਪਹਾੜੀਆਂ ਤੇ ਬਣਾਇਆ ਗਿਆ ਸੀ ਅਤੇ ਆਸ ਪਾਸ ਦੀ ਧਰਤੀ ਨਾਲੋਂ ਉੱਚਾ ਸੀ। ਇਸ ਲਈ ਇਹ ਸ਼ਬਦ "ਉੱਪਰ ਚਲੇ ਗਏ" ਸਰੀਰਕ ਤੌਰ ਤੇ ਸਹੀ ਹੈ। ਹਾਲਾਂਕਿ ਅਜਿਹਾ ਲਗਦਾ ਹੈ ਕਿ ਇਹ ਉਚਿਆਈ ਦਾ ਮੁਹਾਵਰਾ ਹੈ। ਯਹੂਸ਼ਲਮ, ਹੈਕਲ ਦੇ ਕਾਰਨ ਧਰਤੀ ਦਾ ਉੱਚਾ ਸਥਾਨ ਅਤੇ ਧਰਤੀ ਦਾ ਕੇਂਦਰ ਸੀ।

5:2 "ਭੇਡਾਂ ਵਾਲੇ ਦਰਵਾਜ਼ੇ ਦੇ ਲਾਗੇ" ਇਹ "ਭੇਡਾਂ ਦਾ ਦਰਵਾਜ਼ਾ" ਯਹੂਸ਼ਲਮ ਦੀ ਕੰਧ ਦੇ ਉੱਤਰ-ਪੂਰਬ ਵਾਲੇ ਹਿੱਸੇ ਤੇ ਸੀ। ਇਸਦਾ ਜ਼ਿਕਰ ਨਹਮਯਾਹ ਦੁਆਰਾ ਸ਼ਹਿਰ ਦੀਆਂ ਕੰਧਾਂ ਦੇ ਪੁਨਰ ਨਿਰਮਾਣ ਤੇ ਕੀਤਾ ਗਿਆ ਹੈ (ਦੇਖੋ. ਨਹਮਯਾਹ 3:1, 32; 12:39)।

NASB, NKJV,	"ਇਕ ਤਲਾਬ, ਜਿਸ ਨੂੰ ਇਬਰਾਨੀ ਵਿਚ ਬੈਤਸੈਦਾ ਕਿਹਾ ਜਾਂਦਾ ਹੈ"
NRSV	"ਇਬਰਾਨੀ ਵਿਚ ਬੇਥ-ਜ਼ਥਾ ਹੈ"
TEV	"ਇਬਰਾਨੀ ਵਿਚ ਇਸਨੂੰ ਬੇਥਜ਼ਥਾ ਕਿਹਾ ਜਾਂਦਾ ਹੈ"
NJB	"ਇਬਰਾਨੀ ਵਿਚ ਬੈਤਸੈਦਾ ਹੈ"

ਇਸ ਨਾਮ ਲਈ ਕਈ ਵਿਕਲਪਿਕ ਸ਼ਬਦ ਜੋੜੇ ਹਨ। ਜੇਸੇਫਸ ਨੇ ਵੀ ਇਸਨੂੰ ਇਬਰਾਨੀ ਨਾਮ "ਬੇਥਜ਼ਥਾ" ਕਿਹਾ ਹੈ, ਜੋ ਯਹੂਸ਼ਲਮ ਦੇ ਇਸ ਹਿੱਸੇ ਦਾ ਨਾਮ ਸੀ। ਇਸਨੂੰ ਯੂਨਾਨ ਦੀਆਂ ਹੱਥ-ਲਿਖਤਾਂ ਵਿਚ "ਬੈਤਸੈਦਾ" ਵੀ ਕਿਹਾ ਗਿਆ ਹੈ। ਕੁਮਰਾਨ ਤਾਂਬੇ ਦੀਆਂ ਪੇਥੀਆਂ ਇਸਨੂੰ "ਬੈਤਸਦਾ" ਕਹਿੰਦਿਆਂ ਹਨ, ਜਿਸਦਾ ਮਤਲਬ "ਦਯਾ ਦਾ ਘਰ" ਜਾਂ "ਦੇਹਰੇ ਬਸੰਤ ਦਾ ਘਰ" ਹੈ। ਅੱਜ ਇਹ ਸੰਤ ਐਨੀ ਦੇ ਤਲਾਬ ਦੇ ਤੌਰ ਤੇ ਜਾਣਿਆ ਜਾਂਦਾ ਹੈ।

ਯਿਸੂ ਦੇ ਸਮੇਂ ਫਿਲਸਤੀਨ ਦੇ ਯਹੂਦੀ ਇਬਰਾਨੀ ਨਹੀਂ, ਸਗੋਂ ਅਰਾਮੀ ਬੋਲਦੇ ਸਨ। ਯੂਹੰਨਾ ਵਿਚ ਜਦੋਂ ਇਹ “ਇਬਰਾਨੀ” ਕਹਿੰਦਾ ਹੈ ਤਾਂ ਇਸਦਾ ਅਰਥ ਅਰਾਮੀ ਹੈ (ਤੁਲਨਾ ਕਰੋ. ਯੂਹੰਨਾ 5:2; 19:13,17,20; 20:16; ਪ੍ਰਕਾਸ਼ ਦੀ ਪੇਥੀ 9:11; 16:16)। ਯਿਸੂ ਦੇ ਸਾਰੇ ਬਿਆਨ ਅਰਾਮੀ ਵਿਚ ਹਨ, ਜਿਵੇਂ ਕਿ

1. ਤਲੀਥਾ ਕੁਮੀ, ਮਰਕੁਸ 5:41
2. ਇੱਫਤਾ, ਮਰਕੁਸ 7:34
3. ਏਲੇਈ, ਏਲੇਈ, ਲਮਾ ਸਬਕਤਾਨੀ, ਮਰਕੁਸ 15:34

5:4 ਇਹ ਆਇਤ (ਯੂਹੰਨਾ 5:3b-4) ਬਾਅਦ ਦੀ ਲਿਖਾਰੀ ਦੀ ਟਿੱਪਣੀ ਹੈ ਜੋ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ:

1. ਤਲਾਬ ਦੇ ਕੋਲ ਸਾਰੇ ਬੀਮਾਰ ਲੋਕਾਂ ਦੀ ਮੌਜੂਦਗੀ
2. ਇਹ ਆਦਮੀ ਇੰਨੇ ਲੰਬੇ ਸਮੇਂ ਤੋਂ ਉਥੇ ਕਿਉਂ ਸੀ
3. ਉਹ ਕਿਉਂ ਚਾਹੁੰਦਾ ਸੀ ਕਿ ਕੋਈ ਉਸਨੂੰ ਪਾਣੀ ਵਿਚ ਪਵੇ, ਯੂਹੰਨਾ 5:7

ਇਹ ਸਪੱਸ਼ਟ ਤੌਰ ਤੇ ਇਕ ਯਹੂਦੀ ਲੋਕ ਕਥਾ ਹੈ। ਇਹ ਯੂਹੰਨਾ ਦੀ ਅਸਲ ਇੰਜੀਲ ਦਾ ਹਿੱਸਾ ਨਹੀਂ ਸੀ। ਇਸ ਆਇਤ ਨੂੰ ਸ਼ਾਮਲ ਨਾ ਕੀਤੇ ਜਾਣ ਦਾ ਸਬੂਤ ਹੈ:

1. ਇਹ ਹੱਥ-ਲਿਖਤਾਂ P⁶⁶, P⁷⁵, κ , B, C*, D ਵਿਚ ਨਹੀਂ ਹੈ
2. ਇਸਨੂੰ 20 ਤੋਂ ਵੀ ਵਧੇਰੇ ਵਾਧੂ ਯੂਨਾਨੀ ਹੱਥ-ਲਿਖਤਾਂ ਵਿਚ ਤਾਰੇ ਦੇ ਨਿਸ਼ਾਨ ਦੁਆਰਾ ਨਿਸ਼ਾਨਬੱਧ ਕੀਤਾ ਗਿਆ ਹੈ, ਇਹ ਦਰਸਾਉਂਦਾ ਹੈ ਕਿ ਇਸ ਵਚਨ ਨੂੰ ਅਸਲ ਨਹੀਂ ਮੰਨਿਆ ਗਿਆ ਸੀ।
3. ਇਸ ਛੋਟੀ ਆਇਤ ਵਿਚ ਕਈ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਯੂਹੰਨਾ ਦੇ ਨਹੀਂ ਹਨ

ਇਹ ਕਈ ਸ਼ੁਰੂਆਤੀ ਯੂਨਾਨੀ ਗੈਰ-ਕਾਨੂੰਨੀ ਹੱਥ-ਲਿਖਤਾਂ, A, C³, K, ਅਤੇ L ਵਿਚ ਸ਼ਾਮਲ ਹੈ। ਇਹ ਡਾਇਤੋਸਰਨ (ਲਗਭਗ A.D. 180), ਅਤੇ ਟਰਟੂਲੀਅਨ (A.D. 200), ਐਂਬਰੋਜ਼, ਕ੍ਰਾਈਸੋਸਟੋਮ, ਅਤੇ ਸਿਰਿਲ ਦੀਆਂ ਲਿਖਤਾਂ ਵਿਚ ਵੀ ਸ਼ਾਮਲ ਹੈ। ਇਹ ਇਸ ਦੀ ਪੂਰਾਤਨਤਾ ਨੂੰ ਦਰਸਾਉਂਦਾ ਹੈ ਪਰ ਅਸਲ ਪ੍ਰੈਰਿਤ ਇੰਜੀਲ ਵਿਚ ਇਹ ਸ਼ਾਮਲ ਨਹੀਂ ਹੈ। ਇਹ KJV, NASB (1995 ਅਪਡੇਟ, ਬਰੈਕਟ ਨਾਲ), ਅਤੇ NKJV ਸ਼ਾਮਲ ਹੈ, ਪਰ NASB (1970), NRSV, NJB, REB, NET Bible, ਅਤੇ NIV ਵਿਚ ਨਹੀਂ ਹੈ।

ਇਕ ਖੁਸ਼ਖਬਰੀ ਦੇ ਵਚਨ ਦੇ ਆਲੋਚਕ ਦੁਆਰਾ ਹੱਥ-ਲਿਖਤ ਦੇ ਰੂਪਾਂ ਦੇ ਚੰਗੇ ਵਿਚਾਰ-ਵਟਾਂਦਰੇ ਲਈ, Gordon Fee, *To What End Exegesis?*, ਪੰਨੇ. 17-28 ਦੇਖੋ।

5:5-6 ਯਿਸੂ ਨੇ ਇਸ ਖਾਸ ਆਦਮੀ ਨੂੰ ਕਿਉਂ ਚੁਣਿਆ ਸੀ, ਅਸੀਂ ਇਸ ਨੂੰ ਨਹੀਂ ਜਾਣਦੇ ਹਾਂ। ਸ਼ਾਇਦ ਉਹ ਉਥੇ ਸਭ ਤੋਂ ਲੰਬੇ ਸਮੇਂ ਤੋਂ ਸੀ। ਇਸ ਆਦਮੀ ਵੱਲੋਂ ਵੀ ਨਿਹਚਾ ਦੀ ਜ਼ਰੂਰਤ ਸੀ। ਜ਼ਾਹਰ ਹੈ ਕਿ ਯਿਸੂ ਯਹੂਦੀ ਆਗੂਆਂ ਨਾਲ ਟਕਰਾਅ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨਾਲ ਉਸਨੂੰ ਉਸਦੇ ਮਸੀਹ ਹੋਣ ਦੇ ਦਾਅਵੇ ਤੇ ਜ਼ੋਰ ਦੇਣ ਦਾ ਮੌਕਾ ਮਿਲਿਆ। ਯਸ਼ਾਯਾਹ 35:6 ਸ਼ਾਇਦ ਮਸੀਹ ਦੀ ਇਸ ਚੰਗਿਆਈ ਨਾਲ ਸੰਬੰਧਤ ਹੋਵੇ।

ਯਿਸੂ ਦੇ ਬਹੁਤ ਸਾਰੇ ਚਮਤਕਾਰ ਮੁੱਖ ਤੌਰ ਤੇ ਵਿਅਕਤੀਗਤ ਲੋਕਾਂ ਲਈ ਨਹੀਂ ਕੀਤੇ ਗਏ ਸਨ, ਬਲਕਿ ਉਨ੍ਹਾਂ ਲਈ ਜੋ ਦੇਖ ਰਹੇ ਸਨ।

1. ਚਲੇ
2. ਯਹੂਦੀ ਅਧਿਕਾਰੀ
3. ਭੀੜ

ਇੰਜੀਲ ਵਿਚ ਸਪੱਸ਼ਟ ਤੌਰ ਤੇ ਇਹ ਦੱਸਣ ਲਈ ਕੁਝ ਚਮਤਕਾਰਾਂ ਦੀ ਚੋਣ ਕੀਤੀ ਗਈ ਸੀ ਕਿ ਯਿਸੂ ਕੌਣ ਸੀ। ਇਹ ਉਸਦੇ ਰੋਜ਼ਾਨਾ ਦੇ ਕੰਮਾਂ ਦੇ ਪ੍ਰਤੀਨਿਧ ਹੁੰਦੇ ਹਨ। ਇਹ ਹੇਠ ਦਿੱਤੀਆਂ ਗੱਲਾਂ ਦਿਖਾਉਣ ਲਈ ਚੁਣੇ ਗਏ ਹਨ:

1. ਉਸਦਾ ਵਿਅਕਤਿਤਵ
2. ਉਸਦਾ ਤਰਸ

3. ਉਸਦੀ ਸ਼ਕਤੀ
4. ਉਸਦਾ ਅਧਿਕਾਰ
5. ਪਿਤਾ ਦਾ ਉਸਦਾ ਸਪੱਸ਼ਟ ਪ੍ਰਗਟਾਵਾ
6. ਮਸੀਹ ਯੁੱਗ ਦਾ ਉਸਦਾ ਸਪੱਸ਼ਟ ਪ੍ਰਗਟਾਵਾ

5:8 "ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ" ਇਹ ਹੁਕਮਾਂ ਦੀ ਲੜੀ ਹੈ।

1. ਵਰਤਮਾਨ-ਕਿਰਿਆਸ਼ੀਲ ਆਗਿਆਵਾਚਕ
2. ਇਸ ਤੋਂ ਬਾਅਦ ਭੂਤਕਾਲ-ਕਿਰਿਆਸ਼ੀਲ ਆਗਿਆਵਾਚਕ
3. ਫਿਰ ਇਕ ਹੋਰ ਵਰਤਮਾਨ-ਕਿਰਿਆਸ਼ੀਲ ਆਗਿਆਵਾਚਕ

ਮੰਜੀ ਇਕ ਕੱਪੜੇ ਦੀ ਗੱਦੀ ਸੀ ਜਿਸ ਨੂੰ ਗਰੀਬ ਲੋਕ ਸੌਣ ਲਈ ਵਰਤਦੇ ਸਨ। ਇਨ੍ਹਾਂ ਬਿਮਾਰਾਂ, ਲੰਗੜੇ ਅਤੇ ਅਧਰੰਗੀ ਲੋਕਾਂ ਲਈ ਇਹ ਦਿਨ ਦੌਰਾਨ ਬੈਠਣ ਵਾਲੀ ਗੱਦੀ ਵਜੋਂ ਕੰਮ ਕਰਦੀ ਸੀ (ਦੇਖੋ. ਮਰਕੁਸ 2:4, 9, 11, 12; 6:55; ਰਸੂਲਾਂ ਦੇ ਕਰਤੱਬ 9:33)।

ਯੂਹੰਨਾ 5:9b-18

^{9b}ਜਿਸ ਦਿਨ ਉਹ ਆਦਮੀ ਚੰਗਾ ਹੋਇਆ, ਉਹ ਦਿਨ ਸਬਤ ਅਰਥਾਤ ਅਰਾਮ ਕਰਨ ਦਾ ਦਿਨ ਸੀ। ¹⁰ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਆਦਮੀ ਨੂੰ ਕਿਹਾ, "ਅੱਜ ਸਬਤ ਹੈ, ਅੱਜ ਦੇ ਦਿਨ ਤੇਰੇ ਲਈ ਬਿਸਤਰਾ ਚੁੱਕਣਾ ਵਿਵਸਥਾ ਦੇ ਵਿਰੁੱਧ ਹੈ।" ¹¹ਉਸ ਆਦਮੀ ਨੇ ਉੱਤਰ ਦਿੱਤਾ, "ਉਹ ਜਿਸ ਨੇ ਮੈਨੂੰ ਚੰਗਾ ਕੀਤਾ ਹੈ, ਉਸੇ ਨੇ ਮੈਨੂੰ ਕਿਹਾ, 'ਆਪਣਾ ਬਿਸਤਰਾ ਚੁੱਕ ਅਤੇ ਚੱਲ।'" ¹²ਯਹੂਦੀਆਂ ਨੇ ਉਸ ਤੋਂ ਪੁੱਛਿਆ, "ਉਹ ਆਦਮੀ ਕੌਣ ਹੈ, ਜਿਸ ਨੇ ਤੈਨੂੰ ਕਿਹਾ, 'ਬਿਸਤਰਾ ਚੁੱਕ ਅਤੇ ਚੱਲ'?" ¹³ਪਰ ਉਹ ਚੰਗਾ ਹੋਇਆ ਆਦਮੀ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਕਿਉਂਕਿ ਯਿਸੂ ਭੀੜ ਦੇ ਕਾਰਨ ਉਸ ਥਾਂ ਤੋਂ ਹੱਟ ਗਏ ਸਨ। ¹⁴ਕੁਝ ਦਿਨਾਂ ਦੇ ਪਿੱਛੋਂ ਯਿਸੂ ਉਸ ਆਦਮੀ ਨੂੰ ਹੈਕਲ ਵਿੱਚ ਮਿਲੇ ਅਤੇ ਉਸ ਨੂੰ ਕਿਹਾ, "ਦੇਖ, ਤੂੰ ਚੰਗਾ ਹੋ ਗਿਆ ਹੈ, ਅੱਗੇ ਤੋਂ ਪਾਪ ਨਾ ਕਰਨਾ, ਨਹੀਂ ਤਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਅੱਗੇ ਤੋਂ ਵੀ ਬੁਰਾ ਹਾਲ ਹੋ ਜਾਵੇ।" ¹⁵ਫਿਰ ਉਹ ਆਦਮੀ ਯਹੂਦੀਆਂ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਸੀ ਉਹ ਯਿਸੂ ਹੈ। ¹⁶ਇਸ ਕਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਯਿਸੂ ਨੇ ਇਹ ਚੰਗਾ ਕਰਨ ਦਾ ਕੰਮ ਸਬਤ ਦੇ ਦਿਨ ਕੀਤਾ ਸੀ। ¹⁷ਯਿਸੂ ਨੇ ਯਹੂਦੀਆਂ ਨੂੰ ਕਿਹਾ, "ਮੇਰਾ ਪਿਤਾ ਇਸ ਸਮੇਂ ਤਕ ਕੰਮ ਕਰਦਾ ਆ ਰਿਹਾ ਹੈ, ਅਤੇ ਮੈਂ ਵੀ ਕਰ ਰਿਹਾ ਹਾਂ।" ¹⁸ਇਹ ਸੁਣ ਕੇ ਯਹੂਦੀ ਹੋਰ ਵੀ ਜ਼ਿਆਦਾ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ, ਕਿਉਂਕਿ ਉਹ ਕੇਵਲ ਸਬਤ ਦੀ ਉਲੰਘਣਾ ਹੀ ਨਹੀਂ ਕਰਦੇ ਸਨ, ਸਗੋਂ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ, ਆਪਣੇ ਆਪ ਨੂੰ ਪਰਮੇਸ਼ਰ ਦੇ ਬਰਾਬਰ ਵੀ ਬਣਾਉਂਦੇ ਸਨ।

5:9b "ਸਬਤ ਦਾ ਦਿਨ ਸੀ" ਯਹੂਦੀ ਆਗੂ ਵੀ ਉਸ ਆਦਮੀ ਦੇ ਚੰਗੇ ਹੋਣ ਤੇ ਖੁਸ਼ ਨਹੀਂ ਹੋਏ, ਪਰ ਉਹ ਸਬਤ ਦੇ ਨਾਲ ਜੁੜੇ ਮੌਖਿਕ ਪਰੰਪਰਾ (ਬਾਅਦ ਵਿਚ ਤਲਮੂਦ ਵਿਚ ਵਿਵਸਥਿਤ ਕੀਤੇ ਗਏ) ਨੂੰ ਤੋੜਣ ਦੇ ਕਾਰਨ ਯਿਸੂ ਨਾਲ ਨਰਾਜ਼ ਹੋਏ (ਤੁਲਨਾ ਕਰੋ. ਯੂਹੰਨਾ 5:16, 18; ਮੱਤੀ 7: 1-23)।

ਯਿਸੂ ਦੇ ਸਬਤ ਦੇ ਦਿਨ ਤੇ ਚਮਤਕਾਰਾਂ ਨੂੰ ਦੇ ਤਰੀਕਿਆਂ ਨਾਲ ਸਮਝਿਆ ਜਾ ਸੱਕਦਾ ਹੈ

1. ਉਹ ਹਰ ਦਿਨ ਚੰਗਾ ਕਰਦਾ ਸੀ, ਪਰ ਸਬਤ ਦੇ ਦਿਨ ਤੇ ਚਮਤਕਾਰਾਂ ਨੂੰ ਲੈ ਕੇ ਵਿਵਾਦ ਵਧੇ
2. ਉਸਨੇ ਇਸ ਮੁੱਦੇ ਨੂੰ ਵਿਵਾਦ ਪੈਦਾ ਕਰਨ ਲਈ ਚੁਣਿਆ ਕਿਉਂਕਿ ਇਹ ਧਾਰਮਿਕ ਆਗੂਆਂ ਨੂੰ ਧਾਰਮਿਕ ਵਿਚਾਰਾਂ ਵਿਚ ਸ਼ਾਮਲ ਕਰਨ ਦਾ ਮੌਕਾ ਸੀ

ਯਿਸੂ ਨੇ ਅਕਸਰ ਸਬਤ ਦੇ ਦਿਨ ਚਮਤਕਾਰ ਕੀਤੇ (ਤੁਲਨਾ ਕਰਨਾ. ਮੱਤੀ 12:9-14; ਮਰਕੁਸ 1:29-31; 3:1-6; ਲੂਕਾ 6:6-11; 14:1-6; ਯੂਹੰਨਾ 5:9-18; 9:14)। ਯਿਸੂ ਨੇ ਸਬਤ ਦੇ ਦਿਨ ਭੂਤਾਂ ਨੂੰ ਕੱਢਿਆ (ਤੁਲਨਾ ਕਰੋ. ਮਰਕੁਸ 1:21-28); ਲੂਕਾ 13:10-17)। ਯਿਸੂ ਨੇ ਸਬਤ ਦੇ ਦਿਨ ਚੇਲਿਆਂ ਦੇ ਖਾਣ ਦਾ ਬਚਾਅ ਕੀਤਾ (ਤੁਲਨਾ ਕਰੋ. ਮੱਤੀ 12:1-8; ਮਰਕੁਸ 2:23-28)। ਯਿਸੂ ਨੇ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿਚ ਵਿਵਾਦਪੂਰਨ ਵਿਸ਼ਿਆਂ ਦੀ ਸ਼ੁਰੂਆਤ ਕੀਤੀ (ਤੁਲਨਾ ਕਰੋ. ਲੂਕਾ 4:16-30; ਯੂਹੰਨਾ 7:14-24)।

5:13 "ਯਿਸੂ ਥਾਂ ਤੋਂ ਹੱਟ ਗਏ" ਸ਼ਾਬਦਿਕ ਤੌਰ ਤੇ ਇਹ "ਸਿਰ ਨੂੰ ਇਕ ਪਾਸੇ ਮੋੜਨਾ ਹੈ"। ਯਿਸੂ ਆਪਣੇ ਜ਼ਮਾਨੇ ਦੇ ਆਮ ਯਹੂਦੀ ਜਿਹਾ ਲੱਗ ਰਿਹਾ ਸੀ। ਇਹ ਭੀੜ ਵਿਚ ਮਿਲ ਗਿਆ।

5:14

NASB, NRSV, NJB,	"ਹੁਣ ਪਾਪ ਨਾ ਕਰੀ"
NKJV	"ਪਾਪ ਨਾ ਕਰੀ"
TEV	"ਤਾਂ ਪਾਪ ਕਰਨਾ ਬੰਦ ਕਰਦੇ"
REB	"ਆਪਣੇ ਪਾਪ ਦੇ ਰਾਹ ਤਿਆਗ ਦੇ"

ਇਹ ਨਕਾਰਾਤਮਕ ਭਾਗ ਨਾਲ ਇਕ ਵਰਤਮਾਨ ਕਿਰਿਆਸ਼ੀਲ ਆਗਿਆਵਾਚਕ ਹੈ, ਜਿਸਦਾ ਅਕਸਰ ਮਤਲਬ ਪਹਿਲਾਂ ਤੋਂ ਚੱਲ ਰਹੇ ਕਿਸੇ ਕੰਮ ਨੂੰ ਰੋਕਣਾ ਹੁੰਦਾ ਹੈ, ਪਰ ਇਸ ਪ੍ਰਸੰਗ ਵਿਚ ਇਹ ਅਸੰਭਵ ਜਾਪਦਾ ਹੈ (ਤੁਲਨਾ ਕਰੋ. NET Bible, ਪੇਜ. 1907 #8)। ਪਹਿਲੀ ਸਦੀ ਦੇ ਯਹੂਦੀ ਧਾਰਮਿਕ ਸ਼ਾਸਤਰੀ ਬਿਮਾਰੀ ਨੂੰ ਪਾਪ ਨਾਲ ਸੰਬੰਧਤ ਸਮਝਦੇ ਸਨ (ਦੇਖੋ. ਯਾਕੂਬ 5:14-15)। ਇਹ ਸਾਰੀਆਂ ਬਿਮਾਰੀਆਂ ਦੀ ਵਿਆਖਿਆ ਨਹੀਂ ਕਰਦਾ, ਜਿਵੇਂ ਕਿ ਅਸੀਂ ਯਿਸੂ ਦੇ ਉਸ ਆਦਮੀ ਨਾਲ ਪੇਸ਼ ਆਉਣ ਤੋਂ ਦੇਖ ਸਕਦੇ ਹਾਂ ਜੋ ਅੰਨ੍ਹਾ ਪੈਦਾ ਹੋਇਆ ਸੀ (ਦੇਖੋ ਯੂਹੰਨਾ 9) ਅਤੇ ਲੂਕਾ 13:1-4 ਵਿਚ ਯਿਸੂ ਦੇ ਸ਼ਬਦ ਤੋਂ ਦੇਖ ਸਕਦੇ ਹਾਂ।

ਯਿਸੂ ਅਜੇ ਵੀ ਇਸ ਆਦਮੀ ਦੇ ਆਤਮਿਕ ਜੀਵਨ ਨਾਲ ਪੇਸ਼ ਆ ਰਿਹਾ ਸੀ। ਸਾਡੇ ਕੰਮ ਸਾਡੇ ਦਿਲ ਅਤੇ ਵਿਸ਼ਵਾਸ ਨੂੰ ਪ੍ਰਦਰਸ਼ਿਤ ਕਰਦੇ ਹਨ। ਬਾਈਬਲ ਦਾ ਵਿਸ਼ਵਾਸ ਬਾਹਰਮੁਖੀ ਅਤੇ ਅੰਤਰਮੁਖੀ ਹੈ, ਜਿਸ ਵਿਚ ਨਿਹਚਾ ਅਤੇ ਕੰਮ ਦੋਵੇਂ ਹੁੰਦੇ ਹਨ।

ਅੱਜ ਕਲੀਸਿਯਾਵਾਂ ਵਿਚ ਸਰੀਰਕ ਤੌਰ ਤੇ ਚੰਗੇ ਹੋਣ ਤੇ ਜ਼ੋਰ ਦਿੱਤਾ ਜਾਂਦਾ ਹੈ। ਪਰਮੇਸ਼ਰ ਜ਼ਰੂਰ ਚੰਗਾ ਕਰਦਾ ਹੈ। ਪਰ ਦੈਵੀ ਚੰਗਿਆਈ ਦਾ ਨਤੀਜਾ ਜੀਵਨਸ਼ੈਲੀ ਅਤੇ ਪ੍ਰਾਥਮਿਕਤਾਵਾਂ ਦੀ ਆਤਮਿਕ ਤਬਦੀਲੀ ਦਾ ਹੋਣਾ ਚਾਹੀਦਾ ਹੈ। ਇਹ ਚੰਗਾ ਸਵਾਲ ਇਹ ਹੋ ਸਕਦਾ ਹੈ "ਤੁਸੀਂ ਕਿਉਂ ਚੰਗਾ ਹੋਣਾ ਚਾਹੁੰਦੇ ਹੋ?"

ਖਾਸ ਵਿਸ਼ਾ: ਕੀ ਚੰਗਿਆਈ ਪਰਮੇਸ਼ਰ ਦੀ ਹਰ ਸਮੇਂ ਲਈ ਯੋਜਨਾ ਹੈ SPECIAL TOPIC: IS HEALING GOD'S PLAN FOR EVERY AGE?

ਖਾਸ ਵਿਸ਼ਾ: ਕੀ ਚੰਗਿਆਈ ਪਰਮੇਸ਼ਰ ਦੀ ਹਰ ਸਮੇਂ ਲਈ ਯੋਜਨਾ ਹੈ

ਇਹ ਮੇਰੇ ਲਈ ਹੈਰਾਨ ਕਰਨ ਵਾਲੀ ਗੱਲ ਹੈ ਕਿ ਨਵੇਂ ਨੇਮ ਵਿਚ ਸਾਰੇ ਚੰਗਿਆਈ ਪਾਉਣ ਵਾਲੇ ਇਕੋ ਸਮੇਂ "ਬਚਾਏ" ਨਹੀਂ ਗਏ (ਉਦਾਹਰਣ ਲਈ., ਮਸੀਹ ਉੱਤੇ ਭਰੋਸਾ ਕਰੋ ਅਤੇ ਸਦੀਪਕ ਜੀਵਨ ਪ੍ਰਾਪਤ ਕਰੋ)। ਸਰੀਰਕ ਚੰਗਿਆਈ ਆਤਮਿਕ ਮੁਕਤੀ ਦਾ ਇਕ ਮਾੜਾ ਪ੍ਰਤਿਨਿਧ ਹੈ। ਚੰਗਿਆਈ ਕੇਵਲ ਤਾਂ ਹੀ ਮਦਦਗਾਰ ਹੁੰਦੀ ਹੈ ਜੇਕਰ ਉਹ ਸਾਨੂੰ ਪਰਮੇਸ਼ਰ ਕੋਲ ਲਿਆਉਂਦੀ ਹੈ। ਸਾਰੇ ਮਨੁੱਖ ਇਕ ਪਾਪੀ ਸੰਸਾਰ ਵਿਚ ਰਹਿੰਦੇ ਹਨ। ਬੁਰੀਆਂ ਗੱਲਾਂ ਹੁੰਦੀਆਂ ਹਨ। ਪਰਮੇਸ਼ਰ ਅਕਸਰ ਦਖਲਅੰਦਾਜ਼ੀ ਨਹੀਂ ਕਰਦਾ, ਪਰ ਇਹ ਉਸਦੇ ਪਿਆਰ ਅਤੇ ਚਿੰਤਾ ਬਾਰੇ ਕੁਝ ਨਹੀਂ ਕਹਿੰਦਾ ਹੈ। ਇਹ ਮੰਗ ਕਰਨ ਲਈ ਸਾਵਧਾਨ ਰਹੋ ਕਿ ਇਸ ਬੁਰੇ ਯੁੱਗ ਵਿਚ ਹਰ ਜ਼ਰੂਰਤ ਲਈ ਚਮਤਕਾਰੀ ਤਰੀਕੇ ਨਾਲ ਕੰਮ ਕਰੋ। ਉਹ ਸਰਬਸ਼ਕਤੀਮਾਨ ਹੈ ਅਤੇ ਸਾਨੂੰ ਕਿਸੇ ਵੀ ਸਥਿਤੀ ਦੇ ਪੂਰੇ ਪ੍ਰਭਾਵਾਂ ਬਾਰੇ ਨਹੀਂ ਪਤਾ ਹੈ।

ਇਸ ਬਿੰਦੂ ਤੇ ਮੈਂ ਪੌਲੁਸ ਅਤੇ ਸਰੀਰਕ ਚੰਗਿਆਈ ਬਾਰੇ 2 ਤਿਮੋਥਿਉਸ 4:20 ਤੋਂ ਆਪਣੇ ਟਿੱਪਣੀ ਨੋਟ ਨੂੰ ਜੋੜਨਾ ਚਾਹਾਂਗਾ (ਦੇਖੋ www.freebiblecommentary.org):

"ਬਹੁਤ ਸਾਰੇ ਸਵਾਲ ਹਨ ਜੋ ਅਸੀਂ ਨਵੇਂ ਨੇਮ ਦੇ ਲੇਖਕਾਂ ਨੂੰ ਪੁੱਛਣਾ ਚਾਹੁੰਦੇ ਹਾਂ। ਇਕ ਵਿਸ਼ਾ ਜਿਸ ਬਾਰੇ ਸਾਰੇ ਵਿਸ਼ਵਾਸੀ ਸੋਚਦੇ ਹਨ ਉਹ ਸਰੀਰਕ ਚੰਗਿਆਈ ਹੈ। ਰਸੂਲਾਂ ਦੇ ਕਰਤੱਬ ਵਿਚ (ਦੇਖੋ 19:12; 28:7-9) ਪੌਲੁਸ ਚੰਗਾ ਕਰਨ ਦੇ ਯੋਗ ਸੀ, ਪਰ ਇੱਥੇ ਅਤੇ 2 ਕੁਰਿੰਥੀਆਂ 12:7-10 ਅਤੇ ਫਿਲਿੱਪੀਆਂ 2:25-30 ਵਿਚ ਉਹ ਅਸਮਰਥ ਜਾਪਦਾ ਹੈ। ਕਿਉਂ ਕੁਝ ਚੰਗੇ ਹੋਏ, ਸਾਰੇ ਕਿਉਂ ਨਹੀਂ, ਕੀ ਕੋਈ ਚੰਗਿਆਈ ਨਾਲ ਜੁੜੀ ਸਮੇਂ ਦੀ ਖਿੜਕੀ ਸੀ ਜੋ ਬੰਦ ਹੋ ਗਈ ਹੈ?"

ਮੈਂ ਨਿਸ਼ਚਿਤ ਤੌਰ ਤੇ ਇਕ ਅਲੋਕਿਕ, ਦਿਆਲੂ ਪਿਤਾ ਵਿਚ ਵਿਸ਼ਵਾਸ ਕਰਦਾ ਹਾਂ ਜਿਸਨੇ ਸਰੀਰਕ ਤੌਰ ਤੇ ਅਤੇ ਆਤਮਿਕ ਤੌਰ ਤੇ ਚਮਤਕਾਰ ਕੀਤੇ ਅਤੇ ਕਰਦਾ ਹੈ, ਪਰ ਇਹ ਚੰਗਾ ਕਰਨ ਵਾਲਾ ਪਹਿਲੂ ਅਜਿਹਾ ਕਿਉਂ ਲਗਦਾ ਹੈ ਕਿ ਇਹ ਪਹਿਲਾਂ ਸੀ ਅਤੇ ਹੁਣ ਨਹੀਂ ਹੈ? ਮੈਂ ਨਹੀਂ ਸੋਚਦਾ ਕਿ ਇਹ ਮਨੁੱਖੀ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ, ਕਿਉਂਕਿ ਪੌਲੁਸ ਵੀ ਵਿਸ਼ਵਾਸ ਕਰਦਾ ਸੀ (ਤੁਲਨਾ ਕਰੋ. 2 ਕੁਰਿੰਥੀਆਂ 12)। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਚੰਗਿਆਈ ਅਤੇ ਵਿਸ਼ਵਾਸ ਕਰਨ ਵਾਲੇ ਚਮਤਕਾਰਾਂ ਨੇ ਇੰਜੀਲ ਦੀ ਸੱਚਾਈ ਅਤੇ ਵੈਧਤਾ ਦੀ ਪੁਸ਼ਟੀ ਕੀਤੀ ਹੈ, ਜੋ ਇਹ ਅਜੇ ਵੀ ਦੁਨੀਆਂ ਦੇ ਉਨ੍ਹਾਂ ਖੇਤਰਾਂ ਵਿਚ ਕਰਦੇ ਹਨ ਜਿਥੇ ਪ੍ਰਚਾਰ ਕੀਤਾ ਜਾਂਦਾ ਹੈ। ਹਾਲਾਂਕਿ, ਮੈਂ ਮਹਿਸੂਸ ਕਰਦਾ ਹਾਂ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਨਜ਼ਰ ਨਾਲ ਨਹੀਂ ਸਗੋਂ ਨਿਹਚਾ ਨਾਲ ਚੱਲੀਏ। ਇਸ ਤੋਂ ਇਲਾਵਾ, ਵਿਸ਼ਵਾਸੀਆਂ ਦੇ ਜੀਵਨ ਵਿਚ ਸਰੀਰਕ ਬਿਮਾਰੀ ਦੀ ਅਕਸਰ ਇਜਾਜ਼ਤ ਹੁੰਦੀ ਹੈ:

1. ਪਾਪ ਦੀ ਆਰਜ਼ੀ ਸਜ਼ਾ ਦੇ ਤੌਰ ਤੇ
2. ਪਾਪੀ ਸੰਸਾਰ ਵਿਚ ਜੀਵਨ ਦੇ ਨਤੀਜੇ ਦੇ ਤੌਰ ਤੇ
3. ਵਿਸ਼ਵਾਸੀਆਂ ਨੂੰ ਆਤਮਿਕ ਤੌਰ ਤੇ ਪਰਿਪੱਕ ਹੋਣ ਵਿਚ ਸਹਾਇਤਾ ਲਈ

ਮੇਰੀ ਸਮੱਸਿਆ ਇਹ ਹੈ ਕਿ ਮੈਨੂੰ ਨਹੀਂ ਪਤਾ ਕਿ ਇਨ੍ਹਾਂ ਵਿੱਚੋਂ ਕਿਹੜੀ ਸ਼ਾਮਲ ਹੈ! ਪਰਮੇਸ਼ਰ ਦੀ ਇੱਛਾ ਪੂਰੀ ਹੋਣ ਲਈ ਮੇਰੀ ਹਰ ਪ੍ਰਾਰਥਨਾ ਵਿਚ ਵਿਸ਼ਵਾਸ ਦੀ ਘਾਟ ਨਹੀਂ ਬਲਕਿ ਦਿਆਲੂ ਪਰਮੇਸ਼ਰ ਨੂੰ ਹਰ ਇਕ ਜ਼ਿੰਦਗੀ ਵਿਚ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਅਸਲੀ ਕੋਸ਼ਿਸ਼ ਹੈ।

ਮੇਰੇ ਸਿੱਟੇ ਇਹ ਹੈ:

1. ਚੰਗਿਆਈ ਯਿਸੂ ਅਤੇ ਰਸੂਲਾਂ ਦੀ ਸੇਵਕਾਈ ਦਾ ਇਕ ਮਹੱਤਵਪੂਰਣ ਪਹਿਲੂ ਸੀ।
2. ਇਹ ਮੁੱਖ ਤੌਰ ਤੇ ਪਰਮੇਸ਼ਰ ਅਤੇ ਉਸਦੇ ਰਾਜ ਬਾਰੇ ਬਿਲਕੁਲ ਨਵੇਂ ਸੰਦੇਸ਼ ਦੀ ਪੁਸ਼ਟੀ ਕਰਨਾ ਸੀ।
3. ਇਹ ਦੁੱਖੀ ਲੋਕਾਂ ਲਈ ਪਰਮੇਸ਼ਰ ਦੇ ਦਿਲ ਨੂੰ ਦਰਸਾਉਂਦਾ ਹੈ।
4. ਪਰਮੇਸ਼ਰ ਬਦਲਿਆ ਨਹੀਂ (ਮਲਾਕੀ 3:6) ਅਤੇ ਉਹ ਅਜੇ ਵੀ ਪਿਆਰ ਅਤੇ ਚੰਗਿਆਈ ਵਿਚ ਕੰਮ ਕਰਦਾ ਹੈ (ਸਾਰੀਆਂ ਆਤਮਿਕ ਦਾਤਾਂ ਜਾਰੀ ਹਨ, ਤੁਲਨਾ ਕਰੋ. 1 ਕੁਰਿੰਥੀਆਂ 12:9,28,30)।
5. ਕੁਝ ਅਜਿਹੀਆਂ ਉਦਾਹਰਣਾਂ ਵੀ ਹਨ ਜਿੱਥੇ ਬਹੁਤ ਵਿਸ਼ਵਾਸ ਵਾਲਿਆਂ ਲਈ ਚੰਗਿਆਈ ਨਹੀਂ ਹੋਈ (ਇਕ ਕਿਤਾਬ ਜਿਸਨੇ ਮੇਰੀ ਇਸ ਖੇਤਰ ਵਿਚ ਸਹਾਇਤਾ ਕੀਤੀ ਹੈ, Gordon Fee, *The Disease of the Health, Wealth Gospel*)।
 - a. ਪੌਲੁਸ, 2 ਕੁਰਿੰਥੀਆਂ 12:7-10
 - b. ਤ੍ਰੇਫਿਮੁਸ, 2 ਤਿਮੋਥਿਉਸ 4:20
6. ਪਾਪ ਅਤੇ ਬਿਮਾਰੀ ਰੱਬੀ ਲੋਕਾਂ ਦੇ ਵਿਚਾਰਾਂ ਵਿਚ ਸ਼ਾਮਲ ਸਨ (ਤੁਲਨਾ ਕਰੋ. ਯੂਹੰਨਾ 9:2; ਯਾਕੂਬ 5:13-18)।
7. ਚੰਗਿਆਈ ਨਵੀਂ ਵਾਚਾ ਦੀ ਗਰੰਟੀ ਨਹੀਂ ਹੈ। ਇਹ ਯਸ਼ਾਯਾਹ 53:4-5 ਅਤੇ ਜ਼ਬੂਰ 103:3 ਵਿਚ ਦੱਸੇ ਗਏ ਪ੍ਰਸਚਿਤ ਦਾ ਹਿੱਸਾ ਨਹੀਂ ਹੈ, ਜਿੱਥੇ ਚੰਗਿਆਈ ਮੁਆਫੀ ਲਈ ਰੂਪਕ ਹੈ (ਦੇਖੋ ਯਸ਼ਾਯਾਹ 1:5-6, ਬਿਮਾਰੀ ਪਾਪ ਲਈ ਇਕ ਰੂਪਕ ਹੈ)।
8. ਇਸ ਬਾਰੇ ਸਹੀ ਰਹੱਸ ਹੈ ਕਿ ਕੁਝ ਕਿਉਂ ਚੰਗੇ ਕੀਤੇ ਜਾਂਦੇ ਹਨ ਅਤੇ ਕੁਝ ਨਹੀਂ ਹੁੰਦੇ ਹਨ।
9. ਇਹ ਸੰਭਵ ਹੈ ਕਿ ਹਾਲਾਂਕਿ ਕਿ ਚੰਗਿਆਈ ਹਰ ਯੁੱਗ ਵਿਚ ਮੌਜੂਦ ਹੈ, ਯਿਸੂ ਦੇ ਜੀਵਨ ਕਾਲ ਵਿਚ ਇਕ ਮਹੱਤਵਪੂਰਣ ਵਾਧਾ ਹੋਇਆ ਸੀ; ਇਹ ਵਾਧਾ ਉਸਦੀ ਵਾਪਸੀ ਤੋਂ ਪਹਿਲਾਂ ਦੁਬਾਰਾ ਹੋਵੇਗਾ।

ਆਧੁਨਿਕ ਲੇਖਕ ਜਿਸ ਨੇ ਮੇਰੀ ਇਹ ਸਮਝਣ ਵਿਚ ਸਹਾਇਤਾ ਕੀਤੀ ਕਿ ਮੇਰੀ ਆਪਣੀ ਸੰਸਥਾ ਦੀ ਪਰੰਪਰਾ ਨੇ ਪਵਿੱਤਰ ਆਤਮਾ ਦੇ ਕੰਮ ਨੂੰ ਖਾਸਕਰ ਚੰਗਿਆਈਆਂ ਨੂੰ ਨਿਕਾਰਿਆ ਹੈ, ਉਹ Gordon Fee ਹੈ। ਉਸਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ ਪਰ ਦੋ ਜੋ ਮੈਨੂੰ ਪਸੰਦ ਹੈ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਹਨ:

1. *Paul, the Spirit, and the People of God*

2. *God's Empowering Presence: The Holy Spirit and the Letters of Paul*

ਜਿਵੇਂ ਕਿ ਜ਼ਿਆਦਾਤਰ ਬਾਈਬਲ ਸਬੰਧੀ ਮੁੱਦਿਆਂ ਨਾਲ, ਇੱਥੇ ਦੋ ਸਿਰੇ ਹੁੰਦੇ ਹਨ। ਸਾਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜੋ ਸਾਡੇ ਪਿਆਰ ਵਿਚ ਹੈ, ਪਰ ਹਮੇਸ਼ਾ ਬਾਈਬਲ ਅਤੇ ਆਤਮਾ ਤੋਂ ਹੋਰ ਰੋਸ਼ਨੀ ਲਈ ਖੁੱਲਣਾ ਚਾਹੀਦਾ ਹੈ।

Copyright © 2014 [Bible Lessons International](http://BibleLessonsInternational.com)

5:15 "ਉਹ ਆਦਮੀ ਯਹੂਦੀਆਂ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ" ਉਸਦੇ ਯਹੂਦੀ ਅਧਿਕਾਰੀਆਂ ਨੂੰ ਸੂਚਿਤ ਕਰਨ ਪਿੱਛੇ ਅਸਲ ਪ੍ਰੇਰਨਾ ਅਨਿਸ਼ਚਿਤ ਹੈ।

1. ਇਹ ਇਕ ਵਿਚਾਰਗੀਣ ਅਤੇ ਮਾਮੂਲੀ ਕੰਮ ਲਗਦਾ ਹੈ ਜੋ ਦਿਖਾਉਂਦਾ ਹੈ ਕਿ ਚੰਗਿਆਈ ਹਮੇਸ਼ਾ ਵਿਸ਼ਵਾਸ ਨਾਲ ਸ਼ੁਰੂ ਜਾਂ ਵਿਸ਼ਵਾਸ ਨਾਲ ਖਤਮ ਨਹੀਂ ਹੁੰਦੀ ਹੈ
2. ਯਿਸੂ ਨੇ ਉਸਨੂੰ ਇਹ ਕਰਨ ਲਈ ਕਿਹਾ (ਤੁਲਨਾ ਕਰੋ. ਮੱਤੀ 8:4; ਮਰਕੁਸ 1:44; ਲੂਕਾ 5:14; 17:14)

5:16 "ਕਿਉਂਕਿ ਯਿਸੂ ਨੇ ਇਹ ਚੰਗਾ ਕਰਨ ਦਾ ਕੰਮ ਸਬਤ ਦੇ ਦਿਨ ਕੀਤਾ ਸੀ" ਇਹ ਕਿਰਿਆ ਇਕ ਅਪੂਰਨ ਕਿਰਿਆਸ਼ੀਲ ਸੰਕੇਤਕ ਹੈ ਜੋ ਪਿਛਲੇ ਸਮੇਂ ਵਿਚ ਨਿਰੰਤਰ ਕਾਰਵਾਈ ਨੂੰ ਦਰਸਾਉਂਦਾ ਹੈ। ਇਹ ਯਿਸੂ ਦੀ ਸਬਤ ਤੇ ਪਹਿਲੀ (ਜਾਂ ਆਖਰੀ) ਚੰਗਿਆਈ ਨਹੀਂ ਸੀ!

5:17

NASB	"ਪਰ ਉਸਨੇ ਉਨ੍ਹਾਂ ਨੂੰ ਉੱਤਰ ਦਿੱਤਾ"
NKJV, REB, NRSV, NIV,	"ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ"
NJB	"ਉਸਦਾ ਉਨ੍ਹਾਂ ਲਈ ਉੱਤਰ ਸੀ"

ਸ਼ੁਰੂਆਤੀ ਯੂਨਾਨ ਦੀਆਂ ਹੱਥ-ਲਿਖਤਾਂ ਦੀ ਨਕਲ ਕਰਨ ਵਾਲੇ ਲਿਖਾਰੀਆਂ ਦੇ ਕੁਝ ਰੁਝਾਨ ਸਨ:

1. ਵਿਆਕਰਣ ਨੂੰ ਸਰਲ ਬਣਾਉਣਾ
2. ਖਾਸ ਵਿਆਖਿਆਤਮਕ ਹਵਾਲੇ ਦੇਣਾ
3. ਵਾਕਾਂਸ਼ਾਂ ਨੂੰ ਮਾਨਕ ਬਣਾਉਣਾ

ਇਹ ਜਾਣਨਾ ਮੁਸ਼ਕਲ ਹੈ ਕਿ ਯੂਹੰਨਾ 5:17 ਦਾ ਕਿਹੜਾ ਰੂਪ ਅਸਲੀ ਹੈ।

1. "ਪਰ ਉਸਨੇ. . ." - P⁷⁵, κ, B, W
2. "ਪਰ ਯਿਸੂ ਨੇ. . ." - P⁶⁶, A, D, L
3. "ਪਰ ਪ੍ਰਭੂ. . ." ਜਾਂ "ਪ੍ਰਭੂ ਯਿਸੂ" - ਸੀਰੀਅਕ ਅਨੁਵਾਦ

UBS⁴ ਵਿਕਲਪ #2 ਨੂੰ "C" ਰੇਟਿੰਗ ਦਿੰਦਾ ਹੈ (ਫੈਸਲਾ ਲੈਣ ਵਿਚ ਮੁਸ਼ਕਲ)।

▣ "ਮੇਰਾ ਪਿਤਾ ਇਸ ਸਮੇਂ ਤਕ ਕੰਮ ਕਰਦਾ ਆ ਰਿਹਾ ਹੈ, ਅਤੇ ਮੈਂ ਵੀ ਕਰ ਰਿਹਾ ਹਾਂ" ਇਹ ਦੋਵੇਂ ਵਰਤਮਾਨ ਦੇ ਵਿਚਕਾਰਲੇ ਸੰਕੇਤ ਹਨ। ਯਿਸੂ ਕਹਿ ਰਿਹਾ ਸੀ ਕਿ ਪਿਤਾ ਸਬਤ ਦੇ ਦਿਨ ਚੰਗਾ ਕੰਮ ਕਰਨਾ ਬੰਦ ਨਹੀਂ ਕਰਦਾ ਅਤੇ ਨਾ ਹੀ ਪੁੱਤਰ ਕਰਦਾ ਹੈ (ਇਸ ਆਇਤ ਤੇ ਚੰਗੇ ਵਿਚਾਰ ਵਟਾਂਦਰੇ ਲਈ ਦੇਖੋ Manfred Brauch, *Abusing Scripture*, ਪੇਜ. 219)। ਇਹ, ਅਸਲ ਅਰਥਾਂ ਵਿਚ, ਪਿਤਾ ਨਾਲ ਉਸਦੇ ਅਨੇਕੇ ਸੰਬੰਧ ਬਾਰੇ ਯਿਸੂ ਦੀ ਸਮਝ ਦੀ ਪੁਸ਼ਟੀ ਸੀ (ਤੁਲਨਾ ਕਰੋ. ਯੂਹੰਨਾ 5:19-29)।

ਇਕ ਪਰਮੇਸ਼ਰ ਵਿਚ ਵਿਸ਼ਵਾਸ ਦੀ ਯਹੂਦੀ ਧਰਨਾ (ਤੁਲਨਾ ਕਰੋ. ਬਿਵਸਥਾ ਸਾਰ 6:4) ਇਸ ਸੰਸਾਰ ਦੀਆਂ ਘਟਨਾਵਾਂ ਦੀ ਇਕ ਵਿਆਖਿਆ ਵਿਚ ਅਮਲੀ ਤੌਰ ਤੇ ਪ੍ਰਗਟ ਕੀਤੀ ਗਈ ਸੀ (ਤੁਲਨਾ ਕਰੋ. ਨਿਆਈਆਂ 9:23; ਅਯੂਬ 2:10; ਉਪਦੇਸ਼ਕ 7:14; ਯਸ਼ਾਯਾਹ 45:7; 59:16; ਵਿਰਲਾਪ 3:33-38; ਅਮੋਸ 3:6)। ਸਾਰੇ ਕੰਮ ਆਖਰਕਾਰ ਇਕ ਸੱਚੇ ਪਰਮੇਸ਼ਰ ਦੇ ਕੰਮ ਸਨ। ਜਦੋਂ ਯਿਸੂ ਨੇ ਸੰਸਾਰ ਵਿਚ ਪਰਮੇਸ਼ਰ ਦੇ ਕੰਮਾਂ ਵਿਚ ਦੇਹਰੀ ਸਬੱਬ ਦਾ ਦਾਅਵਾ ਕੀਤਾ ਸੀ, ਤਾਂ ਉਸਨੇ ਦੈਵੀ ਕਾਰਜਸ਼ੀਲਤਾ ਦੀ ਦੇਹਰੀਅਤ ਉੱਤੇ ਜ਼ੋਰ ਦਿੱਤਾ ਸੀ। ਇਹ ਤ੍ਰਿਏਕ ਦੀ ਮੁਸ਼ਕਲ ਸਮੱਸਿਆ ਹੈ। ਇਕ ਪਰਮੇਸ਼ਰ, ਪਰ ਤਿੰਨ ਵਿਅਕਤੀਗਤ ਪ੍ਰਗਟਾਵੇ ਹਨ (ਤੁਲਨਾ ਕਰੋ. ਮੱਤੀ 3:16-17; 28:19; ਯੂਹੰਨਾ 14:26; ਰਸੂਲਾਂ ਦੇ ਕਰਤੱਬ 2:33-34; ਰੋਮੀਆਂ 8:9-10; 1 ਕੁਰਿੰਥੀਆਂ 12:4-6; 2 ਕੁਰਿੰਥੀਆਂ 1:21-22; 13:14; ਗਲਾਤੀਆਂ 4:4; ਅਫਸੀਆਂ 1:3-14; 2:18; 4:4-6; ਤੀਤੁਸ 3:4-6; 1 ਪਤਰਸ 1:2)। ਯੂਹੰਨਾ 14:26 ਤੇ [ਖਾਸ ਵਿਸ਼ਾ: ਤ੍ਰਿਏਕ ਦੇਖੋ](#)

5:18 "ਇਹ ਸੁਣ ਕੇ ਯਹੂਦੀ ਹੋਰ ਵੀ ਜ਼ਿਆਦਾ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ" ਦੇ ਕਾਰਨ ਹਨ ਕਿ ਯਹੂਦੀ ਯਿਸੂ ਨੂੰ ਮਾਰਨਾ ਚਾਹੁੰਦੇ ਸਨ।

1. ਉਸਨੇ ਲੋਕਾਂ ਵਿਚ (ਸ਼ਾਬਦਿਕ ਤੌਰ ਤੇ "ਅਲੱਗ ਕਰ ਦਿੱਤਾ," ਭੂਤਕਾਲ ਕਿਰਿਆਸ਼ੀਲ ਸੰਕੇਤ, ਤੁਲਨਾ ਕਰੋ. ਮੱਤੀ 5:19) ਸਬਤ ਬਾਰੇ ਮੌਖਿਕ ਪਰੰਪਰਾ (ਤਾਲਮੁਦ) ਨੂੰ ਤੋੜ ਦਿੱਤਾ ਸੀ
2. ਉਸਦੇ ਬਿਆਨਾਂ ਨੇ ਦਿਖਾਇਆ ਕਿ ਉਹ ਸਮਝਦੇ ਸਨ ਕਿ ਯਿਸੂ ਪਰਮੇਸ਼ਰ ਨਾਲ ਬਰਾਬਰੀ ਦਾ ਦਾਅਵਾ ਕਰ ਰਿਹਾ ਹੈ (ਤੁਲਨਾ ਕਰੋ. ਯੂਹੰਨਾ 8:58-59; 10:33; 19:7)

ਯੂਹੰਨਾ:19-23

¹⁹ਫਿਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੰਦੇ ਹੋਏ ਕਿਹਾ, "ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ; ਉਹ ਕੇਵਲ ਉਹ ਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਦੇ ਦੇਖਦਾ ਹੈ, ਜਿਸ ਤਰ੍ਹਾਂ ਪਿਤਾ ਕਰਦਾ ਹੈ, ਠੀਕ ਉਸੇ ਤਰ੍ਹਾਂ ਪੁੱਤਰ ਵੀ ਕਰਦਾ ਹੈ। ²⁰ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਉਹ ਸਭ ਕੁਝ ਜੋ ਉਹ ਆਪ ਕਰਦਾ ਹੈ, ਪੁੱਤਰ ਨੂੰ ਦਿਖਾਉਂਦਾ ਹੈ। ਇਸ ਤੋਂ ਵੀ ਵੱਡੇ ਕੰਮ ਉਹ ਉਸ ਨੂੰ ਦਿਖਾਵੇਗਾ ਕਿ ਤੁਸੀਂ ਹੀਰਾਨ ਹੋਵੋਗੇ। ²¹ਇੱਥੋਂ ਤਕ ਕਿ ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜ਼ਿੰਦਾ ਕਰਦਾ ਹੈ ਅਤੇ ਉਹਨਾਂ ਨੂੰ ਫਿਰ ਜੀਵਨ ਦਿੰਦਾ ਹੈ, ਇਸੇ ਤਰ੍ਹਾਂ ਪੁੱਤਰ ਵੀ ਜਿਸ ਨੂੰ ਉਹ ਚਾਹੁੰਦਾ ਹੈ, ਜੀਵਨ ਦਾਨ ਦਿੰਦਾ ਹੈ। ²²ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਉਸ ਨੇ ਸਭ ਨਿਆਂ ਕਰਨ ਦੇ ਅਧਿਕਾਰ ਦਾ ਕੰਮ ਪੁੱਤਰ ਦੇ ਹੱਥ ਵਿੱਚ ਸੌਂਪ ਦਿੱਤਾ ਹੈ, ²³ਤਾਂ ਜੋ ਸਾਰੇ ਪੁੱਤਰ ਦਾ ਆਦਰ ਉਸੇ ਤਰ੍ਹਾਂ ਕਰਨ ਜਿਸ ਤਰ੍ਹਾਂ ਉਹ ਪਿਤਾ ਦਾ ਕਰਦੇ ਹਨ। ਜੇ ਪੁੱਤਰ ਦਾ ਆਦਰ ਨਹੀਂ ਕਰਦਾ ਹੈ, ਉਹ ਪਿਤਾ ਦਾ ਵੀ ਆਦਰ ਨਹੀਂ ਕਰਦਾ ਹੈ, ਜਿਸ ਨੇ ਪੁੱਤਰ ਨੂੰ ਘੱਲਿਆ ਹੈ।"

5:19,24,25 " ਸੱਚ ਸੱਚ" ਇਹ ਸ਼ਾਬਦਿਕ ਤੌਰ ਤੇ "ਅਮੀਨ, ਅਮੀਨ" ਹੈ। ਸ਼ਬਦ "ਅਮੀਨ" ਇਬਰਾਨੀ ਭਾਸ਼ਾ ਦਾ ਲਿੱਪੀ ਅੰਤਰਨ ਹੈ। ਅਸਲ ਵਿਚ ਇਸਦਾ ਮਤਲਬ ਭਰੋਸੇਯੋਗਤਾ ਸੀ। ਇਹ ਇਕ ਸੱਚਾਈ ਦੀ ਪੁਸ਼ਟੀ ਕਰਨ ਲਈ ਵਰਤਿਆ ਗਿਆ। ਯਿਸੂ ਹੀ ਸੀ ਜਿਸ ਨੇ ਬਿਆਨ ਦੀ ਸ਼ੁਰੂਆਤ ਵਿਚ ਇਸ ਦੀ ਵਰਤੋਂ ਕੀਤੀ ਸੀ। ਉਸਨੇ ਇਸ ਦੀ ਵਰਤੋਂ ਮਹੱਤਵਪੂਰਣ ਬਿਆਨਾਂ ਦੀ ਪੇਸ਼ਕਾਰੀ ਲਈ ਕੀਤੀ ਸੀ। ਯੂਹੰਨਾ ਇਕਲੌਤਾ ਵਿਅਕਤੀ ਹੈ ਜੋ ਇਸ ਸ਼ੁਰੂਆਤੀ ਸ਼ਬਦ ਨੂੰ ਦੁਹਰਾ ਕੇ ਲਿਖਦਾ ਹੈ। ਯੂਹੰਨਾ 1:51 ਤੇ [ਖਾਸ ਵਿਸ਼ਾ: ਅਮੀਨ](#) ਦੇਖੋ।

5:19 "ਪੁੱਤਰ" ਅਗਲੀਆਂ ਕੁਝ ਆਇਤਾਂ ਵਿਚ ਸ਼ਬਦ "ਪੁੱਤਰ" ਦੇ ਇਕ ਅਧਿਆਤਮਿਕ ਤੌਰ ਤੇ ਮਹੱਤਵਪੂਰਣ ਦੁਹਰਾਅ ਹਨ। ਇਸ ਸੰਖੇਪ ਪ੍ਰਸੰਗ ਵਿਚ ਇਸਦੀ ਵਰਤੋਂ ਅੱਠ ਵਾਰ ਕੀਤੀ ਗਈ ਹੈ। ਇਹ ਪਿਤਾ ਨਾਲ ਉਸਦੇ ਰਿਸ਼ਤੇ ਬਾਰੇ ਯਿਸੂ ਦੀ ਵਿਲੱਖਣ ਸਮਝ ਨੂੰ ਅਤੇ "ਮਨੁੱਖ ਦਾ ਪੁੱਤਰ" ਅਤੇ "ਪਰਮੇਸ਼ਰ ਦਾ ਪੁੱਤਰ" ਦੇ ਸਿਰਲੇਖਾਂ ਨੂੰ ਦਰਸਾਉਂਦਾ ਹੈ।

▣ "ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸੱਕਦਾ" ਜਿਵੇਂ ਕਿ ਅਕਸਰ ਸੱਚ ਹੈ ਕਿ ਨਵੇਂ ਨੇਮ ਯਿਸੂ ਨੂੰ ਵਿਰੋਧਯੋਗੀ ਵਿਚਾਰਾਂ ਨਾਲ ਪੇਸ਼ ਕਰਦਾ ਹੈ। ਕੁਝ ਵਚਨਾਂ ਵਿਚ:

1. ਉਹ ਪਿਤਾ ਨਾਲ ਇਕ ਹੈ (ਯੂਹੰਨਾ 1:1; 5:18; 10:30,34-38; 14:9-10; 20:28)
2. ਉਹ ਪਿਤਾ ਤੋਂ ਅਲੱਗ ਹੈ (ਯੂਹੰਨਾ 1:2,14,18; 5:19-23; 8:28; 10:25,29; 14:10,11,12,13,16; 17:1-2)
3. ਉਹ ਪਿਤਾ ਦੇ ਅਧੀਨ ਵੀ ਹੈ (ਯੂਹੰਨਾ 5:20,30; 8:28; 12:49; 14:28; 15:10,19-24; 17:8)

ਇਹ ਸ਼ਾਇਦ ਇਹ ਦਰਸਾਉਣ ਲਈ ਹੈ ਕਿ ਯਿਸੂ ਪੂਰੀ ਤਰ੍ਹਾਂ ਪਰਮੇਸ਼ਰ ਹੈ, ਪਰ ਇਕ ਅਲੱਗ, ਵੱਖਰਾ ਵਿਅਕਤੀ ਅਤੇ ਪਰਮੇਸ਼ਰ ਦਾ ਸਦੀਪਕ ਰੂਪ ਹੈ।

John Raymond E. Brown ਦੁਆਰਾ ਸੰਪਾਦਿਤ *The Jerome Biblical Commentary* ਟਿੱਪਣੀ ਵਿਚ, ਇਕ ਚੰਗਾ ਨੁਕਤਾ ਬਣਾਇਆ ਗਿਆ ਹੈ:

"ਇੱਥੇ ਅਧੀਨਗੀ ਦਾ ਅਰਥ ਨੂੰ ਯਿਸੂ ਦੇ ਮਨੁੱਖੀ ਸੁਭਾਅ ਬਾਰੇ ਕੇਵਲ ਉਸਦੇ ਸ਼ਬਦਾਂ ਦਾ ਹਵਾਲਾ ਦੇ ਕੇ ਨਹੀਂ ਹਟਾਇਆ ਜਾਣਾ ਚਾਹੀਦਾ... ਇਹ ਯੂਹੰਨਾ ਦੇ ਮਸੀਹ ਬਾਰੇ ਅਧਿਆਤਮਿਕ ਗਿਆਨ ਦੇ ਇਕ ਵਧੀਆ ਬਿੰਦੂ ਨੂੰ ਵੀ ਹਟਾ ਦੇਵੇਗਾ। ਇਸ ਦੀ ਬਜਾਏ, ਯਿਸੂ ਪਿਤਾ ਅਤੇ ਪੁੱਤਰ ਵਿਚਕਾਰ ਗਤੀਵਿਧੀਆਂ ਦੇ ਸੰਪੂਰਨ ਤਾਲਮੇਲ ਉੱਤੇ ਜ਼ੋਰ ਦੇ ਰਿਹਾ ਹੈ, ਜੋ ਅਸਲ ਵਿਚ, ਮੂਲ ਰੂਪ ਤੇ ਸੁਭਾਅ ਦੀ ਇਕ ਪਛਾਣ ਦੀ ਮੰਗ ਕਰਦਾ ਹੈ; ਇਹੋ ਪ੍ਰਕਿਰਿਆ ਯੂਹੰਨਾ 16:12ff ਵਿਚ ਵਰਤੀ ਗਈ ਹੈ ਜੋ ਪਵਿੱਤਰ ਆਤਮਾ ਨੂੰ ਪੁੱਤਰ ਨਾਲ ਜੋੜਦੀ ਹੈ। ਪਰ ਇਸ ਇੰਜੀਲ ਦੇ ਵਿਚ ਅਸੀਂ ਕਦੇ ਵੀ ਤ੍ਰਿਏਕ ਨੂੰ ਅਲੱਗ-ਅਲੱਗ ਵਿਚਾਰਾਂ ਵਿਚ ਨਹੀਂ ਪਾਉਂਦੇ ਹਨ; ਇਸ ਨੂੰ ਹਮੇਸ਼ਾ ਇਸਦੀ ਮੁਕਤੀ ਬਾਰੇ ਅਧਿਆਤਮਿਕ ਗਿਆਨ ਦੀ ਪ੍ਰਸੰਗ ਅਨੁਕੂਲਤਾ ਦੇ ਦ੍ਰਿਸ਼ਟੀਕੋਨ ਤੋਂ ਸਮਝਿਆ ਗਿਆ ਹੈ" (ਪੰਨਾ. 434)।

▣ "ਉਹ ਕੇਵਲ ਉਹ ਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਦੇ ਦੇਖਦਾ ਹੈ" ਮਨੁੱਖਜਾਤੀ ਨੇ ਪਿਤਾ ਨੂੰ ਕਦੇ ਨਹੀਂ ਦੇਖਿਆ (ਦੇਖੋ. ਯੂਹੰਨਾ 5:37 ਅਤੇ 1:18), ਪਰ ਪੁੱਤਰ ਉਸਦੇ ਨਜ਼ਦੀਕੀ, ਨਿੱਜੀ ਗਿਆਨ ਦਾ ਦਾਅਵਾ ਕਰ ਰਿਹਾ ਹੈ (ਯੂਹੰਨਾ 1:1-3)।

▣ "ਜਿਸ ਤਰ੍ਹਾਂ ਪਿਤਾ ਕਰਦਾ ਹੈ, ਠੀਕ ਉਸੇ ਤਰ੍ਹਾਂ ਪੁੱਤਰ ਵੀ ਕਰਦਾ ਹੈ" ਯਿਸੂ ਦੇ ਕੰਮਾਂ ਅਤੇ ਸਿੱਖਿਆਵਾਂ ਵਿਚ ਮਨੁੱਖਜਾਤੀ ਸਾਫ਼ ਤੌਰ ਤੇ ਪਰਮੇਸ਼ਰ ਨੂੰ ਦੇਖਦੀ ਹੈ (ਕੁਲਸੀਆਂ 1:15 ਇਬਰਾਨੀਆਂ 1:3)।

5:20 "ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਉਹ ਸਭ ਕੁਝ ਜੋ ਉਹ ਆਪ ਕਰਦਾ ਹੈ, ਪੁੱਤਰ ਨੂੰ ਦਿਖਾਉਂਦਾ ਹੈ" ਇਹ ਦੋਵੇਂ ਵਰਤਮਾਨ ਕਿਰਿਆਸ਼ੀਲ ਸੰਕੇਤ ਹਨ ਜੋ ਇਕ ਚੱਲ ਰਹੀ ਕਾਰਵਾਈ ਦੀ ਗੱਲ ਕਰਦੇ ਹਨ। *ਫਿਲੋਓ phileō* ਪਿਆਰ ਲਈ ਯੂਨਾਨੀ ਸ਼ਬਦ ਹੈ। ਯੂਹੰਨਾ 3:35 ਵਿਚ *ਅਗਾਪੇਓ agapeō* ਹੋ ਸੱਕਦਾ ਹੈ। ਕੋਇਨੇ ਯੂਨਾਨੀ ਭਾਸ਼ਾ ਵਿਚ ਪਿਆਰ ਲਈ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਵਰਤਿਆਂ ਜਾਂਦਾ ਹੈ (ਦੇਖੋ D. A. Carson, *Exegetical Fallacies*, 2nd ed., ਪੰਨੇ. 32-33 ਅਤੇ F. F. Bruce, *Answers to Questions*, ਪੰਨਾ. 73)।

▣ "ਵੱਡੇ ਕੰਮ" ਇਸ ਪ੍ਰਸੰਗ ਵਿਚ ਇਹ ਮੁਰਦਿਆਂ ਨੂੰ ਜ਼ਿੰਦਾ ਕਰਨਾ (ਯੂਹੰਨਾ 5:21,25-26) ਅਤੇ ਨਿਆਂ ਕਰਨ ਦਾ (ਯੂਹੰਨਾ 5:22,27) ਹਵਾਲਾ ਦੇ ਸੱਕਦਾ ਹੈ।

▣ "ਕਿ ਤੁਸੀਂ ਹੈਰਾਨ ਹੋਵੋਗੇ" ਇਹ ਉਦੇਸ਼ ਉਪਵਾਕ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਇਸ ਚਮਤਕਾਰ ਦਾ ਉਦੇਸ਼ ਇਹ ਹੈ ਕਿ ਯਹੂਦੀ (ਬਹੁਵਚਨ, ਤੁਸੀਂ) ਅਨੇਕੇ ਪੁੱਤਰ ਵਿਚ ਵਿਸ਼ਵਾਸ ਕਰਨ (ਤੁਲਨਾ ਕਰੋ. ਯੂਹੰਨਾ 5:23; ਰਸੂਲਾਂ ਦੇ ਕਰਤੱਬ 13:41 [ਇਬਰਾਨੀਆਂ 1:5])।

5:21 "ਪਿਤਾ ਮੁਰਦਿਆਂ ਨੂੰ ਜ਼ਿੰਦਾ ਕਰਦਾ ਹੈ... ਇਸੇ ਤਰ੍ਹਾਂ ਪੁੱਤਰ ਵੀ" ਪੁਰਾਣੇ ਨੇਮ ਵਿਚ ਕੇਵਲ ਯਹੋਵਾਹ ਹੀ ਜੀਵਨ ਦੇ ਸੱਕਦਾ ਹੈ (ਬਿਵਸਥਾ ਸਾਰ 32:39)। ਇਹ ਤੱਥ ਕਿ ਯਿਸੂ ਮੁਰਦਿਆਂ ਨੂੰ ਜ਼ਿੰਦਾ ਕਰ ਸੱਕਦਾ ਹੈ, ਇਹ ਯਹੋਵਾਹ ਦੇ ਨਾਲ ਬਰਾਬਰਤਾ ਦਾ ਬਿਆਨ ਹੈ (ਤੁਲਨਾ ਕਰੋ. ਯੂਹੰਨਾ 5:26)।

ਯਿਸੂ ਹੁਣ ਸਦੀਪਕ ਜੀਵਨ ਦਿੰਦਾ ਹੈ (ਤੁਲਨਾ ਕਰੋ. 2 ਕੁਰਿੰਥੀਆਂ 5:17; ਕੁਲਸੀਆਂ 1:13) ਜੋ ਯੂਹੰਨਾ 5:26 ਦੇ ਨਵੇਂ ਯੁੱਗ ਵਿਚ ਜ਼ਿੰਦਗੀ ਦੇ ਭੌਤਿਕ ਪ੍ਰਗਟਾਵੇ ਨਾਲ ਜੁੜਿਆ ਹੋਇਆ ਹੈ (ਤੁਲਨਾ ਕਰੋ. 1 ਥੱਸਲੁਨੀਕੀਆਂ 4:13-18)। ਅਜਿਹਾ ਲਗਦਾ ਹੈ ਕਿ ਯਿਸੂ ਨਾਲ ਯੂਹੰਨਾ ਦਾ ਵਿਸਤਾਰ ਮੇਲ ਇਕੱਲੇ ਵਿਅਕਤੀਗਤ ਅਧਾਰ ਤੇ ਹੈ, ਜਦੋਂ ਕਿ ਅਜੇ ਵੀ ਭਵਿੱਖ ਦੀ ਸਮੂਹਕ ਕੰਮ (ਨਿਆਂ ਅਤੇ ਮੁਕਤੀ) ਬਾਕੀ ਹੈ।

▣ "ਜਿਸ ਨੂੰ ਉਹ ਚਾਹੁੰਦਾ ਹੈ, ਜੀਵਨ ਦਾਨ ਦਿੰਦਾ ਹੈ" ਪੁੱਤਰ ਕਿਸ ਨੂੰ ਜੀਵਨ ਦਿੰਦਾ ਹੈ? ਇਸ ਪ੍ਰਸੰਗ ਵਿਚ ਇਹ ਕੈਲਵਿਨਵਾਦ ਦਾ ਪ੍ਰਮਾਣ-ਪਾਠ ਨਹੀਂ ਹੈ, ਬਲਕਿ ਇਹ ਦਾਅਵਾ ਹੈ ਕਿ ਯਿਸੂ ਵਿਚ ਵਿਸ਼ਵਾਸ ਜ਼ਿੰਦਗੀ ਲਿਆਉਂਦਾ ਹੈ (ਯੂਹੰਨਾ 1:12; 3:16)। ਯੂਹੰਨਾ 6:44, 65 ਤੋਂ ਤਣਾਅ ਆਉਂਦਾ ਹੈ। ਕੀ ਆਤਮਾ "ਸਭ ਨੂੰ" ਜਾਂ "ਕੁਝ ਨੂੰ" ਚੁਣਦਾ ਹੈ? ਮੈਂ ਸੋਚਦਾ ਹਾਂ ਕਿ ਇਹ ਸਪੱਸ਼ਟ ਹੈ ਕਿ ਪਾਪੀ ਲੋਕ ਆਤਮਿਕ ਖੇਤਰ ਵਿਚ ਪਹਿਲ ਨਹੀਂ ਕਰਦੇ ਹਨ, ਪਰ ਮੈਂ ਬਾਈਬਲ ਵਿਚ ਇਸ ਤੱਥ ਪ੍ਰਤੀ ਵਚਨਬੱਧ ਹਾਂ ਕਿ ਤੇਬਾ, ਵਿਸ਼ਵਾਸ, ਆਗਿਆਕਾਰੀ ਅਤੇ ਦ੍ਰਿੜ੍ਹਤਾ ਦੁਆਰਾ ਆਤਮਾ ਦੀ ਝਲਕ ਦਾ ਜਵਾਬ ਦੇਣਾ (ਦਿੰਦੇ ਰਹਿਣਾ) ਚਾਹੀਦਾ ਹੈ! ਅਸਲ ਭੇਤ ਇਹ ਹੈ ਕਿ ਇੰਜੀਲ ਨੂੰ ਸੁਣਨ ਵਾਲੇ ਕੁਝ "ਨਹੀਂ" ਕਿਉਂ ਕਹਿੰਦੇ ਹਨ! ਮੈਂ ਇਸਨੂੰ "ਅਵਿਸ਼ਵਾਸ ਦਾ ਭੇਤ" ਕਹਿੰਦਾ ਹਾਂ। ਅਸਲ ਵਿਚ ਇਹ ਇੰਜੀਲ ਦਾ "ਮੁਆਫ ਨਾ ਕੀਤੇ ਜਾਣ ਵਾਲਾ ਪਾਪ" ਅਤੇ 1 ਯੂਹੰਨਾ ਦਾ "ਮੌਤ ਦਾ ਪਾਪ" ਦੋਨੇ ਹੈ।

ਖਾਸ ਵਿਸ਼ਾ: ਮੁਆਫ ਨਾ ਕੀਤੇ ਜਾਣ ਵਾਲਾ ਪਾਪ SPECIAL TOPIC: THE UNPARDONABLE SIN

ਖਾਸ ਵਿਸ਼ਾ: ਮੁਆਫ ਨਾ ਕੀਤੇ ਜਾਣ ਵਾਲਾ ਪਾਪ

A. ਯਾਦ ਰੱਖੋ ਕਿ ਇੰਜੀਲਾਂ ਇਕ ਯਹੂਦੀ ਵਾਤਾਵਰਨ ਨੂੰ ਦਰਸਾਉਂਦੀਆਂ ਹਨ

1. ਦੋ ਕਿਸਮਾਂ ਦੇ ਪਾਪ (ਦੋਖੇ ਖਾਸ ਵਿਸ਼ਾ: ਅਣਜਾਣੇ ਦੇ ਪਾਪ [ਪੁਰਾਣਾ ਨੇਮ], ਤੁਲਨਾ ਕਰੋ. ਲੇਵੀਆਂ 4:2,22,27; 5:15,17-19; ਗਿਣਤੀ. 15:27-31; ਬਿਵਸਥਾ ਸਾਰ. 1:43; 17:12-13)

a. ਅਣਜਾਣੇ

b. ਜਾਣਬੁੱਝ ਕੇ

2. ਪੰਤੇਕੁਸਤ ਤੋਂ ਪਹਿਲਾਂ ਯਹੂਦੀ ਵਾਤਾਵਰਨ (ਉਦਾਹਰਣ ਦੇ ਲਈ., ਇੰਜੀਲ ਦੀ ਪੂਰਤੀ [ਉਦਾਹਰਣ ਦੇ ਲਈ., ਮੌਤ, ਜੀ ਉਠਣਾ, ਸਵਰਗਾਰੋਹਨ] ਅਤੇ ਆਤਮਾ ਦੀ ਖਾਸ ਦੇਣ ਅਜੇ ਨਹੀਂ ਹੋਈ ਸੀ)

B. ਮਰਕੁਸ 3:22-30 ਦੇ ਸਾਹਿਤਕ ਪ੍ਰਸੰਗ ਵੱਲ ਧਿਆਨ ਦਿਓ

1. ਯਿਸੂ ਦੇ ਆਪਣੇ ਪਰਿਵਾਰ ਦਾ ਅਵਿਸ਼ਵਾਸ (ਮਰਕੁਸ 3:31-32)

2. ਫ਼ਰੀਸੀਆਂ ਦਾ ਅਵਿਸ਼ਵਾਸ (ਮਰਕੁਸ 2:24; 3:1,6,22)

C. ਇੰਜੀਲ ਦੀਆਂ ਸਮਾਨਤਾਵਾਂ ਦੀ ਤੁਲਨਾ ਕਰੋ, ਜਿੱਥੇ "ਮਨੁੱਖ ਦਾ ਪੁੱਤਰ" ਦਾ ਸਿਰਲੇਖ "ਮਨੁੱਖਾਂ ਦੇ ਪੁੱਤਰ" ਵਿਚ ਬਦਲਦਾ ਹੈ

1. ਮੱਤੀ 12:22-37 (ਜਿਵੇਂ ਕਿ., 12:32, "ਮਨੁੱਖ ਦੇ ਪੁੱਤਰ ਦੇ ਵਿਰੁੱਧ ਸ਼ਬਦ")

2. ਲੂਕਾ 11:14-26; 12:8-12 (ਜਿਵੇਂ ਕਿ., 12:10, "ਮਨੁੱਖ ਦੇ ਪੁੱਤਰ ਦੇ ਵਿਰੁੱਧ ਸ਼ਬਦ")

3. ਮਰਕੁਸ 3:28 (ਜਿਵੇਂ ਕਿ., "ਮਨੁੱਖਾਂ ਦੇ ਪੁੱਤਰਾਂ ਦੇ ਸਾਰੇ ਪਾਪ ਮੁਆਫ ਕੀਤੇ ਜਾਣਗੇ")

ਮੁਆਫ ਨਾ ਕੀਤੇ ਜਾਣ ਵਾਲਾ ਪਾਪ ਮਹਾਨ ਰੋਸ਼ਨੀ ਦੀ ਮੌਜੂਦਗੀ ਵਿਚ ਯਿਸੂ ਦਾ ਨਿਰੰਤਰ ਇਨਕਾਰ ਹੈ। ਫ਼ਰੀਸੀਆਂ ਨੇ ਸਪੱਸ਼ਟ ਤੌਰ ਤੇ ਸਮਝ ਲਿਆ ਪਰ ਵਿਸ਼ਵਾਸ ਨਹੀਂ ਕੀਤਾ। ਇਸ ਅਰਥ ਵਿਚ ਇਹ 1 ਯੂਹੰਨਾ ਵਿਚਲੇ "ਮੌਤ ਦੇ ਪਾਪ" ਨਾਲ ਸੰਬੰਧਿਤ ਹੈ (ਦੇਖੋ ਖਾਸ ਵਿਸ਼ਾ: ਮੌਤ ਦਾ ਪਾਪ)।

Copyright © 2014 [Bible Lessons International](#)

5:22 ਸਖ਼ਤ ਦੇਹਰਾ ਨਕਾਰਾਤਮਕ ਅਤੇ ਪੂਰਨ-ਕਾਲ ਵਾਕ ਦੀ ਕਿਰਿਆ ਇਸ ਤੱਥ ਤੇ ਜ਼ੋਰ ਦਿੰਦੀ ਹੈ ਕਿ ਨਿਆਂ ਕਰਨਾ ਪੁੱਤਰ ਨੂੰ ਸੌਂਪਿਆ ਗਿਆ ਹੈ (ਤੁਲਨਾ ਕਰੋ. ਯੂਹੰਨਾ 5:27; 9:39. ਰਸੂਲਾਂ ਦੇ ਕਰਤੱਬ 10:42; 17:31; 2 ਤਿਮੋਥਿਉਸ 4:1; 1 ਪਤਰਸ 4:5)। ਇਸ ਆਇਤ ਅਤੇ ਯੂਹੰਨਾ 13:17 ਵਿਚਕਾਰ ਸਪੱਸ਼ਟ ਵਿਵਾਦ ਨੂੰ ਇਸ ਤੱਥ ਦੁਆਰਾ ਸਮਝਾਇਆ ਗਿਆ ਹੈ ਕਿ ਯਿਸੂ ਇਨ੍ਹਾਂ "ਆਖਰੀ ਦਿਨਾਂ" ਦੌਰਾਨ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਮਨੁੱਖ ਯਿਸੂ ਮਸੀਹ ਪ੍ਰਤੀ ਆਪਣੀ ਪ੍ਰਤੀਕਿਰਿਆ ਨਾਲ ਆਪਣੇ ਆਪ ਦਾ ਨਿਆਂ ਕਰਦੇ ਹਨ। ਯਿਸੂ ਦਾ ਭਵਿੱਖ ਦਾ ਨਿਆਂ (ਅਵਿਸ਼ਵਾਸੀਆਂ ਦਾ) ਉਨ੍ਹਾਂ ਦੇ ਯਿਸੂ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਤੇ ਅਧਾਰਤ ਹੈ।

ਸਦੀਪਕ ਜੀਵਨ ਬਨਾਮ ਨਿਆਂ ਯੂਹੰਨਾ 3:17-21,36 ਦਾ ਵਿਸ਼ਾ ਸੀ। ਮਸੀਹ ਵਿਚ ਪਰਮੇਸ਼ਰ ਦਾ ਪਿਆਰ, ਜਦੋਂ ਰੱਦ ਕੀਤਾ ਜਾਂਦਾ ਹੈ ਤਾਂ ਪਰਮੇਸ਼ਰ ਦਾ ਕ੍ਰੋਧ ਬਣ ਜਾਂਦਾ ਹੈ! ਇੱਥੇ ਸਿਰਫ਼ ਦੋ ਹੀ ਵਿਕਲਪ ਹਨ! ਮਸੀਹ ਵਿਚ ਵਿਸ਼ਵਾਸ ਸਦੀਪਕ ਜੀਵਨ ਪ੍ਰਾਪਤ ਕਰਨ ਦਾ ਇਕੋ ਇਕ ਤਰੀਕਾ ਹੈ (ਤੁਲਨਾ ਕਰੋ. ਯੂਹੰਨਾ 10:1-18; 14:6; 1 ਯੂਹੰਨਾ 5:9-12)!

5:23 "ਤਾਂ ਜੋ ਸਾਰੇ ਪੁੱਤਰ ਦਾ ਆਦਰ ਕਰਨ" ਸੰਮਲਿਤ ਸ਼ਬਦ "ਸਾਰੇ" ਭਵਿੱਖ ਦੇ ਨਿਆਂ ਦੇ ਦ੍ਰਿਸ਼ ਦਾ ਹਵਾਲਾ ਦੇ ਸਕਦੇ ਹਨ (ਤੁਲਨਾ ਕਰੋ. ਫਿਲੱਪੀਆਂ 2:9-11)।

▣ "ਜੇ ਪੁੱਤਰ ਦਾ ਆਦਰ ਨਹੀਂ ਕਰਦਾ ਹੈ, ਉਹ ਪਿਤਾ ਦਾ ਵੀ ਆਦਰ ਨਹੀਂ ਕਰਦਾ ਹੈ, ਜਿਸ ਨੇ ਪੁੱਤਰ ਨੂੰ ਘੱਲਿਆ ਹੈ" ਇਹ ਕਥਨ 1 ਯੂਹੰਨਾ 5:11-12 ਨਾਲ ਮਿਲਦਾ ਜੁਲਦਾ ਹੈ। ਕੋਈ ਵੀ ਪਰਮੇਸ਼ਰ ਨੂੰ ਨਹੀਂ ਜਾਣ ਸੱਕਦਾ ਜਿਹੜਾ ਉਸਦੇ ਪੁੱਤਰ ਨੂੰ ਨਹੀਂ ਜਾਣਦਾ ਹੈ, ਅਤੇ ਇਸਦੇ ਉਲਟ, ਕੋਈ ਵੀ ਪਿਤਾ ਦਾ ਆਦਰ ਜਾਂ ਅਰਾਧਨਾ ਨਹੀਂ ਕਰ ਸੱਕਦਾ ਜਿਹੜਾ ਪੁੱਤਰ ਦਾ ਆਦਰ ਅਤੇ ਅਰਾਧਨਾ ਨਹੀਂ ਕਰਦਾ ਹੈ।

ਯੂਹੰਨਾ 5:24-29

²⁴ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੇ ਕੋਈ ਮੇਰੇ ਸ਼ਬਦ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਅਨੰਤ ਜੀਵਨ ਪ੍ਰਾਪਤ ਕਰਦਾ ਹੈ। ਉਹ ਦੇਸ਼ੀ ਨਹੀਂ ਠਹਿਰਦਾ, ਸਗੋਂ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ²⁵ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ, ਸਗੋਂ ਆ ਚੁੱਕਾ ਹੈ, ਜਦੋਂ ਮੁਰਦੇ ਪਰਮੇਸ਼ਰ ਦੇ ਪੁੱਤਰ ਦੀ ਅਵਾਜ਼ ਸੁਣਨਗੇ, ਅਤੇ ਜੇ ਸੁਣਨਗੇ ਜੀਵਨ ਪ੍ਰਾਪਤ ਕਰਨਗੇ। ²⁶ਕਿਉਂਕਿ ਜਿਸ ਤਰ੍ਹਾਂ ਪਿਤਾ ਜੀਵਨ ਦਾ ਸੋਮਾ ਹੈ, ਉਸੇ ਤਰ੍ਹਾਂ ਉਸਨੇ ਪੁੱਤਰ ਨੂੰ ਵੀ ਜੀਵਨ ਦਾ ਸੋਮਾ ਬਣਾਇਆ ਹੈ। ²⁷ਪਿਤਾ ਨੇ ਪੁੱਤਰ ਨੂੰ ਨਿਆਂ ਕਰਨ ਦਾ ਪੂਰਾ ਅਧਿਕਾਰ ਦੇ ਦਿੱਤਾ ਹੈ, ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ। ²⁸ਇਸ ਗੱਲ ਉੱਤੇ ਤੁਸੀਂ ਹੈਰਾਨ ਨਾ ਹੋਵੋ। ਸਮਾਂ ਆ ਗਿਆ ਹੈ, ਜਦੋਂ ਜੇ ਕਬਰਾਂ ਵਿੱਚ ਹਨ, ਉਸ ਦੀ ਅਵਾਜ਼ ਸੁਣਨਗੇ ²⁹ਅਤੇ ਕਬਰਾਂ ਵਿੱਚੋਂ ਬਾਹਰ ਆ ਜਾਣਗੇ। ਚੰਗੇ ਕੰਮ ਕਰਨ ਵਾਲਿਆਂ ਦਾ ਪੁਨਰ-ਉੱਠਾਨ ਜੀਵਨ ਦੇ ਲਈ ਹੋਵੇਗਾ ਅਤੇ ਬੁਰੇ ਕੰਮ ਕਰਨ ਵਾਲਿਆਂ ਦਾ ਦੰਡ ਦੇ ਲਈ।"

5:24 "ਸੱਚ, ਸੱਚ" ਯਿਸੂ ਦੇ ਸ਼ਬਦਾਂ ਦਾ ਯੂਹੰਨਾ ਦਾ ਵਿਲੱਖਣ ਦੇਹਰਾਵਾਦ (ਦੇਖੋ. ਯੂਹੰਨਾ 5:25) ਮਹੱਤਵਪੂਰਣ ਬਿਆਨਾਂ ਦੀ ਇਕ ਵਿਸ਼ੇਸ਼ ਪਛਾਣ ਹੈ। ਯੂਹੰਨਾ 1:51 ਤੇ ਖਾਸ ਵਿਸ਼ਾ: ਅਮੀਨ ਦੇਖੋ।

▣ "ਜੇ ਕੋਈ ਮੇਰੇ ਸ਼ਬਦ ਸੁਣਦਾ ਹੈ ਅਤੇ ਮੇਰੇ ਘੱਲਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਅਨੰਤ ਜੀਵਨ ਪ੍ਰਾਪਤ ਕਰਦਾ ਹੈ" ਇਹ ਤਿੰਨ ਵਰਤਮਾਨ ਕਿਰਿਆਸ਼ੀਲ ਜੁਬਾਨੀ ਗੱਲਾਂ ਹਨ। ਪਿਤਾ ਉੱਤੇ ਵਿਸ਼ਵਾਸ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਜੋ ਪੁੱਤਰ ਵਿਚ ਵਿਸ਼ਵਾਸ ਦੁਆਰਾ ਵਰਤਿਆ ਜਾਂਦਾ ਹੈ (ਦੇਖੋ. 1 ਯੂਹੰਨਾ 5:9-12)। ਸਮਾਨਾਂਤਰ ਇੰਜੀਲਾਂ ਵਿਚ, ਸਦੀਪਕ ਜੀਵਨ ਅਕਸਰ ਭਵਿੱਖ ਵਿਚ ਹੋਣ ਵਾਲਾ ਇਕ ਸਬੱਬ ਹੈ ਜਿਸਦੀ ਵਿਸ਼ਵਾਸ ਵਿਚ ਆਸ ਕੀਤੀ ਜਾਂਦੀ ਹੈ, ਪਰ ਯੂਹੰਨਾ ਵਿਚ ਇਹ ਖਾਸ ਤੌਰ ਤੇ ਇਕ ਮੌਜੂਦਾ ਹਕੀਕਤ ਹੈ (ਯੂਹੰਨਾ 8:51; 11:25)। ਇਹ ਸੰਭਵ ਹੈ ਕਿ ਸ਼ਬਦ "ਸੁਣਦਾ" ਇਬਰਾਨੀ ਸ਼ਬਦ *ਸ਼ੇਮਾ shema* ਨੂੰ ਦਰਸਾਉਂਦਾ ਹੈ, ਜਿਸਦਾ ਅਰਥ ਹੈ "ਸੁਣਨਾ ਅਤੇ ਮੰਨਣਾ ਹੈ" (ਬਿਵਸਥਾ ਸਾਰ 6:4)।

▣ "ਜਿਸਨੇ ਮੈਨੂੰ ਘੱਲਿਆ ਹੈ" ਕਿਰਿਆ ਅਪੋਸਟੋਲੇ *apostellō* (ਭੂਤਕਾਲ ਕਿਰਿਆਸ਼ੀਲ ਕ੍ਰਿਦੰਤ) ਸ਼ਬਦ "ਰਸੂਲ" ਦਾ ਮੁੱਖ ਰੂਪ ਹੈ (ਤੁਲਨਾ ਕਰੋ. ਯੂਹੰਨਾ 5:36)। ਇਸਦੀ ਵਰਤੋਂ ਰੱਬੀ ਲੋਕਾਂ ਦੁਆਰਾ (ਅਰਥਾਤ., ਜਿਵੇਂ LXX ਵਿਚ ਇਸਦੀ ਵਰਤੋਂ) ਕੀਤੀ ਗਈ ਸੀ ਜਿਵੇਂ "ਕੋਈ ਇਕ ਨਿਰਧਾਰਤ ਮਿਸ਼ਨ ਤੇ ਇਕ ਅਧਿਕਾਰੀ ਦੇ ਨੁਮਾਇੰਦੇ ਵਜੋਂ ਭੇਜਿਆ ਗਿਆ ਸੀ।" ਇਹ ਸ਼ਬਦ ਅਕਸਰ ਯੂਹੰਨਾ ਵਿਚ ਪਿਤਾ ਦੁਆਰਾ ਆਪਣੇ ਪੁੱਤਰ ਨੂੰ ਆਪਣੇ ਨੁਮਾਇੰਦੇ ਵਜੋਂ ਭੇਜਣ ਲਈ ਵਰਤਿਆ ਜਾਂਦਾ ਹੈ। ਯੂਹੰਨਾ 4:34 ਤੇ ਨੋਟ ਦੇਖੋ।

ਖਾਸ ਵਿਸ਼ਾ: ਭੇਜਣਾ (ਅਪੋਸਟੋਲੇ, *apostellō*) SPECIAL TOPIC: SEND (APOSTELLŌ)

ਖਾਸ ਵਿਸ਼ਾ: ਭੇਜਣਾ (ਅਪੋਸਟੋਲੇ, *apostellō*)

ਇਹ "ਭੇਜਣਾ" ਲਈ ਯੂਨਾਨੀ ਦਾ ਆਮ ਸ਼ਬਦ ਹੈ (ਅਰਥਾਤ., *ਅਪੋਸਟੋਲੇ apostellō*)। ਇਸ ਸ਼ਬਦ ਦੇ ਕਈ ਅਧਿਆਤਮਿਕ ਉਪਯੋਗ ਹਨ:

1. ਪੁਰਾਤਨ ਯੂਨਾਨੀ ਭਾਸ਼ਾ ਅਤੇ ਰੱਬੀ ਲੋਕਾਂ ਵਿਚ ਇਹ ਸ਼ਬਦ ਸਾਡੇ ਅੰਗਰੇਜ਼ੀ ਦੇ "ਰਾਜਦੂਤ" ਦੀ ਤਰ੍ਹਾਂ ਬੁਲਾਏ ਜਾਣ ਅਤੇ ਦੂਜੇ ਦੇ ਅਧਿਕਾਰਤ ਨੁਮਾਇੰਦੇ ਵਜੋਂ ਭੇਜੇ ਜਾਣ ਲਈ ਵਰਤਿਆ ਜਾਂਦਾ ਸੀ (ਤੁਲਨਾ ਕਰੋ. 2 ਕੁਰਿੰਥੀਆਂ 5:20)
2. ਇੰਜੀਲਾਂ ਅਕਸਰ ਯਿਸੂ ਲਈ ਪਿਤਾ ਦੁਆਰਾ ਭੇਜੇ ਜਾਣ ਤੇ ਇਸ ਕਿਰਿਆ ਨੂੰ ਵਰਤਦੀਆਂ ਹਨ। ਯੂਹੰਨਾ ਵਿਚ ਇਹ ਸ਼ਬਦ ਮਸੀਹ ਦਾ ਸੰਕੇਤ ਦਿੰਦਾ ਹੈ (ਤੁਲਨਾ ਕਰੋ. ਮੱਤੀ 10:40; 15:24; ਮਰਕੁਸ 9:37; ਲੂਕਾ 9:48 ਅਤੇ ਖਾਸ ਕਰਕੇ ਯੂਹੰਨਾ 5:36,38; 6:29,57; 7:29; 8:42; 10:36; 11:42; 17:3,8,18,21,23,25; 20:21 [ਆਇਤ 21 ਵਿਚ "ਰਸੂਲ" ਅਤੇ ਇਸਦਾ ਸਮਾਨਾਰਥੀ *ਪੈਂਪੋ pempō* ਵਰਤਿਆ ਗਿਆ ਹੈ])। ਇਹ ਯਿਸੂ ਦੇ ਵਿਸ਼ਵਾਸੀਆਂ ਨੂੰ ਭੇਜਣ ਲਈ ਵਰਤਿਆ ਗਿਆ ਹੈ (ਯੂਹੰਨਾ 17:18; 20:21 [ਯੂਹੰਨਾ 20:21 ਵਿਚ "ਰਸੂਲ" ਅਤੇ ਇਸਦਾ ਸਮਾਨਾਰਥੀ *ਪੈਂਪੋ pempō* ਵਰਤਿਆ ਗਿਆ ਹੈ])।
3. ਨਵੇਂ ਨੇਮ ਵਿਚ "ਰਸੂਲ" ਨਾਂਵ ਦੀ ਵਰਤੋਂ ਕੀਤੀ ਗਈ
 - a. ਬਾਰਾਂ ਚੋਲਿਆਂ ਦਾ ਅਸਲ ਅੰਦਰਲਾ ਚੱਕਰ (ਮਰਕੁਸ 6:30; ਲੂਕਾ 6:13; ਰਸੂਲਾਂ ਦੇ ਕਰਤੱਬ 1:2,26)
 - b. ਰਸੂਲਾਂ ਦੇ ਮਦਦਗਾਰਾਂ ਅਤੇ ਸਹਿਕਰਮੀਆਂ ਦਾ ਇਕ ਖਾਸ ਸਮੂਹ
 - (1) ਬਰਨਾਬਾਸ (ਰਸੂਲਾਂ ਦੇ ਕਰਤੱਬ 14:4,14)
 - (2) ਅੰਦਰੁਨਿਕੁਸ ਅਤੇ ਯੂਨਿਆਸ (ਰੋਮੀਆਂ 16:7)
 - (3) ਅਪੁੱਲੋਸ (1 ਕੁਰਿੰਥੀਆਂ 4:6-9)
 - (4) ਪ੍ਰਭੂ ਦਾ ਭਰਾ ਯਾਕੂਬ (ਗਲਾਤੀਆਂ 1:19)
 - (5) ਸਿਲਵਾਨੁਸ ਅਤੇ ਤਿਮੋਥਿਉਸ (1 ਥੱਸਲੁਨੀਕੀਆਂ 2:6)
 - (6) ਸੰਭਵ ਤੌਰ ਤੇ ਤੀਤੁਸ (2 ਕੁਰਿੰਥੀਆਂ 8:23)
 - (7) ਸੰਭਵ ਤੌਰ ਤੇ ਇਪਾਫ਼ਰੋਦਤੁਸ (ਫਿਲਿੱਪੀਆਂ 2:25)
 - c. ਕਲੀਸਿਯਾ ਵਿਚ ਇਕ ਜਾਰੀ ਤੋਹਫ਼ਾ (1 ਕੁਰਿੰਥੀਆਂ 12:28-29; ਅਫਸੀਆਂ 4:11)

4. ਪੌਲੁਸ ਨੇ ਜਿਆਦਾਤਰ ਆਪਣੀਆਂ ਪੱਤਰੀਆਂ ਵਿਚ ਆਪਣੇ ਲਈ ਇਹ ਸਿਰਲੇਖ ਆਪਣੇ ਆਪ ਨੂੰ ਮਸੀਹ ਦੇ ਪ੍ਰਤਿਨਿਧੀ ਦੇ ਤੌਰ ਤੇ ਪਰਮੇਸ਼ਰ ਦੁਆਰਾ ਦਿੱਤੇ ਅਧਿਕਾਰ ਨੂੰ ਜ਼ਾਹਰ ਕਰਨ ਦੇ ਤੌਰ ਤੇ ਇਸਤੇਮਾਲ ਕੀਤਾ ਹੈ (ਰੋਮੀਆਂ 1:1; 1 ਕੁਰਿੰਥੀਆਂ 1:1; 2 ਕੁਰਿੰਥੀਆਂ 1:1; ਗਲਾਤੀਆਂ 1:1; ਅਫਸੀਆਂ 1:1; ਕੁਲਸੀਆਂ 1:1; 1 ਤਿਮੋਥਿਉਸ 1:1; 2 ਤਿਮੋਥਿਉਸ 1:1; ਤੀਤੁਸ 1:1)।
5. ਆਧੁਨਿਕ ਵਿਸ਼ਵਾਸੀ ਹੋਣ ਦੇ ਨਾਤੇ ਜਿਹੜੀ ਸਮੱਸਿਆ ਦਾ ਅਸੀਂ ਸਾਹਮਣਾ ਕਰਦੇ ਹਾਂ ਉਹ ਇਹ ਹੈ ਕਿ ਨਵੇਂ ਨੇਮ ਕਦੇ ਨਹੀਂ ਪਰਿਭਾਸ਼ਿਤ ਕਰਦਾ ਕਿ ਇਸ ਜਾਰੀ ਦਾਤ ਵਿਚ ਕੀ ਸ਼ਾਮਲ ਹੈ ਜਾਂ ਵਿਸ਼ਵਾਸੀ ਲੋਕਾਂ ਵਿਚ ਇਸਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ। ਸਪੱਸ਼ਟ ਹੈ ਕਿ ਸਾਨੂੰ ਅਸਲ ਬਾਰਾਂ ਰਸੂਲਾਂ (#3a) ਅਤੇ ਬਾਅਦ ਦੀ ਵਰਤੋਂ (#3b) ਵਿਚਕਾਰ ਫ਼ਰਕ ਕਰਨਾ ਚਾਹੀਦਾ ਹੈ। ਖਾਸ ਵਿਸ਼ਾ: ਪ੍ਰੇਰਨਾ ਅਤੇ ਖਾਸ ਵਿਸ਼ਾ: ਪ੍ਰਕਾਸ਼ਨ ਦੇਖੋ। ਜੇਕਰ ਆਧੁਨਿਕ “ਰਸੂਲ” ਹੋਰ ਬਾਈਬਲ ਲਿਖਣ ਲਈ ਪ੍ਰੇਰਿਤ ਨਹੀਂ ਹਨ (ਅਰਥਾਤ., ਵਚਨ ਦਾ ਲਿਖਿਆ ਜਾਣਾ ਬੰਦ ਹੋ ਗਿਆ ਹੈ, ਤੁਲਨਾ ਕਰੋ. ਯਹੂਦਾਹ ਆਇਤ 3; ਦੇਖੋ ਖਾਸ ਵਿਸ਼ਾ: Canon), ਤਾਂ ਜੋ ਉਹ ਕਰਦੇ ਹਨ ਕੀ ਨਵੇਂ ਨੇਮ ਦੇ ਨਬੀਆਂ ਜਾਂ ਪ੍ਰਚਾਰਕਾਂ ਤੋਂ ਵੱਖਰਾ ਹੈ (ਅਫਸੀਆਂ 4:11)? ਮੇਰੀ ਕੁਝ ਸੰਭਾਵਨਾਵਾਂ ਹਨ।
- ਮਿਸ਼ਨ ਵਾਲੀ ਕਲੀਸਿਯਾ ਉਸ ਥਾਂ ਤੇ ਸ਼ੁਰੂ ਕੀਤੀ ਜਾਂਦੀ ਹੈ ਜਿੱਥੇ ਇੰਜੀਲ ਦਾ ਪ੍ਰਚਾਰ ਨਹੀਂ ਹੋਇਆ (ਜਿਵੇਂ *ਦਿਦਾਖੇ Didache* ਵਿਚ ਵਰਤੇ ਗਏ ਹਨ)
 - ਪਾਦਰੀਆਂ ਦੇ ਆਗੂ ਕਿਸੇ ਦਿੱਤੇ ਹੋਏ ਖੇਤਰ ਜਾਂ ਮਸੀਹੀ ਸੰਪਰਦਾਇ ਵਿਚ
 - ?
ਮੈਨੂੰ #1 ਠੀਕ ਲਗਦਾ ਹੈ।

Copyright © 2014 [Bible Lessons International](#)

▣ "ਸਗੋਂ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ" ਇਹ ਪੂਰਨ ਕਿਰਿਆਸ਼ੀਲ ਸੰਕੇਤ ਹੈ; ਜੋ ਕਿ ਪਹਿਲਾਂ ਹੋਇਆ ਹੈ ਅਤੇ ਹੁਣ ਵਜੂਦ ਦੀ ਅਵਸਥਾ ਬਣ ਗਿਆ ਹੈ। ਪਰਮੇਸ਼ਰ ਦਾ ਰਾਜ ਮੌਜੂਦ ਹੈ, ਪਰ ਭਵਿੱਖ ਵਿਚ ਵੀ ਹੈ, ਇਸੇ ਤਰ੍ਹਾਂ, ਸਦੀਪਕ ਜੀਵਨ ਵੀ ਹੈ (ਤੁਲਨਾ ਕਰੋ. ਯੂਹੰਨਾ 5:25-26; 1 ਯੂਹੰਨਾ 3:14)। ਯੂਹੰਨਾ 5:25 ਹੁਣ ਪਰਮੇਸ਼ਰ ਦੇ ਰਾਜ ਦੀ ਮੌਜੂਦਗੀ ਦਾ ਸਖ਼ਤ ਬਿਆਨ ਹੈ!

5:25 "ਉਹ ਸਮਾਂ ਆ ਰਿਹਾ ਹੈ, ਸਗੋਂ ਆ ਚੁੱਕਾ ਹੈ" ਇਹ ਉਹ ਕਿਸਮ ਦੀ ਭਾਸ਼ਾ ਹੈ ਜੋ ਯੂਹੰਨਾ ਦੀਆਂ ਲਿਖਤਾਂ ਨੂੰ ਦਰਸਾਉਂਦੀ ਹੈ। ਸ਼ਬਦਾਂ ਅਤੇ ਵਾਕਾਂਸ਼ਾਂ ਦੀਆਂ ਅਕਸਰ ਦੋ ਭਾਵਨਾਵਾਂ ਹੁੰਦੀਆਂ ਹਨ। ਇਸ ਸਥਿਤੀ ਵਿਚ, “ਸਮਾਂ” ਦਾ ਮਤਲਬ

- ਮੁਕਤੀ ਦਾ ਸਮਾਂ
- ਨਿਆਂ ਦਾ ਸਮਾਂ

ਸਮਾਂ ਸੀਮਾ ਮੌਜੂਦਾ ਅਤੇ ਭਵਿੱਖ ਦੋਵੇਂ ਹੈ (ਯੂਹੰਨਾ 5:29; 6:39,44,54)। ਕੋਈ ਯਿਸੂ ਨਾਲ ਹੁਣ ਜੋ ਕਰਦਾ ਹੈ ਇਹ ਨਿਰਧਾਰਤ ਕਰੇਗਾ ਕਿ ਭਵਿੱਖ ਵਿਚ ਉਸ ਨਾਲ ਕੀ ਹੋਵੇਗਾ। ਮੁਕਤੀ ਅਤੇ ਨਿਆਂ ਦੋਵੇਂ ਮੌਜੂਦਾ ਹਕੀਕਤ ਅਤੇ ਭਵਿੱਖ ਦੀ ਪੂਰਤੀ ਹਨ (ਯੂਹੰਨਾ 5:28)।

ਖਾਸ ਵਿਸ਼ਾ: ਸਮਾਂ SPECIAL TOPIC: THE HOUR

ਖਾਸ ਵਿਸ਼ਾ: ਸਮਾਂ (ਹੋਰਾ *hōra*)

ਸ਼ਬਦ “ਸਮਾਂ” ਇੰਜੀਲਾਂ ਵਿਚ ਕਈ ਵੱਖਰੇ ਤਰੀਕਿਆਂ ਨਾਲ ਵਰਤਿਆ ਗਿਆ ਹੈ, ਜਿਵੇਂ ਕਿ,

- ਇਕ ਸਮੇਂ ਦਾ ਹਵਾਲਾ (ਮੱਤੀ 8:13; 26:40; ਲੂਕਾ 7:21; ਯੂਹੰਨਾ 11:9)
- ਪਰੀਖਿਆ ਅਤੇ ਆਜ਼ਮਾਇਸ਼ ਦੇ ਸਮੇਂ ਦਾ ਅਲੰਕਾਰ (ਮੱਤੀ 10:19; ਮਰਕੁਸ 13:11; ਲੂਕਾ 12:12)
- ਯਿਸੂ ਦੇ ਉਸਦੀ ਸੇਵਕਾਈ ਦੀ ਸ਼ੁਰੂਆਤ ਕਰਨ ਦਾ ਅਲੰਕਾਰ (ਯੂਹੰਨਾ 2:4; 4:23)

4. ਨਿਆਂ ਦੇ ਦਿਨ ਦਾ ਅਲੰਕਾਰ (ਅਰਥਾਤ., ਯਿਸੂ ਦਾ ਦੂਜੀ ਵਾਰ ਆਉਣਾ, ਮੱਤੀ 24:36,44; 25:13; ਮਰਕੁਸ 13:32; ਯੂਹੰਨਾ 5:25,28)

5. ਯਿਸੂ ਦੇ ਦੁੱਖ ਦਾ ਅਲੰਕਾਰ (ਮੱਤੀ 26:45; ਮਰਕੁਸ 14:35,41; ਯੂਹੰਨਾ 7:30; 8:20; 12:23,27; 13:1; 16:32; 17:1)

Copyright © 2014 [Bible Lessons International](#)

▣ "ਜਦੋਂ ਮੁਰਦੇ ਪਰਮੇਸ਼ਰ ਦੇ ਪੁੱਤਰ ਦੀ ਅਵਾਜ਼ ਸੁਣਨਗੇ" ਯੂਹੰਨਾ 5:25 ਆਤਮਿਕ ਤੌਰ ਤੇ ਮਰੇ ਹੋਏ ਲੋਕਾਂ ਬਾਰੇ ਬੋਲਦਾ ਹੈ; ਯੂਹੰਨਾ 5:29 ਸਰੀਰਕ ਤੌਰ ਤੇ ਮਰੇ ਹੋਏ ਲੋਕਾਂ ਦੇ ਜੀ ਉੱਠਣ ਬਾਰੇ ਗੱਲ ਕਰਦਾ ਹੈ। ਬਾਈਬਲ ਤਿੰਨ ਪ੍ਰਕਾਰ ਦੀ ਮੌਤ ਬਾਰੇ ਦੱਸਦੀ ਹੈ।

1. ਆਤਮਿਕ ਮੌਤ (ਉਤਪਤ 3)

2. ਸਰੀਰਕ ਮੌਤ (ਉਤਪਤ 5)

3. ਸਦੀਪਕ ਮੌਤ (ਅਫਸੀਆਂ 2:2; ਪ੍ਰਕਾਸ਼ ਦੀ ਪੋਥੀ 2:11; 20:6,14) ਜਾਂ ਅੱਗ ਦੀ ਝੀਲ, ਨਰਕਾ (ਗੇਹਨਾ *Gehenna*)।

ਇਹ ਸ਼ਬਦ "ਪਰਮੇਸ਼ਰ ਦਾ ਪੁੱਤਰ" ਦੀ ਇਕ ਦੁਰਲੱਭ ਵਰਤੋਂ ਹੈ। ਇਸ ਮੁਹਾਵਰੇ ਦਾ ਅਕਸਰ ਜ਼ਿਆਦਾ ਇਸਤੇਮਾਲ ਨਾ ਕਰਨ ਦਾ ਕਾਰਨ ਇਹ ਹੈ ਕਿ ਯੂਨਾਨੀ ਧਾਰਮਿਕ ਨਜ਼ਰਿਏ ਅਨੁਸਾਰ ਦੇਵਤੇ ਮਨੁੱਖੀ ਔਰਤਾਂ ਨੂੰ ਪਤਨੀ ਵਜੋਂ ਲੈਂਦੇ ਹਨ। ਪਰਮੇਸ਼ਰ ਦਾ ਪੁੱਤਰ ਹੋਣ ਦੇ ਨਾਤੇ ਯਿਸੂ ਦੀ ਸਥਿਤੀ ਜਿਨਸੀ ਪੀੜ੍ਹੀ ਜਾਂ ਸਮੇਂ ਦੇ ਕ੍ਰਮ ਨੂੰ ਨਹੀਂ ਬਲਕਿ ਪਰਮੇਸ਼ਰ ਨਾਲ ਗੂੜ੍ਹੇ ਸੰਬੰਧ ਨੂੰ ਦਰਸਾਉਂਦੀ ਹੈ। ਇਹ ਯਹੂਦੀਆਂ ਵਿਚ ਪ੍ਰਚਲਿਤ ਅਲੰਕਾਰ ਸੀ। ਯਿਸੂ ਯਹੂਦੀ ਆਗੂਆਂ ਨੂੰ ਪੁਰਾਣੇ ਨੇਮ ਦੀਆਂ ਸ਼੍ਰੇਣੀਆਂ ਦੀ ਵਰਤੋਂ ਕਰਦਿਆਂ ਬਹੁਤ ਹੀ ਸਪੱਸ਼ਟ ਅਤੇ ਖਾਸ ਤਰੀਕੇ ਨਾਲ ਆਪਣੇ ਪਰਮੇਸ਼ਰ ਹੋਣ ਦਾ ਹਵਾਲਾ ਦੇ ਰਿਹਾ ਸੀ (ਤੁਲਨਾ ਕਰੋ. ਯੂਹੰਨਾ 5:21,26)।

5:26 "ਕਿਉਂਕਿ ਜਿਸ ਤਰ੍ਹਾਂ ਪਿਤਾ ਜੀਵਨ ਦਾ ਸੇਮਾ ਹੈ" ਇਹ ਅਸਲ ਵਿਚ ਕੂਚ 3:14 ਤੋਂ "ਯਹੋਵਾਹ" ਸ਼ਬਦ ਦਾ ਅਰਥ ਹੈ। ਪਰਮੇਸ਼ਰ ਦੇ ਲਈ ਵਾਚਾ ਦੇ ਨਾਮ ਦਾ ਇਹ ਰੂਪ ਇਬਰਾਨੀ ਕਿਰਿਆ "ਹੋਣਾ" ਤੋਂ ਆਇਆ ਹੈ। ਇਸਦਾ ਭਾਵ ਸਦਾ ਜਿਉਂਦਾ ਹੈ।

ਪੁਰਾਣੇ ਨੇਮ ਵਿਚ ਕੇਵਲ ਯਹੋਵਾਹ ਕੋਲ "ਜੀਵਨ" ਸੀ (1 ਤਿਮੋਥਿਉਸ 1:17; 6:16) ਅਤੇ ਕੇਵਲ ਉਹ ਹੀ ਇਸਨੂੰ ਦੂਸਰਿਆਂ ਨੂੰ ਦੇ ਸੱਕਦਾ ਸੀ (ਅੱਯੂਬ 10:12; 33:4; ਜ਼ਬੂਰ 36:9)। ਯਿਸੂ ਨੇ ਦਾਅਵਾ ਕੀਤਾ ਕਿ ਯਹੋਵਾਹ ਨੇ ਉਸਨੂੰ ਇਹੋ ਵਿਲੱਖਣ ਸ਼ਕਤੀ ਦਿੱਤੀ ਹੈ।

▣ "ਉਸੇ ਤਰ੍ਹਾਂ ਉਸਨੇ ਪੁੱਤਰ ਨੂੰ ਵੀ ਜੀਵਨ ਦਾ ਸੇਮਾ ਬਣਾਇਆ ਹੈ" ਇਹ ਯਿਸੂ ਦੇ ਪਰਮੇਸ਼ਰ ਹੋਣ ਦਾ ਇਕ ਮਜ਼ਬੂਤ ਪੁਸ਼ਟੀਕਰਣ ਹੈ (ਯੂਹੰਨਾ 1:4; 1 ਯੂਹੰਨਾ 5:11)।

5:27 ਯਿਸੂ ਦੇ ਸਹੀ ਨਿਆਂ ਕਰਨ ਦੇ ਯੋਗ (ਐਕਜ਼ੂਸੀਆ *exousia*, ਉਸ ਕੋਲ ਅਧਿਕਾਰ ਹੈ, ਯੂਹੰਨਾ 10:18; 17:2; 19:11) ਹੋਣ ਦਾ ਕਾਰਨ ਇਹ ਹੈ ਕਿ ਉਹ ਪੂਰਾ ਪਰਮੇਸ਼ਰ ਹੈ ਪਰ ਪੂਰਾ ਇਨਸਾਨ ਵੀ ਹੈ। ਇਹ ਯੂਹੰਨਾ 2:18 ਵਿਚਲੇ ਯਹੂਦੀ ਆਗੂਆਂ ਦੇ ਸਵਾਲ ਦਾ ਜਵਾਬ ਦਿੰਦਾ ਹੈ। ਇਹ ਕੇਂਦਰੀ ਸਵਾਲ ਸੀ! "ਮਨੁੱਖ ਦੇ ਪੁੱਤਰ" ਸ਼ਬਦ ਨਾਲ ਕੋਈ ਪਰਿਭਾਸ਼ਤ ਲੇਖ ਨਹੀਂ ਹੈ (ਹਿਜ਼ਕੀਏਲ 2:1 ਅਤੇ ਜ਼ਬੂਰ 8:4)। ਉਹ ਸਾਨੂੰ ਪੂਰੀ ਤਰ੍ਹਾਂ ਜਾਣਦਾ ਹੈ (ਇਬਰਾਨੀਆਂ 4:15); ਉਹ ਪਰਮੇਸ਼ਰ ਨੂੰ ਪੂਰੀ ਤਰ੍ਹਾਂ ਜਾਣਦਾ ਹੈ (ਯੂਹੰਨਾ 1:18; 5:30)।

ਇਹ ਹੈਰਾਨੀ ਦੀ ਗੱਲ ਹੈ ਕਿ ਇਕ ਪ੍ਰਸੰਗ ਵਿਚ ਜਿਥੇ ਯਿਸੂ ਆਪਣੇ ਆਪ ਨੂੰ "ਪੁੱਤਰ" ਕਹਿੰਦਾ ਹੈ (ਯੂਹੰਨਾ 5:19 [ਦੇ ਵਾਰ], 20, 21, 22, 23 [ਦੇ ਵਾਰ], 25, 26) ਅਤੇ ਯੂਹੰਨਾ 5:27 ਵਿਚ ਸਿਰਲੇਖ "ਮਨੁੱਖ ਦਾ ਪੁੱਤਰ" (ਪਰ ਬਿਨਾਂ ਕਿਸੇ ਪਰਿਭਾਸ਼ਤ ਲੇਖ ਦੇ) ਵਰਤਿਆ ਗਿਆ ਹੈ। ਹਾਲਾਂਕਿ, ਅੱਗੇ ਦੀਆਂ ਆਇਤਾਂ ਵਿਚ ਇਸ ਨੂੰ ਦੇਖ ਸਕਦੇ ਹਾਂ (1) ਯੂਹੰਨਾ 3:13, 14 ਬਨਾਮ ਯੂਹੰਨਾ 3:16, 17, 18, 35, 36 (2) ਯੂਹੰਨਾ 6:27, 53 ਬਨਾਮ ਯੂਹੰਨਾ 6:40 (3) ਯੂਹੰਨਾ 8:28 ਬਨਾਮ ਯੂਹੰਨਾ 8:35, 36. ਯੂਹੰਨਾ ਨੇ ਇਹ ਦੋਵੇਂ ਸਿਰਲੇਖ ਬਦਲ-ਬਦਲ ਕੇ ਵਰਤੇ ਹਨ।

5:28 "ਇਸ ਗੱਲ ਉੱਤੇ ਤੁਸੀਂ ਹੈਰਾਨ ਨਾ ਹੋਵੋ" ਇਹ ਇਕ ਵਰਤਮਾਨ ਕਿਰਿਆਸ਼ੀਲ ਆਗਿਆਵਾਚਕ ਹੈ ਜਿਸ ਵਿਚ ਇਕ ਨਕਾਰਾਤਮਕ ਭਾਗ ਹੈ, ਜਿਸਦਾ ਆਮ ਤੌਰ ਤੇ ਮਤਲਬ ਕਿਸੇ ਕੰਮ ਨੂੰ ਰੋਕਣਾ ਹੁੰਦਾ ਹੈ ਜੋ ਪਹਿਲਾਂ ਹੀ ਚੱਲ ਰਿਹਾ ਹੈ। ਜਿੰਨੇ ਯਹੂਦੀ ਆਗੂ ਯਿਸੂ ਦੇ ਪਿਛਲੇ ਸ਼ਬਦਾਂ ਤੋਂ ਹੈਰਾਨ ਸਨ, ਉਸਦਾ ਅਗਲਾ ਬਿਆਨ ਉਨ੍ਹਾਂ ਨੂੰ ਹੋਰ ਵੀ ਹੈਰਾਨ ਕਰੇਗਾ।

▣ "ਜੇ ਕਬਰਾਂ ਵਿੱਚ ਹਨ, ਉਸ ਦੀ ਅਵਾਜ਼ ਸੁਣਨਗੇ" ਇਹ ਮਸੀਹ ਦੇ ਦੂਜੀ ਵਾਰ ਆਉਣ ਤੇ ਆਵਾਜ਼ ਨੂੰ ਦਰਸਾਉਂਦਾ ਹੈ (1 ਥੱਸਲੁਨੀਕੀਆਂ 4:16)। ਲਾਜ਼ਰ (ਯੂਹੰਨਾ 11:43) ਇਸ ਘਟਨਾ ਦੀ ਇਕ ਉਦਾਹਰਣ ਹੈ। ਇਹ 2 ਕੁਰਿੰਥੀਆਂ 5:6,8 ਦੀ ਸੱਚਾਈ ਨੂੰ ਨਹੀਂ ਨਕਾਰਦਾ ਹੈ। ਇਹ ਸਰਵ-ਵਿਆਪਕ ਨਿਆਂ ਅਤੇ ਪੁੱਤਰ ਦੇ ਅਧਿਕਾਰ ਤੇ ਜ਼ੋਰ ਦਿੰਦਾ ਹੈ।

ਇਹ ਪ੍ਰਸੰਗ ਆਤਮਿਕ ਜੀਵਨ ਦੀ ਹਕੀਕਤ ਇੱਥੇ ਅਤੇ ਹੁਣ ਨਾਲ ਸੰਬੰਧ ਰੱਖਦਾ ਹੈ। ਪਰ ਇਹ ਵਚਨ ਅੰਤ ਦੇ ਸਮੇਂ ਦੀ ਭਵਿੱਖ ਵਿਚ ਹੋਣ ਵਾਲੀ ਘਟਨਾ ਤੇ ਵੀ ਜ਼ੋਰ ਦਿੰਦਾ ਹੈ। ਪਰਮੇਸ਼ਰ ਦੇ ਰਾਜ ਦੇ ਪਹਿਲਾਂ ਹੀ ਅਤੇ ਅਜੇ ਤੱਕ ਨਹੀਂ ਦੇ ਵਿਚਕਾਰ ਇਹ ਤਣਾਅ ਸਮਾਨਾਂਤਰ ਇੰਜੀਲਾਂ ਵਿਚ, ਪਰ ਖਾਸ ਕਰਕੇ ਯੂਹੰਨਾ ਵਿਚ ਯਿਸੂ ਦੀਆਂ ਸਿੱਖਿਆਵਾਂ ਨੂੰ ਦਰਸਾਉਂਦਾ ਹੈ।

5:29 ਬਾਈਬਲ ਦੁਸ਼ਟ ਅਤੇ ਧਰਮੀ ਦੋਵਾਂ ਦੇ ਜੀ ਉੱਠਣ ਦੀ ਗੱਲ ਕਰਦੀ ਹੈ (ਦਾਨੀਏਲ 12:2; ਮੱਤੀ 25:46; ਰਸੂਲਾਂ ਦੇ ਕਰਤੱਬ 24:15)। ਜ਼ਿਆਦਾਤਰ ਹਵਾਲੇ ਸਿਰਫ ਧਰਮੀ ਲੋਕਾਂ ਦੇ ਜੀ ਉੱਠਣ ਉੱਤੇ ਜ਼ੋਰ ਦਿੰਦੇ ਹਨ (ਅੱਯੂਬ 19:23-29; ਯਸ਼ਾਯਾਹ 26:19; ਯੂਹੰਨਾ 6:39-40,44,54; 11:24-25; 1 ਕੁਰਿੰਥੀਆਂ 15:50-58)।

ਇਹ ਕੰਮਾਂ ਦੇ ਅਧਾਰ ਤੇ ਨਿਆਂ ਦਾ ਹਵਾਲਾ ਨਹੀਂ ਦਿੰਦਾ, ਬਲਕਿ ਵਿਸ਼ਵਾਸ ਕਰਨ ਵਾਲਿਆਂ ਦੀ ਜੀਵਨ ਸ਼ੈਲੀ ਦੇ ਅਧਾਰ ਤੇ ਨਿਆਂ ਦਾ ਹਵਾਲਾ ਦਿੰਦਾ ਹੈ (ਮੱਤੀ 25:31-46; ਗਲਾਤੀਆਂ 5:16-21)। ਪਰਮੇਸ਼ਰ ਦੇ ਵਚਨ ਅਤੇ ਸੰਸਾਰ ਵਿਚ ਇਕ ਆਮ ਸਿਧਾਂਤ ਹੈ, ਮਨੁੱਖ ਉਹੀ ਵੱਡਦਾ ਹੈ ਜੋ ਉਹ ਬੀਜਦਾ ਹੈ (ਤੁਲਨਾ ਕਰੋ. ਕਹਾਉਤਾਂ 11:24-25; ਗਲਾਤੀਆਂ 6:6)। ਜਾਂ ਇਸ ਨੂੰ ਪੁਰਾਣੇ ਨੇਮ ਦੇ ਹਵਾਲੇ ਵਿਚ ਪਾਉਣ ਲਈ, "ਪਰਮੇਸ਼ਰ ਮਨੁੱਖਾਂ ਨੂੰ ਉਨ੍ਹਾਂ ਦੇ ਕੰਮਾਂ ਅਨੁਸਾਰ ਫਲ ਦੇਵੇਗਾ" (ਤੁਲਨਾ ਕਰੋ. ਜ਼ਬੂਰ 62:12; 28:4; ਅੱਯੂਬ 34:11; ਕਹਾਉਤਾਂ 24:12; ਮੱਤੀ 16:27; ਰੋਮੀਆਂ 2:6-8; 1 ਕੁਰਿੰਥੀਆਂ 3:8; 2 ਕੁਰਿੰਥੀਆਂ 5:10; ਅਫਸੀਆਂ 6:8 ਅਤੇ ਕੁਲਸੀਆਂ 3:25)।

ਯੂਹੰਨਾ 5:30

³⁰ਮੈਂ ਆਪਣੇ ਆਪ ਕੁਝ ਨਹੀਂ ਕਰ ਸੱਕਦਾ, ਜਿਸ ਤਰ੍ਹਾਂ ਪਰਮੇਸ਼ਰ ਮੈਨੂੰ ਦੱਸਦਾ ਹੈ, ਉਸੇ ਤਰ੍ਹਾਂ ਮੈਂ ਨਿਆਂ ਕਰਦਾ ਹਾਂ। ਮੇਰਾ ਨਿਆਂ ਠੀਕ ਹੁੰਦਾ ਹੈ, ਕਿਉਂਕਿ ਮੈਂ ਆਪਣੀ ਇੱਛਾ ਨਹੀਂ, ਸਗੋਂ ਆਪਣੇ ਘੱਲਣ ਵਾਲੇ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ।

5:30 ਯਿਸੂ, ਪਰਮੇਸ਼ਰ ਦਾ ਅਵਤਾਰ ਸ਼ਬਦ ਪਿਤਾ ਦੇ ਅਧੀਨ ਸੀ ਅਤੇ ਆਗਿਆਕਾਰੀ ਸੀ। ਅਧੀਨਗੀ ਦੇ ਇਹ ਜ਼ੋਰ ਯੂਹੰਨਾ 5:19 ("ਪੁੱਤਰ ਕੁਝ ਨਹੀਂ ਕਰ ਸੱਕਦਾ") ਵਿਚ ਵੀ ਦਿਖਾਈ ਦਿੰਦਾ ਹੈ। ਇਹ ਸੰਕੇਤ ਨਹੀਂ ਕਰਦਾ ਕਿ ਪੁੱਤਰ ਕਿਸੇ ਗੱਲ ਵਿਚ ਘੱਟ ਹੈ, ਪਰ ਇਹ ਹੈ ਕਿ ਤ੍ਰਿਏਕ ਨੇ ਤਿੰਨ ਵੱਖਰੇ ਵਿਅਕਤੀਆਂ ਪਿਤਾ, ਪੁੱਤਰ, ਆਤਮਾ ਵਿਚਕਾਰ ਮੁਕਤੀ ਦਾ ਕੰਮ ਸੌਂਪਿਆ ਹੈ।

ਯੂਹੰਨਾ 5:31-47

³¹ਜੇਕਰ ਮੈਂ ਆਪ ਹੀ ਆਪਣੇ ਹੱਕ ਵਿੱਚ ਗਵਾਹੀ ਦੇਵਾਂ, ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ। ³²ਮੇਰੇ ਸੰਬੰਧ ਵਿੱਚ ਇੱਕ ਹੋਰ ਜਨ ਹੈ, ਜੋ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਉਸ ਦੀ ਗਵਾਹੀ ਮੇਰੇ ਸੰਬੰਧ ਵਿੱਚ ਸੱਚੀ ਹੈ। ³³ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਆਪਣੇ ਆਦਮੀ ਪੁੱਛਣ ਲਈ ਘੱਲੋ ਅਤੇ ਉਸ ਨੇ ਸੱਚਾਈ ਦੇ ਬਾਰੇ ਗਵਾਹੀ ਦਿੱਤੀ। ³⁴ਇਹ ਕੋਈ ਜ਼ਰੂਰੀ ਨਹੀਂ ਹੈ ਕਿ ਮੈਨੂੰ ਕਿਸੇ ਆਦਮੀ ਦੀ ਗਵਾਹੀ ਦੀ ਲੋੜ ਹੈ। ਇਹ ਕੇਵਲ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਤੁਹਾਨੂੰ ਮੁਕਤੀ ਮਿਲੇ। ³⁵ਯੂਹੰਨਾ ਇੱਕ ਬਲਦਾ ਅਤੇ ਚਮਕਦਾ ਹੋਇਆ ਦੀਵਾ ਸੀ। ਉਸ ਦੇ ਚਾਨਣ ਵਿੱਚ ਕੁਝ ਚਿਰ ਲਈ ਤੁਸੀਂ ਖੁਸ਼ੀ ਮਨਾਉਣੀ ਚਾਹੀ। ³⁶ਪਰ ਜੇ ਗਵਾਹੀ ਮੇਰੇ ਕੋਲ ਹੈ, ਉਹ ਯੂਹੰਨਾ

ਦੀ ਗਵਾਹੀ ਤੋਂ ਵੱਡੀ ਹੈ। ਜੇ ਕੰਮ ਮੈਂ ਕਰਦਾ ਹਾਂ, ਇਹ ਕੰਮ ਮੇਰੇ ਹੱਕ ਵਿੱਚ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਘੱਲਿਆ ਹੈ।³⁷ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਨੇ ਵੀ ਮੇਰੇ ਸੰਬੰਧ ਵਿੱਚ ਗਵਾਹੀ ਦਿੱਤੀ ਹੈ। ਤੁਸੀਂ ਕਦੀ ਉਸ ਦੀ ਅਵਾਜ਼ ਨਹੀਂ ਸੁਣੀ, ਨਾ ਉਸ ਦਾ ਰੂਪ ਦੇਖਿਆ ਹੈ,³⁸ ਅਤੇ ਨਾ ਹੀ ਉਸ ਦਾ ਵਚਨ ਤੁਹਾਡੇ ਦਿਲਾਂ ਵਿੱਚ ਰਹਿੰਦਾ ਹੈ, ਕਿਉਂਕਿ ਤੁਸੀਂ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਉਸ ਨੇ ਘੱਲਿਆ ਹੈ।³⁹ ਤੁਸੀਂ ਧਰਮਗ੍ਰੰਥਾਂ ਨੂੰ ਪੜ੍ਹਦੇ ਹੋ ਕਿਉਂਕਿ ਤੁਸੀਂ ਸੋਚਦੇ ਹੋ ਕਿ ਉਹਨਾਂ ਦੇ ਰਾਹੀਂ ਤੁਹਾਨੂੰ ਅਨੰਤ ਜੀਵਨ ਪ੍ਰਾਪਤ ਹੋਵੇਗਾ, ਪਰ ਉਹ ਹੀ ਮੇਰੇ ਸੰਬੰਧ ਵਿੱਚ ਗਵਾਹੀ ਦਿੰਦੇ ਹਨ।⁴⁰ ਪਰ ਫਿਰ ਵੀ ਤੁਸੀਂ ਅਨੰਤ ਜੀਵਨ ਦੀ ਪ੍ਰਾਪਤੀ ਲਈ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ ਹੋ।⁴¹ “ਮੈਂ ਆਦਮੀਆਂ ਦੀ ਵਡਿਆਈ ਨਹੀਂ ਚਾਹੁੰਦਾ ਹਾਂ।⁴² ਪਰ ਮੈਂ ਇਹ ਜਾਣਦਾ ਹਾਂ ਕਿ ਤੁਹਾਡੇ ਦਿਲਾਂ ਵਿੱਚ ਪਰਮੇਸ਼ਰ ਦਾ ਪਿਆਰ ਨਹੀਂ ਹੈ।⁴³ ਮੈਂ ਆਪਣੇ ਪਿਤਾ ਦੇ ਨਾਮ ਉੱਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ ਹੋ। ਪਰ ਜੇਕਰ ਕੋਈ ਦੂਜਾ ਆਪਣੇ ਨਾਂ ਉੱਤੇ ਹੀ ਆਏ, ਤਾਂ ਉਸ ਨੂੰ ਤੁਸੀਂ ਸਵੀਕਾਰ ਕਰੋਗੇ।⁴⁴ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਹੋ, ਜਦੋਂ ਕਿ ਤੁਸੀਂ ਇੱਕ ਦੂਜੇ ਤੋਂ ਵਡਿਆਈ ਪ੍ਰਾਪਤ ਕਰਦੇ ਹੋ, ਅਤੇ ਉਸ ਵਡਿਆਈ ਦੀ ਖੋਜ ਨਹੀਂ ਕਰਦੇ ਹੋ, ਜੋ ਕੇਵਲ ਪਰਮੇਸ਼ਰ ਕੋਲੋਂ ਹੀ ਪ੍ਰਾਪਤ ਹੁੰਦੀ ਹੈ।⁴⁵ ਤੁਸੀਂ ਇਹ ਨਾ ਸੋਚੋ ਕਿ ਪਿਤਾ ਦੇ ਕੋਲ ਮੈਂ ਤੁਹਾਨੂੰ ਦੇਸ਼ੀ ਠਹਿਰਾਵਾਂਗਾ। ਨਹੀਂ, ਇਹ ਮੂਸਾ ਹੈ ਜੋ ਤੁਹਾਨੂੰ ਦੇਸ਼ੀ ਠਹਿਰਾਵੇਗਾ ਜਿਸ ਉੱਤੇ ਤੁਸੀਂ ਉਮੀਦ ਰੱਖ ਛੱਡੀ ਹੈ।⁴⁶ ਜੇਕਰ ਤੁਸੀਂ ਮੂਸਾ ਉੱਤੇ ਵਿਸ਼ਵਾਸ ਕੀਤਾ ਹੁੰਦਾ, ਤਾਂ ਮੇਰੇ ਉੱਤੇ ਵੀ ਕਰਦੇ, ਕਿਉਂਕਿ ਉਸ ਨੇ ਮੇਰੇ ਬਾਰੇ ਹੀ ਲਿਖਿਆ ਹੈ।⁴⁷ ਇਸ ਲਈ ਜੇਕਰ ਤੁਸੀਂ ਉਸ ਦੇ ਲਿਖੇ ਉੱਤੇ ਵਿਸ਼ਵਾਸ ਨਹੀਂ ਕਰਦੇ ਹੋ, ਤਾਂ ਮੇਰੇ ਸ਼ਬਦਾਂ ਉੱਤੇ ਵਿਸ਼ਵਾਸ ਕਿਸ ਤਰ੍ਹਾਂ ਕਰੋਗੇ?”

5:31 ਪੁਰਾਣੇ ਨੇਮ ਵਿਚ ਕਿਸੇ ਮਾਮਲੇ ਦੀ ਪੁਸ਼ਟੀ ਕਰਨ ਲਈ ਦੋ ਗਵਾਹਾਂ ਦੀ ਜ਼ਰੂਰਤ ਹੁੰਦੀ ਸੀ (ਗਿਣਤੀ 35:30; ਬਿਵਸਥਾ ਸਾਰ 17:6; 19:15)। ਇਸ ਪ੍ਰਸੰਗ ਵਿਚ ਯਿਸੂ ਆਪਣੇ ਲਈ ਪੰਜ ਗਵਾਹ ਦਿੰਦਾ ਹੈ

1. ਪਿਤਾ (ਯੂਹੰਨਾ 5:32,37)
2. ਯੂਹੰਨਾ ਬਪਤਿਸਮਾ ਦੇਣ ਵਾਲਾ (ਯੂਹੰਨਾ 5:33, ਤੁਲਨਾ ਕਰੋ. ਯੂਹੰਨਾ 1:19-51)
3. ਯਿਸੂ ਦੇ ਆਪਣੇ ਕੰਮ (ਯੂਹੰਨਾ 5:36)
4. ਵਚਨ (ਯੂਹੰਨਾ 5:39)
5. ਮੂਸਾ (ਯੂਹੰਨਾ 5:46) ਜੋ ਬਿਵਸਥਾ ਸਾਰ 18:15-22 ਨੂੰ ਦਰਸਾਉਂਦਾ ਹੈ

▣ "ਜੇਕਰ" ਇਹ ਤੀਜੀ ਸ਼੍ਰੇਣੀ ਦਾ ਸਰਤਬੱਧ ਸੰਕੇਤ ਹੈ ਜੋ ਸੰਭਾਵੀ ਕਾਰਵਾਈ ਦੀ ਗੱਲ ਕਰਦਾ ਹੈ।

▣ "ਮੇਰੀ ਗਵਾਹੀ ਸੱਚੀ ਨਹੀਂ ਹੈ" ਇਹ ਯੂਹੰਨਾ 8:14 ਦੇ ਉਲਟ ਲਗਦਾ ਹੈ। ਪ੍ਰਸੰਗ ਦਰਸਾਉਂਦਾ ਹੈ ਕਿ ਇਹ ਬਿਆਨ ਵੱਖਰੇ-ਵੱਖਰੇ ਵਾਤਾਵਰਨ ਵਿਚ ਦਿੱਤੇ ਗਏ ਹਨ। ਇੱਥੇ ਯਿਸੂ ਦਰਸਾਉਂਦਾ ਹੈ ਕਿ ਹੋਰ ਕਿੰਨੇ ਗਵਾਹ ਹਨ, ਪਰ ਯੂਹੰਨਾ 8:14 ਵਿਚ ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਪਿਤਾ ਦੀ ਗਵਾਹੀ ਹੀ ਇਸ ਲਈ ਜ਼ਰੂਰੀ ਹੈ! ਆਇਤ 22 ਦਿਖਾਉਂਦੀ ਹੈ ਕਿ ਪਿਤਾ ਵੀ ਗਵਾਹੀ ਦਿੰਦਾ ਹੈ!

“ਸੱਚੀ” ਲਈ ਦੇਖੋ ਖਾਸ ਵਿਸ਼ਾ: ਸੱਚਾਈ ਯੂਹੰਨਾ 6:55

5:32 "ਮੇਰੇ ਸੰਬੰਧ ਵਿੱਚ ਇੱਕ ਹੋਰ ਜਨ ਹੈ, ਜੋ ਗਵਾਹੀ ਦਿੰਦਾ ਹੈ" ਇਹ ਪਰਮੇਸ਼ਰ ਦਾ ਹਵਾਲਾ ਦਿੰਦਾ ਹੈ (ਤੁਲਨਾ ਕਰੋ. 1 ਯੂਹੰਨਾ 5:9) ਕਿਉਂਕਿ ਅਲੋਸ *allos* ਸ਼ਬਦ ਦੀ ਵਰਤੋਂ ਕਰਕੇ, ਜਿਸਦਾ ਅਰਥ ਹੈ “ਉਸੇ ਤਰ੍ਹਾਂ ਦਾ ਕੋਈ ਹੋਰ” ਇਹ ਵਿਭਿੰਨ ਜਾਤੀ ਦੇ ਉਲਟ ਸੀ ਜਿਸਦਾ ਮਤਲਬ ਹੈ “ਇਕ ਵੱਖਰੀ ਕਿਸਮ ਦਾ,” ਹਾਲਾਂਕਿ ਆਧੁਨਿਕ ਯੂਨਾਨੀ ਭਾਸ਼ਾ ਵਿਚ ਇਹ ਕੋਸ਼ੀ ਫ਼ਰਕ ਫਿੱਕਾ ਪੈ ਰਿਹਾ ਸੀ। ਯੂਹੰਨਾ 1:8 ਵਿਚ

[ਦੇਖੋ ਖਾਸ ਵਿਸ਼ਾ ਯਿਸੂ ਦੇ ਗਵਾਹ](#)

5:33 "ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਆਪਣੇ ਆਦਮੀ ਪੁੱਛਣ ਲਈ ਘੱਲੋ" ਇਹ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਹਵਾਲਾ ਦਿੰਦਾ ਹੈ (ਯੂਹੰਨਾ 1:19)।

5:34 "ਮੈਂ ਇਸ ਲਈ ਕਹਿ ਰਿਹਾ ਹਾਂ ਕਿ ਤੁਹਾਨੂੰ ਮੁਕਤੀ ਮਿਲੇ" ਇਹ ਇਕ ਭੂਤਕਾਲ ਨਿਸ਼ਕਿਰਿਆ ਅਨੁਮਾਨ ਰੂਪਕ ਹੈ। ਇਹ ਪਰਮੇਸ਼ਰ ਜਾਂ ਪਵਿੱਤਰ ਆਤਮਾ ਦੀ ਵੱਲ ਇਸ਼ਾਰਾ ਕਰਦਾ ਹੈ (ਯੂਹੰਨਾ 6:44,65)। ਯਾਦ ਰੱਖੋ ਕਿ ਇੰਜੀਲਾਂ ਖੁਸ਼ਖਬਰੀ ਦਾ ਪ੍ਰਚਾਰ ਹਨ (ਅਰਥਾਤ., ਛੋਟਾ ਪੱਤਰ), ਇਤਿਹਾਸਕ ਜੀਵਨੀਆਂ ਨਹੀਂ ਹਨ। ਉਸ ਸਭ ਵਿਚ ਇਕ ਖੁਸ਼ਖਬਰੀ ਦਾ ਉਦੇਸ਼ ਹੈ ਜੋ ਦਰਜ ਕੀਤਾ ਗਿਆ ਹੈ (ਯੂਹੰਨਾ 20:30-31)।

5:35 "ਯੂਹੰਨਾ ਇੱਕ ਬੱਲਦਾ ਅਤੇ ਚਮਕਦਾ ਹੋਇਆ ਦੀਵਾ ਸੀ" ਇੱਥੇ ਵੀ ਚਾਨਣ ਤੇ ਜ਼ੋਰ ਦਿੱਤਾ ਗਿਆ ਹੈ, ਇੱਥੇ ਯੂਹੰਨਾ ਦਾ ਆਰੰਭਿਕ ਸੰਦੇਸ਼ ਹੈ (ਤੁਲਨਾ ਕਰੋ. ਯੂਹੰਨਾ 1:6-8)।

5:36 "ਜੇ ਕੰਮ ਮੈਂ ਕਰਦਾ ਹਾਂ, ਇਹ ਕੰਮ ਮੇਰੇ ਹੱਕ ਵਿੱਚ ਗਵਾਹੀ ਦਿੰਦੇ ਹਨ" ਯਿਸੂ ਦੇ ਕੰਮ ਮਸੀਹ ਬਾਰੇ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਸਨ। ਯਿਸੂ ਦੇ ਜ਼ਮਾਨੇ ਦੇ ਯਹੂਦੀਆਂ ਨੂੰ ਇਨ੍ਹਾਂ ਚਮਤਕਾਰਾਂ—ਅੰਨ੍ਹਿਆਂ ਨੂੰ ਚੰਗਾ ਕਰਨਾ, ਗਰੀਬਾਂ ਨੂੰ ਭੋਜਨ ਦੇਣਾ, ਲੰਗੜੇ ਨੂੰ ਬਹਾਲ ਕਰਨਾ (ਦੇਖੋ. ਯਸ਼ਾਯਾਹ 29:18; 32:3-4; 35:5-6; 42:7) ਨੂੰ ਪਛਾਣਨਾ ਚਾਹੀਦਾ ਸੀ। ਯਿਸੂ ਦੀਆਂ ਸਿੱਖਿਆਵਾਂ, ਜੀਵਨ ਸ਼ੈਲੀ, ਧਾਰਮਿਕਤਾ, ਰਹਿਮ ਅਤੇ ਸ਼ਕਤੀਸ਼ਾਲੀ ਕਰਾਮਾਤਾਂ (ਯੂਹੰਨਾ 2:23; 10:25,38; 14:11; 15:24) ਇਸ ਗੱਲ ਦੀ ਸਪੱਸ਼ਟ ਗਵਾਹੀ ਦਿੰਦੀਆਂ ਹਨ ਕਿ ਉਹ ਕੌਣ ਸੀ, ਉਹ ਕਿੱਥੋਂ ਆਇਆ ਸੀ ਅਤੇ ਉਸਨੂੰ ਕਿਸਨੇ ਭੇਜਿਆ ਸੀ।

5:37 "ਉਸਨੇ ਵੀ ਮੇਰੇ ਸੰਬੰਧ ਵਿੱਚ ਗਵਾਹੀ ਦਿੱਤੀ ਹੈ" "ਉਸਨੇ" ਪਿਤਾ ਦਾ ਹਵਾਲਾ ਦਿੰਦਾ ਹੈ। ਇਸ ਪ੍ਰਸੰਗ ਵਿਚ ਇਹ ਵਚਨ ਪੁਰਾਣੇ ਨੇਮ ਦੇ ਵਚਨਾਂ ਦਾ ਹਵਾਲਾ ਦਿੰਦਾ ਹੈ (ਇਬਰਾਨੀਆਂ 1:1-3)। ਇਸ ਵਿਚ ਪੁਰਾਣੇ ਨੇਮ ਦੇ ਮਸੀਹ ਬਾਰੇ ਸਾਰੇ ਹਵਾਲੇ ਸ਼ਾਮਲ ਹੋਣਗੇ (ਯੂਹੰਨਾ 5:39)।

▣ "ਤੁਸੀਂ ਕਦੀ ਉਸ ਦੀ ਅਵਾਜ਼ ਨਹੀਂ ਸੁਣੀ, ਨਾ ਉਸ ਦਾ ਰੂਪ ਦੇਖਿਆ ਹੈ" ਯਿਸੂ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਕਿ ਹਾਲਾਂਕਿ ਯਹੂਦੀਆਂ ਨੇ ਸ਼ਾਸਤਰਾਂ ਅਤੇ ਅਰਾਧਨਾ ਦੇ ਨਿੱਜੀ ਤਜਰਬਿਆਂ ਦੁਆਰਾ ਪਰਮੇਸ਼ਰ ਨੂੰ ਜਾਣਿਆ ਸੀ, ਉਹ ਅਸਲ ਵਿਚ ਉਸਨੂੰ ਬਿਲਕੁਲ ਨਹੀਂ ਜਾਣਦੇ ਸਨ (ਯੂਹੰਨਾ 8:43; ਯਸ਼ਾਯਾਹ 1:1-15; 6:9-10; 29:13; ਯਿਰਮਿਯਾਹ 5:21)।

ਪੁਰਾਣੇ ਨੇਮ ਵਿਚ ਪਰਮੇਸ਼ਰ ਨੂੰ ਦੇਖਣਾ ਮੌਤ ਨੂੰ ਲਿਆਉਣਾ ਸਮਝਿਆ ਜਾਂਦਾ ਸੀ। ਇਕੋ ਇਕ ਵਿਅਕਤੀ ਜਿਸ ਨੇ ਯਹੋਵਾਹ ਨੂੰ ਦੇਖਿਆ ਸੀ ਉਹ ਮੂਸਾ ਸੀ, ਉਸ ਸਮੇਂ ਵੀ ਗੱਲ ਬੱਦਲ ਦੇ ਪਰਦੇ ਦੁਆਰਾ ਕੀਤੀ ਗਈ ਸੀ। ਕਈਆਂ ਨੇ ਸੋਚਿਆ ਹੈ ਕਿ ਕੂਚ 33:23, ਯੂਹੰਨਾ 1:18 ਦੇ ਵਿਰੁੱਧ ਹੈ। ਹਾਲਾਂਕਿ, ਇਬਰਾਨੀ ਸ਼ਬਦਾਂ ਦਾ ਅਰਥ ਸਰੀਰਕ ਰੂਪ ਨਹੀਂ ਬਲਕਿ "ਮਹਿਮਾ" ਹੈ।

5:38 "ਨਾ ਹੀ ਉਸ ਦਾ ਵਚਨ ਤੁਹਾਡੇ ਦਿਲਾਂ ਵਿੱਚ ਰਹਿੰਦਾ ਹੈ" ਯੂਹੰਨਾ ਦੀਆਂ ਲਿਖਤਾਂ ਵਿਚ ਇਹ ਦੋ ਸ਼ਕਤੀਸ਼ਾਲੀ ਅਲੰਕਾਰ ਹਨ। ਪਰਮੇਸ਼ਰ ਦੇ ਵਚਨ (*ਲੋਗੋਸ* *logos*) ਨੂੰ ਸਵੀਕਾਰ ਕਰਨਾ ਚਾਹੀਦਾ ਹੈ; ਇਕ ਵਾਰ ਸਵੀਕਾਰ ਕਰਨ ਤੇ (ਯੂਹੰਨਾ 1:12) ਇਸਨੂੰ ਤੁਹਾਡੇ ਵਿਚ ਬਣੇ ਰਹਿਣਾ ਚਾਹੀਦਾ ਹੈ (ਬਣੇ ਰਹਿਣਾ, ਤੁਲਨਾ ਕਰੋ. ਯੂਹੰਨਾ 8:31; 15:4,5,6,7,10; 1 ਯੂਹੰਨਾ 2:6,10,14,17,24,27,28; 3:6,14,15,24)। ਯਿਸੂ ਪਰਮੇਸ਼ਰ ਦਾ ਪੂਰਾ ਪ੍ਰਕਾਸ਼ਨ ਹੈ (ਤੁਲਨਾ ਕਰੋ. ਯੂਹੰਨਾ 1:1-18; ਫ਼ਿਲਿੱਪੀਆਂ 2:6-11; ਕੁਲਸੀਆਂ 1:15-17; ਇਬਰਾਨੀਆਂ 1:1-3)। ਮੁਕਤੀ ਦੀ ਪੁਸ਼ਟੀ ਇਕ ਨਿਰੰਤਰ ਸੰਬੰਧ (ਇਬਰਾਨੀ ਭਾਵਨਾ ਵਿਚ "ਜਾਣਨਾ" ਦੇਖੋ, ਉਤਪਤ 4:1; ਯਿਰਮਿਯਾਹ 1:5) ਅਤੇ ਇੰਜੀਲ ਦੀਆਂ ਸੱਚਾਈਆਂ ਦੀ ਪੁਸ਼ਟੀ ਦੁਆਰਾ ਕੀਤੀ ਗਈ ਹੈ (ਯੂਹੰਨਾ ਭਾਵਨਾ "ਜਾਣਨਾ" ਦੇਖੋ. ਯੂਹੰਨਾ 9)।

"ਬਣੇ ਰਹਿਣਾ" ਸ਼ਬਦ ਦ੍ਰਿੜਤਾ ਦੇ ਨਾਲ ਨੇੜਤਾ, ਨਿੱਜੀ ਸੰਬੰਧ ਦੀ ਭਾਵਨਾ ਨਾਲ ਵਰਤਿਆ ਗਿਆ ਹੈ। ਬਣੇ ਰਹਿਣਾ ਮੁਕਤੀ ਦੀ ਇਕ ਸਰਤ ਹੈ (ਯੂਹੰਨਾ 15)। ਯੂਹੰਨਾ ਵਿਚ ਇਸਦੀ ਵਰਤੋਂ ਕਈ ਭਾਵਨਾਵਾਂ ਨਾਲ ਕੀਤੀ ਗਈ ਹੈ।

1. ਪੁੱਤਰ, ਪਿਤਾ ਵਿਚ (ਯੂਹੰਨਾ 10:38; 14:10,11,20,21; 17:21)
2. ਪਿਤਾ, ਪੁੱਤਰ ਵਿਚ (ਯੂਹੰਨਾ 10:38; 14:10,11,21; 17:21,23)
3. ਵਿਸ਼ਵਾਸੀ ਪੁੱਤਰ ਵਿਚ (ਯੂਹੰਨਾ 14:20,21; 15:5; 17:21)

4. ਵਿਸ਼ਵਾਸੀ ਪੁੱਤਰ ਅਤੇ ਪਿਤਾ ਵਿਚ (ਯੂਹੰਨਾ 14:23)
 5. ਵਿਸ਼ਵਾਸੀ ਪਰਮੇਸ਼ਰ ਦੇ ਵਚਨ ਵਿਚ (ਯੂਹੰਨਾ 5:38; 8:31; 15:7; 1 ਯੂਹੰਨਾ 2:14)
- ਦੇਖੋ ਖਾਸ ਵਿਸ਼ਾ 1 ਯੂਹੰਨਾ 2:10 ਵਿਚ

5:39 "ਤੁਸੀਂ ਧਰਮਗ੍ਰੰਥਾਂ ਨੂੰ ਪੜ੍ਹਦੇ ਹੋ" ਇਹ ਕਿਰਿਆ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਜਾਂ ਇਕ ਵਰਤਮਾਨ ਕਿਰਿਆਸ਼ੀਲ ਆਗਿਆਵਾਚਕ ਹੈ। ਕਿਉਂਕਿ ਇਹ ਗਵਾਹਾਂ ਦੀ ਸੂਚੀ ਵਿਚ ਹੈ ਕਿ ਯਹੂਦੀਆਂ ਨੇ ਇਸ ਨੂੰ ਰੱਦ ਕਰ ਦਿੱਤਾ ਸੀ, ਸ਼ਾਇਦ ਇਹ ਇਕ ਨਿਸ਼ਚੇਵਾਚਕ ਹੈ।

ਇੱਥੇ ਯਹੂਦੀ ਆਗੂਆਂ ਦਾ ਦੁਖਾਂਤ ਹੈ: ਉਨ੍ਹਾਂ ਕੋਲ ਧਰਮਗ੍ਰੰਥ ਹਨ, ਉਹ ਉਨ੍ਹਾਂ ਨੂੰ ਪੜ੍ਹਦੇ ਹਨ, ਉਨ੍ਹਾਂ ਦਾ ਅਧਿਐਨ ਕਰਦੇ ਹਨ, ਉਨ੍ਹਾਂ ਨੂੰ ਯਾਦ ਕਰਦੇ ਹਨ, ਅਤੇ ਫਿਰ ਵੀ ਉਸ ਵਿਅਕਤੀ ਨੂੰ ਭੁੱਲ ਗਏ ਜਿਸ ਵੱਲ ਉਹ ਇਸ਼ਾਰਾ ਕਰਦੇ ਹਨ! ਪਵਿੱਤਰ ਆਤਮਾ ਤੋਂ ਬਿਨਾਂ ਧਰਮਗ੍ਰੰਥ ਵੀ ਬੇਅਸਰ ਹਨ! ਸੱਚੀ ਜਿੰਦਗੀ ਸਿਰਫ਼ ਇਕ ਨਿੱਜੀ, ਆਗਿਆਕਾਰੀ ਵਿਸ਼ਵਾਸ ਵਾਲੇ ਸੰਬੰਧ ਦੁਆਰਾ ਮਿਲਦੀ ਹੈ (ਦੇਖੋ. ਬਿਵਸਥਾ ਸਾਰ 4:1; 8:13; 30:15-20; 32:46-47)।

▣ "ਉਹ ਹੀ ਮੇਰੇ ਸੰਬੰਧ ਵਿੱਚ ਗਵਾਹੀ ਦਿੰਦੇ ਹਨ" ਇਹ ਪੁਰਾਣੇ ਨੇਮ ਦੇ ਧਰਮਗ੍ਰੰਥਾਂ ਦਾ ਹਵਾਲਾ ਦਿੰਦਾ ਹੈ, ਜਿਨ੍ਹਾਂ ਨੂੰ ਯਿਸੂ ਪੂਰਾ ਕਰਦਾ ਹੈ (ਦੇਖੋ. ਯੂਹੰਨਾ 1:45; 2:22; 5:46; 12:16,41; 19:28; 20:9)। ਰਸੂਲਾਂ ਦੇ ਕਰਤੱਬ ਵਿਚ ਪਤਰਸ (ਰਸੂਲਾਂ ਦੇ ਕਰਤੱਬ 3:18; 10:43) ਅਤੇ ਪੌਲੁਸ ਦੇ ਪਹਿਲੇ ਪ੍ਰਚਾਰ (ਰਸੂਲਾਂ ਦੇ ਕਰਤੱਬ 13:27; 17:2-3; 26:22-23,27) ਭਵਿੱਖਬਾਣੀ ਦੇ ਪੂਰਾ ਹੋਣ ਨੂੰ ਯਿਸੂ ਦੇ ਮਸੀਹ ਸਾਬਤ ਹੋਣ ਲਈ ਵਰਤਦੇ ਸਨ। ਯਿਸੂ ਨੇ ਸਪੱਸ਼ਟ ਤੌਰ ਤੇ ਆਪਣੇ ਆਪ ਨੂੰ ਪੁਰਾਣੇ ਨੇਮ ਦੀ ਪੂਰਤੀ ਅਤੇ ਉਦੇਸ਼ (ਅਤੇ ਸਹੀ ਦੁਭਾਸ਼ੀਏ, ਮੱਤੀ 5:17-48) ਦੇ ਰੂਪ ਵਿਚ ਦੇਖਿਆ।

ਖਾਸ ਵਿਸ਼ਾ: ਸ਼ੁਰੂਆਤੀ ਕਲੀਸਿਯਾ ਦਾ ਪ੍ਰਚਾਰ (ਕ੍ਰੀਗਮਾ Kerygma) SPECIAL TOPIC: THE KERYGMA OF THE EARLY CHURCH

ਖਾਸ ਵਿਸ਼ਾ: ਸ਼ੁਰੂਆਤੀ ਕਲੀਸਿਯਾ ਦਾ ਪ੍ਰਚਾਰ (ਕ੍ਰੀਗਮਾ KERYGMA)

ਮਸੀਹਤ ਬਾਰੇ ਬਹੁਤ ਸਾਰੇ ਵਿਚਾਰ ਹਨ। ਸਾਡੇ ਦਿਨ ਪਹਿਲੀ ਸਦੀ ਦੀ ਤਰ੍ਹਾਂ ਧਾਰਮਿਕ ਬਹੁਲਵਾਦ ਦੇ ਦਿਨ ਹਨ। ਵਿਅਕਤੀਗਤ ਤੌਰ ਤੇ, ਮੈਂ ਉਨ੍ਹਾਂ ਸਮੂਹਾਂ ਨੂੰ ਪੂਰੀ ਤਰ੍ਹਾਂ ਸ਼ਾਮਲ ਅਤੇ ਸਵੀਕਾਰ ਕਰਦਾ ਹਾਂ ਜੋ ਯਿਸੂ ਮਸੀਹ ਨੂੰ ਜਾਣਨ ਅਤੇ ਉਸ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ। ਅਸੀਂ ਬਹੁਤ ਸਾਰੀਆਂ ਗੱਲਾਂ ਬਾਰੇ ਅਸਹਿਮਤ ਹਾਂ, ਪਰ ਅਸਲ ਵਿਚ ਮਸੀਹਤ ਕੇਵਲ ਯਿਸੂ ਬਾਰੇ ਹੈ। ਹਾਲਾਂਕਿ, ਕੁਝ ਅਜਿਹੇ ਸਮੂਹ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ ਅਤੇ "ਇਕੋ ਜਿਹੇ" ਦਿਖਾਈ ਦਿੰਦੇ ਹਨ। ਮੈਂ ਅੰਤਰ ਕਿਵੇਂ ਦੱਸਾਂ?

ਖੈਰ, ਦੋ ਤਰੀਕੇ ਹਨ:

- A. ਆਧੁਨਿਕ ਪੰਥ ਸਮੂਹ ਕੀ ਵਿਸ਼ਵਾਸ ਕਰਦੇ ਹਨ (ਉਨ੍ਹਾਂ ਦੇ ਆਪਣੇ ਵਚਨਾਂ ਤੋਂ), ਇਹ ਜਾਣਨ ਲਈ ਇਕ ਮਦਦਗਾਰ ਕਿਤਾਬ Walter Martin ਦੁਆਰਾ ਲਿਖੀ *The Kingdom of the Cults* ਹੈ।
- B. ਸ਼ੁਰੂਆਤੀ ਕਲੀਸਿਯਾ ਦੇ ਉਪਦੇਸ਼, ਰਸੂਲਾਂ ਦੇ ਕਰਤੱਬ ਵਿਚ ਖਾਸਕਰ ਰਸੂਲ ਪਤਰਸ ਅਤੇ ਪੌਲੁਸ ਦੇ ਉਪਦੇਸ਼ ਜੋ ਇਸ ਗੱਲ ਦੀ ਰੂਪ ਰੇਖਾ ਹੈ ਕਿ ਪਹਿਲੀ ਸਦੀ ਦੇ ਪ੍ਰੇਰਿਤ ਲੇਖਕਾਂ ਨੇ ਵੱਖੋ-ਵੱਖਰੇ ਸਮੂਹਾਂ ਵਿਚ ਮਸੀਹਤ ਨੂੰ ਕਿਵੇਂ ਪੇਸ਼ ਕੀਤਾ। ਇਹ ਅਰੰਭਕ "ਘੋਸ਼ਣਾ" ਜਾਂ "ਪ੍ਰਚਾਰ" (ਜਿਸਦਾ ਰਸੂਲਾਂ ਦੇ ਕਰਤੱਬ ਇਕ ਸੰਖੇਪ ਹੈ) ਯੂਨਾਨੀ ਸ਼ਬਦ *ਕ੍ਰੀਗਮਾ kerygma* ਤੋਂ ਆਇਆ ਹੈ। ਰਸੂਲਾਂ ਦੇ ਕਰਤੱਬ ਵਿਚ ਯਿਸੂ ਬਾਰੇ ਇੰਜੀਲ ਦੀਆਂ ਮੁੱਢਲੀਆਂ ਸੱਚਾਈਆਂ ਹੇਠ ਦਿੱਤੀਆਂ ਹਨ:
 1. ਪੁਰਾਣੇ ਨੇਮ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਦਾ ਹੈ – ਰਸੂਲਾਂ ਦੇ ਕਰਤੱਬ 2:17-21,30-31,34; 3:18-19,24; 10:43; 13:17-23,27; 33:33-37,40-41; 26: 6-7,22-23
 2. ਵਾਅਦੇ ਅਨੁਸਾਰ ਯਹੋਵਾਹ ਦੁਆਰਾ ਭੇਜਿਆ ਗਿਆ – ਰਸੂਲਾਂ ਦੇ ਕਰਤੱਬ 2:23; 3:26

3. ਉਸਦੇ ਸੰਦੇਸ਼ ਦੀ ਪੁਸ਼ਟੀ ਕਰਨ ਅਤੇ ਪਰਮੇਸ਼ਰ ਦਾ ਰਹਿਮ ਪ੍ਰਗਟ ਕਰਨ ਲਈ ਚਮਤਕਾਰ ਕੀਤੇ – ਰਸੂਲਾਂ ਦੇ ਕਰਤੱਬ 2:22; 3:16; 10:38
4. ਮਨੁੱਖਾਂ ਦੇ ਹਵਾਲੇ ਕੀਤਾ ਗਿਆ, ਰੱਦ ਕੀਤਾ ਗਿਆ – ਰਸੂਲਾਂ ਦੇ ਕਰਤੱਬ 3:13-14; 4:11
5. ਉਸ ਨੂੰ ਸਲੀਬ ਦਿੱਤੀ ਗਈ– ਰਸੂਲਾਂ ਦੇ ਕਰਤੱਬ 2:23; 3:14-15; 4:10; 10:39; 13:28; 26:23
6. ਜ਼ਿੰਦਾ ਕੀਤਾ ਗਿਆ – ਰਸੂਲਾਂ ਦੇ ਕਰਤੱਬ 2:24,31-32; 3:15,26; 4:10; 10:40; 13:30; 17:31; 26:23
7. ਪਰਮੇਸ਼ਰ ਦੇ ਸੱਜੇ ਹੱਥ ਬੈਠਾ– ਰਸੂਲਾਂ ਦੇ ਕਰਤੱਬ 2:33-36; 3:13,21
8. ਦੁਬਾਰਾ ਆਵੇਗਾ– ਰਸੂਲਾਂ ਦੇ ਕਰਤੱਬ 3:20-21
9. ਨਿਆਂ ਕਰਨ ਵਾਲਾ ਨਿਯੁਕਤ ਕੀਤਾ ਗਿਆ– ਰਸੂਲਾਂ ਦੇ ਕਰਤੱਬ 10:42; 17:31
10. ਪਵਿੱਤਰ ਆਤਮਾ ਨੂੰ ਭੇਜਿਆ– ਰਸੂਲਾਂ ਦੇ ਕਰਤੱਬ 2:17-18,33,38-39; 10:44-47
11. ਸਾਰੇ ਵਿਸ਼ਵਾਸੀਆਂ ਲਈ ਮੁਕਤੀਦਾਤਾ– ਰਸੂਲਾਂ ਦੇ ਕਰਤੱਬ 13:38-39
12. ਕੋਈ ਹੋਰ ਮੁਕਤੀਦਾਤਾ ਨਹੀਂ ਹੈ– ਰਸੂਲਾਂ ਦੇ ਕਰਤੱਬ 4:12; 10:34-36

ਰਸੂਲਾਂ ਦੁਆਰਾ ਸੱਚ ਦੇ ਇਨ੍ਹਾਂ ਥੰਮ੍ਹਾਂ ਪ੍ਰਤੀ ਜਵਾਬ ਦੇ ਕੁਝ ਤਰੀਕੇ ਹਨ:

1. ਤੋਬਾ ਕਰੋ– ਰਸੂਲਾਂ ਦੇ ਕਰਤੱਬ 2:38; 3:19; 17:30; 26:20
2. ਵਿਸ਼ਵਾਸ ਕਰੋ– ਰਸੂਲਾਂ ਦੇ ਕਰਤੱਬ 2:21; 10:43; 13:38-39
3. ਬਪਤਿਸਮਾ ਲਵੋ– ਰਸੂਲਾਂ ਦੇ ਕਰਤੱਬ 2:38; 10:47-48
4. ਪਵਿੱਤਰ ਆਤਮਾ ਨੂੰ ਪ੍ਰਾਪਤ ਕਰੋ – ਰਸੂਲਾਂ ਦੇ ਕਰਤੱਬ 2:38; 10:47
5. ਸਭ ਆ ਸਕਦੇ ਹਨ– ਰਸੂਲਾਂ ਦੇ ਕਰਤੱਬ 2:39; 3:25; 26:23

ਇਹ ਵਿਚਾਰ ਸ਼ੁਰੂਆਤੀ ਕਲੀਸਿਯਾ ਦੀ ਜ਼ਰੂਰੀ ਘੋਸ਼ਣਾ ਵਜੋਂ ਕੰਮ ਕਰਦਾ ਹੈ, ਹਾਲਾਂਕਿ ਨਵੇਂ ਨੇਮ ਦੇ ਵੱਖ-ਵੱਖ ਲੇਖਕ ਇਕ ਹਿੱਸਾ ਛੱਡ ਕੇ ਜਾਂ ਆਪਣੀਆਂ ਲਿਖਤਾਂ ਵਿਚ ਹੋਰ ਵੇਰਵਿਆਂ ਤੇ ਜ਼ੋਰ ਦੇ ਸਕਦੇ ਹਨ। ਮਰਕੁਸ ਦੀ ਇੰਜੀਲ ਕ੍ਰੀਗਮਾ *kerygma* ਦਾ ਇਕ ਨਮੂਨਾ ਹੈ। ਮਰਕੁਸ ਨੂੰ ਰਿਵਾਇਤੀ ਤੌਰ ਤੇ ਪਤਰਸ ਦੇ ਉਪਦੇਸ਼ਾਂ ਦੇ ਢਾਂਚੇ ਦੇ ਤੌਰ ਤੇ ਦੇਖਿਆ ਜਾਂਦਾ ਸੀ ਇਹ ਉਹ ਉਪਦੇਸ਼ ਸਨ ਜਿਨ੍ਹਾਂ ਦਾ ਉਸਨੇ ਰੋਮ ਵਿਚ ਪ੍ਰਚਾਰ ਕੀਤਾ ਅਤੇ ਇਨ੍ਹਾਂ ਨੂੰ ਲਿਖਤੀ ਇੰਜੀਲ ਵਿਚ ਲਿਖਿਆ ਗਿਆ। ਮੱਤੀ ਅਤੇ ਲੂਕਾ ਦੋਵੇਂ ਮਰਕੁਸ ਦੇ ਮੁੱਢਲੇ ਢਾਂਚੇ ਦੀ ਪਾਲਣਾ ਕਰਦੇ ਹਨ।

Copyright © 2014 [Bible Lessons International](http://BibleLessonsInternational.com)

5:41-44 ਇਹ ਆਇਤਾਂ ਇਸ ਤੱਥ ਨੂੰ ਦਰਸਾਉਂਦੀਆਂ ਹਨ ਕਿ ਯਹੂਦੀ ਆਗੂ ਆਪਣੇ ਹਾਈਆਂ ਤੋਂ ਪ੍ਰਸੰਸਾ ਪਾਉਣ ਤੇ ਖੁਸ਼ ਹੁੰਦੇ ਸਨ। ਉਹ ਪੁਰਾਣੇ ਰੱਬੀ ਲੋਕਾਂ ਦਾ ਹਵਾਲਾ ਦੇਣ ਵਿਚ ਮਾਣ ਪ੍ਰਾਪਤ ਕਰਦੇ ਸਨ, ਪਰ ਆਤਮਿਕ ਅੰਨ੍ਹੇਪਣ ਦੇ ਕਾਰਨ ਉਹ ਸਭ ਤੋਂ ਮਹਾਨ ਗੁਰੂ ਤੋਂ ਖੁੰਝ ਗਏ, ਜੋ ਉਨ੍ਹਾਂ ਦੇ ਵਿਚਕਾਰ ਸੀ। ਇਹ ਯਿਸੂ ਦੀ ਪਹਿਲੀ ਸਦੀ ਦੇ ਰੱਬੀ ਯਹੂਦੀ ਧਰਮ ਦੁਆਰਾ ਸਖ਼ਤ ਫਿਟਕਾਰ ਸੀ (ਮੱਤੀ 21:33-46; ਮਰਕੁਸ 12:1-12; ਲੂਕਾ 20:9-19 ਵਿਚਲੇ ਦ੍ਰਿਸ਼ਟਾਂਤ ਨੂੰ ਵੀ ਨੋਟ ਕਰੋ)।

5:41

NASB, NRSV	"ਮੈਂ ਮਨੁੱਖਾਂ ਦੀ ਵਡਿਆਈ ਨਹੀਂ ਚਾਹੁੰਦਾ"
NKJV	"ਮੈਂ ਮਨੁੱਖਾਂ ਤੋਂ ਆਦਰ ਨਹੀਂ ਚਾਹੁੰਦਾ"
TEV	"ਮੈਂ ਮਨੁੱਖੀ ਵਡਿਆਈ ਦੀ ਭਾਲ ਨਹੀਂ ਕਰਦਾ"
NJB	"ਮਨੁੱਖੀ ਵਡਿਆਈ ਦਾ ਅਰਥ ਮੇਰੇ ਲਈ ਕੁਝ ਵੀ ਨਹੀਂ"

ਸ਼ਬਦ "ਵਡਿਆਈ" ਡੋਕਸਾ *doxa* ਦਾ ਨਿਰੰਤਰ ਅਨੁਵਾਦ ਕਰਨਾ ਮੁਸ਼ਕਲ ਹੈ। ਇਹ ਇਬਰਾਨੀ "ਵਡਿਆਈ" ਕਬੋਦ *kabodh*, ਨੂੰ ਦਰਸਾਉਂਦਾ ਹੈ, ਜੋ ਕਿ ਪਰਮੇਸ਼ਰ ਦੀ ਚਮਕਦਾਰ ਅਤੇ ਸ਼ਾਨਦਾਰ ਮੌਜੂਦਗੀ ਨੂੰ ਪ੍ਰਗਟ ਕਰਨ (ਕੂਚ 16:10; 24:17; 40:34; ਰਸੂਲਾਂ ਦੇ ਕਰਤੱਬ 7:2) ਅਤੇ ਉਸਦੇ ਚਰਿੱਤਰ ਅਤੇ ਕੰਮਾਂ ਲਈ ਪਰਮੇਸ਼ਰ ਦੀ ਪ੍ਰਸ਼ੰਸਾ ਅਤੇ ਸਤਿਕਾਰ ਕਰਨ ਲਈ ਵਰਤਿਆ ਜਾਂਦਾ ਸੀ। 2 ਪਤਰਸ 1:17 ਅਜਿਹੀ ਆਇਤ ਹੈ ਜੋ ਇਨ੍ਹਾਂ ਭਾਵਾਂ ਨੂੰ ਜੋੜਦੀ ਹੈ।

ਪਰਮੇਸ਼ਰ ਦੀ ਮੌਜੂਦਗੀ ਅਤੇ ਚਰਿੱਤਰ ਦਾ ਇਹ ਸ਼ਾਨਦਾਰ ਪਹਿਲੂ ਹੇਠ ਦਿੱਤੀਆਂ ਗੱਲਾਂ ਨਾਲ ਸੰਬੰਧਿਤ ਹੈ:

1. ਦੂਤਾਂ ਨਾਲ (ਲੂਕਾ 2:9; 2 ਪਤਰਸ 2:10)
2. ਯਿਸੂ ਦੀ ਸਰਬੋਤਮਤਾ ਨਾਲ (ਯੂਹੰਨਾ 1:14; 8:54; 12:28; 13:31; 17:1-5,22,24; 1 ਕੁਰਿੰਥੀਆਂ 2:8; ਫਿਲਿੱਪੀਆਂ 4:21)
3. ਵਿਸ਼ਵਾਸੀਆਂ ਨਾਲ (ਰੋਮੀਆਂ 8:18,21; 1 ਕੁਰਿੰਥੀਆਂ 2:7; 15:43; 2 ਕੁਰਿੰਥੀਆਂ 4:17; ਕੁਲਸੀਆਂ 3:4; 1 ਥੱਸਲੁਨੀਕੀਆਂ 2:12; 2 ਥੱਸਲੁਨੀਕੀਆਂ 2:14; ਇਬਰਾਨੀਆਂ 2:10; 1 ਪਤਰਸ 5:1,4)

ਇਹ ਨੋਟ ਕਰਨਾ ਵੀ ਦਿਲਚਸਪ ਹੈ ਕਿ ਯੂਹੰਨਾ ਨੇ ਯਿਸੂ ਦੇ ਸਲੀਬ ਤੇ ਚੜ੍ਹਾਉਣ ਦਾ ਜ਼ਿਕਰ ਕਰਦਿਆਂ ਉਸਦੀ ਵਡਿਆਈ ਕੀਤੀ ਹੈ (ਯੂਹੰਨਾ 7:39; 12:16,23; 13:31)। ਹਾਲਾਂਕਿ, ਇਸਦਾ ਅਨੁਵਾਦ "ਸਤਿਕਾਰ" ਜਾਂ "ਧੰਨਵਾਦ" ਵਜੋਂ ਵੀ ਕੀਤਾ ਜਾ ਸਕਦਾ ਹੈ (ਲੂਕਾ 17:18; ਰਸੂਲਾਂ ਦੇ ਕਰਤੱਬ 12:23; ਰੋਮੀਆਂ 4:20; 1 ਕੁਰਿੰਥੀਆਂ 10:31; 2 ਕੁਰਿੰਥੀਆਂ 4:15; ਫਿਲਿੱਪੀਆਂ 1:11; 2:11; ਪ੍ਰਕਾਸ਼ ਦੀ ਪੇਥੀ 11:13; 14:7; 16:9; 19:7)। ਇਸ ਤਰ੍ਹਾਂ ਇਸ ਨੂੰ ਪ੍ਰਸੰਗ ਵਿਚ ਵਰਤਿਆ ਗਿਆ ਹੈ।

5:43 "ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ ਹੋ" ਯੂਹੰਨਾ ਦੀ ਇੰਜੀਲ ਵਿਚ, ਯਿਸੂ ਤੇ ਵਿਸ਼ਵਾਸ ਕਰਨ ਦਾ ਕੇਂਦਰ ਬਿੰਦੂ ਇਕ ਨਿਰਧਾਰਤ ਅਧਿਆਤਮਿਕ ਸਿਧਾਂਤ ਨਹੀਂ ਪਰ ਉਸ ਨਾਲ ਇਕ ਨਿੱਜੀ ਮੁਲਾਕਾਤ ਹੈ (ਜਿਵੇਂ ਕਿ., ਯੂਹੰਨਾ 5:39-40)। ਵਿਸ਼ਵਾਸ ਉਸ ਤੇ ਭਰੋਸਾ ਕਰਨ ਦੇ ਫੈਸਲੇ ਨਾਲ ਸ਼ੁਰੂ ਹੁੰਦਾ ਹੈ। ਇਹ ਚੇਲਾਪਨ ਦਾ ਇਕ ਵੱਧਦਾ ਨਿੱਜੀ ਰਿਸ਼ਤਾ ਸ਼ੁਰੂ ਕਰਦਾ ਹੈ ਜੋ ਸਿਧਾਂਤਕ ਪਰਿਪੱਕਤਾ ਅਤੇ ਯਿਸੂ ਵਾਂਗ ਜੀਵਨ ਬਤੀਤ ਕਰਨ ਦੇ ਸਿੱਟੇ ਵਜੋਂ ਹੁੰਦਾ ਹੈ।

▣ "ਜੇਕਰ ਕੋਈ ਦੂਜਾ ਆਪਣੇ ਨਾਂ ਉੱਤੇ ਹੀ ਆਏ" ਇਹ ਤੀਜੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ।

▣ "ਉਸ ਨੂੰ ਤੁਸੀਂ ਸਵੀਕਾਰ ਕਰੋਗੇ" ਇਹ ਤਾਲਮੁਦ ਤੋਂ ਵੱਖਰੇ ਰੱਬੀ ਸਕੂਲਾਂ ਦੇ ਗੁਰੂਆਂ ਦੀ ਤੁਲਨਾ ਕਰਨ ਲਈ ਰੱਬੀ ਲੋਕਾਂ ਦੇ ਅਧਿਐਨ ਦੇ ਤਰੀਕਿਆਂ ਦਾ ਇਕ ਖੇਡ ਹੈ।

Michael Magill, *New Testament TransLine*, ਵਿਚ ਇਕ ਵਧੀਆ ਹਵਾਲਾ ਹੈ:

"ਯਹੂਦੀ ਆਗੂ ਇਕ ਮਨੁੱਖੀ ਗੁਰੂ ਜਾਂ ਰੱਬੀ ਨੂੰ ਸਵੀਕਾਰ ਕਰਨਗੇ ਜੋ ਪਰਮੇਸ਼ਰ ਦੁਆਰਾ ਭੇਜੇ ਜਾਣ ਦਾ ਦਾਅਵਾ ਨਹੀਂ ਕਰਦਾ ਹੈ। ਇਕ ਮਨੁੱਖੀ ਗੁਰੂ ਨਾਲ, ਉਹ ਬਰਾਬਰ ਦੇ ਅਧਾਰ ਤੇ ਵਡਿਆਈ ਦਾ ਆਦਾਨ-ਪ੍ਰਦਾਨ ਕਰਨ ਵਾਲੇ ਹਾਈਆਂ ਦੇ ਆਪਸੀ ਸਬੰਧਾਂ ਵਿਚ ਹਨ। ਪਰਮੇਸ਼ਰ ਦੇ ਭੇਜੇ ਨਬੀ ਨਾਲ, ਇਹ ਲਾਜ਼ਮੀ ਸਥਿਤੀ ਵਿਚ ਸੁਣਨ ਵਾਲੇ ਅਤੇ ਮੰਨਣ ਵਾਲੇ ਹੋਣੇ ਚਾਹੀਦੇ ਹਨ। ਇਹ ਹਮੇਸ਼ਾਂ ਇਸ ਗੱਲ ਦਾ ਕਾਰਨ ਰਿਹਾ ਹੈ ਕਿ ਪਰਮੇਸ਼ਰ ਦੇ ਨਬੀਆਂ ਨੂੰ ਕਿਉਂ ਰੱਦ ਕੀਤਾ ਗਿਆ" (ਪੰਨਾ. 318)।

5:44 ਯੂਹੰਨਾ 17:3 ਤੇ ਨੋਟ ਦੇਖੋ।

5:45-47 ਯਿਸੂ ਜ਼ੋਰ ਦੇ ਰਿਹਾ ਹੈ ਕਿ ਮੂਸਾ ਦੀਆਂ ਲਿਖਤਾਂ ਨੇ ਉਸ ਨੂੰ ਪ੍ਰਗਟ ਕੀਤਾ ਹੈ। ਇਹ ਸ਼ਾਇਦ ਬਿਵਸਥਾ ਸਾਰ 18:15-22 ਦਾ ਹਵਾਲਾ ਹੈ। ਯੂਹੰਨਾ 5:45 ਵਿਚ ਵਚਨ ਨੂੰ ਦੇਸ਼ ਲਗਾਉਣ ਵਾਲੇ ਵਜੋਂ ਦਰਸਾਇਆ ਗਿਆ ਹੈ। ਇਹ ਅਗਵਾਈ ਕਰਨ ਵਾਲੇ ਵਜੋਂ ਸੀ (ਲੂਕਾ 16:31)। ਜਦੋਂ ਅਗਵਾਈ ਕਰਨ ਵਾਲਾ ਰੱਦ ਕੀਤਾ ਗਿਆ ਤਾਂ ਉਹ ਵਿਰੋਧੀ ਬਣ ਗਿਆ (ਗਲਾਤੀਆਂ 3:8-14, 23-29)।

5:46,47 "ਜੇਕਰ. . .ਜੇਕਰ" ਯੂਹੰਨਾ 5:46 ਦੂਜੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ ਜਿਸ ਨੂੰ "ਤੱਥ ਦੇ ਉਲਟ" ਕਿਹਾ ਜਾਂਦਾ ਹੈ ਜੋ ਇਹ ਜ਼ੋਰ ਦਿੰਦਾ ਹੈ ਕਿ ਯਹੂਦੀ ਆਗੂ ਮੂਸਾ ਦੀਆਂ ਲਿਖਤਾਂ ਵਿਚ ਵੀ ਸੱਚਮੁੱਚ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਇਹ ਕਿ ਯਿਸੂ (ਭਵਿੱਖ ਦਾ ਮੂਸਾ [ਅਰਥਾਤ.,

ਬਿਵਸਥਾ ਸਾਰ 18:15-19 ਦਾ ਨਬੀ]) ਆਖਰੀ ਦਿਨ ਉਨ੍ਹਾਂ ਦਾ ਨਿਆਂ ਕਰਨ ਵਾਲਾ ਹੋਵੇਗਾ। ਯੂਹੰਨਾ 5:47 ਦਾ “ਜੇਕਰ” ਪਹਿਲੀ ਸ਼੍ਰੇਣੀ ਦੇ ਸ਼ਰਤਬੱਧ ਵਾਕ ਨੂੰ ਪੇਸ਼ ਕਰਦਾ ਹੈ ਜਿਸ ਨੂੰ ਸੱਚ ਮੰਨਿਆ ਜਾਂਦਾ ਹੈ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ।

ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯੂਹੰਨਾ 5:4 ਨੂੰ ਆਧੁਨਿਕ ਅਨੁਵਾਦਾਂ ਵਿਚ ਕਿਉਂ ਛੱਡਿਆ ਗਿਆ ਹੈ?
2. ਯਿਸੂ ਨੇ ਇਸ ਖਾਸ ਆਦਮੀ ਨੂੰ ਕਿਉਂ ਚੰਗਾ ਕੀਤਾ?
3. ਕੀ ਇਸ ਆਦਮੀ ਦੀ ਚੰਗਿਆਈ ਵਿਚ ਵਿਸ਼ਵਾਸ ਸ਼ਾਮਲ ਸੀ? ਕੀ ਸਰੀਰਕ ਚੰਗਿਆਈ ਦਾ ਅਰਥ ਆਤਮਿਕ ਚੰਗਿਆਈ ਹੈ?
4. ਕੀ ਉਸਦੀ ਬਿਮਾਰੀ ਉਸਦੇ ਨਿੱਜੀ ਪਾਪ ਨਾਲ ਸੰਬੰਧਿਤ ਸੀ? ਕੀ ਸਾਰੀਆਂ ਬਿਮਾਰੀਆਂ ਨਿੱਜੀ ਪਾਪ ਨਾਲ ਸੰਬੰਧਿਤ ਹੁੰਦੀਆਂ ਹਨ?
5. ਯਹੂਦੀ ਯਿਸੂ ਨੂੰ ਕਿਉਂ ਮਾਰਨਾ ਚਾਹੁੰਦੇ ਸਨ?
6. ਪੁਰਾਣੇ ਨੇਮ ਵਿਚ ਪਰਮੇਸ਼ਰ ਦੇ ਕੰਮਾਂ ਦੀ ਸੂਚੀ ਬਣਾਓ ਜੋ ਯਿਸੂ ਤੇ ਲਾਗੂ ਹੁੰਦੇ ਹਨ।
7. ਕੀ ਸਦੀਪਕ ਜੀਵਨ ਇਕ ਮੌਜੂਦਾ ਹਕੀਕਤ ਜਾਂ ਭਵਿੱਖ ਦੀ ਉਮੀਦ ਹੈ?
8. ਕੀ ਆਖਰੀ ਨਿਆਂ ਕੰਮਾਂ ਜਾਂ ਵਿਸ਼ਵਾਸ ਤੇ ਅਧਾਰਤ ਹੈ? ਕਿਉਂ?

ਯੂਹੰਨਾ 6

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਪੰਜ ਹਜ਼ਾਰ ਨੂੰ ਖਾਣਾ ਖੁਆਉਣਾ	ਪੰਜ ਹਜ਼ਾਰ ਨੂੰ ਖਾਣਾ ਖੁਆਉਣਾ	ਪੰਜ ਹਜ਼ਾਰ ਨੂੰ ਖਾਣਾ ਖੁਆਉਣਾ	ਯਿਸੂ ਦਾ ਪੰਜ ਹਜ਼ਾਰ ਨੂੰ ਖਾਣਾ ਖੁਆਉਣਾ	ਰੋਟੀਆਂ ਦਾ ਚਮਤਕਾਰ
6:1-15	6:1-14	6:1-15	6:1-6	6:1-4 6:5-15
			6:7 6:8-9 6:10-13 6:14-15	
ਪਾਣੀ ਤੇ ਚੱਲਣਾ	ਯਿਸੂ ਦਾ ਝੀਲ ਤੇ ਚੱਲਣਾ	ਯਿਸੂ ਦਾ ਝੀਲ ਤੇ ਚੱਲਣਾ	ਯਿਸੂ ਦਾ ਪਾਣੀ ਤੇ ਚੱਲਣਾ	ਯਿਸੂ ਦਾ ਪਾਣੀ ਉੱਤੇ ਚੱਲ ਕੇ ਆਪਣੇ ਚੇਲਿਆਂ ਕੋਲ ਆਉਣਾ
6:16-21	6:15-21	6:16-21	6:16-21	6:16-21
ਯਿਸੂ ਜੀਵਨ ਦੀ ਰੋਟੀ ਹੈ	ਸਵਰਗ ਦੀ ਰੋਟੀ	ਯਿਸੂ, ਜੀਵਨ ਦੀ ਰੋਟੀ	ਲੋਕਾਂ ਦੁਆਰਾ ਯਿਸੂ ਦੀ ਭਾਲ	ਕਫ਼ਰਨਾਹੂਮ ਦੇ ਪ੍ਰਾਰਥਨਾ ਘਰ ਵਿਚ ਉਪਦੇਸ਼
6:22-33	6:22-40	6:22-24 6:25-40	6:22-24 ਯਿਸੂ ਜੀਵਨ ਦੀ ਰੋਟੀ 6:25 6:26-27 6:28 6:29 6:30-31 6:32-33	6:22-27 6:28-40

6:34-40			6:34	
	ਉਸਦੇ ਆਪਣੀਆਂ ਦੁਆਰਾ ਉਸਨੂੰ ਰੱਦ ਕੀਤਾ ਜਾਣਾ		6:35-40	
6:41-51	6:41-59	6:41-51	6:41-42	6:41-51
			6:43-51	
6:52-59		6:52-59	6:52	6:52-58
			6:53-58	
			6:59	6:59-62
ਸਦੀਪਕ ਜੀਵਨ ਦੇ ਸ਼ਬਦ	ਬਹੁਤ ਸਾਰੇ ਚੇਲਿਆਂ ਦਾ ਛੱਡ ਕੇ ਚਲੇ ਜਾਣਾ		ਸਦੀਪਕ ਜੀਵਨ ਦੇ ਸ਼ਬਦ	
6:60-65	6:60-71	6:60-65	6:60	6:63
			6:61-65	
				6:64-66
				ਪਤਰਸ ਦੇ ਵਿਸ਼ਵਾਸ ਦਾ ਅੰਗੀਕਰਨ
6:66-71		6:66-71	6:66-67	
				6:67-71
			6:68-69	
			6:70-71	

ਅਧਿਐਨ ਕਾਲ ਚੱਕਰ ਤਿੰਨ

ਪੈਰੂ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੌਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੂ ਪ੍ਰੀਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੂ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਯੂਹੰਨਾ 6:1-71 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਯੂਹੰਨਾ ਦੀ ਇੰਜੀਲ ਵਿਚ ਪ੍ਰਭੂ ਭੇਜ ਦਰਜ ਨਹੀਂ ਕੀਤਾ ਗਿਆ ਹੈ, ਹਾਲਾਂਕਿ ਯੂਹੰਨਾ 13-17 ਵਿਚ ਉੱਪਰਲੇ ਕਮਰੇ ਦੇ ਸੰਵਾਦ ਅਤੇ ਪ੍ਰਾਰਥਨਾ ਨੂੰ ਦਰਜ ਕੀਤਾ ਗਿਆ ਹੈ। ਇਸਨੂੰ ਦਰਜ ਨਾ ਕਰਨਾ ਜਾਣਬੁੱਝ ਕੇ ਹੋ ਸਕਦਾ ਹੈ। ਦੂਜੀ ਸਦੀ ਦੀ ਕਲੀਸਿਯਾ ਨੇ ਵਿਧੀਆਂ ਨੂੰ ਸੰਸਕ੍ਰਿਤਿਕ ਭਾਵ ਵਿਚ ਦੇਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਨੂੰ ਕਿਰਪਾ ਦੇ ਸਾਧਨ ਵਜੋਂ ਦੇਖਿਆ। ਯੂਹੰਨਾ ਯਿਸੂ ਦੇ ਬਪਤਿਸਮੇ ਜਾਂ ਪ੍ਰਭੂ ਭੇਜ ਨੂੰ ਦਰਜ ਨਾ ਕਰਕੇ ਸ਼ਾਇਦ ਇਸ ਸੰਸਕ੍ਰਿਤਿਕ ਭਾਵ ਲਈ ਪ੍ਰਤਿਕਿਰਿਆ ਕਰ ਰਿਹਾ ਹੈ ਜੋ ਉਸ ਸਮੇਂ ਵਿਕਸਿਤ ਹੋ ਰਿਹਾ ਸੀ।
- B. ਯੂਹੰਨਾ 6 ਪੰਜ ਹਜ਼ਾਰ ਲੋਕਾਂ ਨੂੰ ਭੋਜਨ ਖੁਆਉਣ ਦੇ ਪ੍ਰਸੰਗ ਵਿਚ ਹੈ। ਹਾਲਾਂਕਿ, ਬਹੁਤ ਸਾਰੇ ਇਸ ਦੀ ਵਰਤੋਂ ਪ੍ਰਭੂ ਭੇਜ ਦੇ ਇਕ ਸੰਸਕਾਰਵਾਦੀ ਨਜ਼ਰੀਏ ਨੂੰ ਸਿਖਾਉਣ ਲਈ ਕਰਦੇ ਹਨ। ਇਹ ਰੋਮਨ ਕੈਥੋਲਿਕ ਦੇ ਉਸ ਸਿਧਾਂਤ ਦਾ ਸਰੋਤ ਹੈ ਜੋ ਕਹਿੰਦਾ ਹੈ ਕਿ ਇਹ ਭੋਜ ਸੱਚਮੁੱਚ ਯਿਸੂ ਦੇ ਸਰੀਰ ਅਤੇ ਲਹੂ ਦਾ ਰੂਪ ਹੋ ਜਾਂਦਾ ਹੈ (ਯੂਹੰਨਾ 6:53-56)।
ਯੂਹੰਨਾ 6 ਪ੍ਰਭੂ ਭੇਜ ਨਾਲ ਕਿਵੇਂ ਸਬੰਧਿਤ ਹੁੰਦਾ ਹੈ ਇਸ ਬਾਰੇ ਸਵਾਲ ਯੂਹੰਨਾ ਦੇ ਦੇਹਰੇਵਾਦ ਨੂੰ ਦਰਸਾਉਂਦਾ ਹੈ। ਸਪੱਸ਼ਟ ਤੌਰ ਤੇ ਇੰਜੀਲਾਂ ਯਿਸੂ ਦੇ ਸ਼ਬਦਾਂ ਅਤੇ ਜੀਵਨ ਨਾਲ ਸਬੰਧ ਰੱਖਦੀਆਂ ਹਨ, ਫਿਰ ਵੀ, ਇਹ ਕਈ ਦੁਹਾਕਿਆਂ ਬਾਅਦ ਲਿਖੀਆਂ ਗਈਆਂ ਹਨ ਅਤੇ ਵਿਅਕਤੀਗਤ ਲੇਖਕਾਂ ਦੀ ਨਿਹਚਾ ਦੇ ਸਮੂਹ ਨੂੰ ਦਰਸਾਉਂਦੀਆਂ ਹਨ। ਇਸ ਲਈ ਲੇਖਕ ਦੇ ਇਰਾਦੇ ਦੇ ਤਿੰਨ ਪੱਧਰ ਹਨ
1. ਪਵਿੱਤਰ ਆਤਮਾ
 2. ਯਿਸੂ ਅਤੇ ਅਸਲ ਸੁਣਨ ਵਾਲੇ
 3. ਇੰਜੀਲ ਦੇ ਲੇਖਕ ਅਤੇ ਇਨ੍ਹਾਂ ਦੇ ਪੜ੍ਹਣ ਵਾਲੇ
- ਇਸ ਦੀ ਵਿਆਖਿਆ ਕਿਵੇਂ ਕੀਤੀ ਜਾਵੇ? ਇਕੋ ਹੀ ਪ੍ਰਮਾਣਿਤ ਤਰੀਕਾ ਹੈ ਜੋ ਕਿ ਇਤਿਹਾਸਕ ਵਾਤਾਵਰਨ ਦੁਆਰਾ ਸੂਚਨਾ, ਪ੍ਰਸੰਗਿਕ, ਵਿਆਕਰਨ ਸਬੰਧੀ, ਕੇਸ਼ੀਗਤ ਪਹੁੰਚ ਹੋਣਾ ਚਾਹੀਦਾ ਹੈ।
- C. ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਨੂੰ ਪੜ੍ਹਣ ਵਾਲੇ ਯਹੂਦੀ ਸਨ ਅਤੇ ਸਭਿਆਚਾਰਕ ਪਿਛੋਕੜ ਦੀ ਖਾਸ ਉਮੀਦ ਮਸੀਹ ਦੇ ਮੂਸਾ ਤੋਂ ਮਹਾਨ ਹੋਣ ਦੀ ਸੀ (ਦੇਖੋ. ਯੂਹੰਨਾ 6:30-31), ਖਾਸਕਰ “ਮੰਨਾ” ਵਰਗੇ ਕੂਚ ਦੇ ਅਨੁਭਵਾਂ ਦੇ ਸਬੰਧ ਵਿਚ ਸੀ। ਰੱਬੀ ਲੋਕ ਪ੍ਰਮਾਣਿਤ ਵਚਨ ਦੇ ਤੌਰ ਤੇ ਜਬੂਰ 72:16 ਦੀ ਵਰਤੋਂ ਕਰਨਗੇ। ਯਿਸੂ ਦੇ ਅਸਧਾਰਨ ਬਿਆਨ (ਤੁਲਨਾ ਕਰੋ. ਯੂਹੰਨਾ 6:60-62, 66) ਭੀੜ ਦੀਆਂ ਮਸੀਹ ਬਾਰੇ ਝੂਠੀਆਂ ਉਮੀਦਾਂ ਨੂੰ ਰੋਕਦੇ ਸਨ (ਤੁਲਨਾ ਕਰੋ. ਯੂਹੰਨਾ 6:14-15)।
- D. ਸ਼ੁਰੂਆਤੀ ਕਲੀਸਿਯਾ ਦੇ ਸਾਰੇ ਫਾਦਰ ਸਹਿਮਤ ਨਹੀਂ ਹੋਏ ਕਿ ਇਹ ਵਚਨ ਪ੍ਰਭੂ ਭੇਜ ਦਾ ਹਵਾਲਾ ਦਿੰਦਾ ਹੈ। Alexandria ਦੇ Clement, Origen, ਅਤੇ Eusebius ਨੇ ਕਦੇ ਵੀ ਇਨ੍ਹਾਂ ਵਚਨਾਂ ਬਾਰੇ ਆਪਣੇ ਵਿਚਾਰਾਂ ਵਿਚ ਪ੍ਰਭੂ ਭੇਜ ਦਾ ਜ਼ਿਕਰ ਨਹੀਂ ਕੀਤਾ।
- E. ਇਨ੍ਹਾਂ ਵਚਨਾਂ ਦੇ ਅਲੰਕਾਰ ਯਿਸੂ ਦੇ ਸ਼ਬਦਾਂ ਨਾਲ ਮਿਲਦੇ ਜੁਲਦੇ ਹਨ ਜੋ ਉਸਨੇ ਯੂਹੰਨਾ 4 ਵਿਚ “ਖੂਹ ਤੇ ਔਰਤ” ਨਾਲ ਬੋਲੇ ਸਨ। ਧਰਤੀ ਦੇ ਪਾਣੀ ਅਤੇ ਰੇਟੀ ਨੂੰ ਸਦੀਵੀ ਜੀਵਨ ਅਤੇ ਆਤਮਿਕ ਹਕੀਕਤ ਦੇ ਅਲੰਕਾਰ ਵਜੋਂ ਵਰਤਿਆ ਗਿਆ ਹੈ।
- F. ਰੇਟੀਆਂ ਨੂੰ ਵਧਾਉਣਾ ਇਕੋ ਇਕ ਚਮਤਕਾਰ ਹੈ ਜੋ ਸਾਰੀਆਂ ਚਾਰ ਇੰਜੀਲਾਂ ਵਿਚ ਦਰਜ ਹੈ (ਮੱਤੀ 14:13-21; ਮਰਕੁਸ 6:32-44; ਲੂਕਾ 9:10-17)!

G. Michael Magill ਆਪਣੀ ਕਿਤਾਬ *New Testament TransLine* (ਪੇਜ. 325) ਵਿਚ ਕਫ਼ਰਨਾਹੂਮ ਦੇ ਵੱਖ-ਵੱਖ ਸਮੂਹਾਂ ਅਤੇ ਯਿਸੂ ਦੇ ਹੈਰਾਨ ਕਰਨ ਵਾਲੇ ਸ਼ਬਦਾਂ ਨਾਲ ਸਬੰਧਿਤ ਇਕ ਦਿਲਚਸਪ ਨਿਰੀਖਣ ਕਰਦਾ ਹੈ।

1. ਭੀੜ, ਯੂਹੰਨਾ 6:24
2. ਯਹੂਦੀ, ਯੂਹੰਨਾ 6:41,52
3. ਚੇਲੇ, ਯੂਹੰਨਾ 6:60,66
4. ਬਾਰਾਂ, ਯੂਹੰਨਾ 6:67

ਯਿਸੂ ਨੇ ਪ੍ਰਭਾਵਸ਼ਾਲੀ ਢੰਗ ਨਾਲ:

1. ਭੀੜ ਦੇ ਉਸਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਨੂੰ ਰੋਕਿਆ ਕਿਉਂਕਿ ਉਸਨੇ ਉਨ੍ਹਾਂ ਨੂੰ ਭੋਜਨ ਖੁਆਇਆ ਸੀ (ਯੂਹੰਨਾ 6:15)
2. ਉਸਦੇ ਕੱਟੜ ਵਿਅਕਤੀਗਤ ਦਾਅਵਿਆਂ ਦੁਆਰਾ ਯਹੂਦੀ ਆਗੂਆਂ ਨੂੰ ਚੁਣੌਤੀ ਦਿੱਤੀ
3. ਬਹੁਤ ਸਾਰੇ ਪਿੱਛੇ ਚੱਲਣ ਵਾਲਿਆਂ ਨੂੰ ਉਸਨੂੰ ਛੱਡਣ ਦਾ ਕਾਰਨ ਬਣਿਆ
4. ਬਾਰਾਂ ਦੁਆਰਾ ਡੂੰਘੀ ਅਤੇ ਜਾਰੀ ਰੱਖਣ ਵਾਲੀ ਨਿਹਚਾ ਦੇ ਇਕ ਬਿਆਨ ਦੀ ਵਰਤੋਂ ਕੀਤੀ (ਯੂਹੰਨਾ 6:68-69)

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 6:1-14

¹ਇਸ ਦੇ ਪਿੱਛੋਂ ਯਿਸੂ ਗਲੀਲ ਦੀ ਝੀਲ ਅਰਥਾਤ ਤਿਬਰਿਆਸ ਦੀ ਝੀਲ ਦੇ ਦੂਜੇ ਪਾਸੇ ਫਿਰ ਚਲੇ ਗਏ। ²ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਗਈ, ਕਿਉਂਕਿ ਭੀੜ ਦੇ ਲੋਕਾਂ ਨੇ ਯਿਸੂ ਦੇ ਉਹ ਚਮਤਕਾਰੀ ਚਿੰਨ੍ਹ ਦੇਖੇ ਸਨ, ਜਿਹੜੇ ਉਹਨਾਂ ਨੇ ਬੀਮਾਰਾਂ ਉੱਤੇ ਕੀਤੇ ਸਨ। ³ਯਿਸੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਉੱਥੇ ਆਪਣੇ ਚੇਲਿਆਂ ਦੇ ਨਾਲ ਬੈਠ ਗਏ। ⁴ਯਹੂਦੀ ਲੋਕਾਂ ਦਾ ਪਸਾਰ ਦਾ ਤਿਉਹਾਰ ਲਾਗੇ ਸੀ। ⁵ਯਿਸੂ ਨੇ ਆਪਣੀਆਂ ਅੱਖਾਂ ਉਤਾਰ ਚੁੱਕੀਆਂ ਅਤੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ। ਉਹਨਾਂ ਨੇ ਫਿਲਿੱਪਸ ਨੂੰ ਕਿਹਾ, “ਅਸੀਂ ਇਹਨਾਂ ਨੂੰ ਭੋਜਨ ਕਰਵਾਉਣ ਲਈ ਕਿੱਥੋਂ ਮੁੱਲ ਲਈਏ?” ⁶(ਇਹ ਉਹਨਾਂ ਨੇ ਫਿਲਿੱਪਸ ਨੂੰ ਪਰਖਣ ਵਾਸਤੇ ਕਿਹਾ, ਕਿਉਂਕਿ ਉਹ ਪਹਿਲੇ ਹੀ ਜਾਣਦੇ ਸਨ ਕਿ ਉਹ ਕੀ ਕਰਨਗੇ।) ⁷ਫਿਲਿੱਪਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਹਨਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਭੋਜਨ ਵੀ ਮਿਲ ਸਕੇ, ਦੇ ਸੇ ਦੀਨਾਰ ਦੀਆਂ ਰੋਟੀਆਂ ਵੀ ਕਾਫ਼ੀ ਨਹੀਂ ਹੋਣਗੀਆਂ।” ⁸ਉਹਨਾਂ ਦੇ ਚੇਲਿਆਂ ਵਿੱਚੋਂ ਜਿਸ ਦਾ ਨਾਂ ਅੰਦ੍ਰਿਆਸ ਸੀ, ਜੋ ਸ਼ਮੂਨ ਪਤਰਸ ਦਾ ਭਰਾ ਸੀ; ਨੇ ਉਹਨਾਂ ਨੂੰ ਕਿਹਾ, ⁹“ਇੱਥੇ ਇੱਕ ਮੁੰਡਾ ਹੈ, ਜਿਸ ਕੋਲ ਜਵਾਂ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ। ਪਰ ਇਹ ਇੰਨਿਆਂ ਲੋਕਾਂ ਲਈ ਕੀ ਹਨ?” ¹⁰ਯਿਸੂ ਨੇ ਕਿਹਾ, “ਲੋਕਾਂ ਨੂੰ ਬਿਠਾਲ ਦਿਓ।” ਉਸ ਥਾਂ ਉੱਤੇ ਘਾਹ ਬਹੁਤ ਸੀ। ਉਹਨਾਂ ਨੇ ਲੋਕਾਂ ਨੂੰ ਜਿਨ੍ਹਾਂ ਦੀ ਗਿਣਤੀ ਕੋਈ ਪੰਜ ਹਜ਼ਾਰ ਸੀ, ਬਿਠਾਲ ਦਿੱਤਾ। ਇਸ ਦੇ ਪਿੱਛੋਂ ਯਿਸੂ ਨੇ ਰੋਟੀਆਂ ਲਈਆਂ, ਪਰਮੇਸ਼ਰ ਦਾ ਉਹਨਾਂ ਦੇ ਲਈ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਵੰਡ ਦਿੱਤੀਆਂ। ¹¹ਇਸ ਤਰ੍ਹਾਂ ਮੱਛੀਆਂ ਵੀ ਜਿੰਨੀਆਂ ਉਹ ਚਾਹੁੰਦੇ ਸਨ। ¹²ਜਦੋਂ ਸਾਰਿਆਂ ਨੇ ਰੱਜ ਕੇ ਖਾ ਲਿਆ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚਿਆਂ ਹੋਇਆਂ ਟੁਕੜਿਆਂ ਨੂੰ ਇਕੱਠੇ ਕਰ ਲਵੋ, ਤਾਂ ਜੋ ਕੁਝ ਵੀ ਨਾਸ਼ ਨਾ ਹੋਵੇ।” ¹³ਇਸ ਲਈ ਉਹਨਾਂ ਸਾਰੇ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਬਾਰਾਂ ਟੋਕਰੇ ਭਰ ਗਏ। ਇਹ ਸਭ ਪੰਜ ਜਵਾਂ ਦੀਆਂ ਰੋਟੀਆਂ ਵਿੱਚੋਂ ਲੋਕਾਂ ਦੇ ਖਾ ਚੁੱਕਣ ਦੇ ਪਿੱਛੋਂ ਬਚੇ ਸਨ। ¹⁴ਲੋਕ ਇਸ ਚਮਤਕਾਰੀ ਚਿੰਨ੍ਹ ਨੂੰ, ਜੋ ਯਿਸੂ ਨੇ ਦਿਖਾਇਆ ਸੀ, ਦੇਖ ਕੇ ਬੋਲੇ, “ਸੱਚ ਮੁੱਚ, ਇਹ ਉਹ ਹੀ ਨਬੀ ਹੈ, ਜੋ ਸੰਸਾਰ ਵਿੱਚ ਆਉਣ ਵਾਲਾ ਸੀ।”

6:1 "ਗਲੀਲ ਦੀ ਝੀਲ (ਤਿਬਰਿਆਸ ਦੀ ਝੀਲ)" ਇਸ ਝੀਲ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਸੀ। ਪੁਰਾਣੇ ਨੇਮ ਵਿਚ ਇਸ ਨੂੰ ਕਿਨੋਰਥ ਕਿਹਾ ਜਾਂਦਾ ਸੀ, (ਗਿਣਤੀ 34:11)। ਇਸਨੂੰ ਲੂਕਾ 5:1 ਵਿਚ ਗਨੇਸਰਤ ਦੀ ਝੀਲ ਅਤੇ ਯੂਹੰਨਾ 21:1 ਵਿਚ ਰੋਮੀ ਨਾਮ ਤਿਬਰਿਆਸ ਦੀ ਝੀਲ ਕਿਹਾ ਗਿਆ ਹੈ। ਬਰੈਕਟ ਲੇਖਕ ਦੁਆਰਾ ਇਕ ਹੋਰ ਸੰਪਾਦਕੀ ਟਿੱਪਣੀ ਹੈ। ਇਹ ਦਰਸਾਉਂਦਾ ਹੈ ਕਿ ਯੂਹੰਨਾ ਦੀ ਇੰਜੀਲ ਯਹੂਦਾਹ ਤੋਂ ਬਾਹਰਲੇ ਲੋਕਾਂ ਲਈ ਸੀ। ਮਰਕੁਸ ਦੀ ਇੰਜੀਲ ਰੋਮੀ ਲੋਕਾਂ ਲਈ, ਅਤੇ ਲੂਕਾ ਅਤੇ ਯੂਹੰਨਾ ਨੂੰ ਸਾਰੀਆਂ ਕੌਮਾਂ ਦੀ ਖੁਸ਼ਖਬਰੀ ਲਈ ਲਿਖਿਆ ਗਿਆ ਸੀ।

6:2 ਧਿਆਨ ਦਿਓ ਕਿ ਭੀੜ ਯਿਸੂ ਦੇ ਪਿੱਛੇ ਕਿਉਂ ਆਈ ਸੀ।

6:3 ਯਿਸੂ ਨੇ ਆਪਣੀ ਆਵਾਜ਼ ਨੂੰ ਦਰਸਾਉਣ ਲਈ ਪਾਣੀ ਦੇ ਅਤੇ ਪਹਾੜੀ ਵਾਲੇ ਪਾਸੇ ਦੇ ਕੁਦਰਤੀ ਆਵਾਜ਼ ਦੇ ਵਧਾਉਣ ਦੇ ਤਰੀਕੇ ਦੀ ਵਰਤੋਂ ਕੀਤੀ। ਇਹ ਤੱਥ ਕਿ ਉਹ "ਬੈਠ ਗਿਆ" ਦਰਸਾਉਂਦਾ ਹੈ ਕਿ ਇਹ ਉਸਦੇ ਚੇਲਿਆਂ ਨਾਲ ਅਧਿਕਾਰਤ ਤੌਰ ਤੇ ਸਿਖਾਉਣ ਦਾ ਸੈਸ਼ਨ ਸੀ। ਬਹੁਤ ਸਾਰੇ ਸੋਚ ਸਕਦੇ ਹਨ ਕਿ ਪਹਾੜੀ ਮੂਸਾ ਦੀ ਯਾਦ ਦਿਵਾਉਣ ਲਈ ਸੀ ਜਦੋਂ ਉਹ ਸੀਨਈ ਪਹਾੜ ਤੇ ਸੀ।

ਇਨ੍ਹਾਂ ਵੱਡੇ ਸਿਖਾਉਣ ਵਾਲੇ ਸੈਸ਼ਨਾਂ ਵਿਚ, ਯਿਸੂ ਅਕਸਰ ਭੀੜ ਦੇ ਵੱਖੋ-ਵੱਖਰੇ ਸਮੂਹਾਂ ਨੂੰ ਸੰਬੋਧਿਤ ਕਰਦਾ ਹੈ। ਚੇਲੇ ਉਸਦੇ ਪੈਰਾਂ ਕੋਲ ਬੈਠੇ ਹੁੰਦੇ ਸਨ; ਉਨ੍ਹਾਂ ਤੋਂ ਅੱਗੇ, ਖੋਜੀ, ਅਮੀਰ ਅਤੇ ਆਮ ਲੋਕ "ਉਸ ਜਗ੍ਹਾ ਦੇ ਲੋਕ"; ਅਤੇ, ਛੋਟੇ ਸਮੂਹਾਂ ਵਿਚ, ਧਾਰਮਿਕ ਆਗੂ (ਫਰੀਸੀ, ਸਦੂਕੀ, ਸੰਭਵ ਤੌਰ ਤੇ Essenes) ਵੀ ਹੁੰਦੇ ਸਨ।

6:4 "ਯਹੂਦੀ ਲੋਕਾਂ ਦਾ ਪਸਾਹ ਦਾ ਤਿਉਹਾਰ ਲਾਗੇ ਸੀ" ਯਿਸੂ ਦੀ ਜਨਤਕ ਸੇਵਕਾਈ ਦੀ ਲੰਬਾਈ ਨਿਰਧਾਰਤ ਕਰਨ ਦਾ ਇਕੋ ਇਕ ਤਰੀਕਾ ਪਸਾਹ ਦਾ ਤਿਉਹਾਰ ਹੈ ਜੋ ਯੂਹੰਨਾ ਦੀ ਇੰਜੀਲ ਵਿਚ ਦੱਸਿਆ ਗਿਆ ਹੈ (ਪਹਿਲਾ, 2:13; ਦੂਜਾ, 6:4; ਅਤੇ ਤੀਸਰਾ, 11:55 ਅਤੇ 13:1)। ਜੇਕਰ ਯੂਹੰਨਾ 5:1 ਵੀ ਪਸਾਹ ਦੀ ਗੱਲ ਕਰ ਰਿਹਾ ਹੈ ਤਾਂ ਸਾਡੇ ਕੋਲ ਘੱਟੋ ਘੱਟ ਸਾਢੇ ਤਿੰਨ ਜਾਂ ਚਾਰ ਸਾਲ ਜਨਤਕ ਸੇਵਕਾਈ ਹੈ। ਇੱਥੇ ਬਹੁਤ ਰੁਝ ਹੈ ਜੋ ਅਸੀਂ ਯਿਸੂ ਦੇ ਜੀਵਨ ਬਾਰੇ ਨਹੀਂ ਜਾਣਦੇ (ਤੁਲਨਾ ਕਰੋ. ਯੂਹੰਨਾ 20:30; 21:25)।

6:6 "ਇਹ ਉਹਨਾਂ ਨੇ ਫਿਲਿੱਪਸ ਨੂੰ ਪਰਖਣ ਵਾਸਤੇ ਕਿਹਾ" ਇਥੇ ਇਹ ਯੂਨਾਨੀ ਸ਼ਬਦ "ਪਰੀਖਿਆ" (*ਪੀਰਾਜੋ peirazō*) ਦਾ ਆਮ ਤੌਰ ਤੇ ਬੁਰਾ ਅਰਥ ਹੈ (ਮੱਤੀ 4:1)। ਇਹ ਇਕ ਚੰਗੀ ਉਦਾਹਰਣ ਹੈ ਜੋ ਇਹ ਦਰਸਾਉਂਦੀ ਹੈ ਕਿ ਆਧੁਨਿਕ ਟੀਕਾਕਾਰ ਨਵੇਂ ਨੇਮ ਦੇ ਸ਼ਬਦਾਂ ਨੂੰ ਇਕ ਪਰਿਭਾਸ਼ਾ ਵਿਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੋਇਨੇ ਯੂਨਾਨੀ ਭਾਸ਼ਾ ਪੁਰਾਤਨ ਯੂਨਾਨੀ ਭਾਸ਼ਾ ਦੇ ਵਿਆਕਰਣ ਅਤੇ ਭਾਸ਼ਾਈ ਵਖਰੇਵਿਆਂ ਨੂੰ ਗੁਆ ਰਹੀ ਸੀ (ਯੂਹੰਨਾ 5:20 ਤੇ ਨੋਟ ਦੇਖੋ)।

ਯਿਸੂ ਫਿਲਿੱਪਸ ਨੂੰ ਪਰਖ ਰਿਹਾ ਸੀ, ਪਰ ਕਿਵੇਂ?

1. ਪੂਰਤੀ ਕਰਨ ਵਾਲੇ ਵਜੋਂ ਯਿਸੂ ਤੇ ਉਸਦੇ ਵਿਸ਼ਵਾਸ ਨੂੰ?
2. ਪੁਰਾਣੇ ਨੇਮ ਦੇ ਉਸਦੇ ਗਿਆਨ ਨੂੰ (ਗਿਣਤੀ 11:13, ਮੂਸਾ ਦੁਆਰਾ ਭੋਜਨ ਮੁਹੱਈਆ ਕਰਾਉਣ ਬਾਰੇ ਪਰਮੇਸ਼ਰ ਨੂੰ ਸਵਾਲ ਬਾਰੇ)?
3. ਭੀੜ ਪ੍ਰਤੀ ਉਸਦੀ ਦੇਖਭਾਲ ਅਤੇ ਚਿੰਤਾ ਨੂੰ?

6:7

NASB, NKJV, JB "ਦੇ ਸੌ ਦੀਨਾਰ ਦੀ ਕੀਮਤ"

NRSV "ਛੇ ਮਹੀਨਿਆਂ ਦੀ ਦਿਹਾੜੀ"

TEV "ਦੇ ਸੌ ਚਾਂਦੀ ਦੇ ਸਿੱਕੇ"

ਇਕ ਦੀਨਾਰ ਇਕ ਮਜ਼ਦੂਰ (ਮੱਤੀ 20:2) ਅਤੇ ਇਕ ਸਿਪਾਹੀ ਲਈ ਇਕ ਦਿਨ ਦੀ ਦਿਹਾੜੀ ਸੀ। ਇਹ ਇਕ ਸਾਲ ਦੀ ਦਿਹਾੜੀ ਦਾ ਲਗਭਗ ਦੋ ਤਿਹਾਈ ਹੋਣਾ ਸੀ।

ਖਾਸ ਵਿਸ਼ਾ: ਯਿਸੂ ਦੇ ਸਮੇਂ ਦੇ ਫਿਲਸਤੀਨ ਵਿਚ ਸਿੱਕੇ ਦੀ ਵਰਤੋਂ SPECIAL TOPIC: COINS IN USE IN PALESTINE IN JESUS' DAY

ਖਾਸ ਵਿਸ਼ਾ: ਯਿਸੂ ਦੇ ਸਮੇਂ ਦੇ ਫਿਲਸਤੀਨ ਵਿਚ ਸਿੱਕੇ ਦੀ ਵਰਤੋਂ

I. ਤਾਂਬੇ ਦੇ ਸਿੱਕੇ

A. ਚਰਮਾ *cherna* – ਥੋੜ੍ਹਾ ਮੁੱਲ (ਯੂਹੰਨਾ 2:15)

B. ਚਾਰਕੋਸ *chalchos* – ਥੋੜ੍ਹਾ ਮੁੱਲ (ਮੱਤੀ 10:9; ਮਰਕੁਸ 12:41)

- C. ਅਸਾਰੀਅਨ *assarion* – ਇਕ ਰੋਮੀ ਤਾਂਬੇ ਦਾ ਸਿੱਕਾ ਜਿਸ ਦੀ ਕੀਮਤ ਲਗਭਗ 1/16 ਦੀਨਾਰ ਸੀ (ਮੱਤੀ 10:29)
- D. ਕੋਡਰਾਂਟੇਸ *kodrantēs* – ਇਕ ਰੋਮੀ ਤਾਂਬੇ ਦਾ ਸਿੱਕਾ ਜਿਸ ਦੀ ਕੀਮਤ ਲਗਭਗ 1/64 ਦੀਨਾਰ ਸੀ (ਮੱਤੀ 5:26)
- E. ਲੈਪਟਨ *lepton* – ਇਕ ਯਹੂਦੀ ਤਾਂਬੇ ਦਾ ਸਿੱਕਾ ਜਿਸ ਦੀ ਕੀਮਤ ਲਗਭਗ 1/128 ਦੀਨਾਰ ਸੀ (ਮਰਕੁਸ 12:42; ਲੂਕਾ 21:2)
- F. ਕੁਆਡਰਾਂਸ/ਫਾਰਥਿੰਗ *quadrans/farthing* – ਥੋੜ੍ਹੇ ਮੁੱਲ ਦਾ ਰੋਮੀ ਸਿੱਕਾ

II. ਚਾਂਦੀ ਦੇ ਸਿੱਕੇ

- A. ਅਰਗੁਰੋਸ *arguros* ("ਚਾਂਦੀ ਦਾ ਸਿੱਕਾ") – ਤਾਂਬੇ ਦੇ ਸਿੱਕਿਆਂ ਨਾਲੋਂ ਬਹੁਤ ਜ਼ਿਆਦਾ ਕੀਮਤੀ (ਮੱਤੀ 10:9; 26:15)
- B. ਦੀਨਾਰ *dēnarius* – ਇਕ ਰੋਮੀ ਚਾਂਦੀ ਦਾ ਸਿੱਕਾ ਜੋ ਕਿ ਇਕ ਦਿਨ ਦੀ ਦਿਹਾੜੀ ਦੇ ਮੁੱਲ ਦਾ ਸੀ (ਮੱਤੀ 18:28; ਮਰਕੁਸ 6:37)
- C. ਡ੍ਰਾਕਮੀ *drachmē* – ਇਕ ਯੂਨਾਨੀ ਚਾਂਦੀ ਦਾ ਸਿੱਕਾ ਜਿਸ ਦੀ ਕੀਮਤ ਇਕ ਦੀਨਾਰ ਦੇ ਬਰਾਬਰ ਸੀ (ਲੂਕਾ 15:9)
- D. ਡੀ-ਡ੍ਰਾਕਮੋਨ *di-drachmon* – ਦੋ ਡ੍ਰਾਕਮਾ ਅੱਧੇ ਯਹੂਦੀ ਸ਼ਕਲ ਦੇ ਬਰਾਬਰ ਸੀ (ਮੱਤੀ 17:24)
- E. ਸਟੇਟਰ *statēr* – ਇਕ ਚਾਂਦੀ ਦਾ ਸਿੱਕਾ ਜਿਸ ਦੀ ਕੀਮਤ ਚਾਰ ਦੀਨਾਰ ਸੀ (ਮੱਤੀ 17:27)

III. ਸੋਨੇ ਦੇ ਸਿੱਕੇ – ਕਰੁਸੋਸ *chrysolos* ("ਸੋਨੇ ਦੇ ਸਿੱਕੇ") – ਬਹੁਤ ਕੀਮਤੀ ਸਿੱਕੇ (ਮੱਤੀ 10:9)

IV. ਧਾਤਾਂ ਦੇ ਭਾਰ ਲਈ ਆਮ ਸ਼ਬਦ

- A. ਮਣਾ *mnaa* – ਲਾਤੀਨੀ ਮੀਣਾ *mina*, 100 ਦੀਨਾਰ ਦੇ ਬਰਾਬਰ ਧਾਤ ਦਾ ਭਾਰ (ਲੂਕਾ 19:13)
- B. ਟਲੈਂਟਨ *talanton* – ਭਾਰ ਦੀ ਯੂਨਾਨੀ ਇਕਾਈ (ਮੱਤੀ 18:24; 25:15,16,20,24,25,28)
 1. ਚਾਂਦੀ ਦੀ ਜਿਸਦਾ ਮੁੱਲ 6,000 ਦੀਨਾਰ
 2. ਸੋਨੇ ਦੀ ਜਿਸਦਾ ਮੁੱਲ 180,000 ਦੀਨਾਰ
- C. ਸ਼ਕਲ *sheqel* – ਪੁਰਾਣੇ ਨੇਮ ਦੀ ਯਹੂਦੀ ਚਾਂਦੀ ਦਾ ਭਾਰ (ਉਤਪਤ 23:15; 37:28; ਕੂਚ 21:32)
 1. ਪਿਮ *pīm* – 2/3 ਸ਼ਕਲ
 2. ਬੇਕਾ *beka* – 1/2 ਸ਼ਕਲ
 3. ਗੇਰਾਹ *gerah* – 1/20 ਸ਼ਕਲ

ਵੱਡੀਆਂ ਇਕਾਈਆਂ

1. ਮਨੇਹ *maneh* – 50 ਸ਼ਕਲ
2. ਕੀਕਾਰ *kikkar* – 3,000 ਸ਼ਕਲ

Copyright © 2014 [Bible Lessons International](http://www.biblelessonsinternational.com)

6:8-9 "ਅੰਦ੍ਰਿਆਸ ਜੋ ਸ਼ਮਊਨ ਪਤਰਸ ਦਾ ਭਰਾ ਸੀ" ਇਹ ਪ੍ਰਸੰਗ ਅੰਦ੍ਰਿਆਸ ਦੇ ਯਿਸੂ ਦੀ ਯੋਗਤਾ ਵਿਚ ਵਿਸ਼ਵਾਸ ਅਤੇ ਭਰੋਸੇ ਦੀ ਇਕ ਸੁੰਦਰ ਤਸਵੀਰ ਹੈ।

6:9 "ਜਵਾਂ ਦੀਆਂ ਰੋਟੀਆਂ" ਇਹ ਸਭ ਤੋਂ ਘੱਟ ਕੀਮਤੀ ਵਾਲੀ ਅਤੇ ਘੱਟ ਲੋੜੀਂਦੀ ਰੋਟੀ ਮੰਨੀ ਜਾਂਦੀ ਸੀ। ਇਹ ਗਰੀਬਾਂ ਦਾ ਭੋਜਨ ਸੀ। ਯਿਸੂ ਨੇ ਮਹਿੰਗਾ ਭੋਜਨ ਮੁਹੱਈਆ ਕਰਾਉਣ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕੀਤੀ!

6:10 "ਲੋਕਾਂ ਨੂੰ ਬਿਠਾਲ ਦਿਓ" ਇਸ ਸਭਿਆਚਾਰ ਦੇ ਲੋਕ ਆਮ ਤੌਰ ਤੇ ਜਾਂ ਤਾਂ ਫਰਸ਼ ਤੇ ਬੈਠ ਕੇ ਜਾਂ ਬਹੁਤ ਘੱਟ "ਯੂ" ਦੇ ਆਕਾਰ ਦੇ ਮੋਜ਼ ਤੇ ਬੈਠ ਕੇ ਖਾਣਾ ਖਾਂਦੇ ਸਨ।

▣ "ਉਸ ਥਾਂ ਉੱਤੇ ਘਾਹ ਬਹੁਤ ਸੀ" ਇਹ ਇਕ ਚਸ਼ਮਦੀਦ ਗਵਾਹ ਰਸੂਲ ਦੀ (ਸੰਪਾਦਕੀ) ਟਿੱਪਣੀ ਹੈ।

▣ "ਉਹਨਾਂ ਨੇ ਲੋਕਾਂ ਨੂੰ ਜਿਨ੍ਹਾਂ ਦੀ ਗਿਣਤੀ ਕੋਈ ਪੰਜ ਹਜ਼ਾਰ ਸੀ" ਇਸ ਨੂੰ "ਪੰਜ ਹਜ਼ਾਰ ਨੂੰ ਖਾਣਾ ਖੁਆਉਣ" ਕਹਿਣਾ ਗਲਤ ਹੈ ਕਿਉਂਕਿ ਉਸ ਦਿਨ ਉਥੇ ਬਹੁਤ ਸਾਰੇ ਲੋਕ ਸਨ। ਪੰਜ ਹਜ਼ਾਰ ਇਕ ਮੋਟੀ ਗਿਣਤੀ ਹੈ ਅਤੇ ਇਹ ਬਾਲਗ ਆਦਮੀਆਂ ਦਾ ਹਵਾਲਾ ਦਿੰਦਾ ਹੈ (ਅਰਥਾਤ., 13 ਸਾਲ ਅਤੇ ਇਸ ਤੋਂ ਵੱਧ) ਅਤੇ ਇਸ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਨਹੀਂ ਹਨ (ਮੱਤੀ 14:21)। ਹਾਲਾਂਕਿ, ਇਹ ਅਸਪੱਸ਼ਟ ਹੈ ਕਿ ਕਿੰਨੀਆਂ ਔਰਤਾਂ ਅਤੇ ਬੱਚੇ ਸ਼ਾਮਲ ਸਨ ਜਾਂ ਹੋ ਸਕਦੇ ਹਨ (ਮੱਤੀ 14:21)।

6:11 "ਉਹਨਾਂ ਦੇ ਲਈ ਧੰਨਵਾਦ ਕੀਤਾ ਅਤੇ ਵੰਡ ਦਿੱਤੀਆਂ" ਰੋਟੀਆਂ ਅਤੇ ਮੱਛੀਆਂ ਨੂੰ ਵਧਾਉਣ ਦਾ ਚਮਤਕਾਰ ਯਿਸੂ ਦੇ ਹੱਥਾਂ ਵਿਚ ਹੋਇਆ ਹੋਵੇਗਾ। ਯਹੂਦੀਆਂ ਦੇ ਮਸੀਹ ਦੀ ਉਮੀਦ ਦੇ ਪ੍ਰਸੰਗ ਵਿਚ ਇਹ ਘਟਨਾ ਇਕ ਸੰਭਾਵਿਤ ਨਿਸ਼ਾਨੀ ਹੋਵੇਗੀ ਕਿ ਯਿਸੂ ਭੋਜਨ ਮੁਹੱਈਆ ਕਰ ਰਿਹਾ ਸੀ ਜਿਵੇਂ ਮੁਸਾ ਨੇ ਮੰਨਾ ਮੁਹੱਈਆ ਕੀਤਾ ਸੀ।

"ਧੰਨਵਾਦ ਕਰਨ" (*ਯੂਖਾਰੀਸਟੇ eucharisteō*) ਲਈ ਯੂਨਾਨੀ ਸ਼ਬਦ ਬਾਅਦ ਵਿਚ ਆਖਰੀ ਪ੍ਰਭੂ ਭੋਜ ਦਾ ਨਾਮ ਬਣ ਗਿਆ (1 ਕੁਰਿੰਥੀਆਂ 11:23-24)। ਕੀ ਯੂਹੰਨਾ ਨੇ ਭਵਿੱਖ, ਤਕਨੀਕੀ ਪਰਿਭਾਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਇਸਦਾ ਇਸਤੇਮਾਲ ਕੀਤਾ? ਦੂਸਰੀਆਂ ਇੰਜੀਲਾਂ ਜਿਨ੍ਹਾਂ ਵਿਚ ਪ੍ਰਭੂ ਭੋਜ ਨਹੀਂ ਹੈ ਇਕ ਵੱਖਰੇ ਸ਼ਬਦ ਦੀ ਵਰਤੋਂ ਕਰਦੀਆਂ ਹਨ (*ਈਯੂਲੋਗੋਓ eulogeō*, ਮੱਤੀ. 14:19; ਮਰਕੁਸ 6:41)। ਉਹ *ਈਯੂਖਾਰੀਸਟੇ eucharisteō* ਸ਼ਬਦ ਦਾ ਇਸਤੇਮਾਲ ਕਰਦੇ ਹਨ (ਮੱਤੀ 15:36; ਮਰਕੁਸ 8:6; ਲੂਕਾ 17:16; 18:11) ਪਰ ਆਖਰੀ ਰਾਤ ਦੇ ਖਾਣੇ ਵਿਚ ਇਕਸਾਰਤਾ ਨਾਲ ਨਹੀਂ ਕਰਦੇ ਹਨ। ਉਹ ਉਸੇ ਸ਼ਬਦ ਦੀ ਵਰਤੋਂ ਉਪਰਲੇ ਕਮਰੇ ਵਿਚ ਯਿਸੂ ਦੀ ਧੰਨਵਾਦ ਦੀ ਪ੍ਰਾਰਥਨਾ ਲਈ ਕਰਦੇ ਹਨ (ਮੱਤੀ 26:27; ਮਰਕੁਸ 14:23; ਅਤੇ ਲੂਕਾ 22:17-19)। ਇਸ ਲਈ ਕਿ ਇਸ ਦੀ ਵਰਤੋਂ ਇਕਸਾਰਤਾ ਨਾਲ ਨਹੀਂ ਕੀਤੀ ਗਈ, ਯੂਹੰਨਾ ਨੂੰ ਉਸ ਦੇ ਸੰਕੇਤ ਨੂੰ ਹੋਰ ਖਾਸ ਬਣਾਉਣ ਦੀ ਜ਼ਰੂਰਤ ਹੋਵੇਗੀ ਜੇਕਰ ਬਾਅਦ ਵਿਚ ਪਾਠਕ ਇਸ ਦੀ ਵਿਆਖਿਆ ਪ੍ਰਭੂ ਭੋਜ ਲਈ ਕਰਦੇ।

6:12 "ਨਾਸ਼" ਯੂਹੰਨਾ 10:10 ਤੇ [ਖਾਸ ਵਿਸ਼ਾ: ਨਾਸ਼ \(ਅਪੋਲੂਮੀ apollumi\)](#) ਦੇਖੋ

6:13 "ਇਸ ਲਈ ਉਹਨਾਂ ਸਾਰੇ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ ਬਾਰਾਂ ਟੋਕਰੇ ਭਰ ਗਏ" ਇੱਥੇ ਸ਼ਬਦ "ਟੋਕਰੀ" ਇਕ ਵੱਡੇ ਛਾਬੇ ਵਰਗੀ ਟੋਕਰੀ ਦਾ ਹਵਾਲਾ ਦਿੰਦੀ ਹੈ। ਇਹ ਮਹੱਤਵਪੂਰਣ ਹੈ ਕਿ ਯਿਸੂ ਨੇ ਵਧੇ ਹੋਏ ਖਾਣੇ ਨੂੰ ਬਰਬਾਦ ਨਹੀਂ ਕੀਤਾ ਸੀ। ਨਾ ਹੀ ਉਸਨੇ ਰੋਟੀ ਦੇ ਸੁਭਾਅ (ਜਾਂ ਕਿਸਮ) ਨੂੰ ਬਦਲਿਆ ਸੀ।

ਕੀ "ਬਾਰਾਂ" ਸ਼ਬਦ ਦਾ ਮਹੱਤਵਪੂਰਣ ਪ੍ਰਤੀਕ ਹੈ? ਇਸ ਨੂੰ ਨਿਸ਼ਚਿਤ ਕਰਨਾ ਮੁਸ਼ਕਲ ਹੈ। ਇਸ ਨੂੰ ਇਸਰਾਏਲ ਦੇ ਗੋਤਰਾਂ ਦੇ ਹਵਾਲੇ ਵਜੋਂ (ਯਿਸੂ ਪੁਰਾਣੇ ਨੇਮ ਨੂੰ ਸੰਤੁਸ਼ਟ ਕਰਦਾ ਹੈ) ਜਾਂ ਹਰੇਕ ਚੇਲੇ ਲਈ ਇਕ ਟੋਕਰੀ (ਯਿਸੂ ਆਪਣੇ ਚੇਲਿਆਂ ਨੂੰ ਸੰਤੁਸ਼ਟ ਅਤੇ ਮੁਹੱਈਆ ਕਰਦਾ ਹੈ) ਵਜੋਂ ਦਰਸਾਇਆ ਹੈ, ਪਰ ਇਹ ਸ਼ਾਇਦ ਇਕ ਚਸ਼ਮਦੀਦ ਵਿਸਥਾਰ ਹੋ ਸਕਦਾ ਹੈ (ਯੂਹੰਨਾ 6:19 ਦੀ ਤਰ੍ਹਾਂ)।

[ਖਾਸ ਵਿਸ਼ਾ: ਨੰਬਰ ਬਾਰਾਂ SPECIAL TOPIC: THE NUMBER TWELVE](#)

ਖਾਸ ਵਿਸ਼ਾ: ਨੰਬਰ ਬਾਰਾਂ

ਸੰਸਥਾ ਦੀ ਗਿਣਤੀ ਵਿਚ ਬਾਰਾਂ ਹਮੇਸ਼ਾ ਇਕ ਪ੍ਰਤੀਕਾਤਮਿਕ ਰਿਹਾ ਹੈ (ਦੇਖੋ ਖਾਸ ਵਿਸ਼ਾ: ਬਾਈਬਲ ਵਿਚ ਪ੍ਰਤੀਕਾਤਮਿਕ ਨੰਬਰ)

A. ਬਾਈਬਲ ਤੋਂ ਬਾਰ

1. ਰਾਸ਼ੀ ਦੇ ਬਾਰਾਂ ਚਿੰਨ੍ਹ
2. ਸਾਲ ਦੇ ਬਾਰਾਂ ਮਹੀਨੇ

B. ਪੁਰਾਣੇ ਨੇਮ ਵਿਚ (BDB 1040 plus 797)

1. ਯਾਕੂਬ ਦੇ ਪੁੱਤਰ (ਯਹੂਦੀ ਗੋਤਰ)
2. ਹੇਠ ਦਿੱਤੀਆਂ ਵਿਚ ਦਿਖਾਈ ਦਿੰਦਾ ਹੈ
 - a. ਕੂਚ 24:4 ਵਿਚ ਜਗਵੇਦੀ ਦੇ ਬਾਰਾਂ ਥੰਮ੍ਹ
 - b. ਕੂਚ 28:21 ਵਿਚ ਮਹਾਜਾਜਕ ਦੀ ਛਾਤੀ ਉੱਤੇ ਬਾਰਾਂ ਗਹਿਣੇ (ਜੇ ਗੋਤਰਾਂ ਲਈ ਹਨ)
 - c. ਲੇਵੀਆਂ 24:5 ਵਿਚ ਤੰਬੂ ਦੇ ਪਵਿੱਤਰ ਸਥਾਨ ਦੀਆਂ ਬਾਰਾਂ ਰੋਟੀਆਂ
 - d. ਗਿਣਤੀ 13 ਵਿਚ ਕਨਾਨ ਵਿਚ ਬਾਰਾਂ ਜਾਸੂਸ ਭੇਜੇ ਗਏ (ਇਕ ਹਰੇਕ ਗੋਤਰ ਵਿਚੋਂ)
 - e. ਗਿਣਤੀ 17:2 ਵਿਚ ਬਾਰਾਂ ਢਾਂਗੇ
 - f. ਯਹੋਸ਼ੁਆ 4:3,9,20 ਵਿਚ ਯਹੋਸ਼ੁਆ ਦੇ ਬਾਰਾਂ ਪੱਥਰ
 - g. 1 ਰਾਜਿਆਂ 4:7 ਵਿਚ ਸੁਲੇਮਾਨ ਦੇ ਪ੍ਰਸ਼ਾਸਨ ਵਿਚ ਬਾਰਾਂ ਪ੍ਰਬੰਧਕੀ ਜਿਲ੍ਹੇ
 - h. 1 ਰਾਜਿਆਂ 18:31 ਵਿਚ ਯਹੋਵਾਹ ਲਈ ਏਲੀਆ ਦੀ ਜਗਵੇਦੀ ਦੇ ਬਾਰਾਂ ਪੱਥਰ

C. ਨਵੇਂ ਨੇਮ ਵਿਚ

1. ਚੁਣੇ ਗਏ ਬਾਰਾਂ ਚੇਲੇ
2. ਮੱਤੀ 14:20 ਵਿਚ ਰੋਟੀਆਂ ਦੀਆਂ ਬਾਰਾਂ ਟੇਕਰੀਆਂ (ਇਕ ਹਰੇਕ ਚੇਲੇ ਲਈ)
3. ਮੱਤੀ 19:28 ਵਿਚ ਬਾਰਾਂ ਸਿੰਘਾਸਣ ਜਿਨ੍ਹਾਂ ਤੇ ਨਵੇਂ ਨੇਮ ਦੇ ਚੇਲੇ ਬੈਠਣਗੇ
4. ਮੱਤੀ 26:53 ਵਿਚ ਯਿਸੂ ਨੂੰ ਬਚਾਉਣ ਲਈ ਦੂਤਾਂ ਦੀਆਂ ਬਾਰਾਂ ਫੌਜਾਂ
5. ਪ੍ਰਕਾਸ਼ ਦੀ ਪੇਥੀ ਦਾ ਪ੍ਰਤੀਕਵਾਦ
 - a. 4:4 ਵਿਚ 24 ਸਿੰਘਾਸਣ ਅਤੇ 24 ਬਜ਼ੁਰਗ
 - b. 7:4; 14:1,3 ਵਿਚ 144,000 (12x12,000)
 - c. 12:1 ਵਿਚ ਔਰਤ ਦੇ ਮੁਕਟ ਦੇ ਬਾਰਾਂ ਤਾਰੇ
 - d. 21:12 ਵਿਚ ਬਾਰਾਂ ਦਰਵਾਜ਼ੇ, ਬਾਰਾਂ ਦੂਤ ਬਾਰਾਂ ਗੋਤਰਾਂ ਨੂੰ ਦਰਸਾਉਂਦੇ ਹਨ
 - e. 21:14 ਵਿਚ ਨਵੇਂ ਯਰੂਸ਼ਲਮ ਦੇ ਬਾਰਾਂ ਨੀਂਹ ਪੱਥਰ ਅਤੇ ਉਨ੍ਹਾਂ ਤੇ ਬਾਰਾਂ ਚੇਲਿਆਂ ਦੇ ਨਾਮ
 - f. 21:16 ਵਿਚ ਬਾਰਾਂ ਹਜ਼ਾਰ ਕਿਲੋਮੀਟਰ (ਨਵੇਂ ਸ਼ਹਿਰ ਦਾ ਆਕਾਰ, ਨਵਾਂ ਯਰੂਸ਼ਲਮ)
 - g. 21:17 ਵਿਚ ਕੰਧ 144 ਹੱਥ
 - h. 21:21 ਵਿਚ ਬਾਰਾਂ ਦਰਵਾਜ਼ੇ ਅਤੇ ਬਾਰਾਂ ਮੋਤੀ
 - i. 22:2 ਵਿਚ ਨਵੇਂ ਯਰੂਸ਼ਲਮ ਵਿਚ ਦਰਖਤਾਂ ਦੇ ਬਾਰਾਂ ਕਿਸਮਾਂ ਦੇ ਫਲ (ਇਕ ਹਰੇਕ ਮਹੀਨੇ ਲਈ)

Copyright © 2014 [Bible Lessons International](#)

6:14 "ਨਬੀ" ਇਹ ਬਿਵਸਥਾ ਸਾਰ 18:15-22 ਦਾ ਮਸੀਹ ਸੰਬੰਧੀ ਸਵਾਲੇ ਦਾ ਸੰਕੇਤ ਹੈ (ਰਸੂਲਾਂ ਦੇ ਕਰਤੱਬ 3:22; 7:37)। ਭੀੜ ਨੇ ਯਿਸੂ ਦੀ ਸ਼ਕਤੀ ਨੂੰ ਪਛਾਣ ਲਿਆ ਪਰ ਇਸਦੇ ਮਿਸ਼ਨ ਅਤੇ ਸੰਕੇਤਾਂ ਦੇ ਸੁਭਾਅ ਨੂੰ ਨਹੀਂ ਸਮਝਿਆ।

ਯੂਹੰਨਾ 6:15

¹⁵ਫਿਰ ਯਿਸੂ ਇਹ ਜਾਣ ਕੇ ਕਿ ਲੋਕ ਉਹਨਾਂ ਨੂੰ ਆ ਕੇ ਜ਼ਬਰਦਸਤੀ ਫੜ ਕੇ ਰਾਜਾ ਬਣਾਉਣਾ ਚਾਹੁੰਦੇ ਹਨ, ਪਹਾੜ ਉੱਤੇ ਇਕਾਂਤ ਵਿੱਚ ਚਲੇ ਗਏ।

6:15 ਯਿਸੂ ਦੇ ਭੋਜਨ ਮੁਹੱਈਆ ਕਰਾਉਣ ਤੇ ਭੀੜ ਬਹੁਤ ਉਤਸੁਕ ਸੀ। ਇਹ ਆਇਤ ਮੱਤੀ 4:3 ਦੀ ਦੁਸ਼ਟ ਪਰੀਖਿਆ ਨਾਲ ਸੰਬੰਧਿਤ ਹੋ ਸਕਦੀ ਹੈ।

ਯੂਹੰਨਾ 6:16-21

¹⁶ਜਦੋਂ ਤਰਕਾਲਾਂ ਪੈ ਗਈਆਂ, ਤਾਂ ਯਿਸੂ ਦੇ ਚੇਲੇ ਝੀਲ ਦੇ ਕੰਢੇ ਉੱਤੇ ਗਏ। ¹⁷ਉਹ ਬੋੜੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਰ ਕਫ਼ਰਨਾਹੂਮ ਵੱਲ ਚੱਲ ਪਏ। ਹਨੇਰਾ ਹੋ ਚੁੱਕਿਆ ਸੀ, ਪਰ ਯਿਸੂ ਅਜੇ ਤਕ ਉਹਨਾਂ ਕੋਲ ਨਹੀਂ ਆਏ ਸਨ। ¹⁸ਦੂਜੇ ਪਾਸੇ ਤੇਜ਼ ਹਨੇਰੀ ਚੱਲ ਪਈ ਅਤੇ ਝੀਲ ਵਿੱਚ ਲਹਿਰਾਂ ਉੱਠਣ ਲੱਗੀਆਂ। ¹⁹ਚੇਲੇ ਇਸ ਸਮੇਂ ਤਕ ਕੋਈ ਪੰਜ ਕਿਲੋਮੀਟਰ ਝੀਲ ਵਿੱਚ ਜਾ ਚੁੱਕੇ ਸਨ। ਉਹਨਾਂ ਨੇ ਯਿਸੂ ਨੂੰ ਪਾਣੀ ਉੱਤੇ ਚਲਦੇ ਅਤੇ ਬੋੜੀ ਦੇ ਲਾਗੇ ਆਉਂਦੇ ਦੇਖਿਆ। ਉਹ ਭੈ ਭੀਤ ਹੋ ਗਏ। ²⁰ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ, ਮੈਂ ਹਾਂ।” ²¹ਉਹ ਯਿਸੂ ਨੂੰ ਬੋੜੀ ਉੱਤੇ ਚੜ੍ਹਾਉਣ ਦੇ ਲਈ ਉਤਾਵਲੇ ਹੋਣ ਲੱਗੇ। ਇਸ ਦੇ ਪਿੱਛੋਂ ਬੋੜੀ ਛੇਤੀ ਹੀ ਉਸ ਥਾਂ ਉੱਤੇ ਪਹੁੰਚ ਗਈ ਜਿੱਥੇ ਉਹ ਜਾਣਾ ਚਾਹੁੰਦੇ ਸਨ।

6:17 "ਕਫ਼ਰਨਾਹੂਮ" ਇਹ ਗਲੀਲੀ ਸੇਵਕਾਈ ਦੌਰਾਨ ਯਿਸੂ ਦਾ ਮੁੱਖ ਦਫ਼ਤਰ ਸੀ ਕਿਉਂਕਿ ਉਸਦੇ ਆਪਣੇ ਸ਼ਹਿਰ ਨਾਸਰਤ ਦੇ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ (ਲੂਕਾ 4:28-29)।

6:19 "ਚੇਲੇ ਇਸ ਸਮੇਂ ਤਕ ਕੋਈ ਪੰਜ ਕਿਲੋਮੀਟਰ ਝੀਲ ਵਿੱਚ ਜਾ ਚੁੱਕੇ ਸਨ" ਉਹ ਲਗਭਗ ਅੱਧੀ ਝੀਲ ਦੇ ਪਾਰ ਸਨ ਜਦੋਂ ਯਿਸੂ ਪਾਣੀ ਉੱਤੇ ਚੱਲ ਕੇ ਉਨ੍ਹਾਂ ਵੱਲ ਆਇਆ ਸੀ। ਮੱਤੀ ਨੇ ਇਸ ਬਿਰਤਾਂਤ ਦਾ ਵਿਸਤਾਰ ਕੀਤਾ ਅਤੇ ਪਤਰਸ ਨੂੰ ਪਾਣੀ ਉੱਤੇ ਤੁਰਨਾ ਸ਼ਾਮਲ ਕੀਤਾ।

▣ "ਉਹ ਭੈ ਭੀਤ ਹੋ ਗਏ" ਚੇਲੇ ਅਜੇ ਵੀ ਧਰਤੀ ਦੇ ਮਿਆਰਾਂ ਦੁਆਰਾ ਯਿਸੂ ਦਾ ਅਨੁਮਾਨ ਲਗਾ ਰਹੇ ਸਨ। ਮਰਕੁਸ 6:49 ਵਿਚ ਚੇਲਿਆਂ ਦਾ ਡਰ ਪ੍ਰਗਟ ਕੀਤਾ ਗਿਆ ਹੈ। ਇਨ੍ਹਾਂ "ਚਿੰਨ੍ਹਾਂ" ਦੇ ਸਮੂਹਕ ਭਾਰ ਨੇ ਉਨ੍ਹਾਂ ਨੂੰ ਮੁਲਾਂਕਣ ਕਰਨ ਲਈ ਮਜ਼ਬੂਰ ਕੀਤਾ ਕਿ ਉਹ ਕੌਣ ਸੀ।

6:20 "ਮੈਂ ਹਾਂ" ਇਹ ਸ਼ਾਬਦਿਕ (ਏਗੋ ਇਮੀ *egō eimi*) "ਮੈਂ ਹਾਂ" ਹੈ (ਯੂਹੰਨਾ 4:26; 8:24,28,54-59; 13:19; 18:5-6) ਜੋ ਪੁਰਾਣੇ ਨੇਮ ਵਿਚ ਪਰਮੇਸ਼ਰ ਦੇ ਵਾਚਾ ਦੇ ਨਾਮ ਨੂੰ ਦਰਸਾਉਂਦਾ ਹੈ, ਜੋ ਕੂਚ 3:12-15 ਦਾ ਯਹੋਵਾਹ ਹੈ। ਯਿਸੂ ਦਿਖਾਈ ਦੇਣ ਵਾਲਾ "ਮੈਂ ਹਾਂ," ਯਹੋਵਾਹ ਦਾ ਪੂਰਾ ਸਵੈ-ਪ੍ਰਕਾਸ਼, ਪਰਮੇਸ਼ਰ ਦਾ ਅਵਤਾਰ ਲੋਗੋਸ (ਸ਼ਬਦ), ਸੱਚਾ ਅਤੇ ਇਕਲੋਤਾ ਪੁੱਤਰ ਹੈ।

ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ SPECIAL TOPIC: NAMES FOR DEITY

ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ

A. ਐਲ *EI* (BDB 42, KB 48)

1. ਪਰਮੇਸ਼ਰ ਲਈ ਸਧਾਰਣ ਪ੍ਰਾਚੀਨ ਸ਼ਬਦ ਦਾ ਅਸਲ ਅਰਥ ਅਨਿਸ਼ਚਿਤ ਹੈ, ਹਾਲਾਂਕਿ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਇਹ ਅਕਾਦੀਅਨ ਤੋਂ ਆਇਆ ਹੈ ਜਿਸਦਾ ਮਤਲਬ "ਮਜ਼ਬੂਤ ਹੋਣਾ" ਜਾਂ "ਸ਼ਕਤੀਸ਼ਾਲੀ ਹੋਣਾ" ਹੈ (ਉਤਪਤ 17:1; ਗਿਣਤੀ 23:19; ਬਿਵਸਥਾ ਸਾਰ 7:21; ਜ਼ਬੂਰ 50:1)।

2. ਕਨਾਨ ਵਿਚ ਐਲ *El* ਸੀ ਜਿਸ ਨੂੰ "ਦੇਵਤਿਆਂ ਦਾ ਪਿਤਾ" ਅਤੇ "ਸਵਰਗ ਦਾ ਪ੍ਰਭੂ" ਕਿਹਾ ਜਾਂਦਾ ਸੀ।
3. ਬਾਈਬਲ ਵਿਚ ਐਲ *El* ਅਕਸਰ ਹੋਰ ਸ਼ਬਦਾਂ ਨਾਲ ਜੋੜਿਆ ਜਾਂਦਾ ਹੈ। ਇਹ ਸੰਗਠਨ ਪਰਮੇਸ਼ਰ ਦੀ ਵਿਸ਼ੇਸ਼ਤਾ ਦਾ ਇਕ ਢੰਗ ਬਣ ਗਏ।
 - a. ਐਲ-ਐਲੀਓਨ *El-Elyon* ("ਅੱਤ ਮਹਾਨ ਪਰਮੇਸ਼ਰ," BDB 42 & 751 II), ਉਤਪਤ 14:18-22; ਬਿਵਸਥਾ ਸਾਰ 32:8; ਯਸ਼ਾਯਾਹ 14:14
 - b. ਐਲ-ਰੋਏ *El-Roi* ("ਪਰਮੇਸ਼ਰ ਜੋ ਦੇਖਦਾ ਹੈ" ਜਾਂ "ਪਰਮੇਸ਼ਰ ਜੋ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ," BDB 42 & 909), ਉਤਪਤ 16:13
 - c. ਐਲ-ਸ਼ਦਾਈ *El-Shaddai* ("ਸਰਬ ਸ਼ਕਤੀਮਾਨ ਪਰਮੇਸ਼ਰ" ਜਾਂ "ਰਹਿਮ ਦਾ ਪਰਮੇਸ਼ਰ" ਜਾਂ "ਪਹਾੜ ਦੇ ਪਰਮੇਸ਼ਰ," BDB 42 & 994), ਉਤਪਤ 17:1; 35:11; 43:14; 49:25; ਕੂਚ 6:3
 - d. ਐਲ-ਓਲਾਮ *El-Olam* ("ਸਦੀਪਕ ਯਹੋਵਾਹ," BDB 42 & 761), ਉਤਪਤ 21:33. ਇਹ ਸ਼ਬਦ ਅਧਿਆਤਮਿਕ ਤੌਰ ਤੇ ਪਰਮੇਸ਼ਰ ਦੇ ਦਾਉਦ ਨਾਲ ਕੀਤੇ ਵਾਅਦੇ ਜੁੜਿਆ ਹੋਇਆ ਹੈ, 2 ਸਮੂਏਲ 7:13,16
 - e. ਐਲ-ਬੇਰਿਤ *El-Berit* ("ਵਾਚਾ ਦਾ ਪਰਮੇਸ਼ਰ," BDB 42 & 136), ਨਿਆਈਆਂ 9:46
4. ਐਲ ਹੇਠ ਲਿਖਿਆਂ ਦੇ ਬਰਾਬਰ ਹੈ
 - a. ਯਹੋਵਾਹ, ਨਿਆਈਆਂ 23:8; ਜ਼ਬੂਰ 16:1-2; 85:8; ਯਸ਼ਾਯਾਹ 42:5 ਵਿਚ
 - b. ਐਲੋਹਿਮ *Elohim*, ਉਤਪਤ 46:3; ਅੱਯੂਬ 5:8 ਵਿਚ, "ਮੈਂ ਪਰਮੇਸ਼ਰ, ਤੁਹਾਡੇ ਪਿਤਾ ਦਾ ਪਰਮੇਸ਼ਰ ਹਾਂ"
 - c. ਸ਼ਦਾਈ *Shaddai*, ਉਤਪਤ 49:25; ਗਿਣਤੀ 24:4,16 ਵਿਚ
 - d. "ਈਰਖਾ ਰੱਖਣ ਵਾਲਾ," ਕੂਚ 34:14; ਬਿਵਸਥਾ ਸਾਰ 4:24; 5:9; 6:15 ਵਿਚ
 - e. "ਦਿਆਲੂ ਪਰਮੇਸ਼ਰ" ਬਿਵਸਥਾ ਸਾਰ 4:31; ਨਹਮਯਾਹ 9:31 ਵਿਚ
 - f. "ਵੱਡਾ ਅਤੇ ਭੈ ਦਾਇਕ ਪਰਮੇਸ਼ਰ" ਬਿਵਸਥਾ ਸਾਰ 7:21; 10:17; ਨਹਮਯਾਹ 1:5; 9:32; ਦਾਨੀਏਲ 9:4 ਵਿਚ
 - g. "ਗਿਆਨ ਦਾ ਪਰਮੇਸ਼ਰ" 1 ਸਮੂਏਲ 2:3 ਵਿਚ
 - h. "ਪੱਕਾ ਗੜ੍ਹ" 2 ਸਮੂਏਲ 22:33 ਵਿਚ
 - i. "ਬਦਲਾ ਲੈਣ ਵਾਲਾ" 2 ਸਮੂਏਲ 22:48 ਵਿਚ
 - j. "ਪਵਿੱਤਰ" ਯਸ਼ਾਯਾਹ 5:16 ਵਿਚ
 - k. "ਸ਼ਕਤੀਮਾਨ" ਯਸ਼ਾਯਾਹ 10:21 ਵਿਚ
 - l. "ਮੁਕਤੀ" ਯਸ਼ਾਯਾਹ 12:2 ਵਿਚ
 - m. "ਵੱਡਾ ਅਤੇ ਬਲਵੰਤ" ਯਿਰਮਿਯਾਹ 32:18 ਵਿਚ
 - n. "ਬਦਲਾ ਲੈਣ ਵਾਲਾ" ਯਿਰਮਿਯਾਹ 51:56 ਵਿਚ
5. ਪਰਮੇਸ਼ਰ ਲਈ ਪੁਰਾਣੇ ਨੇਮ ਦੇ ਸਾਰੇ ਪ੍ਰਮੁੱਖ ਨਾਵਾਂ ਦਾ ਸੁਮੇਲ ਯਹੋਸੁਆ 22:22 ਵਿਚ ਪਾਇਆ ਜਾਂਦਾ ਹੈ (*ਐਲ, ਅਲੋਹਿਮ, ਯਹੋਵਾਹ*, ਇਹ ਦੁਹਰਾਏ ਗਏ ਹਨ)
- B. ਐਲੀਓਨ *Elyon* (BDB 751, KB 832)
 1. ਇਸਦਾ ਮੁੱਢਲਾ ਅਰਥ "ਉੱਚਾ," "ਉੱਚਾ ਚੁੱਕਿਆ," ਜਾਂ "ਉੱਪਰ ਚੁੱਕਿਆ" ਹੈ (ਉਤਪਤ 40:17; 1 ਰਾਜਿਆਂ 9:8; 2 ਰਾਜਿਆਂ 18:17; ਨਹਮਯਾਹ 3:25; ਯਿਰਮਿਯਾਹ 20:2; 36:10; ਜ਼ਬੂਰ 18:13)।
 2. ਇਸ ਨੂੰ ਪਰਮੇਸ਼ਰ ਦੇ ਕਈ ਹੋਰ ਨਾਵਾਂ/ਸਿਰਲੇਖਾਂ ਦੇ ਸਮਾਨ ਅਰਥ ਵਿਚ ਵਰਤਿਆ ਗਿਆ ਹੈ।
 - a. ਐਲੋਹਿਮ *Elohim* – ਜ਼ਬੂਰ 47:1-2; 73:11; 107:11
 - b. ਯਹੋਵਾਹ *YHWH* – ਉਤਪਤ 14:22; 2 ਸਮੂਏਲ 22:14
 - c. ਐਲ-ਸ਼ਦਾਈ *El-Shaddai* – ਜ਼ਬੂਰ 91:1,9

- d. ਐਲ *El* – ਗਿਣਤੀ 24:16
- e. ਐਲਾਹ *Elah* – ਦਾਨੀਏਲ 2-6 ਅਤੇ ਅਜਰਾ 4-7 ਵਿਚ ਅਕਸਰ ਵਰਤਿਆ ਗਿਆ ਹੈ, ਜੋ ਦਾਨੀਏਲ 3:26; 4:2; 5:18,21 ਵਿਚ *ਇਲਾਇਰ Illair* (“ਮਹਾਨ ਪਰਮੇਸ਼ਰ” ਲਈ ਅਰਾਮੀ ਸ਼ਬਦ) ਨਾਲ ਜੁੜਿਆ ਹੈ।
3. ਇਹ ਅਕਸਰ ਗੈਰ-ਯਹੂਦੀਆਂ ਦੁਆਰਾ ਵਰਤਿਆ ਗਿਆ ਸੀ
- ਮਲਕਿਸਿਦਕ, ਉਤਪਤ 14:18-22
 - ਬਿਲਆਮ, ਗਿਣਤੀ 24:15
 - ਮੂਸਾ ਬਿਵਸਥਾ ਸਾਰ 32:8 ਵਿਚ ਗੈਰ ਕੌਮਾਂ ਬਾਰੇ ਗੱਲ ਕਰਦੇ ਹੋਏ
 - ਨਵੇਂ ਨੇਮ ਵਿਚ ਲੂਕਾ ਦੀ ਇੰਜੀਲ, ਜੋ ਗੈਰ-ਯਹੂਦੀਆਂ ਲਈ ਲਿੱਖੀ ਗਈ, ਯੂਨਾਨੀ ਦੇ ਇਸ ਨਾਲ ਮਿਲਦੇ ਸ਼ਬਦ *ਹੁਪਸਿਸਟੋਸ Hupsistos* ਨੂੰ ਵਰਤਦੀ ਹੈ (ਤੁਲਨਾ ਕਰੋ. ਲੂਕਾ 1:32,35,76; 6:35; 8:28; ਰਸੂਲਾਂ ਦੇ ਕਰਤੱਬ 7:48; 16:17)
- C. ਐਲੋਹਿਮ *Elohim* (ਬਹੁਵਚਨ), ਐਲੋਅਹ *Eloah* (ਇਕਵਚਨ), ਮੁੱਖ ਤੌਰ ਤੇ ਕਵਿਤਾ ਵਿਚ ਵਰਤਿਆ ਗਿਆ ਹੈ (BDB 43, KB 52)
- ਇਹ ਸ਼ਬਦ ਪੁਰਾਣੇ ਨੇਮ ਤੋਂ ਬਾਹਰ ਨਹੀਂ ਪਾਇਆ ਜਾਂਦਾ ਹੈ।
 - ਇਹ ਸ਼ਬਦ ਇਸਰਾਏਲ ਦੇ ਪਰਮੇਸ਼ਰ ਅਤੇ ਕੌਮਾਂ ਦੇ ਦੇਵਤਿਆਂ ਨੂੰ ਦਰਸਾ ਸਕਦਾ ਹੈ (ਕੂਚ 3:6; 20:3)। ਅਬਰਾਹਾਮ ਦਾ ਪਰਿਵਾਰ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਸਨ (ਯਹੋਸ਼ੂਆ 24:2)।
 - ਇਹ ਇਸਰਾਏਲ ਦੇ ਨਿਆਈਆਂ ਦਾ ਹਵਾਲਾ ਦੇ ਸਕਦਾ ਹੈ (ਕੂਚ 21:6; ਜ਼ਬੂਰ 82:6)।
 - ਐਲੋਹਿਮ *elohim* ਸ਼ਬਦ ਹੋਰ ਆਤਮਿਕ ਜੀਵਾਂ (ਦੂਤਾਂ, ਭੂਤਾਂ) ਦੇ ਤੌਰ ਤੇ ਵੀ ਵਰਤਿਆ ਗਿਆ ਹੈ ਜਿਵੇਂ ਕਿ ਦਾਨੀਏਲ 32:8 (LXX); ਜ਼ਬੂਰ 8:5; ਅੱਯੂਬ 1:6; 38:7 ਵਿਚ।
 - ਬਾਈਬਲ ਵਿਚ ਇਹ ਪਰਮੇਸ਼ਰ ਲਈ ਪਹਿਲਾ ਸਿਰਲੇਖ/ਨਾਮ ਹੈ (ਉਤਪਤ 1:1)। ਇਹ ਉਤਪਤ 2:4 ਤੱਕ ਵੱਖਰੇ ਤੌਰ ਤੇ ਵਰਤਿਆ ਗਿਆ ਹੈ, ਜਿੱਥੇ ਇਹ ਯਹੋਵਾਹ ਨਾਲ ਜੁੜਿਆ ਹੋਇਆ ਹੈ। ਇਹ ਅਸਲ ਵਿਚ (ਅਧਿਆਤਮਿਕ ਤੌਰ ਤੇ) ਪਰਮੇਸ਼ਰ ਨੂੰ ਸਿਰਜਣਹਾਰ, ਪਾਲਣਹਾਰ ਅਤੇ ਪ੍ਰਦਾਨ ਕਰਨ ਵਾਲੇ ਵਜੋਂ ਦੱਸਦਾ ਹੈ (ਤੁਲਨਾ ਕਰੋ. ਜ਼ਬੂਰ 104)।
ਇਹ ਐਲ *El* ਦਾ ਸਮਾਨਾਰਥੀ ਹੈ (ਬਿਵਸਥਾ ਸਾਰ 32:15-19)। ਇਹ ਯਹੋਵਾਹ ਦੇ ਸਮਾਨਾਂਤਰ ਵੀ ਹੋ ਸਕਦਾ ਹੈ ਜਿਵੇਂ ਕਿ ਜ਼ਬੂਰ 14 ਵਿਚ ਹੈ (ਐਲੋਹਿਮ *Elohim*, ਆਇਤਾਂ. 1,2,5; ਯਹੋਵਾਹ *YHWH*, ਆਇਤਾਂ 2,6; ਅਤੇ ਅਦੋਨਾਈ *Adonai* ਵੀ, ਆਇਤ 4)।
 - ਹਾਲਾਂਕਿ ਬਹੁਵਚਨ ਵਿਚ ਹੋਰ ਦੇਵਤਿਆਂ ਵਰਤੇ ਗਏ ਹਨ, ਇਹ ਸ਼ਬਦ ਅਕਸਰ ਇਸਰਾਏਲ ਦੇ ਪਰਮੇਸ਼ਰ ਨੂੰ ਦਰਸਾਉਂਦਾ ਹੈ, ਪਰ ਆਮ ਤੌਰ ਤੇ ਇਸ ਵਿਚ ਇਕ ਪਰਮੇਸ਼ਰ ਦੀ ਵਰਤੋਂ ਨੂੰ ਦਿਖਾਉਣ ਦੀ ਇਕਵਚਨ ਕਿਰਿਆ ਹੁੰਦੀ ਹੈ (ਦੇਖੋ ਖਾਸ ਵਿਸ਼ਾ: ਇਕ ਪਰਮੇਸ਼ਰ)
 - ਇਹ ਹੈਰਾਨੀ ਦੀ ਗੱਲ ਹੈ ਕਿ ਇਸਰਾਏਲ ਦੇ ਇਕੋ ਪਰਮੇਸ਼ਰ ਦਾ ਆਮ ਨਾਮ ਬਹੁਵਚਨ ਹੈ (ਉਤਪਤ 1:26; 3:22; 11:7 ਵਿਚ “ਅਸੀਂ” ਨੋਟ ਕਰੋ)! ਹਾਲਾਂਕਿ ਇਹ ਨਿਸ਼ਚਿਤ ਨਹੀਂ ਹੈ, ਹੇਠ ਕੁਝ ਸਿਧਾਂਤ ਹਨ।
 - ਇਬਰਾਨੀ ਵਿਚ ਬਹੁਤ ਸਾਰੇ ਬਹੁਵਚਨ ਹਨ, ਜੋ ਅਕਸਰ ਕਿਸੇ ਚੀਜ਼ ਤੇ ਜ਼ੋਰ ਦੇਣ ਲਈ ਵਰਤੇ ਜਾਂਦੇ ਹਨ। ਇਬਰਾਨੀ ਦੇ ਬਾਅਦ ਦੀ ਵਿਆਕਰਨ ਦੀ ਵਿਸ਼ੇਸ਼ਤਾ ਇਸ ਨਾਲ ਸੰਬੰਧ ਰੱਖਦੀ ਹੈ ਜਿਸ ਨੂੰ ਸ਼ੇਭਾ ਦਾ ਬਹੁਵਚਨ ਕਿਹਾ ਜਾਂਦਾ ਹੈ, ਜਿੱਥੇ ਬਹੁਵਚਨ ਇਕ ਸੰਕਲਪ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ।
 - ਇਹ ਦੂਤਾਂ ਦੀ ਸਭਾ ਦਾ ਹਵਾਲਾ ਦੇ ਸਕਦਾ ਹੈ, ਜਿਸ ਨਾਲ ਪਰਮੇਸ਼ਰ ਸਵਰਗ ਵਿਚ ਮਿਲਦਾ ਹੈ, ਜੋ ਉਸ ਦੀ ਆਗਿਆਕਾਰੀ ਕਰਦੇ ਹਨ (ਤੁਲਨਾ ਕਰੋ. 1 ਰਾਜਿਆਂ 22:19-23; ਅੱਯੂਬ 1:6; ਜ਼ਬੂਰ 82:1; 89:5,7)।

c. ਇਹ ਵੀ ਸੰਭਵ ਹੈ ਕਿ ਇਹ ਨਵੇਂ ਨੇਮ ਦੇ ਇਕ ਪਰਮੇਸ਼ਰ ਦਾ ਤਿੰਨ ਵਿਅਕਤੀਆਂ ਵਿਚ ਪ੍ਰਕਾਸ਼ ਹੈ। ਉਤਪਤ 1:1 ਵਿਚ ਪਰਮੇਸ਼ਰ ਸਿਰਜਣਾ ਕਰਦਾ ਹੈ; ਉਤਪਤ 1:2 ਵਿਚ ਪਵਿੱਤਰ ਆਤਮਾ ਚੀਜ਼ਾਂ ਨੂੰ ਤਿਆਰ ਕਰਦਾ ਹੈ, ਅਤੇ ਨਵੇਂ ਨੇਮ ਤੋਂ ਯਿਸੂ ਸ੍ਰਿਸ਼ਟੀ ਵਿਚ ਪਿਤਾ ਦਾ ਪ੍ਰਤਿਨਿਧ ਹੈ (ਤੁਲਨਾ ਕਰੋ. ਯੂਹੰਨਾ 1:3,10; ਰੋਮੀਆਂ 11:36; 1 ਕੁਰਿੰਥੀਆਂ 8:6; ਕੁਲਸੀਆਂ 1:16; ਇਬਰਾਨੀਆਂ 1:2; 2:10)।

D. ਯਹੋਵਾਹ (BDB 217, KB 394)

1. ਇਹ ਉਹ ਨਾਮ ਹੈ ਜੋ ਵਾਚਾ ਕਰਨ ਵਾਲੇ, ਮੁਕਤੀ ਦੇਣ ਵਾਲੇ, ਛੁੜਾਉਣ ਵਾਲੇ ਪਰਮੇਸ਼ਰ ਨੂੰ ਦਰਸਾਉਂਦਾ ਹੈ! ਮਨੁੱਖ ਵਾਚਾ ਨੂੰ ਤੋੜ ਦਿੰਦੇ ਹਨ, ਪਰ ਆਪਣੇ ਸ਼ਬਦ, ਵਾਅਦੇ ਅਤੇ ਵਾਚਾ ਪ੍ਰਤੀ ਵਫ਼ਾਦਾਰ ਹੈ (ਜ਼ਬੂਰ 103)।

ਇਸ ਨਾਮ ਦਾ ਜ਼ਿਕਰ ਪਹਿਲੀ ਵਾਰ ਉਤਪਤ 2:4 ਵਿਚ *ਐਲੋਹਿਮ Elohim* ਦੇ ਨਾਲ ਜੋੜ ਕੇ ਕੀਤਾ ਗਿਆ। ਉਤਪਤ 1-2 ਵਿਚ ਸ੍ਰਿਸ਼ਟੀ ਦੇ ਦੋ ਲੇਖ ਨਹੀਂ ਹਨ, ਪਰ ਹੇਠ ਲਿੱਖੀਆਂ ਦੋ ਗੱਲਾਂ ਤੇ ਜ਼ੋਰ ਹਨ:

a. ਪਰਮੇਸ਼ਰ ਸਾਰੇ ਬ੍ਰਹਿਮੰਡ ਦਾ ਸਿਰਜਣਹਾਰ (ਸਰੀਰਕ; ਜ਼ਬੂਰ 104)

b. ਪਰਮੇਸ਼ਰ ਮਨੁੱਖਤਾ ਦਾ ਵਿਸ਼ੇਸ਼ ਸਿਰਜਣਹਾਰ (ਜ਼ਬੂਰ 103)

ਉਤਪਤ 2:4-3:24 ਮਨੁੱਖਜਾਤੀ ਦੇ ਅਧਿਕਾਰਤ ਅਹੁਦੇ ਅਤੇ ਉਦੇਸ਼ ਦੇ ਨਾਲ ਵਿਲੱਖਣ ਅਹੁਦੇ ਨਾਲ ਜੁੜੇ ਪਾਪ ਅਤੇ ਬਗ਼ਾਵਤ ਦੀ ਸਮੱਸਿਆ ਬਾਰੇ ਖਾਸ ਪ੍ਰਕਾਸ਼ ਦੀ ਸ਼ੁਰੂਆਤ ਕਰਦਾ ਹੈ।

2. ਉਤਪਤ 4:26 ਵਿਚ ਇਹ ਕਿਹਾ ਗਿਆ ਹੈ ਕਿ “ਮਨੁੱਖਾਂ ਨੇ ਪ੍ਰਭੂ (ਯਹੋਵਾਹ) ਦਾ ਨਾਮ ਲੈਣਾ ਸ਼ੁਰੂ ਕੀਤਾ।” ਹਾਲਾਂਕਿ, ਕੂਚ 6:3 ਇਹ ਦੱਸਦਾ ਹੈ ਕਿ ਸ਼ੁਰੂਆਤੀ ਵਾਚਾ ਵਾਲੇ ਲੋਕ (ਪੁਰਖੇ ਅਤੇ ਉਨ੍ਹਾਂ ਦੇ ਪਰਿਵਾਰ) ਪਰਮੇਸ਼ਰ ਨੂੰ ਸਿਰਫ਼ *ਐਲ ਸ਼ਦਾਈ El Shaddai* ਦੇ ਤੌਰ ਤੇ ਜਾਣਦੇ ਸਨ। ਯਹੋਵਾਹ ਨਾਮ ਕੂਚ 3:13-16 ਵਿਚ ਸਿਰਫ਼ ਇਕ ਵਾਰ ਦੱਸਿਆ ਗਿਆ ਹੈ, ਖਾਸਕਰ ਆਇਤ 14 ਵਿਚ। ਹਾਲਾਂਕਿ ਮੂਸਾ ਦੀਆਂ ਲਿਖਤਾਂ ਅਕਸਰ ਸ਼ਬਦਾਂ ਦੀ ਵਿਆਖਿਆ ਮਿਲਦੇ ਜੁਲਦੇ ਪ੍ਰਸਿੱਧ ਸ਼ਬਦ ਨਾਲ ਕਰਦੀਆਂ ਹਨ (ਉਤਪਤ 17:5; 27:36; 29:13-35)। ਇਸ ਨਾਮ ਦੇ ਅਰਥ ਬਾਰੇ ਕਈ ਸਿਧਾਂਤ ਹਨ (IDB, ਭਾਗ 2, ਪੰਨਾ. 409-11 ਤੋਂ ਲਿਆ ਗਿਆ)।

a. ਅਰਬੀ ਭਾਸ਼ਾ ਤੋਂ, “ਉਤਸ਼ਾਹੀ ਪਿਆਰ ਨੂੰ ਦਰਸਾਉਣਾ”

b. ਅਰਬੀ ਭਾਸ਼ਾ ਤੋਂ “ਉਡਾਉਣਾ” (ਯਹੋਵਾਹ ਤੂਫ਼ਾਨ ਦੇ ਪਰਮੇਸ਼ਰ ਵਾਂਗ)

c. ਯੂਗਰਟਿਕ (ਕਨਾਨੀ) ਭਾਸ਼ਾ ਤੋਂ “ਬੋਲਣਾ”

d. ਫੋਨੀਸ਼ੀਅਨ ਦੀ ਲਿਖਤ ਤੋਂ, “ਜਿਹੜਾ ਕਾਇਮ ਰੱਖਦਾ ਹੈ,” ਜਾਂ “ਜਿਹੜਾ ਸਥਾਪਤ ਕਰਦਾ ਹੈ”

e. ਇਬਰਾਨੀ ਭਾਸ਼ਾ ਤੋਂ, “ਉਹ ਜਿਹੜਾ ਹੈ,” ਜਾਂ “ਉਹ ਜਿਹੜਾ ਮੌਜੂਦ ਹੈ” (ਭਵਿੱਖ ਦੇ ਵਾਕ ਵਿਚ, “ਉਹ ਜਿਹੜਾ ਰਹੇਗਾ”)

f. ਇਬਰਾਨੀ ਭਾਸ਼ਾ ਤੋਂ, “ਉਹ ਜਿਹੜਾ ਹੋਣ ਦਾ ਕਾਰਨ ਹੈ”

g. ਇਬਰਾਨੀ ਭਾਸ਼ਾ ਤੋਂ, “ਜੀਉਣਾ” (ਉਦਾਰਹਣ ਲਈ., ਉਤਪਤ 3:21), ਜਿਸਦਾ ਮਤਲਬ “ਸਦਾ ਜੀਉਂਦਾ, ਕੇਵਲ ਇਕ ਜੀਵਿਤ”

h. ਕੂਚ 3:13-16 ਦੇ ਪ੍ਰਸੰਗ ਵਿਚ, ਇਕ ਪੂਰਨ ਵਾਕ ਵਿਚ ਇਕ ਅਪੂਰਨ ਰੂਪ ਹੈ, “ਮੈਂ ਉਹੀ ਰਹਾਂਗਾ ਜੋ ਮੈਂ ਹੁੰਦਾ ਆ ਰਿਹਾ ਹਾਂ” ਜਾਂ “ਮੈਂ ਉਹੀ ਰਹਾਂਗਾ ਜੋ ਮੈਂ ਹਮੇਸ਼ਾ ਰਿਹਾ ਹਾਂ” (ਦੇਖੋ J. Wash Watts, *A Survey of Syntax in the Old Testament*, ਪੰਨਾ. 67)। ਯਹੋਵਾਹ ਪੂਰਾ ਨਾਮ ਅਕਸਰ ਛੋਟੇ ਰੂਪ ਵਿਚ ਜਾਂ ਸ਼ਾਇਦ ਇਕ ਅਸਲੀ ਰੂਪ ਵਿਚ ਪ੍ਰਗਟ ਕੀਤਾ ਜਾਂਦਾ ਹੈ।

(1) *ਯਾਹ Yah* (ਅਰਥਾਤ., ਹਾਲੇਲੂ – ਯਾਹ, BDB 219, ਦੇਖੋ, ਕੂਚ 15:2; 17:16; ਜ਼ਬੂਰ 89:8; 104:35)

(2) *ਯਹੋ Yahu* (“ਯਾਹ” ਨਾਵਾਂ ਦਾ ਅੰਤ, ਅਰਥਾਤ., ਯਸ਼ਾਯਾਹ)

(3) *ਯੋ Yo* (“ਯੋ” ਨਵਾਂ ਦੀ ਸ਼ੁਰੂਆਤ, ਅਰਥਾਤ., ਯਹੋਸ਼ੂਆ ਜਾਂ ਯੋਏਲ)

3. ਬਾਅਦ ਵਿਚ ਯਹੂਦੀ ਧਰਮ ਵਿਚ ਇਹ ਵਾਚਾ ਦਾ ਨਾਮ ਇੰਨਾ ਪਵਿੱਤਰ ਬਣ ਗਿਆ ਕਿ ਯਹੂਦੀ ਇਸ ਨੂੰ ਕਹਿਣ ਤੋਂ ਡਰਦੇ ਸਨ ਕਿ ਸ਼ਾਇਦ ਉਹ ਕੂਚ 20:7; ਬਿਵਸਥਾ ਸਾਰ 5:11; 6:13 ਦੇ ਹੁਕਮ ਨੂੰ ਨਾ ਤੋੜ ਦੇਣ। ਇਸ ਲਈ ਉਨ੍ਹਾਂ ਨੇ “ਮਾਲਕ,” “ਸਵਾਮੀ,” “ਪਤੀ,”

“ਪ੍ਰਭੂ” ਲਈ ਇਬਰਾਨੀ ਸ਼ਬਦ ਨੂੰ *ਅਦੋਨ adon* ਜਾਂ *ਅਦੋਨਾਈ adonai* (ਮੇਰੇ ਪ੍ਰਭੂ) ਵਿਚ ਬਦਲ ਦਿੱਤਾ। ਜਦੋਂ ਵੀ ਪੁਰਾਣੇ ਨੇਮ ਦੇ ਵਚਨ ਪੜ੍ਹਦੇ ਸਮੇਂ ਯਹੋਵਾਹ ਨਾਮ ਆਉਂਦਾ ਸੀ ਤਾਂ ਉਹ “ਪ੍ਰਭੂ” ਨਾਮ ਬੋਲਦੇ ਸਨ। ਇਸ ਲਈ ਯਹੋਵਾਹ ਨੂੰ ਅੰਗਰੇਜ਼ੀ ਅਨੁਵਾਦਾਂ ਪ੍ਰਭੂ ਲਿਖਿਆ ਗਿਆ ਹੈ।

4. *ਐਲ E1* ਦੀ ਤਰ੍ਹਾਂ, ਯਹੋਵਾਹ ਨੂੰ ਅਕਸਰ ਇਸਰਾਏਲ ਦੇ ਵਾਚਾ ਵਾਲੇ ਪਰਮੇਸ਼ਰ ਦੀਆਂ ਕੁਝ ਵਿਸ਼ੇਸ਼ਤਾਵਾਂ ਤੇ ਜ਼ੋਰ ਦੇਣ ਲਈ ਹੋਰ ਸ਼ਬਦਾਂ ਨਾਲ ਜੋੜਿਆ ਜਾਂਦਾ ਹੈ, ਉਨ੍ਹਾਂ ਵਿਚੋਂ ਕੁਝ ਹੇਠ ਲਿਖੇ ਹਨ।
 - a. ਯਹੋਵਾਹ – *ਯੀਰੇ Yireh* (ਯਹੋਵਾਹ ਪ੍ਰਦਾਨ ਕਰੇਗਾ, BDB 217 & 906), ਉਤਪਤ 22:14
 - b. ਯਹੋਵਾਹ – *ਰਾਫੇਖਾ Rophekha* (ਯਹੋਵਾਹ ਚੰਗਾ ਕਰਨ ਵਾਲਾ ਹੈ, BDB 217 & 950), ਕੂਚ 15:26
 - c. ਯਹੋਵਾਹ – *ਨਿੱਸੀ Nissi* (ਯਹੋਵਾਹ ਮੇਰਾ ਨਿਸ਼ਾਨ ਹੈ, BDB 217 & 651), ਕੂਚ 17:15
 - d. ਯਹੋਵਾਹ – *ਮੇਕਾਦੀਸ਼ਖੇਮ Meqaddishkem* (ਯਹੋਵਾਹ ਜੋ ਤੁਹਾਨੂੰ ਪਵਿੱਤਰ ਕਰਦਾ ਹੈ, BDB 217 & 872), ਕੂਚ 31:13
 - e. ਯਹੋਵਾਹ – *ਸ਼ਾਲੋਮ Shalom* (ਯਹੋਵਾਹ ਸ਼ਾਂਤੀ ਹੈ, BDB 217 & 1022), ਨਿਆਈਆਂ 6:24
 - f. ਯਹੋਵਾਹ – *ਸਬਆਥ Sabbaoth* (ਸੈਨਾ ਦਾ ਯਹੋਵਾਹ, BDB 217 & 878), 1 ਸਮੂਏਲ 1:3,11; 4:4; 15:2; ਨਬੀਆਂ ਵਿਚ ਅਕਸਰ ਹੀ
 - g. ਯਹੋਵਾਹ – *ਰੋਈ Ro'i* (ਯਹੋਵਾਹ ਮੇਰਾ ਚਰਵਾਹਾ ਹੈ, BDB 217 & 944), ਜ਼ਬੂਰ 23:1
 - h. ਯਹੋਵਾਹ – *ਸਿਦਕੇਨੁ Sidqenu* (ਯਹੋਵਾਹ ਸਾਡਾ ਧਰਮ ਹੈ, BDB 217 & 841), ਯਿਰਮਿਯਾਹ 23:6
 - i. ਯਹੋਵਾਹ – *ਸ਼ਾਮਾਹ Shammah* (ਯਹੋਵਾਹ ਉੱਥੇ ਹੈ, BDB 217 & 1027), ਹਿਜ਼ਕੀਏਲ 48:35

Copyright © 2014 [Bible Lessons International](http://BibleLessonsInternational.com)

6:21 "ਇਸ ਦੇ ਪਿੱਛੋਂ ਬੇੜੀ ਛੇਤੀ ਹੀ ਉਸ ਥਾਂ ਉੱਤੇ ਪਹੁੰਚ ਗਈ ਜਿੱਥੇ ਉਹ ਜਾਣਾ ਚਾਹੁੰਦੇ ਸਨ" ਇਹ ਸਪੱਸ਼ਟ ਤੌਰ ਤੇ ਇਕ ਹੋਰ ਚਮਤਕਾਰੀ ਘਟਨਾ ਸੀ (ਯੂਹੰਨਾ 22-25) ਕਿਉਂਕਿ ਮਰਕੁਸ ਦੀ ਇੰਜੀਲ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਝੀਲ ਦੇ ਪਾਰ ਲਗਭਗ ਅੱਧਾ ਰਸਤਾ ਪੂਰਾ ਕਰ ਲਿਆ ਸੀ (ਮਰਕੁਸ 6:47)। ਹਾਲਾਂਕਿ, ਹੋਰ ਇੰਜੀਲਾਂ ਵਿਚ ਇਸ ਦਾ ਜ਼ਿਕਰ ਨਹੀਂ ਹੈ (ਮੱਤੀ 14:32 ਜਾਂ ਮਰਕੁਸ 6:51)।

ਯੂਹੰਨਾ 6:22-25

²²ਅਗਲੇ ਦਿਨ ਝੀਲ ਦੇ ਦੂਜੇ ਪਾਸੇ ਖੜੀ ਭੀੜ ਨੇ ਦੇਖਿਆ ਕਿ ਉੱਥੇ ਇੱਕ ਬੇੜੀ ਨੂੰ ਛੱਡ ਕੇ ਕੋਈ ਹੋਰ ਬੇੜੀ ਨਹੀਂ ਹੈ। ਉਹ ਜਾਣਦੇ ਸਨ ਕਿ ਯਿਸੂ ਬੇੜੀ ਵਿੱਚ ਨਹੀਂ ਚੜ੍ਹੇ ਸਨ, ਕੇਵਲ ਉਹਨਾਂ ਦੇ ਚੇਲੇ ਹੀ ਉੱਥੋਂ ਗਏ ਸਨ। ²³ਪਰ ਤਿਬਿਰਿਆਸ ਤੋਂ ਕੁਝ ਦੂਜੀਆਂ ਬੇੜੀਆਂ ਉਸ ਥਾਂ ਦੇ ਨੇੜੇ ਆ ਗਈਆਂ ਸਨ, ਜਿੱਥੋਂ ਲੋਕਾਂ ਨੇ ਪ੍ਰਭੂ ਦੇ ਧੰਨਵਾਦ ਕਰਨ ਪਿੱਛੋਂ ਭੇਜਨ ਕੀਤਾ ਸੀ। ²⁴ਜਦੋਂ ਲੋਕਾਂ ਨੇ ਦੇਖਿਆ ਕਿ ਉੱਥੇ ਨਾ ਯਿਸੂ ਅਤੇ ਨਾ ਹੀ ਉਹਨਾਂ ਦੇ ਚੇਲੇ ਹਨ, ਬੇੜੀਆਂ ਵਿੱਚ ਬੈਠ ਕੇ ਯਿਸੂ ਨੂੰ ਲੱਭਣ ਲਈ ਕਫ਼ਰਨਾਹੂਮ ਵਿੱਚ ਗਏ। ²⁵ਜਦੋਂ ਯਿਸੂ ਲੋਕਾਂ ਨੂੰ ਝੀਲ ਦੇ ਪਾਰ ਮਿਲ ਗਏ, ਤਾਂ ਲੋਕਾਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਤੁਸੀਂ ਏਥੇ ਕਦੋਂ ਆਏ ਹੋ?”

6:23 "ਤਿਬਿਰਿਆਸ" ਇਹ ਸ਼ਹਿਰ ਹੈਰੋਦ ਐਂਟੀਪਸ ਦੁਆਰਾ A.D. 22 ਵਿਚ ਬਣਾਇਆ ਗਿਆ ਸੀ ਅਤੇ ਉਸਦੀ ਰਾਜਧਾਨੀ ਬਣ ਗਿਆ।

ਯੂਹੰਨਾ 6:26-34

²⁶ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ ਕਿ ਤੁਸੀਂ ਚਮਤਕਾਰੀ ਚਿੰਨ੍ਹ ਦੇਖੋ ਹਨ। ਸਗੋਂ ਇਸ ਲਈ ਕਿ ਤੁਹਾਨੂੰ ਖਾਣ ਲਈ ਰੋਟੀਆਂ ਮਿਲੀਆਂ ਅਤੇ ਤੁਸੀਂ ਪੇਟ ਭਰ ਕੇ ਖਾਧਾ।” ²⁷ਨਾਸ਼ਵਾਨ ਭੇਜਨ ਦੇ ਲਈ ਮਿਹਨਤ ਨਾ ਕਰੋ, ਪਰ ਉਸ ਭੇਜਨ ਦੇ ਲਈ ਮਿਹਨਤ ਕਰੋ, ਜੋ ਅਨੰਤ ਜੀਵਨ ਤਕ ਰਹਿੰਦਾ ਹੈ। ਉਹ ਭੇਜਨ ਮਨੁੱਖ ਦਾ ਪੁੱਤਰ

ਤੁਹਾਨੂੰ ਦੇਵੇਗਾ, ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ਰ ਨੇ ਆਪਣੀ ਮੁਹਰ ਲਾਈ ਹੈ।”²⁸ ਉਹਨਾਂ ਨੇ ਯਿਸੂ ਤੋਂ ਪੁੱਛਿਆ, “ਪਰਮੇਸ਼ਰ ਦੇ ਕੰਮ ਕਰਨ ਵਾਸਤੇ ਅਸੀਂ ਕੀ ਕਰੀਏ?”²⁹ ਯਿਸੂ ਨੇ ਉੱਤਰ ਵਿੱਚ ਕਿਹਾ, “ਪਰਮੇਸ਼ਰ ਦਾ ਕੰਮ ਇਹ ਹੈ: ਜਿਸ ਨੂੰ ਉਸ ਨੇ ਘੱਲਿਆ ਹੈ, ਉਸ ਉੱਤੇ ਵਿਸ਼ਵਾਸ ਕਰੋ।”³⁰ ਉਹਨਾਂ ਨੇ ਯਿਸੂ ਨੂੰ ਕਿਹਾ, “ਤੁਸੀਂ ਕਿਹੜਾ ਚਮਤਕਾਰੀ ਚਿੰਨ੍ਹ ਦਿਖਾਉਂਦੇ ਹੋ, ਜਿਸ ਨੂੰ ਦੇਖ ਕੇ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰੀਏ? ਤੁਸੀਂ ਕਿਹੜਾ ਕੰਮ ਕਰੋਗੇ?”³¹ ਸਾਡੇ ਪੁਰਖਿਆਂ ਨੇ ਉਜਾੜ ਵਿੱਚ ਖਾਧਾ ਸੀ, ਜਿਸ ਤਰ੍ਹਾਂ ਧਰਮਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਉਸ ਨੇ ਉਹਨਾਂ ਨੂੰ ਖਾਣ ਲਈ ਸਵਰਗ ਵਿੱਚੋਂ ਰੋਟੀ ਦਿੱਤੀ।’”³² ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੇ ਮੂਸਾ ਨੇ ਤੁਹਾਨੂੰ ਰੋਟੀ ਦਿੱਤੀ ਸੀ, ਉਹ ਸਵਰਗੀ ਰੋਟੀ ਨਹੀਂ ਸੀ ਸਗੋਂ ਮੇਰਾ ਪਿਤਾ ਅਸਲੀ ਸਵਰਗੀ ਰੋਟੀ ਤੁਹਾਨੂੰ ਦਿੰਦਾ ਹੈ।”³³ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਉਤਰ ਕੇ ਸੰਸਾਰ ਨੂੰ ਜੀਵਨ ਦਿੰਦੀ ਹੈ।”³⁴ ਉਹਨਾਂ ਨੇ ਯਿਸੂ ਨੂੰ ਕਿਹਾ, “ਸ਼੍ਰੀਮਾਨ ਜੀ, ਇਹ ਰੋਟੀ ਸਾਨੂੰ ਨਿੱਤ ਦਿਆ ਕਰੋ।”

6:26,32,53 "ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ" "ਆਮੀਨ," "ਆਮੀਨ" ਇਹ ਇਕ ਇਬਰਾਨੀ ਵਾਕਾਂਸ਼ ਹੈ ਜਿਸ ਦੀ ਵਰਤੋਂ ਤਿੰਨ ਵੱਖਰੇ-ਵੱਖਰੇ ਤਰੀਕਿਆਂ ਨਾਲ ਕੀਤੀ ਗਈ ਹੈ।

1. ਪੁਰਾਣੇ ਨੇਮ ਵਿਚ ਇਹ ਸ਼ਬਦ “ਭਰੋਸੇ” ਲਈ ਵਰਤਿਆ ਗਿਆ ਸੀ। ਇਸ ਦੀ ਲਾਖਣਿਕ ਭਾਵਨਾ ਦਾ ਅਰਥ “ਪੱਕਾ ਹੋਣਾ” ਹੈ ਅਤੇ ਯਹੋਵਾਹ ਵਿਚ ਕਿਸੇ ਦੇ ਵਿਸ਼ਵਾਸ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ।
2. ਯਿਸੂ ਦੁਆਰਾ ਇਸ ਦੀ ਵਰਤੋਂ ਮਹੱਤਵਪੂਰਣ ਅਤੇ ਵਿਸ਼ੇਸ਼ ਬਿਆਨਾਂ ਦੀ ਭੂਮਿਕਾ ਨੂੰ ਦਰਸਾਉਂਦੀ ਹੈ। ਹੁਣ ਇਸ ਤਰ੍ਹਾਂ ਦੇ “ਆਮੀਨ” ਦੀ ਸਮਕਾਲੀ ਵਰਤੋਂ ਨਹੀਂ ਹੈ।
3. ਸ਼ੁਰੂਆਤੀ ਕਲੀਸਿਯਾ ਵਿਚ, ਪੁਰਾਣੇ ਨੇਮ ਦੀ ਤਰ੍ਹਾਂ ਇਹ ਪੁਸ਼ਟੀ ਦਾ ਸਹਿਮਤੀ ਦਾ ਸ਼ਬਦ ਸੀ।

ਯੂਹੰਨਾ 1:51 ਤੇ [ਖਾਸ ਵਿਸ਼ਾ: ਆਮੀਨ](#) ਦੇਖੋ

▣ "ਸਗੋਂ ਇਸ ਲਈ ਕਿ ਤੁਹਾਨੂੰ ਖਾਣ ਲਈ ਰੋਟੀਆਂ ਮਿਲੀਆਂ" ਉਨ੍ਹਾਂ ਦੇ ਮਨੋਰਥ ਸਰੀਰਕ ਅਤੇ ਤੱਤਕਾਲ ਸਨ, ਪਰ ਆਤਮਿਕ ਅਤੇ ਸਦੀਪਕ ਨਹੀਂ ਸਨ।

▣ "ਤੁਸੀਂ ਪੇਟ ਭਰ ਕੇ ਖਾਧਾ" ਇਸ ਸ਼ਬਦ ਦਾ ਅਰਥ “ਆਫਰਨਾ” ਸੀ, ਇਹ ਅਕਸਰ ਜਾਨਵਰਾਂ (ਖਾਸ ਕਰਕੇ ਗਾਵਾਂ) ਲਈ ਵਰਤਿਆ ਗਿਆ ਸੀ।

6:27 "ਮਿਹਨਤ ਨਾ ਕਰੋ" ਇਹ ਵਰਤਮਾਨ ਹੁਕਮਵਾਚਕ ਨਾਲ ਛੋਟਾ ਜਿਹਾ ਨਕਾਰਾਤਮਕ ਅੰਸ਼ ਹੈ ਜਿਸ ਦਾ ਆਮ ਤੌਰ ਤੇ ਮਤਲਬ ਪਹਿਲਾਂ ਤੋਂ ਚੱਲ ਰਹੇ ਕੰਮ ਨੂੰ ਰੋਕਣਾ ਹੈ। ਇਸ ਵਚਨ ਲਈ ਪੁਰਾਣੇ ਨੇਮ ਦਾ ਪਿਛੋਕੜ ਯਸ਼ਾਯਾਹ 55 ਹੈ। ਇਸ ਗੱਲਬਾਤ ਦੀਆਂ ਯੂਹੰਨਾ 4 ਵਿਚ ਖੂਹ ਤੇ ਔਰਤ ਨਾਲ ਮਿਲਦੀਆਂ ਜੁਲਦੀਆਂ ਬਹੁਤ ਸਾਰੀਆਂ ਸਮਾਨਤਾਵਾਂ ਹਨ।

▣ "ਨਾਸ਼ਵਾਨ" ਯੂਹੰਨਾ 10:10 ਤੇ [ਖਾਸ ਵਿਸ਼ਾ: ਨਾਸ਼ \(ਅਪੋਲੂਮੀ apollumi\)](#) ਦੇਖੋ

▣ "ਪਿਤਾ ਪਰਮੇਸ਼ਰ ਨੇ ਆਪਣੀ ਮੁਹਰ ਲਾਈ ਹੈ" ਇਹ ਸ਼ਾਬਦਿਕ ਤੌਰ ਤੇ “ਮੁਹਰ ਲਗਾਈ ਗਈ” ਹੈ। ਇਹ ਪ੍ਰਮਾਣਿਕਤਾ, ਮਾਲਕੀਅਤ, ਅਧਿਕਾਰ ਅਤੇ ਸੁਰੱਖਿਆ ਦੀ ਨਿਸ਼ਾਨੀ ਸੀ (ਮੱਤੀ 28:18; ਯੂਹੰਨਾ 17:2)। ਅੰਗਰੇਜ਼ੀ ਦੀ TEV ਅਤੇ NIV ਬਾਈਬਲ ਵਿਚ ਇਸਦਾ ਅਨੁਵਾਦ “ਪ੍ਰਵਾਨਗੀ” ਵਜੋਂ ਕੀਤਾ ਗਿਆ ਹੈ ਕਿਉਂਕਿ ਇਹ ਪਰਮੇਸ਼ਰ ਪਿਤਾ ਦੁਆਰਾ ਯਿਸੂ ਦੀ ਸੇਵਕਾਈ ਦੀ ਮਨਜ਼ੂਰੀ ਦਾ ਦਾਅਵਾ ਕਰਨ ਲਈ ਵਰਤਿਆ ਗਿਆ ਹੈ। ਯੂਹੰਨਾ 3:33 ਤੇ [ਖਾਸ ਵਿਸ਼ਾ: ਮੁਹਰ](#) ਦੇਖੋ, ਜਿੱਥੇ ਇਹ ਪਵਿੱਤਰ ਆਤਮਾ ਦਾ ਹਵਾਲਾ ਦੇ ਸਕਦਾ ਹੈ।

6:28 "ਪਰਮੇਸ਼ਰ ਦੇ ਕੰਮ ਕਰਨ ਵਾਸਤੇ ਅਸੀਂ ਕੀ ਕਰੀਏ?" ਇਹ ਪਹਿਲੀ ਸਦੀ ਦੇ ਯਹੂਦੀ ਦਾ ਕੇਂਦਰੀ ਧਾਰਮਿਕ ਸਵਾਲ ਸੀ (ਲੂਕਾ 18:18)। ਧਾਰਮਿਕ ਯਹੂਦੀ ਹੇਠ ਦਿੱਤੀਆਂ ਗੱਲਾਂ ਦੇ ਅਧਾਰ ਤੇ ਆਪਣੇ ਆਪ ਨੂੰ ਪਰਮੇਸ਼ਰ ਨਾਲ ਸਹੀ ਮੰਨਦਾ ਸੀ: (1) ਉਸਦਾ ਵੰਸ਼ (2) ਮੂਸਾ ਦੀ ਬਿਵਸਥਾ ਅਨੁਸਾਰ ਉਸ ਦੇ ਕੰਮ ਜਿਵੇਂ ਕਿ ਮੌਖਿਕ ਪਰੰਪਰਾ (ਤਾਲਮੁਦ) ਦੁਆਰਾ ਵਿਆਖਿਆ ਕੀਤੀ ਗਈ ਸੀ

6:29 "ਜਿਸ ਨੂੰ ਉਸ ਨੇ ਘੱਲਿਆ ਹੈ, ਉਸ ਉੱਤੇ ਵਿਸ਼ਵਾਸ ਕਰੋ" ਮੁਕਤੀ ਬਾਰੇ ਨਵੇਂ ਨੇਮ ਦੀਆਂ ਸਿੱਖਿਆਵਾਂ ਨੂੰ ਸਮਝਣ ਲਈ "ਵਿਸ਼ਵਾਸ" ਸ਼ਬਦ ਮਹੱਤਵਪੂਰਣ ਹੈ। ਇਸ ਸ਼ਬਦ ਦਾ ਮੁੱਢਲਾ ਰੁਝਾਨ ਸਵੈ-ਇੱਛੁਕ ਵਿਸ਼ਵਾਸ ਸੀ। ਯੂਨਾਨੀ ਸ਼ਬਦ *πιστις pistis* ਦਾ ਅਨੁਵਾਦ "ਵਿਸ਼ਵਾਸ," "ਭਰੋਸਾ," ਜਾਂ "ਨਿਹਚਾ" ਵਜੋਂ ਕੀਤਾ ਜਾ ਸਕਦਾ ਮਨੁੱਖੀ ਵਿਸ਼ਵਾਸ ਦਾ ਧਿਆਨ "ਉਸ ਵਿਚ" ਹੋਣਾ ਚਾਹੀਦਾ ਹੈ (ਯੂਹੰਨਾ 1:12; 3:16), ਨਾ ਕਿ ਮਨੁੱਖੀ ਨਿਸ਼ਕਪਟਤਾ, ਵਚਨਬੱਧਤਾ, ਜਾਂ ਉਤਸ਼ਾਹ ਵਿਚ ਨਹੀਂ ਹੋਣਾ ਚਾਹੀਦਾ ਹੈ। ਇਸ ਵਚਨ ਦਾ ਤੱਤਕਾਲ ਰੁਝਾਨ ਯਿਸੂ ਮਸੀਹ ਨਾਲ ਨਿੱਜੀ ਸੰਬੰਧ ਹੈ, ਨਾ ਕਿ ਉਸ ਬਾਰੇ ਕੱਟੜ ਅਧਿਆਮਿਕਤਾ, ਉਮੀਦ ਕੀਤੀ ਧਾਰਮਿਕ ਰਸਮ, ਅਤੇ ਇੱਥੋਂ ਤੱਕ ਕਿ ਨੈਤਿਕ ਜੀਵਨ ਵੀ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਮਦਦਗਾਰ ਹਨ ਪਰ ਮੁੱਢਲੀਆਂ ਨਹੀਂ ਹਨ। ਧਿਆਨ ਦਿਓ ਕਿ ਯਿਸੂ ਉਨ੍ਹਾਂ ਦੇ ਸਵਾਲਾਂ ਦੇ ਇਕਵਚਨ "ਕੰਮ" ਨੂੰ ਬਹੁਵਚਨ "ਕੰਮਾਂ" ਵਿਚ ਬਦਲ ਦਿੰਦਾ ਹੈ। "ਭੇਜਿਆ" ਲਈ ਯੂਹੰਨਾ 5:24 ਤੇ [ਖਾਸ ਵਿਸ਼ਾ: ਭੇਜਣਾ](#) ਦੇਖੋ।

6:30-33 ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਮੂਹ ਪੰਜ ਹਜ਼ਾਰ ਲੋਕਾਂ ਨੂੰ ਭੇਜਨ ਮੁਹੱਈਆ ਕਰਵਾਉਣ ਵਾਲੇ ਚਮਤਕਾਰ ਵਿਚ ਸ਼ਾਮਲ ਸੀ। ਉਨ੍ਹਾਂ ਕੋਲ ਪਹਿਲਾਂ ਹੀ ਇਕ ਨਿਸ਼ਾਨੀ ਸੀ! ਯਹੂਦੀ ਰੱਬੀ ਲੋਕ ਸੋਚਦੇ ਸਨ ਕਿ ਮਸੀਹ ਪੁਰਾਣੇ ਨੇਮ ਦੇ ਕੁਝ ਕੰਮਾਂ ਨੂੰ ਦੁਹਰਾਵੇਗਾ, ਜਿਵੇਂ ਕਿ ਮੰਨਾ ਭੇਜਣਾ ਸੀ (॥ ਬਾਰੂਖ 29:8)। ਰੱਬੀ ਲੋਕਾਂ ਨੇ ਜ਼ਬੂਰ 72:16 ਨੂੰ ਮਸੀਹ ਦੇ "ਮੂਸਾ ਵਰਗੇ" ਹੋਣ ਦੇ ਪ੍ਰਮਾਣ ਲਈ ਵਰਤਿਆ।

ਯੂਹੰਨਾ 6:29 ਦੇ "ਉਸ ਵਿਚ ਵਿਸ਼ਵਾਸ ਕਰੋ" ਅਤੇ ਯੂਹੰਨਾ 6:30 ਦੇ "ਤੁਸੀਂ ਵਿਸ਼ਵਾਸ ਕਰੋ" ਵਿਚਕਾਰ ਇਕ ਮਹੱਤਵਪੂਰਣ ਵਿਆਕਰਨ ਸੰਬੰਧੀ ਵਿਸ਼ੇਸ਼ਤਾ ਹੈ। ਪਹਿਲੀ ਗੱਲ ਇਹ ਹੈ ਕਿ ਯੂਹੰਨਾ ਦੁਆਰਾ ਯਿਸੂ ਵਿਚ/ਉੱਤੇ ਵਿਸ਼ਵਾਸ ਕਰਨਾ ਉਸ ਦੇ ਆਮ ਨਿਰਮਾਣ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਹ ਇਕ ਨਿੱਜੀ ਕੇਂਦਰ ਹੈ। ਦੂਜਾ ਯਿਸੂ ਦੇ ਸ਼ਬਦਾਂ ਜਾਂ ਦਾਅਵਿਆਂ ਵਿਚ ਵਿਸ਼ਵਾਸ ਕਰਨ ਤੇ ਕੇਂਦਰਿਤ ਹੈ ਜੋ ਕਿ ਵਚਨ ਤੇ ਕੇਂਦਰਿਤ ਹੈ। ਯਾਦ ਰੱਖੋ ਕਿ ਇੰਜੀਲ ਇਕ ਵਿਅਕਤੀ ਅਤੇ ਸੰਦੇਸ਼ ਦੋਵੇਂ ਹੈ।

6:31 "ਜਿਸ ਤਰ੍ਹਾਂ ਧਰਮਗ੍ਰੰਥ ਵਿੱਚ ਲਿਖਿਆ ਹੋਇਆ ਹੈ" ਪੁਰਾਣੇ ਨੇਮ ਤੋਂ ਵਚਨ ਦੇ ਹਵਾਲੇ ਪੇਸ਼ ਕਰਨ ਲਈ ਇਹ ਇਕ ਵਿਆਪਕ ਰੂਪ ਹੈ। ਇਹ ਪੁਰਾਣੇ ਨੇਮ ਦੀ ਪ੍ਰੇਰਨਾ ਅਤੇ ਅਧਿਕਾਰ ਦੀ ਪੁਸ਼ਟੀ ਕਰਨ ਵਾਲਾ ਮੁਹਾਵਰਾ ਸੀ। ਇਹ ਵਚਨ ਕਈ ਪੁਰਾਣੇ ਨੇਮ ਦੇ ਵਚਨਾਂ ਵਿਚੋਂ ਕਿਸੇ ਇਕ ਜਾਂ ਕਿਸੇ ਸਮੂਹ (ਜ਼ਬੂਰ 78:24; 105:40; ਕੂਚ 16:4,15, ਜਾਂ ਨਹਮਯਾਹ 9:15) ਦਾ ਹਵਾਲਾ ਹੋ ਸਕਦਾ ਹੈ।

6:32 ਯਿਸੂ ਯਹੂਦੀਆਂ ਦੀ ਰਵਾਇਤੀ ਸਿੱਖਿਆ ਨੂੰ ਸੰਬੋਧਿਤ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਸੀਹ ਬਿਵਸਥਾ ਸਾਰ 18:15,18 ਦੇ ਕਾਰਨ ਮੂਸਾ ਵਾਂਗ ਅਚੰਭੇ ਕੰਮ ਕਰੇਗਾ। ਯਿਸੂ ਨੇ ਕਈ ਗੱਲਾਂ ਵਿਚ ਉਨ੍ਹਾਂ ਦੀ ਧਾਰਨਾ ਨੂੰ ਸਹੀ ਕੀਤਾ।

1. ਪਰਮੇਸ਼ਰ ਨੇ ਮੰਨਾ ਦਿੱਤਾ ਨਾ ਕਿ ਮੂਸਾ ਨੇ
2. ਮੰਨਾ ਸਵਰਗੀ ਨਹੀਂ ਸੀ ਹਾਲਾਂਕਿ ਕਿ ਲੋਕਾਂ ਨੇ ਇਹ ਸੋਚਿਆ ਸੀ (ਤੁਲਨਾ ਕਰੋ. ਜ਼ਬੂਰ 78:23-25)
3. ਸਵਰਗ ਦੀ ਸੱਚੀ ਰੋਟੀ ਯਿਸੂ ਸੀ, ਜੋ ਭੂਤਕਾਲ ਦਾ ਕੰਮ ਨਹੀਂ ਸੀ, ਪਰ ਮੌਜੂਦਾ ਹਕੀਕਤ ਸੀ

6:33 "ਜੇ ਸਵਰਗ ਤੋਂ ਉਤਰ ਕੇ" ਇਹ ਯੂਹੰਨਾ ਵਿਚ ਆਵਰਤਕ ਵਿਸ਼ਾ ਹੈ (ਤੁਲਨਾ ਕਰੋ. ਯੂਹੰਨਾ 3:13)। ਇਹ ਯੂਹੰਨਾ ਦਾ ਸਿਖਰਲਾ ਦੁਹਰਾਵਾਦ ਹੈ। ਇਸ ਪ੍ਰਸੰਗ ਵਿਚ ਯਿਸੂ ਦਾ ਉਤਰਨਾ ਸੱਤ ਵਾਰ ਦੱਸਿਆ ਗਿਆ ਹੈ (ਦੇਖੋ. ਯੂਹੰਨਾ 6:33,38,41,42,50,51,58)। ਇਹ ਯਿਸੂ ਦੀ ਪੂਰਵ-ਮੌਜੂਦਗੀ ਅਤੇ ਦੈਵੀ ਸ਼ੁਰੂਆਤ ਨੂੰ ਦਰਸਾਉਂਦਾ ਹੈ (ਯੂਹੰਨਾ 6:33,38,41,42,50,51,58, ਅਤੇ 62)। ਇਹ "ਮੰਨਾ" ਵੀ ਹੈ ਜੋ ਸਵਰਗ ਤੋਂ ਆਇਆ ਜਿਵੇਂ ਯਿਸੂ ਸੱਚੀ ਰੋਟੀ ਅਤੇ ਜੀਵਨ ਦੀ ਰੋਟੀ ਸਵਰਗ ਤੋਂ ਆਈ ਸੀ।

ਇਹ ਸ਼ਾਬਦਿਕ ਤੌਰ ਤੇ "ਪਰਮੇਸ਼ਰ ਦੀ ਉਹ ਰੋਟੀ ਜੋ ਸਵਰਗ ਤੋਂ ਆਉਂਦੀ" ਹੈ। ਇੱਥੇ ਪੁਲਿੰਗ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਅੱਗੇ ਲਿੱਖਿਆ ਦਾ ਹਵਾਲਾ ਦੇ ਸਕਦਾ ਹੈ (1) "ਰੋਟੀ" ਜਾਂ (2) ਆਦਮੀ, ਯਿਸੂ। ਅਕਸਰ ਯੂਹੰਨਾ ਵਿਚ ਇਹ ਅਸਪੱਸ਼ਟਤਾਵਾਂ ਉਦੇਸ਼ਪੂਰਨ ਹੁੰਦੀਆਂ ਹਨ।

▣ "ਸੰਸਾਰ ਨੂੰ ਜੀਵਨ ਦਿੰਦੀ ਹੈ" ਇਹ ਉਹ ਉਦੇਸ਼ ਸੀ ਜਿਸਦੇ ਲਈ ਯਿਸੂ ਆਇਆ ਸੀ (ਯੂਹੰਨਾ 3:16; ਮਰਕੁਸ 10:45; 2 ਕੁਰਿੰਥੀਆਂ 5:21)। ਉਸਦਾ ਉਦੇਸ਼ ਗੁਆਚੇ ਅਤੇ ਵਿਦਰੋਹੀ ਸੰਸਾਰ ਲਈ "ਨਵਾਂ ਜੀਵਨ," "ਸਦੀਪਕ ਜੀਵਨ," ਜੀਵਨ ਦਾ ਨਵਾਂ ਯੁੱਗ," "ਪਰਮੇਸ਼ਰ ਵਰਗਾ ਜੀਵਨ" ਸੀ, ਨਾ ਕਿ ਕੁਝ ਖਾਸ ਸਮੂਹਾਂ ਲਈ (ਯਹੂਦੀ/ਗੈਰ-ਯਹੂਦੀ, ਚੁਣੇ ਹੋਏ/ਨਾ ਚੁਣੇ ਹੋਏ, ਰੂੜੀਵਾਦ/ਖੁੱਲ੍ਹੇ ਵਿਚਾਰਾਂ ਵਾਲੇ), ਬਲਕਿ ਸਾਰਿਆਂ ਲਈ ਸੀ!

6:34

NASB, NKJV

"ਪ੍ਰਭੂ"

NRSV, TEV, NJB, NET, NIV, REB

"ਸ਼੍ਰੀਮਾਨ"

ਇਹ ਦੋਨੋਂ ਸ਼ਬਦ *ਕੁਰੀਓਸ kurios* ਦੇ ਵੱਖੋ-ਵੱਖਰੇ ਅਰਥਾਂ ਨੂੰ ਦਰਸਾਉਂਦੇ ਹਨ। ਇਸ ਪ੍ਰਸੰਗ ਵਿਚ ਦੂਜਾ ਵਿਕਲਪ ਸਭ ਤੋਂ ਵਧੀਆ ਲੱਗਦਾ ਹੈ। ਭੀੜ ਯਿਸੂ ਅਤੇ ਉਸਦੇ ਸ਼ਬਦਾਂ ਨੂੰ ਨਹੀਂ ਸਮਝ ਸਕੀ। ਉਨ੍ਹਾਂ ਨੇ ਉਸ ਨੂੰ ਮਸੀਹ ਵਜੋਂ ਨਹੀਂ ਸਮਝਿਆ (ਯੂਹੰਨਾ 4:11; 5:7 ਨੂੰ ਨੋਟ ਕਰੋ)।

▣ "ਇਹ ਰੋਟੀ ਸਾਨੂੰ ਨਿੱਤ ਦਿਆ ਕਰੇ" ਇਹ ਯੂਹੰਨਾ 4:15 ਵਿਚ ਖੂਹ ਤੇ ਔਰਤ ਦੇ ਬਿਆਨ ਨਾਲ ਮਿਲਦਾ ਜੁਲਦਾ ਹੈ। ਇਹ ਯਹੂਦੀ ਯਿਸੂ ਦੇ ਆਤਮਿਕ ਰੂਪਾਂ ਨੂੰ ਵੀ ਨਹੀਂ ਸਮਝਦੇ ਸਨ। ਇਹ ਯੂਹੰਨਾ ਦਾ ਇਕ ਆਵਰਤੀ ਵਿਸ਼ਾ ਹੈ।

ਯੂਹੰਨਾ 6:35-40

³⁵ਯਿਸੂ ਨੇ ਉਹਨਾਂ ਨੂੰ ਕਿਹਾ, "ਜੀਵਨ ਦੀ ਰੋਟੀ ਮੈਂ ਹੀ ਹਾਂ। ਜੇ ਕੋਈ ਮੇਰੇ ਕੋਲ ਆਉਂਦਾ ਹੈ, ਉਹ ਕਦੀ ਭੁੱਖਾ ਨਾ ਹੋਵੇਗਾ। ਜੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਕਦੀ ਤਿਹਾਇਆ ਨਾ ਹੋਵੇਗਾ। ³⁶ਪਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਤੁਸੀਂ ਮੈਨੂੰ ਦੇਖ ਲਿਆ ਹੈ, ਪਰ ਫਿਰ ਵੀ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ। ³⁷ਉਹ ਹਰ ਕੋਈ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ, ਉਹ ਮੇਰੇ ਕੋਲ ਆਵੇਗਾ; ਅਤੇ ਜੇ ਮੇਰੇ ਕੋਲ ਆਵੇਗਾ, ਉਸ ਨੂੰ ਮੈਂ ਕਦੀ ਵਾਪਿਸ ਨਹੀਂ ਘੱਲਾਂਗਾ। ³⁸ਕਿਉਂਕਿ ਮੈਂ ਆਪਣੀ ਨਹੀਂ ਸਗੋਂ ਆਪਣੇ ਘੱਲਣ ਵਾਲੇ ਦੀ ਮਰਜ਼ੀ ਪੂਰੀ ਕਰਨ ਲਈ ਆਇਆ ਹਾਂ। ³⁹ਜਿਸ ਨੇ ਮੈਨੂੰ ਘੱਲਿਆ ਹੈ ਉਸ ਦੀ ਮਰਜ਼ੀ ਇਹ ਹੈ ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗਵਾਵਾਂ, ਜਿਨ੍ਹਾਂ ਨੂੰ ਉਸ ਨੇ ਮੈਨੂੰ ਦਿੱਤਾ ਹੈ, ਸਗੋਂ ਉਹਨਾਂ ਸਾਰਿਆਂ ਨੂੰ ਅੰਤਮ ਦਿਨ ਮੈਂ ਫਿਰ ਜ਼ਿੰਦਾ ਕਰਾਂ। ⁴⁰ਮੇਰੇ ਪਿਤਾ ਦੀ ਮਰਜ਼ੀ ਇਹ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ ਅਤੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਵੇ ਅਤੇ ਅੰਤਮ ਦਿਨ ਮੈਂ ਉਸ ਨੂੰ ਫਿਰ ਜ਼ਿੰਦਾ ਕਰਾਂਗਾ।"

6:35 "ਜੀਵਨ ਦੀ ਰੋਟੀ ਮੈਂ ਹੀ ਹਾਂ" ਇਹ "ਮੈਂ ਹਾਂ" ਬਿਆਨਾਂ ਵਿੱਚੋਂ ਇਕ ਹੈ ਜੋ ਯੂਹੰਨਾ ਦੀ ਵਿਸ਼ੇਸ਼ਤਾ ਹੈ (ਯੂਹੰਨਾ 6:35,41,48,51; 8:12; 10:7,9,11,14; 11:25; 14:6; 15:1,5)। ਯੂਹੰਨਾ ਦੀ ਇੰਜੀਲ ਮਸੀਹ ਦੇ ਵਿਅਕਤਿਤਵ ਉੱਤੇ ਕੇਂਦਰਿਤ ਹੈ। ਇਹ ਯਹੂਦੀਆਂ ਦੀਆਂ ਮਸੀਹ ਤੋਂ ਮੰਨਾ ਅਤੇ ਨਵੀਂ ਬਿਵਸਥਾ ਦੀਆਂ ਉਮੀਦਾਂ ਨਾਲ ਸੰਬੰਧਿਤ ਹੈ ਜੋ ਨਵਾਂ ਕੂਚ (ਪਾਪ ਤੋਂ) ਲਿਆਵੇਗਾ। ਯੂਹੰਨਾ 8:12 ਤੇ ਨੋਟ ਦੇਖੋ।

▣ "ਜੇ ਕੋਈ ਮੇਰੇ ਕੋਲ ਆਉਂਦਾ ਹੈ, ਉਹ ਕਦੀ ਭੁੱਖਾ ਨਾ ਹੋਵੇਗਾ। ਜੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਕਦੀ ਤਿਹਾਇਆ ਨਾ ਹੋਵੇਗਾ" ਯੂਨਾਨੀ ਭਾਸ਼ਾ ਵਿਚ ਇੱਥੇ ਦੇ ਮਜ਼ਬੂਤ ਨਕਾਰਾਤਮਕ ਹਨ, "ਕਦੀ, ਕਦੀ ਨਾ ਹੋਵੇਗਾ" (ਤੁਲਨਾ ਕਰੋ. ਯੂਹੰਨਾ 6:37)।

"ਆਉਂਦਾ" ਅਤੇ "ਵਿਸ਼ਵਾਸ ਕਰਦਾ" ਵਿਚ ਇਕ ਸਮਾਨ ਸੰਬੰਧ ਹੈ (ਤੁਲਨਾ ਕਰੋ. ਯੂਹੰਨਾ 7:37-38, "ਦੇਖਦਾ" ਅਤੇ "ਸੁਣਦਾ" ਦੀ ਤਰ੍ਹਾਂ)। ਇਹ ਦੋਵੇਂ ਵਰਤਮਾਨ ਕ੍ਰਿਦੰਤ ਹੈ। ਵਿਸ਼ਵਾਸੀਆਂ ਦਾ ਆਉਣਾ ਅਤੇ ਵਿਸ਼ਵਾਸ ਕਰਨਾ ਇਕੋ ਸਮੇਂ ਦੇ ਫੈਸਲੇ ਨਹੀਂ ਹਨ, ਪਰ ਸੰਗਤੀ, ਦੇਸਤੀ, ਅਤੇ ਅਨੁਸਰਣ ਦੀ ਜੀਵਨ ਸ਼ੈਲੀ ਦੀ ਸ਼ੁਰੂਆਤ ਹੈ।

▣ "ਭੁੱਖਾ...ਤਿਹਾਇਆ" ਭੁੱਖ ਅਤੇ ਪਿਆਸ ਦੀ ਵਰਤੋਂ ਅਕਸਰ ਆਤਮਿਕ ਹਕੀਕਤ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਸੀ (ਤੁਲਨਾ ਕਰੋ. ਜ਼ਬੂਰ 42:1; ਯਸ਼ਾਯਾਹ 55:1; ਅਮੋਸ 8:11-12; ਮੱਤੀ 5:6)।

6:36 "ਕਿ ਤੁਸੀਂ ਮੈਨੂੰ ਦੇਖ ਲਿਆ ਹੈ" ਕਈ ਪ੍ਰਾਚੀਨ ਗਵਾਹ (MSS κ , A, ਅਤੇ ਬਾਈਬਲ ਦਾ ਲਾਤੀਨੀ ਸੰਸਕਰਨ) "ਮੈਨੂੰ" ਛੱਡ ਦਿੰਦੇ ਹਨ, ਕਿ ਯਿਸੂ ਆਪਣੇ ਚਿੰਨ੍ਹ ਦਾ ਹਵਾਲਾ ਦਿੰਦਾ ਹੈ (ਉਦਾਹਰਣ ਲਈ., ਭੀੜ ਨੂੰ ਖੁਆਉਣਾ)। ਸਰਵਨਾਮ ਬਹੁਤ ਸਾਰੀਆਂ ਯੂਨਾਨੀ ਹੱਥ-ਲਿਖਤਾਂ ਅਤੇ ਸੰਸਕਰਣਾਂ ਵਿਚ ਸ਼ਾਮਲ ਕੀਤਾ ਗਿਆ ਹੈ ਕਿ UBS⁴ ਇਹ ਫੈਸਲਾ ਨਹੀਂ ਕਰ ਸਕਿਆ ਕਿ ਕਿਹੜਾ ਅਸਲੀ ਸੀ।

6:37 "ਉਹ ਹਰ ਕੋਈ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ, ਉਹ ਮੇਰੇ ਕੋਲ ਆਵੇਗਾ" ਇਸ ਵਚਨ ਦਾ ਮੁੱਢਲਾ ਜ਼ੋਰ ਪਰਮੇਸ਼ਰ ਦੀ ਪ੍ਰਭੂਸੱਤਾ ਤੇ ਹੈ (ਯੂਹੰਨਾ 17:2,6,9,24)। ਇਹ ਅਧਿਆਤਮਿਕ ਸੱਚ ਦੇ ਦੋ ਨਿਸ਼ਚਿਤ ਵਚਨ ਰੋਮੀਆਂ 9 ਅਫਸੀਆਂ 1:3-14 ਹਨ। ਇਹ ਦਿਲਚਸਪ ਹੈ ਕਿ ਦੋਵਾਂ ਪ੍ਰਸੰਗਾਂ ਵਿਚ ਮਨੁੱਖਤਾ ਦਾ ਜਵਾਬ ਲੋੜੀਂਦਾ ਹੈ। ਰੋਮੀਆਂ 10 ਵਿਚ ਸੱਤ ਸੰਮਿਲਿਤ ਵਾਕ ਹਨ। ਯੂਹੰਨਾ 6:1-7 ਵਿਚ ਵੀ ਪਰਮੇਸ਼ਰ ਦੀ ਕਿਰਪਾ ਦੇ ਵਿਚਾਰ-ਵਟਾਂਦਰੇ ਦੀ ਇਹੋ ਜਿਹੀ ਸਥਿਤੀ ਹੈ ਜੋ ਯੂਹੰਨਾ 6:8,9 ਵਿਚ ਵਿਸ਼ਵਾਸ ਵਿਚ ਆਉਣ ਲਈ ਬੁਲਾਉਂਦੀ ਹੈ। ਪੂਰਵ ਵਿਧਾਨ ਛੁਟਕਾਰੇ ਪਾਏ ਹੋਏ ਲਈ ਸਿਧਾਂਤ ਹੈ, ਨਾ ਕਿ ਉਨ੍ਹਾਂ ਲਈ ਰੁਕਾਵਟ ਜੋ ਬਚੇ ਹੋਏ ਨਹੀਂ ਹਨ। ਸਿਧਾਂਤ ਨੂੰ ਖੋਲ੍ਹਣ ਦੀ ਕੁੰਜੀ ਸਦੀਪਕ ਫਰਮਾਨ ਨਹੀਂ ਪਰ ਪਰਮੇਸ਼ਰ ਦਾ ਪਿਆਰ ਅਤੇ ਕਿਰਪਾ ਹੈ। ਧਿਆਨ ਦਿਓ ਕਿ ਜਿਸ ਨੂੰ ਵੀ ਪਿਤਾ ਯਿਸੂ ਨੂੰ ਦਿੰਦਾ ਹੈ ਉਹ ਉਸ ਕੋਲ "ਆਉਂਦਾ" ਹੈ। ਪਰਮੇਸ਼ਰ ਹਮੇਸ਼ਾ ਹੀ ਪਹਿਲ ਕਰਦਾ ਹੈ (ਯੂਹੰਨਾ 6:44,65), ਪਰ ਮਨੁੱਖਾਂ ਨੂੰ ਜ਼ਰੂਰ ਉਸ ਪ੍ਰਤੀ ਜਵਾਬ ਦੇਣਾ ਚਾਹੀਦਾ ਹੈ (ਯੂਹੰਨਾ 1:12; 3:16)। ਯੂਹੰਨਾ 3:16 ਤੇ ਖਾਸ ਵਿਸ਼ਾ ਦੇਖੋ।

▣ "ਜੇ ਮੇਰੇ ਕੋਲ ਆਵੇਗਾ, ਉਸ ਨੂੰ ਮੈਂ ਕਦੀ ਵਾਪਿਸ ਨਹੀਂ ਘੱਲਾਂਗਾ" ਇੱਥੇ ਵੀ ਦੋ ਮਜ਼ਬੂਤ ਨਕਾਰਾਤਮਕ ਸ਼ਬਦ ਹਨ। ਇਹ ਉਸ ਸੱਚਾਈ ਤੇ ਜ਼ੋਰ ਦਿੰਦਾ ਹੈ ਕਿ ਪਰਮੇਸ਼ਰ ਮਸੀਹ ਦੁਆਰਾ ਹਰ ਕਿਸੇ ਨੂੰ ਬੁਲਾਉਂਦਾ ਅਤੇ ਉਸਦਾ ਸਵਾਗਤ ਕਰਦਾ ਹੈ (ਹਿਜ਼ਕੀਏਲ 18:21-23;30-32; 1 ਤਿਮੋਥਿਉਸ 2:4; 2 ਪਤਰਸ 3:9)। ਪਰਮੇਸ਼ਰ ਹਮੇਸ਼ਾ ਹੀ ਪਹਿਲ ਕਰਦਾ ਹੈ (ਯੂਹੰਨਾ 6:44,65), ਪਰ ਮਨੁੱਖਾਂ ਨੂੰ ਜ਼ਰੂਰ ਉਸ ਪ੍ਰਤੀ ਜਵਾਬ ਦੇਣਾ ਚਾਹੀਦਾ ਹੈ (ਮਰਕੁਸ 1:15; ਰਸੂਲਾਂ ਦੇ ਕਰਤੱਬ 3:16,19; 20:21)। ਯਕੀਨ ਤੇ ਕਿੰਨਾਂ ਸ਼ਾਨਦਾਰ ਵਚਨ ਹੈ (ਰੋਮੀਆਂ 8:31-39)!

ਖਾਸ ਵਿਸ਼ਾ: ਮਸੀਹੀ ਯਕੀਨ SPECIAL TOPIC: CHRISTIAN ASSURANCE

ਖਾਸ ਵਿਸ਼ਾ: ਮਸੀਹੀ ਯਕੀਨ

ਯਕੀਨ (1) ਬਾਈਬਲ ਦੀ ਸੱਚਾਈ, (2) ਇਕ ਵਿਸ਼ਵਾਸੀ ਦਾ ਵਿਸ਼ਵਾਸ ਦਾ ਅਨੁਭਵ, ਅਤੇ (3) ਜੀਵਨ ਸੈਲੀ ਦਾ ਸਬੂਤ ਹੈ।

A. ਯਕੀਨ ਲਈ ਬਾਈਬਲ ਦਾ ਅਧਾਰ ਹੈ

1. ਪਿਤਾ ਪਰਮੇਸ਼ਰ ਦਾ ਚਰਿੱਤਰ ਅਤੇ ਉਦੇਸ਼

a. ਕੂਚ 34:6-7 (ਦੇਖੋ ਖਾਸ ਵਿਸ਼ਾ: ਇਸਰਾਏਲ ਦੇ ਪਰਮੇਸ਼ਰ ਦਾ ਚਰਿੱਤਰ)

b. ਨਹਮਯਾਹ 9:17

c. ਯੂਹੰਨਾ 3:16; 10:28-29 (ਦੇਖੋ ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਮੁਕਤੀ ਯੋਜਨਾ)

d. ਰੋਮੀਆਂ 8:38-39

e. ਅਫਸੀਆਂ 1:3-14; 2:5,8-9

f. ਫ਼ਿਲਿੱਪੀਆਂ 1:6

g. 2 ਤਿਮੋਥਿਉਸ 1:12

h. 1 ਪਤਰਸ 1:3-5

2. ਪਰਮੇਸ਼ਰ ਪੁੱਤਰ ਦੇ ਕੰਮ

- a. ਉਸਦੀ ਜਾਜਕੀ ਪ੍ਰਾਰਥਨਾ, ਯੂਹੰਨਾ 17:9-24, ਖਾਸਕਰ ਆਇਤ 12; ਇਬਰਾਨੀਆਂ 7-9
- b. ਉਸਦੀ ਹੋਰਾਂ ਲਈ ਕੁਰਬਾਨੀ (ਯਸਾਯਾਹ 52:13-53:12)
 - 1) ਮਰਕੁਸ 10:45
 - 2) 2 ਕੁਰਿੰਥੀਆਂ 5:21
 - 3) 1 ਯੂਹੰਨਾ 2:2; 4:9-10
- c. ਉਸਦੀ ਨਿਰੰਤਰ ਸਫ਼ਾਰਸ਼
 - 1) ਰੋਮੀਆਂ 8:34
 - 2) ਇਬਰਾਨੀਆਂ 7:25
 - 3) 1 ਯੂਹੰਨਾ 2:1

3. ਪਰਮੇਸ਼ਰ ਪਵਿੱਤਰ ਆਤਮਾ ਸਮਰੱਥ

- a. ਉਸਦਾ ਬੁਲਾਵਾ, ਯੂਹੰਨਾ 6:44,65
- b. ਉਸਦੀ ਮੁਹਰ
 - 1) 2 ਕੁਰਿੰਥੀਆਂ 1:22; 5:5
 - 2) ਅਫਸੀਆਂ 1:13-14; 4:30
- c. ਉਸਦਾ ਨਿੱਜੀ ਯਕੀਨ
 - 1) ਰੋਮੀਆਂ 8:16-17
 - 2) 1 ਯੂਹੰਨਾ 5:7-13

B. ਵਿਸ਼ਵਾਸੀ ਦਾ ਜ਼ਰੂਰੀ ਵਾਚਾ ਦਾ ਜਵਾਬ ਹੈ (ਦੇਖੋ ਖਾਸ ਵਿਸ਼ਾ: ਵਾਚਾ)

- 1. ਸ਼ੁਰੂਆਤੀ ਅਤੇ ਨਿਰੰਤਰ ਤੋਬਾ ਅਤੇ ਵਿਸ਼ਵਾਸ (ਦੇਖੋ ਖਾਸ ਵਿਸ਼ਾ: “ਸਵੀਕਾਰ ਕਰਨ,” “ਵਿਸ਼ਵਾਸ ਕਰਨ,” “ਇਕਰਾਰ/ਦਾਅਵਾ ਕਰਨ,” ਅਤੇ “ਪੁਕਾਰਨ” ਦਾ ਕੀ ਮਤਲਬ ਹੈ)
 - a. ਮਰਕੁਸ 1:15
 - b. ਯੂਹੰਨਾ 1:12
 - c. ਰਸੂਲਾਂ ਦੇ ਕਰਤੱਬ 3:16; 20:21
 - d. ਰੋਮੀਆਂ 10:9-13
- 2. ਯਾਦ ਰੱਖਣਾ ਕਿ ਮੁਕਤੀ ਦਾ ਉਦੇਸ਼ ਯਿਸੂ ਮਸੀਹ ਵਰਗੇ ਬਣਨਾ ਹੈ
 - a. ਰੋਮੀਆਂ 8:28-29
 - b. 2 ਕੁਰਿੰਥੀਆਂ 3:18
 - c. ਗਲਾਤੀਆਂ 4:19
 - d. ਅਫਸੀਆਂ 1:4; 2:10; 4:13
 - e. 1 ਥੱਸਲੁਨੀਕੀਆਂ
 - f. 2 ਥੱਸਲੁਨੀਕੀਆਂ 3:13; 4:3; 5:23
 - g. ਤੀਤੁਸ 2:14
 - h. 1 ਪਤਰਸ 1:15
- 3. ਯਾਦ ਰੱਖਣਾ ਕਿ ਜੀਵਨ-ਸ਼ੈਲੀ ਦੁਆਰਾ ਯਕੀਨ ਦੀ ਪੁਸ਼ਟੀ ਹੁੰਦੀ ਹੈ

a. ਯਾਕੂਬ

b. 1 ਯੂਹੰਨਾ

4. ਯਾਦ ਰੱਖਣਾ ਕਿ ਕਿਰਿਆਸ਼ੀਲ ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਯਕੀਨ ਦੀ ਪੁਸ਼ਟੀ ਹੁੰਦੀ ਹੈ (ਦੇਖੋ ਖਾਸ ਵਿਸ਼ਾ: ਦ੍ਰਿੜ੍ਹਤਾ)

a. ਮਰਕੁਸ 13:13

b. 1 ਕੁਰਿੰਥੀਆਂ 15:2

c. ਇਬਰਾਨੀਆਂ 3:14; 4:14

d. 2 ਪਤਰਸ 1:10

e. ਯਹੂਦਾਹ 1:20-21

Copyright © 2014 [Bible Lessons International](#)

6:38 "ਮੈਂ ਸਵਰਗ ਤੋਂ ਆਇਆ ਹਾਂ" ਇਹ ਇਕ ਪੂਰਨ ਕਾਲ ਵਾਕ ਹੈ ਜੋ ਯਿਸੂ ਦੇ ਅਵਤਾਰ ਨੂੰ ਦਰਸਾਉਂਦਾ ਹੈ (ਯੂਹੰਨਾ 1:1ff; ਅਫਸੀਆਂ 4:8-10), ਅਤੇ ਇਸ ਦੇ ਨਤੀਜੇ ਬਾਕੀ ਰਹਿੰਦੇ ਹਨ। ਇਹ ਯਿਸੂ ਦੀ ਸਵਰਗੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ (ਯੂਹੰਨਾ 6:41,62)।

▣ "ਆਪਣੀ ਨਹੀਂ ਸਗੋਂ ਆਪਣੇ ਘੱਲਣ ਵਾਲੇ ਦੀ ਮਰਜ਼ੀ ਪੂਰੀ ਕਰਨ" ਨਵਾਂ ਨੇਮ ਤ੍ਰਿਏਕ ਦੀ ਏਕਤਾ, ਉਦਾਹਰਣ ਲਈ ਯੂਹੰਨਾ 14:8-9, ਅਤੇ ਤਿੰਨ ਵਿਅਕਤੀਆਂ ਦੀ ਸ਼ਖਸੀਅਤ ਦਾ ਦਾਅਵਾ ਕਰਦਾ ਹੈ। ਇਹ ਆਇਤ ਯੂਹੰਨਾ ਵਿਚ ਪਿਤਾ ਦੇ ਅਧੀਨ ਯਿਸੂ ਦੀ ਆਗਿਆਕਾਰੀ ਉੱਤੇ ਚੱਲ ਰਹੇ ਜ਼ੋਰ ਦਾ ਹਿੱਸਾ ਹੈ। ਯੂਹੰਨਾ 5:19 ਤੇ ਨੋਟ ਦੇਖੋ। ਯੂਹੰਨਾ 5:24 ਤੇ ਖਾਸ ਵਿਸ਼ਾ: ਭੇਜਣਾ (*ਅਪੋਸਟੋਲੋ*, *apostellō*) ਦੇਖੋ।

6:39 "ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗਵਾਵਾਂ, ਜਿਨ੍ਹਾਂ ਨੂੰ ਉਸ ਨੇ ਮੈਨੂੰ ਦਿੱਤਾ ਹੈ" ਯੂਹੰਨਾ 6:37 ਦੇ ਇਕਵਚਨ ਨਿਰਪੱਖ "ਉਨ੍ਹਾਂ ਸਾਰਿਆਂ" ਅਤੇ ਯੂਹੰਨਾ 6:39 ਦੇ ਇਕਵਚਨ ਨਿਰਪੱਖ ਵਿਚਕਾਰ ਇਕ ਸਪੱਸ਼ਟ ਸੰਬੰਧ ਹੈ। ਯੂਹੰਨਾ ਇਸ ਅਸਾਧਾਰਣ ਰੂਪ ਨੂੰ ਕਈ ਵਾਰ ਇਸਤੇਮਾਲ ਕਰਦਾ ਹੈ (ਯੂਹੰਨਾ 17:2,24)। ਇਹ ਸਪੱਸ਼ਟ ਤੌਰ ਤੇ ਪੂਰੇ ਸੰਗਠਨ ਤੇ ਜ਼ੋਰ ਦਿੰਦਾ ਹੈ (ਯੂਹੰਨਾ 6:40,45)।

ਇਹ ਪਰਮੇਸ਼ਰ ਦੀ ਤਾਕਤ ਨੂੰ ਬਰਕਰਾਰ ਰੱਖਣ ਦਾ ਇਕ ਵੱਡਾ ਵਾਅਦਾ ਹੈ, ਮਸੀਹੀ ਯਕੀਨ ਦਾ ਇਕ ਸੋਰਤ ਹੈ (ਤੁਲਨਾ ਕਰੋ. ਯੂਹੰਨਾ 10:28-29; 17:2,24)। ਧਿਆਨ ਦਿਓ ਕਿ ਯੂਹੰਨਾ 6:37 ਦੀ ਕਿਰਿਆ ਇਕ ਵਰਤਮਾਨ ਕਿਰਿਆ ਹੈ, ਜਦੋਂ ਕਿ ਯੂਹੰਨਾ 6:39 ਵਿਚ ਇਹ ਪੂਰਨ-ਕਾਲ ਵਾਕ ਹੈ। ਪਰਮੇਸ਼ਰ ਦਾ ਤੋਹਫਾ ਹਮੇਸ਼ਾ ਰਹਿੰਦਾ ਹੈ! ਯੂਹੰਨਾ 6:39 ਦੇ ਅਖੀਰਲੇ ਦੋ ਪੁਸ਼ਟੀਕਰਣ ਦੋਵੇਂ ਅਨਿਸ਼ਚਿਤ ਭੂਤ-ਕਾਲ ਦੀ ਕਿਰਿਆ ਹਨ; ਯਿਸੂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਗੁਆਉਂਦਾ ਜੋ ਪਿਤਾ ਨੇ ਉਸਨੂੰ ਦਿੱਤੇ ਹਨ (ਯੂਹੰਨਾ 6:37 ਅਤੇ 39) ਅਤੇ ਉਹ ਉਨ੍ਹਾਂ ਸਾਰਿਆਂ ਨੂੰ ਆਖਰੀ ਦਿਨ ਜੀਉਂਦਾ ਹੈ ਜੋ ਉਸਨੂੰ ਦਿੱਤੇ ਗਏ ਹਨ (ਯੂਹੰਨਾ 6:44)। ਇੱਥੇ (1) ਚੋਣ ਅਤੇ (2) ਦ੍ਰਿੜ੍ਹਤਾ ਦੇ ਦੈਵੀ ਵਾਅਦੇ ਹਨ!

ਸਮਾਪਤੀ ਦੇ ਦਿਨ ਦੀ ਧਰਨਾ (ਸਕਾਰਾਤਮਕ ਅਤੇ ਨਕਾਰਾਤਮਕ) ਨੂੰ ਕਈ ਸਿਰਲੇਖਾਂ ਦੁਆਰਾ ਬੁਲਾਇਆ ਜਾਂਦਾ ਹੈ।

1. ਅੰਤ ਦੇ ਦਿਨ, ਯੂਹੰਨਾ 6:39,40,44,54; 11:24; 12:48; 2 ਤਿਮੋਥਿਉਸ 3:1; 1 ਪਤਰਸ 1:5; 2 ਪਤਰਸ 3:3
2. ਅੰਤ ਦਾ ਸਮਾਂ, 1 ਯੂਹੰਨਾ 2:18; ਯਹੂਦਾਹ 1:18
3. ਉਸ ਦਿਨ, ਮੱਤੀ 7:22; 2 ਤਿਮੋਥਿਉਸ 1:12,18; 4:8
4. ਇਕ ਦਿਨ, ਰਸੂਲਾਂ ਦੇ ਕਰਤੱਬ 17:31
5. ਵੱਡਾ ਦਿਨ, ਯਹੂਦਾਹ 1:6
6. ਉਸ ਦਿਨ, ਲੂਕਾ 17:30; 1 ਕੁਰਿੰਥੀਆਂ 3:13; 1 ਥੱਸਲੁਨੀਕੀਆਂ 5:4; ਇਬਰਾਨੀਆਂ 10:25
7. ਉਸਦਾ ਦਿਨ, ਲੂਕਾ 17:24
8. ਪ੍ਰਭੂ ਦਾ ਦਿਨ, 1 ਥੱਸਲੁਨੀਕੀਆਂ 5:2; 2 ਥੱਸਲੁਨੀਕੀਆਂ 2:2
9. ਮਸੀਹ ਦਾ ਦਿਨ, ਫ਼ਿਲਿੱਪੀਆਂ 1:10; 2:16

10. ਪ੍ਰਭੂ ਯਿਸੂ ਮਸੀਹ ਦਾ ਦਿਨ, 1 ਕੁਰਿੰਥੀਆਂ 1:8; 5:5
11. ਪ੍ਰਭੂ ਯਿਸੂ ਦਾ ਦਿਨ, 2 ਕੁਰਿੰਥੀਆਂ 1:14
12. ਮਸੀਹ ਯਿਸੂ ਦਾ ਦਿਨ, ਫਿਲਿੱਪੀਆਂ 1:6
13. ਮਨੁੱਖ ਦੇ ਪੁੱਤਰ ਦਾ ਦਿਨ, ਲੂਕਾ 17:24 (#7 ਵੀ ਦੇਖੋ)
14. ਨਿਆਂ ਦਾ ਦਿਨ, ਮੱਤੀ 10:15; 11:22,24; 12:36; 2 ਪਤਰਸ 2:9; 3:7; 1 ਯੂਹੰਨਾ 4:17
15. ਕ੍ਰੋਧ ਦਾ ਦਿਨ, ਪ੍ਰਕਾਸ਼ ਦੀ ਪੇਥੀ 6:17
16. ਪਰਮੇਸ਼ਰ ਦਾ ਵੱਡਾ ਦਿਨ, ਪ੍ਰਕਾਸ਼ ਦੀ ਪੇਥੀ 16:14

▣ "ਸਗੋਂ ਉਹਨਾਂ ਸਾਰਿਆਂ ਨੂੰ ਅੰਤਮ ਦਿਨ ਮੈਂ ਫਿਰ ਜ਼ਿੰਦਾ ਕਰਾਂ" ਇਹ ਵਿਸ਼ਵਾਸੀ ਲੋਕਾਂ ਲਈ ਜੀ ਉੱਠਣ ਦਾ ਦਿਨ ਹੈ ਪਰ ਅਵਿਸ਼ਵਾਸੀਆਂ ਲਈ ਨਿਆਂ ਦਾ ਦਿਨ ਹੈ (ਤੁਲਨਾ ਕਰੋ. ਯੂਹੰਨਾ 6:40,44,54; 5:25,28; 11:24 ਅਤੇ 1 ਕੁਰਿੰਥੀਆਂ 15)। Frank Stagg ਨੇ ਆਪਣੀ ਕਿਤਾਬ *A New Testament Theology* ਵਿਚ ਇਸ ਤੇ ਇਕ ਮਦਦਗਾਰ ਬਿਆਨ ਦਿੱਤਾ ਹੈ:

"ਯੂਹੰਨਾ ਦੀ ਇੰਜੀਲ ਭਵਿੱਖ ਦੇ ਆਉਣ ਬਾਰੇ ਪ੍ਰਭਾਵਸ਼ਾਲੀ ਹੈ (14:3,18 f.,28; 16:16,22) ਅਤੇ ਇਹ 'ਅੰਤ ਦੇ ਦਿਨ' ਪੁਨਰ ਉਥਾਨ ਅਤੇ ਅੰਤਮ ਨਿਆਂ ਬਾਰੇ ਸਪੱਸ਼ਟ ਰੂਪ ਵਿਚ ਬੋਲਦੀ ਹੈ (5:28 f., 6:39 f., 44,54; 11:24; 12:48); ਫਿਰ ਵੀ, ਇਸ ਚੌਥੀ ਇੰਜੀਲ ਵਿਚ ਸਦੀਪਕ ਜੀਵਨ, ਨਿਆਂ ਅਤੇ ਪੁਨਰ ਉਥਾਨ ਮੌਜੂਦ ਹਕੀਕਤਾਂ ਹਨ (3:18 f.; 4:23; 5:25; 6:54; 11:23 ff.; 12:28,31; 13:31 f.; 14:17; 17:26)" (ਪੇਜ. 311)।

6:40 "ਮੇਰੇ ਪਿਤਾ ਦੀ ਮਰਜ਼ੀ ਇਹ ਹੈ" ਇਹ ਯੂਹੰਨਾ 6:28 ਦੇ ਸਵਾਲ ਬਾਰੇ ਯਿਸੂ ਦਾ ਜਵਾਬ ਹੈ, "ਪਰਮੇਸ਼ਰ ਦੇ ਕੰਮ ਕਰਨ ਵਾਸਤੇ ਅਸੀਂ ਕੀ ਕਰੀਏ?" ਯੂਹੰਨਾ 4:34 ਤੇ ਖਾਸ ਵਿਸ਼ਾ ਦੇਖੋ: ਪਰਮੇਸ਼ਰ ਦੀ ਇੱਛਾ

▣ "ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ" "ਦੇਖਦਾ" ਅਤੇ "ਵਿਸ਼ਵਾਸ ਕਰਦਾ" ਸਮਾਨਾਂਤਰ ਹਨ (ਯੂਹੰਨਾ 6:35 ਵਿਚ "ਆਉਂਦਾ" ਅਤੇ "ਵਿਸ਼ਵਾਸ ਕਰਦਾ" ਦੀ ਤਰ੍ਹਾਂ, "ਦੇਖਦਾ" ਅਤੇ "ਸੁਣਦਾ" ਦੀ ਤਰ੍ਹਾਂ)। ਇਹ ਨਿਰੰਤਰ ਕਿਰਿਆਵਾਂ ਹਨ, ਨਾ ਕਿ ਇਕ ਵਾਰ ਦੀ ਘਟਨਾ ਹਨ। "ਦੇਖਦਾ" ਸ਼ਬਦ ਦਾ ਮਤਲਬ ਕਿਸੇ ਚੀਜ਼ ਵੱਲ "ਧਿਆਨ ਨਾਲ ਦੇਖਣਾ" ਹੈ ਤਾਂਕਿ ਉਸ ਨੂੰ ਸਮਝਿਆ ਜਾ ਸਕੇ।

ਮੈਂ ਨਿਸ਼ਚਿਤ ਤੌਰ ਤੇ "ਹਰ ਕੋਈ" (*ਪਾਸ ਪਾਸ*) ਸ਼ਬਦ ਨੂੰ ਪਸੰਦ ਕਰਦਾ ਹਾਂ, ਧਿਆਨ ਦਿਓ

1. ਤਾਂਕਿ ਸਭ ਲੋਕ ਉਸਦੇ ਰਾਹੀਂ ਵਿਸ਼ਵਾਸ ਕਰਨ, ਯੂਹੰਨਾ 1:7
2. ਹਰੇਕ ਮਨੁੱਖ ਨੂੰ ਚਾਨਣ ਦਿੰਦਾ ਹੈ, ਯੂਹੰਨਾ 1:9
3. ਜੋ ਕੋਈ ਵਿਸ਼ਵਾਸ ਕਰੇ ਸੋ ਉਸ ਵਿਚ ਸਦੀਪਕ ਜੀਵਨ ਪ੍ਰਾਪਤ ਕਰੇ, ਯੂਹੰਨਾ 3:15
4. ਜੋ ਕੋਈ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪ੍ਰਾਪਤ ਕਰੇ, ਯੂਹੰਨਾ 3:16
5. ਤਾਂਕਿ ਸਭ ਪੁੱਤਰ ਦਾ ਆਦਰ ਕਰਨ, ਯੂਹੰਨਾ 5:23
6. ਯੂਹੰਨਾ 6:37,39,40,45
7. # 6 ਦੀ ਤਰ੍ਹਾਂ
8. # 6 ਦੀ ਤਰ੍ਹਾਂ
9. # 6 ਦੀ ਤਰ੍ਹਾਂ
10. ਹਰੇਕ ਜੋ ਉਸ ਵਿਚ ਵਿਸ਼ਵਾਸ ਕਰਦਾ ਹੈ ਕਦੇ ਨਾ ਮਰੇਗਾ, ਯੂਹੰਨਾ 11:26
11. ਮੈਂ ਜੋ ਧਰਤੀ ਉੱਤੇ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ, ਯੂਹੰਨਾ 12:32
12. ਹਰੇਕ ਜੋ ਮੇਰੇ ਵਿਚ ਵਿਸ਼ਵਾਸ ਕਰਦਾ ਹੈ ਹਨੇਰੇ ਵਿਚ ਨਹੀਂ ਰਹੇਗਾ, ਯੂਹੰਨਾ 12:46

ਇਹ ਪ੍ਰਭੂਸੱਤਾ (ਯੂਹੰਨਾ 6:38-39; 17:2,24) ਬਨਾਮ ਮਨੁੱਖੀ ਆਜ਼ਾਦੀ ਦਾ ਰਹੱਸ ਹੈ। ਦੋਵੇਂ ਕਿਸੇ ਤਰ੍ਹਾਂ ਸੱਚ ਹਨ। ਮੇਰੇ ਲਈ "ਵਾਚਾ" ਦਾ ਅਧਿਆਤਮਿਕ ਵਿਚਾਰ ਇਨ੍ਹਾਂ ਦੋਹਾਂ ਨੂੰ ਵਧੀਆ ਜੋੜਦਾ ਹੈ।

▣ "ਉਸ ਉੱਤੇ ਵਿਸ਼ਵਾਸ ਕਰਦਾ ਹੈ" ਯਾਦ ਰੱਖੋ ਕਿ ਮੁਕਤੀ ਮੁੱਖ ਤੌਰ ਤੇ ਨਿੱਜੀ ਰਿਸ਼ਤਾ ਹੈ, ਨਾ ਕਿ ਇਹ ਇਕ ਸਿਧਾਂਤ, ਸਹੀ ਅਧਿਆਤਮਿਕਤਾ, ਜਾਂ ਨੈਤਿਕ ਜੀਵਨ ਸ਼ੈਲੀ ਹੈ (ਤੁਲਨਾ ਕਰੋ. ਯੂਹੰਨਾ 3:16; 11:25-26)। ਇਸਦਾ ਜ਼ੋਰ ਉਸ ਚੀਜ਼ ਤੇ ਹੈ ਜਿਸ ਤੇ ਵਿਅਕਤੀ ਵਿਸ਼ਵਾਸ ਕਰਦਾ ਹੈ, ਨਾ ਕਿ ਤੀਬਰਤਾ ਤੇ।

ਯੂਹੰਨਾ 6:37a,39,44,65 ਵਿਚ ਪਰਮੇਸ਼ਰ ਦੇ ਅਧਿਕਾਰ ਦੀ ਚੋਣ ਉੱਤੇ ਅਤੇ ਯੂਹੰਨਾ 6:37b,40 ਵਿਚ ਮਨੁੱਖਜਾਤੀ ਦੇ ਵਿਸ਼ਵਾਸ ਦੇ ਜਵਾਬ ਉੱਤੇ ਜ਼ੋਰ ਦੇ ਸੰਤੁਲਨ ਵੱਲ ਧਿਆਨ ਦਿਓ। ਇਹ ਬਾਈਬਲ ਦੇ ਤਣਾਅ ਨੂੰ ਕਾਇਮ ਰੱਖਣਾ ਚਾਹੀਦਾ ਹੈ। ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖਜਾਤੀ ਦੀ ਆਜ਼ਾਦੀ ਬਾਈਬਲ ਦੀ ਵਾਚਾ ਦੇ ਦੋਹਰੇ ਪਹਿਲੂ ਬਣੇਗੀ।

▣ "ਅਨੰਤ ਜੀਵਨ ਪਾਵੇ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਭਾਵਨਾ ਸੂਚਕ ਹੈ; ਪ੍ਰਤਿਕਿਰਿਆ ਜ਼ਰੂਰੀ ਹੈ (ਤੁਲਨਾ ਕਰੋ. 1 ਯੂਹੰਨਾ 5:11)। ਇਹ ਵੀ ਧਿਆਨ ਦਿਓ ਕਿ ਯੂਹੰਨਾ ਸੰਗਠਿਤ ਹੈ, ਜਦੋਂ ਕਿ ਯੂਹੰਨਾ 6:40 ਵਿਅਕਤੀਗਤ ਹੈ। ਇਹ ਮੁਕਤੀ ਦਾ ਇਕ ਹੋਰ ਅਸੰਗਤ ਕਥਨ ਹੈ।

ਯੂਹੰਨਾ 6:41-51

⁴¹ਯਹੂਦੀ ਯਿਸੂ ਉੱਤੇ ਬੁੜਬੁੜਾਉਣ ਲੱਗ ਪਏ, ਕਿਉਂਕਿ ਉਹਨਾਂ ਨੇ ਕਿਹਾ ਸੀ, "ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ।" ⁴²ਉਹ ਆਪੇ ਵਿੱਚ ਕਹਿਣ ਲੱਗੇ, "ਕੀ ਇਹ ਯੂਸਫ਼ ਦਾ ਪੁੱਤਰ ਯਿਸੂ ਨਹੀਂ ਹੈ? ਕੀ ਅਸੀਂ ਇਸ ਦੇ ਮਾਤਾ ਪਿਤਾ ਨੂੰ ਨਹੀਂ ਜਾਣਦੇ? ਫਿਰ ਹੁਣ ਇਹ ਕਿਸ ਤਰ੍ਹਾਂ ਕਹਿ ਰਿਹਾ ਹੈ 'ਕਿ ਮੈਂ ਸਵਰਗ ਤੋਂ ਉੱਤਰਿਆ ਹਾਂ?'" ⁴³ਯਿਸੂ ਨੇ ਉਹਨਾਂ ਨੂੰ ਕਿਹਾ, "ਆਪੇ ਵਿੱਚ ਨਾ ਬੁੜਬੁੜਾਓ।" ⁴⁴ਕੋਈ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਆਉਣ ਲਈ ਪਰੇਰਤ ਨਾ ਕਰੇ। ਮੈਂ ਉਸ ਨੂੰ ਅੰਤਮ ਦਿਨ ਜ਼ਿੰਦਾ ਕਰਾਂਗਾ। ⁴⁵ਨਬੀਆਂ ਦੀਆਂ ਪੁਸਤਕਾਂ ਵਿੱਚ ਵੀ ਲਿਖਿਆ ਹੈ, 'ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਏਗਾ ਉਹ ਸਾਰੇ ਜੋ ਪਿਤਾ ਦੀ ਸੁਣ ਕੇ ਅਤੇ ਉਸ ਕੋਲੋਂ ਸਿੱਖਦੇ ਹਨ, ਉਹ ਮੇਰੇ ਕੋਲ ਆਉਂਦੇ ਹਨ।' ⁴⁶ਇਸ ਦਾ ਅਰਥ ਇਹ ਵੀ ਨਹੀਂ ਕਿ ਉਹਨਾਂ ਵਿੱਚੋਂ ਕਿਸੇ ਨੇ ਪਿਤਾ ਨੂੰ ਦੇਖਿਆ ਹੈ। ਕੇਵਲ ਉਸ ਨੇ ਜੋ ਪਰਮੇਸ਼ਰ ਵੱਲੋਂ ਹੈ, ਪਿਤਾ ਨੂੰ ਦੇਖਿਆ ਹੈ। ⁴⁷ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਉਹ ਜੋ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ। ⁴⁸ਮੈਂ ਜੀਵਨ ਦੀ ਰੋਟੀ ਹਾਂ। ⁴⁹ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੱਨਾ ਖਾਧਾ, ਪਰ ਉਹ ਮਰ ਗਏ। ⁵⁰ਇਹ ਉਹ ਰੋਟੀ ਹੈ, ਜੋ ਸਵਰਗ ਤੋਂ ਉੱਤਰੀ ਹੈ। ਜੋ ਵੀ ਇਸ ਨੂੰ ਖਾਵੇਗਾ, ਉਹ ਮਰੇਗਾ ਨਹੀਂ। ⁵¹ਮੈਂ ਹੀ ਜੀਵਨ ਦੀ ਰੋਟੀ ਹਾਂ, ਜੋ ਸਵਰਗ ਤੋਂ ਉੱਤਰੀ ਹੈ। ਜੇਕਰ ਕੋਈ ਇਸ ਰੋਟੀ ਵਿੱਚੋਂ ਖਾਵੇਗਾ, ਉਹ ਅਨੰਤ ਕਾਲ ਤਕ ਜੀਉਂਦਾ ਰਹੇਗਾ ਅਤੇ ਜੋ ਰੋਟੀ ਮੈਂ ਉਸ ਨੂੰ ਦੇਵਾਂਗਾ ਉਹ ਮੇਰਾ ਆਪਣਾ ਸਰੀਰ ਹੈ, ਜੋ ਮੈਂ ਸੰਸਾਰ ਦੇ ਜੀਵਨ ਲਈ ਦੇਵਾਂਗਾ।"

6:41 "ਯਹੂਦੀ ਯਿਸੂ ਉੱਤੇ ਬੁੜਬੁੜਾਉਣ ਲੱਗ ਪਏ" ਇਹ ਇਕ ਅਪੂਰਨ ਵਾਕ ਹੈ, ਜਿਸ ਤੋਂ ਭਾਵ ਹੈ ਕਿ ਉਨ੍ਹਾਂ ਨੇ ਬੁੜਬੁੜਾਉਣਾ ਸ਼ੁਰੂ ਕੀਤਾ ਜਾਂ ਬਾਰ-ਬਾਰ ਬੁੜਬੁੜਾਉਣ ਲੱਗੇ। ਉਜਾੜ ਦੇ ਭਟਕਣ ਦੇ ਸਮੇਂ ਨਾਲ (ਤੁਲਨਾ ਕਰੋ. ਕੂਚ ਅਤੇ ਗਿਣਤੀ) ਇਸ ਦੀ ਤੁਲਨਾ ਕਰਨਾ ਪ੍ਰਭਾਵਸ਼ਾਲੀ ਹੈ। ਉਸ ਸਮੇਂ ਦੇ ਇਸਰਾਏਲ ਦੇ ਲੋਕਾਂ ਨੇ ਮੂਸਾ, ਪਰਮੇਸ਼ਰ ਦੇ ਦਾਸ ਨੂੰ ਨਕਾਰ ਦਿੱਤਾ ਸੀ, ਜਿਸ ਨੇ ਉਨ੍ਹਾਂ ਨੂੰ ਭੋਜਨ ਮੁਹੱਈਆ ਕਰਵਾਇਆ ਸੀ।

6:42 ਇਹ ਦਰਸਾਉਂਦਾ ਹੈ ਕਿ ਯਹੂਦੀ ਯਿਸੂ ਦੇ ਆਪਣੇ ਬਾਰੇ ਸ਼ਬਦਾਂ ਨੂੰ ਸਮਝਦੇ ਸਨ। ਉਹ ਸਪੱਸ਼ਟ ਤੌਰ ਤੇ ਯਹੂਦੀ ਮੁਹਾਵਰੇ ਦੀ ਵਰਤੋਂ ਪੂਰਵ-ਮੌਜੂਦਗੀ ਅਤੇ ਪਰਮੇਸ਼ਰ ਹੋਣ ਦਾ ਦਾਅਵਾ ਕਰਨ ਲਈ ਕਰ ਰਿਹਾ ਸੀ! ਯਿਸੂ ਦੇ ਹੈਰਾਨ ਕਰਨ ਵਾਲੇ ਸ਼ਬਦ ਅਜੇ ਵੀ ਗਲੀਲੀ ਤਰਖਾਣ ਤੋਂ ਆ ਰਹੇ ਹਨ। ਯਿਸੂ ਨੇ ਆਪਣੇ ਬਾਰੇ ਅਜਿਹੇ ਸਖ਼ਤ ਬਿਆਨ ਦਿੱਤੇ ਸਨ। ਫਿਰ ਉਹ ਹੈ:

1. ਪਰਮੇਸ਼ਰ ਦਾ ਅਵਤਾਰ ਪੁੱਤਰ ਜੋ ਆਪਣੇ ਸ਼ਬਦਾਂ ਅਤੇ ਕੰਮਾਂ ਨਾਲ ਸਦੀਪਕ ਜੀਵਨ ਲਿਆਉਂਦਾ ਹੈ ਜਾਂ
2. ਝੂਠੇ ਵਿਚਾਰ ਕਰਨ ਵਾਲਾ ਜਾਂ
3. ਇਕ ਪਾਗਲ (Josh McDowell ਦੀ ਕਿਤਾਬ *Evidence That Demands a Verdict* ਤੋਂ ਲਿਆ ਗਿਆ)

ਯਿਸੂ ਦੇ ਦਾਅਵਿਆਂ ਦੀ ਸੱਚਾਈ ਮਸੀਹਤ ਦਾ ਮੁੱਦਾ ਹੈ।

6:43 "ਆਪੇ ਵਿੱਚ ਨਾ ਬੁੜਬੁੜਾਓ" ਇਹ ਨਕਾਰਾਤਮਕ ਵਾਕ ਹੈ ਜਿਸ ਨਾਲ ਵਰਤਮਾਨ ਆਗਿਆਵਾਚਕ ਹੈ, ਜਿਸਦਾ ਆਮ ਤੌਰ ਤੇ ਮਤਲਬ ਚੱਲ ਰਹੇ ਕੰਮ ਨੂੰ ਰੋਕਣਾ ਹੈ।

6:44 "ਕੋਈ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤੱਕ ਕਿ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ" ਪਰਮੇਸ਼ਰ ਹਮੇਸ਼ਾ ਪਹਿਲ ਕਰਦਾ ਹੈ (ਤੁਲਨਾ ਕਰੋ. ਯੂਹੰਨਾ 6:65 ਅਤੇ 15:16)। ਸਾਰੇ ਆਤਮਿਕ ਫ਼ੈਸਲੇ ਪਵਿੱਤਰ ਆਤਮਾ ਪਿਆਰ ਦੇ ਨਤੀਜੇ ਹਨ, ਨਾ ਕਿ ਮਨੁੱਖਜਾਤੀ ਦੀ ਧਾਰਮਿਕਤਾ ਹਨ (ਯਸ਼ਾਯਾਹ 53:6)। ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਉਸ ਪ੍ਰਤੀ ਮਨੁੱਖੀ ਜਵਾਬ ਪਰਮੇਸ਼ਰ ਦੀ ਇੱਛਾ ਅਤੇ ਦਯਾ ਦੁਆਰਾ ਅਟੁੱਟ ਜੁੜਿਆ ਹੋਇਆ ਹੈ। ਇਹ ਵਾਚਾ ਬਾਰੇ ਪੁਰਾਣੇ ਨੇਮ ਦਾ ਵਿਚਾਰ ਸੀ।

ਇਸ "ਪਰਮੇਸ਼ਰ ਦੇ ਖਿੱਚਣ" ਦਾ ਸੰਤੁਲਨ ਯੂਹੰਨਾ 12:32 ਵਿਚ ਪਾਇਆ ਜਾ ਸਕਦਾ ਹੈ ਜਿੱਥੇ ਯਿਸੂ "ਸਾਰਿਆਂ ਨੂੰ ਆਪਣੀ ਵੱਲ ਖਿੱਚਦਾ" ਹੈ। ਖਿੱਚਣਾ ਪੁਰਾਣੇ ਨੇਮ ਦੇ ਨਮੂਨੇ ਨੂੰ ਦਿਖਾਉਂਦਾ ਹੈ ਜਦੋਂ ਪਰਮੇਸ਼ਰ ਦੇ ਲੋਕ ਉਸਦੇ ਅਗੰਮ ਵਾਕ ਦਾ ਜਵਾਬ ਨਹੀਂ ਦਿੰਦੇ ਸਨ (ਉਦਾਹਰਣ: ਯਸ਼ਾਯਾਹ 6:9-13; 29:13)। ਪਰਮੇਸ਼ਰ ਹੁਣ ਇਸਰਾਏਲ ਨਾਲ ਨਬੀਆਂ ਦੁਆਰਾ ਨਹੀਂ ਪਰ ਸਾਰੀ ਮਨੁੱਖਜਾਤੀ ਨਾਲ ਆਪਣੇ ਪੁੱਤਰ ਦੁਆਰਾ ਬੋਲਦਾ ਹੈ (ਇਬਰਾਨੀਆਂ 1:1-3)। ਯੂਹੰਨਾ 5:24 ਤੇ ਖਾਸ ਵਿਸ਼ਾ: ਭੇਜਣਾ ਦੇਖੋ।

6:45 "ਨਬੀਆਂ ਦੀਆਂ ਪੁਸਤਕਾਂ ਵਿੱਚ ਵੀ ਲਿਖਿਆ ਹੈ" ਇਹ ਯਸ਼ਾਯਾਹ 54:13 ਜਾਂ ਯਿਰਮਿਯਾਹ 31:34 ਦਾ ਹਵਾਲਾ ਹੈ ਜੋ "ਨਵੀਂ ਵਾਚਾ" ਅੰਦਰੂਨੀ (ਨਵਾਂ ਦਿਲ, ਨਵਾਂ ਮਨ) ਪੱਖ ਨੂੰ ਬਿਆਨ ਕਰਦਾ ਹੈ।

▣ "ਉਹ ਸਾਰੇ ਜੋ ਪਿਤਾ ਦੀ ਸੁਣ ਕੇ ਅਤੇ ਉਸ ਕੋਲੋਂ ਸਿੱਖਦੇ ਹਨ, ਉਹ ਮੇਰੇ ਕੋਲ ਆਉਂਦੇ ਹਨ" ਯਿਸੂ ਦਾ ਇਨਕਾਰ ਕਰਕੇ ਪਰਮੇਸ਼ਰ ਨੂੰ ਜਾਣਨ ਦਾ ਦਾਅਵਾ ਕਰਨਾ ਅਸੰਭਵ ਹੈ (1 ਯੂਹੰਨਾ 5:1-12)।

6:46 "ਕਿਸੇ ਨੇ ਪਿਤਾ ਨੂੰ ਦੇਖਿਆ ਹੈ" ਯਿਸੂ ਦਾ ਪੁਸ਼ਟੀਕਰਣ ਇਹ ਹੈ ਕਿ ਕੇਵਲ ਉਸਦੇ ਦੁਆਰਾ ਹੀ ਕੋਈ ਵਿਅਕਤੀ ਸੱਚਮੁੱਚ ਪਰਮੇਸ਼ਰ ਨੂੰ ਸਮਝ ਅਤੇ ਜਾਣ ਸਕਦਾ ਹੈ (ਦੇਖੋ. ਯੂਹੰਨਾ 1:18; 14:6,9)। ਇੱਥੋਂ ਤੱਕ ਕਿ ਮੂਸਾ ਨੇ ਵੀ ਕਦੇ ਪਰਮੇਸ਼ਰ ਨੂੰ ਨਹੀਂ ਦੇਖਿਆ ਸੀ (ਯੂਹੰਨਾ 5:32 ਤੇ ਨੋਟ ਦੇਖੋ)।

6:47 ਇਹ ਆਇਤ ਯਿਸੂ ਦੇ ਸਾਰੇ ਮਨੁੱਖਾਂ ਨੂੰ ਮੁਫਤ ਮੁਕਤੀ ਦੀ ਪੇਸ਼ਕਸ਼ ਦਾ ਸੰਖੇਪ ਦਿੰਦੀ ਹੈ ("ਜੋ ਵਿਸ਼ਵਾਸ ਕਰਦਾ ਹੈ," "ਸਦੀਪਕ ਜੀਵਨ," ਤੁਲਨਾ ਕਰੋ. ਯੂਹੰਨਾ 6:51,58; 3:15,16,36; 5:24; 11:26; 20:31)। ਯਿਸੂ ਪਰਮੇਸ਼ਰ ਦਾ ਇਕੋ-ਇਕ ਸੱਚਾ ਪ੍ਰਕਾਸ਼ ਹੈ, ਪਰਮੇਸ਼ਰ ਦਾ ਇਕੋ-ਇਕ ਸੱਚਾ ਦਰਵਾਜ਼ਾ ਹੈ (ਇੰਜੀਲ ਦਾ ਨਿਵੇਕਲਾਪਣ, ਤੁਲਨਾ ਕਰੋ. ਯੂਹੰਨਾ 10:1-6,7-9; 14:6), ਪਰ ਇਹ ਆਦਮ ਦੇ ਸਾਰੇ ਪੁੱਤਰਾਂ ਅਤੇ ਧੀਆਂ ਲਈ ਉਪਲਬਧ ਹੈ (ਇੰਜੀਲ ਦੀ ਸਮੂਲੀਅਤ ਯੂਹੰਨਾ 1:4,7,12; 3:16; ਉਤਪਤ 3:15; 12:3 ਨੂੰ ਪੂਰਾ ਕਰਦੀ ਹੈ)।

6:50 ਇਹ ਆਇਤ, ਯੂਹੰਨਾ 6:31-35 ਦੀ ਤਰ੍ਹਾਂ ਰੋਟੀ, ਸਰੀਰਕ ਰੋਟੀ (ਮੰਨਾ) ਅਤੇ ਸਵਰਗੀ ਰੋਟੀ (ਯਿਸੂ) ਦੇ ਅਰਥਾਂ ਤੇ ਇਕ ਨਾਟਕ ਹੈ। ਇਕ ਸਰੀਰਕ ਜੀਵਨ ਦਿੰਦੀ ਹੈ ਅਤੇ ਕਾਇਮ ਰੱਖਦੀ ਹੈ, ਪਰ ਦੁਹਰਾਈ ਜਾਣੀ ਚਾਹੀਦੀ ਹੈ ਅਤੇ ਅੰਤ ਵਿਚ ਮੌਤ ਨੂੰ ਨਹੀਂ ਰੋਕ ਸਕਦੀ ਹੈ। ਦੂਸਰੀ ਸਦੀਪਕ ਜੀਵਨ ਦਿੰਦੀ ਹੈ ਅਤੇ ਕਾਇਮ ਰੱਖਦੀ ਹੈ, ਅਤੇ ਲਾਜ਼ਮੀ ਤੌਰ ਤੇ ਸਵੀਕਾਰ ਕੀਤੀ ਜਾਣੀ ਚਾਹੀਦੀ ਹੈ ਅਤੇ ਆਤਮਿਕ ਮੌਤ ਦਾ ਤੁਰੰਤ ਅੰਤ ਹੁੰਦਾ ਹੈ (ਉਦਾਹਰਣ ਦੇ ਲਈ., ਪਰਮੇਸ਼ਰ ਨਾਲ ਟੁੱਟਿਆ ਰਿਸ਼ਤਾ; ਪਾਪ ਅਤੇ ਖੁਦ ਨਾਲ ਗੂੜ੍ਹੀ ਸਾਂਝ)।

6:51 "ਮੈਂ ਹੀ ਜੀਵਨ ਦੀ ਰੋਟੀ ਹਾਂ" ਇਹ ਯੂਹੰਨਾ ਦੀ ਇੰਜੀਲ ਦੇ ਸਭ ਤੋਂ ਮਸ਼ਹੂਰ "ਮੈਂ ਹਾਂ" ਬਿਆਨਾਂ ਵਿਚੋਂ ਇਕ ਹੈ (ਦੇਖੋ. ਯੂਹੰਨਾ 6:35,48,51)। ਇਹ ਯਿਸੂ ਦੀ ਆਪਣੇ ਵਿਅਕਤਿਤਵ ਵੱਲ ਧਿਆਨ ਕੇਂਦਰਿਤ ਕਰਨ ਦੀ ਸਾਹਤਿਕ ਤਕਨੀਕ ਸੀ। ਮੁਕਤੀ, ਪ੍ਰਕਾਸ਼ਨ ਵਾਂਗ, ਆਖਰਕਾਰ ਇਕ ਵਿਅਕਤੀ ਹੈ।

▣ "ਜੇ ਮੈਂ ਸੰਸਾਰ ਦੇ ਜੀਵਨ ਲਈ ਦੇਵਾਂਗਾ" ਇਹ ਇਕ ਅਲੰਕਾਰ ਹੈ ਜੋ ਇਸ ਗੱਲ ਦੇ ਜ਼ੋਰ ਦਿੰਦਾ ਹੈ ਕਿ ਯਿਸੂ ਹੀ ਸਾਡੀ ਕੇਂਦਰੀ ਲੋੜ ਹੈ। ਇਹ ਵਚਨ ਯੂਹੰਨਾ 1:14 ਨਾਲ ਜੁੜਿਆ ਹੋਇਆ ਹੈ।

ਯੂਹੰਨਾ 6:52-59

⁵²ਇਸ ਉੱਤੇ ਯਹੂਦੀ ਲੋਕ ਆਪੇ ਵਿੱਚ ਬਹਿਸ ਕਰਨ ਲੱਗੇ, “ਇਹ ਆਪਣਾ ਸਰੀਰ ਸਾਡੇ ਖਾਣ ਲਈ ਕਿਸ ਤਰ੍ਹਾਂ ਦੇ ਸਕਦਾ ਹੈ?” ⁵³ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਉਗੇ ਅਤੇ ਉਸਦਾ ਖੂਨ ਨਹੀਂ ਪੀਉਗੇ, ਤੁਸੀਂ ਆਪਣੇ ਵਿੱਚ ਜੀਵਨ ਪ੍ਰਾਪਤ ਨਹੀਂ ਕਰੋਗੇ। ⁵⁴ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖੂਨ ਪੀਂਦਾ ਹੈ, ਅਨੰਤ ਜੀਵਨ ਉਸ ਦਾ ਹੀ ਹੈ। ਮੈਂ ਉਸ ਨੂੰ ਅੰਤਮ ਦਿਨ ਫਿਰ ਜੀਵਨ ਦੇਵਾਂਗਾ। ⁵⁵ਮੇਰਾ ਸਰੀਰ ਅਸਲੀ ਭੋਜਨ ਹੈ ਅਤੇ ਮੇਰਾ ਖੂਨ ਅਸਲੀ ਪੀਣ ਵਾਲੀ ਚੀਜ਼ ਹੈ। ⁵⁶ਉਹ ਜਿਹੜਾ ਮੇਰਾ ਸਰੀਰ ਖਾਂਦਾ ਹੈ ਅਤੇ ਮੇਰਾ ਖੂਨ ਪੀਂਦਾ ਹੈ, ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ। ⁵⁷ਜਿਸ ਤਰ੍ਹਾਂ ਜੀਉਂਦੇ ਪਿਤਾ ਨੇ ਮੈਨੂੰ ਘੱਲਿਆ ਹੈ ਅਤੇ ਮੈਂ ਉਸ ਦੇ ਕਾਰਨ ਜ਼ਿੰਦਾ ਹਾਂ; ਉਸੇ ਤਰ੍ਹਾਂ ਉਹ ਜਿਹੜਾ ਮੈਨੂੰ ਖਾਂਦਾ ਹੈ, ਮੇਰੇ ਕਾਰਨ ਜ਼ਿੰਦਾ ਰਹੇਗਾ। ⁵⁸ਇਹ ਰੋਟੀ ਹੈ, ਜਿਹੜੀ ਸਵਰਗ ਤੋਂ ਉਤਰੀ ਹੈ, ਇਹ ਉਸ ਤਰ੍ਹਾਂ ਦੀ ਨਹੀਂ ਹੈ, ਜਿਹੜੀ ਤੁਹਾਡੇ ਪੁਰਖਿਆਂ ਨੇ ਖਾਧੀ ਸੀ ਅਤੇ ਉਹ ਮਰ ਗਏ ਸਨ। ਜੇ ਕੋਈ ਇਹ ਰੋਟੀ ਖਾਂਦਾ ਹੈ, ਉਹ ਅਨੰਤ ਕਾਲ ਤਕ ਜੀਵੇਗਾ।” ⁵⁹ਇਹ ਸਭ ਗੱਲਾਂ ਯਿਸੂ ਨੇ ਕਫ਼ਰਨਾਹੂਮ ਦੇ ਘਰ ਵਿੱਚ ਸਿੱਖਿਆ ਦੇਂਦੇ ਵੇਲੇ ਕਹੀਆਂ।

6:52

NASB, "ਬਹਿਸ"

NKJV "ਝਗੜਾ"

NRSV "ਵਿਵਾਦ"

TEV "ਗੁੱਸੇ ਵਾਲੀ ਦਲੀਲ"

NJB "ਬਹਿਸ"

ਅਪੂਰਨਕਾਲ ਵਾਕ ਦਾ ਅਰਥ ਕਿਸੇ ਚੀਜ਼ ਦੀ ਸ਼ੁਰੂਆਤ ਜਾਂ ਪਿਛਲੇ ਸਮੇਂ ਦੀ ਕਿਸੇ ਚੀਜ਼ ਨੂੰ ਜਾਰੀ ਰੱਖਣਾ ਹੈ। ਲੜਾਈ ਲਈ ਇਹ ਇਕ ਮਜ਼ਬੂਤ ਯੂਨਾਨੀ ਸ਼ਬਦ ਹੈ (ਤੁਲਨਾ ਕਰੋ. ਰਸੂਲਾਂ ਦੇ ਕਰਤੱਬ 7:26; 2 ਤਿਮੋਥਿਉਸ 2:23-24; ਤੀਤੁਸ 3:9) ਅਤੇ 2 ਕੁਰਿੰਥੀਆਂ 7:5 ਅਤੇ ਯਾਕੂਬ 4:1-2 ਵਿਚ ਅਲੰਕਾਰਿਕ ਰੂਪ ਵਿਚ ਵਰਤਿਆ ਗਿਆ ਹੈ।

▣ "ਇਹ ਆਪਣਾ ਸਰੀਰ ਸਾਡੇ ਖਾਣ ਲਈ ਕਿਸ ਤਰ੍ਹਾਂ ਦੇ ਸਕਦਾ ਹੈ?" ਯੂਹੰਨਾ ਵਿਚ ਯਿਸੂ ਅਲੰਕਾਰਿਕ ਭਾਸ਼ਾ ਵਿਚ ਬੋਲਦਾ ਹੈ ਜਿਸਨੂੰ ਸ਼ਾਬਦਿਕ ਅਰਥਾਂ ਵਿਚ ਗਲਤ ਸਮਝਿਆ ਗਿਆ ਸੀ: (1) ਨਿਕੁਦੇਮੁਸ, ਯੂਹੰਨਾ 3:4 (2) ਸਾਮਰੀ ਔਰਤ, ਯੂਹੰਨਾ 4:11 (3) ਯਹੂਦੀ ਭੀੜ, ਯੂਹੰਨਾ 6:52 (4) ਚੇਲੇ, ਯੂਹੰਨਾ 11:11

6:53-57 ਯੂਹੰਨਾ 6:53 ਅਤੇ 54 ਜ਼ਬਾਨੀ ਰੂਪ ਵਿਚ ਬਹੁਤ ਦਿਲਚਸਪ ਹਨ। ਯੂਹੰਨਾ 6:53 ਵਿਚ, “ਖਾਣਾ” ਅਤੇ “ਪੀਣਾ” ਭੂਤਕਾਲ ਕਿਰਿਆਸ਼ੀਲ ਸ਼ਰਤ ਦਾ ਸੂਚਕ ਹੈ ਜੋ ਸਵੈਇੱਛੁਕ ਸੰਭਾਵਤ ਅਰੰਭ ਕਰਨ ਵਾਲੇ ਕੰਮ ਦੀ ਗੱਲ ਕਰਦਾ ਹੈ। ਯੂਹੰਨਾ 6:54 ਵਿਚ, “ਖਾਣਾ” ਅਤੇ “ਪੀਣਾ” ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ ਜੋ ਨਿਰੰਤਰ ਕੰਮ ਤੇ ਜ਼ੋਰ ਦਿੰਦਾ ਹੈ (ਯੂਹੰਨਾ 6:56, 57, 58)। ਅਜਿਹਾ ਲਗਦਾ ਹੈ ਕਿ ਇਹ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਕਿਸੇ ਨੂੰ ਸ਼ੁਰੂਆਤ ਵਿਚ ਯਿਸੂ ਨੂੰ ਜਵਾਬ ਦੇਣਾ ਚਾਹੀਦਾ ਹੈ ਅਤੇ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ (ਯੂਹੰਨਾ 6:44)। ਮੁਕਤੀ ਇਕ ਦਰਵਾਜ਼ਾ ਅਤੇ ਸੜਕ ਹੈ (ਮੱਤੀ 7:13-14)।

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਵਚਨ ਨੂੰ ਸ਼ਾਬਦਿਕ ਰੂਪ ਵਿਚ ਲੈਣਾ ਲਹੂ ਪੀਣ ਬਾਰੇ ਯਹੂਦੀ ਡਰ ਨੂੰ ਗਲਤਫਹਿਮੀ ਨਾਲ ਸਮਝਣਾ ਹੈ (ਲੇਵੀਆਂ 17:10-14)। ਯਿਸੂ ਦੇ ਉਜਾੜ ਵਿਚ ਮੰਨਾ ਬਾਰੇ (ਤੁਲਨਾ ਕਰੋ. ਯੂਹੰਨਾ 6:58) ਸਪੱਸ਼ਟ ਸੰਕੇਤਾਂ ਨੂੰ ਲੈਣਾ, ਅਤੇ ਇਨ੍ਹਾਂ ਨੂੰ ਪ੍ਰਭੂ ਭੋਜ ਨਾਲ ਜੁੜੇ ਸ਼ਾਬਦਿਕ ਮੁਹਾਵਰੇ ਵਜੋਂ ਵਰਤਣਾ ਇਤਿਹਾਸਿਕ ਯੋਜਨਾ ਅਤੇ ਸਾਹਿਤਕ ਪ੍ਰਸੰਗ ਨੂੰ ਤੋੜਦਾ ਹੈ।

6:54 "ਸਰੀਰ. . . ਲਹੂ" ਇਹ ਇਕ ਯਹੂਦੀ ਅਲੰਭਾਵੀ ਤਰੀਕਾ ਹੈ ਜੋ ਪੂਰੇ ਵਿਅਕਤੀ ਦਾ ਹਵਾਲਾ ਦਿੰਦਾ ਹੈ, ਜਿਵੇਂ ਕਿ "ਦਿਲ"।

6:55 "ਅਸਲੀ ਭੋਜਨ. . . ਅਸਲੀ ਪੀਣ ਵਾਲੀ ਚੀਜ਼" ਇਹ ਯੂਹੰਨਾ ਦੁਆਰਾ ਸੱਚ/ਸੱਚਾਈ ਸ਼ਬਦ ਦੀ ਵਰਤੋਂ ਵਿਸ਼ੇਸ਼ਤਾ ਹੈ (ਹੇਠ ਖਾਸ ਵਿਸ਼ਾ ਦੇਖੋ)। ਯੂਹੰਨਾ ਨਵੇਂ ਨੇਮ ਦੇ ਬਾਕੀ ਲੇਖਕਾਂ ਤੋਂ ਬਾਅਦ ਲਿਖ ਰਿਹਾ ਹੈ, ਉਸਨੇ ਕੁਝ ਛੁੱਠੀ ਸਿੱਖਿਆਵਾਂ (ਯੂਹੰਨਾ ਬਪਤਿਸਮਾ ਦੇਣ ਵਾਲੇ ਤੇ ਜ਼ਿਆਦਾ ਜ਼ੋਰ ਦੇਣਾ, ਪ੍ਰਭੂ ਭੋਜ ਤੇ ਜ਼ਿਆਦਾ ਜ਼ੋਰ ਦੇਣਾ, ਮਨੁੱਖੀ ਗਿਆਨ ਤੇ ਜ਼ਿਆਦਾ ਜ਼ੋਰ ਦੇਣਾ) ਦੇ ਵਿਕਾਸ ਨੂੰ ਦੇਖਿਆ ਸੀ।

ਖਾਸ ਵਿਸ਼ਾ: ਯੂਹੰਨਾ ਦੀਆਂ ਲਿਖਤਾਂ ਵਿਚ "ਸੱਚਾਈ" (ਇਕ ਵਿਚਾਰ) SPECIAL TOPIC: "TRUTH" (THE CONCEPT) IN JOHN'S WRITINGS

ਖਾਸ ਵਿਸ਼ਾ: ਯੂਹੰਨਾ ਦੀਆਂ ਲਿਖਤਾਂ ਵਿਚ "ਸੱਚਾਈ" (ਇਕ ਵਿਚਾਰ)

ਇਕ ਭਾਵ ਵਿਚ ਯੂਹੰਨਾ ਇਬਰਾਨੀ ਪਿਛੋਕੜ ਅਤੇ ਯੂਨਾਨੀ ਪਿਛੋਕੜ ਨੂੰ *ਅਲੇਥੇਇਆ aletheia* "ਸੱਚਾਈ" ਨਾਲ ਜੋੜਦਾ ਹੈ ਜਿਵੇਂ ਉਸਨੇ *ਲੋਗੋਸ logos* ਨਾਲ ਕੀਤਾ ਸੀ (ਤੁਲਨਾ ਕਰੋ. ਯੂਹੰਨਾ 1:1-14)। ਇਬਰਾਨੀ (ਦੇਖੋ ਖਾਸ ਵਿਸ਼ਾ: ਪੁਰਾਣੇ ਨੇਮ ਵਿਚ ਵਿਸ਼ਵਾਸ, ਨਿਰਚਾ ਅਤੇ ਭਰੋਸਾ) ਉਸਦਾ ਸੰਕੇਤ ਦਿੰਦਾ ਹੈ ਜੋ ਸਹੀ ਹੈ, ਜਾਂ ਭਰੋਸੇਯੋਗ ਹੈ (ਜੋ ਅਕਸਰ ਯੂਨਾਨੀ ਭਾਸ਼ਾ ਵਿਚ ਲਿਖੇ ਪੁਰਾਣੇ ਨੇਮ ਵਿਚ *ਪਿਸਤੇਓ pisteuo* ਨਾਲ ਜੁੜੇ ਹੁੰਦੇ ਹਨ)। ਯੂਨਾਨੀ ਵਿਚ ਇਹ ਪਲੈਟੋ ਦੀ ਵਾਸਤਵਿਕ ਬਨਾਮ ਆਵਾਸਤਵਿਕ; ਸਵਰਗੀ ਬਨਾਮ ਧਰਤੀ ਨਾਲ ਜੁੜਿਆ ਹੋਇਆ ਹੈ। ਪਰਮੇਸ਼ਰ ਨੇ ਸਪੱਸ਼ਟ ਰੂਪ ਵਿਚ ਆਪਣੇ ਆਪ ਨੂੰ ਆਪਣੇ ਪੁੱਤਰ ਵਿਚ ਪ੍ਰਗਟ ਕੀਤਾ ਹੈ (*ਅਲੇਥੇਇਆ aletheia* ਦੀ ਸ਼ਬਦਾਵਲੀ ਬੇਪਰਦ ਕਰਨਾ, ਖੋਲ੍ਹਣਾ, ਪ੍ਰਗਟ ਕਰਨਾ ਹੈ)। ਇਸ ਨੂੰ ਕਈ ਤਰੀਕਿਆਂ ਨਾਲ ਪ੍ਰਗਟ ਕੀਤਾ ਗਿਆ ਹੈ।

1. ਨਾਮ, *ਅਲੇਥੇਇਆ aletheia*, ਸੱਚਾਈ

- ਯਿਸੂ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੈ (ਯੂਹੰਨਾ 1:14,17 – ਪੁਰਾਣੇ ਨੇਮ ਦੀ ਵਾਚਾ ਦੇ ਸ਼ਬਦ)
- ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ ਦਾ ਕੇਂਦਰ ਹੈ (ਯੂਹੰਨਾ 1:32-34; 18:37 – ਪੁਰਾਣੇ ਨੇਮ ਦਾ ਅਖੀਰਲਾ ਨਬੀ)
- ਯਿਸੂ ਸੱਚ ਬੋਲਦਾ ਹੈ (ਯੂਹੰਨਾ 8:40,44,45,46 – ਪ੍ਰਕਾਸ਼ਨ ਪ੍ਰਸਤਾਵਿਕ ਅਤੇ ਨਿੱਜੀ ਹੈ)
- ਯਿਸੂ ਰਾਹ, ਸੱਚ ਅਤੇ ਜੀਵਨ ਹੈ (ਯੂਹੰਨਾ 14:6)
- ਯਿਸੂ ਸੱਚਾਈ ਨਾਲ ਪਵਿੱਤਰ ਕਰਦਾ ਹੈ (ਯੂਹੰਨਾ 17:17)
- ਯਿਸੂ (*ਲੋਗੋਸ Logos*, 1:1-3) ਸੱਚ ਹੈ (ਯੂਹੰਨਾ 17:17)

2. ਵਿਸ਼ੇਸ਼ਣ, *ਅਲੇਥੇਸ alethes*, ਸੱਚੀ, ਭਰੋਸੇਯੋਗ

- ਯਿਸੂ ਦੀ ਗਵਾਹੀ (ਯੂਹੰਨਾ 5:31-32; 7:18; 8:13-14)
- ਯਿਸੂ ਦਾ ਨਿਆਂ (ਯੂਹੰਨਾ 8:16)

3. ਵਿਸ਼ੇਸ਼ਣ, *ਅਲੇਥਿਨੁਸ alethinus*, ਸੱਚਾ/ਸੱਚੀ

- ਯਿਸੂ ਸੱਚਾ ਚਾਨਣ ਹੈ (ਯੂਹੰਨਾ 1:9)
- ਯਿਸੂ ਸੱਚੀ ਰੋਟੀ ਹੈ (ਯੂਹੰਨਾ 6:32)
- ਯਿਸੂ ਸੱਚੀ ਅੰਗੂਰ ਦੀ ਬੋਲ ਹੈ (ਯੂਹੰਨਾ 15:1)
- ਯਿਸੂ ਦੀ ਗਵਾਹੀ ਸੱਚੀ ਹੈ (ਯੂਹੰਨਾ 19:35)

4. ਕਿਰਿਆ ਵਿਸ਼ੇਸ਼ਣ, *ਅਲੇਥੋਸ alethos*, ਸੱਚਮੁੱਚ

- ਯਿਸੂ ਦੇ ਸੰਸਾਰ ਦੇ ਮੁਕਤੀਦਾਤਾ ਹੋਣ ਬਾਰੇ ਸਾਮਰੀ ਔਰਤ ਦੀ ਗਵਾਹੀ (cf. John 4:42)
- ਯਿਸੂ ਮੂਸਾ ਦੇ ਮੰਨਾ ਦੇ ਉਲਟ ਸੱਚਾ ਭੋਜਨ ਅਤੇ ਪੀਣ ਵਾਲਾ ਹੈ (ਯੂਹੰਨਾ 6:55)

ਸੱਚਾਈ ਨਾਲ ਮਿਲਦੇ ਹੋਰ ਸ਼ਬਦ ਲੋਕਾਂ ਦੀ ਯਿਸੂ ਬਾਰੇ ਗਵਾਹੀ ਵੀ ਪ੍ਰਗਟ ਕਰਦੇ ਹਨ, ਅਲੇਥੇਸ *alethes*

- a. ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ ਸੱਚੀ ਹੈ (ਯੂਹੰਨਾ 10:41)
- b. ਯੂਹੰਨਾ (ਇੰਜੀਲ ਨੂੰ ਲਿਖਣ ਵਾਲਾ) ਦੀ ਗਵਾਹੀ ਸੱਚੀ ਹੈ (ਯੂਹੰਨਾ 19:35; 21:24)
- c. ਯਿਸੂ ਸੱਚੇ ਨਬੀ ਵਾਂਗ ਦੱਖਿਆ ਗਿਆ (ਯੂਹੰਨਾ 6:14; 7:40)

ਪੁਰਾਣੇ ਅਤੇ ਨਵੇਂ ਨੇਮ ਵਿਚ ਸੱਚਾਈ ਬਾਰੇ ਚੰਗੇ ਵਿਚਾਰ-ਵਟਾਂਦਰੇ ਲਈ, George E. Ladd ਦੀ ਕਿਤਾਬ *A Theology of the New Testament*, ਪੰਨੇ. 263-269 ਦੇਖੋ।

Copyright © 2014 [Bible Lessons International](#)

6:56 "ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ" ਇਹੋ ਸੱਚ ਯੂਹੰਨਾ 15:4-7; 1 ਯੂਹੰਨਾ 2:6,27,28; 3:6,24 ਵਿਚ ਦੱਸਿਆ ਗਿਆ ਹੈ। ਇਹ ਸੰਤਾਂ ਦੀ ਦ੍ਰਿੜਤਾ ਉੱਤੇ ਨਵੇਂ ਨੇਮ ਦਾ ਨਿਰੰਤਰ ਜ਼ੋਰ ਹੈ (ਤੁਲਨਾ ਕਰੋ. ਗਲਾਤੀਆਂ 6:9; ਪ੍ਰਕਾਸ਼ ਦੀ ਪੋਥੀ 2:7,11,17,26; 3:5,12,21)। ਸੱਚੀ ਪ੍ਰਤਿਕਿਰਿਆ ਨਿਰੰਤਰ ਪ੍ਰਤਿਕਿਰਿਆ ਦੁਆਰਾ ਪ੍ਰਮਾਣਿਤ ਕੀਤੀ ਜਾਂਦੀ ਹੈ। ਅਮਰੀਕਾ ਦੇ ਪ੍ਰਚਾਰਾਂ ਵਿਚ ਦ੍ਰਿੜਤਾ ਦੇ ਜ਼ੋਰ ਗੁੰਮ ਹੋ ਰਿਹਾ ਤੱਤ ਹੈ। ਇਕ ਵਿਅਕਤੀ ਨੂੰ ਵਿਸ਼ਵਾਸ ਵਿਚ ਸ਼ੁਰੂ ਹੀ ਨਹੀਂ ਕਰਨਾ ਚਾਹੀਦਾ ਪਰ ਵਿਸ਼ਵਾਸ ਵਿਚ ਖਤਮ ਵੀ ਕਰਨਾ ਚਾਹੀਦਾ ਹੈ (ਇਬਰਾਨੀਆਂ 11)। Jonathan Edwards ਨੇ ਕਿਹਾ, "ਚੋਣ ਦਾ ਪੱਕਾ ਸਬੂਤ ਇਹ ਹੈ ਕਿ ਉਹ ਅੰਤ ਤੱਕ ਚਲੇਗਾ।" W. T. Conner ਨੇ ਕਿਹਾ, "ਮੁਕਤੀ ਲਈ ਚੁਣੇ ਗਏ ਆਦਮੀ ਦੀ ਮੁਕਤੀ ਸਦਾ ਲਈ ਪਰਮੇਸ਼ਰ ਦੇ ਮਨ ਅਤੇ ਮਕਸਦ ਵਿਚ ਨਿਸ਼ਚਿਤ ਹੈ, ਫਿਰ ਵੀ ਇਹ ਵਿਸ਼ਵਾਸ ਤੇ ਨਿਰਭਰ ਹੈ, ਉਹ ਵਿਸ਼ਵਾਸ ਜੋ ਕਾਇਮ ਰਹਿੰਦਾ ਅਤੇ ਜਿੱਤ ਪ੍ਰਾਪਤ ਕਰਦਾ ਹੈ।"

6:57 "ਜੀਉਂਦੇ ਪਿਤਾ" ਇਹ ਮੁਹਾਵਰਾ ਵੱਖਰਾ ਹੈ, ਪਰ ਇਹ ਵਿਚਾਰ ਅਕਸਰ ਬਾਈਬਲ ਵਿਚ ਵਰਤਿਆ ਗਿਆ ਹੈ। ਪਰਮੇਸ਼ਰ ਲਈ ਇਸ ਸਿਰਲੇਖ ਦੀ ਸ਼ੁਰੂਆਤ ਦੀ ਵਿਆਖਿਆ ਕਰਨ ਦੇ ਕਈ ਵੱਖੇ-ਵੱਖਰੇ ਢੰਗ ਹਨ।

1. ਵਾਚਾ ਦੇ ਪਰਮੇਸ਼ਰ ਦਾ ਮੁੱਢਲਾ ਨਾਮ (ਅਰਥਾਤ., ਯਹੋਵਾਹ, ਦੇਖੋ, ਕੂਚ 3:12,14-16; 6:2-3, [ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ ਦੇਖੋ](#))
2. ਪਰਮੇਸ਼ਰ ਦੀ ਸੌਂਹ, "ਜੀਉਂਦੇ" (ਦੇਖੋ, ਗਿਣਤੀ 14:21,28; ਯਸ਼ਾਯਾਹ 49:18; ਯਿਰਮਿਯਾਹ 4:2)
3. ਪਰਮੇਸ਼ਰ ਦੇ ਵਰਣਨ ਦੇ ਤੌਰ ਤੇ ("ਜੀਉਂਦਾ ਪਰਮੇਸ਼ਰ," ਦੇਖੋ, ਜ਼ਬੂਰ 42:2; 84:2; ਯਹੋਸ਼ੂਆ 3:10; ਯਿਰਮਿਯਾਹ 10:10; ਦਾਨੀਏਲ 6:20,26; ਹੋਸ਼ੇਆ 1:10; ਮੱਤੀ 16:16; 26:63; ਰਸੂਲਾਂ ਦੇ ਕਰਤੱਬ 14:15; ਰੋਮੀਆਂ 9:26; 2 ਕੁਰਿੰਥੀਆਂ 3:3; 6:16; 1 ਥੱਸਲੁਨੀਕੀਆਂ 1:9; 1 ਤਿਮੋਥਿਉਸ 3:15; 4:10; ਇਬਰਾਨੀਆਂ 3:12; 9:14; 10:31; 12:22; ਪ੍ਰਕਾਸ਼ ਦੀ ਪੋਥੀ 7:2)
4. ਯੂਹੰਨਾ 5:26 ਦਾ ਬਿਆਨ ਕਿ ਪਿਤਾ ਆਪਣੇ ਆਪ ਵਿਚ ਜੀਉਂਦਾ ਹੈ ਅਤੇ ਉਸਨੇ ਇਸ ਨੂੰ ਪੁੱਤਰ ਨੂੰ ਦਿੱਤਾ ਹੈ ਅਤੇ ਯੂਹੰਨਾ 5:21 ਜਿੱਥੇ ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਉਸੇ ਤਰ੍ਹਾਂ ਪੁੱਤਰ ਵੀ ਜਿਵਾਲਦਾ ਹੈ।

6:58 ਇਹ ਪੁਰਾਣੇ ਨੇਮ ਅਤੇ ਨਵੇਂ ਨੇਮ, ਮੂਸਾ ਅਤੇ ਯਿਸੂ ਦੀ ਤੁਲਨਾ ਹੈ। (ਇਬਰਾਨੀਆਂ ਦੀ ਕਿਤਾਬ ਦੇਖੋ, ਖਾਸਕਰ ਇਬਰਾਨੀਆਂ 3, 4)।

▣ "ਪੁਰਖਿਆਂ ਨੇ ਖਾਧੀ ਸੀ ਅਤੇ ਉਹ ਮਰ ਗਏ ਸਨ" ਇਸ ਨੇ ਵੰਸ਼ ਦੁਆਰਾ (ਤੁਲਨਾ ਕਰੋ. ਯੂਹੰਨਾ 8:33-39) ਜਾਂ ਮੂਸਾ ਦੀ ਬਿਵਸਥਾ ਦੁਆਰਾ ਮੁਕਤੀ ਤੋਂ ਇਨਕਾਰ ਕਰਨ ਦਾ ਅਧਿਆਤਮਿਕ ਕੰਮ ਕੀਤਾ ਹੋਵੇਗਾ।

▣ "ਅਨੰਤ ਕਾਲ" ਹੋਠ ਲਿਖੇ ਖਾਸ ਵਿਸ਼ਾ ਨੂੰ ਦੇਖੋ

ਖਾਸ ਵਿਸ਼ਾ: ਅਨੰਤ ਕਾਲ (ਓਲਾਮ 'olam) SPECIAL TOPIC: FOREVER ('OLAM)

ਖਾਸ ਵਿਸ਼ਾ: ਅਨੰਤ ਕਾਲ (ਓਲਾਮ 'olam)

ਇਬਰਾਨੀ ਸ਼ਬਦ ਓਲਾਮ 'olam, עולם (BDB 761, KB 798) ਦੀ ਸ਼ਬਦਾਵਲੀ ਅਨਿਸ਼ਚਿਤ ਹੈ (NIDOTTE, ਭਾਗ 3, ਪੰਨਾ. 345)। ਇਸ ਨੂੰ ਕਈ ਅਰਥਾਂ ਵਿਚ ਵਰਤਿਆ ਗਿਆ ਹੈ (ਆਮ ਤੌਰ ਤੇ ਪ੍ਰਸੰਗ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ)। ਹੇਠ ਕੁਝ ਉਦਾਹਰਣਾਂ ਹਨ।

1. ਪ੍ਰਾਚੀਨ ਚੀਜ਼ਾਂ

- a. ਲੋਕ, ਉਤਪਤ 6:4; 1 ਸਮੂਏਲ 27:8; ਯਿਰਮਿਯਾਹ 5:15; 28:8
- b. ਸਥਾਨ, ਯਸ਼ਾਯਾਹ 58:12; 61:4
- c. ਪਰਮੇਸ਼ਰ, ਜ਼ਬੂਰ 93:2; ਕਹਾਉਤਾਂ 8:23; ਯਸ਼ਾਯਾਹ 63:16
- d. ਚੀਜ਼ਾਂ, ਉਤਪਤ 49:26; ਅੱਯੂਬ 22:15; ਜ਼ਬੂਰ 24:7,9; ਯਸ਼ਾਯਾਹ 46:9
- e. ਸਮਾਂ, ਬਿਵਸਥਾ ਸਾਰ 32:7; ਯਸ਼ਾਯਾਹ 51:9; 63:9,11

2. ਭਵਿੱਖ ਦਾ ਸਮਾਂ

- a. ਕਿਸੇ ਦਾ ਜੀਵਨ, ਕੂਚ 21:6; ਬਿਵਸਥਾ ਸਾਰ 15:17; 1 ਸਮੂਏਲ 1:22; 27:12
- b. ਇਕ ਰਾਜੇ ਲਈ ਅੱਤਕਥਨੀ ਸਤਿਕਾਰ, 1 ਰਾਜਿਆਂ 1:31; ਜ਼ਬੂਰ 61:7; ਨਹਮਯਾਹ 2:3
- c. ਨਿਰੰਤਰ ਮੌਜੂਦਗੀ
 - (1) ਧਰਤੀ, ਜ਼ਬੂਰ 78:69; 104:5; ਉਪਦੇਸ਼ਕ 1:4
 - (2) ਸਵਰਗ, ਜ਼ਬੂਰ 148:5
- d. ਪਰਮੇਸ਼ਰ ਦੀ ਮੌਜੂਦਗੀ
 - (1) ਉਤਪਤ 21:33
 - (2) ਕੂਚ 15:18
 - (3) ਬਿਵਸਥਾ ਸਾਰ 32:40
 - (4) ਜ਼ਬੂਰ 93:2
 - (5) ਯਸ਼ਾਯਾਹ 40:28
 - (6) ਯਿਰਮਿਯਾਹ 10:10
 - (7) ਦਾਨੀਏਲ 12:7
- e. ਵਾਚਾ
 - (1) ਉਤਪਤ 9:12,16; 17:7,13,19
 - (2) ਕੂਚ 31:16
 - (3) ਲੇਵੀਆਂ 24:8
 - (4) ਗਿਣਤੀ 18:19
 - (5) 2 ਸਮੂਏਲ 23:5
 - (6) ਜ਼ਬੂਰ 105:10
 - (7) ਯਸ਼ਾਯਾਹ 24:5; 55:3; 61:8
 - (8) ਯਿਰਮਿਯਾਹ 32:40; 50:5
- f. ਦਾਉਦ ਨਾਲ ਖਾਸ ਵਾਚਾ
 - (1) 2 ਸਮੂਏਲ 7:13,16,25,29; 22:51; 23:5

- (2) 1 ਰਾਜਿਆਂ 2:33,45; 9:5
- (3) 2 ਇਤਿਹਾਸ 13:5
- (4) ਜ਼ਬੂਰ 18:50; 89:4,28,36,37
- (5) ਯਸਾਯਾਹ 9:7; 55:3
- g. ਪਰਮੇਸ਼ਰ ਦਾ ਮਸੀਹ
- (1) ਜ਼ਬੂਰ 45:2; 72:17; 89:35-36; 110:4
- (2) ਯਸਾਯਾਹ 9:6
- h. ਪਰਮੇਸ਼ਰ ਦੀ ਬਿਵਸਥਾ
- (1) ਕੂਚ 29:28; 30:21
- (2) ਲੇਵੀਆਂ 6:18,22; 7:34; 10:15; 24:9
- (3) ਗਿਣਤੀ 18:8,11,19
- (4) ਜ਼ਬੂਰ 119:89,160
- i. ਪਰਮੇਸ਼ਰ ਦੇ ਵਾਅਦੇ
- (1) 2 ਸਮੂਏਲ 7:13,16,25; 22:51
- (2) 1 ਰਾਜਿਆਂ 9:5
- (3) ਜ਼ਬੂਰ 18:50
- (4) ਯਸਾਯਾਹ 40:8
- j. ਅਬਰਾਹਾਮ ਦੀ ਵੰਸ਼ ਅਤੇ ਵਾਅਦਾ ਕੀਤੀ ਹੋਈ ਧਰਤੀ
- (1) ਉਤਪਤ 13:15; 17:19; 48:4
- (2) ਕੂਚ 32:13
- (3) 1 ਇਤਿਹਾਸ 16:17
- k. ਵਾਚਾ ਦੇ ਤਿਉਹਾਰ
- (1) ਕੂਚ 12:14,17,24
- (2) ਲੇਵੀਆਂ 23:14,21,41
- (3) ਗਿਣਤੀ 10:8
- l. ਸਦੀਵੀ, ਸਦੀਪਕ
- (1) 1 ਰਾਜਿਆਂ 8:13
- (2) ਜ਼ਬੂਰ 61:7-8; 77:8; 90:2; 103:17; 145:13
- (3) ਯਸਾਯਾਹ 26:4; 45:17
- (4) ਦਾਨੀਏਲ 9:24
- m. ਜ਼ਬੂਰ ਕੀ ਆਖਦੇ ਹਨ ਕਿ ਵਿਸ਼ਵਾਸੀ ਅਨੰਤ ਕਾਲ ਲਈ ਕੀ ਕਰਨਗੇ
- (1) ਧੰਨਵਾਦ ਕਰਨਾ, ਜ਼ਬੂਰ 30:12; 79:13
- (2) ਉਸਦੀ ਹਜ਼ੂਰੀ ਵਿਚ ਰਹਿਣਾ, ਜ਼ਬੂਰ 41:12; 61:4,7
- (3) ਉਸਦੀ ਦਇਆ ਵਿਚ ਭਰੋਸਾ ਕਰਨਾ, ਜ਼ਬੂਰ 52:8
- (4) ਪ੍ਰਭੂ ਦੀ ਮਹਿਮਾ ਕਰਨੀ, ਜ਼ਬੂਰ 52:9
- (5) ਭਜਨ ਗਾਉਣਾ, ਜ਼ਬੂਰ 61:8; 89:1

- (6) ਉਸਦਾ ਨਿਆਂ ਦੱਸਣਾ, ਜ਼ਬੂਰ 75:7-9
- (7) ਉਸਦੇ ਨਾਮ ਦੀ ਵਡਿਆਈ ਕਰਨੀ, ਜ਼ਬੂਰ 86:12; 145:2
- (8) ਉਸਦੇ ਨਾਮ ਨੂੰ ਧੰਨ ਕਹਿਣਾ, ਜ਼ਬੂਰ 145:1

n. ਯਸ਼ਾਯਾਹ ਵਿਚ ਨਵੇਂ ਯੁੱਗ ਨੂੰ ਦਰਸਾਉਣ ਲਈ ਵਰਤਿਆ ਗਿਆ

- (1) ਸਦੀਪਕ ਵਾਚਾ, ਯਸ਼ਾਯਾਹ 24:5; 55:3; 61:8
- (2) ਯਹੋਵਾਹ ਸਨਾਤਨ ਚਟਾਨ, ਯਸ਼ਾਯਾਹ 26:4
- (3) ਅਨੰਤ ਅਨੰਦ, ਯਸ਼ਾਯਾਹ 35:10; 51:11; 61:7
- (4) ਅਨਾਦੀ ਪਰਮੇਸ਼ਰ, ਯਸ਼ਾਯਾਹ 40:28
- (5) ਅਨੰਤ ਮੁਕਤੀ, ਯਸ਼ਾਯਾਹ 45:17
- (6) ਸਦੀਪਕ ਦਯਾ (ਹਸੇਦ *Hesed*), ਯਸ਼ਾਯਾਹ 54:8
- (7) ਸਦੀਪਕ ਨਿਸ਼ਾਨ, ਯਸ਼ਾਯਾਹ 55:13
- (8) ਸਦੀਪਕ ਨਾਮ, ਯਸ਼ਾਯਾਹ 56:5; 63:12,16
- (9) ਸਦੀਪਕ ਚਾਨਣ, ਯਸ਼ਾਯਾਹ 60:19, 20

ਯਸ਼ਾਯਾਹ 33:14 ਵਿਚ ਦੁਸ਼ਟ ਲੋਕਾਂ ਦੀ ਸਦੀਪਕ ਸਜ਼ਾ ਨਾਲ ਸੰਬੰਧਿਤ ਇਕ ਨਕਾਰਾਤਮਕ ਵਰਤੋਂ "ਸਦੀਪਕ ਸਾੜੇ" ਮਿਲੀ ਹੈ। ਯਸ਼ਾਯਾਹ ਅਕਸਰ ਪਰਮੇਸ਼ਰ ਦੇ ਕ੍ਰੋਧ ਦਾ ਵਰਣਨ ਕਰਨ ਲਈ "ਅੱਗ" ਦੀ ਵਰਤੋਂ ਕਰਦਾ ਹੈ (ਯਸ਼ਾਯਾਹ 9:18, 19; 10:16; 47:14), ਪਰ ਕੇਵਲ ਯਸ਼ਾਯਾਹ 33:14 ਵਿਚ ਇਸ ਨੂੰ "ਸਦੀਪਕ" ਦੱਸਿਆ ਗਿਆ ਹੈ।

3. ਸਮੇਂ ਵਿਚ ਪਿੱਛੇ ਤੋਂ ਅੱਗੇ ਤੱਕ ("ਆਦ ਤੋਂ ਅੰਤ ਤੱਕ")

- a. ਜ਼ਬੂਰ 41:13 (ਪਰਮੇਸ਼ਰ ਦੀ ਵਡਿਆਈ)
- b. ਜ਼ਬੂਰ 90:2 (ਪਰਮੇਸ਼ਰ ਹੀ ਹੈ)
- c. ਜ਼ਬੂਰ 103:17 (ਪਰਮੇਸ਼ਰ ਦੀ ਦਯਾ)

ਯਾਦ ਰੱਖੋ, ਪ੍ਰਸੰਗ ਸ਼ਬਦ ਦੇ ਅਰਥ ਦੀ ਹੱਦ ਨਿਰਧਾਰਤ ਕਰਦਾ ਹੈ। ਸਦੀਪਕ ਵਾਚਾ ਅਤੇ ਵਾਅਦੇ ਸ਼ਰਤੀਆ ਹਨ (ਉਦਾਹਰਣ ਲਈ, ਯਿਰਮਿਯਾਹ 7, ਦੇਖੋ, ਖਾਸ ਵਿਸ਼ਾ: ਵਾਚਾ)। ਇਸ ਸਮੇਂ ਦੇ ਆਪਣੇ ਆਧੁਨਿਕ ਨਜ਼ਰੀਏ ਜਾਂ ਆਪਣੇ ਨਵੇਂ ਨੇਮ ਦੀ ਪ੍ਰਣਾਲੀਗਤ ਅਧਿਆਤਮਿਕਤਾ ਨੂੰ ਇਸ ਸ਼ਬਦ ਦੀ ਹਰੇਕ ਪੁਰਾਣੇ ਨੇਮ ਦੀ ਵਰਤੋਂ ਵਿਚ ਪੜ੍ਹਣ ਲਈ ਸਾਵਧਾਨ ਰਹੋ। ਇਹ ਵੀ ਯਾਦ ਰੱਖੋ ਕਿ ਨਵੇਂ ਨੇਮ ਪੁਰਾਣੇ ਨੇਮ ਦੇ ਵਾਅਦਿਆਂ ਨੂੰ ਵਿਸ਼ਵ-ਵਿਆਪੀ ਬਣਾਉਂਦਾ ਹੈ। (ਦੇਖੋ, ਖਾਸ ਵਿਸ਼ਾ: ਪੁਰਾਣੇ ਨੇਮ ਦੀਆਂ ਭਵਿੱਖ ਬਾਰੇ ਭਵਿੱਖਬਾਣੀਆਂ ਬਨਾਮ ਨਵੇਂ ਨੇਮ ਦੀਆਂ ਭਵਿੱਖਬਾਣੀਆਂ)।

Copyright © 2014 [Bible Lessons International](http://BibleLessonsInternational.com)

ਯੂਹੰਨਾ 6:60-65

⁶⁰ਯਿਸੂ ਦੇ ਬਹੁਤੇ ਚੇਲਿਆਂ ਨੇ ਇਹ ਸੁਣਿਆ ਅਤੇ ਉਹ ਕਹਿਣ ਲੱਗੇ, "ਇਹ ਬਹੁਤ ਹੀ ਕਠੋਰ ਸਿੱਖਿਆ ਹੈ। ਇਸ ਨੂੰ ਕੌਣ ਸੁਣ ਸਕਦਾ ਹੈ?" ⁶¹ਯਿਸੂ ਆਪਣੇ ਆਪ ਵਿੱਚ ਇਹ ਜਾਣ ਗਏ ਕਿ ਮੇਰੇ ਚੇਲੇ ਮੇਰੇ ਬਾਰੇ ਬੁੜਬੁੜਾ ਰਹੇ ਹਨ ਅਤੇ ਉਹਨਾਂ ਨੂੰ ਕਿਹਾ, "ਕੀ ਤੁਹਾਨੂੰ ਇਸ ਤੋਂ ਸੱਟ ਲੱਗੀ ਹੈ?" ⁶²ਪਰ ਜੇਕਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਪਰ ਜਾਂਦਿਆਂ ਦੇਖੋਗੇ, ਜਿੱਥੇ ਉਹ ਪਹਿਲੇ ਸੀ ਤਾਂ ਕੀ ਹੋਵੇਗਾ? ⁶³ਜੀਵਨ ਦਾਨ ਆਤਮਾ ਤੋਂ ਮਿਲਦਾ ਹੈ ਅਤੇ ਸਰੀਰ ਦਾ ਕੋਈ ਲਾਭ ਨਹੀਂ ਹੈ, ਜਿਹੜੇ ਸ਼ਬਦ ਮੈਂ ਤੁਹਾਨੂੰ ਕਹੇ ਹਨ, ਉਹ ਆਤਮਾ ਅਤੇ ਜੀਵਨ ਹਨ। ⁶⁴ਪਰ ਫਿਰ ਵੀ ਤੁਹਾਡੇ ਵਿੱਚੋਂ ਕੁਝ ਹਨ, ਜੋ ਵਿਸ਼ਵਾਸ ਨਹੀਂ ਕਰਦੇ ਹਨ।" (ਕਿਉਂਕਿ ਯਿਸੂ ਸ਼ੁਰੂ ਤੋਂ ਹੀ ਜਾਣਦੇ ਸਨ ਉਹ ਕੌਣ ਹਨ, ਜਿਹੜੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਰੱਖਦੇ ਹਨ ਅਤੇ ਕੌਣ ਉਹਨਾਂ ਨੂੰ ਫੜਵਾਏਗਾ।) ⁶⁵ਯਿਸੂ ਨੇ ਅੱਗੇ

ਕਿਹਾ, "ਇਸ ਲਈ ਮੈਂ ਤੁਹਾਨੂੰ ਕਿਹਾ ਸੀ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਕੋਲੋਂ ਉਸ ਨੂੰ ਇਹ ਵਰਦਾਨ ਨਾ ਮਿਲੇ।"

6:60 "ਯਿਸੂ ਦੇ ਬਹੁਤੇ ਚੇਲਿਆਂ" "ਚੇਲੇ" ਸ਼ਬਦ ਦੀ ਇਸ ਵਰਤੋਂ ਦੀ ਵਿਆਪਕ ਧਾਰਣਾ ਹੈ। ਯੂਹੰਨਾ ਵਿਚ ਇਹ ਸ਼ਬਦ ਅਤੇ "ਵਿਸ਼ਵਾਸ" ਦੋਵੇਂ (1) ਸੱਚੇ ਚੇਲਿਆਂ (ਯੂਹੰਨਾ 6:68) ਅਤੇ (2) ਅਸਥਾਈ ਚੇਲਿਆਂ (ਯੂਹੰਨਾ 6:64, ਤੁਲਨਾ ਕਰੋ. ਯੂਹੰਨਾ 8:31-47) ਲਈ ਵਰਤੇ ਗਏ ਹਨ।

▣ "ਸੁਣਿਆ" "ਸੁਣਨਾ" (*ਅਕੋਉਓ akouo*) ਸ਼ਬਦ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਨੇ ਯਿਸੂ ਦੇ ਸ਼ਬਦ ਸੁਣੇ, ਪਰ ਉਹ ਉਨ੍ਹਾਂ ਨੂੰ ਸਮਝ ਨਹੀਂ ਪਾਏ ਅਤੇ ਉਸ ਅਨੁਸਾਰ ਕੰਮ ਨਹੀਂ ਕਰ ਪਾਏ (ਤੁਲਨਾ ਕਰੋ. ਯਸ਼ਾਯਾਹ 6:9-10)। ਇਸ ਭਾਵਨਾ ਵਿਚ ਇਹ ਯੂਨਾਨੀ ਸ਼ਬਦ ਇਬਰਾਨੀ *ਸ਼ੇਮਾ shema* ਵਾਂਗ ਕੰਮ ਕਰਦਾ ਹੈ (ਉਦਾਹਰਣ ਲਈ, "ਸੁਣਨਾ, ਅਤੇ ਉਸ ਤਰ੍ਹਾਂ ਕਰਨਾ," ਤੁਲਨਾ ਕਰੋ. ਬਿਵਸਥਾ ਸਾਰ 4:1; 5:1; 6:3,4; 27:9-10)।

6:62 ਇਹ ਇਕ ਅਧੂਰਾ ਪਹਿਲੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ ਜਿਸਦਾ ਕੋਈ ਸਿੱਟਾ ਨਹੀਂ ਹੈ। ਇਸਦਾ ਪ੍ਰਭਾਵ ਇਹ ਹੈ ਕਿ ਉਹ ਇਸਨੂੰ ਦੇਖਣਗੇ (ਤੁਲਨਾ ਕਰੋ. ਰਸੂਲਾਂ ਦੇ ਕਰਤੱਬ 1)। ਯਿਸੂ ਦੇ ਮਰਨ/ਜੀ ਉੱਠਣ/ਸਵਰਗ ਜਾਣ ਅਤੇ ਪਵਿੱਤਰ ਆਤਮਾ ਦੇ ਆਉਣ ਤੋਂ ਬਾਅਦ, ਉਹ ਯਿਸੂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਅਤੇ ਕੰਮਾਂ ਨੂੰ ਸਮਝਣਗੇ।

▣ "ਉੱਪਰ ਜਾਂਦਿਆਂ, ਜਿੱਥੇ ਉਹ ਪਹਿਲੇ ਸੀ" ਇਹ ਯਿਸੂ ਦੇ "ਸਵਰਗ ਤੋਂ ਹੇਠਾਂ ਆਉਣ" ਤੇ ਨਿਰੰਤਰ ਜ਼ੋਰ ਹੈ। ਇਹ ਸਵਰਗ ਵਿਚ ਪਿਤਾ ਨਾਲ ਉਸਦੀ ਪੂਰਵ-ਮੌਜੂਦਗੀ ਅਤੇ ਗੂੜ੍ਹੀ ਸਾਂਝ ਬਾਰੇ ਗੱਲ ਕਰਦਾ ਹੈ (ਤੁਲਨਾ ਕਰੋ. ਯੂਹੰਨਾ 17:5,24)।

ਖਾਸ ਵਿਸ਼ਾ: ਸਵਰਗ ਉਠਾਇਆ ਜਾਣਾ SPECIAL TOPIC: THE ASCENSION

ਖਾਸ ਵਿਸ਼ਾ: ਸਵਰਗ ਉਠਾਇਆ ਜਾਣਾ

ਯਿਸੂ ਸਵਰਗ ਤੋਂ ਆਇਆ ਸੀ (ਤੁਲਨਾ ਕਰੋ. ਫ਼ਿਲਿੱਪੀਆਂ 2:6-7; 2 ਕੁਰਿੰਥੀਆਂ 8:9)। ਹੁਣ ਉਹ ਆਪਣੀ ਪੂਰਵ-ਮੌਜੂਦਗੀ ਦੀ ਮਹਿਮਾ ਵਿਚ ਮੁੜ ਗਿਆ ਹੈ (ਤੁਲਨਾ ਕਰੋ. ਯੂਹੰਨਾ 1:1-3; 17:5; ਅਫਸੀਆਂ 4:10; 1 ਤਿਮੋਥਿਉਸ 3:16; 1 ਯੂਹੰਨਾ 1:2)। ਉਹ ਹੁਣ ਪਰਮੇਸ਼ਰ ਦੇ ਸੱਜੇ ਹੱਥ ਬੈਠਾ ਹੈ (ਜ਼ਬੂਰ 110:1; ਲੂਕਾ 22:69; ਰਸੂਲਾਂ ਦੇ ਕਰਤੱਬ 2:33; ਰੋਮੀਆਂ 8:34; ਅਫਸੀਆਂ 1:20; ਕੁਲਸੀਆਂ 3:1; ਇਬਰਾਨੀਆਂ 1:3; 8:1; 10:12; 12:2; 1 ਪਤਰਸ 3:22)। ਇਹ ਪਿਤਾ ਦੁਆਰਾ ਉਸਦੇ ਜੀਵਨ ਅਤੇ ਮੌਤ ਦੀ ਮਨਜ਼ੂਰੀ ਦੀ ਪੁਸ਼ਟੀ ਹੈ! ਸਵਰਗ ਵਿਚ ਯਿਸੂ ਦੇ ਉਠਾਏ ਜਾਣ ਨੂੰ ਦਰਸਾਉਣ ਲਈ ਬਹੁਤ ਸਾਰੇ ਯੂਨਾਨੀ ਸ਼ਬਦ ਹਨ:

1. ਰਸੂਲਾਂ ਦੇ ਕਰਤੱਬ 1:2,11,22; *ਅਨਾਲਾਮਬਾਨੇ analambano*, ਉਤਾਰਾਂ ਉਠਾ ਲੈਣਾ (ਤਿਮੋਥਿਉਸ 3:16)
2. ਰਸੂਲਾਂ ਦੇ ਕਰਤੱਬ 1:9, *ਏਪਾਇਰੋ epairo*, ਉੱਪਰ ਉਠਾਉਣਾ, ਉਤਾਰਾਂ ਉਠਾ ਲੈਣਾ, ਉੱਚਾ ਚੁੱਕਣਾ
3. ਲੂਕਾ 9:51, *ਅਨਾਲੇਪਸਿਸ analepsis* (#1 ਦੀ ਤਰ੍ਹਾਂ)
4. ਲੂਕਾ 24:51, *ਦਿਸਤੇਮੀ diistemi*, ਅੱਲਗ ਹੋਣਾ

ਯੂਹੰਨਾ ਦੀ ਇੰਜੀਲ ਵਿਚ ਯਿਸੂ ਦੇ ਸਵਰਗ ਵਾਪਸ ਜਾਣ ਬਾਰੇ ਕਈ ਝਲਕਾਂ ਹਨ (ਯੂਹੰਨਾ 7:33; 8:14,21; 12:33-34; 13:3,33,36; 14:4,5,12,28; 16:5,10,17,28; 26:7)

5. ਯੂਹੰਨਾ 3:13; 20:17, *ਅਨਾ ਬੇਬੇਕੇਨ ana BeBeken*, ਉੱਪਰ ਚੜ੍ਹਿਆ
6. ਯੂਹੰਨਾ 6:62, *ਅਨਾਬਾਇਨੇ anabaino*, ਉਤਾਰਾਂ ਚੜ੍ਹਦਾ

ਇਹ ਘਟਨਾ ਮੱਤੀ ਜਾਂ ਮਰਕੁਸ ਦੀ ਇੰਜੀਲ ਵਿਚ ਦਰਜ ਨਹੀਂ ਹੈ। ਮਰਕੁਸ ਦੀ ਇੰਜੀਲ 16:8 ਤੇ ਖਤਮ ਹੁੰਦੀ ਹੈ, ਪਰ ਬਾਅਦ ਵਿਚ ਲਿੱਖੀਆਂ ਤਿੰਨ ਗੱਲਾਂ ਵਿਚੋਂ ਇਕ ਮਰਕੁਸ 16:19 ਵਿਚਲੀ ਘਟਨਾ ਦਾ ਵਰਣਨ ਕਰਦੀ ਹੈ।

ਰਸੂਲਾਂ ਦੇ ਕਰਤੱਬ ਵਿਚ ਯਿਸੂ ਦੇ ਸਵਰਗ ਵਿਚ ਹੋਣ ਬਾਰੇ ਕਈ ਸੰਕੇਤ ਹਨ।

1. ਪਤਰਸ – ਰਸੂਲਾਂ ਦੇ ਕਰਤੱਬ 2:33; 3:21
2. ਇਸਤੀਫ਼ਾਨ – ਰਸੂਲਾਂ ਦੇ ਕਰਤੱਬ 7:55-56
3. ਪੌਲੁਸ – ਰਸੂਲਾਂ ਦੇ ਕਰਤੱਬ 9:3,5; 22:6-8; 26:13-15

Copyright © 2014 [Bible Lessons International](#)

6:63 ਇਹ ਆਇਤ, ਯੂਹੰਨਾ 6 ਦੇ ਵੱਡੇ ਪ੍ਰਸੰਗ ਦੇ ਕਾਰਨ, ਪੁਰਾਣੀ ਵਾਚਾ ਬਨਾਮ ਨਵੀਂ ਵਾਚਾ, ਮੂਸਾ ਬਨਾਮ ਯਿਸੂ ਵਿਚਕਾਰ ਇਕ ਅੰਤਰ ਨਾਲ ਸੰਬੰਧਿਤ ਹੋ ਸਕਦੀ ਹੈ (ਤੁਲਨਾ ਕਰੋ. ਯੂਹੰਨਾ 6:58; 2 ਕੁਰਿੰਥੀਆਂ 3:6, ਇਬਰਾਨੀਆਂ ਦੀ ਕਿਤਾਬ ਵਿਚ ਦੋਵੇਂ ਵਾਚਾ ਦੀ ਤੁਲਨਾ ਦੇਖੋ)।

▣ "ਜੀਵਨ ਦਾਨ ਆਤਮਾ ਤੋਂ ਮਿਲਦਾ ਹੈ" ਇਹ ਉਨ੍ਹਾਂ ਬਹੁਤ ਸਾਰੇ ਵਾਕਾਂ ਵਿਚੋਂ ਇਕ ਹੈ ਜੋ ਯਿਸੂ ਅਤੇ ਆਤਮਾ ਦੋਵਾਂ ਲਈ ਵਰਤੇ ਜਾਂਦੇ ਹਨ।

1. ਆਤਮਾ ਜੀਵਨ ਦੇਣ ਵਾਲਾ ਪਾਣੀ ਹੈ (ਯੂਹੰਨਾ 7:38-39)
2. ਯਿਸੂ ਜੀਉਂਦਾ ਪਾਣੀ ਹੈ (ਯੂਹੰਨਾ 4:10-14)
3. ਪਵਿੱਤਰ ਆਤਮਾ ਸੱਚਾਈ ਦਾ ਆਤਮਾ ਹੈ (ਯੂਹੰਨਾ 14:17; 15:26; 16:13)
4. ਯਿਸੂ ਸੱਚਾਈ ਹੈ (ਯੂਹੰਨਾ 14:6)
5. ਆਤਮਾ ਸਹਾਇਕ ਹੈ (ਯੂਹੰਨਾ 14:16,26; 15:26; 16:7)
6. ਯਿਸੂ ਸਹਾਇਕ ਹੈ (1 ਯੂਹੰਨਾ 2:1)

ਯੂਹੰਨਾ 14:16 ਤੇ ਖਾਸ ਵਿਸ਼ਾ ਦੇਖੋ

ਇਸ ਆਇਤ ਤੇ ਧਿਆਨ ਦਿਓ ਕਿ "ਆਤਮਾ" (ਨੇਯੂਮਾ *pneuma*) ਦੇ ਵਿਸ਼ੇਸ਼ ਭਾਵਨਾਵਾਂ ਵਿਚ ਵਰਤਿਆ ਗਿਆ ਹੈ।

1. ਪਵਿੱਤਰ (ਯੂਹੰਨਾ 1:32,33; 3:34; 7:39; 14:17; 15:26; 16:13)
2. ਆਤਮਿਕ (ਯੂਹੰਨਾ 4:24; 11:33; 13:21)

ਯੂਹੰਨਾ 3:5,6,8 ਵਿਚ ਇਹ ਜਾਣਨਾ ਮੁਸ਼ਕਲ ਹੈ ਕਿ ਇਸ ਦਾ ਕੀ ਮਤਲਬ ਹੈ। ਯੂਹੰਨਾ ਲਈ ਦੋਵੇਂ ਹੀ ਹੋ ਸਕਦੇ ਹਨ।

ਖਾਸ ਵਿਸ਼ਾ: ਨਵੇਂ ਨੇਮ ਵਿਚ ਆਤਮਾ (ਨੇਯੂਮਾ *pneuma*) SPECIAL TOPIC: SPIRIT (*PNEUMA*)

IN THE NEW TESTAMENT

ਖਾਸ ਵਿਸ਼ਾ: ਨਵੇਂ ਨੇਮ ਵਿਚ ਆਤਮਾ (ਨੇਯੂਮਾ *pneuma*)

ਨਵੇਂ ਨੇਮ ਵਿਚ "ਆਤਮਾ" ਲਈ ਯੂਨਾਨੀ ਸ਼ਬਦ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਇੱਥੇ ਕੁਝ ਆਦਰਸ਼ ਵਰਗੀਕਰਣ ਅਤੇ ਉਦਾਹਰਣਾਂ ਹਨ।

A. ਤ੍ਰਿਏਕ ਪਰਮੇਸ਼ਰ (ਦੇਖੋ ਖਾਸ ਵਿਸ਼ਾ: ਤ੍ਰਿਏਕ)

1. ਪਿਤਾ (ਯੂਹੰਨਾ 4:24)
2. ਪੁੱਤਰ (ਰੋਮੀਆਂ 8:9-10; 2 ਕੁਰਿੰਥੀਆਂ 3:17; ਗਲਾਤੀਆਂ 4:6; 1 ਪਤਰਸ 1:11)
3. ਪਵਿੱਤਰ ਆਤਮਾ (ਮਰਕੁਸ 1:11; ਮੱਤੀ 3:16; 10:20; ਯੂਹੰਨਾ 3:5,6,8; 7:39; 14:17; ਰਸੂਲਾਂ ਦੇ ਕਰਤੱਬ 2:4; 5:9; 8:29,35; ਰੋਮੀਆਂ 1:4; 8:11,16; 1 ਕੁਰਿੰਥੀਆਂ 2:4,10,11,13,14; 12:7)

B. ਮਨੁੱਖੀ ਜੀਵਨ ਦੀ ਸ਼ਕਤੀ

1. ਯਿਸੂ (ਮਰਕੁਸ 8:12; ਯੂਹੰਨਾ 11:33,38; 13:21)
2. ਮਨੁੱਖਜਾਤੀ (ਮੱਤੀ 22:43; ਰਸੂਲਾਂ ਦੇ ਕਰਤੱਬ 7:59; 17:16; 20:22; ਰੋਮੀਆਂ 1:9; 8:16; 1 ਕੁਰਿੰਥੀਆਂ 2:11; 5:3-5; 7:34; 15:45; 16:18; 2 ਕੁਰਿੰਥੀਆਂ 2:13; 7:13; ਫਿਲਿੱਪੀਆਂ 4:23; ਕੁਲਸੀਆਂ 2:5)
3. ਇਹ ਚੀਜ਼ਾਂ ਜਿਹੜੀਆਂ ਆਤਮਾ ਮਨੁੱਖੀ ਆਤਮਾਵਾਂ ਵਿਚ ਅਤੇ ਦੁਆਰਾ ਪੈਦਾ ਕਰਦਾ ਹੈ
 - a. ਗੁਲਾਮੀ ਦਾ ਆਤਮਾ ਨਹੀਂ ਬਨਾਮ ਲੇਪਾਲਕ ਪੁੱਤਰ ਹੋਣ ਦਾ ਆਤਮਾ – ਰੋਮੀਆਂ 8:15
 - b. ਨਰਮਾਈ ਦਾ ਆਤਮਾ – 1 ਕੁਰਿੰਥੀਆਂ 4:21
 - c. ਵਿਸ਼ਵਾਸ ਦਾ ਆਤਮਾ – 2 ਕੁਰਿੰਥੀਆਂ 4:13
 - d. ਆਪਣੀ ਪੂਰੀ ਪਛਾਣ ਵਿਚ ਗਿਆਨ ਅਤੇ ਪ੍ਰਕਾਸ਼ ਦਾ ਆਤਮਾ – ਅਫਸੀਆਂ 1:17
 - e. ਡਰ ਦਾ ਆਤਮਾ ਨਹੀਂ ਬਨਾਮ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ – 2 ਤਿਮੋਥਿਉਸ 1:7
 - f. ਬਦਰਾਹੀ ਦਾ ਆਤਮਾ ਬਨਾਮ ਸੱਚਾਈ ਦਾ ਆਤਮਾ – 1 ਯੂਹੰਨਾ 4:6

C. ਆਤਮਿਕ ਰਾਜ ਦਾ

1. ਆਤਮਿਕ ਜੀਵ

- a. ਚੰਗੇ (ਅਰਥਾਤ., ਦੂਤ, ਤੁਲਨਾ ਕਰੋ. ਰਸੂਲਾਂ ਦੇ ਕਰਤੱਬ 23:8-9; ਇਬਰਾਨੀਆਂ 1:14)
 - b. ਬੁਰੇ (ਅਰਥਾਤ., ਬਹੁਤ, ਤੁਲਨਾ ਕਰੋ. ਮੱਤੀ 8:16; 10:1; 12:43,45; ਰਸੂਲਾਂ ਦੇ ਕਰਤੱਬ 5:16; 8:7; 16:16; 19:12-21; ਅਫਸੀਆਂ 6:12)
 - c. ਬਹੁਤ (ਲੂਕਾ 24:37)
2. ਆਤਮਿਕ ਸਮਝ (ਤੁਲਨਾ ਕਰੋ. ਮੱਤੀ 5:3; 26:41; ਯੂਹੰਨਾ 3:6; 4:23; ਰਸੂਲਾਂ ਦੇ ਕਰਤੱਬ 18:25; 19:21; ਰੋਮੀਆਂ 2:29; 7:6; 8:4,10; 12:11; 1 ਕੁਰਿੰਥੀਆਂ 14:37)
 3. ਆਤਮਿਕ ਚੀਜ਼ਾਂ (ਤੁਲਨਾ ਕਰੋ. ਯੂਹੰਨਾ 6:63; ਰੋਮੀਆਂ 2:29; 8:2,5,9,15; 15:27; 1 ਕੁਰਿੰਥੀਆਂ 9:11; 14:12)
 4. ਆਤਮਿਕ ਦਾਤਾਂ (ਤੁਲਨਾ ਕਰੋ. 1 ਕੁਰਿੰਥੀਆਂ 12:1; 14:1)
 5. ਆਤਮਾ ਦੀ ਪ੍ਰੇਰਣਾ (ਤੁਲਨਾ ਕਰੋ. ਮੱਤੀ 22:43; ਲੂਕਾ 2:27; ਅਫਸੀਆਂ 1:17)
 6. ਆਤਮਿਕ ਸਰੀਰ (ਤੁਲਨਾ ਕਰੋ. 1 ਕੁਰਿੰਥੀਆਂ 15:44-45)

D. ਵਿਸ਼ੇਸ਼ਤਾਵਾਂ

1. ਸੰਸਾਰ ਦਾ ਰਵੱਈਆ (ਰੋਮੀਆਂ 8:15; 11:8; 1 ਕੁਰਿੰਥੀਆਂ 2:12)
2. ਮਨੁੱਖਾਂ ਦੇ ਸੋਚਣ ਦਾ ਤਰੀਕਾ (ਰਸੂਲਾਂ ਦੇ ਕਰਤੱਬ 6:10; ਰੋਮੀਆਂ 8:6; 1 ਕੁਰਿੰਥੀਆਂ 4:2)

E. ਭੌਤਿਕ ਖੇਤਰ

1. ਹਵਾ (ਮੱਤੀ 7:25,27; ਯੂਹੰਨਾ 3:8; ਰਸੂਲਾਂ ਦੇ ਕਰਤੱਬ 2:2)
2. ਸਵਾਸ (ਰਸੂਲਾਂ ਦੇ ਕਰਤੱਬ 17:25; 2 ਥੱਸਲੁਨੀਕੀਆਂ 2:8)

ਇਹ ਸਪੱਸ਼ਟ ਹੈ ਕਿ ਇਸ ਸ਼ਬਦ ਦੀ ਵਿਆਖਿਆ ਉਸਦੇ ਨਜ਼ਦੀਕੀ ਪ੍ਰਸੰਗ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਣੀ ਚਾਹੀਦਾ ਹੈ। ਇੱਥੇ ਅਰਥਾਂ ਦੀਆਂ ਕਈ ਕਿਸਮਾਂ ਹਨ ਜੋ (1) ਭੌਤਿਕ ਸੰਸਾਰ; (2) ਅਦ੍ਰਿਸ਼ਟ ਸੰਸਾਰ; (3) ਭੌਤਿਕ ਸੰਸਾਰ ਜਾਂ ਆਤਮਿਕ ਰਾਜ ਦੇ ਮਨੁੱਖਾਂ ਨੂੰ ਦਰਸਾ ਸਕਦੀਆਂ ਹਨ।

ਪਵਿੱਤਰ ਆਤਮਾ ਤ੍ਰਿਏਕ ਪਰਮੇਸ਼ਰ ਦਾ ਉਹ ਹਿੱਸਾ ਹੈ ਜੋ ਇਤਿਹਾਸ ਦੇ ਇਸ ਪੜਾਅ ਵਿਚ ਬਹੁਤ ਕਿਰਿਆਸ਼ੀਲ ਹੈ। ਪਵਿੱਤਰ ਆਤਮਾ ਦਾ ਨਵਾਂ ਯੁੱਗ ਆ ਗਿਆ ਹੈ। ਉਹ ਸਭ ਜੋ ਚੰਗਾ, ਪਵਿੱਤਰ, ਸਹੀ, ਅਤੇ ਸੱਚਾ ਹੈ ਉਸ ਨਾਲ ਸੰਬੰਧਿਤ ਹੈ। ਇੰਜੀਲ ਨੂੰ ਅੱਗੇ ਵਧਾਉਣ ਅਤੇ ਪਰਮੇਸ਼ਰ ਦੇ ਰਾਜ ਦੀ ਸਫਲਤਾ ਲਈ ਉਸਦੀ ਮੌਜੂਦਗੀ, ਦਾਤਾਂ, ਅਤੇ ਸੇਵਕਾਈ ਮਹੱਤਵਪੂਰਣ ਹਨ (ਯੂਹੰਨਾ 14

ਅਤੇ 16)। ਉਹ ਆਪਣੇ ਵੱਲ ਨਹੀਂ, ਬਲਕਿ ਮਸੀਹ ਵੱਲ ਧਿਆਨ ਖਿੱਚਦਾ ਹੈ (ਯੂਹੰਨਾ 16:13-14)। ਉਹ ਕਾਇਲ ਕਰਦਾ, ਨਿਸਚਾ ਕਰਵਾਉਂਦਾ, ਪਿਆਰ ਜਤਾਉਂਦਾ, ਬਪਤਿਸਮਾ ਦਿੰਦਾ, ਅਤੇ ਸਾਰੇ ਵਿਸ਼ਵਾਸੀਆਂ ਨੂੰ ਪਰਿਪੱਕ ਕਰਦਾ ਹੈ (ਯੂਹੰਨਾ 16:8-11)।

Copyright © 2014 [Bible Lessons International](http://BibleLessonsInternational.com)

6:64 ਝੂਠੇ ਚੇਲਿਆਂ ਦਾ ਇਹ ਸਮੂਹ ਝੂਠੇ ਚੇਲੇ –ਯਹੂਦਾ ਤੱਕ ਘੱਟ ਗਿਆ ਹੈ (ਤੁਲਨਾ ਕਰੋ. ਯੂਹੰਨਾ 6:70-71; 13:11)। ਯਕੀਨਨ ਵਿਸ਼ਵਾਸ ਅਤੇ ਅਵਿਸ਼ਵਾਸ ਦੇ ਪੱਧਰਾਂ ਵਿਚ ਰਹੱਸ ਜ਼ਰੂਰ ਸ਼ਾਮਲ ਹੈ।

ਖਾਸ ਵਿਸ਼ਾ: ਤਿਆਗ (ਅਪਿਸਤੇਮੀ *aphistemi*) SPECIAL TOPIC: APOSTASY (*APHISTĒMI*)

ਖਾਸ ਵਿਸ਼ਾ: ਤਿਆਗ (ਅਪਿਸਤੇਮੀ *APHISTEMI*)

ਯੂਨਾਨੀ ਸ਼ਬਦ *ਅਪਿਸਤੇਮੀ ahistemi* ਦਾ ਵਿਸ਼ਾਲ ਅਰਥ ਖੇਤਰ ਹੈ। ਹਾਲਾਂਕਿ, ਅੰਗਰੇਜ਼ੀ ਸ਼ਬਦ “ਤਿਆਗ apostasy” ਇਸ ਸ਼ਬਦ ਤੋਂ ਲਿਆ ਗਿਆ ਹੈ ਅਤੇ ਆਧੁਨਿਕ ਪਾਠਕਾਂ ਲਈ ਇਸ ਦੀ ਵਰਤੋਂ ਦਾ ਵਿਗਾੜ ਕਰਦਾ ਹੈ। ਪ੍ਰਸੰਗ, ਹਮੇਸ਼ਾ ਦੀ ਤਰ੍ਹਾਂ, ਇਕ ਕੁੰਜੀ ਹੈ ਨਾ ਕਿ ਪਹਿਲਾਂ ਹੀ ਤੈਅ ਕੀਤੀ ਪਰਿਭਾਸ਼ਾ।

ਇਹ ਦੋ ਸ਼ਬਦਾਂ ਦਾ ਮਿਸ਼ਰਿਤ ਹੈ, *ਅਪੋ apo*, ਜਿਸਦਾ ਮਤਲਬ “ਤੋਂ” ਜਾਂ “ਦੂਰ” ਅਤੇ *ਹਿਸਤੇਮੀ histemi*, ਜਿਸਦਾ ਮਤਲਬ “ਬੈਠਣਾ,” “ਖੜ੍ਹੇ ਹੋਣਾ,” ਜਾਂ “ਠੀਕ ਕਰਨਾ” ਹੈ। ਹੇਠ ਲਿੱਖੀ (ਗੈਰ-ਅਧਿਆਤਮਿਕ) ਵਰਤੋਂ ਵੱਲ ਧਿਆਨ ਦਿਓ:

1. ਸਰੀਰਕ ਤੌਰ ਤੇ ਹਟਾਉਣਾ
 - a. ਹੈਕਲ ਤੋਂ, ਲੂਕਾ 2:37
 - b. ਘਰ ਤੋਂ, ਮਰਕੁਸ 13:34
 - c. ਇਕ ਵਿਅਕਤੀ ਤੋਂ, ਮਰਕੁਸ 12:12; 14:50; ਰਸੂਲਾਂ ਦੇ ਕਰਤੱਬ 5:38
 - d. ਸਭ ਚੀਜ਼ਾਂ ਤੋਂ, ਮੱਤੀ 19:27,29
2. ਰਾਜਨੀਤਿਕ ਤੌਰ ਤੇ ਹਟਾਉਣਾ, ਰਸੂਲਾਂ ਦੇ ਕਰਤੱਬ 5:37
3. ਰਿਸ਼ਤੇਦਾਰੀ ਦੇ ਤੌਰ ਤੇ ਹਟਾਉਣਾ, ਰਸੂਲਾਂ ਦੇ ਕਰਤੱਬ 5:38; 15:38; 19:9; 22:29
4. ਕਾਨੂੰਨੀ ਤੌਰ ਤੇ ਹਟਾਉਣਾ (ਤਲਾਕ), ਬਿਵਸਥਾ ਸਾਰ 24:1,3 (LXX) ਅਤੇ ਨਵੇਂ ਨੇਮ, ਮੱਤੀ 5:31; 19:7; ਮਰਕੁਸ 10:4; 1 ਕੁਰਿੰਥੀਆਂ 7:11
5. ਕਰਜ਼ੇ ਨੂੰ ਹਟਾਉਣਾ, ਮੱਤੀ 18:24
6. ਛੱਡ ਕੇ ਬੇਫ਼ਿਕਰੀ ਨੂੰ ਦਰਸਾਉਣਾ, ਮੱਤੀ 4:20; ਯੂਹੰਨਾ 4:28; 16:32
7. ਨਾ ਛੱਡ ਕੇ ਫ਼ਿਕਰ ਨੂੰ ਦਰਸਾਉਣਾ, ਯੂਹੰਨਾ 8:29; 14:18
8. ਆਗਿਆ ਦੇਣਾ ਜਾਂ ਇਜਾਜ਼ਤ ਦੇਣਾ, ਮੱਤੀ 13:30; 19:14; ਮਰਕੁਸ 14:6; ਲੂਕਾ 13:8

ਅਧਿਆਤਮਿਕ ਤੌਰ ਤੇ ਇਸ ਕਿਰਿਆ ਨੂੰ ਵੱਖਰੇ-ਵੱਖਰੇ ਤਰੀਕਿਆਂ ਨਾਲ ਵਰਤਿਆ ਗਿਆ ਹੈ:

1. ਪਾਪ ਨੂੰ ਮਿਟਾ ਦੇਣਾ, ਮੁਆਫ਼ ਕਰਨਾ, ਭੁੱਲ ਜਾਣਾ, ਕੂਚ 32:32 (LXX); ਗਿਣਤੀ 14:19; ਅੱਯੂਬ 42:10 ਅਤੇ ਨਵੇਂ ਨੇਮ, ਮੱਤੀ 6:12,14-15; ਮਰਕੁਸ 11:25-26
2. ਪਾਪ ਕਰਨ ਤੋਂ ਅੱਡ ਰਹਿਣਾ, 2 ਤਿਮੋਥਿਉਸ 2:19
3. ਹੇਠ ਲਿੱਖੀਆਂ ਗੱਲਾਂ ਨੂੰ ਛੱਡਣਾ

a. ਬਿਵਸਥਾ ਨੂੰ, ਮੱਤੀ 23:23; ਰਸੂਲਾਂ ਦੇ ਕਰਤੱਬ 21:21

b. ਵਿਸ਼ਵਾਸ ਨੂੰ, ਹਿਜ਼ਕੀਏਲ 20:8 (LXX); ਲੂਕਾ 8:13; 2 ਥੱਸਲੁਨੀਕੀਆਂ 2:3; 1 ਤਿਮੋਥਿਉਸ 4:1; ਇਬਰਾਨੀਆਂ 3:12

ਆਧੁਨਿਕ ਵਿਸ਼ਵਾਸੀ ਬਹੁਤ ਸਾਰੇ ਅਧਿਆਤਮਿਕ ਸਵਾਲ ਪੁਛਦੇ ਹਨ ਜਿਨ੍ਹਾਂ ਬਾਰੇ ਨਵੇਂ ਨੇਮ ਦੇ ਲੇਖਕਾਂ ਨੇ ਕਦੇ ਨਹੀਂ ਸੋਚਿਆ ਹੋਵੇਗਾ। ਇਨ੍ਹਾਂ ਵਿਚੋਂ ਇਕ ਵਿਸ਼ਵਾਸ ਨੂੰ (ਪਾਪਾਂ ਦੀ ਮੁਆਫ਼ੀ) ਵਿਸ਼ਵਾਸਯੋਗਤਾ (ਪਵਿੱਤਰਤਾ) ਤੋਂ ਵੱਖ ਕਰਨ ਦੇ ਆਧੁਨਿਕ ਰੁਝਾਨ ਨਾਲ ਸੰਬੰਧ ਰੱਖਦਾ ਹੈ।

ਬਾਈਬਲ ਵਿਚ ਕੁਝ ਅਜਿਹੇ ਲੋਕ ਹਨ ਜੋ ਪਰਮੇਸ਼ਰ ਦੇ ਲੋਕਾਂ ਵਿਚ ਸ਼ਾਮਲ ਸਨ ਅਤੇ ਕੁਝ ਅਜਿਹਾ ਹੁੰਦਾ ਹੈ ਕਿ ਉਹ ਛੱਡ ਕੇ ਚਲੇ ਜਾਂਦੇ ਹਨ।

I. ਪੁਰਾਣੇ ਨੇਮ ਵਿਚ

A. ਉਹ ਜਿਨ੍ਹਾਂ ਨੇ ਬਾਰੂਹ (ਦਸ) ਜਾਸੂਸਾਂ ਦੇ ਖਬਰ ਨੂੰ ਸੁਣਿਆ, ਗਿਣਤੀ 14 (ਤੁਲਨਾ ਕਰੋ. ਇਬਰਾਨੀਆਂ 3:16-19)

B. ਕੋਰਹ, ਗਿਣਤੀ 16

C. ਏਲੀ ਦੇ ਪੁੱਤਰ, 1 ਸਮੂਏਲ 2, 4

D. ਸਾਊਲ, 1 ਸਮੂਏਲ 11-31

E. ਝੂਠੇ ਨਬੀ (ਉਦਾਹਰਣਾਂ)

1. ਬਿਵਸਥਾ ਸਾਰ 13:1-5 18:19-22 (ਝੂਠੇ ਨਬੀ ਨੂੰ ਜਾਣਨ ਦੇ ਤਰੀਕੇ)

2. ਯਿਰਮਿਯਾਹ 28

3. ਹਿਜ਼ਕੀਏਲ 13:1-7

F. ਨਬੀ ਔਰਤਾਂ ਜੋ ਝੂਠੀਆਂ ਸਨ

1. ਹਿਜ਼ਕੀਏਲ 13:17

2. ਨਹਮਯਾਹ 6:14

G. ਇਸਰਾਏਲ ਦੇ ਬੁਰੇ ਆਗੂ (ਉਦਾਹਰਣਾਂ)

1. ਯਿਰਮਿਯਾਹ 5:30-31; 8:1-2; 23:1-4

2. ਹਿਜ਼ਕੀਏਲ 22:23-31

3. ਮੀਕਾਹ 3:5-12

II. ਨਵੇਂ ਨੇਮ ਵਿਚ

A. ਇਹ ਯੂਨਾਨੀ ਸ਼ਬਦ ਸ਼ਾਬਦਿਕ ਤੌਰ ਤੇ “ਆਪਣਾ ਧਰਮ ਛੱਡਣਾ” ਹੈ। ਪੁਰਾਣਾ ਅਤੇ ਨਵੇਂ ਨੇਮ ਦੋਨੋਂ ਯਿਸੂ ਦੇ ਦੁਬਾਰਾ ਆਉਣ ਤੋਂ ਪਹਿਲਾਂ ਬੁਰਾਈ ਅਤੇ ਝੂਠੇ ਉਪਦੇਸ਼ਾਂ ਦੀ ਤੀਬਰਤਾ ਦੀ ਪੁਸ਼ਟੀ ਕਰਦੇ ਹਨ (ਮੱਤੀ 24:24; ਮਰਕੁਸ 13:22; ਰਸੂਲਾਂ ਦੇ ਕਰਤੱਬ 20:29,30; 2 ਥੱਸਲੁਨੀਕੀਆਂ 2:9-12; 2 ਤਿਮੋਥਿਉਸ 4:4)। ਇਹ ਯੂਨਾਨੀ ਸ਼ਬਦ ਮੱਤੀ 13; ਮਰਕੁਸ 4; ਅਤੇ ਲੂਕਾ 8 ਵਿਚ ਪਾਏ ਜਾਣ ਵਾਲੇ ਬੀਜਣ ਵਾਲੇ ਦ੍ਰਿਸ਼ਟਾਂਤ ਵਿਚ ਯਿਸੂ ਦੇ ਸ਼ਬਦਾਂ ਨੂੰ ਦਰਸਾ ਸਕਦਾ ਹੈ। ਇਹ ਝੂਠੀ ਸਿੱਖਿਆ ਦੇਣ ਵਾਲੇ ਸਪੱਸ਼ਟ ਤੌਰ ਤੇ ਮਸੀਹੀ ਨਹੀਂ ਹਨ, ਪਰ ਇਨ੍ਹਾਂ ਵਿਚੋਂ ਆਏ ਹਨ (ਰਸੂਲਾਂ ਦੇ ਕਰਤੱਬ 20:29-30; 1 ਯੂਹੰਨਾ 2:19); ਹਾਲਾਂਕਿ, ਉਹ ਅਣਪੱਕੇ ਵਿਸ਼ਵਾਸੀਆਂ ਨੂੰ ਭਰਮਾਉਣ ਯੋਗ ਹਨ (ਇਬਰਾਨੀਆਂ 3:12)।

ਅਧਿਆਤਮਿਕ ਸਵਾਲ ਇਹ ਹੈ ਕਿ ਕੀ ਉਹ ਝੂਠੇ ਗੁਰੂ ਕਦੇ ਵਿਸ਼ਵਾਸੀ ਸਨ? ਇਸਦਾ ਜਵਾਬ ਦੇਣਾ ਮੁਸ਼ਕਲ ਹੈ ਕਿਉਂਕਿ ਸਥਾਨਕ ਕਲੀਸਿਯਾਵਾਂ ਵਿਚ ਝੂਠੇ ਗੁਰੂ ਸਨ (1 ਯੂਹੰਨਾ 2:18-19)। ਅਕਸਰ ਸਾਡੀਆਂ ਅਧਿਆਤਮਿਕ ਜਾਂ ਪ੍ਰੰਪਰਾਗਤ ਪਰੰਪਰਾਵਾਂ ਇਸ ਸਵਾਲ ਦਾ ਜਵਾਬ ਬਾਈਬਲ ਦੇ ਕੁਝ ਹਵਾਲਿਆਂ ਤੋਂ ਬਿਨਾਂ ਦਿੰਦੇ ਹਨ।

B. ਸਪੱਸ਼ਟ ਵਿਸ਼ਵਾਸ

1. ਯਹੂਦਾ, ਯੂਹੰਨਾ 17:12

2. ਜਾਦੂਗਰ ਸ਼ਮਊਨ, ਰਸੂਲਾਂ ਦੇ ਕਰਤੱਬ 8
3. ਉਹ ਜਿਨ੍ਹਾਂ ਬਾਰੇ ਮੱਤੀ 7:13-23 ਵਿਚ ਗੱਲ ਕੀਤੀ ਗਈ
4. ਉਹ ਜਿਨ੍ਹਾਂ ਬਾਰੇ ਮੱਤੀ 13; ਮਰਕੁਸ 4; ਲੂਕਾ 8 ਵਿਚ ਗੱਲ ਕੀਤੀ ਗਿਆ
5. ਯੂਹੰਨਾ 8:31-59 ਦੇ ਯਹੂਦੀ
6. ਸਿਕੰਦਰ ਅਤੇ ਹੁਮਿਨਾਯੂਸ, 1 ਤਿਮੋਥਿਉਸ 1:19-20
7. 1 ਤਿਮੋਥਿਉਸ 6:21 ਦੇ ਲੋਕ
8. ਹੁਮਿਨਾਯੂਸ ਅਤੇ ਫਿਲੇਤੁਸ, 2 ਤਿਮੋਥਿਉਸ 2:16-18
9. ਦੇਮਾਸ, 2 ਤਿਮੋਥਿਉਸ 4:10
10. ਝੂਠੇ ਗੁਰੂ, 2 ਪਤਰਸ 2:19-22; ਯਹੂਦਾਹ 1:12-19
11. ਮਸੀਹ ਵਿਰੋਧੀ, 1 ਯੂਹੰਨਾ 2:18-19

C. ਨਿਸਫਲ ਵਿਸ਼ਵਾਸ

1. 1 ਕੁਰਿੰਥੀਆਂ 3:10-15
1. 2 ਪਤਰਸ 1:8-11

ਅਸੀਂ ਇਨ੍ਹਾਂ ਵਚਨਾਂ ਬਾਰੇ ਬਹੁਤ ਘੱਟ ਸੋਚਦੇ ਹਾਂ ਕਿਉਂਕਿ ਸਾਡੀ ਨਿਯਮਿਤ ਅਧਿਆਤਮਿਕਤਾ (ਕੈਲਵਿਨਵਾਦ ਆਦਿ) ਲਾਜ਼ਮੀ ਪ੍ਰਤਿਕਿਰਿਆ ਨੂੰ ਨਿਰਦੇਸ਼ਤ ਕਰਦੀ ਹੈ। ਪਹਿਲਾ ਹੀ ਮੇਰਾ ਫ਼ੈਸਲਾ ਨਾ ਕਰੋ ਕਿਉਂਕਿ ਮੈਂ ਇਸ ਵਿਸ਼ੇ ਨੂੰ ਲਿਆਇਆ ਹਾਂ। ਮੇਰੀ ਚਿੰਤਾ ਸਹੀ ਢੰਗ ਨਾਲ ਸੰਬੰਧਿਤ ਹੈ। ਸਾਨੂੰ ਬਾਈਬਲ ਨੂੰ ਸਾਡੇ ਨਾਲ ਬੋਲਣ ਦੇਣਾ ਚਾਹੀਦਾ ਹੈ ਅਤੇ ਇਸ ਨੂੰ ਨਿਯਮਿਤ ਅਧਿਆਤਮਿਕਤਾ ਵਿਚ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ। ਇਹ ਅਕਸਰ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੁੰਦਾ ਹੈ ਕਿਉਂਕਿ ਸਾਡੀ ਅਧਿਆਤਮਿਕਤਾ ਦਾ ਬਹੁਤ ਸਾਰਾ ਹਿੱਸਾ ਸੰਪਰਦਾਇਕ, ਸਭਿਆਚਾਰਕ, ਜਾਂ ਰਿਸ਼ਤੇ ਤੇ ਨਿਰਭਰ ਹੁੰਦੀ ਹੈ (ਮਾਤਾ-ਪਿਤਾ, ਦੇਸ਼, ਪਾਸਬਾਨ) ਨਾ ਕਿ ਬਾਈਬਲ ਤੇ ਨਿਰਭਰ ਹੁੰਦੀ ਹੈ। ਕੁਝ ਪਰਮੇਸ਼ਰ ਦੇ ਲੋਕਾਂ ਵਿਚ ਸਨ ਅਤੇ ਉਹ ਪਰਮੇਸ਼ਰ ਦੇ ਲੋਕਾਂ ਵਿਚ ਬਣੇ ਨਹੀਂ ਰਹੇ (ਰੋਮੀਆਂ 9:6)।

Copyright © 2014 [Bible Lessons International](http://BibleLessonsInternational.com)

6:65 ਇਹ ਯੂਹੰਨਾ 6:44 ਦੀ ਤਰ੍ਹਾਂ ਸੱਚ ਨੂੰ ਜ਼ਾਹਰ ਕਰਦਾ ਹੈ। ਪਾਪੀ ਮਨੁੱਖਜਾਤੀ ਖੁਦ ਪਰਮੇਸ਼ਰ ਦੀ ਭਾਲ ਕਰਨ ਵਿਚ ਪਹਿਲ ਨਹੀਂ ਕਰਦੀ ਹੈ (ਤੁਲਨਾ ਕਰੋ. ਰੋਮੀਆਂ 3:9-18 ਪੁਰਾਣੇ ਨੇਮ ਦੀ ਇਕ ਲੜੀ ਦਾ ਹਵਾਲਾ ਦੇਣ ਲਈ ਜੋ ਮਨੁੱਖਜਾਤੀ ਦੇ ਪਾਪ ਅਤੇ ਬਗ਼ਾਵਤ ਤੇ ਜ਼ੋਰ ਦਿੰਦੀ ਹੈ)।

ਯੂਹੰਨਾ 6:66-71

⁶⁶ਇਸ ਦੇ ਪਿੱਛੋਂ ਯਿਸੂ ਦੇ ਬਹੁਤ ਸਾਰੇ ਚੇਲਿਆਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਅਤੇ ਉਹ ਫਿਰ ਉਹਨਾਂ ਦੇ ਨਾਲ ਨਾ ਗਏ। ⁶⁷ਇਸ ਉੱਤੇ ਯਿਸੂ ਨੇ ਬਾਰਾਂ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਵੀ ਮੈਨੂੰ ਛੱਡ ਕੇ ਜਾਣਾ ਚਾਹੁੰਦੇ ਹੋ?” ⁶⁸ਸ਼ਮਊਨ ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਕੀਹਦੇ ਕੋਲ ਜਾਈਏ, ਤੁਹਾਡੇ ਕੋਲ ਤਾਂ ਅਨੰਤ ਜੀਵਨ ਦੇਣ ਵਾਲੇ ਸ਼ਬਦ ਹਨ। ⁶⁹ਅਸੀਂ ਵਿਸ਼ਵਾਸ ਕਰ ਚੁੱਕੇ ਹਾਂ ਕਿ ਤੁਸੀਂ ਪਰਮੇਸ਼ਰ ਦੇ ਪਵਿੱਤਰ ਮਨੁੱਖ ਹੋ।” ⁷⁰ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਬਾਰਾਂ ਨੂੰ ਨਹੀਂ ਚੁਣਿਆ ਹੈ? ਫਿਰ ਵੀ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ।” ⁷¹ਇਹ ਯਿਸੂ ਨੇ ਸ਼ਮਊਨ ਇਸਕਰਿਉਤੀ ਦੇ ਪੁੱਤਰ ਯਹੂਦਾ ਜੋ ਬਾਰਾਂ ਚੇਲਿਆਂ ਵਿੱਚੋਂ ਇੱਕ ਸੀ, ਦੇ ਬਾਰੇ ਕਿਹਾ ਸੀ ਕਿਉਂਕਿ ਉਹ ਉਹਨਾਂ ਨੂੰ ਫੜਵਾਉਣ ਵਾਲਾ ਸੀ।

6:67 "ਬਾਰੂ" ਰਸੂਲਾਂ ਲਈ ਇਸ ਸਮੂਹਕ ਸ਼ਬਦ ਦੀ ਯੂਹੰਨਾ ਦੀ ਇਹ ਪਹਿਲੀ ਵਰਤੋਂ ਹੈ (ਯੂਹੰਨਾ 6:70,71; 20:24)। ਯੂਹੰਨਾ 6:13 ਤੇ ਖਾਸ ਵਿਸ਼ਾ ਦੇਖੋ।

6:68 "ਸ਼ਮਊਨ ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ" ਪਤਰਸ ਬਾਰੂ ਲਈ ਪ੍ਰਵਕਤਾ ਹੈ (ਮੱਤੀ 16:16)। ਇਸਦਾ ਇਹ ਮਤਲਬ ਨਹੀਂ ਹੈ ਕਿ ਉਹ ਪਤਰਸ ਨੂੰ ਆਪਣੇ ਆਗੂ ਵਜੋਂ ਦੇਖਦੇ ਸਨ (ਮਰਕੁਸ 9:34; ਲੂਕਾ 9:46; 22:24)।

▣ "ਤੁਹਾਡੇ ਕੋਲ ਤਾਂ ਅਨੰਤ ਜੀਵਨ ਦੇਣ ਵਾਲੇ ਸ਼ਬਦ ਹਨ" ਮਸੀਹਤ ਅੱਗੇ ਲਿਖੇ ਦੋਨੋਂ ਹੈ (1) ਇਕ ਸੰਦੇਸ਼ ਵਿਚ ਸ਼ਮਲ ਸੱਚ, "ਸਦੀਪਕ ਜੀਵਨ ਦੇ ਸ਼ਬਦ," ਅਤੇ (2) ਇਕ ਵਿਅਕਤੀ, ਯਿਸੂ ਵਿਚ ਸੱਚਾਈ ਪ੍ਰਗਟ ਕੀਤੀ ਹੈ। ਇੰਜੀਲ, ਇਸ ਲਈ, ਇਕ ਸੰਦੇਸ਼ ਅਤੇ ਇਕ ਵਿਅਕਤੀ ਹੈ। *ਪਿਸਤਿਸ pistis* ਸ਼ਬਦ ਦੋਹਾਂ ਨਾਲ ਸੰਬੰਧਿਤ ਹੋ ਸਕਦਾ ਹੈ (1) ਇਕ ਸੰਦੇਸ਼ (ਯਹੂਦਾਹ 3, 20) ਅਤੇ (2) ਇਕ ਵਿਅਕਤੀ (ਯੂਹੰਨਾ 1:12; 3:15-16)।

6:69 "ਅਸੀਂ ਵਿਸ਼ਵਾਸ ਕਰ ਚੁੱਕੇ ਹਾਂ" ਇਹ ਦੋਵੇਂ ਪੂਰਨ ਕਾਲ ਕਿਰਿਆਸ਼ੀਲ ਸੰਕੇਤ ਹਨ। ਮੁਕਤੀ ਇੱਥੇ ਪੂਰਣ-ਕਾਲ ਵਾਕ ਵਿਚ ਹੈ ਜਿਸਦਾ ਮਤਲਬ ਇਕ ਅਤੀਤ, ਅੰਤ ਦਾ ਕੰਮ ਇਕ ਸਥਾਪਕ ਅਵਸਥਾ ਬਣ ਗਿਆ ਹੈ। ਸੱਚੀ ਮੁਕਤੀ ਵਿਚ ਸਾਰੇ ਯੂਨਾਨੀ ਕਿਰਿਆ ਵਾਕ ਹੁੰਦੇ ਹਨ। ਯੂਹੰਨਾ 9:7 ਤੇ ਖਾਸ ਵਿਸ਼ਾ ਦੇਖੋ: ਮੁਕਤੀ ਲਈ ਯੂਨਾਨੀ ਕਿਰਿਆ ਵਾਕ ਵਰਤੇ ਗਏ ਹਨ।

NASB, NRSV, NJB "ਤੁਸੀਂ ਪਰਮੇਸ਼ਰ ਦੇ ਪਵਿੱਤਰ ਵਿਅਕਤੀ ਹੋ"
NKJV "ਤੁਸੀਂ ਮਸੀਹ ਹੋ, ਜੀਉਂਦੇ ਪਰਮੇਸ਼ਰ ਦੇ ਪੁੱਤਰ"
TEV "ਤੁਸੀਂ ਪਵਿੱਤਰ ਵਿਅਕਤੀ ਹੋ ਜੋ ਪਰਮੇਸ਼ਰ ਤੋਂ ਆਇਆ ਹੈ"

ਇਹ ਬਿੰਦੂ ਤੇ ਹੱਥ-ਲਿੱਖਤਾਂ ਵਿਚ ਸਮੱਸਿਆ ਹੈ। ਛੋਟਾ ਵਚਨ ਦਾ (NASB, NRSV, NJB) ਪੁਰਾਣੀਆਂ ਯੂਨਾਨੀ ਹੱਥ-ਲਿੱਖਤਾਂ P⁷⁵, κ , B, C*, D, L, ਅਤੇ W ਦੁਆਰਾ ਸਮਰਥਨ ਕੀਤਾ ਗਿਆ ਹੈ। ਬਾਅਦ ਵਿਚ ਲਿਖਾਰੀਆਂ ਸਪੱਸ਼ਟ ਤੌਰ ਤੇ ਯੂਹੰਨਾ 11:27 ਵਿਚ ਮਾਰਥਾ ਦੁਆਰਾ ਅਤੇ ਮੱਤੀ 16:16 ਵਿਚ ਪਤਰਸ ਦੇ ਬਿਆਨ ਤੋਂ ਹੋਰ ਸ਼ਬਦ ਸ਼ਾਮਲ ਕੀਤੇ।

"ਪਰਮੇਸ਼ਰ ਦਾ ਪਵਿੱਤਰ ਵਿਅਕਤੀ" ਮੁਹਾਵਰਾ ਇਕ ਪੁਰਾਣੇ ਨੇਮ ਦੇ ਮਸੀਹ ਦਾ ਸਿਰਲੇਖ ਹੈ। ਇਸਦਾ ਸੰਕੇਤ ਲੂਕਾ 1:35 ਅਤੇ ਰਸੂਲਾਂ ਦੇ ਕਰਤੱਬ 3:14 ਵਿਚ ਦਿੱਤਾ ਗਿਆ ਹੈ। ਇਹ ਉਹ ਸਿਰਲੇਖ ਹੈ ਜਿਸ ਦੁਆਰਾ ਮਰਕੁਸ 1:24; ਲੂਕਾ 4:34 ਭੂਤ ਨੇ ਯਿਸੂ ਨੂੰ ਸੰਬੋਧਿਤ ਕੀਤਾ ਸੀ। ਇਹ ਬਾਰੂ ਦੁਆਰਾ ਵਿਸ਼ਵਾਸ ਦਾ ਇਕ ਹੋਰ ਇਕਰਾਰਨਾਮਾ ਹੈ, ਇਹ ਮੱਤੀ 16 ਨਾਲ ਮਿਲਦਾ ਜੁਲਦਾ ਹੈ।

6:70 "ਕੀ ਮੈਂ ਤੁਹਾਨੂੰ ਬਾਰੂ ਨੂੰ ਨਹੀਂ ਚੁਣਿਆ ਹੈ?" ਇਹ ਚੇਲਿਆਂ ਦੀ ਦੈਵੀ ਚੋਣ ਤੇ ਇਕ ਹੋਰ ਜ਼ੋਰ ਹੈ (ਯੂਹੰਨਾ 6:44 ਅਤੇ 65)। ਯੂਹੰਨਾ ਯੂਹੰਨਾ 6:67 ਵਿਚ ਯਿਸੂ ਦੇ ਸਵਾਲ ਦੇ ਧਿਆਨ ਦਿਓ। ਦੈਵੀ ਚੋਣ ਅਤੇ ਮਨੁੱਖੀ ਮਰਜ਼ੀ ਬਾਈਬਲ ਤਣਾਅ ਵਿਚ ਰਹਿਣੀ ਚਾਹੀਦੀ ਹੈ। ਉਹ ਵਾਚਾ ਦੇ ਦੋ ਪਹਿਲੂ ਹਨ।

▣ "ਫਿਰ ਵੀ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ" ਕਿੰਨਾ ਹੈਰਾਨ ਕਰਨ ਵਾਲਾ ਬਿਆਨ ਹੈ! ਇਹ ਝੁੰਡ ਦੇ ਉਨ੍ਹਾਂ ਚੇਲਿਆਂ ਦਾ ਹਵਾਲਾ ਨਹੀਂ ਦਿੰਦਾ ਜੋ ਵਾਪਸ ਚਲੇ ਗਏ (ਯੂਹੰਨਾ 6:66), ਪਰ ਬਾਰੂ ਚੁਣੇ ਹੋਏ ਰਸੂਲਾਂ ਵਿੱਚੋਂ ਇਕ ਦਾ ਹਵਾਲਾ ਦਿੰਦਾ ਹੈ ਜੋ ਯਿਸੂ ਵਿਚ ਵਿਸ਼ਵਾਸ ਕਰਦੇ ਸਨ। ਕਈਆਂ ਨੇ ਇਸ ਨੂੰ ਯੂਹੰਨਾ 13:2 ਜਾਂ 27 ਨਾਲ ਜੋੜਿਆ। ਇਸ ਆਇਤ ਦੀ ਸਾਡੀ ਸਮਝ ਨਾਲ ਜੁੜੇ ਕਈ ਸਵਾਲ ਹਨ: (1) ਯਿਸੂ ਨੇ ਸ਼ੈਤਾਨ ਨੂੰ ਕਿਉਂ ਚੁਣਿਆ ਸੀ? ਅਤੇ (2) ਇਸ ਪ੍ਰਸੰਗ ਵਿਚ ਇਸ ਸ਼ਬਦ ਦਾ ਕੀ ਮਤਲਬ ਹੈ?

ਪਹਿਲਾ ਸਵਾਲ ਭਵਿੱਖਬਾਣੀ ਹੈ (ਯੂਹੰਨਾ 17:12; ਜ਼ਬੂਰ 41:9)। ਯਿਸੂ ਜਾਣਦਾ ਸੀ ਕਿ ਯਹੂਦਾ ਕੀ ਕਰੇਗਾ। ਯਹੂਦਾ ਮੁਆਫ਼ ਨਾ ਕੀਤੇ ਜਾਣ ਵਾਲੇ ਪਾਪ ਦੀ ਵਧੀਆ ਉਦਾਹਰਣ ਹੈ। ਯਹੂਦਾ ਨੇ ਕਈ ਸਾਲਾਂ ਤੱਕ ਯਿਸੂ ਨੂੰ ਸੁਣਨ, ਵੇਖਣ ਅਤੇ ਉਸਦੇ ਨਾਲ ਰਹਿਣ ਤੋਂ ਬਾਅਦ ਉਸਦਾ ਇਨਕਾਰ ਕਰ ਦਿੱਤਾ।

ਦੂਸਰੇ ਸਵਾਲ ਦੇ ਦੋ ਸੰਭਾਵਤ ਅਰਥ ਹਨ:

1. ਕੁਝ ਇਸਦਾ ਸੰਬੰਧ ਸ਼ੈਤਾਨ ਨਾਲ ਕਰਦੇ ਹਨ (ਰਸੂਲਾਂ ਦੇ ਕਰਤੱਬ 13:10 ਅਤੇ ਪ੍ਰਕਾਸ਼ ਦੀ ਪੇਥੀ 20:2 ਵਿਚ ਬਿਨਾਂ ਕਿਸੇ ਸਾਹਿਤਕ ਲੇਖ ਦੇ ਸ਼ੈਤਾਨ ਲਈ ਵਰਤਿਆ ਗਿਆ) ਕਿ ਉਹ ਯਹੂਦਾ ਵਿਚ ਆਇਆ (ਯੂਹੰਨਾ 13:2,27)
2. ਸੰਭਵ ਤੌਰ ਤੇ ਇਹ ਸ਼ਬਦ ਸਧਾਰਨ ਤਰੀਕੇ ਨਾਲ ਵਰਤਿਆ ਗਿਆ (ਜਿਸ ਤਰ੍ਹਾਂ 1 ਤਿਮੋਥਿਉਸ 3:11; 2 ਤਿਮੋਥਿਉਸ 3:3; ਅਤੇ ਤੀਤੁਸ 2:3 ਵਿਚ ਕੋਈ ਸਾਹਿਤਕ ਲੇਖ ਨਹੀਂ ਹੈ)

ਯਹੂਦਾ ਪੁਰਾਣੇ ਨੇਮ ਦੇ ਭਾਵ ਵਿਚ ਇਕ ਦੇਸ਼ੀ ਸੀ, ਜਿਵੇਂ ਸ਼ੈਤਾਨ ਸੀ। ਯੂਨਾਨੀ ਸ਼ਬਦ ਦਾ ਭਾਵ ਇਕ ਨਿੰਦਕ ਜਾਂ ਕਹਾਣੀਕਾਰ ਹੈ। *ਡਾਇਬੋਲੋਸ* *Diabolos* ਇਕ ਜੁੜਿਆ ਸ਼ਬਦ ਹੈ, ਜਿਸਦਾ ਮਤਲਬ "ਪਾਰ ਸੁੱਟਣਾ" ਹੈ।

6:71 "ਸ਼ਮਊਨ ਇਸਕਰਿਉਤੀ" ਇਸ ਸ਼ਬਦ ਬਾਰੇ ਕਈ ਅਨੁਮਾਨ ਹਨ (ਇਹ ਸ਼ਬਦ ਵੱਖ-ਵੱਖ ਯੂਨਾਨੀ ਹੱਥ-ਲਿੱਖਤਾਂ ਵਿਚ ਵੱਖਰੇ-ਵੱਖਰੇ ਤੌਰ ਤੇ ਲਿਖਿਆ ਗਿਆ ਹੈ)। ਇਹ ਹੇਠ ਦਿੱਤੀਆਂ ਦਾ ਹਵਾਲਾ ਦੇ ਸਕਦਾ ਹੈ:

1. ਯਹੂਦਿਯਾ ਦੇ ਸ਼ਹਿਰ ਕਰੀਯੋਥ ਦਾ ਇਕ ਆਦਮੀ
2. ਗਲੀਲ ਦੇ ਸ਼ਹਿਰ ਕਰਤਾਨ ਦਾ ਇਕ ਆਦਮੀ
3. ਚਮੜੇ ਦਾ ਬੈਗ ਜਿਹੜਾ ਪੈਸੇ ਪਾਉਣ ਲਈ ਵਰਤਿਆ ਜਾਂਦਾ ਸੀ
4. "ਗਲ ਖੁੱਟ ਕੇ ਮਾਰ ਦੇਣ" ਲਈ ਇਬਰਾਨੀ ਸ਼ਬਦ
5. ਕਾਤਲ ਦੇ ਚਾਕੂ ਲਈ ਯੂਨਾਨੀ ਸ਼ਬਦ

ਜੇਕਰ #1 ਸਹੀ ਹੈ ਤਾਂ ਬਾਰਾਂ ਵਿਚੋਂ ਉਹੀ ਯਹੂਦਿਯਾ ਤੋਂ ਸੀ। ਜੇਕਰ #5 ਸਹੀ ਹੈ ਤਾਂ ਉਹ ਸ਼ਮਊਨ ਵਾਂਗ ਕਨਾਨੀ ਸੀ।

William Klassen ਦੁਆਰਾ 1996 ਵਿਚ ਇਕ ਕਿਤਾਬ ਲਿੱਖੀ ਗਈ ਸੀ ਜੋ ਯਹੂਦਾ ਦੀ ਸਕਾਰਾਤਮਕ ਤਰੀਕੇ ਨਾਲ ਵਿਆਖਿਆ ਕਰਦੀ ਹੈ। ਇਸ ਕਿਤਾਬ ਦਾ ਸਿਰਲੇਖ ਹੈ *ਯਹੂਦਾ, ਵਿਸ਼ਵਾਸਘਾਤ ਕਰਨ ਵਾਲਾ ਜਾਂ ਯਿਸੂ ਦਾ ਮਿੱਤਰ Judas, Betrayer or Friend of Jesus?* ਇਸ ਨਾਲ ਮੇਰੀ ਸਮੱਸਿਆ ਇਹ ਹੈ ਕਿ ਇਸਨੇ ਯੂਹੰਨਾ ਦੀ ਇੰਜੀਲ ਦੀਆਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ।

▣ "ਫੜਵਾਉਣ ਵਾਲਾ" ਇਸ ਯੂਨਾਨੀ ਸ਼ਬਦ ਦਾ ਵੱਖ-ਵੱਖ ਤਰੀਕਿਆਂ ਨਾਲ ਅਨੁਵਾਦ ਕੀਤਾ ਗਿਆ ਹੈ ਅਤੇ ਜ਼ਿਆਦਾਤਰ ਪ੍ਰਸੰਗਾਂ ਵਿਚ ਨਿਰਪੱਖ ਹੈ। ਹਾਲਾਂਕਿ, ਯਹੂਦਾ ਦੇ ਯਿਸੂ ਨੂੰ ਅਧਿਕਾਰੀਆਂ ਦੇ ਹਵਾਲੇ ਕਰਨ ਦੇ ਸੰਬੰਧ ਵਿਚ ਇਹ ਭਿਆਨਕ ਭਾਵਨਾਵਾਂ ਨੂੰ ਸਮਝਦਾ ਹੈ। ਯੂਹੰਨਾ 18:2 ਤੇ ਨੋਟ ਦੇਖੋ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਕੀ ਯੂਹੰਨਾ 6 ਪ੍ਰਭੂ ਭੇਜ ਦੀ ਚਰਚਾ ਹੈ? ਕਿਉਂ ਹੈ ਜਾਂ ਕਿਉਂ ਨਹੀਂ ਹੈ?
2. ਜਦੋਂ ਯਿਸੂ ਨੇ ਕਿਹਾ "ਮੈਂ ਜੀਵਨ ਦੀ ਰੋਟੀ ਹਾਂ" ਤਾਂ ਉਸਦਾ ਕੀ ਦਾਅਵਾ ਸੀ?
3. ਯਿਸੂ ਨੇ ਇਸ ਭੀੜ ਨਾਲ ਅਜਿਹੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਕਿਉਂ ਕੀਤੀਆਂ?

ਯੂਹੰਨਾ 7

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਿਸੂ ਦੇ ਭਰਾਵਾਂ ਦਾ ਅਵਿਸ਼ਵਾਸ	ਯਿਸੂ ਦੇ ਭਰਾਵਾਂ ਦਾ ਅਵਿਸ਼ਵਾਸ	ਯਿਸੂ ਜੀਵਨ ਦਾ ਜਲ	ਯਿਸੂ ਅਤੇ ਉਹਨਾਂ ਦੇ ਭਰਾ	ਯਿਸੂ ਯਰੂਸ਼ਲਮ ਵਿਚ ਡੇਰਿਆਂ ਦਾ ਤਿਉਹਾਰ ਮਨਾਉਣ ਜਾਂਦੇ ਹਨ
7:1-9	7:1-9	7:1-9	7:1-9	7:1
ਯਿਸੂ ਡੇਰਿਆਂ ਦੇ ਤਿਉਹਾਰ ਤੇ	ਸਵਰਗੀ ਵਿਦਵਾਨ		ਯਿਸੂ ਡੇਰਿਆਂ ਦੇ ਤਿਉਹਾਰ ਤੇ	7:2-9
7:10-13	7:10-24	7:10-13	7:10-11 7:12-13	7:10-13
7:14-24		7:14-18 7:19-24	7:14-15 7:16-19 7:20 7:21-24	7:14-24
ਕੀ ਉਹ ਮਸੀਹ ਹਨ?	ਕੀ ਉਹ ਮਸੀਹ ਹੋ ਸਕਦਾ ਹੈ?		ਕੀ ਉਹ ਮਸੀਹ ਹੈ?	ਲੋਕ ਮਸੀਹ ਦੀ ਹੋਂਦ ਬਾਰੇ ਗੱਲ ਕਰਦੇ ਹਨ
7:25-31	7:25-31	7:25-31	7:25-27 7:28-29 7:30-31	7:25-27 7:28-29 7:30
ਪਹਿਰੇਦਾਰਾਂ ਨੂੰ ਯਿਸੂ ਨੂੰ ਗਿਰਫ਼ਤਾਰ ਕਰਨ ਭੇਜਿਆ ਜਾਂਦਾ ਹੈ	ਯਿਸੂ ਅਤੇ ਧਾਰਮਿਕ ਆਗੂ		ਪਹਿਰੇਦਾਰਾਂ ਨੂੰ ਯਿਸੂ ਨੂੰ ਗਿਰਫ਼ਤਾਰ ਕਰਨ ਭੇਜਿਆ ਜਾਂਦਾ ਹੈ	ਯਿਸੂ ਆਪਣੇ ਆਖਰੀ ਦੇ ਜਾਣ ਦੇ ਸਮੇਂ ਬਾਰੇ ਦੱਸਦੇ ਹਨ 7:31-34
7:32-36	7:32-36	7:32-36	7:32-34	

			7:35-36	7:35-36
ਜੀਉਂਦੇ ਪਾਣੀ ਦੀ ਨਦੀਆਂ	ਪਵਿੱਤਰ ਆਤਮਾ ਦਾ ਵਾਅਦਾ		ਜੀਵਨ ਦੇਣ ਵਾਲੇ ਪਾਣੀ ਦੀਆਂ ਧਾਰਾਵਾਂ	ਜੀਵਤ ਪਾਣੀ ਦਾ ਵਾਅਦਾ
7:37-39	7:37-39	7:37-39	7:37-39	7:37-38
				7:39
ਲੋਕਾਂ ਵਿਚ ਮੱਤਭੇਦ	ਉਹ ਕੌਣ ਹੈ?		ਲੋਕਾਂ ਵਿਚ ਮੱਤਭੇਦ	ਮਸੀਹ ਦੀ ਹੋਂਦ ਬਾਰੇ ਤਾਜ਼ੀਆਂ ਖੋਜਾਂ
7:40-44	7:40-44	7:40-44	7:40-44	7:40-44
ਜੇ ਅਧਿਕਾਰ ਵਿਚ ਹਨ ਉਹਨਾਂ ਦਾ ਅਵਿਸ਼ਵਾਸ	ਅਧਿਕਾਰੀਆਂ ਦੁਆਰਾ ਰੱਦ ਕੀਤਾ ਜਾਣਾ		ਯਹੂਦੀ ਅਧਿਕਾਰੀਆਂ ਦਾ ਅਵਿਸ਼ਵਾਸ	
7:45-52	7:45-52	7:45-52	7:45	7:45-52
			7:46	
			7:47-49	
			7:50-51	
			7:52	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਇਕ ਅਧਿਐਨ ਪਦ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਸਾਨੂੰ ਮਿਲਿਆ ਹੈ। ਤੁਹਾਡੀ ਬਾਈਬਲ ਦੀ ਵਿਆਖਿਆ ਵਿਚ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਉੱਤੇ ਨਹੀਂ ਛੱਡਣਾ ਚਾਹੀਦਾ।

ਇਕ ਅਧਿਆਏ ਨੂੰ ਇਕ ਵਾਰ ਵਿਚ ਹੀ ਪੜ੍ਹੋ। ਵਿਸ਼ਿਆਂ ਨੂੰ ਪਛਾਣੋ। ਆਪਣੇ ਵਿਸ਼ਿਆਂ ਦੀ ਵੰਡ ਦੀ ਪੰਜ ਆਧੁਨਿਕ ਅਨੁਵਾਦਾਂ ਨਾਲ ਦੇਖੋ। ਪੈਰੇ ਪ੍ਰੇਰਿਤ ਨਹੀਂ ਹਨ, ਪਰ ਇਹ ਅਸਲੀ ਲੇਖਕ ਦੇ ਉਦੇਸ਼ ਨੂੰ ਸਮਝਣ ਦੀ ਕੁੰਜੀ ਹਨ, ਜੋ ਕਿ ਵਿਆਖਿਆ ਦਾ ਹਿਰਦਾ ਹੈ। ਹਰੇਕ ਪੈਰੇ ਦਾ ਇਕ ਅਤੇ ਕੇਵਲ ਇਕੋ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ

1-52 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਅਧਿਆਏ 5 ਅਤੇ 6 ਦੀ ਸਥਾਪਨਾ ਪਸਾਹ ਦਾ ਤਿਉਹਾਰ ਹੈ। ਯੂਹੰਨਾ 7:1 ਤੋਂ ਯੂਹੰਨਾ 10:21 ਦੀ ਸਥਾਪਨਾ ਡੇਰਿਆਂ ਦਾ ਤਿਉਹਾਰ ਹੈ। (ਯੂਹੰਨਾ 7:2ff)
- B. ਡੇਰਿਆਂ ਦਾ ਤਿਉਹਾਰ ਮੁੱਖ ਤੌਰ ਤੇ ਵਾਢੀ ਲਈ ਧੰਨਵਾਦ ਕਰਨ ਵਾਲਾ ਤਿਉਹਾਰ ਸੀ (ਇਕੱਠਾ ਕਰਨ ਦਾ ਤਿਉਹਾਰ, ਦੇਖੋ ਕੂਚ 23:16; 34:22)। ਇਹ ਸਮਾਂ ਕੂਚ ਦੇ ਤਜਰਬੇ ਨੂੰ ਯਾਦ ਕਰਨ ਦਾ ਸਮਾਂ ਵੀ ਸੀ (ਇਸ ਨੂੰ ਡੇਰਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਦੇਖੋ. ਲੇਵੀ. 23:29-44 ਅਤੇ ਬਿਵਵਥਾ ਸਾਰ 16:13-15)। ਇਹ ਤਿਸਰੀ ਮਹੀਨੇ ਦੇ ਪੰਦਰਵੇਂ ਦਿਨ ਆਉਂਦਾ ਹੈ, ਜੋ ਕਿ ਸਾਡੇ ਲਈ ਸਤੰਬਰ ਮਹੀਨੇ ਦੇ ਅੰਤ ਅਤੇ ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿਚ ਆਉਂਦਾ ਹੈ।
- C. ਅਧਿਆਇ 7 ਅਤੇ 8 ਯਿਸੂ ਦੇ ਸਬਤ ਨੂੰ ਨਾ ਮੰਨਣ ਵਿਰੁੱਧ ਯਹੂਦੀ ਸਥਾਪਨਾ ਦੇ ਵੈਰ (ਯੂਹੰਨਾ 5:16) ਅਤੇ ਯਿਸੂ ਦਾ ਯਹੋਵਾਹ ਪਰਮੇਸ਼ਰ ਦੇ ਨਾਲ ਇਕ ਹੋਣ ਦੇ ਦਾਅਵੇ ਨੂੰ ਦਰਸਾਉਂਦੇ ਹਨ (ਯੂਹੰਨਾ 5:18)। ਵਚਨ ਵਿਚ ਧਿਆਨ ਦਿਓ ਕਿ ਯਹੂਦੀ ਲੋਕਾਂ ਦੀਆਂ ਯਿਸੂ ਵਿਰੁੱਧ ਕਿੰਨੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ
1. ਉਹਨਾਂ ਨੂੰ ਗਿਰਫ਼ਤਾਰ ਦੀ ਕੋਸ਼ਿਸ਼, ਯੂਹੰਨਾ 7:30,32,44; 10:39
 2. ਉਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼, ਯੂਹੰਨਾ 7:1,19,25; 8:37,40 (ਦੇਖੋ ਯੂਹੰਨਾ 11:53)

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 7 : 1-9

¹ ਇਹਨਾਂ ਗੱਲਾਂ ਦੇ ਪਿੱਛੋਂ ਯਿਸੂ ਗਲੀਲ ਦੇ ਇਲਾਕੇ ਵਿੱਚ ਦੌਰਾ ਕਰਨ ਲੱਗੇ। ਉਹ ਯਹੂਦਿਆ ਦੇ ਇਲਾਕੇ ਵਿੱਚ ਨਹੀਂ ਜਾਣਾ ਚਾਹੁੰਦੇ ਸਨ, ਕਿਉਂਕਿ ਯਹੂਦੀ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਸਨ। ² ਯਹੂਦੀਆਂ ਦਾ ਡੇਰਿਆਂ ਦਾ ਤਿਉਹਾਰ ਨੇੜੇ ਸੀ। ³ ਇਸ ਲਈ ਉਹਨਾਂ ਦੇ ਭਰਾਵਾਂ ਨੇ ਉਹਨਾਂ ਨੂੰ ਕਿਹਾ, “ਇਸ ਥਾਂ ਨੂੰ ਛੱਡ ਕੇ ਯਹੂਦਿਆ ਦੇ ਇਲਾਕੇ ਵਿੱਚ ਜਾ, ਤਾਂ ਜੋ ਤੇਰੇ ਚੇਲੇ ਇਹ ਸਾਰੇ ਕੰਮ ਦੇਖਣ ਜੋ ਤੂੰ ਕਰ ਰਿਹਾ ਹੈ।” ⁴ ਕਿਉਂਕਿ ਕੋਈ ਵੀ ਉਹਨਾਂ ਕੰਮਾਂ ਨੂੰ ਲੁਕਾਉਂਦਾ ਨਹੀਂ ਜਿਹੜੇ ਉਹ ਕਰਦਾ ਹੈ, ਜੇਕਰ ਉਹ ਪ੍ਰਸਿੱਧ ਹੋਣਾ ਚਾਹੁੰਦਾ ਹੈ। ਜੇਕਰ ਤੂੰ ਇਹੋ ਜਿਹੇ ਕੰਮ ਕਰਦਾ ਹੈ, ਤਾਂ ਸਾਰੇ ਸੰਸਾਰ ਅੱਗੇ ਇਹ ਪ੍ਰਗਟ ਹੋਣ ਦੇ।” ⁵ (ਕਿਉਂਕਿ ਯਿਸੂ ਦੇ ਭਰਾ ਵੀ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ ਸਨ।) ⁶ ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰਾ ਉਚਿਤ ਸਮਾਂ ਅਜੇ ਨਹੀਂ ਆਇਆ, ਪਰ ਤੁਹਾਡੇ ਲਈ ਹਰ ਸਮਾਂ ਉਚਿਤ ਹੈ।” ⁷ ਸੰਸਾਰ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ, ਪਰ ਮੈਨੂੰ ਨਫ਼ਰਤ ਕਰਦਾ ਹੈ, ਕਿਉਂਕਿ ਮੈਂ ਉਸਦੇ ਬੁਰੇ ਕੰਮਾਂ ਬਾਰੇ ਗਵਾਹੀ ਦਿੰਦਾ ਹਾਂ। ⁸ ਤੁਸੀਂ ਤਿਉਹਾਰ ਦੇ ਲਈ ਜਾਓ, ਮੈਂ ਇਸ ਤਿਉਹਾਰ ਦੇ ਲਈ ਨਹੀਂ ਜਾ ਰਿਹਾ, ਕਿਉਂਕਿ ਮੇਰਾ ਅਜੇ ਉਚਿਤ ਸਮਾਂ ਨਹੀਂ ਆਇਆ ਹੈ।” ⁹ ਉਹਨਾਂ ਨੂੰ ਇਹ ਕਹਿਕੇ ਯਿਸੂ ਗਲੀਲ ਵਿੱਚ ਹੀ ਰਹਿ ਗਏ।

7:1 “ਇਹਨਾਂ ਗੱਲਾਂ ਦੇ ਪਿੱਛੋਂ” ਅੱਗੇ ਵੱਧਣ ਦਾ ਇਹ ਸਾਹਿਤਕ ਤਰੀਕਾ ਹੈ, ਨਾ ਕਿ ਅਸਥਾਈ (ਦੇਖੋ ਯੂਹੰਨਾ 5:1; 6:1; 7:1; 21:1).

▣ “ਯਹੂਦੀ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਸਨ” ਯੂਹੰਨਾ ਦੀ ਇੰਜੀਲ ਵਿਚ “ਯਹੂਦੀ” ਅਕਸਰ ਗ਼ਲਤ ਅਰਥ ਭਾਵ ਰੱਖਦੇ ਹਨ (ਦੇਖੋ ਯੂਹੰਨਾ 1:19; 2:18,20; 5:10,15,16; 6:41,52; 7:1,11,13,35; 8:22,52,57; 9:18,22; 10:24,31,33; 11:8; 19:7,12; 20:19)। ਉਹਨਾਂ ਦੀ ਨਫ਼ਰਤ ਅਤੇ ਕਤਲ ਕਰਨ ਦੇ ਇਰਾਦੇ ਕਈ ਵਾਰ ਮਿਲਦੇ ਹਨ (ਦੇਖੋ ਯੂਹੰਨਾ 5:16-18; 7:19,30,44;

8:37,40,59; 10:31,33,39; 11:8,53).

7:2 “ਯਹੂਦੀਆਂ ਦਾ ਡੇਰਿਆਂ ਦਾ ਤਿਉਹਾਰ” ਇਸ ਨੂੰ ਡੇਰਿਆਂ ਦਾ ਤਿਉਹਾਰ ਕਿਹਾ ਜਾਂਦਾ ਹੈ (ਦੇਖੋ ਲੇਵੀਆਂ 23:34-44; ਬਿਵਸਥਾ ਸਾਰ 16:13-17) ਕਿਉਂਕਿ ਵਾਚੀ ਦੇ ਸਮੇਂ ਪਿੰਡ ਦੇ ਲੋਕ ਖੇਤਾਂ ਵਿਚ ਛੋਟੇ ਛੋਟੇ ਪਨਾਹ ਘਰਾਂ ਵਿਚ ਰਹਿੰਦੇ ਸਨ, ਜੋ ਯਹੂਦੀਆਂ ਨੂੰ ਉਹਨਾਂ ਦੇ ਕੂਚ ਦੇ ਤਜਰਬੇ ਦੀ ਯਾਦ ਦਿਵਾਉਂਦੇ ਹਨ। ਇਸ ਤਿਉਹਾਰ ਦਾ ਰਿਵਾਜ ਅਤੇ ਲਿਖਤ ਯੂਹੰਨਾ 7:1-10:21 ਵਿਚ ਯਿਸੂ ਦੀਆਂ ਸਿੱਖਿਆਵਾਂ ਦਾ ਪਿਛੋਕੜ ਪ੍ਰਦਾਨ ਕਰਦੀ ਹੈ, ਜਿਸ ਤਰ੍ਹਾਂ ਅਧਿਆਏ 5-6 ਵਿਚ ਫ਼ਸਹ ਦੇ ਤਿਉਹਾਰ ਬਾਰੇ ਹੈ।

7:3 “ਉਹਨਾਂ ਦੇ ਭਰਾਵਾਂ” ਯੂਹੰਨਾ 2:12 ਤੋਂ ਬਾਅਦ ਯਿਸੂ ਦੇ ਪਰਿਵਾਰ ਬਾਰੇ ਇਹ ਪਹਿਲੀ ਵਾਰ ਜ਼ਿਕਰ ਹੋਇਆ ਹੈ। ਇਹ ਸਪੱਸ਼ਟ ਹੈ ਕਿ ਉਹ ਯਿਸੂ ਦੇ ਮਨੋਰਥ, ਤਰੀਕਿਆਂ ਅਤੇ ਮਕਸਦਾਂ ਨੂੰ ਨਹੀਂ ਸਮਝ ਸਕੇ।

▣ “ਇਸ ਥਾਂ ਨੂੰ ਛੱਡ ਕੇ ਯਹੂਦਿਆਂ ਦੇ ਇਲਾਕੇ ਵਿੱਚ ਜਾ” ਇਹ ਸ਼ਰਧਾਲੂਆਂ ਦੇ ਸਲਾਨਾ ਕਾਫ਼ਲੇ ਦਾ ਹਵਾਲਾ ਦਿੰਦਾ ਹੈ (ਦੇਖੋ ਲੂਕਾ 2: 41-44) ਜੋ ਗਲੀਲ ਛੱਡ ਕੇ ਯਰੂਸ਼ਲਮ ਦੀ ਯਾਤਰਾ ਲਈ ਗਏ। ਯਾਦ ਰੱਖੋ ਕਿ ਯੂਹੰਨਾ ਦੀ ਇੰਜੀਲ ਯਰੂਸ਼ਲਮ ਵਿਚ ਯਿਸੂ ਦੀ ਸੇਵਕਾਈ ਉੱਤੇ ਕੇਂਦ੍ਰਿਤ ਹੈ।

7:4 “ਸਾਰੇ ਸੰਸਾਰ ਅੱਗੇ ਇਹ ਪ੍ਰਗਟ ਹੋਣ ਦੇ” ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ।

ਖਾਸ ਵਿਸ਼ਾ: ਸਾਹਸ (ਪਾਰਹੇਸੀਆ PARRHĒSIA) SPECIAL TOPIC: BOLDNESS (PARRHĒSIA)

ਖਾਸ ਵਿਸ਼ਾ: ਦਲੇਰੀ (ਪਾਰਹੇਸੀਆ PARRHĒSIA)

ਇਹ ਯੂਨਾਨੀ ਸ਼ਬਦ “ਸਾਰਾ” (ਪੈਨ pan) ਅਤੇ “ਭਾਸ਼ਣ” (ਰਹਿਸੀਸ rhēsis) ਦਾ ਮਿਸ਼ਰਣ ਹੈ। ਇਸ ਅਜ਼ਾਦੀ ਜਾਂ ਦਲੇਰੀ ਦਾ ਭਾਵ ਅਕਸਰ ਵਿਰੋਧ ਜਾਂ ਅਸਵੀਕਾਰ ਕਰਨ ਦੇ ਦੌਰਾਨ ਦਲੇਰੀ ਦੀ ਭਾਵਨਾ ਵਿਚ ਹੁੰਦਾ ਸੀ (ਦੇਖੋ ਯੂਹੰਨਾ 7:13; 1 ਥਸਲੁਨਿਕੀਆਂ 2:2)।

ਯੂਹੰਨਾ ਦੀਆਂ ਲਿਖਤਾਂ ਵਿਚ (13 ਵਾਰ ਵਰਤਿਆ ਗਿਆ) ਅਕਸਰ ਇਹ ਜਨਤਕ ਘੋਸ਼ਣਾ ਨੂੰ ਦਰਸਾਉਂਦਾ ਹੈ (ਦੇਖੋ ਯੂਹੰਨਾ 18:20, ਨਾਲ ਹੀ ਪੈਲੁਸ ਦੀਆਂ ਪੱਤਰੀਆਂ ਵੀ ਦੇਖੋ, ਕੁਲਸੀਆਂ 2:15)। ਹਾਲਾਂਕਿ, ਕਈ ਵਾਰ ਇਸਦਾ ਸਿੱਧਾ ਅਰਥ “ਸਪਸ਼ਟ” ਹੁੰਦਾ (ਦੇਖੋ ਯੂਹੰਨਾ 10:24; 11:14; 16:25,29)।

ਰਸੂਲਾਂ ਦੇ ਕਰਤੱਬ ਵਿੱਚ ਰਸੂਲ ਯਿਸੂ ਬਾਰੇ ਉਸੇ ਤਰੀਕੇ ਨਾਲ (ਦਲੇਰੀ ਨਾਲ) ਬੋਲਦੇ ਹਨ ਜਿਵੇਂ ਯਿਸੂ ਨੇ ਪਿਤਾ ਅਤੇ ਉਸਦੀਆਂ ਯੋਜਨਾਵਾਂ ਅਤੇ ਪ੍ਰਤਿਗਿਆਵਾਂ ਬਾਰੇ ਬੋਲਦੇ ਸਨ (ਦੇਖੋ ਰਸੂਲਾਂ ਦੇ ਕਰਤੱਬ 2:29; 4:13,29,31; 9:27-28; 13:46; 14:3; 18:26; 19:8; 26:26; 28:31)। ਪੈਲੁਸ ਨੇ ਵੀ ਕਲੀਸੀਆ ਦੇ ਲੋਕਾਂ ਨੂੰ ਉਸ ਲਈ ਪ੍ਰਾਰਥਨਾ ਕਰਨ ਬਾਰੇ ਕਿਹਾ ਕਿ ਉਹ ਖੁਸ਼ਖਬਰੀ ਦਾ ਸੰਦੇਸ਼ (ਦੇਖੋ ਅਫ਼ਸੀਆਂ ਨੂੰ 6:19; 1 ਥਸਲੁਨਿਕੀਆਂ 2:2) ਦਲੇਰੀ ਨਾਲ ਦੇਵੇ ਅਤੇ ਖੁਸ਼ਖਬਰੀ ਅਨੁਸਾਰ ਜਿਵੇਂ (ਦੇਖੋ ਫਿਲਿਪੀਆਂ ਨੂੰ 1:20)।

ਪੈਲੁਸ ਦੀ ਮਸੀਹ ਵਿੱਚ ਭਵਿਖ ਦੀ ਉਮੀਦ ਨੇ ਉਸ ਨੂੰ ਇਸ ਬੁਰੇ ਯੁਗ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਦਲੇਰੀ ਅਤੇ ਵਿਸ਼ਵਾਸ ਦਿੱਤਾ (ਦੇਖੋ 2 ਕੁਰਿੰਥੀਆਂ ਨੂੰ 3:11-12)। ਉਸ ਨੂੰ ਇਹ ਵੀ ਭਰੋਸਾ ਸੀ ਕਿ ਯਿਸੂ ਦੇ ਚੇਲੇ ਸਹੀ ਕੰਮ ਕਰਨਗੇ (ਦੇਖੋ 2 ਕੁਰਿੰਥੀਆਂ 7:4)।

ਇਸ ਪਦ ਦਾ ਇਕ ਹੋਰ ਪਹਿਲੂ ਵੀ ਹੈ। ਮਸੀਹ ਵਿੱਚ, ਪਰਮੇਸ਼ਰ ਕੋਲ ਜਾਣ ਅਤੇ ਉਸ ਨਾਲ ਗੱਲ ਕਰਨ ਲਈ ਇਬਰਾਨੀਆਂ ਦੀ ਪੁਸਤਕ ਵਿਸ਼ਵਾਸੀਆਂ ਦੀ ਦਲੇਰੀ ਨੂੰ ਇਕ ਅਦੁੱਤੀ ਅਰਥ ਨਾਲ ਵਰਤਦੀ ਹੈ (ਦੇਖੋ ਇਬਰਾਨੀਆਂ ਨੂੰ 3:6; 4:16; 10:19,35)। ਵਿਸ਼ਵਾਸੀਆਂ ਨੂੰ ਪੁੱਤਰ ਦੁਆਰਾ ਪਿਤਾ ਨਾਲ ਨੇੜਤਾ ਵਿੱਚ ਸਵਾਗਤ ਕਰਦੇ ਹੋਏ ਪੂਰੀ ਤਰ੍ਹਾਂ ਸਵੀਕਾਰ ਕੀਤਾ ਜਾਂਦਾ ਹੈ (ਦੇਖੋ 2 ਕੁਰਿੰਥੀਆਂ 5:21)!

ਨਵੇਂ ਨੇਮ ਵਿੱਚ ਇਸ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ।

- 1. ਇੱਕ ਵਿਸ਼ਵਾਸ, ਦਲੇਰੀ, ਜਾਂ ਭਰੋਸੇਮੰਦ ਜਿਸਦਾ ਸੰਬੰਧ

a. ਮਨੁੱਖਾਂ ਨਾਲ (ਦੇਖੋ ਰਸੂਲਾਂ ਦੇ ਕਰਤੱਬ 2:29; 4:13,31; 2 ਕੁਰਿੰਥੀਆਂ 3:12; ਅਫ਼ਸੀਆਂ ਨੂੰ 6:19)

b. ਪਰਮੇਸਰ ਨਾਲ (ਦੇਖੋ 1 ਯੂਹੰਨਾ 2:28; 3:21; 4:12; 5:14; ਇਬਰਾਨੀਆਂ 3:6; 4:16; 10:19)

2. ਖੁੱਲ੍ਹ ਕੇ, ਸਪਸ਼ਟ ਰੂਪ ਵਿਚ ਜਾਂ ਨਿਰਵਿਘਨ ਬੋਲਣ ਲਈ (ਦੇਖੋ ਮਰਕੁਸ 8:32; ਯੂਹੰਨਾ 7:4,13; 10:24; 11:14; 16:25; ਰਸੂਲਾਂ ਦੇ ਕਰਤੱਬ 28:31)

3. ਜਨਤਕ ਤੌਰ ਤੇ ਬੋਲਣ ਲਈ (ਦੇਖੋ ਯੂਹੰਨਾ 7:26; 11:54; 18:20)

4. ਸੰਬੰਧਿਤ ਵਿਧੀ (ਪੈਰਹੇਸੀਅਜੋਮਾਈ *parrhēsia*) ਮੁਸ਼ਕਲ ਹਾਲਾਤਾਂ ਵਿੱਚ ਦਲੇਰੀ ਨਾਲ ਪ੍ਰਚਾਰ ਕਰਨ ਲਈ ਵਰਤਿਆ ਜਾਂਦਾ ਹੈ। (ਦੇਖੋ ਰਸੂਲਾਂ ਦੇ ਕਰਤੱਬ 18:26; 19:8; ਅਫ਼ਸੀਆਂ ਨੂੰ. 6:20; 1 ਥਸਲੁਨਿਕੀਆਂ 2:2)

Copyright © 2014 [Bible Lessons International](#)

□ “ਜੇਕਰ” ਇਹ ਪਹਿਲੀ ਸ਼੍ਰੇਣੀ ਦਾ ਸ਼ਰਤ ਵਾਲਾ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਸਹੀ ਮੰਨਿਆ ਜਾਂਦਾ ਹੈ।

□ “ਸਾਰੇ ਸੰਸਾਰ ਅੱਗੇ ਇਹ ਪ੍ਰਗਟ ਹੋਣ ਦੇ” ਯਿਸੂ ਨੇ ਉਹਨਾਂ ਦੀ “ਸੰਸਾਰ” ਸ਼ਬਦ ਦੀ ਵਰਤੋਂ ਯੂਹੰਨਾ 7: 4 ਵਿੱਚੋਂ ਲਈ ਅਤੇ ਯੂਹੰਨਾ 7: 7 ਵਿਚ ਇਸ ਉੱਤੇ ਟਿੱਪਣੀ ਕੀਤੀ। ਸੰਸਾਰ ਉਹਨਾਂ ਨੂੰ ਸਵੀਕਾਰ ਨਹੀਂ ਕਰ ਰਿਹਾ ਸੀ ਅਤੇ ਨਾ ਹੀ ਉਹਨਾਂ ਪ੍ਰਤੀ ਹਮਦਰਦੀਵਾਨ ਨਹੀਂ ਸੀ, ਪਰ ਉਹਨਾਂ ਦੇ ਵਿਰੋਧ ਵਿਚ ਸੀ (ਦੇਖੋ ਯੂਹੰਨਾ 15: 18-19; 17:14; 1 ਯੂਹੰਨਾ 3:13) ਕਿਉਂਕਿ ਉਹਨਾਂ ਨੇ ਇਸ ਦੇ ਬਗ਼ਾਵਤ ਅਤੇ ਪਾਪ ਦਾ ਪ੍ਰਗਟਾਵਾ ਕੀਤਾ ਸੀ (ਦੇਖੋ ਯੂਹੰਨਾ 3: 19-20)

ਯਿਸੂ ਨੇ ਆਪਣੇ ਭਰਾਵਾਂ ਅੱਗੇ ਆਪਣੇ ਆਪ ਨੂੰ ਜਿਸ ਤਰ੍ਹਾਂ ਉਹਨਾਂ ਨੇ ਸਲੀਬ ਤੇ ਆਪਣੇ ਆਪ ਨੂੰ ਪ੍ਰਗਟ ਕੀਤਾ ਸੀ ਤੋਂ ਵੱਖਰੇ ਢੰਗ ਨਾਲ ਪ੍ਰਗਟ ਕੀਤਾ (ਅਰਥਾਤ, ਚਿਨ੍ਹਾਂ ਦੁਆਰਾ)। ਇਹ ਉਹ ਜਗ੍ਹਾ ਹੈ ਜਿਥੇ ਯਸਾਯਾਹ 55: 8-11 ਦੀ ਭਵਿੱਖਬਾਣੀ ਪੂਰੀ ਹੁੰਦੀ ਹੈ।

7:5 “ਕਿਉਂਕਿ ਯਿਸੂ ਦੇ ਭਰਾ ਵੀ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ ਸਨ” ਲੇਖਕ ਦੁਆਰਾ ਇਹ ਇੱਕ ਹੋਰ ਸੰਪਾਦਕੀ ਟਿੱਪਣੀ ਹੈ। ਯਿਸੂ ਦੇ ਭਰਾਵਾਂ ਦੇ ਲਈ ਯਿਸੂ ਨੂੰ ਮਸੀਹ ਵਜੋਂ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋਇਆ ਹੋਵੇਗਾ ਕਿਉਂਕਿ ਉਹ ਇਕੋ ਹੀ ਘਰ ਵਿਚ ਵੱਡੇ ਹੋਏ ਸਨ (ਦੇਖੋ ਮਰਕੁਸ 3:20-21)। ਯਿਸੂ ਆਪਣੇ ਭਰਾਵਾਂ ਅਤੇ ਭੈਣਾ ਦਾ ਧਿਆਨ ਰੱਖਿਆ। ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪ੍ਰਗਟ ਕੀਤਾ। ਉਹਨਾਂ ਨੇ ਫਿਰ ਯਿਸੂ ਉੱਤੇ ਵਿਸ਼ਵਾਸ ਕੀਤਾ (ਦੇਖੋ ਰਸੂਲਾਂ ਦੇ ਕਰਤੱਬ 1:14)!

ਯਾਕੂਬ ਯਰੂਸ਼ਲਮ ਦੀ ਕਲੀਸੀਆ ਦਾ ਅਗੂਆ ਬਣ ਗਿਆ। ਅਤੇ ਦੋਵੇਂ ਯਾਕੂਬ ਅਤੇ ਯਹੂਦਾ ਨੇ ਕਿਤਾਬਾਂ ਲਿਖੀਆਂ ਜੋ ਕਿ ਨਵੇਂ ਨੇਮ ਵਿਚ ਸ਼ਾਮਲ ਕੀਤੀਆਂ ਗਈਆਂ।

7:6 “ਮੇਰਾ ਉਚਿਤ ਸਮਾਂ ਅਜੇ ਨਹੀਂ ਆਇਆ” “ਸਮਾਂ” (*ਕਾਈਰੋਸ kairos*) ਇਸ ਸਥਾਨ ਉੱਤੇ ਅਤੇ ਯੂਹੰਨਾ ਦੀ ਇੰਜੀਲ (ਯੂਹੰਨਾ 7:8) ਵਿਚ ਕੇਵਲ (ਦੇ ਵਾਰ) ਪਾਇਆ ਜਾਂਦਾ ਹੈ। BAGD ਤਿੰਨ ਬੁਨਿਆਦੀ ਧਾਰਣਾਵਾਂ ਦਿੰਦਾ ਹੈ।

1. – ਇਕ ਸੁਆਗਤ ਦੇ ਸਮੇਂ ਤੇ (ਜੇ ਕਿ, 2 ਕੁਰਿੰਥੀਆਂ ਨੂੰ. 6:2)

- ਸਹੀ ਸਮੇਂ ਤੇ (ਜੇ ਕਿ, ਲੂਕਾ 4:13)

- ਠਹਿਰਾਏ ਹੋਏ ਸਮੇਂ ਤੇ (ਜੇ ਕਿ, ਮਰਕੁਸ 13:33; ਰਸੂਲਾਂ ਦੇ ਕਰਤੱਬ 3:20; 1 ਪਤਰਸ 1:11)

2. ਸਹੀ ਜਾਂ ਅਨੁਕੂਲ ਸਮੇਂ ਤੇ

- ਸਹੀ ਸਮੇਂ ਤੇ (ਜੇ ਕਿ, ਮੱਤੀ. 24:45; ਲੂਕਾ 1:20)

- ਨਿਰਧਾਰਤ ਸਮੇਂ ਤੇ (ਜੇ ਕਿ, ਯੂਹੰਨਾ 7:8; 2 ਤਿਮੋਥਿਉਸ 4:6)

3. ਇਕ ਭਵਿੱਖ ਦੇ ਸਮੇਂ ਤੇ (ਜੇ ਕਿ, ਲੂਕਾ 21:8; ਰੋਮੀਆਂ ਨੂੰ 13:11; 1 ਥਸਲੁਨਿਕੀਆਂ. 5:1; 2 ਥਸਲੁਨਿਕੀਆਂ 2:6) ਬਿੰਦੂ 2 ਅਤੇ 3 ਵਿੱਚ ਅਰਥ ਵਿਗਿਆਨ ਓਵਰਲੈਪ ਹਨ।

ਯਿਸੂ ਆਪਣੇ ਮਿਸ਼ਨ ਨੂੰ ਸਮਝ ਗਏ ਸਨ (ਦੇਖੋ 12:23; 13:1; 17:1-5)। ਖੁਸ਼ਖਬਰੀ ਦੀਆਂ ਘਟਨਾਵਾਂ ਨੂੰ ਪ੍ਰਗਟ ਕਰਨ ਦਾ ਇਕ ਦੈਵੀ ਸਮਾਂ ਸੂਚੀ ਸੀ (ਦੇਖੋ ਲੂਕਾ 22:22; ਯੂਹੰਨਾ 7:30; 8:20; ਰਸੂਲਾਂ ਦੇ ਕਰਤੱਬ 2:23; 3:18; 4:28)।

7:7 “ਸੰਸਾਰ” ਯੂਹੰਨਾ 14: 17 ਵਿਚ ਦੇਖੋ ਖਾਸ ਵਿਸ਼ਾ: *ਕੋਸਮੋਸ Kosmos* ਦੇਖੋ।

7:8

NASB “ਜਾਓ, ਮੈਂ ਇਸ ਤਿਉਹਾਰ ਦੇ ਲਈ ਨਹੀਂ ਜਾ ਰਿਹਾ”

NKJV ਤੁਸੀਂ ਤਿਉਹਾਰ ਦੇ ਲਈ ਜਾਓ, ਮੈਂ ਇਸ ਤਿਉਹਾਰ ਦੇ ਲਈ ਨਹੀਂ ਜਾ ਰਿਹਾ ”

NRSV, NJB " ਜਾਓ, ਮੈਂ ਇਸ ਤਿਉਹਾਰ ਦੇ ਲਈ ਨਹੀਂ ਜਾ ਰਿਹਾ "

TEV ਤੁਸੀਂ ਤਿਉਹਾਰ ਦੇ ਲਈ ਜਾਓ, ਮੈਂ ਇਸ ਤਿਉਹਾਰ ਦੇ ਲਈ ਨਹੀਂ ਜਾ ਰਿਹਾ

ਕਈ ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ (κ, D, and K) ਵਿਚ “ਅਜੇ” ਵਿਸ਼ੇਸ਼ ਨਹੀਂ। ਅਜਿਹਾ ਲਗਦਾ ਹੈ ਕਿ ਯੂਹੰਨਾ 7: 8 ਅਤੇ 10 ਦੇ ਵਿਚਕਾਰਲੇ ਸਪੱਸ਼ਟਤਾ ਨੂੰ ਦੂਰ ਕਰਨ ਲਈ ਇਹ ਇਕ ਸੁਰੂਆਤੀ ਲਿਖਤੀ ਕੋਸ਼ਿਸ਼ ਸੀ। ਇਸ ਵਿਸ਼ੇਸ਼ ਨੂੰ MSS P⁶⁶, P⁷⁵, B, L, T, ਅਤੇ W (NKJV, the Twentieth Century New Testament, NIV) ਵਿਚ ਸ਼ਾਮਲ ਕੀਤਾ ਗਿਆ ਸੀ।

ਇਸ ਸੰਖੇਪ ਬਿਆਨ ਨੂੰ ਸਮਝਿਆ ਇਸ ਪ੍ਰਕਾਰ ਸਮਝਿਆ ਜਾ ਸਕਦਾ ਹੈ

1. ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਹੈ (ਤੁਹਾਡੇ ਉਦੇਸ਼ਾਂ ਦੇ ਲਈ)
2. ਮੈਂ ਅੱਠ ਦਿਨਾਂ ਦੇ ਤਿਉਹਾਰ ਦੇ ਮੱਧ ਵਿਚ ਜਾ ਰਿਹਾ ਹਾਂ (ਤਿਉਹਾਰ ਪ੍ਰਤੀਕ ਦੁਆਰਾ ਪ੍ਰਗਟ ਕਰਨ ਲਈ)

ਯੂਹੰਨਾ 7:10-13

¹⁰ ਜਦੋਂ ਯਿਸੂ ਦੇ ਭਰਾ ਤਿਉਹਾਰ ਦੇ ਲਈ ਚਲੇ ਗਏ, ਤਾਂ ਉਹ ਵੀ ਗੁਪਤ ਤੌਰ ਤੇ ਉੱਥੇ ਗਏ, ਖੁੱਲ੍ਹੇ ਆਮ ਨਹੀਂ। ¹¹ ਇਸ ਲਈ ਯਹੂਦੀ ਉਹਨਾਂ ਨੂੰ ਤਿਉਹਾਰ ਉੱਤੇ ਲੱਭ ਰਹੇ ਸਨ। ਉਹ ਪੁੱਛ ਰਹੇ ਸਨ, “ਉਹ ਕਿੱਥੇ ਹੈ?” ¹² ਲੋਕਾਂ ਵਿੱਚ ਯਿਸੂ ਬਾਰੇ ਬਹੁਤ ਕਾਨਾਫੂਸੀ ਹੋ ਰਹੀ ਸੀ, ਕੁਝ ਕਹਿੰਦੇ ਸਨ, “ਉਹ ਇੱਕ ਭਲਾ ਆਦਮੀ ਹੈ,” ਕੁਝ ਹੋਰ ਕਹਿੰਦੇ ਸਨ, “ਨਹੀਂ, ਉਹ ਲੋਕਾਂ ਨੂੰ ਪੁੱਠੇ ਰਾਹ ਪਾਉਂਦਾ ਹੈ।” ¹³ ਪਰ ਕੋਈ ਵੀ ਖੁੱਲ੍ਹੇ ਆਮ ਉਹਨਾਂ ਦੇ ਬਾਰੇ ਕੁਝ ਨਹੀਂ ਕਹਿੰਦਾ ਸੀ, ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ।

7:11 “ਯਹੂਦੀ” ਇਸ ਅਧਿਆਏ ਵਿਚ ਚਾਰ ਵੱਖਰੇ ਸਮੂਹ ਹਨ ਜੋ ਯਿਸੂ ਨਾਲ ਗੱਲਬਾਤ ਕਰਦੇ ਹਨ।

1. ਉਹਨਾਂ ਦੇ ਭਰਾ
2. “ਯਹੂਦੀ,” ਜੋ ਕਿ ਧਾਰਮਿਕ ਆਗੂਆਂ ਨੂੰ ਦਰਸਾਉਂਦਾ ਹੈ
3. “ਭੀੜ,” ਜੋ ਕਿ ਸ਼ਰਧਾਲੂਆਂ ਨੂੰ ਦਰਸਾਉਂਦਾ ਹੈ ਜੋ ਡੇਰਿਆਂ ਦੇ ਤਿਉਹਾਰ ਲਈ ਆ ਰਹੇ ਸਨ
4. “ਯਹੂਸਲਮ ਦੇ ਲੋਕ,” ਜੋ ਕਿ ਸਥਾਨਕ ਲੋਕ ਸਨ ਜਿਹੜੇ ਕਿ ਮਹਾਸਭਾ ਦੇ ਲੋਕਾਂ ਨੂੰ ਜਾਣਦੇ ਅਤੇ ਉਨ੍ਹਾਂ ਦੀ ਯਿਸੂ ਨੂੰ ਮਾਰਨ ਦੀਆਂ ਯੋਜਨਾਵਾਂ ਨੂੰ ਵੀ ਜਾਣਦੇ ਸਨ

7:12 “ਲੋਕਾਂ ਵਿੱਚ ਯਿਸੂ ਬਾਰੇ ਬਹੁਤ ਕਾਨਾਫੂਸੀ ਹੋ ਰਹੀ ਸੀ” ਇਹ ਇਕ ਖਾਸ ਗੱਲ ਹੈ ਜੋ ਖੁਸ਼ਖਬਰੀ ਹਰ ਪ੍ਰਕਾਰ ਦੇ ਲੋਕਾਂ ਵਿੱਚ ਕੀ ਕਰਦੀ ਹੈ। ਇਹ ਮਨੁੱਖਜਾਤੀ ਵਿਚ ਮੌਜੂਦ ਵੱਖੋ ਵੱਖਰੀਆਂ ਰੂਹਾਨੀ ਯੋਗਤਾਵਾਂ ਅਤੇ ਸਮਝ ਦੇ ਪੱਧਰ ਨੂੰ ਦਰਸਾਉਂਦਾ ਹੈ (ਦੇਖੋ ਯੂਹੰਨਾ 7:40-44)।

▣ “ਉਹ ਲੋਕਾਂ ਨੂੰ ਪੁੱਠੇ ਰਾਹ ਪਾਉਂਦਾ ਹੈ” *ਪਲਾਨਾਓ planaō* ਕਿਰਿਆ ਹੋਠ ਲਿਖਿਆਂ ਲਈ ਵਰਤੀ ਜਾਂਦੀ ਹੈ

1. ਝੂਠੀ ਸਿੱਖਿਆ ਦੇਣ ਵਾਲੇ (ਜੋ ਕਿ, ਮੱਤੀ 24:11; 2 ਤਿਮੋਥਿਉਸ 3:13; 1 ਯੂਹੰਨਾ 1:8; 2:26; 3:7)

2. ਝੂਠੇ ਮਸੀਹ (ਜੋ ਕਿ, ਮੱਤੀ 24:4-5,24; ਯੂਹੰਨਾ ਦੀ ਖੁਸ਼ਖਬਰੀ ਵਿਚ ਯਹੂਦੀ ਯਿਸੂ ਬਾਰੇ ਯਹੂਦੀ ਜੋ ਵਿਚਾਰ ਰੱਖਦੇ ਸਨ (ਦੇਖੋ ਯੂਹੰਨਾ 7:12,47; ਮੱਤੀ 27:63)

3. ਉਹ ਲੋਕ ਜੋ ਆਪਣੇ ਆਪ ਨੂੰ ਧੋਖਾ ਦਿੰਦੇ ਸਨ (ਦੇਖੋ 1 ਕੁਰਿੰਥੀਆਂ ਨੂੰ 3:18; 1 ਯੂਹੰਨਾ 1:8) ਜਾਂ

4. ਜਿਹਨਾਂ ਨੂੰ ਧੋਖਾ ਮਿਲਿਆ ਹੁੰਦਾ ਹੈ (ਦੇਖੋ 1 ਕੁਰਿੰਥੀਆਂ ਨੂੰ 6:9; 15:33; ਗਲਾਤੀਆਂ ਨੂੰ 6:7; ਯਾਕੂਬ 1:16

ਇਹ ਸ਼ਬਦ ਉਹਨਾਂ ਗ੍ਰਹਿਣਾਂ ਦੀ ਵਰਤੋਂ ਲਈ ਵਰਤਿਆ ਜਾਂਦਾ ਸੀ ਜੋ ਤਾਰਿਆਂ ਦੇ ਨਿਯਮਤ ਚੱਕਰ ਦੀ ਪਾਲਣਾ ਨਹੀਂ ਕਰਦੇ ਸਨ। ਉਹਨਾਂ ਨੂੰ “ਭਟਕਣ ਵਾਲੇ” ਕਿਹਾ ਜਾਂਦਾ ਸੀ।

7:13 “ਯਹੂਦੀਆਂ” ਇਹ ਸਾਰੀ ਭੀੜ ਯਹੂਦੀ ਲੋਕਾਂ ਦੀ ਸੀ। ਇਹ ਸਪਸ਼ਟ ਤੌਰ ਤੇ ਯਹੂਸਲਮ ਦੇ ਧਾਰਮਿਕ ਆਗੂਆਂ ਨੂੰ ਦਰਸਾਉਣ ਲਈ ਯੂਹੰਨਾ ਦੁਆਰਾ ਇਸ ਸ਼ਬਦ ਦੀ ਵਿਸ਼ੇਸ਼ ਵਰਤੋਂ ਨੂੰ ਦਰਸਾਉਂਦਾ ਹੈ। ਯੂਹੰਨਾ 7: 1 ਦੇ ਨੋਟ ਨੂੰ ਦੇਖੋ।

ਯੂਹੰਨਾ 7:14-18

14 ਜਦੋਂ ਤਿਉਹਾਰ ਦੇ ਅੱਧੇ ਦਿਨ ਸਮਾਪਤ ਹੋ ਗਏ, ਤਾਂ ਯਿਸੂ ਹੈਕਲ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ। 15 ਇਸ ਉੱਤੇ ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ, “ਬਿਨਾਂ ਸਿੱਖਿਆ ਪ੍ਰਾਪਤੀ ਇਸ ਨੇ ਇਹ ਗਿਆਨ ਰੂਪੀ ਸ਼ਬਦ ਕਿੱਥੋਂ ਲਏ?” 16 ਯਿਸੂ ਨੇ ਉੱਤਰ ਵਿੱਚ ਉਹਨਾਂ ਨੂੰ ਕਿਹਾ, “ਜੇ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ। 17 ਜੇ ਕੋਈ ਵੀ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਨ ਦੀ ਇੱਛਾ ਰੱਖਦਾ ਹੈ, ਉਹ ਇਸ ਸਿੱਖਿਆ ਬਾਰੇ ਜਾਣੇਗਾ ਕਿ ਇਹ ਪਰਮੇਸ਼ਰ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਬੋਲ ਰਿਹਾ ਹਾਂ। 18 ਜੇ ਕੋਈ ਆਪਣੇ ਵੱਲੋਂ ਬੋਲਦਾ ਹੈ, ਉਹ ਆਪਣੀ ਵਡਿਆਈ ਚਾਹੁੰਦਾ ਹੈ। ਪਰ ਜੇ ਕੋਈ ਆਪਣੇ ਘੱਲਣ ਵਾਲੇ ਦੀ ਵਡਿਆਈ ਚਾਹੁੰਦਾ ਹੈ, ਉਹ ਸੱਚਾ ਹੈ ਅਤੇ ਉਸ ਵਿੱਚ ਕੋਈ ਕਪਟ ਨਹੀਂ ਹੈ।

7:14 “ਜਦੋਂ ਤਿਉਹਾਰ ਦੇ ਅੱਧੇ ਦਿਨ ਸਮਾਪਤ ਹੋ ਗਏ” ਯਿਸੂ ਦਾ ਇਸ ਸਮੇਂ ਤੱਕ ਇੰਤਜ਼ਾਰ ਕਰਨ ਦਾ ਸਹੀ ਕਾਰਨ ਅਸਪਸ਼ਟ ਹੈ, ਪਰ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਸਮੇਂ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਯਿਸੂ ਅਤੇ ਉਹਨਾਂ ਦੀ ਸੇਵਕਾਈ ਬਾਰੇ ਵਿਚਾਰ ਵਟਾਂਦਰੇ ਕਰਨ ਦੀ ਸਮਾਂ ਮਿਲਿਆ। ਇਸ ਸਮੇਂ ਨੇ ਯਹੂਦੀ ਆਗੂਆਂ ਨੂੰ ਯਿਸੂ ਪ੍ਰਤੀ ਆਪਣੀ ਦੁਸ਼ਮਣੀ ਦਾ ਖੁੱਲ੍ਹ ਕੇ ਖੁਲਾਸਾ ਕਰਨ ਦਾ ਸਮਾਂ ਦਿੱਤਾ (ਦੇਖੋ ਯੂਹੰਨਾ 7:13)।

▣ “ਸਿੱਖਿਆ” ਯਿਸੂ ਦੇ ਬੋਲਣ ਦੀਆਂ ਘਟਨਾਵਾਂ ਦੀਆਂ ਦੋ ਵਿਸ਼ੇਸ਼ਤਾਵਾਂ ਹਨ

5. ਸਿੱਖਿਆ ਦੇਣਾ, ਮੱਤੀ 4:23; 5:2,19; 7:29, ਆਦਿ; ਯੂਹੰਨਾ 6:59; 7:14,28,35; 8:20,28

6. ਪ੍ਰਚਾਰ ਕਰਨਾ, ਲੂਕਾ 4:18; 7:22; 9:6; 20:1

ਇਹ ਇਸ ਤਰ੍ਹਾਂ ਲਗਦਾ ਹੈ ਜਿਵੇਂ ਯਿਸੂ ਮਨੁੱਖੀ ਰਚਨਾ ਬਾਰੇ ਪਰਮੇਸ਼ਰ ਦੀਆਂ ਸੱਚਾਈਆਂ ਨੂੰ ਸਮਾਨਾਰਥੀ ਤੌਰ ਤੇ ਬਾਰੇ ਬਿਆਨ ਕਰਦੇ ਹਨ। ਪਰਮੇਸ਼ਰ ਦੇ ਪ੍ਰਕਾਸ਼ ਦਾ ਅਰਥ ਹਮੇਸ਼ਾਂ ਸੂਚਿਤ ਕਰਨਾ ਅਤੇ ਸੁਧਾਰ ਕਰਨਾ ਸੀ। ਇਹ ਜੀਵਨ-ਸ਼ੈਲੀ ਦੀਆਂ ਤਰਜੀਹਾਂ ਨੂੰ ਬਦਲਨ ਦੇ ਨਾਲ ਇੱਕ ਫੈਸਲੇ ਦੀ ਮੰਗ ਕਰਦਾ ਹੈ। ਸੱਚਾਈ ਸਭ ਕੁਝ ਬਦਲ ਦਿੰਦੀ ਹੈ!

7:15 “ਬਿਨਾਂ ਸਿੱਖਿਆ ਪ੍ਰਾਪਤੀ ਇਸ ਨੇ ਇਹ ਗਿਆਨ ਰੂਪੀ ਸ਼ਬਦ ਕਿੱਥੋਂ ਲਏ” ਇਸ ਦਾ ਸਿੱਧਾ ਮਤਲਬ ਇਹ ਹੈ ਕਿ ਯਿਸੂ ਨੇ ਕਦੀ ਵੀ

ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਨਹੀਂ ਗਏ ਸਨ, ਅਤੇ ਨਾ ਹੀ ਉਹ ਕਿਸੇ ਪ੍ਰਸਿੱਧ ਰੱਬੀ ਦਾ ਚੇਲੇ ਬਣੇ ਸਨ। “ਇਸ ਨੇ” ਵਾਕ ਦੀ ਵਰਤੋਂ ਵਿਚ ਨਿਰਾਦਰ ਦੀ ਭਾਵਨਾ ਹੈ। (ਦੇਖੋ ਯੂਹੰਨਾ 18:17,29).

ਯਿਸੂ ਦੀ ਸਿੱਖਿਆ ਅਕਸਰ ਉਹਨਾਂ ਦੇ ਸੁਣਨ ਵਾਲਿਆਂ ਨੂੰ ਹੈਰਾਨ ਕਰਦੀ ਸੀ (ਦੇਖੋ ਮਰਕੁਸ 1: 21-22; ਲੂਕਾ 4:22) (1) ਸਮੱਗਰੀ ਅਤੇ (2) ਰੂਪ ਕਾਰਨ। ਦੂਸਰੇ ਰੱਬੀ ਲੋਕ ਦੂਜੇ ਰੱਬੀਆਂ ਦੇ ਹਵਾਲੇ ਦਿੰਦੇ ਸਨ; ਪਰ ਯਿਸੂ ਨੇ ਪਰਮੇਸ਼ਰ ਦਾ ਹਵਾਲਾ ਦੇਣ ਦਾ ਦਾਅਵਾ ਕਰਦੇ ਸਨ।

7:16 ਫਿਰ ਯਿਸੂ ਨੇ ਕੇਵਲ ਪਿਤਾ ਵੱਲ ਆਪਣੀ ਅਧੀਨਗੀ (ਯੂਹੰਨਾ 5:19 ਉੱਤੇ ਧਿਆਨ ਦਿਓ) ਵੱਲ ਧਿਆਨ ਨਹੀਂ ਖਿੱਚਿਆ, ਸਗੋਂ ਪਿਤਾ ਬਾਰੇ ਆਪਣੇ ਵਿਲੱਖਣ ਗਿਆਨ ਵੱਲ ਵੀ ਧਿਆਨ ਖਿੱਚਿਆ। ਰੱਬੀ ਲੋਕਾਂ ਕੋਲ ਮਨੁੱਖੀ ਅਧਿਆਪਕ ਸਨ; ਪਰ ਯਿਸੂ ਕੋਲ ਸਵਰਗੀ ਅਧਿਆਪਕ ਸੀ।

7:17 “ਜੇਕਰ” ਇਹ ਤੀਜੀ ਸ਼੍ਰੇਣੀ ਦਾ ਵਾਕ ਹੈ ਜਿਸਦਾ ਅਰਥ ਸੰਭਾਵਿਤ ਜਾਂ ਸੰਭਾਵਿਤ ਕਿਰਿਆ ਹੈ। ਇਹ ਖੁਸ਼ਖਬਰੀ ਦੀ ਵਿਆਪਕ ਪੇਸ਼ਕਸ਼ (ਦੇਖੋ ਯੂਹੰਨਾ 1:12; 3:16) ਅਤੇ ਪਰਮੇਸ਼ਰ ਦੀ ਪ੍ਰਭੂਸੱਤਾ (ਦੇਖੋ ਯੂਹੰਨਾ 6: 44,65) ਦਾ ਅਸੰਗਤ ਕਥਨ ਹੈ। ਆਤਮਾ ਨੂੰ ਦਿਲਾਂ ਨੂੰ ਖੋਲ੍ਹਣਾ ਚਾਹੀਦਾ ਹੈ (ਦੇਖੋ ਯੂਹੰਨਾ 16: 8-13)।

7:18 ਯਿਸੂ ਡਿੱਗੀ ਹੋਈ ਮਨੁੱਖਜਾਤੀ ਦੇ ਉਲਟ ਆਪਣੀ ਵਿਲੱਖਣਤਾ ਦਾ ਦਾਅਵਾ ਕਰਦੇ ਹਨ: (1) ਉਹ ਆਪਣੀ ਵਡਿਆਈ ਨਹੀਂ ਲਭਦੇ; (2) ਉਹ ਪਿਤਾ ਦੀ ਵਡਿਆਈ ਲਭਦੇ ਹਨ; (3) ਉਹ ਸੱਚ ਹੈ; ਅਤੇ (4) ਪਾਪ ਰਹਿਤ ਹਨ।

▣ “ਆਪਣੇ ਘੱਲਣ ਵਾਲੇ ਦੀ ਵਡਿਆਈ” ਯੂਹੰਨਾ 1:14 ਉੱਤੇ ਧਿਆਨ ਦਿਓ

▣ “ਉਸ ਵਿੱਚ ਕੋਈ ਕਪਟ ਨਹੀਂ ਹੈ” ਯਿਸੂ ਸਾਡੇ ਸਥਾਨ ਤੇ ਇਸ ਲਈ ਮਰ ਸਕਦੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਪਾਪ ਲਈ ਮਰਨ ਦੀ ਲੋੜ ਨਹੀਂ ਸੀ (2 ਕੁਰਿੰਥੀਆਂ ਨੂੰ 5:21)। ਯਿਸੂ ਪਾਪ ਰਹਿਤ ਹੋਣਾ ਧਰਮ ਸ਼ਾਸਤਰ ਦਾ ਇੱਕ ਮਹੱਤਵਪੂਰਣ ਮੁੱਦਾ ਹੈ।

1. ਲੂਕਾ 23:41
2. ਯੂਹੰਨਾ 6:69; 7:18; 8:46; 14:30
3. 2 ਕੁਰਿੰਥੀਆਂ ਨੂੰ. 5:21
4. ਇਬਰਾਨੀਆਂ. 4:15; 7:26; 9:14
5. 1 ਪਤਰਸ. 1:19; 2:22 (ਯਸਾਯਾਹ. 53:9)
6. 1 ਯੂਹੰਨਾ 2:29; 3:5,7

ਯੂਹੰਨਾ 7:19-24

¹⁹ ਕੀ ਮੂਸਾ ਨੇ ਤੁਹਾਨੂੰ ਵਿਵਸਥਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਉੱਤੇ ਨਹੀਂ ਚਲਦਾ ਹੈ। ਤੁਸੀਂ ਮੈਨੂੰ ਮਾਰਨ ਦੀਆਂ ਦਲੀਲਾਂ ਕਿਉਂ ਕਰਦੇ ਹੋ?” ²⁰ ਭੀੜ ਨੇ ਉੱਤਰ ਦਿੱਤਾ, “ਤੇਰੇ ਉੱਤੇ ਅਸ਼ੁੱਧ ਆਤਮਾ ਸਵਾਰ ਹੈ। ਕੌਣ ਤੈਨੂੰ ਮਾਰਨ ਦੀ ਸੋਚ ਰਿਹਾ ਹੈ?” ²¹ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਇੱਕ ਹੀ ਕੰਮ ਕੀਤਾ ਹੈ ਅਤੇ ਤੁਸੀਂ ਹੈਰਾਨ ਹੋ।” ²² ਨਿਰਸੰਦੇਹ ਮੂਸਾ ਨੇ ਤੁਹਾਨੂੰ ਸੁੰਨਤ ਦੀ ਰਵਾਇਤ ਦਿੱਤੀ (ਬੇਸ਼ਕ ਅਸਲ ਵਿੱਚ ਮੂਸਾ ਤੋਂ ਨਹੀਂ ਬਲਕਿ ਤੁਹਾਡੇ ਪੁਰਖਿਆਂ ਤੋਂ ਇਸ ਦਾ ਸ਼ੁਰੂ ਹੋਇਆ) ਅਤੇ ਤੁਸੀਂ ਸਬਤ ਦੇ ਦਿਨ ਆਦਮੀ ਦੀ ਸੁੰਨਤ ਕਰਦੇ ਹੋ। ²³ ਜੇਕਰ ਤੁਸੀਂ ਆਦਮੀ ਦੀ ਸੁੰਨਤ ਸਬਤ ਵਾਲੇ ਦਿਨ ਇਸ ਲਈ ਕਰਦੇ ਹੋ ਕਿ ਮੂਸਾ ਦੀ ਵਿਵਸਥਾ ਭੰਗ ਨਾ ਹੋਵੇ, ਫਿਰ ਤੁਸੀਂ ਮੇਰੇ ਨਾਲ ਗੁੱਸੇ ਕਿਉਂ ਹੋ ਰਹੇ ਹੋ ਕਿ ਮੈਂ ਇੱਕ ਆਦਮੀ ਨੂੰ ਸਬਤ ਦੇ ਦਿਨ ਨਰੋਆ ਕੀਤਾ ਹੈ? ²⁴ ਬਾਹਰੀ ਰੂਪ ਦੇਖ ਕੇ ਨਿਆਂ ਨਾ ਕਰੋ, ਸਗੋਂ ਸੱਚਾ ਨਿਆਂ ਸੱਚਾਈ ਨਾਲ ਕਰੋ।”

7:19 ਵਿਆਕਰਣ ਨਿਰਮਾਣ ਇੱਕ “ਹਾਂ” ਜਵਾਬ ਦੀ ਉਮੀਦ ਕਰਦਾ ਹੈ।

▣ “ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਉੱਤੇ ਨਹੀਂ ਚਲਦਾ ਹੈ” ਇਹ ਉਨ੍ਹਾਂ ਯਹੂਦੀਆਂ ਲਈ ਇੱਕ ਹੈਰਾਨ ਕਰਨ ਵਾਲਾ ਕਥਨ ਹੋਣਾ ਚਾਹੀਦਾ ਸੀ ਜੋ ਯਹੂਸਲਮ ਵਿੱਚ ਉਹਨਾਂ ਲਈ ਇੱਕ ਲੋੜੀਂਦੇ ਤਿਉਹਾਰ ਤੇ ਜਾ ਰਹੇ ਸਨ।

ਮੂਸਾ ਦੀ ਬਿਵਸਥਾ ਵਿੱਚ ਸਪਸ਼ਟ ਤੌਰ ਪਾਬੰਦੀ ਲਗਾਈ ਸੀ ਕਿ ਤੁਸੀਂ ਕਿਸੇ ਦਾ ਕਤਲ ਨਹੀਂ ਕਰਨਾ ਅਤੇ ਨਾ ਕਤਲ ਕਰਨ ਦੀ ਪੂਰਵ

ਧਾਰਨਾ ਬਣਾਉਣੀ ਹੈ, ਪਰ ਯਹੂਦੀ ਆਗੂ ਫਿਰ ਵੀ ਇਸ ਕੰਮ ਆਗੂ ਯੋਜਨਾ ਬਣਾ ਰਹੇ ਸਨ। ਸਥਾਨਕ ਲੋਕਾਂ ਨੂੰ ਇਸ ਬਾਰੇ ਪਤਾ ਸੀ ਪਰ ਉਹ ਆਗੂਆਂ ਦੀਆਂ ਯੋਜਨਾਵਾਂ ਨੂੰ ਰੋਕਣ ਜਾਂ ਉਸ ਬਾਰੇ ਸ਼ਿਕਾਇਤ ਕਰਨ ਲਈ ਤਿਆਰ ਨਹੀਂ ਸਨ।

▣ “ਤੁਸੀਂ ਮੈਨੂੰ ਮਾਰਨ ਦੀਆਂ ਦਲੀਲਾਂ ਕਿਉਂ ਕਰਦੇ ਹੋ” ਯੂਹੰਨਾ 7:20 ਵਿਚ ਦਾ ਸਵਾਲ ਧਾਰਮਿਕ ਆਗੂਆਂ ਵੱਲੋਂ ਨਹੀਂ ਆਇਆ ਹੈ, ਪਰ ਉਹਨਾਂ ਸ਼ਰਧਾਲੂਆਂ ਦੀ ਭੀੜ ਤੋਂ ਹੈ ਜੋ ਯਿਸੂ ਨੂੰ ਮਾਰਨ ਦੀ ਸਾਜਿਸ਼ ਬਾਰੇ ਕੁਝ ਨਹੀਂ ਜਾਣਦੇ ਸਨ। ਬਾਅਦ ਵਿਚ, ਅਸੀਂ ਯੂਹੰਨਾ 7:25 ਵਿਚ ਦੇਖਦੇ ਹਾਂ, ਯਹੂਸ਼ਲਮ ਦੇ ਲੋਕਾਂ ਨੂੰ ਯਿਸੂ ਨੂੰ ਮਾਰਨ ਦੀ ਸਾਜਿਸ਼ ਬਾਰੇ ਪਤਾ ਸੀ।

ਧਾਰਮਿਕ ਆਗੂਆਂ ਨੇ ਯਿਸੂ ਉੱਤੇ ਉਹਨਾਂ ਦੀ ਸ਼ਕਤੀ ਅਤੇ ਸੂਝ ਸਮਝਾਉਣ ਲਈ ਉਹਨਾਂ ਨੂੰ ਭੂਤ ਚਿੰਬੜੇ ਹੋਣ ਦਾ ਦੋਸ਼ ਲਾਇਆ (ਦੇਖੋ ਮੱਤੀ 9:34; 11:18; 12:24; ਮਰਕੁਸ 3:22-30; ਯੂਹੰਨਾ 8:48-52; 10:20-21)।

7:20 “ਤੇਰੇ ਉੱਤੇ ਅਸ਼ੁੱਧ ਆਤਮਾ ਸਵਾਰ ਹੈ” ਇਸ ਗੱਲ ਸਾਫ਼ ਹੈ ਕਿ ਜੇ ਕੋਈ ਯਿਸੂ ਨੂੰ ਮਿਲੇ ਉਹਨਾਂ ਦਾ ਯਿਸੂ ਦੀ ਆਤਮਿਕ ਸ਼ਕਤੀ ਨਾਲ ਸਾਹਮਣਾ ਹੋਇਆ। ਸਵਾਲ ਇਹ ਸੀ ਕਿ ਉਸ ਨੂੰ ਇਹ ਸ਼ਕਤੀ ਪ੍ਰਾਪਤ ਕਿਥੋਂ ਹੋਈ? ਯਹੂਦੀ ਆਗੂ ਯਿਸੂ ਦੇ “ਚਿੰਨ੍ਹਾਂ/ਚਮਤਕਾਰਾਂ” ਤੋਂ ਇੰਨਕਾਰ ਨਾ ਕਰ ਸਕੇ, ਇਸ ਲਈ ਉਹਨਾਂ ਨੇ ਯਿਸੂ ਦੀ ਸ਼ਕਤੀ ਨੂੰ ਸ਼ਤਾਨ ਦੀ ਸ਼ਕਤੀ ਕਹਿਣਾ ਸ਼ੁਰੂ ਕਰ ਦਿੱਤਾ (ਦੇਖੋ ਯੂਹੰਨਾ 8:48-49,52; 10:20)।

ਇਸ ਪ੍ਰਸੰਗ ਵਿਚ ਤੰਬੂਆਂ ਦੇ ਤਿਉਹਾਰ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਭੀੜ ਇਕੋ ਵਾਕਾਂਸ਼ ਦੀ ਵਰਤੋਂ ਕਰਦੀ ਹੈ, ਪਰ ਇਕ ਵੱਖਰੇ ਅਰਥ ਵਿਚ। ਉਹ ਜ਼ੋਰ ਦੇ ਰਹੇ ਹਨ ਕਿ ਯਿਸੂ ਇੱਕ ਗੈਰ-ਤਰਕਸ਼ੀਲ, ਵਿਲੱਖਣ ਰੂਪ ਵਿੱਚ ਕੰਮ ਕਰ ਰਹੇ ਹਨ।

ਖਾਸ ਵਿਸ਼ਾ: ਸ਼ਤਾਨੀ (ਅਸ਼ੁੱਧ ਆਤਮਾਵਾਂ) SPECIAL TOPIC: THE DEMONIC (UNCLEAN SPIRITS)

ਖਾਸ ਵਿਸ਼ਾ: ਸਵਰਗਦੂਤ ਅਤੇ ਅਸ਼ੁੱਧ ਆਤਮਾਵਾਂ

- A. ਪ੍ਰਾਚੀਨ ਲੋਕ ਨਿਰਜੀਵ ਪਦਾਰਥਾਂ ਵਿੱਚ ਵੀ ਆਤਮਾ ਹੋਂਦ ਨੂੰ ਮੰਨਣ ਵਾਲੇ ਹੁੰਦੇ ਸਨ। ਉਹ ਕੁਦਰਤ, ਜਾਨਵਰਾਂ ਅਤੇ ਕੁਦਰਤੀ ਵਸਤੂਆਂ ਵਿੱਚ ਮਨੁੱਖੀ ਗੁਣਾਂ ਦਾ ਹੋਣਾ ਮੰਨਦੇ ਸਨ। ਜੀਵਨ ਦੀ ਵਿਆਖਿਆ ਮਨੁੱਖਜਾਤੀ ਦੀ ਇਹਨਾਂ ਰੂਹਾਨੀ ਹਸਤੀਆਂ ਦੇ ਨਾਲ ਆਪਸੀ ਸੰਪਰਕ ਦੁਆਰਾ ਕੀਤੀ ਗਈ ਸੀ।
- B. ਸਮੇਂ ਦੇ ਬੀਤਣ ਨਾਲ ਇਹ ਸ਼ਖਸੀਅਤ ਪੋਲੀਥੀਸਮ ਬਣ ਗਈ (ਬਹੁਤ ਸਾਰੇ ਦੇਵੀ ਦੇਵਤੇ)। ਆਮ ਤੌਰ 'ਤੇ ਭੂਤ-ਪ੍ਰੇਤ (ਜੇਨੀ) ਛੋਟੇ ਦੇਵੀ ਜਾਂ ਦੇਵਤੇ (ਚੰਗੇ ਜਾਂ ਬੁਰੇ) ਹੁੰਦੇ ਸਨ ਜਿਹਨਾਂ ਨੇ ਵਿਅਕਤੀਗਤ ਮਨੁੱਖੀ ਜੀਵਨ ਨੂੰ ਪ੍ਰਭਾਵਤ ਕੀਤਾ ਸੀ।
 - 1. ਮੇਸੋਪੋਟੇਮੀਆ, ਅਫਰਾ-ਤਫਰੀ ਅਤੇ ਟਕਰਾਅ
 - 2. ਮਿਸਰ, ਆਦੇਸ਼ ਅਤੇ ਕਾਰਜ
 - 3. ਦੇਖੋ ਕਨਾਨ, W. F. Albright ਦੀ Archaeology and the Religion of Israel, Fifth Edition, ਵਿਚ ਪੰਨਾ. 67-92
- C. ਪੁਰਾਣਾ ਨੇਮ ਆਪਣੇ ਕੇਵਲ ਇੱਕ ਈਸ਼ਵਰਵਾਦ ਦੀ ਸਥਿਤੀ ਦੇ ਕਾਰਨ ਦੇਵਤਿਆਂ, ਦੂਤਾਂ, ਜਾਂ ਭੂਤਾਂ ਦੇ ਵਿਸ਼ੇ 'ਤੇ ਨਹੀਂ ਵਿਕਸਿਤ ਨਹੀਂ ਕਰਦਾ (ਦੇਖੋ ਖਾਸ ਵਿਸ਼ਾ: ਇੱਕ ਈਸ਼ਵਰਵਾਦ, ਦੇਖੋ ਰੂਚ 8:10; 9:14; 15:11; ਵਿਵਸਥਾ 4:35,39; 6:4; 33:26; ਜ਼ਬੂਰ 35:10; 71:19; 86:8; ਯਸਾਯਾਹ 46:9; ਯਿਰਮਯਾਹ 10:6-7; ਮੀਕਾਹ 7:18)। ਪੁਰਾਣਾ ਨੇਮ ਗੈਰ-ਯਹੂਦੀ ਰਾਸ਼ਟਰਾਂ ਦੇ ਝੂਠੇ ਦੇਵੀ ਦੇਵਤਿਆਂ ਦਾ ਜ਼ਿਕਰ ਕਰਦਾ ਹੈ (Shedim, BDB 993, ਦੇਖੋ ਵਿਵਸਥਾ 32:17; ਜ਼ਬੂਰ 106:37) ਅਤੇ ਉਹਨਾਂ ਵਿੱਚੋਂ ਕੁਝ ਦਾ ਨਾਮ ਜਾਂ ਰੂਪ ਦੱਸਦਾ ਹੈ।
 - 1. ਸੇ'ਇਮ Se'im (ਬਣਮਾਣਸ ਜਾਂ ਵਾਲਾਂ ਵਾਲਾ ਭੂਤ, BDB 972 III, KB 1341 III, ਦੇਖੋ. ਲੇਵੀਆਂ. 17:7; 2 ਇਤਿਹਾਸ

11:15; ਯਸਾਯਾਹ 13:21; 34:14)

2. ਲੀਲਿਥ Lilith (ਔਰਤ, ਇੱਕ ਭਰਮਾਉਣ ਵਾਲੀ ਰਾਤ ਦਾ ਭੂਤ, BDB 539, KB 528, ਦੇਖੋ ਯਸਾਯਾਹ 34:14)
3. ਮਾਵੇਤ Mavet (ਇਹ ਇਬਰਾਨੀ ਸ਼ਬਦ ਮੌਤ ਕਨਾਨ ਦੇ ਪਤਾਲ ਲੋਕ ਦੇ ਦੇਵਤੇ ਲਈ ਵਰਤਿਆ ਜਾਂਦਾ ਹੈ, Mot, BDB 560, KB560, ਦੇਖੋ. ਯਸਾਯਾਹ 28:15,18; ਯਿਰਮਯਾਹ 9:21; ਅਤੇ ਵਿਵਸਥਾ 28:22)
4. ਰੇਸ਼ੇਫ਼ Resheph (ਮਹਾਂਮਰੀ, ਅੱਗ, ਜਾਂ ਗੜੇ, BDB 958, KB 958, ਦੇਖੋ ਵਿਵਸਥਾ. 32:24; ਜ਼ਬੂਰ 78:48; ਹੱਬਕੂਕ. 3:5)
5. ਦੇਵੇਰ Dever (ਮਹਾਂਮਰੀ, BDB 184, ਦੇਖੋ ਜ਼ਬੂਰ 91:5-6; ਹੱਬਕੂਕ 3:5)
6. ਅਜ਼'ਆਜ਼ੇਲ Az'azel (ਨਾਮ ਅਨਿਸ਼ਚਿਤ ਹੈ, ਪਰ ਸੰਭਵ ਤੌਰ 'ਤੇ ਇੱਕ ਮਾਰੂਥਲ ਦੇ ਭੂਤ ਜਾਂ ਸਥਾਨ ਦਾ ਨਾਮ, BDB 736, KB 736, ਦੇਖੋ ਲੇਵੀ 16:8,10,26)

(ਇਹ ਉਦਾਹਰਣਾਂ Encyclopaedia Judaica, vol. 5, ਪੰਨਾ. 1523 ਤੋਂ ਲਈਆਂ ਗਈਆਂ ਹਨ)

ਰਾਲਾਂਕਿ, ਪੁਰਾਣੇ ਨੇਮ ਵਿੱਚ ਯਹੋਵਾਹ ਦੇ ਇਲਾਵਾ ਕੋਈ ਦੂਹਰਾਵਾਦ ਜਾਂ ਦੂਤ ਨਹੀਂ ਹੈ। ਸ਼ੈਤਾਨ ਯਹੋਵਾਹ ਦਾ ਇੱਕ ਨੈਕਰ ਹੈ (ਦੇਖੋ ਅੱਯੂਬ 1-2; ਜ਼ਕਰਯਾਹ 3), ਇੱਕ ਸੁਤੰਤਰ, ਸਵੈ-ਨਿਰਦੇਸ਼ਕ ਦੁਸ਼ਮਣ ਨਹੀਂ (ਦੇਖੋ A. B. Davidson, A Theology of the Old Testament, ਪੰਨਾ 300-306).

D. ਯਹੂਦੀ ਧਰਮ ਬਾਬਲ ਦੀ ਗ਼ੁਲਾਮੀ ਦੌਰਾਨ ਵਿਕਸਤ ਹੋਇਆ ਸੀ (586-538 ਈਸਾ ਪੂਰਵ)। ਇਹ ਪਾਰਸੀਅਤ ਦੇ ਫ਼ਾਰਸੀ ਵਿਅਕਤੀਗਤ ਦੇਹਰੀਵਾਦ ਤੋਂ ਸ਼ਾਸਤਰੀ ਤੌਰ ਤੇ ਪ੍ਰਭਾਵਿਤ ਹੋਇਆ ਸੀ, ਇੱਕ ਚੰਗਾ ਉੱਚਾ ਦੇਵਤਾ ਜਿਸ ਨੂੰ ਮਜ਼ਦਾ ਜਾਂ ਓਰਮਜ਼ਦ ਕਿਹਾ ਜਾਂਦਾ ਹੈ ਅਤੇ ਇੱਕ ਦੁਸ਼ਟ ਵਿਰੋਧੀ ਅਹਰੀਮਾਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਹੀ ਗ਼ੈਰ-ਯਹੂਦੀ ਯਹੂਦੀ ਧਰਮ ਵਿਚ ਹੀ ਯਹੋਵਾਹ ਅਤੇ ਉਸ ਦੇ ਦੂਤਾਂ ਅਤੇ ਸ਼ੈਤਾਨ ਅਤੇ ਉਸ ਦੇ ਦੂਤਾਂ ਜਾਂ ਭੂਤਾਂ ਵਿਚਕਾਰ ਦੇਹਰਾਵਾਦ ਦੀ ਸ਼ੁਰੂ ਹੋਇਆ।

Alfred Edersheim's ਦੀ The Life and Times of Jesus the Messiah, vol. 2, appendix XIII (pp. 749-863) and XVI (ਪੰਨਾ 770-776) ਵਿਚ ਯਹੂਦੀ ਧਰਮ ਦੇ ਧਰਮ-ਸ਼ਾਸਤਰ ਦੀ ਵਿਆਖਿਆ ਚੰਗੀ ਤਰ੍ਹਾਂ ਅਤੇ ਦਸਤਾਵੇਜ਼ੀ ਤੌਰ ਤੇ ਕੀਤੀ ਗਈ ਹੈ। ਯਹੂਦੀ ਧਰਮ ਨੇ ਬੁਰਾਈਆਂ ਨੂੰ ਤਿੰਨ ਤਰੀਕਿਆਂ ਨਾਲ ਦੇਖਦਾ ਹੈ

1. ਸ਼ੈਤਾਨ ਜਾਂ ਸਮੇਲ
2. ਬੁਰਿਆਈ ਦਾ ਇਰਾਦਾ (ਯੇਟਜ਼ੇਰ ਹਾਰਾ yetzer hara) ਮਨੁੱਖਤਾ ਦੇ ਅੰਦਰ
3. ਮੌਤ ਦਾ ਦੂਤ

Edersheim ਇਹਨਾਂ ਨੂੰ ਇਸ ਤਰ੍ਹਾਂ ਦੇਖਦਾ ਹੈ

1. ਦੇਸ਼ ਲਗਾਉਣ ਵਾਲਾ
2. ਪਰਤਾਉਣ ਵਾਲਾ
3. ਸਜ਼ਾ ਦੇਣ ਵਾਲਾ (vol. 2, ਪੰਨਾ 756)

ਗ਼ੁਲਾਮੀ-ਤੋਂ ਬਾਅਦ ਦੇ ਯਹੂਦੀ ਧਰਮ, ਨਵੇਂ ਨੇਮ ਅਤੇ ਬੁਰਿਆਈ ਬਾਰੇ ਧਰਮ ਸ਼ਾਸਤਰੀ ਪ੍ਰਸਤੁਤੀ ਵਿਚ ਇੱਕ ਮਹੱਤਵਪੂਰਣ ਅੰਤਰ ਹੈ।

E. ਨਵਾਂ ਨੇਮ, ਖ਼ਾਸ ਕਰਕੇ ਇੰਜੀਲਾਂ, ਮਨੁੱਖਤਾ ਲਈ ਦੁਸ਼ਟ ਆਤਮਿਕ ਜੀਵਾਂ ਦੀ ਹੋਂਦ ਅਤੇ ਯਹੋਵਾਹ ਦੇ ਵਿਰੋਧ ਦਾ ਦਾਅਵਾ ਕਰਦੀਆਂ ਹਨ (ਯਹੂਦੀ ਧਰਮ ਵਿਚ, ਸ਼ਤਾਨ ਮਨੁੱਖਜਾਤੀ ਦਾ ਦੁਸ਼ਮਣ ਸੀ, ਪਰ ਪਰਮੇਸ਼ਰ ਦਾ ਨਹੀਂ)। ਉਹ ਪਰਮੇਸ਼ਰ ਦੀ ਇੱਛਾ, ਸ਼ਾਸਨ ਅਤੇ ਰਾਜ ਦਾ ਵਿਰੋਧ ਕਰਦੇ ਹਨ।

ਯਿਸੂ ਨੇ ਇਹਨਾਂ ਭੂਤਾਂ ਦਾ ਸਾਹਮਣਾ ਕੀਤਾ ਅਤੇ ਉਹਨਾਂ ਨੂੰ ਮਨੁੱਖਾਂ ਵਿਚੋਂ ਬਾਹਰ ਕਢਿਆ, ਜਿਹਨਾਂ ਨੂੰ (1) ਦੁਸ਼ਟ ਆਤਮਾ (ਦੇਖੋ ਲੂਕਾ 4:36; 6:18) ਜਾਂ (2) ਅਸ਼ੁੱਧ ਆਤਮ (ਦੇਖੋ. ਲੂਕਾ 7:21; 8: 2) ਵੀ ਕਿਹਾ ਜਾਂਦਾ ਹੈ। ਯਿਸੂ ਨੇ ਸਪੱਸ਼ਟ ਤੌਰ ਤੇ

ਬਿਮਾਰੀਆਂ (ਸਰੀਰਕ ਅਤੇ ਮਾਨਸਿਕ) ਅਤੇ ਭੂਤਾਂ ਵਿਚ ਫਰਕ ਕੀਤਾ। ਉਹਨਾਂ ਨੇ ਇਹਨਾਂ ਦੁਸ਼ਟ ਆਤਮਾਵਾਂ ਨੂੰ ਅਤੇ ਇਹਨਾਂ ਦੀ ਸ਼ਕਤੀ ਨੂੰ ਪਛਾਣ ਕੇ ਆਪਣੀ ਸ਼ਕਤੀ ਅਤੇ ਅਧਿਆਤਮਕ ਸੂਝ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਅਕਸਰ ਯਿਸੂ ਨੂੰ ਪਛਾਣ ਲਿਆ ਅਤੇ ਉਹਨਾਂ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਨੇ ਉਹਨਾਂ ਦੀ ਗਵਾਹੀ ਨੂੰ ਰੱਦ ਕਰ ਦਿੱਤਾ, ਉਹਨਾਂ ਨੂੰ ਚੁੱਪ ਰਹਿਣ ਦੀ ਮੰਗ ਕੀਤੀ ਅਤੇ ਉਹਨਾਂ ਨੂੰ ਲੋਕਾਂ ਵਿੱਚੋਂ ਕੱਢ ਦਿੱਤਾ। ਦੁਸ਼ਟ ਆਤਮਾਵਾਂ ਦਾ ਨਿਕਲ ਜਾਣਾ ਸ਼ਤਾਨ ਦੇ ਰਾਜ ਦੀ ਹਾਰ ਦੀ ਨਿਸ਼ਾਨੀ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਨਵੇਂ ਨੇਮ ਵਿਚ ਇਸ ਵਿਸ਼ੇ ਉੱਤੇ ਚੇਲਿਆਂ ਦੀਆਂ ਪੋਥੀਆਂ ਵਿਚ ਜਾਣਕਾਰੀ ਘੱਟ ਹੈ। ਦੁਸ਼ਟ ਆਤਮਾਵਾਂ ਨੂੰ ਕੱਢਣਾ ਕਦੇ ਵੀ ਆਤਮਿਕ ਦਾਤ ਵਜੋਂ ਸੂਚੀਬੱਧ ਨਹੀਂ ਕੀਤਾ ਗਿਆ, ਨਾ ਹੀ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੇਵਾ ਕਰਨ ਦੇ ਇਕ ਤਰੀਕੇ ਜਾਂ ਹਿਦਾਇਤ ਦੇ ਰੂਪ ਵਿਚ ਦਸਿਆ ਗਿਆ ਹੈ।

- F. ਬੁਰਾਈ ਅਸਲ ਹੈ; ਬੁਰਾਈ ਨਿੱਜੀ ਹੈ; ਬੁਰਾਈ ਮੌਜੂਦ ਹੈ। ਨਾ ਇਸ ਦੀ ਸ਼ੁਰੂਆਤ ਨਾ ਇਸ ਦਾ ਉਦੇਸ਼ ਪ੍ਰਕਾਸ਼ਤ ਕੀਤਾ ਗਿਆ ਹੈ। ਬਾਈਬਲ ਆਪਣੀ ਹਕੀਕਤ ਦਾ ਜ਼ੋਰ ਦਿੰਦੀ ਹੈ ਅਤੇ ਹਮਲਾਵਰ ਰੂਪ ਵਿਚ ਬੁਰਿਆਈ ਦੇ ਪ੍ਰਭਾਵ ਦਾ ਵਿਰੋਧ ਕਰਦੀ ਹੈ। ਅਸਲੀਅਤ ਵਿੱਚ ਕੋਈ ਆਖਰੀ ਦੇਹਰੀਅਤ ਨਹੀਂ ਹੈ। ਪਰਮਾਤਮਾ ਪੂਰੇ ਨਿਅੰਤਰਨ ਵਿਚ ਹਨ; ਬੁਰਾਈ ਨੂੰ ਹਰਾਇਆ ਗਿਆ ਅਤੇ ਇਸ ਦਾ ਨਿਆਂ ਕੀਤਾ ਗਿਆ ਹੈ ਅਤੇ ਇਸ ਨੂੰ ਸ੍ਰਿਸ਼ਟੀ ਤੋਂ ਦੂਰ ਕਰ ਦਿੱਤਾ ਜਾਵੇਗਾ।
- G. ਪਰਮੇਸ਼ਰ ਦੇ ਲੋਕਾਂ ਨੂੰ ਬੁਰਿਆਈ ਦਾ ਵਿਰੋਧ ਕਰਨਾ ਚਾਹੀਦਾ ਹੈ (ਦੇਖੋ ਯਾਕੂਬ 4:7)। ਉਹ ਇਸ ਦੁਆਰਾ ਨਿਯੰਤਰਿਤ ਨਹੀਂ ਕੀਤੇ ਜਾ ਸਕਦੇ, ਪਰ ਬੁਰਿਆਈ ਨਾਲ ਉਹਨਾਂ ਨੂੰ ਪਰਤਾਇਆ ਜਾ ਸਕਦਾ ਹੈ ਅਤੇ ਉਹਨਾਂ ਦੀ ਗਵਾਹੀ ਅਤੇ ਪ੍ਰਭਾਵ ਨੂੰ ਨੁਕਸਾਨ ਪਹੁੰਚ ਸਕਦਾ ਹੈ (ਦੇਖੋ ਅਫਸੀਆਂ 6:10-18)। ਬੁਰਿਆਈ ਮਸੀਹੀ ਸੰਸਾਰ ਦ੍ਰਿਸ਼ਟੀਕੋਣ ਦਾ ਇਕ ਪ੍ਰਗਟ ਹੋਇਆ ਹਿੱਸਾ ਹੈ। ਆਧੁਨਿਕ ਮਸੀਹੀਆਂ ਨੂੰ ਬੁਰਿਆਈ ਨੂੰ ਮੁੜ ਪਰਿਭਾਸ਼ਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ (the demythologizing of Rudolf Baltmann); ਬੁਰਾਈ ਨੂੰ ਵਿਗਾੜੇ (the social structures of Paul Tillich), ਅਤੇ ਨਾ ਹੀ ਇਸ ਨੂੰ ਮਨੋਵਿਗਿਆਨਕ ਰੂਪ ਵਿਚ ਪੂਰੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰੋ (Sigmund Freud)। ਇਸ ਦਾ ਪ੍ਰਭਾਵ ਵਿਆਪਕ ਹੈ, ਪਰ ਹਾਰਿਆ ਹੋਇਆ ਹੈ। ਵਿਸ਼ਵਾਸੀਆਂ ਨੂੰ ਮਸੀਹ ਦੀ ਜਿੱਤ ਵਿੱਚ ਚੱਲਣ ਦੀ ਲੋੜ ਹੈ।

Copyright © 2014 [Bible Lessons International](http://BibleLessonsInternational.com)

7:22

- NASB, NKJV ਮੂਸਾ ਤੋਂ ਨਹੀਂ ਬਲਕਿ ਤੁਹਾਡੇ ਪੁਰਖਿਆਂ ਤੋਂ ਇਸ ਦਾ ਸ਼ੁਰੂ ਹੋਇਆ
- NRSV ਬੇਸ਼ਕ ਅਸਲ ਵਿੱਚ ਮੂਸਾ ਤੋਂ ਨਹੀਂ ਬਲਕਿ ਤੁਹਾਡੇ ਪੁਰਖਿਆਂ ਤੋਂ ਇਸ ਦਾ ਸ਼ੁਰੂ ਹੋਇਆ
- TEV ਹਾਲਾਂਕਿ ਇਹ ਮੂਸਾ ਤੋਂ ਨਹੀਂ ਸਗੋਂ ਤੁਹਾਡੇ ਪੁਰਖਿਆਂ ਤੋਂ ਇਸ ਦਾ ਸ਼ੁਰੂ ਹੋਇਆ
- NJB ਉਸ ਤੋਂ ਨਹੀਂ ਸਗੋਂ ਪੁਰਖਿਆਂ ਤੋਂ ਇਸ ਦਾ ਸ਼ੁਰੂ ਹੋਇਆ

ਸੁੰਨਤ ਦੀ ਰਸਮ ਮੂਸਾ ਦੀ ਬਿਵਸਥਾ ਤੋਂ ਸ਼ੁਰੂ ਨਹੀਂ ਹੋਈ ਸੀ (ਦੇਖੋ ਕੂਚ. 12:48; ਲੇਵੀ. 12: 3), ਪਰ ਅਬਰਾਹਾਮ ਨੂੰ ਯਹੋਵਾਹ ਪਰਮੇਸ਼ਰ ਦੇ ਨਾਲ ਖਾਸ ਨੇਮ ਦੇ ਸੰਕੇਤ ਵਜੋਂ ਦਿੱਤੀ ਗਈ ਸੀ (ਦੇਖੋ ਉਤਪਤ 17:9-14; 21:4; 34:22)।

▣ “ਅਤੇ ਤੁਸੀਂ ਸਬਤ ਦੇ ਦਿਨ ਆਦਮੀ ਦੀ ਸੁੰਨਤ ਕਰਦੇ ਹੋ” ਯਿਸੂ ਦੀ ਇਸ ਦਲੀਲ ਦਾ ਸਾਰ ਇਹ ਸੀ ਕਿ ਉਹ ਆਪਣੇ ਸਬਤ ਦੇ ਨਿਯਮਾਂ ਨੂੰ ਤੋੜਨ ਕਰਨ ਲਈ ਤਿਆਰ ਸਨ ਤਾਂ ਕਿ ਸਬਤ ਵਾਲੇ ਦਿਨ ਬੱਚੇ ਦੀ ਸੁੰਨਤ ਕੀਤੀ ਜਾ ਸਕੇ (ਦੇਖੋ *Sabh* 132a ; *Sabh.* 18: 3; 19: 1-

6), ਪਰ ਕਿਸੇ ਦੇ ਚੰਗੇ ਹੋਣ ਦੇ ਲਈ ਉਹ ਸਬਤ ਦੇ ਨਿਯਮਾਂ ਨੂੰ ਤੋੜਨ ਲਈ ਤਿਆਰ ਨਹੀਂ ਸਨ। ਇਹ ਜਾਨਣਾ ਕਰਨਾ ਮਹੱਤਵਪੂਰਣ ਹੈ ਕਿ ਯਿਸੂ ਇਸ ਭਾਗ ਵਿਚ ਰੱਬੀਆਂ ਦੇ ਯਹੂਦੀ ਧਰਮ ਦੇ ਤਰਕ ਅਤੇ ਵਿਚਾਰ ਪ੍ਰਕਾਰ ਦੀ ਵਰਤੋਂ ਕਰ ਰਹੇ ਸਨ।

7:23 “ਜੇਕਰ” ਇਹ ਪਹਿਲੀ ਸ਼੍ਰੇਣੀ ਦਾ ਸ਼ਰਤ ਵਾਲਾ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸ ਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ।

□ “ਫਿਰ ਤੁਸੀਂ ਮੇਰੇ ਨਾਲ ਗੁੱਸੇ ਕਿਉਂ ਹੋ ਰਹੇ ਹੋ ਕਿ ਮੈਂ ਇੱਕ ਆਦਮੀ ਨੂੰ ਸਬਤ ਦੇ ਦਿਨ ਨਰੋਆ ਕੀਤਾ ਹੈ” ਜਾਂ ਤਾਂ ਇਹ ਯੂਹੰਨਾ 5: 1-9 ਵਿਚ ਦਰਜ ਯਿਸੂ ਦੇ ਚੰਗਾ ਕਰਨ ਦੀ ਘਟਨਾ ਬਾਰੇ ਜਾਂ ਤਿਉਹਾਰ ਦੇ ਦੌਰਾਨ ਹੋਈ ਕਿਸੇ ਚੰਗਿਆਈ ਨੂੰ ਦਰਸਾਉਂਦਾ ਹੈ ਜੋ ਕਿ ਇੰਜੀਲ ਵਿਚ ਦਰਜ ਨਹੀਂ ਹੈ।

ਯੂਨਾਨੀ ਸ਼ਬਦ “ਗੁੱਸਾ” (ਖੋਲਾਓ *cholaō*) ਇਕ ਵਿਰਲਾ ਸ਼ਬਦ ਹੈ ਜੋ ਨਵੇਂ ਨੇਮ ਵਿਚ ਕੇਵਲ ਇਸੇ ਸਥਾਨ ਤੇ ਪਾਇਆ ਜਾਂਦਾ ਹੈ। ਸਾਰੇ ਯੂਨਾਨੀ ਸਾਹਿਤ ਵਿੱਚ ਇਹ ਬਹੁਤ ਘੱਟ ਪਾਇਆ ਜਾਂਦਾ ਹੈ (BAGD, p. 883 ਅਤੇ MM, p. 689)। ਇਸ ਸ਼ਬਦ ਸੰਬੰਧ “ਕੁੜੱਤਣ” ਨਾਲ ਹੈ (ਖੋਲੋ *cholé*, ਦੇਖੋ ਮੱਤੀ 27:34)। ਯਿਸੂ ਦਾ ਇਸ ਸ਼ਬਦ ਦੀ ਵਰਤੋਂ ਦਾ ਕਾਰਨ (ਅਰਥਾਤ ਇਸਦਾ ਭਾਵ) ਅਸਪਸ਼ਟ ਹੈ। ਇਹ ਇਸ ਅਰਥ ਵਿਚ “ਬ੍ਰਹਮ ਕ੍ਰੋਧ” ਦਾ ਸੰਕੇਤ ਦੇ ਸਕਦਾ ਹੈ ਕਿ ਉਹਨਾਂ ਨੂੰ ਲਗਦਾ ਸੀ ਕਿ ਉਹ ਪਰਮੇਸ਼ਰ ਦੀ ਇੱਛਾ ਅਤੇ ਪਰਮੇਸ਼ਰ ਦੀ ਵਿਵਸਥਾ ਦਾ ਬਚਾਅ ਕਰ ਰਹੇ ਸਨ, ਜਿਹਨਾਂ ਦੀ ਉਲੰਘਣਾ ਯਿਸੂ ਕਰ ਰਹੇ ਸਨ।

7:24 “ਬਾਹਰੀ ਰੂਪ ਦੇਖ ਕੇ ਨਿਆਂ ਨਾ ਕਰੋ, ਸਗੋਂ ਸੱਚਾ ਨਿਆਂ ਸੱਚਾਈ ਨਾਲ ਕਰੋ”। ਇਸ ਭਾਵ ਦਾ ਅਰਥ ਹੈ ਕਿ ਚਲ ਰਹੀ ਕਿਰਿਆ ਨੂੰ ਬੰਦ ਕਰੋ। ਇਸ ਦਾ ਪਾਲਣ ਪੇਸ਼ਣ ਭੂਤਕਾਲ ਕਿਰਿਆ ਦੁਆਰਾ ਕੀਤਾ ਜਾਂਦਾ ਹੈ ਜੋ ਕਿ ਜਲਦੀ ਨੂੰ ਦਿਖਾਉਂਦਾ ਹੈ। ਇਸ ਦਾ ਸੰਕੇਤ ਯਸਾਯਾਹ 11:3 ਵੱਲ ਹੋ ਸਕਦਾ ਹੈ।

ਯੂਹੰਨਾ 7: 25-31

²⁵ ਯਹੂਸ਼ਲਮ ਦੇ ਕੁਝ ਰਹਿਣ ਵਾਲਿਆਂ ਨੇ ਕਿਹਾ, “ਕੀ ਇਹ ਹੀ ਉਹ ਨਹੀਂ ਹੈ, ਜਿਸ ਨੂੰ ਉਹ ਮਾਰਨਾ ਚਾਹੁੰਦੇ ਸਨ?” ²⁶ ਪਰ ਦੇਖੋ, ਇਹ ਖੁੱਲ੍ਹੇ ਆਮ ਬੋਲ ਰਿਹਾ ਹੈ ਅਤੇ ਕੋਈ ਵੀ ਇਸ ਨੂੰ ਕੁਝ ਨਹੀਂ ਕਹਿੰਦਾ। ਕੀ ਕਿਤੇ ਅਧਿਕਾਰੀ ਲੋਕ ਸੱਚ ਹੀ ਤਾਂ ਨਹੀਂ ਮੰਨ ਗਏ ਕਿ ਇਹ ਹੀ ਮਸੀਹ ਹੈ? ²⁷ ਇਸ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਦਾ ਹੈ। ਪਰ ਜਦੋਂ ਮਸੀਹ ਆਵੇਗਾ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ।” ²⁸ ਯਿਸੂ ਨੇ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ ਉੱਚੀ ਅਵਾਜ਼ ਨਾਲ ਕਿਹਾ, “ਤੁਸੀਂ ਮੈਨੂੰ ਜਾਣਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੋਂ ਹਾਂ? ਮੈਂ ਆਪਣੇ ਆਪ ਨਹੀਂ ਆਇਆ ਹਾਂ। ਜਿਸ ਨੇ ਮੈਨੂੰ ਘੱਲਿਆ ਹੈ, ਉਹ ਸੱਚਾ ਹੈ, ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਹੋ। ²⁹ ਮੈਂ ਉਸ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਸ ਤੋਂ ਹਾਂ ਅਤੇ ਉਸ ਨੇ ਮੈਨੂੰ ਘੱਲਿਆ ਹੈ।” ³⁰ ਇਸ ਉੱਤੇ ਉਹਨਾਂ ਨੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਉਹਨਾਂ ਤੇ ਹੱਥ ਨਾ ਪਾ ਸਕਿਆ ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ। ³¹ ਪਰ ਬਹੁਤ ਸਾਰੇ ਲੋਕਾਂ ਨੇ ਭੀੜ ਵਿੱਚੋਂ ਯਿਸੂ ਉੱਤੇ ਵਿਸ਼ਵਾਸ ਕੀਤਾ। ਉਹ ਕਹਿਣ ਲੱਗੇ, “ਜਦੋਂ ਮਸੀਹ ਆਵੇਗਾ, ਕੀ ਉਹ ਇਹਨਾਂ ਨਾਲੋਂ ਅਧਿਕ ਚਮਤਕਾਰੀ ਚਿੰਨ੍ਹ ਦਿਖਾਏਗਾ?”

7:25 “ਕੀ ਇਹ ਹੀ ਉਹ ਨਹੀਂ ਹੈ, ਜਿਸ ਨੂੰ ਉਹ ਮਾਰਨਾ ਚਾਹੁੰਦੇ ਸਨ” ਇਸ ਪ੍ਰਸ਼ਨ ਦਾ ਵਿਆਕਰਣਿਕ ਰੂਪ ਇਕ “ਹਾਂ” ਜਵਾਬ ਦੀ ਉਮੀਦ ਕਰਦਾ ਹੈ (ਦੇਖੋ ਯੂਹੰਨਾ 5:47;7:19)। ਯੂਹੰਨਾ 7:36 ਤੋਂ ਲੈ ਕੇ ਪ੍ਰਸ਼ਨਾਂ ਦੀ ਇਹ ਪਹਿਲੀ ਲੜੀ ਹੈ।

7:26

NASB, REV, NET ਇਹ ਖੁੱਲ੍ਹੇ ਆਮ ਬੋਲ ਰਿਹਾ ਹੈ

NKJV ਉਹ ਦਲੇਰੀ ਨਾਲ ਬੋਲਦਾ ਹੈ
 NRSV, NJB ਉਹ ਸਾਰਿਆਂ ਸਾਹਮਣੇ ਬੋਲਦਾ ਹੈ

ਯੂਹੰਨਾ 7:4 ਵਿਚ ਖਾਸ ਵਿਸ਼ਾ: ਦਲੇਰੀ (*parrhēsia* ਪਾਰਹੇਸੀਆ) ਨੂੰ ਦੇਖੋ।

NASB ਅਧਿਕਾਰੀ ਲੋਕ ਸੱਚ ਹੀ ਤਾਂ ਨਹੀਂ ਮੰਨ ਗਏ ਕਿ ਇਹ ਹੀ ਮਸੀਹ ਹੈ
 NKJV ਕੀ ਹਾਕਮ ਸੱਚਮੁੱਚ ਜਾਣਦੇ ਹਨ ਕਿ ਇਹ ਅਸਲ ਵਿੱਚ ਮਸੀਹ ਹੈ
 NRSV ਕੀ ਉਹ ਅਧਿਕਾਰੀ ਜਾਣ ਸਕਦੇ ਸਨ ਕਿ ਉਹ ਹੀ ਅਸਲ ਵਿਚ ਮਸੀਹ ਹਨ
 TEV " ਕੀ ਇਹ ਹੋ ਸਕਦਾ ਹੈ ਕਿ ਉਹ ਸੱਚਮੁੱਚ ਜਾਣਦੇ ਹੋਣ ਕਿ ਉਹ ਮਸੀਹਾ ਹੈ
 NJB " ਕੀ ਅਧਿਕਾਰੀ ਲੋਕ ਸੱਚ ਹੀ ਤਾਂ ਨਹੀਂ ਮੰਨ ਗਏ ਕਿ ਇਹ ਹੀ ਮਸੀਹ ਹੈ

ਇਹ ਵਿਆਕਰਣਕ ਨਿਰਮਾਣ "ਨਹੀਂ" ਜਵਾਬ ਦੀ ਉਮੀਦ ਕਰਦਾ ਹੈ। ਹਾਲਾਂਕਿ, ਇਹ ਸੰਭਾਵਨਾ ਜਾਹਰ ਕਰਦਾ ਹੈ (ਦੇਖੋ ਯੂਹੰਨਾ 1:31; 4:29).

7:27 "ਇਸ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਦਾ ਹੈ। ਪਰ ਜਦੋਂ ਮਸੀਹ ਆਏਗਾ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ।" ਇਹ ਮਲਾਕੀ 3:1 ਦੇ ਅਧਾਰ ਤੇ ਇਕ ਰੱਬੀ ਪ੍ਰੰਪਰਾ ਦਾ ਹਵਾਲਾ ਦਿੰਦਾ ਹੈ ਕਿ ਮਸੀਹ ਹੈਕਲ ਵਿੱਚ ਅਚਾਨਕ ਪ੍ਰਗਟ ਹੋਵੇਗਾ। ਇਸ ਨੂੰ 1 ਹਨੇਕ 48: 6 ਅਤੇ 4 ਅਜ਼ਰਾਸ 13: 51-52 ਵਿਚ ਪਾਇਆ ਗਿਆ ਹੈ।

7:28 ਇਸ ਪਦ ਵਿਚ ਕਥਨ ਦਿੰਦੇ ਹਨ।

1. ਕਿ ਉਹਨਾਂ ਨੂੰ ਪਰਮੇਸ਼ਰ ਨੇ ਭੇਜਿਆ ਹੈ (ਦੇਖੋ ਯੂਹੰਨਾ 3:17,34; 5:36,38; 6:29; 7:29; 8:42; 10:36; 11:42; 17:3,18,21,23,25; 20:21)
2. ਕਿ ਲੋਕ ਪਰਮੇਸ਼ਰ ਨੂੰ ਨਹੀਂ ਜਾਣਦੇ (ਦੇਖੋ ਯੂਹੰਨਾ 5:37,42; 8:19,27,54-55; 16:3)

ਯੂਹੰਨਾ ਦੱਸਦਾ ਹੈ ਕਿ ਯਿਸੂ "ਉੱਚੀ ਆਵਾਜ਼ ਨਾਲ ਜ਼ੋਰ ਨਾਲ ਬੋਲੇ" (ਦੇਖੋ ਯੂਹੰਨਾ 7:37; 12:44; ਮੱਤੀ 8:29)। ਯਿਸੂ ਉੱਚੀ ਨਾਲ ਬੋਲੇ, ਤਾਂ ਜੋ ਉਹਨਾਂ ਨੂੰ ਸੁਣਿਆ ਜਾ ਸਕੇ। ਇਕ ਅਰਥ ਵਿਚ, ਇਹ ਸਾਹਿਤਕ ਅਰਥ ਵਿਚ ਕੰਮ ਕਰਦਾ ਹੈ ਜਿਵੇਂ ਯਿਸੂ ਦੁਆਰਾ ਸ਼ੁਰੂਆਤੀ "ਆਮੀਨ" ਜਾਂ "ਆਮੀਨ, ਆਮੀਨ" ਦੀ ਵਰਤੋਂ ਕੀਤੀ ਗਈ। ਯਿਸੂ ਚਾਹੁੰਦੇ ਸਨ ਉਹਨਾਂ ਵਿਅੰਗਾਤਮਕ ਬਿਆਨਾਂ ਤੇ ਜ਼ੋਰ ਦਿੱਤਾ ਜਾਵੇ! 29 ਪਦ ਸਮੱਸਿਆ ਨੂੰ ਦਿਖਾਉਂਦਾ ਹੈ! ਉਹ ਸੋਚਦੇ ਹਨ ਕਿ ਯਿਸੂ ਗਲੀਲ ਤੋਂ ਹੈ (ਦੇਖੋ ਯੂਹੰਨਾ 7:41), ਪਰ ਅਸਲ ਵਿੱਚ, ਉਹ ਸਵਰਗ ਤੋਂ ਹੈ!

▣ "ਜਿਸ ਨੇ ਮੈਨੂੰ ਘੱਲਿਆ ਹੈ" ਪਿਤਾ ਸੱਚਾ ਹੈ (ਦੇਖੋ ਯੂਹੰਨਾ 3:33; 8:26; 1 ਯੂਹੰਨਾ 5:20) ਅਤੇ ਪੁੱਤਰ ਵੀ (ਦੇਖੋ ਯੂਹੰਨਾ 7:18; 8:16). ਯੂਹੰਨਾ 6:55 ਵਿਚ ਖਾਸ ਵਿਸ਼ਾ ਨੂੰ ਦੇਖੋ।

7:29 "ਮੈਂ ਉਸ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਸ ਤੋਂ ਹਾਂ, ਅਤੇ ਉਸ ਨੇ ਮੈਨੂੰ ਘੱਲਿਆ ਹੈ" ਇਹ ਯੂਹੰਨਾ ਦੀ ਇੰਜੀਲ ਵਿਚ ਲੰਬਕਾਰੀ ਦਵੈਤਵਾਦ ਦੀ ਇਕ ਹੋਰ ਉਦਾਹਰਣ ਹੈ। ਯਿਸੂ ਦੇ ਇਸ ਕਥਨ ਨੂੰ ਯਹੂਦੀ ਆਗੂਆਂ ਨੇ ਕੁਫ਼ਰ ਮੰਨਿਆ ਸੀ ਅਤੇ ਯਿਸੂ ਨੂੰ ਮਾਰਨ ਦੀ ਉਹਨਾਂ ਦੀ ਜ਼ਰੂਰਤ ਨੂੰ ਪੱਕਾ ਕੀਤਾ ਸੀ। ਯੂਹੰਨਾ 5:24 ਦੇਖੋ ਖਾਸ ਵਿਸ਼ਾ: ਭੇਜਣਾ (*ἀποστέλλω* *Apostellō*)।

7:30 “ਉਹਨਾਂ ਨੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ” ਇਹ ਇੱਕ ਨਾਮੁਕੰਮਲ ਕਿਰਿਆ ਹੈ ਜਿਸ ਦਾ ਭਾਵ ਹੈ (1) ਉਹਨਾਂ ਨੇ ਯਿਸੂ ਨੂੰ ਗਿਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂ (2) ਉਹਨਾਂ ਨੇ ਯਿਸੂ ਨੂੰ ਗਿਰਫ਼ਤਾਰ ਕਰਨ ਦੀ ਬਾਰ ਬਾਰ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਸ਼ਰਧਾਲੂਆਂ ਵਿੱਚ ਦੰਗੇ ਪੈਦਾ ਨਹੀਂ ਕਰਨਾ ਚਾਹੁੰਦੇ ਸਨ ਜੋ ਯਿਸੂ ਨੂੰ ਮਸੀਹ ਮੰਨਦੇ ਸਨ।

▣ “ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ” ਇਹ ਇੱਕ ਆਵਰਤੀ ਭਵਿੱਖਬਾਣੀ ਮੁਹਾਵਰਾ ਹੈ ਜੋ ਇੱਕ ਬ੍ਰਹਮ ਸਮਾਂ ਸੂਚੀ ਦਾ ਦਾਅਵਾ ਕਰਦਾ ਹੈ (ਦੇਖੋ ਯੂਹੰਨਾ 2:4; 7:6,30; 8:20; 12:23,27; 13:1; 17:1)।

7:31 “ਪਰ ਬਹੁਤ ਸਾਰੇ ਲੋਕਾਂ ਨੇ ਭੀੜ ਵਿੱਚੋਂ ਯਿਸੂ ਉੱਤੇ ਵਿਸ਼ਵਾਸ ਕੀਤਾ” ਇਹ ਯਿਸੂ ਵਿੱਚ ਸੱਚਾ ਵਿਸ਼ਵਾਸ ਸੀ ਭਾਵੇਂ ਇਹ ਉਹਨਾਂ ਦੇ ਮਸੀਹ ਕਾਰਜ ਬਾਰੇ ਗਲਤ ਧਾਰਨਾਵਾਂ ਨਾਲ ਭਰੀ ਹੋਈ ਸੀ। ਕਿਸੇ ਦਾ ਵੀ ਵਿਸ਼ਵਾਸ “ਸੰਪੂਰਣ” ਨਹੀਂ ਹੈ (ਦੇਖੋ ਨੂਹ, ਅਬਰਾਹਾਮ, ਮੂਸਾ, ਦਾਉਦ, ਬਾਰੂਕ ਚੇਲੇ)। ਯੂਹੰਨਾ 2:23 ਵਿੱਚ ਖਾਸ ਵਿਸ਼ਾ ਨੂੰ ਦੇਖੋ।

ਅਜਿਹਾ ਹਮੇਸ਼ਾਂ ਵਾਪਰਦਾ ਹੈ ਜਦੋਂ ਸ਼ੁਭ ਸਮਾਚਾਰ ਨੂੰ ਪੇਸ਼ ਕੀਤਾ ਜਾਂਦਾ ਹੈ। ਕੁਝ ਲੋਕ ਵਿਸ਼ਵਾਸ ਕਰਦੇ ਹਨ, ਕੁਝ ਸੰਕਾ, ਅਤੇ ਕੁਝ ਗੁੱਸੇ ਵੀ ਹੋ ਜਾਂਦੇ ਹਨ। ਇਹ ਦੋ ਭੇਤ ਹਨ

1. ਬ੍ਰਹਮ ਚੇਣ
2. ਮਨੁੱਖੀ ਪਾਪ

ਇਹ ਇੱਕ ਭੇਤ ਹੈ। ਇੰਨੀ ਰੋਸ਼ਨੀ ਦੀ ਮੌਜੂਦਗੀ ਵਿੱਚ ਵੀ ਅਵਿਸ਼ਵਾਸ ਹੋਣਾ ਮੈਨੂੰ ਹੈਰਾਨ ਕਰਦਾ ਹੈ। ਪਰਿਵਾਰ ਦੇ ਮੈਂਬਰਾਂ ਦੇ ਇੱਕ ਦੂਜੇ ਦੇ ਵਿਰੁੱਧ ਹੋਣ ਬਾਰੇ ਸ਼ਾਇਦ ਯਿਸੂ ਦੇ ਸ਼ਬਦਾਂ ਦੀ ਸ਼ੁਰੂਆਤ ਸੀ। ਖੁਸ਼ਖਬਰੀ ਨਾਲ ਕੁਝ ਲੋਕਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਕੁਝ ਨੂੰ ਲਈ ਟਕਰਾਅ।

▣ “ਜਦੋਂ ਮਸੀਹ ਆਵੇਗਾ, ਕੀ ਉਹ ਇਹਨਾਂ ਨਾਲੋਂ ਅਧਿਕ ਚਮਤਕਾਰੀ ਚਿੰਨ੍ਹ ਦਿਖਾਏਗਾ” ਯੂਨਾਨੀ ਵਿਆਕਰਣ ਦਾ ਰੂਪ ਨੂੰ “ਨਹੀਂ” ਜਵਾਬ ਦੀ ਉਮੀਦ ਕਰਦਾ ਹੈ।

A Theology of the New Testament, ਵਿੱਚ George E. ਕੋਲ “ਚਿੰਨਾ” ਦਾ ਵਿਸ਼ਵਾਸ ਕਰਨ ਬਾਰੇ ਇੱਕ ਵਧੀਆ ਟਿੱਪਣੀ ਹੈ:

“ਚਿੰਨਾ ਦਾ ਵਿਸ਼ਵਾਸ ਦੇ ਨਾਲ ਸੰਬੰਧ ਦਾ ਸਵਾਲ ਆਸਾਨ ਨਹੀਂ ਹੈ, ਕਿਉਂਕਿ ਇਹਨਾਂ ਦੀ ਜਾਣਕਾਰੀ ਦੇ ਵੱਖ ਵੱਖ ਦਿਸ਼ਾਵਾਂ ਵੱਲ ਜਾਪਦੀ ਹੈ। ਕਈ ਵਾਰ ਚਿੰਨ ਯਿਸੂ ਵਿੱਚ ਵਿਸ਼ਵਾਸ ਵੱਲ ਅਗਵਾਈ ਕਰਨ ਲਈ ਹੁੰਦੇ ਹਨ (2:23; 6:14; 7:31; 10:42)। ਦੂਜੇ ਪਾਸੇ, ਕੁਝ ਅਜਿਹੇ ਵੀ ਹਨ ਜਿਹਨਾਂ ਨੇ ਚਿੰਨ ਤਾਂ ਦੇਖੇ ਪਰ ਫਿਰ ਵੀ ਵਿਸ਼ਵਾਸ ਨਹੀਂ ਕੀਤਾ (6:27; 11:47; 12:37)। ਇਸ ਤੋਂ ਇਲਾਵਾ, ਯਿਸੂ ਨੇ ਯਹੂਦੀਆਂ ਨੂੰ ਝਾੜਿਆ ਕਿਉਂਕਿ ਜਿੰਨ੍ਹੀ ਦੇਰ ਚਿੰਨ ਨਾ ਦੇਖਣ ਵਿਸ਼ਵਾਸ ਨਹੀਂ ਕਰਨਗੇ (4:48; 6:30)। ਇਸ ਦਾ ਜਵਾਬ ਚਿੰਨਾ ਅਤੇ ਵਿਸ਼ਵਾਸ ਦਰਮਿਆਨ ਇੱਕ ਕਿਸਮ ਦੇ ਤਣਾਅ ਵਿੱਚ ਲੱਭਿਆ ਜਾਣਾ ਚਾਹੀਦਾ ਹੈ। ਚਿੰਨਾ ਦੇ ਸਹੀ ਅਰਥਾਂ ਨੂੰ ਲਭਣ ਅਤੇ ਉਹਨਾਂ ਦੁਆਰਾ ਯਿਸੂ ਦੀ ਗਵਾਹੀ ਦੀ ਪਛਾਣ ਕਰਨ ਲਈ ਵਿਸ਼ਵਾਸ ਦੀ ਜ਼ਰੂਰਤ ਹੈ; ਉਹਨਾਂ ਲੋਕਾਂ ਲਈ ਜਿਹਨਾਂ ਕੋਲ ਵਿਸ਼ਵਾਸ ਨਹੀਂ ਸੀ, ਚਿੰਨ ਉਹਨਾਂ ਲਈ ਸਿਰਫ ਅਰਥਹੀਣ ਸਨ। ਉਹਨਾਂ ਲਈ ਜੋ ਹਮਦਰਦ ਹਨ, ਚਿੰਨ ਵਿਸ਼ਵਾਸ ਦੀ ਪੁਸ਼ਟੀ ਕਰਨ ਅਤੇ ਡੂੰਘਾਈ ਦਾ ਇੱਕ ਸਾਧਨ ਹਨ। ਇਹ ਸਪੱਸ਼ਟ ਹੈ ਕਿ ਯਿਸੂ ਦੇ ਚਮਤਕਾਰ ਵਿਸ਼ਵਾਸ ਲਈ ਮਜ਼ਬੂਰ ਕਰਨ ਲਈ ਨਹੀਂ ਸਨ। ਦੂਜੇ ਪਾਸੇ, ਯਿਸੂ ਦੇ ਕੰਮ ਉਹਨਾਂ ਲਈ ਠੀਕ ਗਵਾਹੀ ਹਨ ਜੋ ਵੇਖਣ ਦੇ ਯੋਗ ਹਨ ਕਿ ਉਸਦੇ ਮਿਸ਼ਨ ਵਿੱਚ ਕੀ ਹੋ ਰਿਹਾ ਹੈ। ਯਿਸੂ ਦੇ ਕੰਮਪਾਪ ਵਿੱਚ ਅੰਨ੍ਹੇ ਲੋਕਾਂ ਨੂੰ ਉਹਨਾਂ ਦੇ ਪਾਪੀ ਹੋਣ ਦੀ ਨਿੰਦਿਆ ਕਰਨ ਅਤੇ ਉਨ੍ਹਾਂ ਦੀ ਪੁਸ਼ਟੀ ਕਰਨ ਦੇ ਸਾਧਨ ਵਜੋਂ ਕੰਮ ਕਰਨਗੇ।” (ਪੰਨਾ 274).

ਯੂਹੰਨਾ 7: 32-36

³² ਫ਼ਰੀਸੀਆਂ ਨੇ ਲੋਕਾਂ ਨੂੰ ਇਹਨਾਂ ਗੱਲਾਂ ਦੀ ਯਿਸੂ ਬਾਰੇ ਚਰਚਾ ਕਰਦੇ ਸੁਣਿਆ ਤਾਂ ਮਹਾਂ-ਪਰੋਹਤਾਂ ਅਤੇ ਫ਼ਰੀਸੀਆਂ ਨੇ ਹੈਕਲ ਦੇ ਪਹਿਰੇਦਾਰਾਂ ਨੂੰ ਘੱਲਿਆ ਕਿ ਉਹ ਯਿਸੂ ਨੂੰ ਫੜਨ। ³³ ਪਰ ਯਿਸੂ ਨੇ ਲੋਕਾਂ ਨੂੰ ਕਿਹਾ, “ਬੇੜੇ ਚਿਰ ਦੇ ਲਈ ਮੈਂ ਤੁਹਾਡੇ ਨਾਲ ਹਾਂ, ਫਿਰ

ਮੈਂ ਉਸ ਕੋਲ ਜਾਵਾਂਗਾ ਜਿਸ ਨੇ ਮੈਨੂੰ ਘੱਲਿਆ ਹੈ।³⁴ ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤੁਹਾਨੂੰ ਨਾ ਲੱਭਾਂਗਾ। ਕਿਉਂਕਿ ਜਿੱਥੇ ਮੈਂ ਹੋਵਾਂਗਾ, ਤੁਸੀਂ ਉੱਥੇ ਨਹੀਂ ਆ ਸਕੋਗੇ।”³⁵ ਇਸ ਉੱਤੇ ਯਹੂਦੀ ਆਪੇ ਵਿੱਚ ਕਹਿਣ ਲੱਗੇ, “ਇਹ ਕਿੱਥੇ ਜਾਣ ਦੀ ਸੋਚ ਰਿਹਾ ਹੈ ਕਿ ਅਸੀਂ ਇਸ ਨੂੰ ਨਹੀਂ ਲੱਭ ਸਕਾਂਗੇ। ਕੀ ਇਹ ਖਿੰਡੇ ਹੋਏ ਯਹੂਦੀਆਂ ਕੋਲ, ਯੂਨਾਨੀ ਨਗਰਾਂ ਵਿੱਚ ਜਾਵੇਗਾ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਵੇਗਾ?”³⁶ ਇਸ ਦੇ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ ਕਿ, ‘ਤੁਸੀਂ ਮੈਨੂੰ ਲੱਭੋਗੇ, ਪਰ ਮੈਂ ਤੁਹਾਨੂੰ ਨਾ ਲੱਭਾਂਗਾ’ ਅਤੇ ‘ਜਿੱਥੇ ਮੈਂ ਹੋਵਾਂਗਾ ਤੁਸੀਂ ਉੱਥੇ ਨਹੀਂ ਆ ਸਕੋਗੇ’?”

7:32 “ਮਹਾਂ-ਪਰੇਹਤਾਂ ਅਤੇ ਫ਼ਰੀਸੀਆਂ” ਇਹ ਮਹਾਸਭਾ ਦੇ ਮੈਂਬਰਾਂ ਦਾ ਹਵਾਲਾ ਦਿੰਦਾ ਹੈ (ਯੂਹੰਨਾ 3:1 ਵਿਚ ਖਾਸ ਵਿਸ਼ਾ ਨੂੰ ਦੇਖੋ)। ਉਸ ਸਮੇਂ ਕੇਵਲ ਇਕ ਮਹਾਂਪੁਰੋਹਿਤ ਸੀ, ਪਰ ਰੋਮ ਦੇ ਰਾਜ ਦੇ ਸਮੇਂ ਤੋਂ, ਕਈ ਅਮੀਰ, ਯਹੂਦੀ ਪਰਿਵਾਰਾਂ ਦੁਆਰਾ ਇਸ ਪਦ ਦਾ ਇੱਕ ਸੌਦਾ ਬਣ ਗਿਆ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਹੀ ਦਿੱਤਾ ਗਿਆ ਸੀ।

▣ “ਪਹਿਰੇਦਾਰਾਂ ਨੂੰ ਘੱਲਿਆ ਕਿ ਉਹ ਯਿਸੂ ਨੂੰ ਫੜਨ” ਇਹ “ਰੈਕਲ ਪੁਲਿਸ” ਦਾ ਹਵਾਲਾ ਦਿੰਦਾ ਹੈ ਜਿਹੜੇ ਲੇਵੀ ਹੁੰਦੇ ਸਨ। ਉਹਨਾਂ ਕੋਲ ਰੈਕਲ ਦੇ ਖੇਤਰ ਦੇ ਬਾਹਰ ਸੀਮਤ ਅਧਿਕਾਰ ਸੀ (ਦੇਖੋ ਯੂਹੰਨਾ 7:45,46; 18:3,12,18,22)।

7:33 “ਥੋੜ੍ਹੇ ਚਿਰ ਦੇ ਲਈ ਮੈਂ ਤੁਹਾਡੇ ਨਾਲ ਹਾਂ” ਇਹ ਕਥਨ ਯੂਹੰਨਾ ਦੀ ਇੰਜੀਲ ਵਿਚ ਆਮ ਹੈ (ਦੇਖੋ ਯੂਹੰਨਾ 12:35; 13:33; 14:19; 16:16-19)। ਯਿਸੂ ਜਾਣਦੇ ਸਨ ਕਿ ਉਹ ਕੌਣ ਹਨ, ਉਹਨਾਂ ਨਾਲ ਕੀ ਹੋਵੇਗਾ ਅਤੇ ਕਦੋਂ ਹੋਵੇਗਾ (ਦੇਖੋ ਯੂਹੰਨਾ 12:23; 13:1; 17:1-5)।

▣ “ਮੈਂ ਉਸ ਕੋਲ ਜਾਵਾਂਗਾ ਜਿਸ ਨੇ ਮੈਨੂੰ ਘੱਲਿਆ ਹੈ” ਇਹ ਯਿਸੂ ਦੇ ਮੁਕਤੀ ਦੇ ਕੰਮ ਦੀਆਂ ਆਖਰੀ ਘਟਨਾਵਾਂ ਦਾ ਸੰਕੇਤ ਕਰਦਾ ਹੈ: ਸਲੀਬ, ਪੁਨਰ-ਉਥਾਨ, ਸਵਰਗ ਵਿਚ ਉਠਾਏ ਜਾਣਾ, ਅਤੇ ਪਹਿਲਾਂ ਵਾਲੀ ਮਹਿਮਾ ਵਿਚ ਆਉਣਾ (ਦੇਖੋ ਯੂਹੰਨਾ 17:1-5; ਰਸੂਲਾਂ 1)।

7:34 ਇਹ ਸ਼ਬਦ ਯਿਸੂ ਦੀ ਆਪਣੇ ਚੇਲਿਆਂ ਨਾਲ ਉੱਪਰਲੇ ਕਮਰੇ ਵਿੱਚ ਦੇ ਵਿਚਾਰ ਵਟਾਂਦਰੇ ਵਰਗੇ ਹਨ (ਦੇਖੋ ਯੂਹੰਨਾ 13:33, 7:36 ਅਤੇ 8:21)। ਪਰ ਇਥੇ ਇਹ ਸ਼ਬਦ ਉਹਨਾਂ ਲੋਕਾਂ ਲਈ ਹਨ, ਜਿਹੜੇ ਯਹੂਦੀ ਨਹੀਂ ਹਨ (ਜੋ ਕਿ. ਭੀੜ ਦੇ ਲੋਕ, ਯਹੂਦੀਆਂ ਦੇ ਰਹਿਣ ਵਾਲੇ ਅਤੇ ਯਹੂਦੀ ਆਗੂ ਹਨ)।

7:35-36 “ਖਿੰਡੇ ਹੋਏ ਯਹੂਦੀਆਂ ਕੋਲ, ਯੂਨਾਨੀ ਨਗਰਾਂ ਵਿੱਚ ਜਾਵੇਗਾ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਵੇਗਾ” ਯੂਨਾਨੀ ਵਿਆਕਰਨ ਸੰਬੰਧੀ ਉਸਾਰੀ ਵਿਚ “ਨਹੀਂ” ਜਵਾਬ ਦੀ ਉਮੀਦ ਕਰਦਾ ਹੈ। ਇਹ ਵਿਅੰਗ ਦੀ ਇਕ ਹੋਰ ਵਰਤੋਂ ਹੈ। ਇਹ ਹਮੇਸ਼ਾ ਪਰਮੇਸ਼ਰ ਦੀ ਇੱਛਾ ਰਹੀ ਹੈ (ਦੇਖੋ ਉਤਪਤ 3:15; 12:3; ਯਸਾਯਾਹ 2:2-4)। ਡੇਰਿਆਂ ਦੇ ਤਿਉਹਾਰ ਦੇ ਸਮੇਂ, ਦੁਨੀਆਂ ਦੀਆਂ ਕੌਮਾਂ ਲਈ ਸੱਤਰ ਬਲਦ ਭੱਟ ਕੀਤੇ ਜਾਂਦੇ ਸਨ। ਯਹੂਦੀਆਂ ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਪ੍ਰਾਰਥਨਾ ਕਰਨ ਕਿ ਪਰਮੇਸ਼ਰ ਗੈਰਯਹੂਦੀਆਂ ਵਿਚ ਰੋਸ਼ਨੀ ਲੈ ਕੇ ਆਉਣ। ਇਹ ਇਸ ਬਿਆਨ ਦੀ ਸਭਿਆਚਾਰਕ ਸਥਾਪਤੀ ਨੂੰ ਦਰਸਾ ਸਕਦਾ ਹੈ। “ਯੂਨਾਨੀਆਂ” ਸ਼ਬਦ ਦੀ ਵਰਤੋਂ “ਪਰਾਈਆਂ ਕੌਮਾਂ” ਦੇ ਅਰਥਾਂ ਵਿੱਚ ਕੀਤੀ ਜਾਂਦੀ ਸੀ। *ਡਿਸਪੇਰਿਆ* *disperia* ਦਾ ਅਰਥ ਗ਼ੈਰ-ਯਹੂਦੀ ਦੇਸ਼ਾਂ ਵਿਚ ਰਹਿੰਦੇ ਯਹੂਦੀ ਲੋਕ ਹੈ (ਦੇਖੋ ਯਾਕੂਬ 1:1; 1 ਪਤਰਸ 1:1)। ਇਹ ਭੀੜ ਦੇ ਯਿਸੂ ਦੀ ਅਲੰਭਾਵੀ ਭਾਸ਼ਾ ਨੂੰ ਗਲਤ ਸਮਝਣ ਦੀ ਇਕ ਹੋਰ ਉਦਾਹਰਣ ਹੈ।

ਇਹ ਯਿਸੂ ਦੇ ਲੰਬਕਾਰੀ ਦੇਹਰਵਾਦ ਦੀ ਇਕ ਹੋਰ ਉਦਾਹਰਣ ਹੈ। ਭੀੜ ਨੇ ਯਿਸੂ ਨੂੰ ਗਲਤ ਸਮਝਿਆ ਕਿਉਂਕਿ ਉਹਨਾਂ ਨੇ ਯਿਸੂ ਦੇ ਕਥਨਾਂ “ਉਪਰੋਂ” ਅਤੇ “ਹੇਠਾਂ” ਦਾ ਗਲਤ ਅਨੁਵਾਦ ਕੀਤਾ। ਉਹ ਪਿਤਾ ਤੋਂ ਆਏ ਸਨ ਅਤੇ ਪਿਤਾ ਕੋਲ ਹੀ ਵਾਪਸ ਮੁੜ ਜਾਣਗੇ।

ਯੂਹੰਨਾ 7: 37-39

³⁷ ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ ਯਿਸੂ ਨੇ ਖੜ੍ਹੇ ਹੋਕੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ, “ਜੇਕਰ ਕੋਈ ਤਿਹਾਇਆ ਹੈ, ਤਾਂ ਉਹ ਮੇਰੇ ਕੋਲ ਆਏ ਅਤੇ ਪੀਏ।”³⁸ ਜਿਸ ਤਰ੍ਹਾਂ ਧਰਮਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ,

ਉਸ ਦੇ ਅੰਦਰੋਂ ਜੀਵਨ ਦੇ ਜਲ ਦੀਆਂ ਧਾਰਾਂ ਫੁੱਟ ਪੈਣਗੀਆਂ।”³⁹ ਯਿਸੂ ਨੇ ਇਹ ਪਵਿੱਤਰ ਆਤਮਾ ਦੇ ਬਾਰੇ ਕਿਹਾ, ਜਿਸ ਨੂੰ ਉਸ ਦੇ ਵਿਸ਼ਵਾਸ ਕਰਨ ਵਾਲੇ ਪ੍ਰਾਪਤ ਕਰਨ ਵਾਲੇ ਸਨ। ਕਾਰਨ ਕਿ ਅਜੇ ਤਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤਾ ਗਿਆ ਸੀ, ਕਿਉਂਕਿ ਯਿਸੂ ਅਜੇ ਤਕ ਆਪਣੀ ਮਹਿਮਾ ਨੂੰ ਨਹੀਂ ਪਹੁੰਚੇ ਸਨ।

7:37 “ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ” ਇੱਥੇ ਕੁਝ ਪ੍ਰਸ਼ਨ ਹਨ ਕਿ ਕੀ ਇਹ ਸੱਤ ਦਿਨਾਂ ਦਾ (ਦੇਖੋ ਵਿਵਸਥਾ 16:13), ਜਾਂ ਅੱਠ ਦਿਨਾਂ ਤਿਉਹਾਰ ਸੀ (ਦੇਖੋ ਲੇਵੀ. 23:36; ਨਹਮਯਾਹ 8:17; 1 ਮਕਾਬੀਜ਼ 10:60, ਅਤੇ ਜੋਸਫਸ)। ਜ਼ਾਹਰ ਹੈ ਕਿ ਯਿਸੂ ਦੇ ਸਮੇਂ ਵਿਚ ਇਹ ਅੱਠ ਦਿਨਾਂ ਦੀ ਤਿਉਹਾਰ ਸੀ, ਪਰ, ਆਖਰੀ ਦਿਨ ਸਿਲੋਅਮ ਦੇ ਤਲਾਬ ਵਿਚੋਂ ਪਾਣੀ ਨਹੀਂ ਲਿਆ ਗਿਆ ਅਤੇ ਵੇਦੀ ਤੇ ਡੋਲਿਆ ਨਹੀਂ ਜਾਂਦਾ ਸੀ ਜਿਵੇਂ ਕਿ ਬਾਕੀ ਦੇ ਸੱਤ ਦਿਨਾਂ ਵਿਚ ਕੀਤਾ ਜਾਂਦਾ ਸੀ। ਅਸੀਂ ਇਸ ਰਸਮ ਬਾਰੇ Talmud ਦੇ Tractate Sukkah ਤੋਂ ਸਿੱਖਦੇ ਹਾਂ, ਜੋ ਯਸਾਯਾਹ 12:3 ਦਾ ਹਵਾਲਾ ਦਿੰਦਾ ਹੈ। ਇਹ ਸ਼ਾਇਦ ਫਸਲਾਂ ਲਈ ਮੀਂਹ ਦਾ ਇਕ ਪ੍ਰਾਰਥਨਾਤਮਕ ਰੂਪ ਹੈ।

□ “ਜੇਕਰ” ਇਹ ਤੀਜੀ ਸ਼੍ਰੇਣੀ ਦੀ ਸ਼ਰਤ ਹੈ ਜਿਸ ਦਾ ਅਰਥ ਹੈ ਸੰਭਾਵਤ ਕਾਰਵਾਈ ਹੈ।

□ “ਕੋਈ ਤਿਹਾਇਆ ਹੈ” ਇਹ ਯਿਸੂ ਵਿੱਚ ਵਿਸ਼ਵਾਸ ਕਰਨ ਲਈ ਸਾਰਿਆਂ ਲਈ ਸੱਦਾ ਹੈ! ਯੂਹੰਨਾ 7:17 ਦੇ ਨੋਟ ਨੂੰ ਦੇਖੋ

□ “ਉਹ ਮੇਰੇ ਕੋਲ ਆਏ ਅਤੇ ਪੀਏ” ਯਿਸੂ ਨੇ ਇਸੇ ਰੂਪਕ ਦੀ ਯੂਹੰਨਾ 4: 13-15 ਵਿਚ ਵੀ ਵਰਤੋਂ ਕੀਤੀ ਹੈ। ਇਹ ਸ਼ਾਇਦ ਯਿਸੂ ਨੂੰ ਮਸੀਹ ਦੀ ਚੱਟਾਨ ਵਜੋਂ ਦਰਸਾਉਂਦਾ ਹੈ ਜਿਸ ਨੇ ਪਾਣੀ ਦਿੱਤਾ ਸੀ (ਦੇਖੋ 1 ਕੁਰਿੰ. 10: 4)। ਇਹ ਸਪੱਸ਼ਟ ਤੌਰ ਤੇ ਯਿਸੂ ਦੇ ਪੁਰਾਣੇ ਨੇਮ ਦੇ ਸੱਦੇ ਨਾਲ ਸੰਬੰਧਿਤ ਹੈ ਯਸਾਯਾਹ 55: 1-3 ਅਤੇ ਤਿਉਹਾਰ ਦੇ ਦੌਰਾਨ ਪਾਣੀ ਦਾ ਬਾਹਰ ਡੋਲਣ ਦਾ ਸਭਿਆਚਾਰਕ ਪ੍ਰਤੀਕ ਮੌਕਾ।

ਕੁਝ ਪੁਰਾਣੇ ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ “ਮੇਰੇ ਲਈ” ਸ਼ਾਮਲ ਨਹੀਂ ਕਰਦੀਆਂ (ਦੇਖੋ MSS P⁶⁶, κ*, ਅਤੇ D)। ਇਸ ਨੂੰ P^{66c}, P⁷⁵, κ^c, L, T, W, ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦਾ ਪ੍ਰਸੰਗ ਦੁਆਰਾ ਸੰਕੇਤ ਦਿੱਤਾ ਗਿਆ ਹੈ। UBS⁴ ਇਸ ਦੇ ਸ਼ਾਮਲ ਕਰਨ ਨੂੰ “b” ਰੇਟਿੰਗ ਦਿੰਦਾ ਹੈ (ਲਗਭਗ ਨਿਸ਼ਚਤ)। ਯੂਹੰਨਾ ਵਿਚ ਲੋਕਾਂ ਨੂੰ ਉਸ ਉੱਤੇ ਭਰੋਸਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਖੁਸ਼ਖਬਰੀ ਇੱਕ ਨਿੱਜੀ ਧਿਆਨ ਹੈ।

7:38 “ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ” ਧਿਆਨ ਦਿਓ ਇਹ ਇਕ ਵਰਤਮਾਨ ਕਾਲ ਹੈ। ਇਹ ਯੂਹੰਨਾ 15 ਦੇ “ਬਣੇ ਰਹਿਣ ਵਾਲੇ” ਵਰਗੇ ਵਿਸ਼ਵਾਸ ਕਰਨ ਵਿੱਚ ਸ਼ਾਮਲ ਨਿੱਜੀ ਸੰਬੰਧਾਂ ਉੱਤੇ ਜ਼ੋਰ ਦਰਸਾਉਂਦਾ ਹੈ। ਯੂਹੰਨਾ 9: 7 ਵਿਚ ਖਾਸ ਵਿਸ਼ਾ: ਮੁਕਤੀ ਲਈ ਵਰਤੀ ਗਈ ਯੂਨਾਨੀ ਕ੍ਰਿਆ ਦੇ ਕਾਰਜਕਾਲ ਨੂੰ ਦੇਖੋ।

□ “ਜਿਸ ਤਰ੍ਹਾਂ ਧਰਮਗ੍ਰੰਥ ਵਿੱਚ ਲਿਖਿਆ ਹੋਇਆ ਹੈ” ਇਸ ਹਵਾਲੇ ਲਈ ਕਿਸੇ ਖਾਸ ਵਚਨ ਦੀ ਪਛਾਣ ਕਰਨਾ ਮੁਸ਼ਕਲ ਹੈ। ਇਹ ਹੋ ਸਕਦਾ ਹੈ। ਯਸਾਯਾਹ 12: 3; 43: 19-20; 44: 3; 58:11; ਹਿਜ਼ਕ. 47: 1; ਜੇਏਲ 3:18; ਜ਼ਕ. 13: 1; ਜਾਂ 14: 8, ਜੋ ਅਲੈਕਿਕ ਤੌਰ ਤੇ ਭਵਿਖ ਵਿਚ ਆਉਣ ਵਾਲੇ ਪਾਣੀ ਨੂੰ ਬ੍ਰਹਮ ਦੀ ਮੌਜੂਦਗੀ ਦੇ ਪ੍ਰਤੀਕ ਵਜੋਂ ਦਰਸਾਉਂਦੇ ਹਨ। ਇਸ ਸਥਿਤੀ ਵਿੱਚ, ਖੇਤੀਬਾੜੀ ਦੀ ਬਰਕਤ ਦੇ ਨਵੇਂ ਯੁੱਗ ਦਾ ਵਾਅਦਾ ਕੀਤਾ ਪਾਣੀ ਨਵੇਂ ਨੇਮ ਦੇ ਅੰਦਰੂਨੀ ਸੁਭਾਅ ਦੇ ਰੂਪਕ ਵਿੱਚ ਬਦਲਿਆ ਗਿਆ ਹੈ। ਆਤਮਾ ਦਿਲਾਂ ਅਤੇ ਮਨਾਂ ਵਿਚ ਕੰਮ ਕਰਦਾ ਰਹੇਗਾ (ਦੇਖੋ ਹਿਜ਼ਕ 36:27-38)।

□ “ਉਸ ਦੇ ਅੰਦਰੋਂ ਜੀਵਨ ਦੇ ਜਲ ਦੀਆਂ ਧਾਰਾਂ ਫੁੱਟ ਪੈਣਗੀਆਂ” ਸਰਵਉਚ ਪੁਰਖ ਦੇ ਬਾਰੇ ਵਿਚ ਕਈ ਸਿਧਾਂਤ ਹੋਏ ਹਨ ।

1. ਆਪ ਯਿਸੂ (ਦੇਖੋ the early church fathers)
2. ਉਹ ਲੋਕ ਜਿਹਨਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ
3. ਯਹੂਸ਼ਲਮ। ਆਰਮੀ ਭਾਸ਼ਾ ਵਿੱਚ, “ਉਸਦੇ” ਦਾ ਅਰਥ “ਇਸਦੇ” ਹੋ ਸਕਦਾ ਹੈ ਅਤੇ ਇਹ ਸ਼ਹਿਰ ਦਾ ਹਵਾਲਾ ਦੇ ਸਕਦਾ ਹੈ (ਇਹ

ਰੱਬੀ ਲੋਕਾਂ ਦੀ ਸਥਿਤੀ ਹੈ ਦੇਖੋ ਹਿਜ਼ਕ 47:1-12 ਅਤੇ ਜ਼ਕ 14:8)

ਦੇਹੋਂ ਸਿਧਾਂਤ ਚੰਗੇ ਸੰਖੇਪ, ਸਰਲ ਵਿਚਾਰ-ਵਟਾਂਦਰੇ ਹਨ ਇਹ ਦੇਖਦੇ ਹੋਏ ਕਿ ਇਕ ਵਿਅਕਤੀ ਯੂਹੰਨਾ 7:37b ਅਤੇ 38a ਨੂੰ ਕਿਵੇਂ ਦੇਖਦਾ ਹੈ NIDOTTE, vol. 1, ਪੰਨਾ. 683।

ਯਿਸੂ ਨੇ ਆਪਣੇ ਆਪ ਨੂੰ ਜੀਵਨ ਦਾ ਜਲ ਕਿਹਾ ਹੈ (ਦੇਖੋ ਯੂਹੰਨਾ 4:10)। ਹੁਣ ਇਸ ਪ੍ਰਸੰਗ ਵਿਚ ਇਹ ਪਵਿੱਤਰ ਆਤਮਾ ਹੈ (ਦੇਖੋ ਯੂਹੰਨਾ 7:39) ਜੋ ਯਿਸੂ ਦੇ ਚੇਲਿਆਂ ਵਿਚ ਜੀਉਂਦਾ ਜਲ ਪ੍ਰਦਾਨ ਕਰਦਾ ਅਤੇ ਪੈਦਾ ਕਰਦਾ ਹੈ। ਇਹ ਇਕ ਵਿਸ਼ਵਾਸੀ ਵਿਚ ਮਸੀਹ ਨੂੰ ਪੈਦਾ ਕਰਨ ਦਾ ਆਤਮਾ ਦੇ ਕੰਮ ਦੇ ਬਰਾਬਰ ਹੈ (ਦੇਖੋ ਰੋਮੀ 8:29; ਗਲਾਤੀਆਂ 4:19; ਅਫਸੀਆਂ 4:13)।

7:39 “ਕਿ ਅਜੇ ਤਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤਾ ਗਿਆ ਸੀ, ਕਿਉਂਕਿ ਯਿਸੂ ਅਜੇ ਤਕ ਆਪਣੀ ਮਹਿਮਾ ਨੂੰ ਨਹੀਂ ਪਹੁੰਚੇ ਸਨ” ਜ਼ਾਹਰ ਹੈ ਕਿ ਇਹ ਬਿਆਨ ਯੂਹੰਨਾ ਦੀ ਬਾਅਦ ਵਿਚ ਸੋਚ (ਅਰਥਾਤ, ਇੱਕ ਸੰਪਾਦਕੀ ਟਿੱਪਣੀ) ਦੀ ਮਹੱਤਤਾ ਨੂੰ ਦਰਸਾਉਂਦਾ ਹੈ (ਦੇਖੋ ਯੂਹੰਨਾ 16:7)। ਇਹ ਕਲਵਰੀ ਅਤੇ ਪੰਤਕੁਸਤ ਦੇਵਾਂ ਨੂੰ ਇਕ “ਮਹਿਮਾ” ਵਜੋਂ ਵੇਖੇ ਜਾਣ ਦੀ ਮਹੱਤਤਾ ਨੂੰ ਵੀ ਦਰਸਾਉਂਦਾ ਹੈ (ਦੇਖੋ ਯੂਹੰਨਾ 3:14; 12:16,23; 17:1,5)। ਯੂਹੰਨਾ ਦੇ ਇਸ ਸੰਖੇਪ ਬਿਆਨ ਤੋਂ ਕੀ ਭਾਵ ਸੀ, ਇਸਦੀ ਵਿਆਖਿਆ ਕਰਨ ਦੀ ਕੋਸ਼ਿਸ਼ ਦੇ ਬਹੁਤ ਸਾਰੇ ਲਿਖਾਰੀ ਰੂਪ ਹਨ।

ਯੂਹੰਨਾ 7: 40-44

⁴⁰ ਭੀੜ ਵਿੱਚੋਂ ਕੁਝ ਲੋਕਾਂ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ। ਉਹ ਬੋਲੇ, “ਇਹ ਸੱਚ ਮੁੱਚ ਆਉਣ ਵਾਲਾ ਨਬੀ ਹੈ।” ⁴¹ ਕੁਝ ਹੋਰ ਨੇ ਕਿਹਾ, “ਇਹ ਮਸੀਹ ਹੈ।” ਪਰ ਕੁਝ ਲੋਕ ਕਹਿਣ ਲੱਗੇ, “ਕੀ ਮਸੀਹ ਗਲੀਲ ਵਿੱਚੋਂ ਨਿਕਲੇਗਾ? ⁴² ਕੀ ਧਰਮਗ੍ਰੰਥ ਇਸ ਬਾਰੇ ਇਸ ਤਰ੍ਹਾਂ ਨਹੀਂ ਕਹਿੰਦਾ, ਮਸੀਹ ਦਾਉਦ ਦੀ ਕੁਲ ਵਿੱਚੋਂ ਹੋਵੇਗਾ ਅਤੇ ਉਹ ਬੈਤਲਹਮ ਪਿੰਡ ਵਿੱਚ ਪੈਦਾ ਹੋਵੇਗਾ, ਜਿੱਥੇ ਦਾਉਦ ਆਪ ਰਹਿੰਦਾ ਸੀ?” ⁴³ ਇਸ ਤਰ੍ਹਾਂ ਉਹਨਾਂ ਦੇ ਕਾਰਨ ਭੀੜ ਵਿੱਚ ਮੱਤਭੇਦ ਹੋ ਗਿਆ। ⁴⁴ ਕੁਝ ਲੋਕ ਉਹਨਾਂ ਨੂੰ ਫੜਨਾ ਚਾਹੁੰਦੇ ਸਨ, ਪਰ ਉਹਨਾਂ ਨੂੰ ਕਿਸੇ ਨੇ ਹੱਥ ਨਾ ਲਾਇਆ।

7:40 “ਇਹ ਸੱਚ ਮੁੱਚ ਆਉਣ ਵਾਲਾ ਨਬੀ ਹੈ” ਇਹ ਮੂਸਾ ਦੇ ਮਸੀਹਾਨਿਕ ਵਾਅਦੇ ਦਾ ਸੰਕੇਤ ਹੈ ਜੋ ਵਿਵਸਥਾ-ਸਾਰ 18:15, 18 ਵਿੱਚ ਪਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਯਿਸੂ ਨੂੰ ਨਬੀ ਸਮਝਦੇ ਸਨ (ਦੇਖੋ ਯੂਹੰਨਾ 4:19; 6:14; 9:17; ਮੱਤੀ 21:11)। ਉਹਨਾਂ ਨੇ ਯਿਸੂ ਦੀ ਸ਼ਕਤੀ ਨੂੰ ਪਛਾਣ ਲਿਆ, ਪਰ ਉਹਨਾਂ ਨੂੰ ਅਤੇ ਉਹਨਾਂ ਦੇ ਕੰਮ ਨੂੰ ਗਲਤ ਸਮਝਿਆ। ਇਸਲਾਮ ਵੀ ਯਿਸੂ ਲਈ ਇਹ ਸਿਰਲੇਖ ਵਰਤਦਾ ਹੈ, ਪਰ ਯਿਸੂ ਦੇ ਸੰਦੇਸ਼ ਨੂੰ ਗਲਤ ਸਮਝਦਾ ਹੈ।

7:41 “ਕੁਝ ਹੋਰ ਲੋਕਾਂ ਨੇ ਕਿਹਾ, ‘ਇਹ ਮਸੀਹ ਹੈ’” ਇਹ ਦਰਸਾਉਂਦਾ ਹੈ ਕਿ “ਮਸੀਹ” ਸ਼ਬਦ ਇਬਰਾਨੀ ਭਾਸ਼ਾ ਦੇ ਸ਼ਬਦ “ਮਸੀਹ” ਦੇ ਬਰਾਬਰ ਹੈ, ਜਿਸਦਾ ਅਰਥ “ਮਸਹ ਕੀਤਾ ਹੋਇਆ” ਹੁੰਦਾ ਹੈ। ਪੁਰਾਣੇ ਨੇਮ ਵਿਚ, ਰਾਜਿਆਂ ਨੂੰ, ਪੁਰੋਹਿਤਾਂ ਨੂੰ, ਅਤੇ ਨਬੀਆਂ ਦਾ ਮਸਹ ਕੀਤਾ ਜਾਂਦਾ ਅਤੇ ਇਹ ਇੱਕ ਚਿੰਨ੍ਹ ਹੁੰਦਾ ਸੀ ਕਿ ਉਹਨਾਂ ਨੂੰ ਪਰਮੇਸ਼ਰ ਨੇ ਆਪਣੀ ਸੇਵਾ ਦੇ ਲਈ ਚੁਣਿਆ ਹੈ। ਬਾਈਬਲ ਵਿਚ ਯੂਹੰਨਾ 11: 2 ਵਿਚ [ਖਾਸ ਵਿਸ਼ਾ: ਬਾਈਬਲ ਵਿਚ ਮਸਹ \(BDB 603\)](#) ਦੇਖੋ।

▣ “ਪਰ ਕੁਝ ਲੋਕ ਕਹਿਣ ਲੱਗੇ, “ਕੀ ਮਸੀਹ ਗਲੀਲ ਵਿੱਚੋਂ ਨਿਕਲੇਗਾ” ਯੂਨਾਨੀ ਵਿਆਕਰਨ ਇਸ ਨਿਰਮਾਣ ਸੰਬੰਧੀ ਇਸ ਪ੍ਰਸ਼ਨ ਲਈ “ਨਹੀਂ” ਜਵਾਬ ਦੀ ਉਮੀਦ ਕਰਦਾ ਹੈ। ਜੇਕਰ ਅਜਿਹਾ ਹੈ ਤਾਂ ਯਸਾਯਾਹ 9:1 ਦਾ ਕੀ ਅਰਥ ਹੈ?

7:42 ਇਸ ਪ੍ਰਸ਼ਨ ਦਾ ਵਿਆਕਰਣਿਕ ਨਿਰਮਾਣ ਇੱਕ “ਹਾਂ” ਜਵਾਬ ਦੀ ਉਮੀਦ ਕਰਦਾ ਹੈ।

□ “ਦਾਉਦ ਦੀ ਕੁਲ ਵਿੱਚੋਂ” (ਦੇਖੋ 2 ਸਮੁਏਲ 7; ਮੱਤੀ 21:9; 22:42).

□ “ਬੈਤਲਹਮ ਪਿੰਡ ਵਿੱਚ ਪੈਦਾ ਹੋਵੇਗਾ, ਜਿੱਥੇ ਦਾਉਦ ਆਪ ਰਹਿੰਦਾ ਸੀ” ਇਹ ਵਿਅੰਗਾ ਦੀ ਇਕ ਹੋਰ ਵਰਤੋਂ ਹੈ (ਦੇਖੋ ਮੀਕਾ 5:2-3 ਅਤੇ ਮੱਤੀ 2:5-6).

7:43 ਯਿਸੂ ਅਤੇ ਉਹਨਾਂ ਦਾ ਸੰਦੇਸ਼ ਹਮੇਸ਼ਾ ਇੱਕ ਮੱਤਭੇਦ ਦਾ ਕਾਰਨ ਬਣੇ ਹਨ (ਦੇਖੋ ਯੂਹੰਨਾ 7:48-52; 9:16; 10:19; ਮੱਤੀ 10:34-39; Luke 12:51-53)। ਇਹ ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਰਹੱਸ ਹੈ (ਦੇਖੋ ਮੱਤੀ 13)। ਕਈਆਂ ਦੇ ਕੋਲ ਆਤਮਿਕ ਕੰਨ ਹਨ ਅਤੇ ਕਈਆਂ ਕੋਲ ਨਹੀਂ ਹਨ (ਦੇਖੋ ਮੱਤੀ 10:27; 11:15; 13:9,15 (ਦੇ ਬਾਰ), 16,43; ਮਰਕੁਸ 4:9,23; 7:16; 8:18; ਲੂਕਾ 8:8; 14:35).

ਯੂਹੰਨਾ 7: 45-52

⁴⁵ ਇਸ ਲਈ ਹੈਕਲ ਦੇ ਪਹਿਰੇਦਾਰ ਵਾਪਿਸ ਮਹਾਂ-ਪਰੇਹਤਾਂ ਅਤੇ ਫ਼ਰੀਸੀਆਂ ਕੋਲ ਮੁੜ ਗਏ । ਉਹਨਾਂ ਨੇ ਪਹਿਰੇਦਾਰਾਂ ਤੋਂ ਪੁੱਛਿਆ, “ਤੁਸੀਂ ਉਸ ਨੂੰ ਆਪਣੇ ਨਾਲ ਕਿਉਂ ਨਹੀਂ ਲਿਆਏ?” ⁴⁶ ਪਹਿਰੇਦਾਰਾਂ ਨੇ ਉੱਤਰ ਦਿੱਤਾ, “ਇਸ ਮਨੁੱਖ ਦੀ ਤਰ੍ਹਾਂ ਅੱਜ ਤਕ ਕੋਈ ਨਹੀਂ ਬੋਲਿਆ ।” ⁴⁷ ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਵੀ ਕਿਤੇ ਭਰਮ ਵਿੱਚ ਤੇ ਨਹੀਂ ਫਸ ਗਏ? ⁴⁸ ਕੀ ਅਧਿਕਾਰੀਆਂ ਵਿੱਚੋਂ ਕਿਸੇ ਨੇ ਜਾਂ ਫ਼ਰੀਸੀਆਂ ਵਿੱਚੋਂ ਕਿਸੇ ਨੇ ਉਸ ਉੱਤੇ ਵਿਸ਼ਵਾਸ ਕੀਤਾ ਹੈ? ⁴⁹ ਬਾਕੀ ਰਹੀ ਭੀੜ ਦੇ ਲੋਕਾਂ ਬਾਰੇ, ਇਹ ਤਾਂ ਵਿਵਸਥਾ ਨੂੰ ਜਾਣਦੇ ਨਹੀਂ, ਉਹ ਤਾਂ ਪਰਮੇਸ਼ਰ ਦੇ ਸਰਾਪ ਥੱਲੇ ਹਨ ।” ⁵⁰ ਨਿਕੁਦੇਮੁਸ, ਜੋ ਉਹਨਾਂ ਵਿੱਚੋਂ ਇੱਕ ਸੀ ਅਤੇ ਉਹ ਯਿਸੂ ਕੋਲ ਪਹਿਲਾਂ ਜਾ ਚੁੱਕਾ ਸੀ, ਉਹਨਾਂ ਨੂੰ ਬੋਲਿਆ, ⁵¹ “ਕੀ ਸਾਡੀ ਵਿਵਸਥਾ ਕਿਸੇ ਆਦਮੀ ਨੂੰ, ਜਦੋਂ ਤੱਕ ਕਿ ਪਹਿਲੇ ਉਸ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਹ ਕੀ ਕਰਦਾ ਹੈ, ਦੇਸ਼ੀ ਕਹਿੰਦੀ ਹੈ?” ⁵² ਉਹਨਾਂ ਨੇ ਨਿਕੁਦੇਮੁਸ ਨੂੰ ਉੱਤਰ ਦਿੱਤਾ, “ਕੀ ਤੂੰ ਵੀ ਗਲੀਲ ਦਾ ਰਹਿਣ ਵਾਲਾ ਹੈ? ਧਰਮਗ੍ਰੰਥ ਨੂੰ ਧਿਆਨ ਨਾਲ ਪੜ੍ਹ ਅਤੇ ਦੇਖ ਕਿ ਕੋਈ ਨਬੀ ਵੀ ਗਲੀਲ ਵਿੱਚ ਨਹੀਂ ਪੈਦਾ ਹੋਇਆ ।”

7:46 “ਇਸ ਮਨੁੱਖ ਦੀ ਤਰ੍ਹਾਂ ਅੱਜ ਤਕ ਕੋਈ ਨਹੀਂ ਬੋਲਿਆ” ਇੱਕ ਵਾਰ ਫਿਰ ਯੂਹੰਨਾ ਦਾ ਵਿਅੰਗ! ਇਹ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗਵਾਹੀ ਹੈ।

1. ਉਹਨਾਂ ਨੇ ਭੀੜ ਪ੍ਰਤੀ ਆਪਣੇ ਡਰ ਦਾ ਜ਼ਿਕਰ ਨਹੀਂ ਕੀਤਾ ਜੋ ਉਹਨਾਂ ਲਈ ਚੰਗਾ ਬਹਾਨਾ ਹੁੰਦਾ
2. ਇਹ ਮੰਦਰ ਪੁਲਿਸ ਯਿਸੂ ਬਾਰੇ ਉਹਨਾਂ ਦੀ ਰਾਏ ਵਿੱਚ ਇਕਰਾਏ ਸਨ, ਜਦੋਂ ਕਿ ਭੀੜ ਵਿੱਚ ਮੱਤਭੇਦ ਸਨ
3. ਇਹ ਆਦਮੀ ਕੇਵਲ ਆਗਿਆ ਮੰਨ ਸਕਦੇ ਸਨ, ਆਪਣੀ ਰਾਏ ਨਹੀਂ ਦੇ ਸਕਦੇ ਸਨ।

7:48 “ਅਧਿਕਾਰੀਆਂ ਵਿੱਚੋਂ ਕਿਸੇ ਨੇ ਜਾਂ ਫ਼ਰੀਸੀਆਂ ਵਿੱਚੋਂ ਕਿਸੇ ਨੇ ਉਸ ਉੱਤੇ ਵਿਸ਼ਵਾਸ ਕੀਤਾ ਹੈ” ਯੂਹੰਨਾ 7:47 ਅਤੇ 48 ਵਿੱਚ ਯੂਹੰਨਾ ਵਿਆਕਰਨ ਸੰਬੰਧੀ ਉਸਾਰੀ “ਨਾ” ਜਵਾਬ ਦੀ ਉਮੀਦ ਕਰਦੀ ਹੈ। “ਅਧਿਕਾਰੀਆਂ” ਸ਼ਬਦ ਮਹਾਂਸਭਾ ਨੂੰ ਦਰਸਾਉਂਦਾ ਹੈ। ਇੱਥੇ ਸਾਡੇ ਕੋਲ ਸਦੂਕੀ ਅਤੇ ਫ਼ਰੀਸੀ (ਪੂਰੇ ਮਹਾਂਸਭਾ) ਹਨ, ਜੋ ਆਮ ਤੌਰ ਤੇ ਇੱਕ ਦੂਜੇ ਦੇ ਦੁਸ਼ਮਣ ਹੁੰਦੇ ਸਨ, ਪਰ ਯਿਸੂ ਦੇ ਵਿਰੋਧ ਵਿੱਚ ਇੱਕਮੁੱਠ ਸਨ (ਦੇਖੋ ਯੂਹੰਨਾ 11:47,57; 18:3).

7:49 “ਬਾਕੀ ਰਹੀ ਭੀੜ ਦੇ ਲੋਕਾਂ ਬਾਰੇ, ਇਹ ਤਾਂ ਵਿਵਸਥਾ ਨੂੰ ਜਾਣਦੇ ਨਹੀਂ” ਇਸ ਦਾ ਅਰਥ “ਦੇਸ਼ ਦੇ ਲੋਕ” ਹੈ (*'am hā āres ਅਮ ਹਾਆਰੇਸ*) ਜਿਹਨਾਂ ਨੂੰ ਧਾਰਮਿਕ ਆਗੂਆਂ ਨੇ ਨਫ਼ਰਤ ਕੀਤੀ ਕਿਉਂਕਿ ਉਹ ਸਾਰੀਆਂ ਮੌਖਿਕ ਪਰੰਪਰਾਵਾਂ ਨੂੰ ਪੂਰਾ ਨਹੀਂ ਕਰਦੇ ਸਨ (ਦੇਖੋ ਵਿਵਸਥਾ 27:26)। ਯੂਹੰਨਾ ਦੇ ਵਿਅੰਗ ਨੂੰ ਯੂਹੰਨਾ 7:51 ਵਿੱਚ ਵੀ ਦੇਖਿਆ ਜਾ ਸਕਦਾ ਹੈ, ਜਿੱਥੇ ਨਿਕੁਦੇਮੁਸ ਇਸ਼ਾਰਾ ਕਰਦਾ ਹੈ ਕਿ ਉਹ ਯਿਸੂ ਨਾਲ ਕੀਤੇ ਸਲੂਕ ਨਾਲ ਵਿਵਸਥਾ ਨੂੰ ਤੋੜ ਰਹੇ ਹਨ।

ਰਾਏ, ਧਾਰਮਿਕ ਲੋਕਾਂ ਪ੍ਰਤੀ ਦੁੱਖ। ਉਹ ਲੋਕ ਜਿਹੜੇ ਸਰਾਪ ਦਿੰਦੇ ਹਨ (*eparatos, ਏਪਾਰੋਟੋਸ*, ਕੇਵਲ ਨਵੇਂ ਨੇਮ ਵਿੱਚ ਇੱਥੇ ਪਾਏ ਜਾਂਦੇ ਹਨ) ਆਮ ਲੋਕ ਆਪਣੇ ਆਪ ਨੂੰ ਸਰਾਪ ਦਿੰਦੇ ਹਨ! ਜੇ ਚਾਨਣ ਹਨੇਰਾ ਹੋ ਗਿਆ ਹੈ, ਹਨੇਰੇ ਕਿੰਨਾ ਜ਼ਿਆਦਾ ਹੈ! ਪੜ੍ਹੋ-ਲਿਖੋ, ਆਧੁਨਿਕ,

ਰੂੜੀਵਾਦੀ ਧਰਮੀ ਲੋਕੋ ਸਾਵਧਾਨ ਰਹੋ!

7:51 “ਕੀ ਸਾਡੀ ਵਿਵਸਥਾ ਕਿਸੇ ਆਦਮੀ ਨੂੰ, ਜਦੋਂ ਤੱਕ ਕਿ ਪਹਿਲੇ ਉਸ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਹ ਕੀ ਕਰਦਾ ਹੈ, ਦੇਸ਼ੀ ਕਹਿੰਦੀ ਹੈ” ਯੂਨਾਨੀ ਵਿਆਕਰਨ ਉਸਾਰੀ ਨੂੰ “ਨਹੀਂ” ਜਵਾਬ ਦੀ ਉਮੀਦ ਕਰਦੀ ਹੈ(ਦੇਖੋ ਕੂਚ. 23:1; ਵਿਵਸਥਾ 1:16).

7:52 “ਕੀ ਤੂੰ ਵੀ ਗਲੀਲ ਦਾ ਰਹਿਣ ਵਾਲਾ ਹੈ” ਇਹ ਯਿਸੂ ਦੇ ਵਿਰੁੱਧ ਮਹਾਸਭਾ ਦੇ ਭਾਵਨਾਤਮਕ ਵਿਰੋਧ ਨੂੰ ਦਰਸਾਉਂਦਾ ਹੈ।

▣ “ਧਰਮਗ੍ਰੰਥ ਨੂੰ ਧਿਆਨ ਨਾਲ ਪੜ੍ਹ ਅਤੇ ਦੇਖ” ਧਰਮਗ੍ਰੰਥ ਦਾ ਅਧਿਐਨ ਕਰਨ ਦੀ ਯਹੂਦੀ ਧਰਮ ਵਿਚ ਖੋਜ ਦੀ ਭਾਵਨਾ ਸੀ (ਦੇਖੋ ਯੂਹੰਨਾ 5:39)। ਇਕ ਵਾਰ ਫਿਰ ਇਹ ਯੂਹੰਨਾ ਦੇ ਵਿਅੰਗ ਦੀ ਵਰਤੋਂ ਨੂੰ ਦਿਖਾਉਂਦਾ ਹੈ। ਏਲੀਯਾਹ (ਦੇਖੋ 1 ਰਾਜਾ 17: 1) ਅਤੇ ਯੋਨਾਹ (ਦੇਖੋ 2 ਰਾਜਾ 14:25), ਹੋਸ਼ਿਆ ਅਤੇ ਨਹੂਮ ਬਾਰੇ ਕੀ? ਉਹਨਾਂ ਦਾ ਅਰਥ ਵਿਵਸਥਾ 18:15,19; ਉਤਪਤ 49:10; 2 ਸਮੁਏਲ 7 ਦਾ “ਨਬੀ” ਹੋਣਾ ਲਾਜ਼ਮੀ ਹੈ।

7:53-8:11 8 ਅਧਿਆਏ ਦੀ ਸ਼ੁਰੂਆਤ ਦੇ ਨੋਟ ਨੂੰ ਦੇਖੋ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ।

ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਅਧਿਆਇ 7 ਵਿਚ ਯਿਸੂ ਦੇ ਸ਼ਬਦਾਂ ਲਈ ਤਿਉਹਾਰ ਦੀ ਪਿਛੋਕੜ ਕੀ ਹੈ?
2. “ਡੋਰਿਆਂ ਦੇ ਤਿਉਹਾਰ” ਦਾ ਵਰਣਨ ਅਤੇ ਉਦੇਸ਼ ਦੱਸੋ।
3. ਧਾਰਮਿਕ ਆਗੂ ਯਿਸੂ ਦੇ ਬਹੁਤ ਜ਼ਿਆਦਾ ਵਿਰੋਧੀ ਕਿਉਂ ਸਨ?
4. ਵੱਖਰੇ ਲੋਕਾਂ ਦੇ ਸਮੂਹਾਂ ਦੀ ਸੂਚੀ ਬਣਾਓ ਜੋ ਇਸ ਅਧਿਆਇ ਵਿਚ ਯਿਸੂ ਬਾਰੇ ਟਿੱਪਣੀ ਕਰਦੇ ਹਨ।

ਯੂਹੰਨਾ 8

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਵਿਭਚਾਰਨ ਔਰਤ	ਵਿਭਚਾਰਨ ਔਰਤ ਸੰਸਾਰ ਦੇ ਚਾਨਣ ਨੂੰ ਮਿਲਦੀ ਹੈ	ਵਿਭਚਾਰਨ ਔਰਤ	ਵਿਭਚਾਰਨ ਔਰਤ	ਵਿਭਚਾਰਨ ਔਰਤ
7:53-8:11	7:53-8:12	7:53-8:11	7:53-8:11	7:53-8:11
ਯਿਸੂ ਸੰਸਾਰ ਦਾ ਚਾਨਣ	ਯਿਸੂ ਆਪਣੀ ਗਵਾਹੀ ਦਾ ਬਚਾਅ ਕਰਦਾ ਹੈ	ਯਿਸੂ ਸੰਸਾਰ ਦਾ ਚਾਨਣ	ਯਿਸੂ ਸੰਸਾਰ ਦਾ ਚਾਨਣ	ਯਿਸੂ ਸੰਸਾਰ ਦਾ ਚਾਨਣ
8:12-20		8:12-20	8:12	8:12
				ਯਿਸੂ ਦੀ ਆਪਣੇ ਬਾਰੇ ਗਵਾਹੀ ਤੇ ਇਕ ਵਿਚਾਰ
	8:13-20		8:13	8:13-18
			8:14-18	
			8:19a	8:19a
			8:19b	8:19b
			8:20	8:20
ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਨਹੀਂ ਆ ਸਕਦੇ	ਯਿਸੂ ਆਪਣੇ ਜਾਣ ਬਾਰੇ ਭਵਿੱਖਬਾਣੀ ਕਰਦਾ ਹੈ		ਤੁਸੀਂ ਉੱਥੇ ਨਹੀਂ ਜਾ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ	
8:21-30	8:21-29	8:21-30	8:21	8:21
			8:22	8:22-24
			8:23-24	
			8:25a	8:25a
			8:25b-26	8:25b-26
	ਸੱਚਾਈ ਤੁਹਾਨੂੰ ਆਜ਼ਾਦ ਕਰੇਗੀ		8:27-29	8:27-29

8:30-36		8:30	8:30
ਸੱਚਾਈ ਤੁਹਾਨੂੰ ਆਜ਼ਾਦ ਕਰੇਗੀ		ਸੱਚਾਈ ਤੁਹਾਨੂੰ ਆਜ਼ਾਦ ਕਰੇਗੀ	ਯਿਸੂ ਅਤੇ ਅਬਰਾਹਾਮ
8:31-38	8:31-33	8:31-32	8:31-32
		8:33	8:33-38
	ਅਬਰਾਹਾਮ ਦਾ ਵੰਸ਼ ਅਤੇ ਸ਼ੈਤਾਨ 8:34-38	8:34-38	
ਤੁਹਾਡਾ ਪਿਤਾ ਸ਼ੈਤਾਨ 8:37-47			
8:39-47	8:39-47	8:39a	8:39-41a
		8:39b-41a	
		8:41b	8:41b-47
		8:42-47	
ਅਬਰਾਹਾਮ ਤੋਂ ਪਹਿਲਾਂ ਮੈਂ ਹਾਂ	ਅਬਰਾਹਾਮ ਤੋਂ ਪਹਿਲਾਂ ਮੈਂ ਹਾਂ	ਯਿਸੂ ਅਤੇ ਅਬਰਾਹਾਮ	
8:48-59	8:48-59	8:48	8:48-51
		8:49-51	
		8:52-53	8:52-56
		8:54-56	
		8:57	8:57-58
		8:58	
		8:59	8:59

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰੋ
2. ਦੂਜਾ ਪੈਰੋ
3. ਤੀਜਾ ਪੈਰੋ
4. ਆਦਿ

7:53-8:11 ਦਾ ਪਾਠਗਤ ਪਿਛੋਕੜ

f. ਯੂਹੰਨਾ 7:53-8:11 ਯੂਹੰਨਾ ਦੀ ਅਸਲ ਇੰਜੀਲ ਦਾ ਹਿੱਸਾ ਨਹੀਂ ਸੀ।

g. ਇਸ ਹਵਾਲੇ ਦੇ ਸਬੂਤ (ਯੂਨਾਨੀ ਵਿੱਚ ਇਕ ਵਾਕ) ਇੰਜੀਲ ਤੋਂ ਬਾਹਰ ਕੱਢੇ ਗਏ ਹਨ

1. ਬਾਹਰੀ ਸਬੂਤ

a. ਸਭ ਤੋਂ ਪੁਰਾਣੀਆਂ ਯੂਨਾਨੀ ਹੱਥ-ਲਿੱਖਤਾਂ ਵਿੱਚ ਗੈਰ-ਹਾਜ਼ਰੀ

1) ਪੈਪਰੀਸ papyrus— P⁶⁵ (ਤੀਜੀ ਸਦੀ ਦੀ ਸ਼ੁਰੂਆਤ), P⁷⁵ (ਤੀਜੀ ਸਦੀ)

2) ਐਨਸੀਏਲ uncials — κ (ਚੌਥੀ ਸਦੀ), B (ਚੌਥੀ ਸਦੀ), ਸ਼ਾਇਦ A ਅਤੇ C ਤੋਂ ਗੈਰ-ਹਾਜ਼ਰ ਹਨ। ਇਹ ਯੂਹੰਨਾ ਦੇ ਇਸ ਬਿੰਦੂ ਤੇ ਨੁਕਸਾਨੇ ਗਏ ਹਨ, ਪਰ ਜਦੋਂ ਹੱਥ-ਲਿਖਤ ਦੇ ਬਚੇ ਪੱਤਿਆਂ ਨੂੰ ਮਾਪਿਆ ਜਾਂਦਾ ਹੈ ਤਾਂ ਇਸ ਹਵਾਲੇ ਦੀ ਕੋਈ ਜਗ੍ਹਾ ਨਹੀਂ ਹੁੰਦੀ ਹੈ।

b. ਬਾਅਦ ਦੀਆਂ ਬਹੁਤ ਸਾਰੀਆਂ ਯੂਨਾਨੀ ਹੱਥ-ਲਿੱਖਤਾਂ ਜਿਸ ਵਿੱਚ ਇਹ ਸ਼ਾਮਲ ਹਨ ਇਹ ਦਰਸਾਉਣ ਲਈ ਇਕ ਖਾਸ ਨਿਸ਼ਾਨ ਲਗਾਉਂਦੀਆਂ ਹਨ ਕਿ ਇਹ ਅਸਲ ਵਿੱਚ ਨਹੀਂ ਸੀ

c. ਇਹ ਬਾਅਦ ਦੀਆਂ ਵੱਖਰੀਆਂ-ਵੱਖਰੀਆਂ ਹੱਥ-ਲਿੱਖਤਾਂ ਵਿੱਚ ਵੱਖ-ਵੱਖ ਥਾਵਾਂ ਤੇ ਪਾਇਆ ਜਾਂਦਾ ਹੈ

1) ਯੂਹੰਨਾ 7:36 ਤੋਂ ਬਾਅਦ

2) ਯੂਹੰਨਾ 7:44 ਤੋਂ ਬਾਅਦ

3) ਯੂਹੰਨਾ 7:25 ਤੋਂ ਬਾਅਦ

4) ਲੂਕਾ ਵਿੱਚ 21:38 ਤੋਂ ਬਾਅਦ

5) ਲੂਕਾ ਵਿੱਚ 24:53 ਤੋਂ ਬਾਅਦ

d. ਪੁਰਾਣੇ ਅਨੁਵਾਦਾਂ ਵਿੱਚ ਗੈਰ-ਹਾਜ਼ਰੀ

1) ਪੁਰਾਣਾ ਲਾਤੀਨੀ ਅਨੁਵਾਦ

2) ਪੁਰਾਣਾ ਸੀਰੀਅਕ ਅਨੁਵਾਦ

3) ਪੇਸ਼ੀਤਾ (ਸੀਰੀਅਕ) ਦੀਆਂ ਮੁੱਢਲੀਆਂ ਕਾਪੀਆਂ ਵਿੱਚ

e. ਇਨ੍ਹਾਂ ਵਚਨਾਂ ਉੱਤੇ ਕਿਸੇ ਵੀ ਯੂਨਾਨੀ ਫਾਦਰ ਦੁਆਰਾ (ਬਾਰੂਵੀ ਸਦੀ ਤੱਕ) ਕੋਈ ਟਿੱਪਣੀ ਨਹੀਂ ਕੀਤੀ ਗਈ ਹੈ

f. ਇਹ codex D (Bezae), ਛੇਵੀ ਸਦੀ ਦੀ ਪੱਛਮੀ ਹੱਥ-ਲਿਖਤ, ਲਾਤੀਨੀ ਵੁਲਗੇਟ, ਅਤੇ ਪੇਸ਼ੀਤਾ ਦੇ ਬਾਅਦ ਦੇ ਸੰਸਕਰਣਾਂ ਵਿੱਚ ਮੌਜੂਦ ਹੈ।

2. ਅੰਦਰੂਨੀ ਸਬੂਤ

- a. ਸ਼ਬਦਾਵਲੀ ਅਤੇ ਸ਼ੈਲੀ ਯੂਹੰਨਾ ਤੋਂ ਜ਼ਿਆਦਾ ਲੂਕਾ ਵਰਗੇ ਹਨ। ਇਸਨੂੰ ਕੁਝ ਯੂਹੰਨਾ ਹੱਥ-ਲਿਖਤਾਂ ਵਿਚ ਲੂਕਾ 21:38 ਤੋਂ ਬਾਅਦ ਅਤੇ ਕੁਝ ਵਿਚ 24:53 ਤੋਂ ਬਾਅਦ ਰੱਖਿਆ ਗਿਆ ਸੀ
- b. ਇਹ ਯੂਹੰਨਾ 7:1-52; 8:12- 59 ਦੇ ਡੇਰਿਆਂ ਦੇ ਤਿਉਹਾਰ ਤੋਂ ਬਾਅਦ ਯਹੂਦੀ ਆਗੂਆਂ ਨਾਲ ਯਿਸੂ ਦੇ ਵਿਚਾਰ-ਵਟਾਂਦਰੇ ਦੇ ਪ੍ਰਸੰਗ ਨੂੰ ਪੂਰੀ ਤਰ੍ਹਾਂ ਤੋੜਦਾ ਹੈ
- c. ਸਮਾਨਾਂਤਰ ਇੰਜੀਲਾਂ ਵਿਚ ਸਮਾਨਤਾਵਾਂ ਨਹੀਂ ਹਨ

2. ਪੂਰੇ ਤਕਨੀਕੀ ਵਿਚਾਰ-ਵਟਾਂਦਰੇ ਲਈ Bruce M Metzger ਦੀ ਕਿਤਾਬ *A Textual Commentary on the Greek New Testament*, ਪੰਨੇ 219-221 ਦੇਖੋ।

- h. ਇਹ ਬਿਰਤਾਂਤ ਯਿਸੂ ਦੇ ਜੀਵਨ ਦੀ ਅਸਲ ਮੌਖਿਕ ਪਰੰਪਰਾ ਹੋ ਸਕਦਾ ਹੈ। ਹਾਲਾਂਕਿ, ਯਿਸੂ ਦੇ ਜੀਵਨ ਦੇ ਬਹੁਤ ਸਾਰੇ ਬਿਰਤਾਂਤ ਹਨ ਜਿਨ੍ਹਾਂ ਨੂੰ ਇੰਜੀਲ ਦੇ ਲੇਖਕਾਂ ਨੇ ਲਿਖਣ ਦੀ ਚੋਣ ਨਹੀਂ ਕੀਤੀ (ਯੂਹੰਨਾ 20:30-31)। ਇਹ ਖੁਦ ਇੰਜੀਲ ਦੇ ਲੇਖਕ ਸਨ ਜੋ ਪ੍ਰੇਰਿਤ ਕੀਤੇ ਗਏ ਸਨ। ਬਾਅਦ ਵਿਚ ਲਿਖਾਰੀਆਂ ਨੂੰ ਯਿਸੂ ਦੇ ਜੀਵਨ ਦੇ ਬਿਰਤਾਂਤ ਵਿਚ ਕੁਝ ਸ਼ਾਮਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਚਾਹੇ ਇਹ ਪ੍ਰਮਾਣਿਕ ਹੀ ਹੋਵੇ, ਇਸ ਨੂੰ ਪ੍ਰੇਰਿਤ ਅਸਲ ਲੇਖਕਾਂ ਨੇ ਸ਼ਾਮਲ ਨਹੀਂ ਕੀਤਾ ਸੀ। ਯਿਸੂ ਦੇ ਕੰਮਾਂ ਅਤੇ ਸ਼ਬਦਾਂ ਨੂੰ ਚੁਣਨ, ਪ੍ਰਬੰਧ ਕਰਨ ਅਤੇ ਅਨੁਕੂਲ ਬਣਾਉਣ ਲਈ ਇਕੱਲੇ ਅਸਲ ਲੇਖਕ ਕੋਲ ਪਵਿੱਤਰ ਆਤਮਾ ਦੀ ਅਗਵਾਈ ਵਿਚ ਸਮਝ ਸੀ। ਇਸ ਲਈ ਇਹ ਵਚਨ ਅਸਲ ਨਹੀਂ ਹੈ ਅਤੇ ਇਸ ਲਈ, ਇਹ ਪ੍ਰੇਰਿਤ ਨਹੀਂ ਹੈ ਅਤੇ ਇਸ ਨੂੰ ਸਾਡੀ ਬਾਈਬਲ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੈ!
- i. ਮੈਂ ਇਨ੍ਹਾਂ ਵਚਨਾਂ ਤੇ ਟਿੱਪਣੀ ਕਰਨ ਦੀ ਚੋਣ ਨਹੀਂ ਕੀਤੀ ਹੈ ਕਿਉਂਕਿ ਮੈਂ ਨਹੀਂ ਮੰਨਦਾ ਹਾਂ ਕਿ ਇਹ ਯੂਹੰਨਾ ਦੀ ਕਲਮ ਤੋਂ ਹਨ ਅਤੇ, ਇਸ ਲਈ, ਕਿਸੇ ਪ੍ਰੇਰਿਤ ਵਚਨ ਦਾ ਹਿੱਸਾ ਨਹੀਂ ਹੈ (ਭਾਵੇਂ ਇਹ ਇਤਿਹਾਸਿਕ ਵੀ ਹੋਵੇ)। ਪ੍ਰੇਰਨਾ ਯੂਹੰਨਾ ਰਸੂਲ ਦੀ ਮੌਤ ਨਾਲ ਹੀ ਬੰਦ ਹੋ ਗਈ ਸੀ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 8:12-20

¹²ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, “ਮੈਂ ਸੰਸਾਰ ਦਾ ਚਾਨਣ ਹਾਂ। ਜੇ ਮੇਰੇ ਪਿੱਛੇ ਆਏਗਾ, ਉਹ ਹਨੇਰੇ ਵਿੱਚ ਨਹੀਂ ਚੱਲੇਗਾ, ਸਗੋਂ ਜੀਵਨ ਦਾ ਚਾਨਣ ਪ੍ਰਾਪਤ ਕਰੇਗਾ।” ¹³ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੂੰ ਆਪਣੀ ਗਵਾਹੀ ਆਪ ਦਿੰਦਾ ਹੈ। ਇਸ ਲਈ ਤੇਰੀ ਗਵਾਹੀ ਸੱਚੀ ਨਹੀਂ ਹੈ।” ¹⁴ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ, ਪਰ ਮੇਰੀ ਗਵਾਹੀ ਫਿਰ ਵੀ ਸੱਚੀ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ, ਪਰ ਇਸ ਦੇ ਉਲਟ ਤੁਸੀਂ ਨਹੀਂ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ।” ¹⁵ਤੁਸੀਂ ਮਨੁੱਖੀ ਦ੍ਰਿਸ਼ਟੀਕੋਣ ਨੂੰ ਆਧਾਰ ਮੰਨ ਕੇ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ ਹਾਂ। ¹⁶ਪਰ ਜੇਕਰ ਮੈਂ ਨਿਆਂ ਕਰਾਂ ਵੀ, ਤਾਂ ਵੀ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਇਕੱਲਾ ਇਹ ਕੰਮ ਨਹੀਂ ਕਰਦਾ, ਸਗੋਂ ਪਿਤਾ, ਜਿਸ ਨੇ ਮੈਨੂੰ ਘੱਲਿਆ ਹੈ, ਮੇਰੇ ਨਾਲ ਹੈ। ¹⁷ਤੁਹਾਡੀ ਵਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੇ ਆਦਮੀਆਂ ਦੀ ਗਵਾਹੀ ਸੱਚੀ ਹੁੰਦੀ ਹੈ। ¹⁸ਮੇਰੀ ਆਪਣੇ ਸੰਬੰਧ ਵਿੱਚ ਗਵਾਹੀ ਹੈ ਅਤੇ ਮੇਰਾ ਭੇਜਣ ਵਾਲਾ ਪਿਤਾ ਵੀ ਮੇਰੇ ਬਾਰੇ ਗਵਾਹੀ ਦਿੰਦਾ ਹੈ।” ¹⁹ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ, “ਨਾ ਤੁਸੀਂ ਮੈਨੂੰ ਜਾਣਦੇ ਹੋ ਅਤੇ ਨਾ ਹੀ ਮੇਰੇ ਪਿਤਾ ਨੂੰ। ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ।” ²⁰ਇਹ ਸਭ ਗੱਲਾਂ ਯਿਸੂ ਨੇ ਹੈਕਲ ਵਿੱਚ ਸਿੱਖਿਆ ਦਿੰਦਿਆਂ ਹੋਇਆਂ, ਕੇਸਰੂਹਿ ਵਿੱਚ ਕਹੀਆਂ। ਪਰ ਕਿਸੇ ਨੇ ਉਹਨਾਂ ਨੂੰ ਨਾ ਫੜਿਆ, ਕਿਉਂਕਿ ਅਜੇ ਉਹਨਾਂ ਦਾ ਵੇਲਾ ਨਹੀਂ ਆਇਆ ਸੀ।

8:12 " ਯਿਸੂ ਨੇ ਫਿਰ ਉਹਨਾਂ ਨੂੰ ਆਖਿਆ" ਇਸ ਅਧਿਆਇ ਵਿਚ "ਭੀੜ" ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਸ਼ਾਇਦ ਡੇਰਿਆਂ ਦਾ ਤਿਉਹਾਰ ਖਤਮ ਹੋ ਗਿਆ ਹੋਵੇ ਅਤੇ ਯਿਸੂ ਹੈਕਲ ਦੇ ਖੇਤਰ ਵਿਚ ਰਿਹਾ ਹੋਵੇ ਅਤੇ ਯਹੂਦੀ ਆਗੂਆਂ ਨਾਲ ਬਹਿਸ ਕਰਨ ਅਤੇ ਗਵਾਹੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

ਹਾਲਾਂਕਿ, ਜਿਵੇਂ ਯਿਸੂ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਤਿਉਹਾਰ ਦੇ ਪਾਣੀ ਦੀ ਰਸਮ ਦੀ ਵਰਤੋਂ ਕੀਤੀ, ਇਸ ਭਾਗ ਵਿਚ ਉਹ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਤਿਉਹਾਰ ਦੇ ਚਾਨਣ ਦੀ ਰਸਮ ਦੀ ਵਰਤੋਂ ਕਰਦਾ ਹੈ। ਇਹ ਨਿਸ਼ਚਿਤ ਤੌਰ ਤੇ ਸੰਭਵ ਹੈ ਕਿ ਯੂਹੰਨਾ 8:12-10:21 ਡੇਰਿਆਂ ਦੇ ਤਿਉਹਾਰ ਦੇ ਆਖਰੀ ਦਿਨ ਬੋਲੇ ਹੋਏ ਵਚਨ ਹਨ।

▣ "ਮੈਂ ਚਾਨਣ ਹਾਂ" ਯੂਹੰਨਾ 6, 7, ਅਤੇ 8 ਇਸਰਾਏਲ ਦੇ ਇਤਿਹਾਸ ਦੇ ਉਜਾੜ ਵਿਚ ਭਟਕਣ ਦੇ ਸਮੇਂ ਦੀ ਤਸਵੀਰਾਂ ਦੀ ਵਰਤੋਂ ਕਰਦੇ ਹਨ, ਇਹ ਉਨ੍ਹਾਂ ਅਲੰਕਾਰਾਂ ਦੇ ਸਰੋਤ ਹਨ ਜੋ ਯਿਸੂ ਆਪਣੇ ਲਈ ਵਰਤਦਾ ਹੈ।

1. ਯੂਹੰਨਾ 6 "ਮੰਨਾ" ਅਤੇ "ਜੀਵਨ ਦੀ ਰੋਟੀ" ਦੀ ਵਰਤੋਂ ਕਰਦਾ ਹੈ
2. ਯੂਹੰਨਾ 7 "ਪਾਣੀ" ਅਤੇ "ਜੀਵਨ ਦਾ ਪਾਣੀ" ਦੀ ਵਰਤੋਂ ਕਰਦਾ ਹੈ
3. ਯੂਹੰਨਾ 8 "ਚਾਨਣ" ਅਤੇ "ਮਹਿਮਾ ਦੇ ਚਾਨਣ" ਦੀ ਵਰਤੋਂ ਕਰਦਾ ਹੈ

ਚਾਨਣ ਦਾ ਇਹ ਅਲੰਕਾਰ ਪੂਰੇ ਯੂਹੰਨਾ ਵਿਚ ਦੁਹਰਾਇਆ ਗਿਆ ਹੈ (ਦੇਖੋ, ਯੂਹੰਨਾ 1:4-5, 8-9; 3:19-21; 9:5; 12:46)।

ਇਸ ਬਾਰੇ ਕਈ ਵਾਦ-ਵਿਵਾਦ ਹੋਏ ਹਨ ਕਿ ਇਹ ਅਸਲ ਵਿਚ ਕਿਸ ਦਾ ਹਵਾਲਾ ਦਿੰਦਾ ਹੈ।

1. ਹਨੇਰੇ ਦਾ ਪ੍ਰਾਚੀਨ ਡਰ
2. ਪੁਰਾਣੇ ਨੇਮ ਵਿਚ ਪਰਮੇਸ਼ਰ ਲਈ ਇਕ ਸਿਰਲੇਖ (ਤੁਲਨਾ ਕਰੋ. ਜਬੂਰ 27:1; ਯਸ਼ਾਯਾਹ 60:20; 1 ਯੂਹੰਨਾ 1:5)
3. ਡੇਰਿਆਂ ਦੇ ਤਿਉਹਾਰ ਦਾ ਪਿਛੋਕੜ, ਔਰਤਾਂ ਦੀ ਜਗ੍ਹਾ ਵਿਚ ਮੇਮਬੱਤੀਆਂ ਦਾ ਚਾਨਣ
4. ਉਜਾੜ ਵਿਚ ਭਟਕਣ ਦੇ ਸਮੇਂ ਵਿਚ ਸ਼ਕੀਨਾ *Shekinah* ਮਹਿਮਾ ਦੇ ਬੱਦਲ ਦਾ ਇਕ ਸੰਕੇਤ ਜੋ ਪਰਮੇਸ਼ਰ ਦੀ ਮੌਜੂਦਗੀ ਦਾ ਪ੍ਰਤੀਕ ਹੈ (ਤੁਲਨਾ ਕਰੋ. ਕੂਚ 13:21-22)
5. ਪੁਰਾਣੇ ਨੇਮ ਵਿਚ ਮਸੀਹ ਲਈ ਸਿਰਲੇਖ (ਤੁਲਨਾ ਕਰੋ. ਯਸ਼ਾਯਾਹ 42:6, 49:6; ਲੂਕਾ 2:32)

ਰੱਬੀ ਲੋਕ ਵੀ ਮਸੀਹ ਦੇ ਸਿਰਲੇਖ ਵਜੋਂ "ਚਾਨਣ" ਦੀ ਵਰਤੋਂ ਕਰਦੇ ਸਨ। ਡੇਹਰੇ ਦੇ ਤਿਉਹਾਰ ਦੌਰਾਨ ਔਰਤਾਂ ਦੇ ਬੈਠਣ ਦੀ ਜਗ੍ਹਾ ਤੇ ਵਿਸ਼ਾਲ ਦੀਵੇ ਜਗਾਉਣਾ ਯਿਸੂ ਦੇ ਕਥਨ ਦੀ ਸਪੱਸ਼ਟ ਸਥਿਤੀ ਹੈ। ਚਾਨਣ ਦੇ ਮਸੀਹ ਬਾਰੇ ਸੰਕੇਤ ਅਤੇ ਯੂਹੰਨਾ 1:4,8 ਵਿਚ ਦਿੱਤੇ ਖਾਸ ਹਵਾਲੇ, ਯਿਸੂ ਦੁਆਰਾ ਉਸਦੀ ਸੱਚੀ ਸ਼ੁਰੂਆਤ ਨੂੰ ਪ੍ਰਗਟ ਕਰਨਾ ਹੈਕਲ ਦੀ ਰਸਮ ਨਾਲ ਮੇਲ ਖਾਂਦਾ ਹੈ।

ਇਹ ਯੂਹੰਨਾ ਦੇ ਸੱਤ "ਮੈਂ ਹਾਂ" ਕਥਨਾਂ ਵਿਚੋਂ ਇਕ ਹੈ

1. ਮੈਂ ਜੀਵਨ ਦੀ ਰੋਟੀ ਹਾਂ (ਯੂਹੰਨਾ 6:35,41,48,51)
2. ਮੈਂ ਸੰਸਾਰ ਦਾ ਚਾਨਣ ਹਾਂ (ਯੂਹੰਨਾ 8:12; 9: 5; cf. John 1:4,9; 12:46)
3. ਮੈਂ ਭੇਡਾਂ ਦਾ ਬੂਹਾ ਹਾਂ (ਯੂਹੰਨਾ 10:7,9)
4. ਮੈਂ ਚੰਗਾ ਅਯਾਲੀ ਹਾਂ (ਯੂਹੰਨਾ 10:11,14)
5. ਮੈਂ ਪੁਨਰ-ਉਥਾਨ ਅਤੇ ਜੀਵਨ ਹਾਂ (ਯੂਹੰਨਾ 11:25)
6. ਮੈਂ ਰਾਹ, ਸੱਚਾਈ ਅਤੇ ਜੀਵਨ ਹਾਂ (ਯੂਹੰਨਾ 14:6)
7. ਮੈਂ ਸੱਚੀ ਅੰਗੂਰ ਦੀ ਵੇਲ ਹਾਂ (ਯੂਹੰਨਾ 15:1,5)

ਇਹ ਵਿਲੱਖਣ ਬਿਆਨ, ਸਿਰਫ਼ ਯੂਹੰਨਾ ਵਿਚ ਪਾਏ ਗਏ ਹਨ, ਜੋ ਯਿਸੂ ਦੇ ਵਿਅਕਤਿਤਵ ਵੱਲ ਇਸ਼ਾਰਾ ਕਰਦੇ ਹਨ। ਯੂਹੰਨਾ ਮੁਕਤੀ ਦੇ ਇਨ੍ਹਾਂ ਨਿੱਜੀ ਪਹਿਲੂਆਂ ਤੇ ਬਿਆਨ ਕੇਂਦਰਿਤ ਕਰਦਾ ਹੈ। ਸਾਨੂੰ ਉਸ ਉੱਤੇ ਭਰੋਸਾ ਕਰਨਾ ਚਾਹੀਦਾ ਹੈ!

▣ "ਸੰਸਾਰ ਦਾ" ਇਹ ਦਰਸਾਉਂਦਾ ਹੈ ਕਿ ਯਿਸੂ ਮਸੀਹ ਦੀ ਇੰਜੀਲ ਪੂਰੇ ਸੰਸਾਰ ਲਈ ਹੈ (ਦੇਖੋ, ਯੂਹੰਨਾ 3:16)।

▣ "ਜੇ ਮੇਰੇ ਪਿੱਛੇ ਆਏਗਾ" ਇਹ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹਤ ਮੁੱਖ ਤੌਰ ਤੇ ਇਕ ਧਰਮ ਜਾਂ ਅਧਿਆਤਮਿਕਤਾ ਨਹੀਂ, ਬਲਕਿ ਇਹ ਇਕ ਨਿੱਜੀ ਰਿਸ਼ਤਾ ਹੈ ਜਿਸ ਤੋਂ ਬਾਅਦ ਚੇਲਾ ਬਣਨਾ ਹੁੰਦਾ ਹੈ (ਤੁਲਨਾ ਕਰੋ, ਮੱਤੀ 28:18-20; 1 ਯੂਹੰਨਾ 1:7)।

▣ "ਉਹ ਹਨੇਰੇ ਵਿੱਚ ਨਹੀਂ ਚੱਲੇਗਾ" ਇਹ ਸੈਤਾਨ ਦੇ "ਅਵਿਸ਼ਵਾਸੀਆਂ ਦੀਆਂ ਅੱਖਾਂ ਬੰਦ ਕਰਨ" ਦੇ ਅਧਿਆਤਮਿਕ ਵਿਚਾਰ ਦਾ ਸੰਕੇਤ ਹੈ (ਤੁਲਨਾ ਕਰੋ, 2 ਕੁਰਿੰਥੀਆਂ 4:4)। ਇਹ ਪੁਰਾਣੇ ਨੇਮ ਦੇ ਵਚਨਾਂ ਦਾ ਇਕ ਹੋਰ ਸੰਕੇਤ ਹੈ ਜੋ ਪਰਮੇਸ਼ਰ ਦੇ ਵਚਨ ਬਾਰੇ ਬੋਲਦੇ ਹਨ ਕਿ "ਉਹ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ" (ਜ਼ਬੂਰ 119:105)।

ਜਿਹੜੇ "ਚਾਨਣ" ਨੂੰ ਸਵੀਕਾਰ ਕਰਦੇ ਹਨ ਉਨ੍ਹਾਂ ਨੂੰ ਵੱਖਰੇ ਤਰੀਕੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ (ਤੁਲਨਾ ਕਰੋ, 1 ਯੂਹੰਨਾ 1:7)।

▣ "ਜੀਵਨ ਦਾ ਚਾਨਣ" ਯਿਸੂ ਵਿਚ ਪਰਮੇਸ਼ਰ ਦਾ ਜੀਵਨ ਹੈ ਅਤੇ ਉਹ ਇਸਨੂੰ ਆਪਣੇ ਚੇਲਿਆਂ ਨੂੰ ਦਿੰਦਾ ਹੈ (ਤੁਲਨਾ ਕਰੋ, ਮੱਤੀ 5:14)।

8:13 "ਫ਼ਰੀਸੀ" ਯੂਹੰਨਾ 1:24 ਤੇ [ਖਾਸ ਵਿਸ਼ਾ: ਫ਼ਰੀਸੀ](#) ਦੇਖੋ

▣ "ਤੇਰੀ ਗਵਾਹੀ ਸੱਚੀ ਨਹੀਂ ਹੈ" ਯਹੂਦੀ ਸਬੂਤ ਦੇ ਕਾਨੂੰਨੀ ਤਕਨੀਕੀਪੁਣੇ ਦਾ ਦਾਅਵਾ ਕਰ ਰਹੇ ਸਨ (ਅਰਥਾਤ., ਦੋ ਗਵਾਹਾਂ ਦੀ ਲੋੜ, ਤੁਲਨਾ ਕਰੋ, ਗਿਣਤੀ 35:30; ਬਿਵਸਥਾ ਸਾਰ 17:6; 19:15-21)। ਯਿਸੂ ਨੇ ਇਸ ਤੋਂ ਪਹਿਲਾਂ ਹੀ ਇਸ ਵਿਰੋਧ ਬਾਰੇ ਬੋਲਿਆ ਸੀ (ਤੁਲਨਾ ਕਰੋ, ਯੂਹੰਨਾ 5:31ff) ਅਤੇ ਕਈ ਗਵਾਹ ਦਿੱਤੇ ਸਨ। ਇਸ ਪ੍ਰਸੰਗ ਵਿਚ ਉਸਦਾ ਦੂਸਰਾ ਗਵਾਹ ਪਿਤਾ ਹੈ।

8:14,16 "ਜੇ... ਜੇਕਰ" ਇਹ ਦੋਵੇਂ ਤੀਸਰੀ ਸ਼੍ਰੇਣੀ ਦੇ ਸ਼ਰਤਬੱਧ ਵਾਕ ਹਨ, ਜਿਸਦਾ ਅਰਥ ਸੰਭਾਵੀ ਕਾਰਵਾਈ ਹੈ। ਯੂਹੰਨਾ 8 ਦੀਆਂ ਜ਼ਿਆਦਾਤਰ ਸ਼ਰਤਾਂ ਇਸ ਤਰ੍ਹਾਂ ਦੀਆਂ ਹਨ।

▣ "ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ" ਇਹ ਫਿਰ "ਉੱਪਰ ਜਾਂ ਥੱਲੇ" ਦਾ ਦੋਹਰਾਵਾਦ ਹੈ। ਯਿਸੂ ਕੋਲ ਪਿਤਾ ਨਾਲ ਆਪਣੀ ਪੂਰਵ-ਮੌਜੂਦਗੀ ਦੀ ਸਚੇਤ ਯਾਦ, ਆਪਣੇ ਮਿਸ਼ਨ ਦੀ ਸਮਝ ਅਤੇ ਭਵਿੱਖਬਾਣੀ ਦੀ ਸਮਾਂ ਸਾਰਨੀ ਦੀ ਭਾਵਨਾ ਸੀ (ਤੁਲਨਾ ਕਰੋ, ਯੂਹੰਨਾ 1:1-4,14-18; 7:28-29; 13:1; 17:5)।

▣ "ਤੁਸੀਂ ਨਹੀਂ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ" ਇਹ ਲਾਜ਼ਮੀ ਤੌਰ ਤੇ ਯੂਹੰਨਾ 7 ਨਾਲ ਸੰਬੰਧਿਤ ਹੈ। ਉਹ ਯਿਸੂ ਦੇ ਜਨਮ ਸਥਾਨ ਨੂੰ ਨਹੀਂ ਜਾਣਦੇ ਸਨ (ਯੂਹੰਨਾ 8:41-42) ਨਾ ਹੀ ਉਹ ਇਹ ਜਾਣਦੇ ਸਨ ਕਿ ਉਹ ਕਿੱਥੇ ਜਾ ਰਿਹਾ ਸੀ (ਤੁਲਨਾ ਕਰੋ, ਯੂਹੰਨਾ 7:34-36; 8:21)। ਯੂਹੰਨਾ 1:8 ਤੇ ਖਾਸ ਵਿਸ਼ਾ: [ਖਾਸ ਵਿਸ਼ਾ: ਯਿਸੂ ਦੇ ਗਵਾਹ](#) ਨੂੰ ਦੇਖੋ।

8:15 "ਤੁਸੀਂ ਮਨੁੱਖੀ ਦ੍ਰਿਸ਼ਟੀਕੋਣ ਨੂੰ ਆਧਾਰ ਮੰਨ ਕੇ ਨਿਆਂ ਕਰਦੇ ਹੋ" ਇਹ ਵੀ ਅਧਿਆਇ 7 ਦਾ ਸੰਕੇਤ ਦਿੰਦਾ ਹੈ (ਤੁਲਨਾ ਕਰੋ, ਯੂਹੰਨਾ 8:24)। ਉਨ੍ਹਾਂ ਕੋਲ ਕੇਵਲ ਧਰਤੀ ਦਾ ਗਿਆਨ ਹੀ ਸੀ। ਯੂਹੰਨਾ 1:14 ਤੇ ਖਾਸ ਵਿਸ਼ਾ: [ਦੇਹ \(ਸਾਰਕਸ\)](#) ਦੇਖੋ।

▣ "ਮੈਂ ਕਿਸੇ ਦਾ ਨਿਆਂ ਨਹੀਂ ਕਰਦਾ ਹਾਂ" ਕੁਝ ਇੱਥੇ ਯੂਹੰਨਾ 3:17 ਅਤੇ 9:39 ਵਿਚਕਾਰ ਇਕ ਵਿਰੋਧ ਦੇਖਦੇ ਹਨ। ਯਿਸੂ ਨਿਆਂ ਕਰਨ ਨਹੀਂ, ਸਗੋਂ ਜੀਵਨ ਦੇਣ ਆਇਆ ਸੀ। ਉਸਦੇ ਆਉਣ ਦੁਆਰਾ, ਜਿਹੜੇ ਲੋਕ ਉਸਦਾ ਇਨਕਾਰ ਕਰਦੇ ਹਨ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ (ਦੇਖੋ, ਯੂਹੰਨਾ 3:18-21)।

8:16-18 ਇਹ ਫਿਰ ਅਦਾਲਤ ਦੇ ਮੁੱਕਦਮੇ ਵਿਚ ਲੋੜੀਂਦੇ ਦੋ ਗਵਾਹਾਂ ਦਾ ਮੁੱਦਾ ਸੀ (ਤੁਲਨਾ ਕਰੋ, ਗਿਣਤੀ 35:30; ਬਿਵਸਥਾ ਸਾਰ 17:6; 19:15)। ਯਿਸੂ, ਸ਼ੱਕੀ ਗੱਲਾਂ ਵਿਚ, ਪਿਤਾ ਨਾਲ ਆਪਣੀ ਏਕਤਾ ਦੀ ਪੁਸ਼ਟੀ ਕਰਦਾ ਹੈ (ਤੁਲਨਾ ਕਰੋ, ਯੂਹੰਨਾ 7:29; 14:9)। ਯੂਹੰਨਾ 1:8 ਤੇ ਖਾਸ ਵਿਸ਼ਾ: [ਖਾਸ ਵਿਸ਼ਾ: ਯਿਸੂ ਦੇ ਗਵਾਹ](#) ਨੂੰ ਦੇਖੋ।

8:16

NASB (1970), NJB, REB

"ਉਹ ਜਿਸਨੇ ਮੈਨੂੰ ਭੇਜਿਆ ਹੈ"

NASB (1995), NKJV, NRSV, NIV,

"ਪਿਤਾ ਜਿਸਨੇ ਮੈਨੂੰ ਭੇਜਿਆ ਹੈ"

ਜਿਵੇਂ NASB ਦੇ ਦੋ ਸੰਸਕਰਣਾਂ ਵਿਚ ਅਸਹਿਮਤੀ ਹੈ, ਉਵੇਂ ਹੀ UBS^{3,4} ਵਿਚਕਾਰ ਵੀ ਅਸਹਿਮਤੀ ਹੈ

1. UBS³ "ਪਿਤਾ ਨੂੰ" ਇਕ "C" ਰੇਟਿੰਗ ਦਿੰਦਾ ਹੈ (MSS P^{39,66,75}, κ^2 , B, L, T, W

2. UBS⁴ "ਪਿਤਾ ਨੂੰ" ਇਕ "A" ਰੇਟਿੰਗ ਦਿੰਦਾ ਹੈ (MSS κ^* , D, ਅਤੇ ਕੁਝ ਪੁਰਾਣੇ ਲਾਤੀਨੀ ਅਤੇ ਸੀਰੀਅਕ ਸੰਸਕਰਣ ਇਸ ਨੂੰ ਛੱਡ ਦਿੰਦੇ ਹਨ)

ਯਿਸੂ ਕਦੇ ਇਕੱਲਾ ਨਹੀਂ ਹੁੰਦਾ! ਪਿਤਾ ਹਮੇਸ਼ਾ ਉਸਦੇ ਨਾਲ ਹੈ (ਤੁਲਨਾ ਕਰੋ, ਯੂਹੰਨਾ 8:16,29; 16:32), ਸੰਭਵ ਤੌਰ ਸਲੀਬ ਦੇ ਸਮੇਂ ਨੂੰ ਛੱਡ ਕੇ (ਤੁਲਨਾ ਕਰੋ. ਮਰਕੁਸ 15:34; ਜ਼ਬੂਰ 22)।

ਅਨੰਦ ਅਤੇ ਸੰਗਤ ਦੀ ਸੰਪੂਰਨਤਾ ਮੁਕਤੀ ਦਾ ਨਿਚੋੜ ਹੈ। ਸ੍ਰਿਸ਼ਟੀ ਦਾ ਉਦੇਸ਼ ਪਰਮੇਸ਼ਰ ਲਈ ਇਕ ਲੋਕਾਂ ਨਾਲ ਸੰਗਤ ਕਰਨਾ ਸੀ, ਇਸ ਲਈ ਉਸਨੇ (ਅਰਥਾਤ., ਮਸੀਹ ਨੇ, ਤੁਲਨਾ ਕਰੋ, ਯੂਹੰਨਾ 1:3; 1 ਕੁਰਿੰਥੀਆਂ 8:6; ਕੁਲਸੀਆਂ 1:16; ਇਬਰਾਨੀਆਂ 1:2) ਉਨ੍ਹਾਂ ਨੂੰ ਯਹੋਵਾਹ ਦੇ ਰੂਪ ਅਤੇ ਸਮਾਨਤਾ ਤੇ ਸਿਰਜਿਆ (ਉਤਪਤ 1:26,27)। ਸੰਗਤ ਦੇ ਟੁੱਟਣਾ ਪਾਪ ਦੀ ਸਜ਼ਾ ਹੈ। ਇਸ ਦੀ ਬਹਾਲੀ ਯਿਸੂ ਦੇ ਮਿਸ਼ਨ ਦਾ ਟੀਚਾ ਹੈ!

8:19 "ਤੇਰਾ ਪਿਤਾ ਕਿੱਥੇ ਹੈ?" ਉਹ ਅਜੇ ਵੀ ਯਿਸੂ ਨੂੰ ਸ਼ਰੀਰਕ, ਸ਼ਾਬਦਿਕ ਪੱਧਰ ਤੇ ਸਮਝ ਰਹੇ ਸਨ। ਉਨ੍ਹਾਂ ਦੇ ਪੂਰਵ-ਅਨੁਮਾਨਿਤ ਅਤੇ ਹੰਕਾਰੀ ਮਨ ਸੱਚ ਲਈ ਬੰਦ ਸਨ (ਤੁਲਨਾ ਕਰੋ. ਯੂਹੰਨਾ 8:27)। ਇਹ ਗਲਤਫਹਿਮੀ ਯੂਹੰਨਾ ਦੀ ਇੰਜੀਲ ਦੀ ਸਾਹਿਤਕ ਵਿਸ਼ੇਸ਼ਤਾ ਹੈ (ਯੂਹੰਨਾ 8:23 ਤੇ ਨੋਟ ਦੇਖੋ)।

▣ "ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ" ਇਹ ਦੂਜੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ। ਇਸਨੂੰ ਅਕਸਰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। "ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ, ਜੇ ਤੁਸੀਂ ਨਹੀਂ ਜਾਣਦੇ ਹੋ, ਤਾਂ ਤੁਸੀਂ ਮੇਰੇ ਪਿਤਾ ਨੂੰ ਜਾਣ ਜਾਂਦੇ, ਜਿਸਨੂੰ ਤੁਸੀਂ ਨਹੀਂ ਜਾਣਦੇ ਹੋ।" ਇਹ ਵਿਸ਼ਾ ਯੂਹੰਨਾ 5:37 ਤੋਂ ਦੁਹਰਾਇਆ ਗਿਆ ਹੈ, ਯੂਹੰਨਾ 7:28 ਤੇ ਪੂਰਾ ਨੋਟ ਦੇਖੋ। ਯੂਹੰਨਾ ਦੀ ਇੰਜੀਲ ਦੀ ਰੂਪਰੇਖਾ ਬਣਾਉਣਾ ਮੁਸ਼ਕਲ ਹੈ ਕਿਉਂਕਿ ਇਹ ਆਵਰਤੀ ਨਮੂਨੇ ਲਈ ਗਲੀਚਾ ਜਾਂ ਵਾਰ-ਵਾਰ ਦੀਆਂ ਧੁਨਾਂ ਦੇ ਇਕ ਮੇਲ ਵਾਂਗ ਹੈ।

8:20 "ਇਹ ਸਭ ਗੱਲਾਂ ਯਿਸੂ ਨੇ ਕੇਸ਼ਗ੍ਰਹਿ ਵਿੱਚ ਕਹੀਆਂ" ਇਹ ਆਇਤ ਕਿਸੇ ਚਸਮਦੀਦ ਗਵਾਹ ਦੀ ਇਕ ਹੋਰ ਸੰਪਾਦਕੀ ਟਿੱਪਣੀ ਹੈ। ਕੇਸ਼ਗ੍ਰਹਿ ਕੋਈ ਵੱਖਰੀ ਇਮਾਰਤ ਨਹੀਂ ਸੀ। ਰੱਬੀ ਪਰੰਪਰਾ (*ਸ਼ਕਾਲਿਮ Shekalim* 6) ਕਹਿੰਦੀ ਹੈ ਕਿ ਇਹ ਤੁਰੀ ਦੇ ਆਕਾਰ ਦੇ ਤੇਰ੍ਹਾਂ ਡੱਬੇ ਸਨ, ਹਰ ਇਕ ਖਾਸ ਉਦੇਸ਼ ਲਈ ਨਿਸ਼ਾਨਬੱਧ ਕੀਤਾ ਗਿਆ ਸੀ, ਇਹ ਔਰਤਾਂ ਦੇ ਬੈਠਣ ਵਾਲੀ ਜਗ੍ਹਾ ਤੇ ਸਥਿਤ ਸੀ (ਤੁਲਨਾ ਕਰੋ. ਮਰਕੁਸ 12:41), ਜਿੱਥੇ ਡੇਰਿਆਂ ਦੇ ਤਿਉਹਾਰ ਦੌਰਾਨ ਵਿਸ਼ਾਲ ਦੀਵੇ ਜਗਾਏ ਜਾਂਦੇ ਸਨ।

▣ "ਅਜੇ ਉਹਨਾਂ ਦਾ ਵੇਲਾ ਨਹੀਂ ਆਇਆ ਸੀ" ਯੂਹੰਨਾ 2:4 ਤੇ ਨੋਟ ਦੇਖੋ।

ਯੂਹੰਨਾ 8:21-30

²¹ਪਾਪ ਵਿੱਚ ਮਰੇਗੇ। ਤੁਸੀਂ ਉੱਥੇ ਨਹੀਂ ਆ ਸਕਦੇ ਹੋ, ਜਿੱਥੇ ਮੈਂ ਜਾ ਰਿਹਾ ਹਾਂ।” ²²ਇਸ ਉੱਤੇ ਯਹੂਦੀਆਂ ਨੇ ਕਿਹਾ, “ਕੀ ਇਹ ਆਤਮ-ਹੱਤਿਆ ਤਾਂ ਨਹੀਂ ਕਰੇਗਾ, ਕਿਉਂਕਿ ਇਹ ਕਹਿ ਰਿਹਾ ਹੈ, ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ?” ²³ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਹੇਠਾਂ ਦੇ ਹੋ, ਪਰ ਮੈਂ ਉੱਪਰ ਦਾ ਹਾਂ। ਤੁਸੀਂ ਇਸ ਸੰਸਾਰ ਦੇ ਹੋ, ਪਰ ਮੈਂ ਇਸ ਸੰਸਾਰ ਦਾ ਨਹੀਂ ਹਾਂ। ²⁴ਇਸੇ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੇਗੇ ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਮੈਂ ਉਹੋ ਹੀ ਹਾਂ, ਤੁਸੀਂ ਆਪਣੇ ਪਾਪਾਂ ਵਿੱਚ ਜ਼ਰੂਰ ਮਰੇਗੇ।” ²⁵ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੂੰ ਕੌਣ ਹੈ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਉਹੋ ਹੀ ਹਾਂ, ਜੋ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਹੈ। ²⁶ਮੇਰੇ ਕੋਲ ਤੁਹਾਨੂੰ ਦੱਸਣ ਲਈ ਅਤੇ ਨਿਆਂ ਕਰਨ ਲਈ ਬਹੁਤ ਸਾਰੀਆਂ ਗੱਲਾਂ ਹਨ। ਪਰ ਉਹ ਜਿਸ ਨੇ ਮੈਨੂੰ ਘੱਲਿਆ ਹੈ ਸੱਚਾ ਹੈ ਅਤੇ ਕੇਵਲ ਉਹੀ ਗੱਲਾਂ ਜੋ ਮੈਂ ਉਸ ਕੋਲੋਂ ਸੁਣੀਆਂ ਹਨ, ਸੰਸਾਰ ਨੂੰ ਕਹਿੰਦਾ ਹਾਂ।” ²⁷ਉਹ ਨਾ ਸਮਝ ਸਕੇ ਕਿ ਯਿਸੂ ਉਹਨਾਂ ਨਾਲ ਪਿਤਾ ਬਾਰੇ ਗੱਲ ਕਰ ਰਹੇ ਸਨ। ²⁸ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਗੇ, ਤਾਂ ਉਸ ਸਮੇਂ ਤੁਸੀਂ ਜਾਣੋਗੇ ਕਿ ਮੈਂ ਉਹੋ ਹੀ ਹਾਂ, ਅਤੇ ਮੈਂ ਆਪਣੇ ਆਪ ਕੁਝ ਨਹੀਂ ਕਰਦਾ, ਪਰ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਸਿਖਾਇਆ ਹੈ, ਮੈਂ ਉਸੇ ਤਰ੍ਹਾਂ ਇਹ ਸਭ ਬੋਲਦਾ ਹਾਂ। ²⁹ਜਿਸ ਨੇ ਮੈਨੂੰ ਘੱਲਿਆ ਹੈ, ਉਹ ਮੇਰੇ ਨਾਲ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਹੈ, ਕਿਉਂਕਿ ਮੈਂ ਸਦਾ ਉਹ ਹੀ ਕਰਦਾ ਹਾਂ, ਜੋ ਉਹ ਪਸੰਦ ਕਰਦਾ ਹੈ।” ³⁰ਉਹ ਜਦੋਂ ਇਹ ਗੱਲਾਂ ਕਹਿ ਰਹੇ ਸਨ, ਤਾਂ ਬਹੁਤਿਆਂ ਨੇ ਉਹਨਾਂ ਉੱਤੇ ਵਿਸ਼ਵਾਸ ਕੀਤਾ।

8:21-22 "ਤੁਸੀਂ ਉੱਥੇ ਨਹੀਂ ਆ ਸਕਦੇ ਹੋ, ਜਿੱਥੇ ਮੈਂ ਜਾ ਰਿਹਾ ਹਾਂ. . . ਕੀ ਇਹ ਆਤਮ-ਹੱਤਿਆ ਤਾਂ ਨਹੀਂ ਕਰੇਗਾ" ਯੂਹੰਨਾ 8:22 ਦੇ ਸਵਾਲ ਤੋਂ ਇਕ "ਨਹੀਂ" ਜਵਾਬ ਦੀ ਉਮੀਦ ਹੈ। ਇਸ ਪ੍ਰਸੰਗ ਤੋਂ ਇਹ ਸਪੱਸ਼ਟ ਹੈ ਕਿ ਭਾਵੇਂ ਉਨ੍ਹਾਂ ਨੇ ਉਸਦੇ ਕਥਨ ਨੂੰ ਗਲਤ ਸਮਝਿਆ ਸੀ (ਤੁਲਨਾ ਕਰੋ. ਯੂਹੰਨਾ 7:34-36), ਉਨ੍ਹਾਂ ਨੇ ਇਸ ਨੂੰ ਉਸਦੀ ਮੌਤ ਨਾਲ ਜੋੜਿਆ ਸੀ। ਜੇਸੇਫਸ ਤੋਂ ਅਸੀਂ ਸਿੱਖਦੇ ਹਾਂ ਕਿ ਆਤਮ-ਹੱਤਿਆ ਕਰਨ ਵਾਲਿਆਂ ਨੂੰ ਨਰਕ ਵਿਚ ਸਭ ਤੋਂ ਹੇਠਲਾ ਹਿੱਸਾ ਮਿਲਦਾ ਹੈ। ਉਨ੍ਹਾਂ ਦਾ ਸਵਾਲ ਸਪੱਸ਼ਟ ਤੌਰ ਤੇ ਇਹ ਸੰਕੇਤ ਕਰਦਾ ਹੈ ਕਿ ਇਹ ਉਹ ਜਗ੍ਹਾ ਹੈ ਜਿੱਥੇ ਉਹ ਸੋਚਦੇ ਸਨ ਕਿ ਯਿਸੂ ਹੋਵੇਗਾ।

8:21 "ਪਾਪ ਵਿੱਚ ਮਰੇਗੇ" ਇਹ ਸ਼ਾਬਦਿਕ ਤੌਰ ਤੇ "ਤੁਸੀਂ ਆਪਣੇ ਪਾਪ ਵਿਚ ਮਰੇਗੇ" ਹੈ। "ਪਾਪ" ਸ਼ਬਦ ਯੂਹੰਨਾ 8:21 ਵਿਚ ਇਕਵਚਨ ਅਤੇ ਯੂਹੰਨਾ 8:24 ਵਿਚ ਬਹੁਵਚਨ ਹੈ। ਇਹ ਮੁੱਖ ਤੌਰ ਤੇ ਉਨ੍ਹਾਂ ਦੇ ਯਿਸੂ ਨੂੰ ਮਸੀਹ ਵਜੋਂ ਸਵੀਕਾਰ ਨਾ ਕਰਨ ਦਾ ਹਵਾਲਾ ਦਿੰਦਾ ਹੈ (ਤੁਲਨਾ ਕਰੋ. ਯੂਹੰਨਾ 8:24)। ਇਹ ਸੱਚਮੁੱਚ ਸਮਾਨਾਂਤਰ ਇੰਜੀਲਾਂ ਦਾ ਮੁਆਫ਼ ਨਾ ਕੀਤੇ ਜਾਣ ਵਾਲਾ ਪਾਪ ਹੈ। ਉਨ੍ਹਾਂ ਦੇ ਆਗੂ ਯਿਸੂ ਨੂੰ ਉਸਦੇ ਸ਼ਬਦਾਂ ਅਤੇ ਸੰਕੇਤਾਂ ਤੋਂ ਮਹਾਨ ਪ੍ਰਕਾਸ਼ ਦੀ ਮੌਜੂਦਗੀ ਵਿਚ ਰੱਦ ਕਰ ਰਹੇ ਸਨ।

ਮਰਕੁਸ ਤੇ ਮੇਰੀ ਟਿੱਪਣੀ ਦੇ ਹੇਠ ਦਿੱਤੇ ਨੋਟ ਦੇਖੋ।

ਮਰਕੁਸ 3:29 "ਜਿਹੜਾ ਪਵਿੱਤਰ ਆਤਮਾ ਦੇ ਖਿਲਾਫ਼ ਨਿੰਦਿਆ ਕਰਦਾ ਹੈ" ਇਸ ਨੂੰ ਪੈਂਤੀਕੋਸਟਲ ਤੋਂ ਪਹਿਲਾਂ ਦੀ ਪਰਿਸਥਿਤੀ ਵਿਚ ਸਮਝਣਾ ਚਾਹੀਦਾ ਹੈ। ਇਸ ਦੀ ਵਰਤੋਂ ਪਰਮੇਸ਼ਰ ਦੀ ਸੱਚਾਈ ਨੂੰ ਰੱਦ ਕਰਨ ਦੇ ਅਰਥ ਵਿਚ ਕੀਤੀ ਗਈ ਹੈ। ਇਸ ਆਇਤ ਦੀ ਸਿੱਖਿਆ ਨੂੰ ਆਮ ਤੌਰ ਤੇ "ਮੁਆਫ਼ ਨਾ ਕੀਤੇ ਜਾਣ ਵਾਲਾ ਪਾਪ" ਕਿਹਾ ਜਾਂਦਾ ਹੈ। ਹੇਠ ਦਿੱਤੇ ਮਾਪਦੰਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੀ ਵਿਆਖਿਆ ਕਰਨੀ ਚਾਹੀਦੀ ਹੈ:

1. "ਜਾਣਬੁੱਝ ਕੇ" ਅਤੇ "ਅਣਜਾਣਪੁਣੇ ਦੇ ਪਾਪਾਂ" ਵਿਚਕਾਰ ਪੁਰਾਣੇ ਨੇਮ ਦਾ ਅੰਤਰ (ਤੁਲਨਾ ਕਰੋ. ਗਿਣਤੀ 15:27-31)
2. ਯਿਸੂ ਦੇ ਆਪਣੇ ਪਰਿਵਾਰ ਦਾ ਅਵਿਸ਼ਵਾਸ ਦੀ ਇਸ ਪ੍ਰਸੰਗ ਵਿਚ ਫ਼ਰੀਸੀਆਂ ਦੇ ਅਵਿਸ਼ਵਾਸ ਨਾਲ ਤੁਲਨਾ
3. ਮਰਕੁਸ 3:28 ਵਿਚ ਮੁਆਫ਼ੀ ਦੇ ਬਿਆਨ
4. ਇੰਜੀਲ ਦੀਆਂ ਸਮਾਨਤਾਵਾਂ ਵਿਚ ਅੰਤਰ, ਖਾਸਕਰ "ਮਨੁੱਖ ਦੇ ਪੁੱਤਰ" (ਤੁਲਨਾ ਕਰੋ. ਮੱਤੀ 12:32; ਲੂਕਾ 12:10) ਤੋਂ "ਮਨੁੱਖਾਂ ਦੇ ਪੁੱਤਰ" (ਤੁਲਨਾ ਕਰੋ. ਮੱਤੀ 12:31; ਮਰਕੁਸ 3:28) ਵਿਚ ਬਦਲਣਾ

ਉੱਪਰਲੇ ਮਾਪਢੰਡਾਂ ਦੇ ਅਨੁਸਾਰ, ਇਹ ਪਾਪ ਉਨ੍ਹਾਂ ਦੁਆਰਾ ਕੀਤਾ ਜਾਂਦਾ ਹੈ ਜੋ ਮਹਾਨ ਪ੍ਰਕਾਸ਼ ਅਤੇ ਸਮਝ ਦੀ ਮੌਜੂਦਗੀ ਵਿਚ ਅਜੇ ਵੀ ਯਿਸੂ ਨੂੰ ਪਰਮੇਸ਼ਰ ਦੇ ਪ੍ਰਕਾਸ਼ ਅਤੇ ਮੁਕਤੀ ਦੇ ਸਾਧਨ ਵਜੋਂ ਰੱਦ ਕਰਦੇ ਹਨ। ਉਹ ਇੰਜੀਲ ਦੀ ਰੋਸ਼ਨੀ ਨੂੰ ਸ਼ੈਤਾਨ ਦੇ ਹਨੇਰੇ ਵਿਚ ਬਦਲ ਦਿੰਦੇ ਹਨ (ਤੁਲਨਾ ਕਰੋ. ਮਰਕੁਸ 3:30)। ਉਹ ਪਵਿੱਤਰ ਆਤਮਾ ਦੀ ਖਿੱਚ ਅਤੇ ਦੇਸ਼ ਸਿੱਧੀ ਨੂੰ ਰੱਦ ਕਰਦੇ ਹਨ (ਤੁਲਨਾ ਕਰੋ. ਯੂਹੰਨਾ 6:44,65)। ਮੁਆਫ਼ ਨਾ ਕੀਤੇ ਜਾਣ ਵਾਲਾ ਪਾਪ ਪਰਮੇਸ਼ਰ ਦੁਆਰਾ ਕਿਸੇ ਇਕ ਕੰਮ ਜਾਂ ਸ਼ਬਦ ਕਰਕੇ ਮੁਆਫ਼ ਨਹੀਂ ਕੀਤਾ ਜਾਂਦਾ, ਬਲਕਿ ਇਹ ਜਾਣਬੁੱਝ ਕੇ ਯਿਸੂ ਵਿਚ ਨਿਰੰਤਰ ਅਵਿਸ਼ਵਾਸ ਕਾਰਨ ਪਰਮੇਸ਼ਰ ਦੁਆਰਾ ਲਗਾਤਾਰ ਰੱਦ ਕੀਤਾ ਜਾਂਦਾ ਹੈ (ਉਦਾਹਰਣ ਲਈ., ਉਪਦੇਸ਼ਕ ਅਤੇ ਫ਼ਰੀਸੀ)।

ਇਹ ਪਾਪ ਕੇਵਲ ਉਨ੍ਹਾਂ ਦੁਆਰਾ ਹੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਇੰਜੀਲ ਨੂੰ ਪੜ੍ਹਿਆ ਹੈ। ਜਿਨ੍ਹਾਂ ਨੇ ਸਪੱਸ਼ਟ ਰੂਪ ਵਿਚ ਯਿਸੂ ਬਾਰੇ ਸੰਦੇਸ਼ ਸੁਣਿਆ ਹੈ ਉਹ ਯਿਸੂ ਦਾ ਇਨਕਾਰ ਕਰਨ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਨ। ਇਹ ਖਾਸਕਰ ਆਧੁਨਿਕ ਸਭਿਆਚਾਰਾਂ ਬਾਰੇ ਸੱਚ ਹੈ ਜਿਨ੍ਹਾਂ ਵਿਚ ਨਿਰੰਤਰ ਯਿਸੂ ਦਾ ਪ੍ਰਚਾਰ ਕੀਤਾ ਜਾਂਦਾ ਹੈ, ਪਰ ਉਹ ਯਿਸੂ ਨੂੰ ਸਵੀਕਾਰ ਨਹੀਂ ਕਰਦੇ ਹਨ (ਉਦਾਹਰਣ ਲਈ., ਅਮਰੀਕਾ, ਪੱਛਮੀ ਸਭਿਆਚਾਰ)।

8:23 "ਤੁਸੀਂ ਹੇਠਾਂ ਦੇ ਹੋ, ਪਰ ਮੈਂ ਉੱਪਰ ਦਾ ਹਾਂ" ਇਹ ਯੂਹੰਨਾ ਦੇ ਲੰਬਕਾਰੀ ਦੇਹਰੇਵਾਦ ਦੀ ਇਕ ਹੋਰ ਉਦਾਹਰਣ ਹੈ (ਅਰਥਾਤ., ਹੇਠਾਂ ਬਨਾਮ ਉੱਪਰ, ਤੁਲਨਾ ਕਰੋ. ਯੂਹੰਨਾ 7:35-36; 18:36)।

ਯੂਹੰਨਾ ਦੁਆਰਾ ਯਿਸੂ ਜੋ ਉੱਪਰ ਤੋਂ ਹੈ ਅਤੇ ਯਹੂਦੀ ਜੋ ਹੇਠਾਂ ਦੇ ਹਨ, ਵਿਚਕਾਰ ਅੰਤਰ ਇਕ ਦੇਹਰਾਵਾਦ ਹੈ ਜੋ ਬਾਕੀ ਇੰਜੀਲਾਂ ਤੋਂ ਵਿਲੱਖਣ ਹੈ। ਸਮਾਨਾਂਤਰ ਇੰਜੀਲਾਂ (ਮੱਤੀ, ਮਰਕੁਸ, ਲੂਕਾ) ਦੇ ਯਹੂਦੀ ਯੁੱਗ, ਦੁਸ਼ਟ ਵਰਤਮਾਨ ਯੁੱਗ ਅਤੇ ਧਾਰਮਿਕਤਾ ਦੇ ਭਵਿੱਖ ਦੇ ਯੁੱਗ ਵਿਚਕਾਰ ਅੰਤਰ ਨੂੰ ਦੱਸਦੀਆਂ ਹਨ। ਇਹ ਅੰਤਰ ਸਮਤਲ ਦੇਹਰੇਵਾਦ ਬਨਾਮ ਲੰਬਕਾਰੀ ਦੇਹਰੇਵਾਦ ਸ਼ਬਦਾਂ ਦੁਆਰਾ ਚਿੱਤਰਿਤ ਕੀਤਾ ਗਿਆ ਹੈ। ਕੀ ਯਿਸੂ ਨੇ ਦੇਹਾਂ ਨੂੰ ਵੱਖ-ਵੱਖ ਪਰਿਸਥਿਤੀਆਂ ਤੇ ਸਿਖਾਇਆ? ਸੰਭਵ ਤੌਰ ਤੇ ਸਮਾਨਾਂਤਰ ਇੰਜੀਲਾਂ ਯਿਸੂ ਦੀਆਂ ਜਨਤਕ ਸਿੱਖਿਆਵਾਂ (ਅਰਥਾਤ., ਦ੍ਰਿਸ਼ਟਾਂਤ) ਨੂੰ ਦਰਜ ਕਰਦੀਆਂ ਹਨ, ਜਦੋਂ ਕਿ ਯੂਹੰਨਾ ਨੇ ਯਿਸੂ ਦੀਆਂ ਚੇਲਿਆਂ ਨਾਲ ਨਿੱਜੀ ਸਿੱਖਿਆਵਾਂ (ਅਰਥਾਤ., ਦ੍ਰਿਸ਼ਟਾਂਤਾਂ ਦੀ ਵਿਆਖਿਆ) ਨੂੰ ਦਰਜ ਕੀਤਾ ਹੈ।

▣ **"ਤੁਸੀਂ ਇਸ ਸੰਸਾਰ ਦੇ ਹੋ"** ਸੰਸਾਰ ਸ਼ੈਤਾਨ ਦੇ ਵੱਸ ਵਿਚ ਹੈ (ਤੁਲਨਾ ਕਰੋ. 2 ਕੁਰਿੰਥੀਆਂ 4:4; ਅਫਸੀਆਂ 2:2; ਅਤੇ 1 ਯੂਹੰਨਾ 5:19)। ਯੂਹੰਨਾ 14:17 ਤੇ ਖਾਸ ਵਿਸ਼ਾ ਦੇਖੋ: ਸੰਸਾਰ (ਕੋਸਮੋਸ)

8:24 "ਜੇਕਰ" ਇਹ ਤੀਸਰੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ ਜਿਸਦਾ ਅਰਥ ਸੰਭਾਵੀ ਕੰਮ ਹੈ।

NASB, NKJV	"ਤੁਸੀਂ ਵਿਸ਼ਵਾਸ ਕਰੋ ਕਿ ਮੈਂ ਉਹੀ ਹਾਂ"
NRSV, JB,	"ਵਿਸ਼ਵਾਸ ਕਰੋ ਕਿ ਮੈਂ ਉਹੀ ਹਾਂ"
TEV	"ਵਿਸ਼ਵਾਸ ਕਰੋ ਕਿ 'ਮੈਂ ਉਹੀ ਹਾਂ ਜੇ ਮੈਂ ਹਾਂ'"
NJB	"ਵਿਸ਼ਵਾਸ ਕਰੋ ਕਿ ਮੈਂ ਉਹੀ ਹਾਂ"
REB	"ਵਿਸ਼ਵਾਸ ਕਰੋ ਕਿ ਮੈਂ ਉਹੀ ਹਾਂ ਜੇ ਮੈਂ ਹਾਂ"

ਇਹ ਯਿਸੂ ਦੇ ਆਪਣੇ ਦੈਵੀ ਸੁਭਾਅ ਬਾਰੇ ਆਪਣੀ ਸਮਝ ਦਾ ਇਕ ਸਖ਼ਤ ਬਿਆਨ ਹੈ (ਜਾਂ ਇਹ ਸੰਭਵ ਹੈ ਕਿ ਇਸ ਪ੍ਰਸੰਗ ਵਿਚ "ਮਸੀਹ" ਇਸਦਾ ਹਵਾਲਾ ਦਿੰਦਾ ਹੈ)। ਉਹ ਯਹੋਵਾਹ ਲਈ ਪੁਰਾਣੇ ਨੇਮ ਦੇ ਸਿਰਲੇਖ (ਤੁਲਨਾ ਕਰੋ. "ਮੈਂ ਹਾਂ" ਕੂਚ 3:14 ਵਿਚ) ਦੀ ਵਰਤੋਂ ਕਰਦਾ ਹੈ। ਇਹ ਯੂਹੰਨਾ ਦੇ ਮਸ਼ਹੂਰ "ਮੈਂ ਹਾਂ" ਬਿਆਨਾਂ ਤੋਂ ਵੱਖਰਾ ਹੈ। ਇਸਦਾ ਕੋਈ ਪੂਰਵ-ਅਨੁਮਾਨ ਨਹੀਂ ਹੈ (ਤੁਲਨਾ ਕਰੋ, ਯੂਹੰਨਾ 4:26; 6:20; 8:24,25,58; 13:19; 18:5,6,8)। ਯੂਹੰਨਾ 2:23 ਤੇ ਖਾਸ ਵਿਸ਼ਾ ਦੇਖੋ: ਯੂਹੰਨਾ ਦੁਆਰਾ "ਵਿਸ਼ਵਾਸ" ਦੀ ਵਰਤੋਂ

8:25 "ਤੂੰ ਕੋਣ ਹੈ" ਯਹੂਦੀ ਅਧਿਕਾਰੀ ਪਰਮੇਸ਼ਰ ਦੀ ਨਿੰਦਿਆ ਦੇ ਦੋਸ਼ ਲਈ ਕਾਨੂੰਨੀ ਅਧਾਰ ਲੱਭ ਰਹੇ ਹਨ (ਤੁਲਨਾ ਕਰੋ. ਮੱਤੀ 26:57-

68; ਮਰਕੁਸ 14:53-65)! ਉਹ ਚਾਹੁੰਦੇ ਹਨ ਕਿ ਯਿਸੂ ਮਾਰਿਆ ਜਾਵੇ। ਉਹ ਕਿਸੇ ਜਾਣਕਾਰੀ ਦੀ ਭਾਲ ਨਹੀਂ ਕਰ ਰਹੇ ਹਨ ਪਰ ਨਿੰਦਾ ਦੇ ਕਾਨੂੰਨੀ ਸਬੂਤ ਦੀ ਭਾਲ ਕਰ ਰਹੇ ਹਨ।

ਯਿਸੂ ਸਪੱਸ਼ਟ ਤੌਰ ਤੇ ਆਪਣੇ ਆਪ ਨੂੰ ਯੂਹੰਨਾ ਵਿਚ ਪ੍ਰਗਟ ਕਰਦਾ ਹੈ (ਸਮਾਨਾਂਤਰ ਇੰਜੀਲਾਂ ਦੇ ਉਲਟ)! ਉਸਦੇ ਸ਼ਬਦ (ਅਰਥਾਤ., ਯੂਹੰਨਾ 8:24) ਅਤੇ ਉਸਦੇ ਕੰਮ (ਅਰਥਾਤ., ਸਬਤ ਦੇ ਦਿਨ ਚੰਗਿਆਈ) ਸਪੱਸ਼ਟ ਤੌਰ ਤੇ ਉਸਦੇ ਅਧਿਕਾਰ ਨੂੰ ਦਰਸਾਉਂਦੇ ਹਨ।

NASB "ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਹੈ"

NKJV "ਉਹੀ ਜੋ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਹੈ"

NRSV "ਮੈਂ ਤੁਹਾਡੇ ਨਾਲ ਕਿਉਂ ਬੋਲਦਾ ਹਾਂ"

TEV "ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸਿਆ ਹੈ"

NJB "ਮੈਂ ਤੁਹਾਨੂੰ ਅਰੰਭ ਤੋਂ ਹੀ ਦੱਸਿਆ ਹੈ"

ਅਸਲ ਵਿਚ ਯੂਨਾਨੀ ਦੀਆਂ ਹੱਥ-ਲਿੱਖਤਾਂ ਵਿਚ ਸ਼ਬਦਾਂ ਵਿਚਕਾਰ ਕੋਈ ਖਾਲੀ ਥਾਂ ਨਹੀਂ ਸੀ। ਇਸ ਲਈ, ਯੂਨਾਨੀ ਅੱਖਰਾਂ ਨੂੰ ਵੱਖਰੇ ਸਥਾਨਾਂ ਤੇ ਵੰਡਿਆ ਜਾ ਸਕਦਾ ਹੈ ਤਾਂ ਜੋ ਸ਼ਬਦ ਪ੍ਰਸੰਗ ਦੇ ਅਨੁਕੂਲ ਬਣ ਸਕਣ। ਅਨੁਵਾਦਾਂ ਦੀ ਭਿੰਨਤਾ ਕਿਸੇ ਹੱਥ-ਲਿਖਤ ਦੀਆਂ ਭਿੰਨਤਾਵਾਂ ਨਹੀਂ ਬਲਕਿ ਸ਼ਬਦਾਂ ਦੀ ਵੰਡ ਨਾਲ ਸੰਬੰਧਿਤ ਹੁੰਦਾ ਹੈ। ਹੇਠ ਕੁਝ ਵਿਕਲਪ ਹਨ

1. ਹੋਟੇ *hote* – ਮੈਂ ਤੁਹਾਨੂੰ ਸ਼ੁਰੂ ਤੋਂ ਹੀ ਦੱਸਿਆ ਹੈ (NASB, NKJV, TEV, NJB, NIV)

2. ਹੋਟੀ *ho ti*, ਬੋਲਣ ਲਈ ਸੈਮਿਟਿਕ ਮੁਹਾਵਰੇ ਵਜੋਂ – ਕਿ ਤੁਹਾਡੇ ਨਾਲ ਗੱਲ ਕੀਤੀ ਹੈ (NRSV, TEV ਦੀ ਪਗ ਟਿੱਪਣੀ)

ਇਹ ਸ਼ਾਇਦ ਯੂਹੰਨਾ ਦੇ ਸ਼ਬਦਾਂ ਦੇ ਨਾਟਕਾਂ ਵਿਚੋਂ ਇਕ ਹੈ ਕਿ "ਸ਼ੁਰੂ/ਆਦਾ" ਸ਼ਬਦ ਦੀ ਵਰਤੋਂ ਯੂਨਾਨੀ ਭਾਸ਼ਾ ਵਿਚ ਲਿਖੇ ਉਤਪਤ 1:1 (ਸਿਰਜਣਾ) ਦੇ ਅਨੁਵਾਦ ਅਤੇ ਯੂਹੰਨਾ 1:1 (ਉਸਦੀ ਸੇਵਕਾਈ) ਵਿਚ ਕੀਤੀ ਗਈ ਹੈ। ਯਿਸੂ "ਸ਼ੁਰੂ/ਆਦਾ" ਤੋਂ ਹੈ ਅਤੇ ਇਹ ਸਭ ਉਨ੍ਹਾਂ ਨੂੰ ਸ਼ਬਦਾਂ ਅਤੇ ਕੰਮਾਂ ਦੁਆਰਾ ਦੱਸ ਰਿਹਾ ਹੈ।

8:26-27 ਇਨ੍ਹਾਂ ਵਿਸ਼ਿਆਂ ਨੂੰ ਯੂਹੰਨਾ ਵਿਚ ਜ਼ੋਰ ਦੇਣ ਲਈ ਦੁਹਰਾਇਆ ਗਿਆ ਸੀ।

1. ਪਿਤਾ ਨੇ ਮੈਨੂੰ ਘੱਲਿਆ ਹੈ (ਤੁਲਨਾ ਕਰੋ. ਯੂਹੰਨਾ 3:17,34; 4:34; 5:36,38; 6:29,44,57; 7:28-29; 8:16,26,42; 10:36; 11:42; 12:49; 14:24; 15:21; 17:3,18,21,23,25; 20:21)

2. ਪਿਤਾ ਸੱਚਾ ਹੈ (ਤੁਲਨਾ ਕਰੋ. ਯੂਹੰਨਾ 3:33; 7:28)

3. ਯਿਸੂ ਦੀਆਂ ਸਿੱਖਿਆਵਾਂ ਪਿਤਾ ਤੋਂ ਹਨ (ਤੁਲਨਾ ਕਰੋ. ਯੂਹੰਨਾ 3:11; 7:16-17; 8:26,28,40; 12:49; 14:24; 15:15)

4. ਯਿਸੂ ਪਿਤਾ ਨੂੰ ਪ੍ਰਗਟ ਕਰਦਾ ਹੈ (ਤੁਲਨਾ ਕਰੋ. ਯੂਹੰਨਾ 1:18; 8:26-29; 12:49-50; 14:7,9)

▣ "ਸੰਸਾਰ" ਯੂਹੰਨਾ 1:10 ਤੇ ਨੋਟ ਦੇਖੋ।

8:27 ਲੇਖਕ ਦੁਆਰਾ ਇਕ ਹੋਰ ਸੰਪਾਦਕੀ ਟਿੱਪਣੀ ਹੈ। ਜੇਕਰ ਉਹ ਉਸਦੀ ਸਪੱਸ਼ਟ ਅਲੰਕਾਰਿਕ ਅਤੇ ਸੰਕੇਤਕ ਭਾਸ਼ਾ ਨੂੰ ਸਮਝ ਲੈਂਦੇ ਤਾਂ ਉਹ ਵੀ, ਦੂਜੇ ਯਹੂਦੀਆਂ ਵਾਂਗ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ (ਤੁਲਨਾ ਕਰੋ. ਯੂਹੰਨਾ 5:18; 8:59; 10:33)। ਉਸਦੇ ਦਾਅਵੇ ਇੰਨੇ ਵੀ ਲੁਕਵੇਂ ਨਹੀਂ ਸਨ!

8:28 "ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਗੇ" ਉਹ ਪੁਰਾਣੇ ਨੇਮ ਦੇ ਗਿਣਤੀ 21:4-9 ਦਾ ਸੰਕੇਤ ਦਿੰਦਾ ਹੈ, ਜਿਸ ਬਾਰੇ ਯੂਹੰਨਾ 3:14 ਵਿਚ ਦੱਸਿਆ ਗਿਆ ਹੈ। ਇਸ ਸ਼ਬਦ ਦੇ ਯੂਹੰਨਾ ਦੇ ਹੋਰਨਾਂ ਸ਼ਬਦਾਂ ਦੀ ਤਰ੍ਹਾਂ ਦੋਹਰੇ ਅਰਥ ਹਨ। ਇਸਦਾ ਅਰਥ ਸਲੀਬ ਉੱਤੇ "ਉੱਚਾ ਕੀਤਾ"

ਜਾਣਾ" ਹੋ ਸਕਦਾ ਹੈ (ਤੁਲਨਾ ਕਰੋ. ਯੂਹੰਨਾ 3:14; 12:32,34), ਪਰ ਇਹ ਅਕਸਰ "ਉੱਚਾ ਕੀਤਾ ਜਾਣ" ਦੇ ਭਾਵ ਨਾਲ ਵਰਤਿਆ ਗਿਆ ਹੈ, ਜਿਵੇਂ ਕਿ ਰਸੂਲਾਂ ਦੇ ਕਰਤੱਬ 2:33, 5:31; ਫ਼ਿਲਿੱਪੀਆਂ 2:9 ਵਿਚ ਹੈ। ਯਿਸੂ ਜਾਣਦਾ ਸੀ ਕਿ ਉਹ ਮਰਨ ਲਈ ਆਇਆ ਸੀ (ਤੁਲਨਾ ਕਰੋ. ਮਰਕੁਸ 10:45)।

▣ "ਮਨੁੱਖ ਦੇ ਪੁੱਤਰ" ਇਹ ਯਿਸੂ ਦਾ ਸਵੈ-ਚੁਣਿਆ ਗਿਆ ਸਿਰਲੇਖ ਹੈ ਕਿਉਂਕਿ ਇਸਦਾ ਰੱਬੀਵਾਦੀ ਯਹੂਦੀ ਧਰਮ ਵਿਚ ਕੋਈ ਸੈਨਾਵਾਦੀ ਜਾਂ ਰਾਸ਼ਟਰਵਾਦੀ ਪ੍ਰਭਾਵ ਨਹੀਂ ਸੀ। ਯਿਸੂ ਨੇ ਇਸ ਸਿਰਲੇਖ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਮਨੁੱਖੀ (ਤੁਲਨਾ ਕਰੋ. ਹਿਜ਼ਕੀਏਲ 2:1; ਜ਼ਬੂਰ 8:4) ਅਤੇ ਦੇਵੀ (ਤੁਲਨਾ ਕਰੋ. ਦਾਨੀਏਲ 7:13) ਭਾਵਨਾਵਾਂ ਨੂੰ ਜੋੜਦਾ ਹੈ।

▣ "ਤਾਂ ਉਸ ਸਮੇਂ ਤੁਸੀਂ ਜਾਣੋਗੇ ਕਿ ਮੈਂ ਉਹੋ ਹੀ ਹਾਂ" ਇਥੋਂ ਤੱਕ ਕਿ ਚੇਲੇ (ਅਤੇ ਉਸਦਾ ਪਰਿਵਾਰ) ਪੈਂਤੀਕੋਸਟ ਤੋਂ ਪਹਿਲਾਂ ਉਸਨੂੰ ਸਮਝ ਨਹੀਂ ਸਕੇ (ਤੁਲਨਾ ਕਰੋ. ਯੂਹੰਨਾ 7:39)! ਪਵਿੱਤਰ ਆਤਮਾ ਉਨ੍ਹਾਂ ਸਾਰਿਆਂ ਲਈ ਅੱਖ ਖੋਲ੍ਹਣ ਦੀ ਸ਼ਕਤੀ ਨਾਲ ਆਇਆ ਜਿਨ੍ਹਾਂ ਕੋਲ ਆਤਮਿਕ ਅੱਖਾਂ ਅਤੇ ਕੰਨ ਸਨ!

"ਮੈਂ ਉਹੋ ਹੀ ਹਾਂ" ਦੀ ਵਿਲੱਖਣ ਵਿਆਕਰਣ ਦੀ ਪੁਸ਼ਟੀ ਲਈ ਯੂਹੰਨਾ 8:24 ਤੇ ਨੋਟ ਦੇਖੋ। ਉਹ ਜਾਣ ਲੈਣਗੇ

1. ਕਿ ਉਹ ਕੌਣ ਹੈ (ਅਰਥਾਤ., ਮਸੀਹ)
2. ਕਿ ਉਹ ਪਿਤਾ ਨੂੰ ਪ੍ਰਗਟ ਕਰਦਾ ਹੈ (ਤੁਲਨਾ ਕਰੋ. ਯੂਹੰਨਾ 5:19-20)
3. ਕਿ ਉਹ ਅਤੇ ਪਿਤਾ ਇਕ ਹੀ ਹਨ (ਯੂਹੰਨਾ 8:29)

8:29 "ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਹੈ" ਯਿਸੂ ਦੀ ਪਿਤਾ ਨਾਲ ਸਾਂਝ ਨੇ ਉਸਨੂੰ ਕਾਇਮ ਰੱਖਿਆ ਸੀ (ਤੁਲਨਾ ਕਰੋ. ਯੂਹੰਨਾ 8:16; 16:32)। ਇਸ ਲਈ ਸਲੀਬ ਉੱਤੇ ਟੁੱਟੀ ਹੋਈ ਸਾਂਝ ਉਸ ਲਈ ਬਹੁਤ ਮੁਸ਼ਕਲ ਸੀ (ਤੁਲਨਾ ਕਰੋ. ਮਰਕੁਸ 15:34; ਜ਼ਬੂਰ 22)।

8:30 "ਬਹੁਤਿਆਂ ਨੇ ਉਹਨਾਂ ਉੱਤੇ ਵਿਸ਼ਵਾਸ ਕੀਤਾ" ਇਸ ਵਚਨ ਵਿਚ "ਵਿਸ਼ਵਾਸ" ਸ਼ਬਦ ਦੀ ਵਰਤੋਂ ਕਰਨ ਵਿਚ ਬਹੁਤ ਵਿਸਤਾਰ ਖੇਤਰ ਹੈ। ਇਹ ਕੁਝ ਸੁਣਨ ਵਾਲਿਆਂ ਦੁਆਰਾ ਥੋੜੀ ਜਿਹੀ ਨਿਰਚਾ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਮੱਤੀ 13; ਮਰਕੁਸ 4)। ਉਨ੍ਹਾਂ ਦੇ ਮਸੀਹ ਸ਼ਬਦ ਦੀ ਸਮਝ ਦੇ ਅਧਾਰ ਤੇ ਉਹ ਇਹ ਮੰਨਣ ਲਈ ਤਿਆਰ ਸਨ ਕਿ ਉਹ ਮਸੀਹ ਹੈ। ਯੂਹੰਨਾ 8:30-58 ਦਾ ਪ੍ਰਸੰਗ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਉਹ ਸੱਚੇ ਵਿਸ਼ਵਾਸੀ ਨਹੀਂ ਸਨ (ਤੁਲਨਾ ਕਰੋ. ਯੂਹੰਨਾ 2:23-25)। ਯੂਹੰਨਾ ਵਿਚ ਵਿਸ਼ਵਾਸ ਦੇ ਕਈ ਪੱਧਰ ਹਨ, ਪਰ ਸਾਰੇ ਮੁਕਤੀ ਵੱਲ ਨਹੀਂ ਲੈ ਕੇ ਜਾਂਦੇ ਹਨ। ਯੂਹੰਨਾ 2:23 ਤੇ ਖਾਸ ਵਿਸ਼ਾ ਦੇਖੋ

ਯੂਹੰਨਾ 8:31-33

³¹ਹਾਂ, "ਜੇਕਰ ਤੁਸੀਂ ਮੇਰੇ ਵਚਨਾਂ ਅਨੁਸਾਰ ਚੱਲੋ, ਤਾਂ ਤੁਸੀਂ ਅਸਲ ਵਿੱਚ ਮੇਰੇ ਚੇਲੇ ਹੋ। ³²ਇਸ ਤਰ੍ਹਾਂ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਮੁਕਤ ਕਰੇਗਾ।" ³³ਉਹਨਾਂ ਨੇ ਉੱਤਰ ਦਿੱਤਾ, "ਅਸੀਂ ਅਬਰਾਹਾਮ ਦੀ ਕੁਲ ਵਿੱਚੋਂ ਹਾਂ, ਅਤੇ ਅਸੀਂ ਅੱਜ ਤਕ ਕਿਸੇ ਦੇ ਦਾਸ ਨਹੀਂ ਹੋਏ। ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਤੁਸੀਂ ਮੁਕਤ ਕੀਤੇ ਜਾਉਗੇ?"

8:31 "ਜੇਕਰ ਤੁਸੀਂ ਚੱਲੋ" ਇਹ ਤੀਜੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ ਜਿਸ ਦਾ ਮਤਲਬ ਨਿਰੰਤਰ ਕੰਮ ਹੈ। ਵਿਸ਼ਵਾਸ ਨੂੰ ਨਿਰੰਤਰ ਰੱਖਣ ਤੇ ਇਹ ਜ਼ੋਰ ਯੂਹੰਨਾ 15 ਵਿਚ ਸਪੱਸ਼ਟ ਤੌਰ ਤੇ ਪ੍ਰਗਟ ਕੀਤਾ ਗਿਆ ਹੈ। ਇੰਜੀਲ ਦੇ ਪ੍ਰਚਾਰ ਦੀ ਘੋਸ਼ਣਾ ਵਿਚ ਇਹ ਗੁੰਮ ਹੈ। ਇਹ ਸ਼ਬਦ ਵਿਸ਼ਵਾਸ ਕਰਨਾ (ਤੁਲਨਾ ਕਰੋ. ਯੂਹੰਨਾ 5:24), ਆਗਿਆ ਮੰਨਣਾ, ਅਤੇ ਬਣੇ ਰਹਿਣਾ ਹੈ। 1 ਯੂਹੰਨਾ 2:10 ਤੇ ਖਾਸ ਵਿਸ਼ਾ ਦੇਖੋ: ਬਣੇ ਰਹਿਣਾ

ਖਾਸ ਵਿਸ਼ਾ: ਦ੍ਰਿੜ੍ਹ ਰਹਿਣਾ SPECIAL TOPIC: THE NEED TO PERSEVERE

ਖਾਸ ਵਿਸ਼ਾ: ਦ੍ਰਿੜ੍ਹ ਰਹਿਣਾ

ਮਸੀਹੀ ਜੀਵਨ ਨਾਲ ਸੰਬੰਧਿਤ ਬਾਈਬਲ ਦੇ ਸਿਧਾਂਤਾਂ ਦੀ ਵਿਆਖਿਆ ਕਰਨਾ ਮੁਸ਼ਕਲ ਹੈ ਕਿਉਂਕਿ ਉਹ ਆਮ ਤੌਰ ਤੇ ਪੂਰਬੀ ਤਾਰਕਿਕ ਜੋੜਿਆਂ ਨਾਲ ਪੇਸ਼ ਕੀਤੇ ਜਾਂਦੇ ਹਨ (ਦੇਖੋ ਖਾਸ ਵਿਸ਼ਾ: ਪੂਰਬੀ ਸਾਹਿਤ [ਬਾਈਬਲ ਦੇ ਅਸੰਗਤ ਕਥਨ])। ਇਹ ਇਕ ਦੂਸਰੇ ਦੇ ਵਿਰੋਧ ਜਾਪਦੇ ਹਨ, ਫਿਰ ਵੀ ਦੋਵੇਂ ਬਾਈਬਲ ਦੀਆਂ ਗੱਲਾਂ ਹਨ। ਪੱਛਮੀ ਮਸੀਹੀ ਲੋਕਾਂ ਨੇ ਇਕ ਸੱਚਾਈ ਨੂੰ ਚੁਣਿਆ ਅਤੇ ਦੂਸਰੀ ਸੱਚਾਈ ਨੂੰ ਨਜ਼ਰਅੰਦਾਜ਼ ਕੀਤਾ ਅਤੇ ਘਟੀਆ ਦਰਸਾਇਆ ਹੈ। ਮੈਂ ਤੁਹਾਨੂੰ ਕੁਝ ਉਦਾਹਰਣਾਂ ਦਿੰਦਾ ਹਾਂ।

- A. ਕੀ ਮੁਕਤੀ ਮਸੀਹ ਉੱਤੇ ਵਿਸ਼ਵਾਸ ਕਰਨ ਦਾ ਇਕ ਸ਼ੁਰੂਆਤੀ ਫੈਸਲਾ ਹੈ ਜਾਂ ਚੇਲੇਪਣ ਲਈ ਪੂਰੀ ਜ਼ਿੰਦਗੀ ਦੀ ਵਚਨਵੱਧਤਾ?
- B. ਕੀ ਮੁਕਤੀ ਸਰਬਸ਼ਕਤੀਮਾਨ ਪਰਮੇਸ਼ਰ ਦੀ ਕਿਰਪਾ ਦੁਆਰਾ ਇਕ ਚੋਣ ਹੈ ਜਾਂ ਮਨੁੱਖਤਾ ਦੁਆਰਾ ਪਰਮੇਸ਼ਰ ਦੀ ਪੇਸ਼ਕਸ਼ ਪ੍ਰਤੀ ਵਿਸ਼ਵਾਸ ਅਤੇ ਤੋਬਾ ਕਰਨ ਵਾਲੀ ਪ੍ਰਤਿਕਿਰਿਆ ਹੈ?
- C. ਕੀ ਮੁਕਤੀ ਇਕ ਵਾਰ ਪ੍ਰਾਪਤ ਕੀਤੀ ਗਈ ਅਤੇ ਫਿਰ ਗੁਆਉਣਾ ਅਸੰਭਵ ਹੈ ਜਾਂ ਕੀ ਇਸ ਨੂੰ ਬਣਾਏ ਰੱਖਣ ਲਈ ਨਿਰੰਤਰ ਮਿਹਨਤ ਦੀ ਲੋੜ ਹੈ?

ਕਲੀਸੀਯਾ ਦੇ ਇਤਿਹਾਸ ਤੋਂ ਹੀ ਦ੍ਰਿੜ੍ਹਤਾ ਮੁੱਦਾ ਵਿਵਾਦਪੂਰਨ ਰਿਹਾ ਹੈ। ਸਮੱਸਿਆ ਨਵੇਂ ਨੇਮ ਦੇ ਵਿਵਾਦਪੂਰਨ ਹਵਾਲਿਆਂ ਨਾਲ ਸ਼ੁਰੂ ਹੁੰਦੀ ਹੈ:

A. ਯਕੀਨ ਦੇ ਬਾਈਬਲ ਦੇ ਵਚਨ

- 1. ਯਿਸੂ ਦੇ ਬਿਆਨ (ਯੂਹੰਨਾ 6:37; 10:28-29)
- 2. ਪੌਲੁਸ ਦੇ ਬਿਆਨ (ਰੋਮੀਆਂ 8:35-39; ਅਫਸੀਆਂ 1:13; 2:5,8-9; ਫ਼ਿਲਿੱਪੀਆਂ 1:6; 2:13; 2 ਥੱਸਲੁਨੀਕੀਆਂ 3:3; 2 ਤਿਮੋਥਿਉਸ 1:12; 4:18)
- 3. ਪਤਰਸ ਦੇ ਬਿਆਨ (1 ਪਤਰਸ 1:4-5)

B. ਦ੍ਰਿੜ੍ਹਤਾ ਦੀ ਜ਼ਰੂਰਤ ਤੇ ਵਚਨ

- 1. ਯਿਸੂ ਦੇ ਬਿਆਨ (ਮੱਤੀ 10:22; 13:1-9,24-30; 24:13; ਮਰਕੁਸ 13:13; ਯੂਹੰਨਾ 8:31; 15:4-10; ਪ੍ਰਕਾਸ਼ ਦੀ ਪੇਥੀ 2:7,17,26; 3:5,12,21)
- 2. ਪੌਲੁਸ ਦੇ ਬਿਆਨ (ਰੋਮੀਆਂ 11:22; 1 ਕੁਰਿੰਥੀਆਂ 15:2; 2 ਕੁਰਿੰਥੀਆਂ 13:5; ਗਲਾਤੀਆਂ 1:6; 3:4; 5:4; 6:9; ਫ਼ਿਲਿੱਪੀਆਂ 2:12; 3:18-20; ਕੁਲਸੀਆਂ 1:23; 2 ਤਿਮੋਥਿਉਸ 3:2)
- 3. ਇਬਰਾਨੀਆਂ ਦੇ ਲੇਖਕ ਦੇ ਬਿਆਨ (2:1; 3:6,14; 4:14; 6:11)
- 4. ਯੂਹੰਨਾ ਦੇ ਬਿਆਨ (1 ਯੂਹੰਨਾ 2:6; 2 ਯੂਹੰਨਾ 9)
- 5. ਪਿਤਾ ਦਾ ਬਿਆਨ (ਪ੍ਰਕਾਸ਼ ਦੀ ਪੇਥੀ 21:7)

ਬਾਈਬਲ ਦੀ ਮੁਕਤੀ ਇਕ ਸਰਬਸ਼ਕਤੀਮਾਨ ਤ੍ਰਿਏਕ ਪਰਮੇਸ਼ਰ ਦੇ ਪਿਆਰ, ਦਾਇਆ, ਅਤੇ ਕਿਰਪਾ ਤੋਂ ਮਿਲਦੀ ਹੈ। ਕੋਈ ਵੀ ਮਨੁੱਖ ਪਵਿੱਤਰ ਆਤਮਾ ਦੀ ਪਹਿਲ ਤੋਂ ਬਿਨਾਂ ਬਚਾਇਆ ਨਹੀਂ ਜਾ ਸਕਦਾ ਹੈ (ਤੁਲਨਾ ਕਰੋ, ਯੂਹੰਨਾ 6:44,65)। ਪ੍ਰਭੂ ਪਹਿਲਾਂ ਆਉਂਦਾ ਹੈ ਅਤੇ ਕਾਰਜ-ਸੂਚੀ ਤੈਅ ਕਰਦਾ ਹੈ, ਪਰ ਮੰਗ ਕਰਦਾ ਹੈ ਕਿ ਮਨੁੱਖਾਂ ਨੂੰ ਵਿਸ਼ਵਾਸ ਅਤੇ ਤੋਬਾ ਨਾਲ ਜਵਾਬ ਦੇਣਾ ਚਾਹੀਦਾ ਹੈ, ਇਹ ਸ਼ੁਰੂਆਤ ਵਿਚ ਹੀ ਨਹੀਂ ਪਰ ਨਿਰੰਤਰ ਹੋਣਾ ਚਾਹੀਦਾ ਹੈ। ਪਰਮੇਸ਼ਰ ਇਕ ਵਾਰ ਦੇ ਸੰਬੰਧ ਵਿਚ ਮਨੁੱਖਾਂ ਨਾਲ ਕੰਮ ਕਰਦਾ ਹੈ। ਇੱਥੇ ਸਹੂਲਤਾਂ ਅਤੇ ਜ਼ਿੰਮੇਵਾਰੀਆਂ ਹਨ!

ਮੁਕਤੀ ਸਾਰੇ ਮਨੁੱਖਾਂ ਲਈ ਹੈ। ਯਿਸੂ ਦੀ ਮੌਤ ਨੇ ਸ੍ਰਿਸ਼ਟੀ ਦੇ ਪਾਪ ਦੀ ਸਮੱਸਿਆ ਨਾਲ ਨਜਿੱਠਿਆ ਹੈ। ਪਰਮੇਸ਼ਰ ਨੇ ਇਕ ਰਸਤਾ ਪ੍ਰਦਾਨ ਕੀਤਾ ਹੈ ਅਤੇ ਚਾਹੁੰਦਾ ਹੈ ਕਿ ਉਸਦੇ ਰੂਪ ਵਿਚ ਬਣੇ ਸਾਰੇ ਯਿਸੂ ਵਿਚ ਉਸਦੇ ਪਿਆਰ ਅਤੇ ਪ੍ਰਬੰਧ ਦਾ ਜਵਾਬ ਦੇਣ।

ਜੇ ਤੁਸੀਂ ਇਸ ਵਿਸ਼ੇ ਤੇ ਗੈਰ-ਕੈਲਵਿਨਵਾਦੀ ਨਜ਼ਰੀਏ ਤੋਂ ਹੋਰ ਪੜ੍ਹਣਾ ਚਾਹੁੰਦੇ ਹੋ ਤਾਂ ਦੇਖੋ,

- 1. Dale Moody, *The Word of Truth*, Eerdmans, 1981 (ਪੰਨੇ. 348-365)
- 2. Howard Marshall, *Kept by the Power of God*, Bethany Fellowship, 1969
- 3. Robert Shank, *Life in the Son*, Westcott, 1961

ਬਾਈਬਲ ਇਸ ਖੇਤਰ ਵਿਚ ਦੇ ਵੱਖਰੀਆਂ ਮੁਸ਼ਕਲਾਂ ਦਾ ਹੱਲ ਕਰ ਰਹੀ ਹੈ: (1) ਬੇਕਾਰ, ਸੁਆਰਥੀ ਜੀਵਨ ਜੀਉਣ ਦੇ ਲਸੰਸ ਵਜੋਂ ਯਕੀਨ ਨੂੰ ਲੈਣਾ ਅਤੇ (2) ਸੇਵਕਾਈ ਅਤੇ ਨਿੱਜੀ ਪਾਪ ਨਾਲ ਸੰਘਰਸ਼ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨਾ। ਸਮੱਸਿਆ ਇਹ ਹੈ ਕਿ ਗਲਤ ਸਮੂਹ ਗਲਤ ਸੰਦੇਸ਼ ਲੈ ਰਹੇ ਹਨ ਅਤੇ ਬਾਈਬਲ ਦੀਆਂ ਸੀਮਿਤ ਸੀਮਾਵਾਂ ਤੇ ਆਪਣੀਆਂ ਸਿੱਖਿਆਵਾਂ ਦਾ ਨਿਰਮਾਣ ਕਰ ਰਹੇ ਹਨ। ਕੁਝ ਮਸੀਹੀਆਂ ਨੂੰ ਯਕੀਨ ਦੇ ਸੰਦੇਸ਼ ਦੀ ਸਖ਼ਤ ਲੋੜ ਹੈ, ਜਦਕਿ ਦੂਸਰਿਆਂ ਨੂੰ ਸਖ਼ਤ ਚੇਤਾਵਨੀਆਂ ਦੀ ਲੋੜ ਹੈ। ਤੁਸੀਂ ਕਿਹੜੇ ਸਮੂਹ ਦੇ ਹੋ?

Copyright © 2014 [Bible Lessons International](#)

▣ "ਮੇਰੇ ਵਚਨਾਂ ਅਨੁਸਾਰ, ਤਾਂ ਤੁਸੀਂ ਅਸਲ ਵਿੱਚ ਮੇਰੇ ਚੇਲੇ ਹੋ"। ਯਿਸੂ ਨੇ ਜੀਵਨ-ਸ਼ੈਲੀ ਦੀ ਆਗਿਆਕਾਰੀ ਉੱਤੇ ਜ਼ੋਰ ਦਿੱਤਾ (ਉਸਦੇ ਉਦੇਸ਼ਾਂ ਦੀ, ਤੁਲਨਾ ਕਰੋ। ਯੂਹੰਨਾ 8:51,52,55; 14:15,21,23,24; 15:10,20; 17:6; ਲੂਕਾ 6:46; 2 ਯੂਹੰਨਾ 9)। ਇਕ ਅਰਥ ਵਿਚ ਇਹ ਆਇਤ *ਸ਼ੇਮਾ shema* ਨੂੰ ਦਰਸਾਉਂਦੀ ਹੈ, ਜੋ ਇਕ ਇਬਰਾਨੀ ਸ਼ਬਦ ਹੈ ਜਿਸਦਾ ਅਰਥ "ਸੁਣਨਾ ਅਤੇ ਉਵੇਂ ਹੀ ਕਰਨਾ" ਹੈ (ਬਿਵਸਥਾ ਸਾਰ 6:4-6)।

8:32 "ਤੁਸੀਂ ਜਾਣੋਗੇ" ਇਹ ਪੁਰਾਣੇ ਨੇਮ ਦੇ "ਜਾਣਨਾ" ਦੇ ਅਰਥ ਵਿਚ ਇਸਤੇਮਾਲ ਕੀਤਾ ਗਿਆ ਹੈ, ਜਿਸਦਾ ਮਤਲਬ "ਨਿੱਜੀ ਰਿਸ਼ਤਾ" ਹੈ, ਇਹ "ਗਿਆਨਵਾਦੀ ਸੱਚ ਦੇ ਅਰਥਾਂ ਵਿਚ ਨਹੀਂ ਹੈ (ਤੁਲਨਾ ਕਰੋ. ਉਤਪਤ 4:1; ਯਿਰਮਿਯਾਹ 1:5)। ਸੱਚ ਇਕ ਵਿਅਕਤੀ ਹੈ! ਇਹ ਆਇਤ, ਜੋ ਅਕਸਰ ਸਿਖਾਉਣ ਵਾਲਿਆਂ ਸੰਸਥਾਵਾਂ ਦੁਆਰਾ ਵਰਤੀ ਜਾਂਦੀ ਹੈ, ਮਨੁੱਖੀ ਗਿਆਨ ਦਾ ਸੰਕੇਤ ਨਹੀਂ ਦਿੰਦੀ ਹੈ। ਇਹ ਮਨੁੱਖਾਂ ਨੂੰ ਵੰਡਣ ਅਤੇ ਬੰਨ੍ਹਣ ਲਈ ਸਾਬਤ ਹੋਇਆ ਹੈ, ਨਾ ਕਿ ਆਜ਼ਾਦ ਕਰਨ ਲਈ। ਜਿਸ "ਸੱਚ" ਦੀ ਗੱਲ ਇੱਥੇ ਹੋਈ ਹੈ ਉਹ ਇੰਜੀਲ ਅਤੇ ਪ੍ਰਭੂ ਯਿਸੂ ਮਸੀਹ ਹੈ। ਉਸ ਤੋਂ ਇਲਾਵਾ ਕੋਈ ਸੱਚ, ਸ਼ਾਂਤੀ ਜਾਂ ਉਮੀਦ ਨਹੀਂ ਹੈ।

8:32,40,44,45,46 "ਸੱਚ ਨੂੰ" ਇਹ ਪ੍ਰਸੰਗ ਦਾ ਮਨੁੱਖ ਵਿਚਾਰ ਹੈ। ਇਸ ਸ਼ਬਦ ਦੇ ਦੋ ਅਰਥ ਹਨ।

1. ਭਰੋਸੇਯੋਗਤਾ

2. ਸੱਚ ਬਨਾਮ ਝੂਠ

ਦੋਵੇਂ ਧਾਰਣਾਂ ਯਿਸੂ ਦੇ ਜੀਵਨ ਅਤੇ ਸੇਵਕਾਈ ਲਈ ਸੱਚ ਹਨ। ਉਹ ਇੰਜੀਲ ਦਾ ਅੰਸ਼ ਅਤੇ ਉਦੇਸ਼ ਹੋਵੇਂ ਹੈ। ਸੱਚ ਮੁੱਖ ਤੌਰ ਤੇ ਇਕ ਵਿਅਕਤੀ ਹੈ! ਯਿਸੂ ਆਪਣੇ ਨਿੱਜੀ ਪਿਤਾ ਨੂੰ ਪ੍ਰਗਟ ਕਰਦਾ ਹੈ। ਇਸ ਆਇਤ ਨੂੰ ਅਕਸਰ ਪ੍ਰਸੰਗ ਤੋਂ ਬਾਹਰ ਲਿਆ ਜਾਂਦਾ ਹੈ ਅਤੇ ਵਿਦਿਅਕ ਪਰਿਸਥਿਤੀਆਂ ਵਿਚ ਵਰਤਿਆ ਜਾਂਦਾ ਹੈ। ਤੱਥ, ਇਥੋਂ ਤੱਕ ਕਿ ਸੱਚੇ ਤੱਥ, ਇਥੋਂ ਤੱਕ ਕਿ ਬਹੁਤ ਸਾਰੇ ਤੱਥ ਵੀ, ਕਿਸੇ ਨੂੰ ਮੁਕਤ ਨਹੀਂ ਕਰਦੇ ਹਨ (ਤੁਲਨਾ ਕਰੋ. ਉਪਦੇਸ਼ਕ 1:18)। ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਦੇਖੋ: ਸੱਚਾਈ

8:32 "ਸੱਚ ਤੁਹਾਨੂੰ ਮੁਕਤ ਕਰੇਗਾ" ਵਿਸ਼ਵਾਸੀ ਕਾਨੂੰਨਵਾਦ, ਰੀਤੀ-ਰਿਵਾਜ, ਅਤੇ ਪ੍ਰਦਰਸ਼ਿਤ ਅਧਾਰਿਤ, ਮਨੁੱਖੀ ਧਾਰਮਿਕਤਾ ਤੋਂ ਮੁਕਤ ਹਨ। ਫਿਰ ਵੀ ਮੁਕਤ ਵਿਸ਼ਵਾਸੀ ਇੰਜੀਲ ਦੇ ਖਾਤਰ ਆਪਣੇ ਆਪ ਨੂੰ ਬੰਨ੍ਹਦੇ ਹਨ (ਤੁਲਨਾ ਕਰੋ. ਰੋਮੀਆਂ 14:1-15:6; 1 ਕੁਰਿੰਥੀਆਂ 8-10)।

8:33 "ਅਸੀਂ ਅਬਰਾਹਾਮ ਦੀ ਕੁਲ ਵਿੱਚੋਂ ਹਾਂ, ਅਤੇ ਅਸੀਂ ਅੱਜ ਤਕ ਕਿਸੇ ਦੇ ਦਾਸ ਨਹੀਂ ਹੋਏ" ਇਹ ਹੈਰਾਨੀਜਨਕ ਹੈ ਕਿ ਅੰਨ੍ਹਾ ਨਸਲੀ ਘਮੰਡ ਕਿੰਨਾ ਭਿਆਨਕ ਹੋ ਸਕਦਾ ਹੈ। ਕੀ ਉਹ ਮਿਸਰ, ਸੀਰੀਆ, ਬਾਬਲ, ਫਾਰਸ, ਗ੍ਰੀਸ ਅਤੇ ਰੋਮ ਬਾਰੇ ਭੁੱਲ ਗਏ?

ਯੂਹੰਨਾ 8:34-38

³⁴ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ

ਹੈ। ³⁵ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ ਹੈ। ³⁶ਇਸ ਲਈ ਜੇਕਰ ਪੁੱਤਰ ਤੁਹਾਨੂੰ ਮੁਕਤ ਕਰਦਾ ਹੈ, ਤਾਂ ਤੁਸੀਂ ਅਸਲ ਵਿੱਚ ਮੁਕਤ ਹੋਵੋਗੇ। ³⁷ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਕੁਲ ਵਿੱਚੋਂ ਹੋ। ਪਰ ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਵਿਉਂਤ ਬਣਾ ਰਹੇ ਹੋ, ਕਿਉਂਕਿ ਮੇਰੇ ਵਚਨ ਵਾਸਤੇ ਤੁਹਾਡੇ ਦਿਲਾਂ ਵਿੱਚ ਕੋਈ ਥਾਂ ਨਹੀਂ ਹੈ। ³⁸ਮੈਂ ਉਹ ਹੀ ਕਹਿੰਦਾ ਹਾਂ, ਜੋ ਮੈਂ ਆਪਣੇ ਪਿਤਾ ਦੇ ਕੋਲ ਦੇਖਿਆ ਹੈ, ਪਰ ਤੁਸੀਂ ਉਹ ਹੀ ਕਰਦੇ ਹੋ, ਜੋ ਤੁਸੀਂ ਆਪਣੇ ਪਿਤਾ ਕੋਲੋਂ ਸੁਣਿਆ ਹੈ।”

8:34 "ਹਰ ਕੋਈ ਜੋ ਪਾਪ ਕਰਦਾ ਹੈ, ਉਹ ਪਾਪ ਦਾ ਗੁਲਾਮ ਹੈ" ਯਿਸੂ ਉਨ੍ਹਾਂ ਨੂੰ ਯੂਹੰਨਾ 8:32 ਵਿਚਲੇ ਉਸਦੇ ਪਿਛਲੇ ਵਾਕ "ਤੁਹਾਨੂੰ ਮੁਕਤ ਕਰੇਗਾ" ਦੀ ਆਤਮਿਕ ਹਕੀਕਤ ਵੱਲ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਅਤੇ ਯੂਹੰਨਾ 8:33 ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਉਸਦਾ ਗਲਤ ਅਰਥ ਸਮਝਿਆ। ਇਹ ਬਿਆਨ ਯੂਹੰਨਾ 8:21 ਅਤੇ 24 ਵਿਚ ਯਿਸੂ ਦੇ ਸਖ਼ਤ ਦੋਸ਼ਾਂ ਨਾਲ ਸੰਬੰਧਿਤ ਹੈ। ਇਨ੍ਹਾਂ ਬਾਹਰੀ ਸਰਧਾਲੂਆਂ ਦੀ ਉਸਦੀ ਨਿੰਦਾ ਯੂਹੰਨਾ 8:44-47 ਵਿਚ ਕੀਤੀ ਗਈ ਹੈ।

ਜਿਵੇਂ ਕਿ Frank Stagg ਨੇ ਆਪਣੀ ਕਿਤਾਬ *New Testament Theology* ਵਿਚ ਕਿਹਾ ਹੈ, "ਆਦਮੀ ਦੀ ਪ੍ਰਤਿਗਿਆ ਦਾ ਵਿਅੰਗ ਇਹ ਹੈ ਕਿ ਗੁਲਾਮੀ ਉਸਦੇ ਮੁਕਤ ਹੋਣ ਦੀ ਕੋਸ਼ਿਸ਼ ਦਾ ਨਤੀਜਾ ਹੈ" (ਪੰਨਾ. 32)।

ਇੱਥੇ ਕਿਰਿਆ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ The VERB here is a PRESENT ACTIVE PARTICIPLE, "ਕਰਨਾ/ਕਰਦਾ," ਜੋ ਨਿਰੰਤਰ ਪਾਪ ਨੂੰ ਦਰਸਾਉਂਦੀ ਹੈ। ਨਿਰੰਤਰ ਪਾਪ ਇਸ ਗੱਲ ਦਾ ਸਬੂਤ ਹੈ ਕਿ ਵਿਅਕਤੀ "ਸੱਚ" (ਯਿਸੂ) ਨੂੰ ਨਹੀਂ ਜਾਂਦਾ ਹੈ। ਇਹੀ ਸੱਚਾਈ 1 ਯੂਹੰਨਾ 3:6, 9 ਵਿਚ ਦਰਸਾਈ ਗਈ ਹੈ ਜਿਸ ਵਿਚ ਵਰਤਮਾਨ ਕਿਰਿਆ ਨੂੰ "ਪਾਪ ਕਰਨਾ" ਪ੍ਰਗਟ ਕਰਨ ਲਈ ਵਰਤਿਆ ਹੈ।

ਸਵਾਲ ਇਹ ਹੈ, "ਕੀ ਵਿਸ਼ਵਾਸੀ ਅਜੇ ਵੀ ਪਾਪ ਕਰਦੇ ਹਨ? ਇਸਦਾ ਦਾ ਜਵਾਬ "ਹਾਂ" ਹੋਣਾ ਚਾਹੀਦਾ ਹੈ (ਤੁਲਨਾ ਕਰੋ. ਰੋਮੀਆਂ 7; ਅਫਸੀਆਂ 4:14; 6:10-18; 1 ਯੂਹੰਨਾ)। ਮਸੀਹ ਲੋਕ ਪਾਪ ਨਾਲ ਸੰਘਰਸ਼ ਕਰਦੇ ਹਨ, ਪਰ ਗੁਆਚੇ ਹੋਏ ਲੋਕ ਇਸ ਵਿਚ ਅਨੰਦ ਲੈਂਦੇ ਹਨ ਅਤੇ ਇਸ ਨੂੰ ਪਛਾਣਦੇ ਨਹੀਂ ਹਨ।

NET ਬਾਈਬਲ (ਪੰਨਾ. 1921 #21) ਇਕ ਚੰਗੀ ਟਿੱਪਣੀ ਜੋੜਦੀ ਹੈ ਕਿ ਯੂਹੰਨਾ ਵਿਚ ਪ੍ਰਸੰਗਿਕ ਪਾਪ "ਅਵਿਸ਼ਵਾਸ" ਹੈ (ਮੁਆਫ਼ ਨਾ ਕੀਤੇ ਜਾਣ ਵਾਲਾ ਪਾਪ)। ਇਹ ਕੋਈ ਨੈਤਿਕ ਪ੍ਰਸੰਗ ਨਹੀਂ ਹੈ ਬਲਕਿ "ਮੁਕਤੀ ਤੱਕ ਵਿਸ਼ਵਾਸ ਪ੍ਰਸੰਗ" ਹੈ। 1 ਯੂਹੰਨਾ ਵਿਚ "ਪਾਪ" ਵੀ ਅਵਿਸ਼ਵਾਸ ਹੈ (ਮੌਤ ਤੱਕ ਪਾਪ)।

8:35 ਇਹ ਆਇਤ ਸਿੱਧੇ ਤੌਰ ਤੇ ਯੂਹੰਨਾ 8:34 ਨਾਲ ਨਹੀਂ, ਬਲਕਿ ਯੂਹੰਨਾ 8:36 ਨਾਲ ਮੇਲ ਖਾਂਦੀ ਹੈ। ਰੱਬੀ ਯਹੂਦੀ ਧਰਮ ਦਾ ਮੂਸਾ ਨਹੀਂ ਪਰ ਯਿਸੂ ਸੱਚਾ ਪੁੱਤਰ ਹੈ (ਤੁਲਨਾ ਕਰੋ. ਇਬਰਾਨੀਆਂ 1:2; 3:6; 5:8; 7:28)। ਬੇਅੰਤ ਨਿਯਮਾਂ ਅਤੇ ਰੀਤੀ ਰਿਵਾਜਾਂ ਨੂੰ ਕਰਨ ਨਾਲ ਨਹੀਂ ਬਲਕਿ ਯਿਸੂ ਵਿਚ ਵਿਸ਼ਵਾਸ ਕਰਨ ਨਾਲ ਵਿਅਕਤੀ ਮੁਕਤ ਹੋ ਸਕਦਾ ਹੈ (ਤੁਲਨਾ ਕਰੋ. ਯੂਹੰਨਾ 8:32)।

▣ "ਸਦਾ" ਯੂਹੰਨਾ 6:58 ਤੇ ਖਾਸ ਵਿਸ਼ਾ ਦੇਖੋ।

8:36 "ਜੇਕਰ" ਇਹ ਇਕ ਤੀਸਰੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ ਜੋ ਨਿਰੰਤਰ ਕੰਮ ਬਾਰੇ ਗੱਲ ਕਰਦਾ ਹੈ।

8:37 "ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਵਿਉਂਤ ਬਣਾ ਰਹੇ" (ਤੁਲਨਾ ਕਰੋ. ਯੂਹੰਨਾ 5:18; 7:1,19; 8:37,40; 11:53).

▣ "ਕਿਉਂਕਿ ਮੇਰੇ ਵਚਨ ਵਾਸਤੇ ਤੁਹਾਡੇ ਦਿਲਾਂ ਵਿੱਚ ਕੋਈ ਥਾਂ ਨਹੀਂ ਹੈ" ਇਸ ਮੁਹਾਵਰੇ ਨੂੰ ਕਈ ਅਰਥਾਂ ਨਾਲ ਸਮਝਿਆ ਜਾ ਸਕਦਾ ਹੈ। ਇਕ ਮਦਦਗਾਰ ਅਧਿਐਨ ਲਈ *The Bible in Twenty Six Translations* ਦੇਖੋ।

1. "ਕਿਉਂਕਿ ਮੇਰੇ ਵਚਨ ਨੇ ਤੁਹਾਡੇ ਵਿਚ ਜਗ੍ਹਾ ਨਹੀਂ ਪਾਈ ਹੈ" - American Standard Version
2. "ਤੁਹਾਡੇ ਵਿਚ ਥਾਂ ਨਹੀਂ ਮਿਲੀ" - Henry Alford ਦੁਆਰਾ *The New Testament*

3. "ਤੁਹਾਡੇ ਵਿਚ ਕੋਈ ਪ੍ਰਗਤੀ ਨਹੀਂ" - James Moffatt ਦੁਆਰਾ *The New Testament: A New Translation*

4. "ਤੁਹਾਡੇ ਵਿਚ ਕੋਈ ਥਾਂ ਨਹੀਂ ਹੈ" - J. B. Rotherham ਦੁਆਰਾ *The Emphasized New Testament: A New Translation*

5. "ਕਿਉਂਕਿ ਮੇਰੇ ਸ਼ਬਦਾਂ ਨੂੰ ਤੁਹਾਡੇ ਦਿਲਾਂ ਵਿਚ ਕੋਈ ਜਗ੍ਹਾ ਨਹੀਂ ਮਿਲਦੀ" - E. Rieu ਦੁਆਰਾ *The Four Gospels*

ਫਿਰ, ਸਮੱਸਿਆ ਇੰਜੀਲ ਨੂੰ ਸਵੀਕਾਰ ਕਰਨਾ ਜਾਂ ਸਵੀਕਾਰ ਨਹੀਂ ਕਰਨਾ ਹੈ। ਇਹ ਮੁੱਦਾ ਤਰੱਕੀ ਦਾ ਨਹੀਂ ਬਲਕਿ ਮੁਕਤੀ ਦਾ ਹੈ।

8:38 "ਜੇ ਮੈਂ ਆਪਣੇ ਪਿਤਾ ਦੇ ਕੋਲ ਦੇਖਿਆ ਹੈ" ਇਹ ਇਕ ਪੂਰਨ ਕਿਰਿਆਸ਼ੀਲ ਸੰਕੇਤਕ ਹੈ ਜੋ ਜੇ ਯਿਸੂ ਦੀ ਪੂਰਵ-ਮੌਜੂਦਗੀ ਅਤੇ ਪਿਤਾ ਨਾਲ ਮੌਜੂਦਾ ਸੰਗਤ ਨਾਲ ਸੰਬੰਧਿਤ ਹੈ (ਤੁਲਨਾ ਕਰੋ. ਯੂਹੰਨਾ 8:40,42)।

▣ "ਤੁਸੀਂ ਉਹ ਹੀ ਕਰਦੇ ਹੋ, ਜੋ ਤੁਸੀਂ ਆਪਣੇ ਪਿਤਾ ਕੋਲੋਂ ਸੁਣਿਆ ਹੈ" "ਪਿਤਾ" ਦਾ ਪਹਿਲਾ ਜ਼ਿਕਰ ਯਹੂਦੀ ਪਰੰਪਰਾ ਦਾ ਹਵਾਲਾ ਹੋ ਸਕਦਾ ਹੈ (ਤੁਲਨਾ ਕਰੋ, ਯਸ਼ਾਯਾਹ 29:13)। ਹਾਲਾਂਕਿ, ਯੂਹੰਨਾ 8:41-44 ਵਿਚ ਵਿਸ਼ਾ ਸ਼ੈਤਾਨ ਹੋਣਾ ਯੋਗ ਹੈ। ਉਨ੍ਹਾਂ ਦੇ ਕੰਮ, ਮਨੋਰਥਮ ਅਤੇ ਸ਼ਬਦ ਸ਼ਾਇਦ "ਮੂਸਾ" ਦਾ ਸਮਰਥਨ ਕਰਦੇ ਹਨ, ਇਹ ਉਨ੍ਹਾਂ ਦੇ ਆਤਮਿਕ ਰੁਝਾਨ ਨੂੰ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ। ਮਨੁੱਖ ਆਤਮਿਕ ਖੇਤਰ ਵਿਚ ਪਹਿਲ ਨਹੀਂ ਕਰਦੇ ਜਾਂ ਨਹੀਂ ਕਰ ਸਕਦੇ ਹਨ। ਪ੍ਰਭਾਵ ਦੇ ਦੋ ਸਰੋਤ ਹਨ (ਦੋਹਰਾਵਾਦ ਨਹੀਂ) – ਪਰਮੇਸ਼ਰ/ਮਸੀਹ/ਪਵਿੱਤਰ ਆਤਮਾ ਜਾਂ ਸ਼ੈਤਾਨ! ਇਕ ਵਿਅਕਤੀ ਜਿਸ ਤਰ੍ਹਾਂ ਇੰਜੀਲ ਦਾ ਜਵਾਬ ਦਿੰਦਾ ਹੈ (ਤੁਲਨਾ ਕਰੋ. ਯੂਹੰਨਾ 1:12; 3:16; 10:1-18; 14:6) ਇਹ ਉਸਦੇ ਆਤਮਿਕ ਰੁਝਾਨ ਨੂੰ ਦਰਸਾਉਂਦਾ ਹੈ!

ਇਸ ਵਾਕਾਂਸ਼ ਨਾਲ ਸੰਬੰਧਿਤ ਕੁਝ ਪਾਠਗਤ ਵਿਕਲਪ ਹਨ।

1. "ਪਿਤਾ" ਦੇ ਦੋਵੇਂ ਉਲੇਖ ਯਹੋਵਾਹ ਦਾ ਹਵਾਲਾ ਦੇ ਸਕਦੇ ਹਨ ("ਆਪਣੇ" ਲਈ ਕੋਈ ਪੜਨਾਂਵ ਨਹੀਂ)

2. ਕਿਰਿਆ ਪ੍ਰਭਾਵਸ਼ਾਲੀ ਹੈ, ਨਾ ਕਿ ਸੰਕੇਤਕ

(ਦੇਖੋ Bruce M. Metzger, *A Textual Commentary on the Greek New Testament*, ਪੰਨਾ. 225)।

ਯੂਹੰਨਾ 8:39-47

³⁹ਉਹਨਾਂ ਨੇ ਯਿਸੂ ਨੂੰ ਕਿਹਾ, "ਅਸੀਂ ਅਬਰਾਹਾਮ ਦੀ ਸੰਤਾਨ ਹਾਂ।" ਪਰ ਯਿਸੂ ਨੇ ਉਹਨਾਂ ਨੂੰ ਅੱਗੋਂ ਕਿਹਾ, "ਜੇਕਰ ਤੁਸੀਂ ਅਬਰਾਹਾਮ ਦੀ ਸੰਤਾਨ ਹੁੰਦੇ, ਤਾਂ ਤੁਸੀਂ ਅਬਰਾਹਾਮ ਵਰਗੇ ਕੰਮ ਕਰਦੇ। ⁴⁰ਤੁਸੀਂ ਤਾਂ ਮੈਨੂੰ ਇੱਕ ਇਹੋ ਜਿਹੇ ਆਦਮੀ ਨੂੰ ਮਾਰਨ ਦੀ ਸੋਚ ਰਹੇ ਹੋ, ਜਿਸ ਨੇ ਤੁਹਾਨੂੰ ਪਰਮੇਸ਼ਰ ਕੋਲੋਂ ਸੁਣੇ ਹੋਏ ਸੱਚ ਬਾਰੇ ਦੱਸਿਆ ਹੈ। ਅਬਰਾਹਾਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ। ⁴¹ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰ ਰਹੇ ਹੋ।" ਉਹਨਾਂ ਨੇ ਉੱਤਰ ਦਿੱਤਾ, "ਅਸੀਂ ਹਰਾਮ ਦੀ ਸੰਤਾਨ ਨਹੀਂ ਹਾਂ। ਸਾਡਾ ਇੱਕ ਹੀ ਪਿਤਾ ਅਰਥਾਤ ਪਰਮੇਸ਼ਰ ਹੈ।" ⁴²ਯਿਸੂ ਨੇ ਉਹਨਾਂ ਨੂੰ ਕਿਹਾ, "ਜੇਕਰ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂਕਿ ਮੈਂ ਪਰਮੇਸ਼ਰ ਵੱਲੋਂ ਏਥੇ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਸਗੋਂ ਉਸ ਨੇ ਮੈਨੂੰ ਘੱਲਿਆ ਹੈ। ⁴³ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਹੋ, ਕਿਉਂਕਿ ਤੁਸੀਂ ਮੇਰੇ ਵਚਨ ਨੂੰ ਸੁਣਨ ਦੇ ਯੋਗ ਵੀ ਨਹੀਂ ਹੋ। ⁴⁴ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਤਾ ਦੀਆਂ ਇੱਛਾਵਾਂ ਹੀ ਪੂਰੀਆਂ ਕਰਨੀਆਂ ਚਾਹੁੰਦੇ ਹੋ। ਉਹ ਆਦਿ ਤੋਂ ਹੀ ਕਾਤਲ ਹੈ। ਉਹ ਸੱਚ ਉੱਤੇ ਖੜ੍ਹਾ ਨਹੀਂ ਕਿਉਂਕਿ ਸੱਚ ਉਸ ਵਿੱਚ ਨਹੀਂ ਹੈ। ਉਹ ਜਦੋਂ ਝੂਠ ਬੋਲਦਾ ਹੈ, ਤਾਂ ਉਹ ਆਪਣੇ ਸੁਭਾਉ ਦੇ ਅਨੁਸਾਰ ਹੀ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠਿਆਂ ਦਾ ਪਿਓ ਹੈ। ⁴⁵ਪਰ ਮੈਂ ਸੱਚ ਬੋਲ ਰਿਹਾ ਹਾਂ ਅਤੇ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ। ⁴⁶ਤੁਹਾਡੇ ਵਿੱਚੋਂ ਕੋਣ ਮੈਨੂੰ ਪਾਪੀ ਸਿੱਧ ਕਰ ਸਕਦਾ ਹੈ। ਜੇਕਰ ਮੈਂ ਸੱਚ ਬੋਲਦਾ ਹਾਂ, ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ ਹੋ? ⁴⁷ਜੇ ਪਰਮੇਸ਼ਰ ਤੋਂ ਹੈ, ਉਹ ਪਰਮੇਸ਼ਰ ਦੇ ਵਚਨ ਸੁਣਦਾ ਹੈ। ਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ, ਇਸ ਲਈ ਤੁਸੀਂ ਨਹੀਂ ਸੁਣਦੇ ਹੋ।"

8:39 "ਅਸੀਂ ਅਬਰਾਹਾਮ ਦੀ ਸੰਤਾਨ ਹਾਂ" ਯਿਸੂ ਨੇ ਅਬਰਾਹਾਮ ਤੋਂ ਉਨ੍ਹਾਂ ਦੇ ਸਰੀਰਕ ਵੰਸ਼ ਦੀ ਪੁਸ਼ਟੀ ਕੀਤੀ, ਪਰ ਇਹ ਦੱਸਿਆ ਕਿ ਉਨ੍ਹਾਂ ਵਿਚ ਸੰਤਾਨ ਦੇ ਪਰਿਵਾਰਕ ਗੁਣ ਹਨ (ਤੁਲਨਾ ਕਰੋ. ਯੂਹੰਨਾ 8:38,44)। ਨਸਲੀ ਪਹਿਚਾਣ ਨੇ ਨਹੀਂ, ਬਲਕਿ ਇਕ ਨਿੱਜੀ ਵਿਸ਼ਵਾਸ ਦਾ ਰਿਸ਼ਤੇ ਨੇ ਯਹੂਦੀਆਂ ਨੂੰ ਪਰਮੇਸ਼ਰ ਨਾਲ ਸਹੀ ਬਣਾਇਆ ਸੀ (ਤੁਲਨਾ ਕਰੋ. ਬਿਵਸਥਾ ਸਾਰ 6:5,13; ਰੋਮੀਆਂ 2:28-29; 9:6)।

▣ "ਜੇਕਰ" ਇਹ ਪਿਆਰ ਵਿਚ ਇਕ ਪਹਿਲੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ, ਪਰ ਇਹ ਦੂਸਰੀ ਸ਼੍ਰੇਣੀ ਦੇ ਸ਼ਰਤਬੱਧ ਵਾਕ ਵਜੋਂ ਕੰਮ ਕਰ ਸਕਦਾ ਹੈ (ਤੁਲਨਾ ਕਰੋ. ਯੂਹੰਨਾ 8:19 ਅਤੇ 42)। ਯੂਨਾਨੀ ਹੱਥ-ਲਿਖਤਾਂ ਦੇ ਰੂਪਾਂ ਨੇ ਪਹਿਲੀ ਕਿਰਿਆ ਨੂੰ ਇਕ ਅਪੂਰਨ ਵਿਚ ਬਦਲ ਕੇ ਇਸ ਮਿਸ਼ਰਿਤ ਸ਼ਰਤਬੱਧ ਰੂਪ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਅਜਿਹਾ ਹੁੰਦਾ ਤਾਂ ਇਹ ਇਸ ਤਰ੍ਹਾਂ ਪੜ੍ਹਿਆ ਜਾਂਦਾ, "ਜੇਕਰ ਤੁਸੀਂ ਅਬਰਾਹਾਮ ਦੇ ਹੁੰਦੇ, ਜੇ ਤੁਸੀਂ ਨਹੀਂ ਹੋ, ਤਾਂ ਤੁਸੀਂ ਉਹ ਕਰਦੇ ਜੋ ਅਬਰਾਹਾਮ ਨੇ ਕੀਤਾ, ਪਰ ਤੁਸੀਂ ਨਹੀਂ ਕਰਦੇ ਹੋ।" UBS⁴ ਇਸ ਮਿਸ਼ਰਿਤ ਸ਼ਰਤਬੱਧ ਰੂਪ ਨੂੰ "B" ਰੇਟਿੰਗ ਦਿੰਦਾ ਹੈ (ਲਗਭਗ ਨਿਸ਼ਚਿਤ)।

8:40 "ਇਕ ਆਦਮੀ" ਯਿਸੂ ਨੇ ਆਪਣੇ ਆਪ ਨੂੰ ਨਾ ਸਿਰਫ਼ ਯਹੋਵਾਹ ਦੇ ਪ੍ਰਤੀਨਿਧੀ ਹੋਣ ਅਤੇ ਯਹੋਵਾਹ ਦੇ ਦੈਵੀ ਰੂਪ ਦੇ ਬਰਾਬਰ ਹੋਣ ਵਜੋਂ ਸਮਝਿਆ, ਬਲਕਿ ਇਕ ਸੱਚੇ ਮਨੁੱਖ ਦੇ ਰੂਪ ਵਿਚ ਵੀ ਸਮਝਿਆ। ਇਸ ਦਾਅਵੇ ਨੇ ਨੈਸਟਿਕ ਦੇ ਝੂਠੇ ਗੁਰੂਆਂ ਦੇ ਆਤਮਾ ਅਤੇ ਸਰੀਰਕ ਚੀਜ਼ਾਂ ਵਿਚਕਾਰ ਸਦੀਪਕ ਦੇਹਰੇਵਾਦ ਦੇ ਦਾਅਵੇ ਦਾ ਖੰਡਨ ਕੀਤਾ (ਤੁਲਨਾ ਕਰੋ. 1 ਯੂਹੰਨਾ 1:1-4; 4:1-4)।

ਖਾਸ ਵਿਸ਼ਾ: ਨੈਸਟੀਸਿਸਮ SPECIAL TOPIC: GNOSTICISM

ਖਾਸ ਵਿਸ਼ਾ: ਨੈਸਟੀਸਿਸਮ

I. ਪਹਿਲੀ ਸਦੀ ਦੀ ਸਥਿਤੀ

ਪਹਿਲੀ ਸਦੀ ਦਾ ਰੋਮੀ ਸੰਸਾਰ ਪੂਰਬੀ ਅਤੇ ਪੱਛਮੀ ਧਰਮਾਂ ਲਈ ਖੁੱਲ੍ਹਾ ਸੀ। ਯੂਨਾਨੀ ਅਤੇ ਰੋਮੀ ਪੰਥੀਆਂ ਦੇ ਦੇਵਤੇ ਬੁਟੀ ਪ੍ਰਤਿਸ਼ਠਾ ਵਿਚ ਸਨ। ਰਹੱਸਮਈ ਧਰਮ ਬਹੁਤ ਮਸ਼ਹੂਰ ਸਨ ਕਿਉਂਕਿ ਉਨ੍ਹਾਂ ਵਿਚ ਦੇਵਤੇ ਅਤੇ ਗੁਪਤ ਗਿਆਨ ਨਾਲ ਨਿੱਜੀ ਸੰਬੰਧਾਂ ਉੱਤੇ ਜ਼ੋਰ ਦਿੱਤਾ ਜਾਂਦਾ ਸੀ। ਵਿਹਾਰਿਕ ਯੂਨਾਨੀ ਫਲਸਫ਼ਾ ਪ੍ਰਸਿੱਧ ਸੀ ਅਤੇ ਹੋਰ ਵਿਸ਼ਵ ਦੇ ਦ੍ਰਿਸ਼ਟੀਕੋਣਾਂ ਨਾਲ ਮਿਲ ਰਿਹਾ ਸੀ। ਇਸ ਧਰਮ ਲਈ ਖੁੱਲ੍ਹੇ ਸੰਸਾਰ ਵਿਚ ਮਸੀਹਤ ਦੀ ਵਿਲੱਖਣਤਾ ਆ ਗਈ (ਕੇਵਲ ਯਿਸੂ ਪਰਮੇਸ਼ਰ ਤੱਕ ਜਾਣ ਦਾ ਰਸਤਾ ਹੈ, ਤੁਲਨਾ ਕਰੋ. ਯੂਹੰਨਾ 14:6)। ਝੂਠੀ ਸਿੱਖਿਆ ਦਾ ਸਹੀ ਪਿਛੋਕੜ ਜੇ ਵੀ ਹੋਵੇ, ਇਹ ਮਸੀਹਤ ਦੇ ਵੱਖਰੇਪਣ ਨੂੰ (ਯੂਹੰਨਾ 14:6; 1 ਯੂਹੰਨਾ 5:12) ਵਿਆਪਕ ਯੂਨਾਨੀ-ਰੋਮੀ ਲੋਕਾਂ ਲਈ ਸਹੀ ਅਤੇ ਬੌਧਿਕ ਤੌਰ ਤੇ ਸਵੀਕਾਰਨ ਯੋਗ ਬਣਾਉਣ ਦਾ ਯਤਨ ਕਰਨ ਦੀ ਕੋਸ਼ਿਸ਼ ਸੀ। ਇਹ ਸੰਭਵ ਹੈ ਕਿ ਨੈਸਟੀਕ ਵਿਚਾਰ ਦੀ ਸ਼ੁਰੂਆਤ ਬਾਹਰਲੇ ਯਹੂਦੀ ਪੰਥਾਂ (ਇਕ ਉਦਾਹਰਣ: ਮ੍ਰਿਤਕ ਸਮੁੰਦਰ ਲਿਖਤਾਂ) ਵਿਚ ਹੋਈ ਸੀ। ਇਹ ਨੈਸਟੀਸਿਸਮ ਨਾਲ ਸੰਬੰਧਿਤ ਨਵੇਂ ਨੇਮ ਦੀਆਂ ਕਿਤਾਬਾਂ ਦੇ ਕੁਝ ਯਹੂਦੀ ਤੱਤਾਂ ਦੀ ਵਿਆਖਿਆ ਕਰ ਸਕਦਾ ਹੈ।

II. 1 ਯੂਹੰਨਾ ਤੋਂ ਅੰਦਰੂਨੀ ਸਬੂਤ ਦੁਆਰਾ ਝੂਠੀ ਸਿੱਖਿਆ ਦੇ ਕੁਝ ਸਿਧਾਂਤ

- A. ਯਿਸੂ ਮਸੀਹ ਦੇ ਅਵਤਾਰ ਦਾ ਇਨਕਾਰ
- B. ਮੁਕਤੀ ਲਈ ਯਿਸੂ ਮਸੀਹ ਦੀ ਕੇਂਦਰਤਾ ਦਾ ਇਨਕਾਰ
- C. ਉਚਿਤ ਮਸੀਹੀ ਜੀਵਨ-ਸ਼ੈਲੀ ਦੀ ਘਾਟ
- D. ਗਿਆਨ ਤੇ ਜ਼ੋਰ (ਅਕਸਰ ਗੁਪਤ)
- E. ਨਿਵੇਕਲਾਪਣ ਅਤੇ ਸ਼੍ਰੇਣੀ ਵਰਗ ਤੇ ਝੂਕਾਅ

III. ਪਹਿਲੀ ਸਦੀ ਦਾ ਅਰੰਭਿਕ ਨੈਸਟੀਸਿਸਮ

- A. ਪਹਿਲੀ ਸਦੀ ਦੇ ਅਰੰਭਿਕ ਨੇਸਟੀਸਿਸਮ ਦੀਆਂ ਮੁੱਢਲੀਆਂ ਸਿੱਖਿਆਵਾਂ ਆਤਮਾ ਅਤੇ ਪਦਾਰਥ ਦੇ ਵਿਚਕਾਰ ਤੱਤ ਵਿਗਿਆਨ (ਸਦੀਪਕ) ਤੇ ਜ਼ੋਰ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ। ਆਤਮਾ (ਉੱਚੇ ਦੇਵਤਾ) ਨੂੰ ਚੰਗਾ ਮੰਨਿਆ ਜਾਂਦਾ ਸੀ, ਜਦੋਂ ਕਿ ਪਦਾਰਥ ਬੁਰਾ ਹੈ। ਇਹ ਦੁਸ਼ਮਣੀ ਵਰਗਾ ਹੈ
1. ਪਲੈਟੋ ਦਾ ਸਿਧਾਂਤ (ਅਧਿਆਤਮਵਾਦ) ਬਨਾਮ ਸਰੀਰਕ
 2. ਸਵਰਗੀ ਬਨਾਮ ਦੁਨਿਆਵੀ
 3. ਅਦਿੱਖ ਬਨਾਮ ਦਿੱਖਣ ਯੋਗ। ਇਸ ਵਿਚ ਮੁਕਤੀ ਲਈ ਜ਼ਰੂਰੀ ਗੁਪਤ ਗਿਆਨ ਦੀ ਮਹੱਤਤਾ ਬਾਰੇ ਵੀ (ਗੁਪਤ ਸੰਕੇਤ ਜਾਂ ਬੋਲ ਜੋ ਇਕ ਰੂਹ ਨੂੰ ਦੂਤ ਦੇ ਖੇਤਰਾਂ ਵਿਚ ਉੱਚੇ ਦੇਵਤੇ ਤੱਕ ਜਾਣ ਦੀ ਇਜਾਜ਼ਤ ਦਿੰਦੇ ਹਨ) ਇਕ ਮਹੱਤਵਪੂਰਣ ਵਿਚਾਰ ਸੀ।
 4. ਸੰਭਵ ਤੌਰ ਤੇ ਪਾਰਸੀ ਮੱਤ ਦਾ ਪ੍ਰਭਾਵ
- B. ਅਰੰਭਿਕ ਨੇਸਟੀਸਿਸਮ ਦੇ ਦੋ ਰੂਪ ਹਨ ਜੋ ਜ਼ਾਹਰ ਤੌਰ ਤੇ 1 ਯੂਹੰਨਾ ਦਾ ਪਿਛੋਕੜ ਹੋ ਸਕਦੇ ਹਨ
1. ਡੋਸੇਟਿਕ ਨੇਸਟੀਸਿਸਮ, ਜੋ ਯਿਸੂ ਦੀ ਸੱਚੀ ਮਨੁੱਖਤਾ ਨੂੰ ਨਕਾਰਦਾ ਹੈ ਕਿਉਂਕਿ ਪਦਾਰਥ ਬੁਰਾ ਹੈ
 2. ਕੇਰਿੰਥੀਅਨ ਨੇਸਟੀਸਿਸਮ, ਜੋ ਮਸੀਹ ਨੂੰ ਚੰਗੇ ਦੇਵਤੇ ਅਤੇ ਬੁਰੇ ਪਦਾਰਥ ਦੇ ਵਿਚਕਾਰ ਬਹੁਤ ਸਾਰੇ ਦੂਤਾਂ ਦੇ ਪੱਧਰਾਂ ਵਿਚੋਂ ਇਕ ਨਾਲ ਪਛਾਣਦਾ ਹੈ। ਇਹ "ਮਸੀਹ ਆਤਮਾ" ਯਿਸੂ ਦੇ ਬਪਤਿਸਮਾ ਲੈਣ ਵੇਲੇ ਉਸ ਵਿਚ ਵੱਸਿਆ ਸੀ ਅਤੇ ਉਸ ਨੂੰ ਸਲੀਬ ਤੋਂ ਪਹਿਲਾਂ ਛੱਡ ਦਿੱਤਾ ਸੀ।
 3. ਇਨ੍ਹਾਂ ਦੋਵਾਂ ਸਮੂਹਾਂ ਵਿਚੋਂ ਕੁਝ ਨੇ ਸੰਨਿਆਸ ਦਾ ਅਭਿਆਸ ਕੀਤਾ (ਜੋ ਸਰੀਰ ਇਸ ਨੂੰ ਚਾਹੁੰਦਾ ਹੈ ਤਾਂ ਇਹ ਬੁਰਾ ਹੈ), ਅਤੇ ਦੂਸਰਿਆਂ ਨੇ ਆਜ਼ਾਦ ਖਿਆਲ ਦਾ ਅਭਿਆਸ ਕੀਤਾ (ਜੋ ਸਰੀਰ ਇਸ ਨੂੰ ਚਾਹੁੰਦਾ ਹੈ ਤਾਂ ਉਵੇਂ ਹੀ ਕਰੇ)
- C. ਪਹਿਲੀ ਸਦੀ ਵਿਚ ਨੇਸਟੀਸਿਸਮ ਦੀ ਵਿਕਸਿਤ ਪ੍ਰਣਾਲੀ ਦਾ ਕੋਈ ਲਿਖਤੀ ਸਬੂਤ ਨਹੀਂ ਹੈ। ਦੂਜੀ ਸਦੀ ਦੇ ਮੱਧ ਤੋਂ ਬਾਅਦ ਕੁਝ ਦਸਤਾਵੇਜ਼ੀ ਪ੍ਰਮਾਣ ਮੌਜੂਦ ਸਨ। ਨੇਸਟੀਸਿਸਮ ਬਾਰੇ ਵਧੇਰੇ ਜਾਣਕਾਰੀ ਲਈ ਦੇਖੋ
1. Hans Jonas ਦੀ ਕਿਤਾਬ *The Gnostic Religion*, Beacon Press ਦੁਆਰਾ ਪ੍ਰਕਾਸ਼ਿਤ
 2. Elaine Pagels ਦੀ ਕਿਤਾਬ *The Gnostic Gospels*, Random House ਦੁਆਰਾ ਪ੍ਰਕਾਸ਼ਿਤ
 3. Andrew Helmbold ਦੀ ਕਿਤਾਬ *The Nag Hammadi Gnostic Texts and the Bible*

IV. ਅੱਜ ਦੀਆਂ ਝੂਠੀਆਂ ਸਿੱਖਿਆਵਾਂ

- A. ਇਸ ਝੂਠੀ ਸਿੱਖਿਆ ਦੀ ਭਾਵਨਾ ਅੱਜ ਸਾਡੇ ਨਾਲ ਮੌਜੂਦ ਹੈ ਜਦੋਂ ਲੋਕ ਮਸੀਹੀ ਸੱਚਾਈ ਨੂੰ ਦੂਸਰਿਆਂ ਸੋਚ ਪ੍ਰਣਾਲੀਆਂ ਨਾਲ ਜੋੜਣ ਦੀ ਕੋਸ਼ਿਸ਼ ਕਰਦੇ ਹਨ।
- B. ਇਸ ਝੂਠੀ ਸਿੱਖਿਆ ਦੀ ਭਾਵਨਾ ਅੱਜ ਸਾਡੇ ਨਾਲ ਮੌਜੂਦ ਹੈ ਜਦੋਂ ਲੋਕ ਨਿੱਜੀ ਸੰਬੰਧਾਂ ਅਤੇ ਜੀਵਨਸ਼ੈਲੀ ਦੇ ਵਿਸ਼ਵਾਸ ਨੂੰ ਬਾਹਰ ਕੱਢਣ ਲਈ "ਸਹੀ" ਸਿਧਾਂਤ ਤੇ ਜ਼ੋਰ ਦਿੰਦੇ ਹਨ।
- C. ਇਸ ਝੂਠੀ ਸਿੱਖਿਆ ਦੀ ਭਾਵਨਾ ਅੱਜ ਸਾਡੇ ਨਾਲ ਮੌਜੂਦ ਹੈ ਜਦੋਂ ਲੋਕ ਮਸੀਹਤ ਨੂੰ ਇਕ ਵਿਸ਼ੇਸ਼ ਬੌਧਿਕ ਸ਼੍ਰੇਣੀ ਵਿਚ ਬਦਲਦੇ ਹਨ।
- D. ਇਸ ਝੂਠੀ ਸਿੱਖਿਆ ਦੀ ਭਾਵਨਾ ਅੱਜ ਸਾਡੇ ਨਾਲ ਮੌਜੂਦ ਹੈ ਜਦੋਂ ਧਾਰਮਿਕ ਲੋਕ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰਨ ਲਈ ਸਭ ਤੋਂ ਉੱਤਮ ਢੰਡ ਵਜੋਂ ਸੰਨਿਆਸ ਜਾਂ ਆਜ਼ਾਦ ਖਿਆਲ ਵੱਲ ਮੁੜਦੇ ਹਨ।

Copyright © 2014 [Bible Lessons International](http://BibleLessonsInternational.com)

NRSV	"ਅਸੀਂ ਨਾਜਾਇਜ਼ ਸੰਤਾਨ ਨਹੀਂ ਹਾਂ"
TEV	"ਅਸੀਂ ਸੱਚੇ ਬੱਚੇ ਹਾਂ"
NJB	"ਅਸੀਂ ਨਾਜਾਇਜ਼ ਸੰਤਾਨ ਨਹੀਂ ਹਾਂ"

ਇਹ ਯੂਹੰਨਾ 8:48 ("ਤੁਸੀਂ ਇਕ ਸਾਮਰੀ ਹੋ") ਦੇ ਇਲਜ਼ਾਮ ਨਾਲ ਜੁੜਿਆ ਹੋ ਸਕਦਾ ਹੈ। ਅਜਿਹਾ ਲੱਗਦਾ ਹੈ ਕਿ ਯਹੂਦੀ ਦਾਅਵਾ ਕਰ ਰਹੇ ਸਨ ਕਿ ਯਿਸੂ ਇਕ ਨਾਜਾਇਜ਼ ਪੁੱਤਰ ਸੀ, ਨਾ ਹੀ ਪੂਰਾ ਯਹੂਦੀ ਸੀ। ਬਾਅਦ ਦੇ ਰੱਬੀ ਸਰੋਤ ਕਹਿੰਦੇ ਹਨ ਕਿ ਯਿਸੂ ਦਾ ਪਾਲਣ ਪੋਸ਼ਣ ਰੋਮੀ ਸਿਪਾਹੀ ਦੁਆਰਾ ਕੀਤਾ ਗਿਆ ਸੀ।

▣ "ਸਾਡਾ ਇੱਕ ਹੀ ਪਿਤਾ ਅਰਥਾਤ ਪਰਮੇਸ਼ਰ ਹੈ" ਇਹ ਬਿਆਨ ਪੁਰਾਣੇ ਨੇਮ ਦੇ ਸਖ਼ਤ ਇਕ ਪਰਮੇਸ਼ਰ ਦੇ ਵਿਚਾਰ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਬਿਵਸਥਾ ਸਾਰ 4:35,39; 6:4-5) ਜਿਸ ਨੂੰ ਕਈ ਸ਼ਬਦਾਂ ਵਿਚ ਪ੍ਰਗਟ ਕੀਤਾ ਗਿਆ (ਬਿਵਸਥਾ ਸਾਰ 32:6; ਯਸ਼ਾਯਾਹ 1:2; 63:16; 64:8)। ਇੱਥੇ ਪਰੇਸ਼ਾਨੀ ਇਹ ਸੀ ਕਿ ਇਹ ਯਹੂਦੀ ਆਗੂ ਪਰਮੇਸ਼ਰ ਦੇ ਇਕ ਹੋਣ ਦੀ ਪੁਸ਼ਟੀ ਕਰਦੇ ਸਨ (ਤੁਲਨਾ ਕਰੋ. ਬਿਵਸਥਾ ਸਾਰ 6:4-5) ਅਤੇ ਇਹ ਕਿ ਮੂਸਾ ਦੀ ਬਿਵਸਥਾ ਦੀ ਪਾਲਣਾ ਦੁਆਰਾ ਪਰਮੇਸ਼ਰ ਨਾਲ ਸਹੀ ਸੰਬੰਧ ਬਣਿਆ ਹੈ (ਤੁਲਨਾ ਕਰੋ. ਬਿਵਸਥਾ ਸਾਰ 6:1-3,17,24-25)। ਯਿਸੂ ਪਰਮੇਸ਼ਰ ਨਾਲ ਇਕ ਹੋਣ ਦਾ ਦਾਅਵਾ ਕਰ ਰਿਹਾ ਸੀ! ਯਿਸੂ ਨੇ ਦਾਅਵਾ ਕੀਤਾ ਕਿ ਪਰਮੇਸ਼ਰ ਨਾਲ ਸਹੀ ਹੋਣਾ ਬਿਵਸਥਾ ਦੀ ਪਾਲਣਾ ਕਰਨ ਦੇ ਅਧਾਰ ਤੇ ਨਹੀਂ ਸੀ, ਬਲਕਿ ਉਸ ਵਿਚ ਨਿਹਰਾ ਕਰਨ ਉੱਤੇ ਅਧਾਰਿਤ ਹੈ। ਉਨ੍ਹਾਂ ਦੀ ਉਲਝਣ ਅਤੇ ਝਿਜਕ ਸਮਝ ਵਿਚ ਆਉਂਦੀ ਹੈ, ਪਰ ਇਹ ਉਹ ਥਾਂ ਹੈ ਜਿਥੇ ਆਤਮਿਕ ਸੂਝ ਅਤੇ ਯਿਸੂ ਦੇ ਸ਼ਕਤੀਸ਼ਾਲੀ ਕੰਮਾਂ ਦੁਆਰਾ ਵਿਸ਼ਵਾਸ ਲਿਆਇਆ ਜਾਂਦਾ ਹੈ।

8:42 "ਜੇਕਰ" ਇਹ ਦੂਸਰੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ ਜਿਸ ਨੂੰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। "ਜੇਕਰ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ, ਜਿਹੜਾ ਉਹ ਨਹੀਂ ਹੈ, ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਜਿਹੜਾ ਤੁਸੀਂ ਨਹੀਂ ਕਰਦੇ ਹੋ (ਤੁਲਨਾ ਕਰੋ. ਯੂਹੰਨਾ 8:47)।

▣ "ਉਸ ਨੇ ਮੈਨੂੰ ਘੱਲਿਆ ਹੈ" ਦੇਖੋ ਖਾਸ ਵਿਸ਼ਾ: ਭੇਜਣਾ

8:43 "ਕਿਉਂਕਿ ਤੁਸੀਂ ਮੇਰੇ ਵਚਨ ਨੂੰ ਸੁਣਨ ਦੇ ਯੋਗ ਵੀ ਨਹੀਂ ਹੋ" ਇਹ ਆਤਮਿਕ ਗ੍ਰਹਿਣਸ਼ੀਲਤਾ ਅਤੇ ਸਮਝ ਨੂੰ ਦਰਸਾਉਂਦਾ ਹੈ। ਉਨ੍ਹਾਂ ਕੋਲ ਆਤਮਿਕ ਕੰਨ ਨਹੀਂ ਸਨ (ਤੁਲਨਾ ਕਰੋ. ਯਸ਼ਾਯਾਹ 6:9-10; ਮੱਤੀ 11:15; 13:9, 15-16, 43; ਮਰਕੁਸ 4:9, 23; 7:16; 8:18; ਲੂਕਾ 8:8; 14:35; ਰਸੂਲਾਂ ਦੇ ਕਰਤੱਬ 7:51; 28:26-27)।

8:44 "ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ" ਯਿਸੂ ਦੇ ਸਮੇਂ ਦੇ ਧਾਰਮਿਕ ਆਗੂਆਂ ਲਈ ਇਹ ਕਿੰਨਾਂ ਹੈਰਾਨ ਕਰਨ ਵਾਲਾ ਬਿਆਨ ਹੈ (ਤੁਲਨਾ ਕਰੋ. ਯੂਹੰਨਾ 8:47)। ਸਾਂਝੇ ਪਰਿਵਾਰਕ ਗੁਣਾਂ ਦੀ ਇਹ ਧਾਰਣਾ ਇਕ ਇਬਰਾਨੀ ਮੁਹਾਵਰੇ ਵਿਚ ਪ੍ਰਗਟ ਕੀਤੀ ਗਈ ਹੈ, ". . . ਦੇ ਪੁੱਤਰ ਹੋ" (ਤੁਲਨਾ ਕਰੋ. ਮੱਤੀ 13:38; ਰਸੂਲਾਂ ਦੇ ਕਰਤੱਬ 13:10; 1 ਯੂਹੰਨਾ 3:8,10)।

"ਸ਼ੈਤਾਨ" ਲਈ ਯੂਹੰਨਾ 12:31 ਤੇ ਖਾਸ ਵਿਸ਼ਾ ਦੇਖੋ: ਸ਼ੈਤਾਨ

▣ "ਉਹ ਆਦਿ ਤੋਂ ਹੀ ਕਾਤਲ ਹੈ" ਇਹ ਬੁਰਾਈ ਦੀ ਸਦੀਪਕਤਾ ਨੂੰ ਦਰਸਾਉਣ ਲਈ ਨਹੀਂ ਹੈ (ਅਰਥਾਤ., ਪਾਰਸੀ ਮੱਤ ਦੇ ਦੋਹਰੇਵਾਦ ਵਾਂਗ), ਪਰ ਇਹ ਇਕ ਸੱਚ ਵਿਚ ਰਹਿਣ ਵਾਲੀ ਝੂਠੀ ਆਤਮਾ ਦੁਆਰਾ ਆਦਮ ਅਤੇ ਹਵਾ ਦੇ ਆਤਮਿਕ ਪਰਤਾਵੇ ਦੀ ਧਾਰਣਾ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਉਤਪਤ 3)। ਧਿਆਨ ਦਿਓ ਕਿ ਪਰਮੇਸ਼ਰ ਦੇ ਵਿਚਕਾਰ ਉਚਿਤ ਅੰਤਰ ਹੈ ਜੋ ਸੱਚਾ ਹੈ, ਸੱਚਾਈ ਅਤੇ ਸ਼ੈਤਾਨ।

8:46 "ਤੁਹਾਡੇ ਵਿੱਚੋਂ ਕੋਣ ਮੈਨੂੰ ਪਾਪੀ ਸਿੱਧ ਕਰ ਸਕਦਾ ਹੈ" ਇਸ ਪ੍ਰਸੰਗ ਵਿਚ ਇਹ ਝੂਠੀ ਗਵਾਹੀ ਦਾ ਸੰਕੇਤ ਕਰਦਾ ਹੈ। ਸ਼ੈਤਾਨ ਝੂਠ ਬੋਲਦਾ ਹੈ, ਪਰ ਯਿਸੂ ਸੱਚ ਬੋਲਦਾ ਹੈ। ਯਿਸੂ ਇਨ੍ਹਾਂ ਯਹੂਦੀ ਆਗੂਆਂ ਨੂੰ ਉਸਦੇ ਬਿਆਨਾਂ ਜਾਂ ਸਿੱਖਿਆਵਾਂ ਨੂੰ ਗਲਤ ਸਿੱਧ ਕਰਨ ਅਤੇ ਉਸ ਨੂੰ ਝੂਠਾ

ਸਾਬਤ ਕਰਨ ਦਾ ਸੱਦਾ ਦਿੰਦਾ ਹੈ! ਇਸ ਪ੍ਰਸੰਗ ਵਿਚ ਇਹ ਕਥਨ ਯਿਸੂ ਦੀ ਪਾਪਹੀਣਤਾ ਨਾਲ ਨਹੀਂ ਬਲਕਿ ਇਕ ਅਧਿਆਤਮਿਕ ਗਲਤੀ ਨਾਲ ਸੰਬੰਧਿਤ ਲੱਗਦਾ ਹੈ।

ਯੂਹੰਨਾ ਵਿਚ "ਪਾਪ" ਸ਼ਬਦ ਪਾਪ ਦੇ ਕਿਸੇ ਖਾਸ ਕੰਮ ਨਾਲੋਂ ਪਰਮੇਸ਼ਰ ਦੇ ਵਿਰੋਧ ਬਗ਼ਾਵਤ ਵਿਚ ਪਾਪੀ ਸੰਸਾਰ ਵਿਚ ਬੁਰਾਈ ਦਾ ਇਕ ਸਿਧਾਂਤ ਹੈ। ਪਾਪ ਉਹ ਸਭ ਕੁਝ ਹੈ ਜੋ ਯਿਸੂ ਨਹੀਂ ਹੈ। ਮੁੱਢਲਾ "ਪਾਪ" ਅਵਿਸ਼ਵਾਸ ਹੈ (ਤੁਲਨਾ ਕਰੋ. ਯੂਹੰਨਾ 16:9)।

ਯੂਹੰਨਾ 8:48-59

⁴⁸ਯਹੂਦੀਆਂ ਨੇ ਯਿਸੂ ਨੂੰ ਉੱਤਰ ਦਿੱਤਾ, "ਕੀ ਸਾਡਾ ਇਹ ਕਹਿਣਾ ਠੀਕ ਨਹੀਂ ਹੈ ਕਿ ਤੂੰ ਸਾਮਰੀ ਹੈਂ ਅਤੇ ਤੇਰੇ ਵਿੱਚ ਅਸ਼ੁੱਧ ਆਤਮਾ ਹੈ?" ⁴⁹ਯਿਸੂ ਨੇ ਉੱਤਰ ਦਿੱਤਾ, "ਮੇਰੇ ਵਿੱਚ ਅਸ਼ੁੱਧ ਆਤਮਾ ਨਹੀਂ ਹੈ। ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ। ⁵⁰ਮੈਂ ਆਪਣੀ ਵਡਿਆਈ ਨਹੀਂ ਚਾਹੁੰਦਾ ਹਾਂ, ਪਰ ਇੱਕ ਹੈ, ਜੋ ਇਹ ਚਾਹੁੰਦਾ ਹੈ ਅਤੇ ਨਿਆਂ ਕਰਦਾ ਹੈ। ⁵¹ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜੋ ਮੇਰੇ ਵਚਨਾਂ ਉੱਤੇ ਚਲਦਾ ਹੈ, ਉਹ ਕਦੀ ਵੀ ਮੌਤ ਦਾ ਮੂੰਹ ਨਹੀਂ ਦੇਖੇਗਾ।" ⁵²ਇਸ ਉੱਤੇ ਯਹੂਦੀਆਂ ਨੇ ਯਿਸੂ ਨੂੰ ਕਿਹਾ, "ਹੁਣ ਅਸੀਂ ਸੱਚੀ ਜਾਣ ਗਏ ਹਾਂ ਕਿ ਤੇਰੇ ਵਿੱਚ ਅਸ਼ੁੱਧ ਆਤਮਾ ਹੈ। ਅਬਰਾਹਾਮ ਮਰ ਗਿਆ ਅਤੇ ਸਾਰੇ ਨਬੀ ਵੀ, ਪਰ ਤੂੰ ਕਹਿੰਦਾ ਹੈਂ, 'ਜੇਕਰ ਕੋਈ ਮੇਰੇ ਵਚਨ ਉੱਤੇ ਚੱਲੇਗਾ, ਤਾਂ ਉਹ ਕਦੀ ਵੀ ਮੌਤ ਦਾ ਸਵਾਦ ਨਹੀਂ ਚੱਖੇਗਾ।' ⁵³ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ, ਜੋ ਮਰ ਚੁੱਕਾ ਹੈ, ਵੱਡਾ ਹੈ? ਅਤੇ ਨਬੀ ਵੀ ਮਰ ਚੁੱਕੇ ਹਨ। ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ?" ⁵⁴ਯਿਸੂ ਨੇ ਉੱਤਰ ਦਿੱਤਾ, "ਜੇਕਰ ਮੈਂ ਆਪਣੀ ਵਡਿਆਈ ਆਪ ਕਰਾਂ, ਤਾਂ ਮੇਰੀ ਵਡਿਆਈ ਕੁਝ ਵੀ ਨਹੀਂ ਹੈ। ਇਹ ਮੇਰਾ ਪਿਤਾ ਹੈ, ਜੋ ਮੇਰੀ ਵਡਿਆਈ ਕਰਦਾ ਹੈ ਜਿਸ ਨੂੰ ਤੁਸੀਂ ਆਪਣਾ ਪਰਮੇਸ਼ਰ ਕਹਿੰਦੇ ਹੋ। ⁵⁵ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਹੋ, ਮੈਂ ਉਸ ਨੂੰ ਜਾਣਦਾ ਹਾਂ। ਇਸ ਲਈ ਜੇਕਰ ਮੈਂ ਇਹ ਕਿਹਾ ਕਿ ਮੈਂ ਉਸ ਨੂੰ ਨਹੀਂ ਜਾਣਦਾ ਹਾਂ, ਤਾਂ ਮੈਂ ਵੀ ਤੁਹਾਡੀ ਤਰ੍ਹਾਂ ਝੂਠਾ ਠਹਿਰਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਵਚਨ ਅਨੁਸਾਰ ਚਲਦਾ ਹਾਂ।" ⁵⁶ਤੁਹਾਡਾ ਪਿਤਾ ਮੇਰੇ ਦਿਨ ਨੂੰ ਦੇਖ ਕੇ ਅਤਿਅੰਤ ਖੁਸ਼ ਹੋ ਉੱਠਿਆ। ਉਸ ਨੇ ਦੇਖਿਆ ਅਤੇ ਅਨੰਦ ਮਨਾਇਆ।" ⁵⁷ਯਹੂਦੀਆਂ ਨੇ ਯਿਸੂ ਨੂੰ ਕਿਹਾ, "ਤੂੰ ਤਾਂ ਅਜੇ ਪੰਜਾਹ ਸਾਲਾਂ ਦਾ ਵੀ ਨਹੀਂ ਹੋਇਆ ਅਤੇ ਤੂੰ ਅਬਰਾਹਾਮ ਨੂੰ ਦੇਖਿਆ ਹੈ?" ⁵⁸ਯਿਸੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ।" ⁵⁹ਇਸ ਉੱਤੇ ਲੋਕਾਂ ਨੇ ਯਿਸੂ ਨੂੰ ਮਾਰਨ ਵਾਸਤੇ ਪੱਥਰ ਚੁੱਕੇ, ਪਰ ਯਿਸੂ ਆਪਣੇ ਆਪ ਨੂੰ ਬਚਾਉਂਦੇ ਹੋਏ, ਹੈਕਲ ਵਿੱਚੋਂ ਬਾਹਰ ਨਿਕਲ ਗਏ।

8:48 "ਤੂੰ ਸਾਮਰੀ ਹੈਂ ਅਤੇ ਤੇਰੇ ਵਿੱਚ ਅਸ਼ੁੱਧ ਆਤਮਾ ਹੈ" ਇਹ ਸੰਭਾਵਨਾ ਹੈ ਕਿ ਅਸਲ ਪ੍ਰਸੰਗਿਕ ਅਰਥ ਅਰਾਮੀ ਸ਼ਬਦ ਵਿਚ ਪ੍ਰਗਟ ਕੀਤਾ ਗਿਆ ਹੈ ਜਿਸਦਾ ਯੂਨਾਨੀ ਸ਼ਬਦ "ਸਾਮਰੀ" ਦੁਆਰਾ ਅਨੁਵਾਦ ਕੀਤਾ ਗਿਆ ਹੈ, ਜਿਸਦਾ ਅਰਥ "ਭੂਤਾਂ ਦਾ ਮੁਖੀ" ਹੈ। ਯਿਸੂ ਅਰਾਮੀ ਬੋਲਦਾ ਸੀ। ਜੇਕਰ ਇਹ ਸੱਚ ਹੈ ਤਾਂ ਇਹ ਧਾਰਮਿਕ ਆਗੂਆਂ ਦੁਆਰਾ ਨਿਰੰਤਰ ਇਲਜ਼ਾਮ ਨਾਲ ਢੁੱਕਵਾਂ ਬੈਠਦਾ ਹੈ ਕਿ ਯਿਸੂ ਦੀ ਸ਼ਕਤੀ ਕਿਸੇ ਦੁਸ਼ਟ ਅਲੌਕਿਕ ਸਰੋਤ ਤੋਂ ਆਈ ਹੈ। ਇਹ ਵੀ ਸੰਭਵ ਹੈ ਕਿ ਕਿਸੇ ਵਿਚ ਭੂਤ ਹੋਣ ਦਾ ਮਤਲਬ ਇਹ ਹੋਇਆ ਕਿ ਉਹ ਝੂਠਾ ਸੀ (ਤੁਲਨਾ ਕਰੋ. ਯੂਹੰਨਾ 8:52)। ਇਹ ਕਹਿਣਾ ਕਿ ਯਿਸੂ ਇਕ ਸਾਮਰੀ ਸੀ (ਤੁਲਨਾ ਕਰੋ. ਯੂਹੰਨਾ 4:9) ਜਾਂ ਉਸ ਵਿਚ ਭੂਤ ਸੀ (ਤੁਲਨਾ ਕਰੋ. ਯੂਹੰਨਾ 7:20; 8:48,49,52; 10:20,21) ਇਹ ਕਹਿਣ ਦਾ ਤਰੀਕਾ ਸੀ ਕਿ ਕਿਸੇ ਨੂੰ ਉਸ ਨੂੰ ਨਹੀਂ ਸੁਣਨਾ ਚਾਹੀਦਾ ਜਾਂ ਉਸਦੇ ਸੰਦੇਸ਼ ਲਈ ਪ੍ਰਤਿਕਿਰਿਆ ਨਹੀਂ ਕਰਨੀ ਚਾਹੀਦੀ ਹੈ। ਫਿਰ, "ਅਬਰਾਹਾਮ ਸਾਡਾ ਪਿਤਾ ਹੈ," ਯਿਸੂ ਜਾਂ ਉਸਦੇ ਸੰਦੇਸ਼ ਲਈ ਪ੍ਰਤਿਕਿਰਿਆ ਨਾ ਕਰਨ ਦਾ ਇਕ ਹੋਰ ਬਹਾਨਾ ਹੈ।

8:49 ਕੋਈ ਪਿਤਾ ਵਿਚ ਵਿਸ਼ਵਾਸ ਨਹੀਂ ਕਰ ਸਕਦਾ ਜੇਕਰ ਉਹ ਪੁੱਤਰ ਵਿਚ ਵਿਸ਼ਵਾਸ ਨਹੀਂ ਕਰਦਾ ਹੈ (ਤੁਲਨਾ ਕਰੋ. 1 ਯੂਹੰਨਾ 5:9-12); ਕੋਈ ਪਿਤਾ ਨੂੰ ਨਹੀਂ ਜਾਣ ਸਕਦਾ ਜੇਕਰ ਉਹ ਪੁੱਤਰ ਦਾ ਆਦਰ ਨਹੀਂ ਕਰਦਾ ਹੈ (ਤੁਲਨਾ ਕਰੋ. ਯੂਹੰਨਾ 5:23)। ਹਾਲਾਂਕਿ ਦੋ ਵੱਖਰੇ ਬਾਹਰੀ ਵਿਅਕਤੀ ਹਨ, ਉਹ ਇਕ ਹੀ ਹਨ (ਤੁਲਨਾ ਕਰੋ. ਯੂਹੰਨਾ 10:30; 17:21-23)।

8:50 "ਆਪਣੀ ਵਡਿਆਈ" ਯੂਹੰਨਾ 1:14 ਤੇ ਨੋਟ ਦੇਖੋ।

8:51,52 "ਜੇ. . . ਜੇਕਰ" ਇਹ ਦੋਵੇਂ ਤੀਸਰੀ ਸ਼੍ਰੇਣੀ ਦੇ ਸ਼ਰਤਬੱਧ ਵਾਕ ਹਨ ਜਿਸਦਾ ਅਰਥ ਸੰਭਾਵੀ ਕੰਮ ਹੈ। ਧਿਆਨ ਦਿਓ ਕਿ ਆਗਿਆਕਾਰੀ ਵਿਸ਼ਵਾਸ ਨਾਲ ਜੁੜੀ ਹੋਈ ਹੈ (ਯੂਹੰਨਾ 8:48 ਵਿਚਲੇ ਹਵਾਲਿਆਂ ਦੀ ਸੂਚੀ ਦੇਖੋ)।

▣ "ਉਹ ਕਦੀ ਵੀ ਮੌਤ ਦਾ ਸਵਾਦ ਨਹੀਂ ਚੱਖੇਗਾ" ਇਹ ਇਕ ਦੋਹਰਾ ਨਕਾਰਾਤਮਕ ਵਾਕ ਹੈ। ਇਹ ਸਪੱਸ਼ਟ ਤੌਰ ਤੇ ਆਤਮਿਕ ਮੌਤ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 8:21, 24), ਨਾ ਕਿ ਸਰੀਰਕ ਮੌਤ ਨੂੰ (ਤੁਲਨਾ ਕਰੋ. ਯੂਹੰਨਾ 5:24; 6:40, 47; 11:25-26)। ਇਹ

ਮੌਤ ਦੇ ਡਰ ਦਾ ਹਵਾਲਾ ਦੇ ਸਕਦਾ ਹੈ (ਤੁਲਨਾ ਕਰੋ. 1 ਕੁਰਿੰਥੀਆਂ 15:54-57)।

"ਮੌਤ" ਦਾ ਵਿਚਾਰ (ਥਾਨਾਟੋਸ *thanatos*) ਬਾਈਬਲ ਵਿਚ ਤਿੰਨ ਪੜਾਵਾਂ ਵਿਚ ਪ੍ਰਗਟ ਕੀਤਾ ਗਿਆ ਹੈ।

1. ਆਤਮਿਕ ਮੌਤ, ਉਤਪਤ 2:17; 3:1-24; ਯਸ਼ਾਯਾਹ 59:2; ਰੋਮੀਆਂ 7:10-11; ਯਾਕੂਬ 1:15 (ਪਰਮੇਸ਼ਰ ਨਾਲ ਰਿਸ਼ਤਾ ਟੁੱਟ ਗਿਆ)

2. ਸਰੀਰਕ ਮੌਤ, ਉਤਪਤ 3:4-5; 5 (ਧਰਤੀ ਨਾਲ ਰਿਸ਼ਤਾ ਟੁੱਟ ਗਿਆ)

3. ਸਦੀਪਕ ਮੌਤ, "ਦੂਸਰੀ ਮੌਤ," ਪ੍ਰਕਾਸ਼ ਦੀ ਪੇਥੀ 2:11; 20:6,14; 21:8 (ਪਰਮੇਸ਼ਰ ਨਾਲ ਟੁੱਟਿਆ ਰਿਸ਼ਤਾ ਸਥਾਈ ਬਣ ਗਿਆ)

ਮੌਤ ਪਰਮੇਸ਼ਰ ਦੀ ਸਰਵਉੱਚ ਸਿਰਜਣਾ ਲਈ ਉਸਦੀ ਇੱਛਾ ਦੇ ਬਿਲਕੁਲ ਉਲਟ ਹੈ (ਤੁਲਨਾ ਕਰੋ. ਉਤਪਤ 1:26-27)।

8:52 ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਯਿਸੂ ਦੇ ਬਿਆਨ ਨੂੰ ਗਲਤ ਸਮਝਿਆ (ਤੁਲਨਾ ਕਰੋ. ਯੂਹੰਨਾ 8:51)। ਉਨ੍ਹਾਂ ਨੇ ਇਸ ਨੂੰ ਅਬਰਾਹਾਮ ਅਤੇ ਨਬੀਆਂ ਦੇ ਸਰੀਰਕ ਜੀਵਨ ਨਾਲ ਜੋੜਣ ਲਈ ਲਿਆ।

8:53 ਇਸ ਸਵਾਲ ਲਈ "ਨਹੀਂ" ਜਵਾਬ ਦੀ ਉਮੀਦ ਹੈ। ਕਿੰਨਾ ਹੈਰਾਨ ਕਰਨ ਵਾਲਾ ਬਿਆਨ ਹੈ! ਪਰ ਇਹ ਇਹੀ ਸੀ ਜਿਸ ਦਾ ਯਿਸੂ ਦਾਅਵਾ ਕਰ ਰਿਹਾ ਸੀ।

1. ਉਹ ਅਬਰਾਹਾਮ ਤੋਂ ਵੱਡਾ ਸੀ, ਯੂਹੰਨਾ 8:53

2. ਉਹ ਯਾਕੂਬ ਤੋਂ ਵੱਡਾ ਸੀ, ਯੂਹੰਨਾ 4:12

3. ਉਹ ਯੂਨਾਹ ਤੋਂ ਵੱਡਾ ਸੀ, ਮੱਤੀ 12:41; ਲੂਕਾ 11:32

4. ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਸੀ, ਯੂਹੰਨਾ 5:36; ਲੂਕਾ 7:28

5. ਉਹ ਸੁਲੇਮਾਨ ਤੋਂ ਵੱਡਾ ਸੀ, ਮੱਤੀ 12:42; ਲੂਕਾ 11:31

ਇਬਰਾਨੀਆਂ ਦੀ ਪੂਰੀ ਕਿਤਾਬ ਮੂਸਾ ਨਾਲੋਂ ਯਿਸੂ ਦੀ, ਪੁਰਾਣੀ ਵਾਚਾ ਤੋਂ ਨਵੀਂ ਵਾਚਾ ਦੀ ਉੱਤਮਤਾ ਨੂੰ ਦਰਸਾਉਂਦੀ ਹੈ (www.freebiblecommentary.org ਤੇ ਮੇਰੀ ਇਬਰਾਨੀਆਂ ਤੇ ਮੁਫਤ ਔਨਲਾਈਨ ਟਿੱਪਣੀ ਦੇਖੋ)।

▣ "ਤੂੰ ਆਪਣੇ ਆਪ ਨੂੰ ਕਿਸਦੇ ਸਮਝਦੇ ਹੋ" ਬਿਲਕੁਲ ਇਹੀ ਗੱਲ ਸੀ! ਯਿਸੂ ਨੇ ਸਿੱਟੇ ਨੂੰ ਯੂਹੰਨਾ 8:54 ਅਤੇ 58 ਵਿਚ ਸਪੱਸ਼ਟ ਤੌਰ ਤੇ ਦੱਸਿਆ ਹੈ ਅਤੇ ਉਹ ਇਸ ਅਨਾਦਰ ਲਈ ਪੱਥਰ ਮਾਰਨ ਦੀ ਕੋਸ਼ਿਸ਼ ਕਰਦੇ ਹਨ (ਤੁਲਨਾ ਕਰੋ. ਯੂਹੰਨਾ 8:59)।

8:54 "ਜੇਕਰ" ਇਹ ਹੋਰ ਤੀਸਰੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਜਿਸਦਾ ਅਰਥ ਸੰਭਾਵੀ ਕੰਮ ਹੈ।

▣ "ਵਡਿਆਈ" ਇੱਥੇ ਇਸਦਾ ਇਸਤੇਮਾਲ ਸਨਮਾਨ ਦੇ ਅਰਥਾਂ ਵਿਚ ਕੀਤਾ ਗਿਆ ਹੈ (ਤੁਲਨਾ ਕਰੋ. ਰੋਮੀਆਂ 1:21; 1 ਕੁਰਿੰਥੀਆਂ 12:26)।

8:55 "ਜਾਣਦੇ. . . ਜਾਣਦਾ" ਪੰਜਾਬੀ ਸ਼ਬਦ ਇਸ ਆਇਤ ਵਿਚ ਦੋ ਯੂਨਾਨੀ ਸ਼ਬਦਾਂ ਦਾ ਅਨੁਵਾਦ ਕਰਦਾ ਹੈ, ਗਿਨੋਸਕੋ *ginosko* ਅਤੇ ਓਇਡਾ *oida*, ਜੋ ਇਸ ਪ੍ਰਸੰਗ ਵਿਚ ਸਮਾਨਾਰਥੀ ਪ੍ਰਤੀਤ ਹੁੰਦੇ ਹਨ (ਤੁਲਨਾ ਕਰੋ. ਯੂਹੰਨਾ 7:28-29)। ਯਿਸੂ ਪਿਤਾ ਨੂੰ ਜਾਣਦਾ ਹੈ ਅਤੇ ਉਸਨੂੰ ਆਪਣੇ ਚੇਲਿਆਂ ਵਿਚ ਪ੍ਰਗਟ ਕਰਦਾ ਹੈ। ਸੰਸਾਰ (ਯਹੂਦੀ ਵੀ) ਪਿਤਾ ਨੂੰ ਨਹੀਂ ਜਾਣਦੇ ਹਨ (ਤੁਲਨਾ ਕਰੋ. ਯੂਹੰਨਾ 1:10; 8:19,55; 15:21; 16:3; 17:25)।

8:56 "ਤੁਹਾਡਾ ਪਿਤਾ ਅਬਰਾਹਾਮ" ਇਹ ਹੈਰਾਨ ਕਰਨ ਵਾਲਾ ਬਿਆਨ ਹੈ। ਯਿਸੂ ਆਪਣੇ ਆਪ ਨੂੰ "ਯਹੂਦੀਆਂ," "ਬਿਵਸਥਾ" (ਤੁਲਨਾ ਕਰੋ. ਯੂਹੰਨਾ 8:17), "ਰੈਕਲ," ਅਤੇ ਇਥੋਂ ਤੱਕ ਕਿ ਪੁਰਖੇ ਅਬਰਾਹਾਮ ਤੋਂ ਵੱਖ ਕਰਦਾ ਹੈ। ਇੱਥੇ ਪੁਰਾਣੀ ਵਾਚਾ ਤੋਂ ਸਪੱਸ਼ਟ ਤੇੜ ਹੈ।

▣ "ਮੇਰੇ ਦਿਨ ਨੂੰ ਦੇਖ ਕੇ ਅਤਿਅੰਤ ਖੁਸ਼ ਹੋ ਉੱਠਿਆ" ਅਬਰਾਹਾਮ ਨੇ ਮਸੀਹ ਬਾਰੇ ਕਿੰਨਾ ਕੁ ਸਮਝਿਆ? ਕਈ ਅਨੁਵਾਦ ਭਵਿੱਖ ਦੇ ਅਰਥਾਂ ਵਿਚ ਇਸਦਾ ਅਨੁਵਾਦ ਕਰਦੇ ਹਨ। ਹੇਠ ਲਿਖੇ ਵਿਕਲਪ *The Bible in Twenty-Six Translations* ਤੋਂ ਲਏ ਗਏ ਹਨ।

1. "ਅਤਿ ਪ੍ਰਸੰਨ ਹੋਇਆ ਕਿ ਉਸ ਨੂੰ ਦੇਖਣਾ ਚਾਹੀਦਾ ਹੈ" — J. B. Rotherham ਦੁਆਰਾ *The Emphasized New Testament: A New Translation*
2. "ਖੁਸ਼ ਹੋਇਆ ਕਿ ਉਸਨੂੰ ਮੇਰਾ ਦਿਨ ਦੇਖਣਾ ਸੀ" — Revised Standard Version
3. "ਦੇਖਣ ਦੀ ਸੰਭਾਵਨਾ ਵਿਚ ਬਹੁਤ ਖੁਸ਼ ਸੀ — Gerrit Verkuyl ਦੁਆਰਾ *The Berkeley Version of the New Testament*
4. "ਮੇਰੇ ਆਉਣ ਨੂੰ ਦੇਖਦੇ" — Edgar J. Goodspeed ਦੁਆਰਾ *The New Testament: An American Translation*
5. "ਮੇਰੇ ਦਿਨ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ" — William F. Beck ਦੁਆਰਾ *The New Testament in the Language of Today*

ਨਾਲ ਹੀ, Harold K. Moulton ਦੁਆਰਾ ਸੰਪਾਦਿਤ *The Analytical Greek Lexicon Revised* ਕਿਰਿਆ ਦਾ ਮਤਲਬ "ਉਤਸੁਕਤਾ ਨਾਲ ਇੱਛਾ ਕਰਨਾ" ਦੱਸਦੀ ਹੈ (ਪੰਨਾ 2)।

▣ "ਉਸ ਨੇ ਦੇਖਿਆ ਅਤੇ ਅਨੰਦ ਮਨਾਇਆ" ਇਹ ਦੋ ਚੀਜ਼ਾਂ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ।

1. ਕਿ ਅਬਰਾਹਾਮ ਨੇ ਆਪਣੇ ਜੀਵਨ ਕਾਲ ਵਿਚ ਮਸੀਹ ਦਾ ਦਰਸ਼ਨ ਕੀਤਾ ਸੀ (ਤੁਲਨਾ ਕਰੋ. II Esdras 3:14)
 2. ਕਿ ਅਬਰਾਹਾਮ ਜੀਵਿਤ ਸੀ (ਸਵਰਗ ਵਿਚ) ਅਤੇ ਧਰਤੀ ਉੱਤੇ ਮਸੀਹ ਦੇ ਕੰਮ ਬਾਰੇ ਚੇਤੰਨ ਸੀ (ਤੁਲਨਾ ਕਰੋ. ਇਬਰਾਨੀਆਂ 11:13)
- ਯਿਸੂ ਦੇ ਕਥਨ ਦਾ ਪੂਰਾ ਕੇਂਦਰ ਇਹ ਹੈ ਕਿ ਯਹੂਦੀ ਕੌਮ ਦੇ ਪਿਤਾ ਨੇ ਮਸੀਹ ਦੇ ਯੁੱਗ ਨੂੰ ਬਹੁਤ ਖੁਸ਼ੀ ਨਾਲ ਦੇਖਿਆ, ਪਰ ਮੌਜੂਦਾ "ਬੀਜ" (ਪੀੜ੍ਹੀ) ਨੇ ਵਿਸ਼ਵਾਸ ਕਰਨ ਅਤੇ ਖੁਸ਼ ਹੋਣ ਤੋਂ ਇਨਕਾਰ ਕਰ ਦਿੱਤਾ! ਅਬਰਾਹਾਮ ਵਿਸ਼ਵਾਸੀਆਂ ਦਾ ਪਿਤਾ ਹੈ (ਤੁਲਨਾ ਕਰੋ. ਰੋਮੀਆਂ 2:28-29), ਨਾ ਕਿ ਅਵਿਸ਼ਵਾਸੀਆਂ ਦਾ!

8:57 ਫਿਰ ਯਿਸੂ ਦੇ ਸੁਣਨ ਵਾਲਿਆਂ ਨੇ ਉਨ੍ਹਾਂ ਦੀ ਸ਼ਾਬਦਿਕਤਾ ਕਰਕੇ ਯਿਸੂ ਦੇ ਸ਼ਬਦਾਂ ਨੂੰ ਗਲਤ ਸਮਝਿਆ! ਇਹ ਉਲਝਣ ਉਦੇਸ਼ਪੂਰਨ ਹੋ ਸਕਦੀ ਹੈ! ਉਨ੍ਹਾਂ ਨੇ ਨਹੀਂ ਦੇਖਿਆ ਕਿਉਂਕਿ ਉਹ ਦੇਖਣਾ ਨਹੀਂ ਚਾਹੁੰਦੇ ਸਨ ਜਾਂ ਸ਼ਾਇਦ ਨਹੀਂ ਦੇਖ ਸਕਦੇ ਸਨ।

8:58 "ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ" ਇਹ ਯਹੂਦੀਆਂ ਲਈ ਅਨਾਦਰ ਸੀ ਅਤੇ ਉਨ੍ਹਾਂ ਨੇ ਯਿਸੂ ਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ (ਤੁਲਨਾ ਕਰੋ. ਕੂਚ 3:12, 14)। ਉਹ ਪੂਰੀ ਤਰ੍ਹਾਂ ਸਮਝ ਗਏ ਕਿ ਉਹ ਕੀ ਕਹਿ ਰਿਹਾ ਸੀ, ਉਹ ਇਹ ਸੀ ਕਿ ਉਹ ਪਹਿਲਾਂ ਤੋਂ ਮੌਜੂਦ ਪਰਮੇਸ਼ਰ ਸੀ (ਤੁਲਨਾ ਕਰੋ. ਯੂਹੰਨਾ 4:26; 6:20; 8:24,28,54-59; 13:19; 18:5,6,8)।

8:59 "ਲੋਕਾਂ ਨੇ ਯਿਸੂ ਨੂੰ ਮਾਰਨ ਵਾਸਤੇ ਪੱਥਰ ਚੁੱਕੇ" ਯਿਸੂ ਦੇ ਸ਼ਬਦ ਬਹੁਤ ਸਾਫ਼ ਸਨ। ਉਹ ਮਸੀਹ ਸੀ ਅਤੇ ਉਹ ਪਿਤਾ ਦੇ ਨਾਲ ਇੱਕ ਸੀ। ਇਹ ਯਹੂਦੀ, ਜਿਨ੍ਹਾਂ ਨੇ ਯੂਹੰਨਾ 8:31 ਵਿਚ "ਉਸ ਤੇ ਵਿਸ਼ਵਾਸ ਕੀਤਾ ਸੀ" ਹੁਣ ਉਸ ਦੇ ਕੁਫਰ ਬੋਲਣ ਤੇ ਪੱਥਰ ਮਾਰਨ ਲਈ ਤਿਆਰ ਹਨ (ਤੁਲਨਾ ਕਰੋ. ਲੇਵੀਆਂ 24:16)। ਇਨ੍ਹਾਂ ਯਹੂਦੀਆਂ ਲਈ ਯਿਸੂ ਦੇ ਮੌਲਿਕ ਨਵੇਂ ਉਦੇਸ਼ ਨੂੰ ਸਵੀਕਾਰ ਕਰਨ ਬਹੁਤ ਐੱਖਾ ਸੀ।

1. ਉਸਨੇ ਉਸ ਤਰੀਕੇ ਨਾਲ ਕੰਮ ਨਹੀਂ ਕੀਤਾ ਜਿਸ ਤੁਰਾਂ ਉਹ ਚਾਹੀਦੇ ਸਨ ਕਿ ਮਸੀਹ ਕੰਮ ਕਰੇਗਾ
2. ਉਸਨੇ ਉਨ੍ਹਾਂ ਦੇ ਪਵਿੱਤਰ ਮੌਖਿਕ ਪਰੰਪਰਾਵਾਂ ਨੂੰ ਚੁਣੌਤੀ ਦਿੱਤੀ
3. ਉਸਨੇ ਉਨ੍ਹਾਂ ਦੇ ਇਕ ਪਰਮੇਸ਼ਰ ਦੇ ਵਿਚਾਰ ਨੂੰ ਉਲਝਾ ਦਿੱਤਾ
4. ਉਸਨੇ ਜ਼ੋਰ ਦੇ ਕੇ ਕਿਹਾ ਕਿ ਸ਼ੈਤਾਨ ਉਨ੍ਹਾਂ ਦਾ "ਪਿਤਾ" ਹੈ ਨਾ ਕਿ ਯਹੋਵਾਹ

ਕੋਈ ਉਸ ਨੂੰ "ਪੱਥਰ ਮਾਰ" ਸੱਕਦਾ ਹੈ ਜਾਂ ਉਸ ਨੂੰ "ਸਵੀਕਾਰ ਕਰ" ਸਕਦਾ ਹੈ! ਵਿਚਕਾਰਲਾ ਕੋਈ ਵੀ ਸਥਾਨ ਨਹੀਂ ਹੈ!

▣ "ਯਿਸੂ ਆਪਣੇ ਆਪ ਨੂੰ ਬਚਾਉਂਦੇ ਹੋਏ, ਹੈਕਲ ਵਿੱਚੋਂ ਬਾਹਰ ਨਿਕਲ ਗਏ" ਇਹ ਉਨ੍ਹਾਂ ਆਇਤਾਂ ਵਿੱਚੋਂ ਇਕ ਹੈ ਜਿਸ ਕਾਰਨ ਟਿੱਪਣੀਕਾਰ

ਅਨੁਮਾਨ ਲਗਾਉਂਦੇ ਹਨ (ਯੂਨਾਨੀ ਦੇ ਪਾਠ ਵਿਚ ਸ਼ਬਦ ਜੋੜਦੇ ਹਨ)

1. ਇਹ ਇਕ ਚਮਤਕਾਰ ਸੀ (ਤੁਲਨਾ ਕਰੋ. ਲੂਕਾ 4:30 ਅਤੇ ਕਈ ਸ਼ਬਦ ਜੋੜੇ ਗਈ ਹਨ)
2. ਯਿਸੂ ਭੀੜ ਵਿਚ ਮਿਲ ਗਿਆ ਕਿਉਂਕਿ ਉਹ ਹੋਰ ਸਾਰੇ ਯਹੂਦੀਆਂ ਵਰਗਾ ਲੱਗਦਾ ਸੀ

ਇੱਥੇ ਇਕ ਦੈਵੀ ਸਮਾਂ ਸਾਰਨੀ ਸੀ। ਯਿਸੂ ਜਾਣਦਾ ਸੀ ਕਿ ਉਹ ਮਰਨ ਲਈ ਆਇਆ ਹੈ ਅਤੇ ਉਹ ਜਾਣਦਾ ਸੀ ਕਿ ਕਿਵੇਂ, ਕਦੋਂ ਅਤੇ ਕਿੱਥੇ ਇਹ ਹੋਵੇਗਾ। ਉਸਦਾ "ਸਮਾਂ ਅਜੇ ਨਹੀਂ ਆਇਆ ਸੀ"!

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਕੀ ਯੂਹੰਨਾ 7:53-8:11 ਯੂਹੰਨਾ ਦੀ ਇੰਜੀਲ ਦਾ ਅਸਲ ਹਿੱਸਾ ਹੈ? ਕਿਉਂ ਜਾਂ ਕਿਉਂ ਨਹੀਂ?
2. "ਮੈਂ ਸੰਸਾਰ ਦਾ ਚਾਨਣ ਹਾਂ" ਯਿਸੂ ਦੇ ਇਸ ਬਿਆਨ ਦਾ ਪਿਛੋਕੜ ਕੀ ਹੈ?
3. ਫਰੀਸੀ ਯਿਸੂ ਦੇ ਇੰਨੇ ਵਿਰੁੱਧ ਕਿਉਂ ਸਨ?
4. ਯੂਹੰਨਾ 8:30 ਵਿਚ ਦਿੱਤੇ ਪ੍ਰਸੰਗ ਅਨੁਸਾਰ "ਵਿਸ਼ਵਾਸ" ਸ਼ਬਦ ਦੀ ਵਰਤੋਂ ਦੀ ਵਿਆਖਿਆ ਕਰੋ।

ਯੂਹੰਨਾ 9

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਜਨਮ ਦੇ ਅੰਨ੍ਹੇ ਨੂੰ ਚੰਗਾ ਕਰਨਾ	ਜਨਮ ਦੇ ਅੰਨ੍ਹੇ ਦਾ ਨਜ਼ਰ ਪ੍ਰਾਪਤ ਕਰਨਾ	ਯਿਸੂ ਆਪਣੇ ਆਪ ਨੂੰ ਜੀਵਨ ਦੇ ਚਾਨਣ ਵਜੋਂ ਪ੍ਰਗਟ ਕਰਦਾ ਹੈ	ਯਿਸੂ ਜਨਮ ਦੇ ਅੰਨ੍ਹੇ ਨੂੰ ਚੰਗਾ ਕਰਦਾ ਹੈ	ਜਨਮ ਦੇ ਅੰਨ੍ਹੇ ਦਾ ਚੰਗਾ ਹੋਣਾ
9:1-12	9:1-12	9:1-12	9:1-2 9:3-5 9:6-7 9:8 0:9a 9:9b 9:10 9:11 9:12a 9:12b	9:1-5 9:6-7 9:8-12
ਫ਼ਰੀਸੀਆਂ ਦੁਆਰਾ ਚੰਗਿਆਈ ਦੀ ਜਾਂਚ-ਪੜਤਾਲ	ਫ਼ਰੀਸੀਆਂ ਦਾ ਚੰਗਾ ਹੋਏ ਵਿਅਕਤੀ ਨੂੰ ਬਾਹਰ ਕੱਢਣਾ		ਫ਼ਰੀਸੀਆਂ ਦੁਆਰਾ ਚੰਗਿਆਈ ਦੀ ਜਾਂਚ-ਪੜਤਾਲ	
9:13-17	9:13-34	9:13-17	9:13-15 9:16a 9:16b 9:17a 9:17b	9:13-17
9:18-23		9:18-23	9:18-19 9:20-23	9:18-23
9:24-34		9:24-34	9:24	9:24-34

			9:25	
			9:26	
			9:27	
			9:28-29	
			9:30-33	
			9:34	
ਆਤਮਿਕ ਅੰਨ੍ਹਾਪਣ	ਸੱਚੀ ਨਜ਼ਰ ਅਤੇ ਸੱਚਾ ਅੰਨ੍ਹਾਪਣ		ਆਤਮਿਕ ਅੰਨ੍ਹਾਪਣ	
9:35-39	9:35-41	9:35-41	9:35	9:35-39
			9:36	
			9:37	
			9:37	
			9:39	
9:40-41			9:40	9:40-41
			9:41	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ # 3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਆਇਤਾਂ 1-41 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਯਿਸੂ ਦੀ ਸੇਵਕਾਈ ਵਿਚ ਅੰਨ੍ਹੇ ਲੋਕਾਂ ਨੂੰ ਚੰਗਾ ਕਰਨ ਦੇ ਕਈ ਚਮਤਕਾਰ ਹਨ, ਜੋ ਕਿ ਵੱਖਰੀਆਂ ਤਕਨੀਕਾਂ ਦੁਆਰਾ ਹੈਰਾਨੀਜਨਕ ਤਰੀਕੇ ਨਾਲ ਪੂਰੇ ਕੀਤੇ ਗਏ।
- B. ਅੰਨ੍ਹਿਆਂ ਨੂੰ ਚੰਗਾ ਕਰਨਾ ਇਕ ਮਸੀਹ ਦਾ ਚਿੰਨ੍ਹ ਸੀ (ਤੁਲਨਾ ਕਰੋ. ਯਸ਼ਾਯਾਹ 29:18; 35:5; 42:7; ਮੱਤੀ 11:5)। ਇਨ੍ਹਾਂ ਚੰਗਿਆਈਆਂ ਦੀ ਮਹੱਤਤਾ ਯਿਸੂ ਦੇ ਬਿਆਨ ਦੇ ਨੇੜਲੇ ਪ੍ਰਸੰਗ ਵਿਚ ਦੇਖੀ ਜਾਂਦੀ ਹੈ ਕਿ ਉਹ ਸੰਸਾਰ ਦਾ ਚਾਨਣ ਸੀ (ਤੁਲਨਾ ਕਰੋ. ਯੂਹੰਨਾ 8:12 ਅਤੇ 9:5)। ਯਹੂਦੀ ਇਕ ਚਿੰਨ੍ਹ ਚਾਹੁੰਦੇ ਸਨ; ਉਨ੍ਹਾਂ ਕੋਲ ਕਈ ਸਨ! ਸਿਰਫ਼ ਯਹੋਵਾਹ ਹੀ ਅੱਖਾਂ ਨੂੰ ਖੋਲ੍ਹ ਸਕਦਾ ਹੈ!
- C. ਇਹ ਅਧਿਆਇ ਮਨੁੱਖ ਦੇ ਸਰੀਰਕ ਅੰਨ੍ਹੇਪਣ ਅਤੇ ਫ਼ਰੀਸੀਆਂ ਦੇ ਆਤਮਿਕ ਅੰਨ੍ਹੇਪਣ ਦਾ ਇਕ ਦ੍ਰਿਸ਼ਟਾਂਤ ਹੈ (ਤੁਲਨਾ ਕਰੋ. ਯੂਹੰਨਾ 9:39-41; ਮੱਤੀ 6:23)।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 9:1-12

'ਰਾਹ ਵਿੱਚ ਜਾਂਦਿਆਂ ਹੋਇਆਂ ਯਿਸੂ ਨੇ ਇੱਕ ਆਦਮੀ ਨੂੰ ਦੇਖਿਆ, ਜੋ ਜਨਮ ਤੋਂ ਅੰਨ੍ਹਾ ਸੀ। 'ਯਿਸੂ ਦੇ ਚੇਲਿਆਂ ਨੇ ਪੁੱਛਿਆ, "ਗੁਰੂ ਜੀ, ਕਿਸ ਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨ੍ਹਾ ਪੈਦਾ ਹੋਇਆ; ਇਸ ਨੇ ਜਾਂ ਇਸ ਦੇ ਮਾਤਾ ਪਿਤਾ ਨੇ?" 'ਯਿਸੂ ਨੇ ਉੱਤਰ ਦਿੱਤਾ, "ਨਾ ਇਸ ਨੇ ਪਾਪ ਕੀਤਾ ਹੈ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਇਹ ਕੇਵਲ ਇਸ ਲਈ ਅੰਨ੍ਹਾ ਜਨਮਿਆ ਕਿ ਇਸ ਦੁਆਰਾ ਪਰਮੇਸ਼ਰ ਦੇ ਕੰਮ ਦਾ ਪ੍ਰਗਟਾਵਾ ਹੋਵੇ। 'ਜਿਸ ਨੇ ਮੈਨੂੰ ਘੱਲਿਆ ਹੈ, ਮੈਨੂੰ ਉਸ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ, ਜਦੋਂ ਤੱਕ ਕਿ ਦਿਨ ਹੈ। ਰਾਤ ਆ ਰਹੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ। 'ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ।' 'ਇਹ ਕਹਿ ਕੇ ਯਿਸੂ ਨੇ ਜ਼ਮੀਨ ਉੱਤੇ ਥੁੱਕਿਆ, ਅਤੇ ਉਸ ਥੁੱਕ ਨਾਲ ਮਿੱਟੀ ਦਾ ਇੱਕ ਲੇਪ ਬਣਾਇਆ ਅਤੇ ਉਸ ਅੰਨ੍ਹੇ ਦੀਆਂ ਅੱਖਾਂ ਉੱਤੇ ਲਾ ਕੇ 'ਉਸ ਨੂੰ ਕਿਹਾ, "ਜਾ ਕੇ ਸ਼ੀਲੋਮ ਦੇ ਤਲਾਬ ਵਿੱਚ ਧੋ ਲੈ।" (ਇਸ ਦਾ ਅਰਥ ਹੈ, ਭੋਜਿਆ ਹੋਇਆ।) ਇਸ ਤਰ੍ਹਾਂ ਉਹ ਗਿਆ, ਉਸ ਨੇ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਕੇ ਘਰ ਮੁੜ ਆਇਆ। 'ਫਿਰ ਉਸ ਦੇ ਗੁਆਂਢੀ ਅਤੇ ਉਹ ਲੋਕ, ਜਿਨ੍ਹਾਂ ਉਸ ਨੂੰ ਪਹਿਲੇ ਭੀਖ ਮੰਗਦੇ ਦੇਖਿਆ ਸੀ, ਕਿਹਾ, "ਕੀ ਇਹ ਉਹ ਹੀ ਆਦਮੀ ਨਹੀਂ, ਜੋ ਬੈਠਾ ਭੀਖ ਮੰਗਿਆ ਕਰਦਾ ਸੀ?" 'ਕੁਝ ਨੇ ਕਿਹਾ, "ਇਹ ਉਹੀ ਹੈ।" ਪਰ ਕੁਝ ਹੋਰ ਨੇ ਆਖਿਆ "ਨਹੀਂ, ਇਹ ਉਸ ਵਰਗਾ ਹੈ।" ਉਸ ਆਦਮੀ ਨੇ ਆਪ ਕਿਹਾ, "ਮੈਂ ਉਹ ਹੀ ਹਾਂ।" '10 ਇਸ ਲਈ ਉਹਨਾਂ ਨੇ ਉਸ ਤੋਂ ਪੁੱਛਿਆ, "ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹੀਆਂ?" '11 ਉਸ ਆਦਮੀ ਨੇ ਉੱਤਰ ਦਿੱਤਾ, "ਯਿਸੂ ਨਾਮ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ਉੱਤੇ ਲਾਇਆ ਅਤੇ ਮੈਨੂੰ ਕਿਹਾ, 'ਸ਼ੀਲੋਮ ਵਿੱਚ ਜਾ ਕੇ ਧੋ ਲੈ।' ਇਸ ਲਈ ਮੈਂ ਗਿਆ, ਜਿਸ ਘੜੀ ਹੀ ਮੈਂ ਧੋਇਆ, ਉਸੇ ਘੜੀ ਮੈਂ ਦੇਖਣ ਲੱਗ ਪਿਆ।" '12 ਉਹਨਾਂ ਨੇ ਉਸ ਤੋਂ ਪੁੱਛਿਆ, "ਉਹ ਕਿੱਥੇ ਹੈ?" ਉਸ ਨੇ ਉੱਤਰ ਦਿੱਤਾ, "ਮੈਂ ਨਹੀਂ ਜਾਣਦਾ।"

9:1 "ਜਨਮ ਤੋਂ ਅੰਨ੍ਹਾ" ਇਹ ਇਸ ਕਿਸਮ ਦੇ ਚਮਤਕਾਰ ਦੀ ਇਕਲੋਤੀ ਉਦਾਹਰਣ ਹੈ। ਧੋਖਾਧੜੀ ਦੀ ਕੋਈ ਸੰਭਾਵਨਾ ਨਹੀਂ ਹੈ।

9:2 "ਉਸਦੇ ਚੇਲਿਆਂ" ਯੂਹੰਨਾ 6 ਤੋਂ ਬਾਅਦ ਉਸਦੇ ਚੇਲਿਆਂ ਦਾ ਇਹ ਪਹਿਲਾ ਜ਼ਿਕਰ ਹੈ। ਇਹ ਹਵਾਲਾ ਦੇ ਸਕਦਾ ਹੈ (1) ਯੂਹੰਨਾ 7:3 ਵਿਚ ਜ਼ਿਕਰ ਕੀਤੇ ਯਹੂਦੀਆਂ ਦਾ ਜਾਂ (2) ਬਾਰੂ ਦਾ।

▣ "ਕਿਸ ਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨ੍ਹਾ ਪੈਦਾ ਹੋਇਆ; ਇਸ ਨੇ ਜਾਂ ਇਸ ਦੇ ਮਾਤਾ ਪਿਤਾ ਨੇ" ਇਸ ਸਵਾਲ ਨੇ ਬਹੁਤ ਜ਼ਿਆਦਾ ਅਧਿਆਤਮਿਕ ਵਿਚਾਰ-ਵਟਾਂਦਰੇ ਪੈਦਾ ਕੀਤੇ ਹਨ। ਸਾਨੂੰ ਇਸ ਦੀ ਵਿਆਖਿਆ ਪੂਰਬੀ ਧਰਮਾਂ ਦੇ ਅਨੁਸਾਰ ਨਹੀਂ, ਸਗੋਂ ਪੁਰਾਣੇ ਯਹੂਦੀ ਧਰਮ ਦੇ ਰੂਪ ਵਿਚ ਕਰਨੀ ਚਾਹੀਦੀ ਹੈ। ਇਸ ਦੀਆਂ ਕਈ ਸੰਭਵਨਾਵਾਂ ਹਨ।

1. ਇਹ ਜਨਮ ਤੋਂ ਪਹਿਲਾਂ ਦੇ ਪਾਪਾਂ ਦਾ ਸੰਕੇਤ ਦਿੰਦਾ ਹੈ ਜੋ ਰੱਬੀ ਲੋਕਾਂ ਦੁਆਰਾ ਉਤਪਤ 25:22 ਤੋਂ ਲੈ ਕੇ ਦੱਸਿਆ ਗਿਆ ਸੀ

2. ਇਹ ਮਾਪਿਆਂ ਜਾਂ ਨਜ਼ਦੀਕੀ ਪੂਰਵਜਾਂ ਦੇ ਪਾਪਾਂ ਦਾ ਸੰਕੇਤ ਦਿੰਦਾ ਹੈ ਜਿਸਦਾ ਅਣਜੰਮੇ ਬੱਚੇ ਤੇ ਪ੍ਰਭਾਵ ਪਿਆ ਹੈ (ਤੁਲਨਾ ਕਰੋ. ਕੂਚ 20:5; ਬਿਵਸਥਾ ਸਾਰ 5:9)

3. ਇਹ ਪਾਪ ਅਤੇ ਬਿਮਾਰੀ ਦੇ ਵਿਚਕਾਰ ਸੰਬੰਧ ਦਾ ਸੰਕੇਤ ਦਿੰਦਾ ਹੈ, ਇਸ ਲਈ ਇਹ ਰੱਬੀ ਲੋਕਾਂ ਦੀ ਅਧਿਆਤਮਿਕ ਸਿੱਖਿਆ ਵਿਚ ਆਮ ਹੈ (ਤੁਲਨਾ ਕਰੋ. ਯਾਕੂਬ 5:15-16; ਯੂਹੰਨਾ 5:14)

ਇਸ ਦਾ ਪੁਨਰ-ਜਨਮ ਦੇ ਪੂਰਬੀ ਚੱਕਰਵਾਤ ਸਿੱਖਿਆ ਜਾਂ *ਕਰਮਾਂ karma* ਦੇ ਚੱਕਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਇਕ ਯਹੂਦੀ ਪਰਿਸਥਿਤੀ ਹੈ। ਇਸ ਮੁੱਦੇ ਤੇ ਚੰਗੇ ਵਿਚਾਰ-ਵਟਾਂਦਰੇ ਲਈ James W. Sire's *Scripture Twisting*, ਪੰਨੇ. 127-144 ਦੇਖੋ।

9:3 ਇਹ ਆਇਤ ਯੂਹੰਨਾ 9:2 ਵਿਚਲੇ ਚੇਲਿਆਂ ਦੇ ਸਵਾਲ ਦਾ ਜਵਾਬ ਦਿੰਦੀ ਹੈ। ਕਈ ਸੱਚਾਈਆਂ ਨਿਰਧਾਰਿਤ ਕੀਤੀਆਂ ਗਈਆਂ ਹਨ (1) ਪਾਪ ਅਤੇ ਬਿਮਾਰੀ ਆਪਸ ਵਿਚ ਜੁੜੇ ਨਹੀਂ ਹਨ (2) ਮੁਸ਼ਕਲਾਂ ਅਕਸਰ ਪਰਮੇਸ਼ਰ ਦੀ ਬਰਕਤ ਦਾ ਮੌਕਾ ਦਿੰਦੀਆਂ ਹਨ।

9:4 "ਸਾਨੂੰ . . . ਮੈਨੂੰ" ਇਹ ਪੜਨਾਵ ਸਪੱਸ਼ਟ ਤੌਰ ਤੇ ਸਹਿਮਤ ਨਹੀਂ ਹਨ। ਕਈ ਯੂਨਾਨੀ ਹੱਥ-ਲਿਖਤਾਂ ਵਿਆਕਰਣ ਸਮਝੌਤੇ ਲਈ ਇਕ ਜਾਂ ਦੂਜੇ ਨੂੰ ਬਦਲਦੀਆਂ ਹਨ। ਉਹ ਅਧਿਆਤਮਿਕ ਸਥਿਤੀ ਨੂੰ ਦਰਸਾਉਂਦੇ ਹਨ ਕਿ ਜਿਵੇਂ ਯਿਸੂ ਸੰਸਾਰ ਦਾ ਚਾਨਣ ਹੈ, ਸਾਨੂੰ ਵੀ ਉਸ ਚਾਨਣ ਨੂੰ ਆਪਣੇ ਦਿਲਾਂ ਵਿਚ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ (ਤੁਲਨਾ ਕਰੋ. ਮੱਤੀ 5:14)।

▣ "ਰਾਤ ਆ ਰਹੀ ਹੈ" ਯੂਹੰਨਾ 9:5 ਨਾਲ ਤੁਲਨਾ ਦਰਸਾਉਂਦੀ ਹੈ ਕਿ ਇਹ ਸਪੱਸ਼ਟ ਰੂਪਕ ਹੈ। ਰਾਤ ਹਵਾਲਾ ਦੇ ਸਕਦੀ ਹੈ:

1. ਆਉਣ ਵਾਲੇ ਨਿਆਂ ਦਾ
2. ਮੌਕੇ ਦੀ ਮਿਆਦ ਦੇ ਬੰਦ ਹੋਣ ਦਾ
3. ਯਿਸੂ ਦਾ ਅਸਵੀਕਾਰ ਹੋਣ ਅਤੇ ਸਲੀਬ ਦਾ

9:5 "ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ" ਇਹ ਯਿਸੂ ਦੇ ਦੇਹ ਧਾਰਣ ਦੇ ਸਮੇਂ, ਬੈਤਲਹਮ ਤੋਂ ਕਲਵਰੀ ਦੇ ਸਮੇਂ ਦਾ ਹਵਾਲਾ ਦਿੰਦਾ ਪ੍ਰਤੀਤ ਹੁੰਦਾ ਹੈ। ਯਿਸੂ ਇੱਥੇ ਸੀਮਤ ਸਮੇਂ ਲਈ ਸੀ। ਉਸਦੇ ਸੁਣਨ ਵਾਲਿਆਂ ਨੂੰ ਹੁਣ ਉਸਦੇ ਸੰਦੇਸ਼ ਪ੍ਰਤੀ ਜਵਾਬ ਦੇਣਾ ਚਾਹੀਦਾ ਹੈ। ਇਹ ਵਾਕ ਅਧਿਆਤਮਿਕ ਤੌਰ ਤੇ ਯੂਹੰਨਾ 9:4 ਦੇ ਸਮਾਨ ਹੈ।

ਕੋਈ ਹੈਰਾਨ ਹੋ ਸਕਦਾ ਹੈ ਕਿ "ਮੈਂ ਹਾਂ" ਇਸ ਤਰ੍ਹਾਂ ਦੇ ਪ੍ਰਸੰਗ ਵਿਚ ਕਿੰਨਾ ਪ੍ਰਭਾਵ ਪਾਉਂਦਾ ਹੈ!

▣ "ਮੈਂ ਸੰਸਾਰ ਦਾ ਚਾਨਣ ਹਾਂ" ਯੂਹੰਨਾ ਅਕਸਰ "ਚਾਨਣ" ਅਤੇ "ਹਨੇਰੇ" ਨੂੰ ਆਤਮਿਕ ਹਕੀਕਤ ਦੇ ਅਲੰਕਾਰ ਵਜੋਂ ਵਰਤਦਾ ਹੈ। ਯਿਸੂ "ਸੰਸਾਰ ਦਾ ਚਾਨਣ" ਹੋਣ ਦੇ ਨਾਤੇ (ਤੁਲਨਾ ਕਰੋ. ਯੂਹੰਨਾ 1:4-5, 8-9; 3:17-21; 8:12; 9:5; 12:46) ਪੁਰਾਣੇ ਨੇਮ ਦੇ ਮਸੀਹ ਦੇ ਪ੍ਰਭਾਵ ਨੂੰ ਦਰਸਾ ਸਕਦਾ ਹੈ (ਤੁਲਨਾ ਕਰੋ. ਯਸ਼ਾਯਾਹ 42:6; 49:6; 51:4; 60:1,3)। ਯੂਹੰਨਾ 8:12 ਤੇ ਨੋਟ ਦੇਖੋ।

9:6 "ਬੁੱਕ ਨਾਲ ਮਿੱਟੀ ਦਾ ਇੱਕ ਲੇਪ ਬਣਾਇਆ" ਬੁੱਕ ਇਕ ਯਹੂਦੀ ਡਾਕਟਰੀ ਘਰੇਲੂ ਉਪਚਾਰ ਸੀ। ਸਬਤ ਦੇ ਦਿਨ ਇਸਦੀ ਵਰਤੋਂ ਕਰਨ ਦੀ ਆਗਿਆ ਨਹੀਂ ਸੀ (ਤੁਲਨਾ ਕਰੋ. ਯੂਹੰਨਾ 9:14)। ਇੰਜੀਲਾਂ ਵਿਚ ਯਿਸੂ ਦੇ ਬੁੱਕ ਦੀ ਵਰਤੋਂ ਦੀਆਂ ਤਿੰਨ ਉਦਾਹਰਣਾਂ ਦਰਜ ਹਨ (ਤੁਲਨਾ ਕਰੋ. ਮਰਕੁਸ 7:33; 8:23; ਅਤੇ ਇੱਥੇ)। ਇਸ ਸਵੀਕਾਰ ਕੀਤੇ ਗਏ, ਇੱਥੋਂ ਤੱਕ ਕਿ ਉਮੀਦ ਕੀਤੇ ਗਏ, ਚੰਗਾ ਕਰਨ ਦੇ ਢੰਗ ਦੀ ਵਰਤੋਂ ਕਰਕੇ, ਯਿਸੂ ਇਸ ਆਦਮੀ ਦੇ ਵਿਸ਼ਵਾਸ ਨੂੰ ਸਰੀਰਕ ਤੌਰ ਤੇ ਉਤਸ਼ਾਹਤ ਕਰ ਰਿਹਾ ਸੀ, ਪਰ ਜਾਣਬੁੱਝ ਕੇ ਫ਼ਰੀਸੀਆਂ ਦੀਆਂ ਪਰੰਪਰਾਵਾਂ ਅਤੇ ਨਿਯਮਾਂ ਨੂੰ ਚੁਣੌਤੀ ਦੇ ਰਿਹਾ ਸੀ!

9:7 "ਸ਼ੀਲੋਮ ਦੇ ਤਲਾਬ" ਸ਼ੀਲੋਮ ਦਾ ਅਰਥ ਹੈ "ਉਹ ਜਿਸ ਨੂੰ ਭੇਜਿਆ ਗਿਆ ਹੈ"। ਇਹ ਤਲਾਬ ਡੇਰਿਆਂ ਦੇ ਤਿਉਹਾਰ ਦੀ ਰਸਮ ਵਿਚ ਵਰਤਿਆ ਜਾਂਦਾ ਸੀ।

▣ "(ਇਸ ਦਾ ਅਰਥ ਹੈ, ਭੋਜਿਆ ਹੋਇਆ)" "ਭੋਜਿਆ" ਸ਼ਬਦ ਇਸ ਤੱਥ ਨਾਲ ਜੁੜਿਆ ਹੋਇਆ ਹੈ ਕਿ ਤਲਾਬ ਦਾ ਪਾਣੀ ਗੀਰੇਨ ਦੇ ਚਸਮੇ, ਜੋ ਯਰੂਸ਼ਲਮ ਸ਼ਹਿਰ ਦੀਆਂ ਕੰਧਾਂ ਦੇ ਬਾਹਰ ਸੀ, ਵਿੱਚੋਂ ਬੰਨ੍ਹਿਆ ਗਿਆ ਸੀ। ਰੱਬੀ ਲੋਕਾਂ ਨੇ "ਭੋਜਿਆ" ਸ਼ਬਦ ਨੂੰ ਮਸੀਹ ਦੇ ਪਭਾਵ ਨਾਲ ਨਹੀਂ ਜੋੜਿਆ। ਇਹ ਲੇਖਕ ਦੁਆਰਾ ਇਕ ਹੋਰ ਸੰਪਾਦਕੀ ਟਿੱਪਣੀ ਹੈ।

▣ "ਧੋਤੀਆਂ" ਇਹ ਉਸਦੇ ਵਿਸ਼ਵਾਸ ਦਾ ਕੰਮ ਸੀ। ਉਸਨੇ ਯਿਸੂ ਦੇ ਸ਼ਬਦਾਂ ਉੱਤੇ ਅਮਲ ਕੀਤਾ! ਫਿਰ ਵੀ ਇਹ ਅਜੇ ਤੱਕ "ਬਚਾਉਣ ਵਾਲਾ ਵਿਸ਼ਵਾਸ" ਨਹੀਂ ਸੀ (ਤੁਲਨਾ ਕਰੋ. ਯੂਹੰਨਾ 9:11,17,36,38)। ਇਹ ਵਿਸ਼ਵਾਸ ਨੂੰ ਅਮਲ ਵਿਚ ਲਿਆਉਣਾ ਸੀ। ਸਾਰੀਆਂ ਇੰਜੀਲਾਂ ਵਿੱਚੋਂ, ਯੂਹੰਨਾ ਵਿਸ਼ਵਾਸ ਦੇ "ਪੱਧਰਾਂ" ਨੂੰ ਪ੍ਰਗਟ ਕਰਦਾ ਹੈ। ਯੂਹੰਨਾ 8 ਇਕ ਸਮੂਹ ਨੂੰ ਦਰਸਾਉਂਦਾ ਹੈ ਜਿਹਨਾਂ ਨੇ "ਵਿਸ਼ਵਾਸ ਕੀਤਾ," ਮੁਕਤੀ ਨੂੰ ਪ੍ਰਾਪਤ ਨਹੀਂ ਕੀਤਾ (ਤੁਲਨਾ ਕਰੋ. ਮੱਤੀ 13; ਮਰਕੁਸ 4; ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ)।

ਖਾਸ ਵਿਸ਼ਾ: ਮੁਕਤੀ (ਯੂਨਾਨੀ ਕਿਰਿਆ ਵਾਕ) SPECIAL TOPIC: SALVATION (GREEK VERB TENSES)

ਖਾਸ ਵਿਸ਼ਾ: ਮੁਕਤੀ ਲਈ ਵਰਤੇ ਗਏ ਯੂਨਾਨੀ ਕਿਰਿਆ ਵਾਕ

ਮੁਕਤੀ ਕੋਈ ਉਪਜ ਨਹੀਂ, ਬਲਕਿ ਮਸੀਹ ਵਿਚ ਪਰਮੇਸ਼ਰ ਨਾਲ ਰੋਜ਼ਾਨਾ ਦਾ ਸੰਬੰਧ ਹੈ। ਜਦੋਂ ਕੋਈ ਮਸੀਹ ਵਿਚ ਵਿਸ਼ਵਾਸ ਕਰਦਾ ਹੈ ਇਹ ਉਸ ਸਮੇਂ ਪੂਰਾ ਨਹੀਂ ਹੁੰਦਾ, ਉਦੋਂ ਇਹ ਸਿਰਫ਼ ਸ਼ੁਰੂ ਹੁੰਦਾ ਹੈ (ਇਕ ਦਰਵਾਜ਼ਾ ਅਤੇ ਫਿਰ ਇਕ ਸੜਕ, ਤੁਲਨਾ ਕਰੋ. ਮੱਤੀ 7:13-14)! ਇਹ ਅੱਗ ਦੀ ਬੀਮਾ ਪਾਲਸੀ ਨਹੀਂ ਹੈ, ਨਾ ਹੀ ਸਵਰਗ ਜਾਣ ਦੀ ਟਿਕਟ, ਬਲਕਿ ਮਸੀਹ ਵਾਂਗ ਬਣਨ ਦਾ ਵੱਧ ਰਿਹਾ ਜੀਵਨ ਹੈ (ਤੁਲਨਾ ਕਰੋ. ਰੋਮੀਆਂ 8:28-29; 2 ਕੁਰਿੰਥੀਆਂ 3:18; 7:1; ਗਲਾਤੀਆਂ 4:19; ਅਫਸੀਆਂ 1:4; 4:13; 1 ਥੋਸਲੁਨੀਕੀਆਂ 3:13; 4:3,7; 5:23; 1 ਪਤਰਸ 1:15)। ਅਮਰੀਕਾ ਵਿਚ ਸਾਡੀ ਇਕ ਕਹਾਵਤ ਹੈ ਜੋ ਕਹਿੰਦੀ ਹੈ ਕਿ ਇਕ ਪਤੀ-ਪਤਨੀ ਜਿੰਨਾ ਜ਼ਿਆਦਾ ਇਕੱਠੇ ਰਹਿੰਦੇ ਹਨ, ਉਨਾਂ ਹੀ ਜ਼ਿਆਦਾ ਉਹ ਇਕੋ ਜਿਹੇ ਦਿਖਾਈ ਦਿੰਦੇ ਹਨ। ਇਹ ਮੁਕਤੀ ਦਾ ਉਦੇਸ਼ ਹੈ!

ਮੁਕੰਮਲ ਕੰਮ ਵਜੋਂ ਮੁਕਤੀ (ਭੂਤ-ਕਾਲ)

- ਰਸੂਲਾਂ ਦੇ ਕਰਤੱਬ 15:11
- ਰੋਮੀਆਂ 8:24
- 2 ਤਿਮੋਥਿਉਸ 1:9
- ਤੀਤੁਸ 3:5
- ਰੋਮੀਆਂ 13:11 (ਭੂਤ-ਕਾਲ ਨੂੰ ਭਵਿੱਖ ਦੀ ਸਥਿਤੀ ਨਾਲ ਜੋੜਦਾ ਹੈ)

ਮੌਜੂਦਾ ਸਥਿਤੀ ਵਜੋਂ ਮੁਕਤੀ (ਸੰਪੂਰਨ)

- ਅਫਸੀਆਂ 2:5,8

ਨਿਰੰਤਰ ਪ੍ਰਕਿਰਿਆ ਵਜੋਂ ਮੁਕਤੀ (ਵਰਤਮਾਨ ਕਾਲ)

- 1 ਕੁਰਿੰਥੀਆਂ 1:18; 15:2
- 2 ਕੁਰਿੰਥੀਆਂ 2:15
- 1 ਪਤਰਸ 3:21

ਭਵਿੱਖ ਦੀ ਸੰਪੂਰਨਤਾ ਵਜੋਂ ਮੁਕਤੀ (ਕਿਰਿਆ ਵਾਕ ਜਾਂ ਪ੍ਰਸੰਗ ਵਿਚ ਭਵਿੱਖ)

- ਰੋਮੀਆਂ 5:9,10; 10:9,13
- 1 ਕੁਰਿੰਥੀਆਂ 3:15; 5:5
- ਫ਼ਿਲਿੱਪੀਆਂ 1:28
- 1 ਥੋਸਲੁਨੀਕੀਆਂ 5:8-9

• ਇਬਰਾਨੀਆਂ 1:14; 9:28

• 1 ਪਤਰਸ 1:5

ਇਸ ਲਈ, ਮੁਕਤੀ ਸ਼ੁਰੂਆਤੀ ਵਿਸ਼ਵਾਸ ਦੇ ਫ਼ੈਸਲੇ ਨਾਲ ਸ਼ੁਰੂ ਹੁੰਦੀ ਹੈ (ਤੁਲਨਾ ਕਰੋ. ਯੂਹੰਨਾ 1:12; 3:16; ਰੋਮੀਆਂ 10:9-13), ਪਰ ਜੀਵਨ-ਸ਼ੈਲੀ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ (ਤੁਲਨਾ ਕਰੋ. ਰੋਮੀਆਂ 8:29; ਗਲਾਤੀਆਂ 2:19-20; ਅਫਸੀਆਂ 1:4; 2:10), ਜੋ ਇਸ ਦਿਨ ਪੂਰਾ ਹੋ ਜਾਵੇਗਾ (ਤੁਲਨਾ ਕਰੋ. 1 ਯੂਹੰਨਾ 3:2)। ਇਸ ਅੰਤਮ ਅਵਸਥਾ ਨੂੰ ਮਹਿਮਾ ਕਿਹਾ ਜਾਂਦਾ ਹੈ (ਤੁਲਨਾ ਕਰੋ. ਰੋਮੀਆਂ 8:28-30)। ਇਹ ਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ:

1. ਸ਼ੁਰੂਆਤੀ ਮੁਕਤੀ – ਦੇਸ਼-ਮਾਫ਼ੀ (ਪਾਪ ਦੀ ਸਜ਼ਾ ਤੋਂ ਬਚਾਏ ਗਏ)
2. ਪ੍ਰਗਤੀਸ਼ੀਲ ਮੁਕਤੀ – ਪਵਿੱਤਰੀਕਰਨ (ਪਾਪ ਦੀ ਸ਼ਕਤੀ ਤੋਂ ਬਚਾਏ ਗਏ)
3. ਅੰਤਮ ਮੁਕਤੀ – ਮਹਿਮਾ (ਪਾਪ ਦੀ ਮੌਜੂਦਗੀ ਤੋਂ ਬਚਾਏ ਗਏ)

Copyright © 2014 [Bible Lessons International](#)

9:8 "ਗੁਆਂਢੀ" ਇਸ ਚਮਤਕਾਰ ਦੀ ਗਵਾਹੀ ਦੇਣ ਲਈ ਇਸ ਅਧਿਆਇ ਵਿਚ ਤਿੰਨ ਸਮੂਹ ਦੱਸੇ ਗਏ ਹਨ: (1) ਉਸਦੇ ਗੁਆਂਢੀ (ਯੂਹੰਨਾ 9:8) (2) ਉਹ ਆਦਮੀ ਖੁਦ (ਯੂਹੰਨਾ 9:11) (3) ਉਸਦੇ ਮਾਪੇ (ਯੂਹੰਨਾ 9:18)
ਇਸ ਚਮਤਕਾਰ ਬਾਰੇ ਉਸਦੇ ਗੁਆਂਢੀਆਂ ਵਿਚ ਮਤਭੇਦ ਸੀ ਜਿਵੇਂ ਕਿ ਫ਼ਰੀਸੀਆਂ ਵਿਚ ਸੀ।

▣ "ਕੀ ਇਹ ਉਹ ਹੀ ਆਦਮੀ ਨਹੀਂ, ਜੋ ਬੈਠਾ ਭੀਖ ਮੰਗਿਆ ਕਰਦਾ ਸੀ" ਇਹ ਯੂਨਾਨੀ ਸਵਾਲ ਇਕ "ਹਾਂ" ਦੇ ਜਵਾਬ ਦੀ ਉਮੀਦ ਕਰਦਾ ਹੈ।

9:9 "ਮੈਂ ਉਹ ਹੀ ਹਾਂ" ਇਹ ਉਹੀ ਯੂਨਾਨੀ ਮੁਹਾਵਰਾ ਹੈ ਜੋ ਯਿਸੂ ਯੂਹੰਨਾ 4:26; 6:20; 8:24,28,58; 13:19; 18:5,6,8 ਵਿਚ ਵਰਤਦਾ ਹੈ। ਇਹ ਪ੍ਰਸੰਗ ਦਰਸਾਉਂਦਾ ਹੈ ਕਿ ਇਹ ਮੁਹਾਵਰਾ ਆਪਣੇ ਆਪ ਵਿਚ ਦੈਵੀ ਭਾਵ ਨਹੀਂ ਰੱਖਦਾ ਹੈ। ਇਸ ਅਧਿਆਇ ਦੇ ਯੂਹੰਨਾ 9:36 (ਸ਼੍ਰੀਮਾਨ) ਅਤੇ 38 (ਪ੍ਰਭੂ) ਵਿਚ ਵਰਤੇ ਗਏ *ਕੁਰੀਓਸ kurios* ਸ਼ਬਦ ਵਿਚ ਬਹੁਤ ਸਾਰੀਆਂ ਅਸਪੱਸ਼ਟਤਾਵਾਂ ਹਨ।

9:11-12 ਇਹ ਗੱਲਬਾਤ ਦਰਸਾਉਂਦੀ ਹੈ ਕਿ ਇਹ ਆਦਮੀ ਦੇ ਚਮਤਕਾਰ ਵਿਚ ਤੁਰੰਤ ਆਤਮਿਕ ਮੁਕਤੀ ਸ਼ਾਮਲ ਨਹੀਂ ਹੋਈ। ਇਸ ਆਦਮੀ ਦਾ ਵਿਸ਼ਵਾਸ ਯਿਸੂ ਨਾਲ ਆਪਣੀਆਂ ਮੁਲਾਕਾਤਾਂ ਦੁਆਰਾ ਵਿਕਸਤ ਹੋਇਆ ਹੈ (ਤੁਲਨਾ ਕਰੋ. ਯੂਹੰਨਾ 9:35)।

ਯੂਹੰਨਾ 9:13-17

¹³ਫਿਰ ਉਹ ਲੋਕ, ਉਸ ਆਦਮੀ ਨੂੰ, ਜੋ ਪਹਿਲੇ ਅੰਨ੍ਹਾ ਸੀ, ਫ਼ਰੀਸੀਆਂ ਕੋਲ ਲੈ ਗਏ। ¹⁴ਜਿਸ ਦਿਨ ਯਿਸੂ ਨੇ ਲੇਪ ਬਣਾ ਕੇ ਉਸ ਦੀਆਂ ਅੱਖਾਂ ਖੋਲ੍ਹੀਆਂ ਸਨ ਉਹ ਸਬਤ ਦਾ ਦਿਨ ਸੀ। ¹⁵ਇਸ ਲਈ ਫ਼ਰੀਸੀਆਂ ਨੇ ਇੱਕ ਵਾਰ ਫਿਰ ਉਸ ਤੋਂ ਪੁੱਛਿਆ, "ਉਹ ਸੁਜਾਖਾ ਕਿਸ ਤਰ੍ਹਾਂ ਹੋਇਆ?" ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, "ਉਸ ਨੇ ਮੇਰੀਆਂ ਅੱਖਾਂ ਉੱਤੇ ਮਿੱਟੀ ਦਾ ਲੇਪ ਲਾਇਆ, ਜਿਸ ਨੂੰ ਮੈਂ ਧੋਇਆ ਅਤੇ ਹੁਣ ਮੈਂ ਦੇਖ ਸਕਦਾ ਹਾਂ।" ¹⁶ਇਸ ਉੱਤੇ ਕੁਝ ਫ਼ਰੀਸੀ ਬੋਲੇ, "ਇਹ ਆਦਮੀ ਪਰਮੇਸ਼ਰ ਵੱਲੋਂ ਨਹੀਂ ਹੈ, ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ ਹੈ।" ਪਰ ਕੁਝ ਹੋਰ ਬੋਲੇ, "ਇਹੋ ਜਿਹੇ ਚਮਤਕਾਰੀ ਚਿੰਨ੍ਹ ਇੱਕ ਪਾਪੀ ਆਦਮੀ ਕਿਸ ਤਰ੍ਹਾਂ ਦਿਖਾ ਸਕਦਾ ਹੈ?" ਇਸ ਤਰ੍ਹਾਂ ਉਹਨਾਂ ਵਿੱਚ ਫੁੱਟ ਪੈ ਗਈ। ¹⁷ਇਸ ਲਈ ਫ਼ਰੀਸੀਆਂ ਨੇ ਇੱਕ ਵਾਰ ਫੇਰ ਉਸ ਆਦਮੀ ਨੂੰ ਜੋ ਅੰਨ੍ਹਾ ਸੀ, ਪੁੱਛਿਆ, "ਤੂੰ ਉਸ ਦੇ ਬਾਰੇ ਕੀ ਕਹਿੰਦਾ ਹੈ; ਤੇਰੀਆਂ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਹਨ?" ਉਸ ਨੇ ਉੱਤਰ ਦਿੱਤਾ, "ਉਹ ਇੱਕ ਨਬੀ ਹੈ।"

9:13 "ਉਹ ਲੋਕ" ਇਹ ਗੁਆਂਢੀਆਂ ਦਾ ਹਵਾਲਾ ਦੇ ਸਕਦਾ ਹੈ।

▣ "ਫ਼ਰੀਸੀਆਂ" ਯੂਹੰਨਾ ਵਿਚ ਯਹੂਦੀ ਆਗੂ ਦੇ ਵੱਖਰੇ-ਵੱਖਰੇ ਸ਼ਬਦਾਂ ਦੁਆਰਾ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਆਮ ਤੌਰ ਤੇ "ਯਹੂਦੀ" ਕਿਹਾ ਜਾਂਦਾ ਹੈ (ਤੁਲਨਾ ਕਰੋ. ਯੂਹੰਨਾ 9:18, 22)। ਹਾਲਾਂਕਿ, ਇਸ ਅਧਿਆਇ ਵਿਚ ਉਨ੍ਹਾਂ ਨੂੰ ਫ਼ਰੀਸੀ ਕਿਹਾ ਗਿਆ ਹੈ (ਤੁਲਨਾ ਕਰੋ. ਯੂਹੰਨਾ 9:13, 15, 16, ਅਤੇ 40)। ਯੂਹੰਨਾ 1:24 ਤੇ ਖਾਸ ਵਿਸ਼ਾ ਦੇਖੋ।

9:14 "ਜਿਸ ਦਿਨ ਯਿਸੂ ਨੇ ਲੇਪ ਬਣਾ ਕੇ ਉਸ ਦੀਆਂ ਅੱਖਾਂ ਖੋਲ੍ਹੀਆਂ ਸਨ ਉਹ ਸਬਤ ਦਾ ਦਿਨ ਸੀ" ਯਹੂਦੀ ਆਗੂਆਂ ਦੇ ਰਵਾਇਤੀ ਨਿਯਮਾਂ (ਤਾਲਮੁਦ ਵਿਚ ਜ਼ਬਾਨੀ ਮੌਖਿਕ ਪਰੰਪਰਾਵਾਂ) ਨੇ ਇਸ ਵਿਅਕਤੀ ਦੀ ਜ਼ਰੂਰਤ ਨੂੰ ਪਹਿਲ ਦਿੱਤੀ (ਤੁਲਨਾ ਕਰੋ. ਯੂਹੰਨਾ 5:9; 9:16; ਮੱਤੀ 23:24)। ਇਹ ਲਗਭਗ ਉਸ ਤਰ੍ਹਾਂ ਹੈ ਜਿਵੇਂ ਯਿਸੂ ਨੇ ਸਬਤ ਦੇ ਦਿਨ ਜਾਣਬੁੱਝ ਕੇ ਇਨ੍ਹਾਂ ਆਗੂਆਂ ਨਾਲ ਇਕ ਅਧਿਆਤਮਿਕ ਸੰਵਾਦ ਕਰਨ ਦੇ ਮਕਸਦ ਨਾਲ ਕੰਮ ਕੀਤਾ। ਯੂਹੰਨਾ 5:9 ਤੇ ਨੋਟ ਦੇਖੋ।

9:16 ਫ਼ਰੀਸੀਆਂ ਦਾ ਯਿਸੂ ਤੇ ਨਿਆਂ ਬਿਵਸਥਾ ਸਾਰ 13:1-5 ਤੇ ਅਧਾਰਿਤ ਸੀ।

▣ "ਇਸ ਤਰ੍ਹਾਂ ਉਹਨਾਂ ਵਿੱਚ ਫੁੱਟ ਪੈ ਗਈ" ਯਿਸੂ ਹਮੇਸ਼ਾ ਇਸ ਦਾ ਕਾਰਨ ਬਣਦਾ ਹੈ (ਤੁਲਨਾ ਕਰੋ. ਯੂਹੰਨਾ 6:52; 7:43; 10:19; ਮੱਤੀ 10:34-39)।

9:17 "ਉਹ ਇੱਕ ਨਬੀ ਹੈ" ਇਹ ਅਧਿਆਇ ਇਸ ਆਦਮੀ ਦੇ ਵਿਸ਼ਵਾਸ ਦੇ ਵਿਕਾਸ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. ਯੂਹੰਨਾ 9:36, 38)। ਯੂਹੰਨਾ 4:19 ਤੇ ਖਾਸ ਵਿਸ਼ਾ ਦੇਖੋ।

ਯੂਹੰਨਾ 9:18-23

¹⁸ਪਰ ਯਹੂਦੀ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹ ਆਦਮੀ ਅੰਨ੍ਹਾ ਸੀ ਅਤੇ ਹੁਣ ਸੁਜਾਖਾ ਹੈ, ਜਦੋਂ ਤੀਕ ਕਿ ਉਹਨਾਂ ਉਸ ਦੇ ਜੋ ਹੁਣ ਦੇਖਣ ਲੱਗ ਪਿਆ ਸੀ, ਮਾਤਾ ਪਿਤਾ ਨੂੰ ਸੱਦ ਨਾ ਲਿਆ। ¹⁹ਉਹਨਾਂ ਨੇ ਉਸ ਦੇ ਮਾਤਾ ਪਿਤਾ ਕੋਲੋਂ ਪੁੱਛਿਆ, "ਕੀ ਇਹ ਤੁਹਾਡਾ ਪੁੱਤਰ ਹੈ? ਕੀ ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ? ਫਿਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ?" ²⁰ਉਸ ਦੇ ਮਾਤਾ ਪਿਤਾ ਨੇ ਉੱਤਰ ਦਿੱਤਾ, "ਅਸੀਂ ਇਹ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ।" ²¹ਪਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ, ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਅਤੇ ਨਾ ਹੀ ਅਸੀਂ ਇਹ ਜਾਣਦੇ ਹਾਂ ਕਿ ਇਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ ਹਨ। ਉਸ ਤੋਂ ਪੁੱਛ ਲਵੋ, ਕਿਉਂਕਿ ਉਹ ਸਿਆਣਾ ਹੈ, ਉਹ ਆਪੇ ਹੀ ਦੱਸੇਗਾ।" ²²ਉਸ ਦੇ ਮਾਤਾ ਪਿਤਾ ਨੇ ਇਹ ਇਸ ਲਈ ਕਿਹਾ ਕਿਉਂਕਿ ਯਹੂਦੀਆਂ ਨੇ ਪਹਿਲੇ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਜੇ ਕੋਈ ਵੀ ਯਿਸੂ ਨੂੰ ਮਸੀਹ ਕਰਕੇ ਮੰਨੇਗਾ, ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਛੇਕ ਦਿੱਤਾ ਜਾਵੇਗਾ। ²³ਇਸੇ ਲਈ ਉਸ ਦੇ ਮਾਤਾ ਪਿਤਾ ਨੇ ਕਿਹਾ, "ਉਹ ਸਿਆਣਾ ਹੈ, ਉਸ ਤੋਂ ਪੁੱਛੋ।"

9:22-23 "ਜੇ ਕੋਈ ਵੀ ਯਿਸੂ ਨੂੰ ਮਸੀਹ ਕਰਕੇ ਮੰਨੇਗਾ" ਇਹ ਤੀਸਰੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ, ਜਿਸਦਾ ਅਰਥ ਸੰਭਾਵੀ ਕੰਮ ਹੈ। ਮਾਪੇ ਇਨ੍ਹਾਂ ਯਹੂਦੀ ਆਗੂਆਂ ਤੋਂ ਡਰਦੇ ਸਨ। ਇੱਥੇ ਬਹੁਤ ਸਾਰੇ ਗਵਾਹ ਹਨ ਜਿਨ੍ਹਾਂ ਨੇ ਇਸ ਚਮਤਕਾਰ ਨੂੰ ਜਾਇਜ਼ ਠਹਿਰਾਇਆ: (1) ਗੁਆਂਢੀ (ਯੂਹੰਨਾ 9:8-10) (2) ਉਹ ਆਦਮੀ ਖੁਦ (ਯੂਹੰਨਾ 9:11-17, 24-33) (3) ਉਸਦੇ ਮਾਪੇ (ਯੂਹੰਨਾ 9:18-23)।

ਖਾਸ ਵਿਸ਼ਾ: ਮੰਨਣਾ SPECIAL TOPIC: CONFESSION

ਖਾਸ ਵਿਸ਼ਾ: ਮੰਨਣਾ

A. ਯੂਨਾਨੀ ਮੂਲ ਦੇ ਰੂਪ ਹੈ, "ਮੰਨਣਾ" ਜਾਂ "ਅੰਗੀਕਰਨ" ਲਈ *ਹੋਮੋਲੋਗੋਓ/ਐਗਜੋਮੋਲੋਗੋ* *homologeō/exomologō* ਵਰਤੇ ਜਾਂਦੇ ਹਨ। ਮਿਸ਼ਰਿਤ ਸ਼ਬਦ *ਹੋਮੋ* *homo* ਤੋਂ ਇਕ; ਲੋਗੋ *legō* ਤੋਂ ਬੋਲਣਾ ਜਾਂ *ਐਕਜ਼* *ex* ਤੋਂ ਬਾਹਰ। ਇਸਦਾ ਮੁੱਢਲਾ ਅਰਥ, ਇਕੋ ਗੱਲ ਕਹਿਣਾ, ਸਹਿਮਤ ਹੋਣਾ ਹੈ। ਯੂਨਾਨੀ ਸਬੰਧਕਸੂਚਕ ਸ਼ਬਦ *ਐਕਜ਼* *ex* ਜਨਤਕ ਘੋਸ਼ਣਾ ਨੂੰ ਦਰਸਾਉਂਦਾ ਹੈ।

B. ਇਸ ਸ਼ਬਦ ਸਮੂਹ ਦੇ ਅੰਗਰੇਜ਼ੀ ਅਨੁਵਾਦ ਹਨ:

1. ਪ੍ਰਸੰਸ਼ਾ
2. ਸਹਿਮਤ
3. ਘੋਸ਼ਣਾ ਕਰਨਾ (ਤੁਲਨਾ ਕਰੋ. ਮੱਤੀ 7:23)
4. ਦਾਅਵਾ ਕਰਨਾ
5. ਮੰਨਣਾ (ਤੁਲਨਾ ਕਰੋ. ਇਬਰਾਨੀਆਂ 4:14; 10:23)

C. ਇਸ ਸ਼ਬਦ ਸਮੂਹ ਦੇ ਦੋ ਉਲਟ ਉਪਯੋਗ ਵੀ ਹਨ

1. ਪ੍ਰਸੰਸ਼ਾ ਕਰਨਾ (ਪਰਮੇਸ਼ਰ ਦੀ)
2. ਪਾਪ ਨੂੰ ਸਵੀਕਾਰ ਕਰਨਾ

ਇਹ ਸ਼ਾਇਦ ਮਨੁੱਖੀਜਾਤੀ ਦੀ ਪਰਮੇਸ਼ਰ ਦੀ ਪਵਿੱਤਰਤਾ ਅਤੇ ਇਸ ਦੇ ਆਪਣੇ ਪਾਪ ਦੀ ਭਾਵਨਾ ਦੁਆਰਾ ਵਿਕਸਤ ਹੋਏ ਹਨ। ਇਕ ਨੂੰ ਮੰਨਣਾ ਦੋਵਾਂ ਨੂੰ ਮੰਨਣਾ ਹੈ।

D. ਸਮੂਹ ਸ਼ਬਦ ਦੀ ਨਵੇਂ ਨੇਮ ਵਿਚ ਉਪਯੋਗਤਾ:

1. ਵਾਅਦਾ ਕਰਨਾ (ਤੁਲਨਾ ਕਰੋ. ਮੱਤੀ 14:7; ਰਸੂਲਾਂ ਦੇ ਕਰਤੱਬ 7:17)
2. ਸਹਿਮਤ ਹੋਣਾ ਜਾਂ ਕਿਸੇ ਚੀਜ਼ ਨਾਲ ਸਹਿਮਤ ਹੋਣਾ (ਤੁਲਨਾ ਕਰੋ. ਯੂਹੰਨਾ 1:20; ਲੂਕਾ 22:6; ਰਸੂਲਾਂ ਦੇ ਕਰਤੱਬ 24:14; ਇਬਰਾਨੀਆਂ 11:13)
3. ਪ੍ਰਸੰਸ਼ਾ ਕਰਨਾ (ਤੁਲਨਾ ਕਰੋ. ਮੱਤੀ 11:25; ਲੂਕਾ 10:21; ਰੋਮੀਆਂ 14:11; 15:9; ਇਬਰਾਨੀਆਂ 13:15)
4. ਮੰਨਣਾ
 - a. ਇਕ ਵਿਅਕਤੀ (ਤੁਲਨਾ ਕਰੋ. ਮੱਤੀ 10:32; ਲੂਕਾ 12:8; ਯੂਹੰਨਾ 9:22; 12:42; ਰੋਮੀਆਂ 10:9; ਫਿਲਿੱਪੀਆਂ 2:11; 1 ਯੂਹੰਨਾ 2:23; ਪ੍ਰਕਾਸ਼ ਦੀ ਪੇਥੀ 3:5)
 - b. ਇਕ ਸੱਚਾਈ (ਤੁਲਨਾ ਕਰੋ. ਰਸੂਲਾਂ ਦੇ ਕਰਤੱਬ 23:8; 1 ਯੂਹੰਨਾ 4:2)
5. ਇਕ ਜਨਤਕ ਘੋਸ਼ਣਾ ਕਰਨਾ (ਕਾਨੂੰਨੀ ਭਾਵਨਾ ਨੂੰ ਧਾਰਮਿਕ ਪੁਸ਼ਟੀਕਰਣ ਵਜੋਂ ਵਿਕਸਤ ਕੀਤਾ ਗਿਆ, ਤੁਲਨਾ ਕਰੋ. ਰਸੂਲਾਂ ਦੇ ਕਰਤੱਬ 24:14; 1 ਤਿਮੋਥਿਉਸ 6:13)
 - a. ਦੋਸ ਨੂੰ ਮੰਨੇ ਬਿਨਾਂ (ਤੁਲਨਾ ਕਰੋ. 1 ਤਿਮੋਥਿਉਸ 6:12; ਇਬਰਾਨੀਆਂ 10:23)
 - b. ਦੋਸ ਨੂੰ ਮੰਨ ਕੇ (ਤੁਲਨਾ ਕਰੋ. ਮੱਤੀ 3:6; ਰਸੂਲਾਂ ਦੇ ਕਰਤੱਬ 19:18; ਇਬਰਾਨੀਆਂ 4:14; ਯਾਕੂਬ 5:16; 1 ਯੂਹੰਨਾ 1:9)

9:22 "ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਛੇਕ ਦਿੱਤਾ ਜਾਵੇਗਾ" ਸਪੱਸ਼ਟ ਹੈ ਕਿ ਲੋਕ ਬਾਹਰ ਕੱਢੇ ਜਾਣ ਤੋਂ ਡਰਦੇ ਸਨ (ਤੁਲਨਾ ਕਰੋ. ਯੂਹੰਨਾ 12:42; 16:2)। ਇਹ ਵਿਧੀ ਅਜ਼ਰਾ ਤੋਂ ਹੋ ਸਕਦੀ ਹੈ (ਤੁਲਨਾ ਕਰੋ. ਯੂਹੰਨਾ 10:8)। ਅਸੀਂ ਰੱਬੀ ਸਾਹਿਤ ਤੋਂ ਜਾਣਦੇ ਹਾਂ ਕਿ ਇੱਥੇ ਤਿੰਨ ਕਿਸਮਾਂ ਦੀ ਅਲਹਿਦਗੀ ਸੀ: (1) ਇਕ ਹਫ਼ਤੇ ਲਈ (2) ਇਕ ਮਹੀਨੇ ਲਈ (3) ਜੀਵਨ ਭਰ ਲਈ।

ਯੂਹੰਨਾ ਪਹਿਲੀ ਸਦੀ ਦੇ ਅੰਤ ਦੇ ਸਾਲਾਂ ਵਿਚ ਲਿਖ ਰਿਹਾ ਸੀ, ਅਤੇ ਯਿਸੂ ਨੂੰ ਮਸੀਹ ਵਜੋਂ ਸਵੀਕਾਰ ਕਰਕੇ ਪ੍ਰਾਰਥਨਾ ਘਰ ਤੋਂ ਕੱਢੇ ਜਾਣ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਹ ਇਤਿਹਾਸਿਕ "ਸਰਾਪੀ ਫਾਰਮੂਲਾ" ਫ਼ਰੀਸੀਆਂ ਦੁਆਰਾ A.D. 70 ਤੋਂ ਬਾਅਦ ਜਮਨੀਆਂ ਤੋਂ ਯਹੂਦੀਆਂ ਦੇ ਦੁਆਰਾ ਫਿਰ ਖੜ੍ਹੇ ਹੋਣ ਤੋਂ ਬਾਅਦ ਤਿਆਰ ਕੀਤੇ ਗਏ ਸਨ (ਅਰਥਾਤ., ਅਠਾਰਾਂ ਆਸ਼ੀਰਵਾਦ)।

▣ "ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਛੇਕ ਦਿੱਤਾ ਜਾਵੇਗਾ" ਇਹ ਛੇਕੇ ਜਾਣ ਦਾ ਗੰਭੀਰ ਕੰਮ ਸੀ (ਤੁਲਨਾ ਕਰੋ. ਯੂਹੰਨਾ 12:42; 16:2)।

ਯੂਹੰਨਾ 9:24-34

²⁴ਇਸ ਲਈ ਯਹੂਦੀਆਂ ਨੇ ਦੂਜੀ ਵਾਰ ਉਸ ਆਦਮੀ ਨੂੰ ਜੇ ਅੰਨ੍ਹਾ ਸੀ, ਸੱਦਿਆ ਅਤੇ ਉਸ ਨੂੰ ਕਿਹਾ, "ਪਰਮੇਸ਼ਰ ਦੀ ਵਡਿਆਈ ਕਰ, ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ।" ²⁵ਉਸ ਨੇ ਉੱਤਰ ਦਿੱਤਾ, "ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ ਪਰ ਇਹ ਗੱਲ ਮੈਂ ਜ਼ਰੂਰ ਜਾਣਦਾ ਹਾਂ ਕਿ ਮੈਂ ਅੰਨ੍ਹਾ ਸਾਂ ਅਤੇ ਹੁਣ ਸੁਜਾਖਾ ਹਾਂ।" ²⁶ਉਹਨਾਂ ਨੇ ਉਸ ਤੋਂ ਪੁੱਛਿਆ, "ਉਸ ਨੇ ਤੇਰੇ ਨਾਲ ਕੀ ਕੀਤਾ, ਉਸ ਨੇ ਕਿਸ ਤਰ੍ਹਾਂ ਤੇਰੀਆਂ ਅੱਖਾਂ ਖੋਲ੍ਹੀਆਂ?" ²⁷ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, "ਮੈਂ ਤਾਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਹਾਂ, ਅਤੇ ਤੁਸੀਂ ਸੁਣਿਆ ਹੀ ਨਹੀਂ। ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ?" ²⁸ਇਸ ਉੱਤੇ ਉਹਨਾਂ ਉਸ ਨੂੰ ਕੁਬਚਨ ਕਰੇ ਅਤੇ ਬੋਲੇ, "ਤੂੰ ਹੀ ਉਸ ਦਾ ਚੇਲਾ ਹੈਂ। ਅਸੀਂ ਤਾਂ ਮੂਸਾ ਦੇ ਚੇਲੇ ਹਾਂ।" ²⁹ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨਾਲ ਗੱਲਾਂ ਕੀਤੀਆਂ। ਪਰ ਇਹ ਆਦਮੀ ਕਿੱਥੋਂ ਹੈ, ਅਸੀਂ ਨਹੀਂ ਜਾਣਦੇ।" ³⁰ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ, "ਇਹ ਅਜੀਬ ਗੱਲ ਹੈ, ਤੁਸੀਂ ਜਾਣਦੇ ਹੀ ਨਹੀਂ ਹੋ ਕਿ ਉਹ ਕਿੱਥੋਂ ਹੈ, ਪਰ ਫਿਰ ਵੀ ਉਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ।" ³¹ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦਾ ਹੈ, ਉਹ ਉਹਨਾਂ ਦੀ ਹੀ ਸੁਣਦਾ ਹੈ ਜਿਹੜੇ ਉਸ ਨੂੰ ਮੰਨਦੇ ਅਤੇ ਉਸ ਦੀ ਇੱਛਾ ਅਨੁਸਾਰ ਚਲਦੇ ਹਨ। ³²ਦੁਨੀਆਂ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਦੀ ਇਹ ਨਹੀਂ ਸੁਣਿਆ ਗਿਆ ਕਿ ਕਿਸੇ ਨੇ ਜਨਮ ਦੇ ਅੰਨ੍ਹੇ ਦੀਆਂ ਅੱਖੀਆਂ ਖੋਲ੍ਹੀਆਂ ਹੋਣ। ³³ਜੇਕਰ ਇਹ ਆਦਮੀ ਪਰਮੇਸ਼ਰ ਵੱਲੋਂ ਨਾ ਹੁੰਦਾ, ਤਾਂ ਉਹ ਕੁਝ ਵੀ ਨਾ ਕਰ ਸਕਦਾ।" ³⁴ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, "ਤੂੰ ਪਾਪਾਂ ਵਿੱਚ ਹੀ ਜੰਮਿਆ ਪਲਿਆ ਹੈਂ, ਅਤੇ ਕੀ ਤੂੰ ਸਾਨੂੰ ਪੜ੍ਹਾ ਰਿਹਾ ਹੈਂ?" ਫਿਰ ਉਹਨਾਂ ਨੇ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਛੇਕ ਦਿੱਤਾ।

9:24 "ਪਰਮੇਸ਼ਰ ਦੀ ਵਡਿਆਈ ਕਰ" ਇਹ ਸੱਚਾਈ ਨੂੰ ਸੁਰੱਖਿਅਤ ਕਰਨ ਲਈ ਸਹੁੰ ਚੁੱਕਣ ਦਾ ਇਕ ਫਾਰਮੂਲਾ ਹੈ (ਤੁਲਨਾ ਕਰੋ. ਯਹੇਸੂਆ 7:19)।

9:25 ਇਹ ਜਵਾਬ ਯੂਹੰਨਾ 9:16 ਦਾ ਹਵਾਲਾ ਦਿੰਦਾ ਹੈ। ਇਹ ਆਦਮੀ ਅਧਿਆਤਮਿਕ ਬਹਿਸ ਨਹੀਂ ਕਰਨਾ ਚਾਹੁੰਦਾ, ਪਰ ਉਹ ਯਿਸੂ ਨਾਲ ਆਪਣੀ ਮੁਲਾਕਾਤ ਦੇ ਨਤੀਜਿਆਂ ਤੇ ਜ਼ੋਰ ਦਿੰਦਾ ਹੈ।

9:27 "ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ" ਯੂਨਾਨੀ ਵਿਆਕਰਣ ਦੇ ਰੂਪ ਨੂੰ "ਨਹੀਂ" ਜਵਾਬ ਦੀ ਉਮੀਦ ਹੈ, ਪਰ ਸਵਾਲ ਪੁੱਛਣਾ ਤਿੱਖਾ ਵਿਅੰਗਾਤਮਕ ਸੀ ਅਤੇ ਇਸ ਅੰਨ੍ਹੇ ਭਿਖਾਰੀ ਦੀ ਸੂਝ ਦਰਸਾਉਂਦਾ ਹੈ।

9:28a "ਤੂੰ ਹੀ ਉਸ ਦਾ ਚੇਲਾ ਹੈਂ" ਇਕ ਅਸਲ ਸਵਾਲ ਇਹ ਹੈ ਕਿ ਇਸ ਅਧਿਆਇ ਵਿਚ ਇਹ ਆਦਮੀ ਕਿੱਥੇ ਵਿਸ਼ਵਾਸੀ ਬਣ ਗਿਆ। ਸ਼ੁਰੂ ਵਿਚ ਲੱਗਦਾ ਹੈ ਕਿ ਇਹ ਚਮਤਕਾਰ ਉਸ ਵਿਅਕਤੀ ਦੇ ਯਿਸੂ ਦੇ ਮਸੀਹ ਹੋਣ ਬਾਰੇ ਵਿਸ਼ਵਾਸ ਨਾਲ ਜੁੜਿਆ ਨਹੀਂ ਸੀ; ਸਿਰਫ਼ ਬਾਅਦ ਵਿਚ ਯਿਸੂ ਆਪਣੇ ਮਸੀਹ ਹੋਣ ਦੇ ਦਾਅਵਿਆਂ ਨਾਲ ਉਸਦੇ ਸਾਹਮਣੇ ਆਇਆ ਸੀ (ਤੁਲਨਾ ਕਰੋ. ਯੂਹੰਨਾ 9:36-38)। ਇਹ ਕਿੱਸਾ ਦਰਸਾਉਂਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਸਰੀਰਕ ਚਮਤਕਾਰ ਕਿਸੇ ਦੇ ਜੀਵਨ ਵਿਚ ਮੁਕਤੀ ਨੂੰ ਲਿਆਉਂਦਾ ਹੈ।

9:28b-29 ਇਹ ਉਸ ਮੁਸਕਲ ਨੂੰ ਦਰਸਾਉਂਦਾ ਹੈ ਜਿਸਦਾ ਧਾਰਮਿਕ ਆਗੂ ਸਾਹਮਣਾ ਕਰ ਰਹੇ ਸਨ। ਉਨ੍ਹਾਂ ਨੇ ਮੂਸਾ ਦੇ ਪ੍ਰੇਰਿਤ ਪ੍ਰਕਾਸ਼ਨ ਦੀ ਮੌਖਿਕ ਪਰੰਪਰਾ (ਤਾਲਮੁਦ) ਦੀਆਂ ਵਿਸਤ੍ਰਿਤ, ਵਿਸ਼ੇਸ਼ ਵਿਆਖਿਆਵਾਂ ਨਾਲ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਅੱਖਾਂ ਉਨ੍ਹਾਂ ਦੇ ਅਧਿਆਤਮਿਕ ਪੱਖਪਾਤ ਕਾਰਨ ਅੰਨ੍ਹੀਆਂ ਹੋ ਗਈਆਂ ਸਨ (ਤੁਲਨਾ ਕਰੋ. ਮੱਤੀ 6:23)। ਉਹ ਮਨੁੱਖੀ ਪਰੰਪਰਾਵਾਂ ਦੇ ਚੇਲੇ ਸਨ (ਤੁਲਨਾ ਕਰੋ. ਯਸ਼ਾਯਾਹ 29:13)।

9:29 "ਇਹ ਆਦਮੀ ਕਿੱਥੋਂ ਹੈ, ਅਸੀਂ ਨਹੀਂ ਜਾਣਦੇ" ਇਹ ਯੂਹੰਨਾ ਦੇ ਵਿਅੰਗ ਦੀ ਇਕ ਹੋਰ ਉਦਾਹਰਣ ਹੈ (ਤੁਲਨਾ ਕਰੋ. ਯੂਹੰਨਾ 7:27-28; 8:14)। ਯਿਸੂ ਪਿਤਾ ਤੋਂ ਆਇਆ ਸੀ (ਤੁਲਨਾ ਕਰੋ. ਯੂਹੰਨਾ 8:42; 13:3; 16:28) ਪਰ ਉਨ੍ਹਾਂ ਦੇ ਅੰਨ੍ਹੇਪਣ ਵਿਚ ਚੇਲੇ ਨਹੀਂ ਜਾਣਦੇ ਸਨ:

1. ਉਸਦੀ ਸ਼ੁਰੂਆਤ
2. ਉਸਦਾ ਜਨਮ ਸਥਾਨ

9:30 "ਇਹ ਅਜੀਬ ਗੱਲ ਹੈ, ਤੁਸੀਂ ਜਾਣਦੇ ਹੀ ਨਹੀਂ ਹੋ ਕਿ ਉਹ ਕਿੱਥੋਂ ਹੈ, ਪਰ ਫਿਰ ਵੀ ਉਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ" ਇਹ ਅੰਨ੍ਹੇ ਭਿਖਾਰੀ ਦੀ ਉੱਚੀ ਸਮਝ ਅਤੇ ਤਿੱਖੀਆਂ ਗੱਲਾਂ ਦੀ ਇਕ ਹੋਰ ਉਦਾਹਰਣ ਹੈ ਜਿਵੇਂ ਕਿ ਉਹ ਫ਼ਰੀਸੀਆਂ ਦੇ ਤਰਕ ਦਾ ਖੰਡਨ ਕਰਦਾ ਹੈ।

9:31-33 ਇਸ ਅਨਪੜ੍ਹ ਅੰਨ੍ਹੇ ਕੋਲ ਧਾਰਮਿਕ ਆਗੂਆਂ ਨਾਲੋਂ ਬਿਹਤਰ ਅਤੇ ਸਥਿਰ ਅਧਿਆਤਮਿਕ ਸਿੱਖਿਆ ਸੀ!

9:33 "ਜੇਕਰ" ਇਹ ਦੂਜੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ ਜਿਸ ਨੂੰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾਣਾ ਚਾਹੀਦਾ ਹੈ, "ਜੇਕਰ ਇਹ ਆਦਮੀ ਪਰਮੇਸ਼ਰ ਤੋਂ ਨਹੀਂ ਆਇਆ ਹੁੰਦਾ, ਜੇ ਕਿ ਉਹ ਆਇਆ ਹੈ, ਤਾਂ ਉਹ ਅਜਿਹਾ ਕੁਝ ਨਹੀਂ ਕਰ ਸਕਦਾ ਸੀ, ਪਰ ਉਸਨੇ ਕੀਤਾ ਹੈ।"

9:34 "ਤੂੰ ਪਾਪਾਂ ਵਿੱਚ ਹੀ ਜੰਮਿਆ ਪਲਿਆ ਹੈ" ਇਸ ਤੇ ਧਿਆਨ ਕਰਨਾ ਦਿਲਚਸਪ ਹੈ ਕਿ ਰੱਬੀ ਯਹੂਦੀ ਧਰਮ ਵਿਚ "ਸ਼ੁਰੂਆਤੀ ਪਾਪ" ਦੀ ਕੋਈ ਧਰਨਾ ਨਹੀਂ ਸੀ (ਤੁਲਨਾ ਕਰੋ. ਅੱਯੂਬ 14:1,4; ਜ਼ਬੂਰ 51:5)। ਰੱਬੀ ਯਹੂਦੀ ਧਰਮ ਵਿਚ ਉਤਪਤ 3 ਦੇ ਪਾਪ ਤੇ ਜ਼ੋਰ ਨਹੀਂ ਦਿੱਤਾ ਗਿਆ ਸੀ। ਯਹੂਦੀਆਂ ਨੇ ਇਹ ਦਾਅਵਾ ਕੀਤਾ ਕਿ ਹਰ ਆਦਮੀ ਵਿਚ ਇਕ ਚੰਗਾ ਅਤੇ ਮਾੜਾ ਇਰਾਦਾ (ਯੇਤਜ਼ਰ *yetzer*) ਹੁੰਦਾ ਸੀ। ਇਹ ਫ਼ਰੀਸੀ ਦਾਅਵਾ ਕਰ ਰਹੇ ਸਨ ਕਿ ਚੰਗਾ ਹੋਏ ਆਦਮੀ ਦੀ ਗਵਾਹੀ ਅਤੇ ਤਰਕ ਗਲਤ ਸਨ ਕਿਉਂਕਿ ਉਹ ਪਾਪੀ ਹੈ ਅਤੇ ਉਸਦਾ ਜਨਮ ਤੋਂ ਅੰਨ੍ਹਾ ਹੋਣਾ ਇਸ ਨੂੰ ਸਪੱਸ਼ਟ ਕਰਦਾ ਹੈ।

▣ "ਉਹਨਾਂ ਨੇ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਛੇਕ ਦਿੱਤਾ" ਇਹ ਸ਼ਾਬਦਿਕ ਹੈ "ਉਨ੍ਹਾਂ ਨੇ ਉਸ ਨੂੰ ਪ੍ਰਾਰਥਨਾ ਘਰ ਤੋਂ ਬਹੁਤ ਸੁੱਟ ਦਿੱਤਾ" ਇਹ ਹਵਾਲਾ ਦੇ ਸਕਦਾ ਹੈ (1) ਸਥਾਨਕ ਪ੍ਰਾਰਥਨਾ ਘਰ ਵਿਚ ਸਦੱਸਤਾ ਅਤੇ ਹਾਜ਼ਰੀ ਦਾ (2) ਉਸ ਸਭਾ ਤੋਂ ਬਾਹਰ ਕੱਢ ਦੇਣ ਦਾ। ਇਸ ਪ੍ਰਸੰਗ ਵਿਚ #2 ਸਭ ਤੋਂ ਵਧੀਆ ਲੱਗਦਾ ਹੈ।

ਯੂਹੰਨਾ 9:35-41

³⁵ਯਿਸੂ ਨੇ ਸੁਣਿਆ ਕਿ ਉਹਨਾਂ ਨੇ ਉਸ ਆਦਮੀ ਨੂੰ ਛੇਕ ਦਿੱਤਾ ਹੈ। ਇਸ ਲਈ ਉਸ ਨੂੰ ਲੱਭ ਕੇ, ਯਿਸੂ ਨੇ ਉਸ ਤੋਂ ਪੁੱਛਿਆ, "ਕੀ ਤੂੰ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ?" ³⁶ਉਸ ਆਦਮੀ ਨੇ ਯਿਸੂ ਤੋਂ ਪੁੱਛਿਆ, "ਸ਼੍ਰੀਮਾਨ ਜੀ, ਉਹ ਕੌਣ ਹੈ, ਮੈਨੂੰ ਦੱਸੋ, ਤਾਂ ਜੋ ਮੈਂ ਉਹਨਾਂ ਉੱਤੇ ਵਿਸ਼ਵਾਸ ਕਰਾਂ?" ³⁷ਯਿਸੂ ਨੇ ਉਸ ਨੂੰ ਉੱਤਰ ਦਿੱਤਾ, "ਤੂੰ ਉਸ ਨੂੰ ਦੇਖ ਚੁੱਕਾ ਹੈਂ ਅਤੇ ਇਹ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹੈ, ਉਹ ਹੀ ਹੈ।" ³⁸ਉਹ ਆਦਮੀ ਬੋਲਿਆ, "ਪ੍ਰਭੂ ਜੀ, ਮੈਂ ਵਿਸ਼ਵਾਸ ਕਰਦਾ ਹਾਂ" ਅਤੇ ਉਸ ਨੇ ਗੋਡਿਆਂ ਪਰਨੇ ਹੋ ਕੇ ਉਹਨਾਂ ਨੂੰ ਮੱਥਾ ਟੇਕਿਆ। ਯਿਸੂ ਨੇ ਕਿਹਾ, "ਮੈਂ ਸੰਸਾਰ ਵਿੱਚ ਨਿਆਂ ਦੇ ਲਈ ਆਇਆ ਹਾਂ ਕਿ ਜਿਹੜੇ ਦੇਖਦੇ ਨਹੀਂ, ਉਹ ਦੇਖਣ, ਅਤੇ ਜਿਹੜੇ ਦੇਖਦੇ ਹਨ, ਉਹ ਅੰਨ੍ਹੇ ਹੋ ਜਾਣ।" ⁴⁰ਕੁਝ ਫ਼ਰੀਸੀ ਜਿਹੜੇ ਉੱਥੇ ਯਿਸੂ ਦੇ ਨਾਲ ਸਨ, ਇਹ ਸੁਣ ਕੇ ਬੋਲੇ, "ਕੀ ਅਸੀਂ ਵੀ ਅੰਨ੍ਹੇ ਹਾਂ?" ⁴¹ਯਿਸੂ ਨੇ

ਉਹਨਾਂ ਨੂੰ ਉੱਤਰ ਦਿੱਤਾ, “ਜੇਕਰ ਤੁਸੀਂ ਅੰਨ੍ਹੇ ਹੁੰਦੇ ਤਾਂ ਪਾਪ ਦੇ ਭਾਗੀ ਨਾ ਹੁੰਦੇ। ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਖਦੇ ਹਾਂ, ਇਸ ਕਾਰਨ ਤੁਹਾਡਾ ਪਾਪ ਬਣਿਆ ਰਹਿੰਦਾ ਹੈ।”

9:35

NASB, NRSV, TEV, NJB "ਕੀ ਤੂੰ ਮਨੁੱਖ ਦੇ ਪੁੱਤਰ ਵਿਚ ਵਿਸ਼ਵਾਸ ਕਰਦਾ ਹੈ?"

NKJV, "ਕੀ ਤੂੰ ਪਰਮੇਸ਼ਰ ਦੇ ਪੁੱਤਰ ਵਿਚ ਵਿਸ਼ਵਾਸ ਕਰਦਾ ਹੈ?"

ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ A ਅਤੇ L ਵਿਚ “ਪਰਮੇਸ਼ਰ ਦਾ ਪੁੱਤਰ” ਹੈ, ਪਰ P⁶⁶, P⁷⁵, κ, B, D, ਅਤੇ W ਵਿਚ “ਮਨੁੱਖ ਦਾ ਪੁੱਤਰ” ਹੈ। ਯੂਹੰਨਾ ਦੀ ਵਰਤੋਂ ਅਤੇ ਹੱਥ-ਲਿਖਤਾਂ ਦੇ ਸਬੂਤ ਤੋਂ “ਮਨੁੱਖ ਦਾ ਪੁੱਤਰ” ਵਧੇਰੇ ਉਚਿਤ ਹੈ, ਅਤੇ ਸ਼ਾਇਦ ਅਸਲੀ ਹੈ। UBS⁴ “ਮਨੁੱਖ” ਨੂੰ “A” ਰੇਟਿੰਗ ਦਿੰਦੀ ਹੈ (ਨਿਸ਼ਚਿਤ)। ਇਹ ਸਵਾਲ ਵਿਆਕਰਣ ਅਨੁਸਾਰ ਇਕ “ਹਾਂ” ਜਵਾਬ ਦੀ ਉਮੀਦ ਕਰਦਾ ਹੈ।

9:36

NASB, NKJV, "ਪ੍ਰਭੂ"

NRSV, TEV, NJB, REB "ਸ਼੍ਰੀਮਾਨ"

ਇਸ ਅਧਿਆਇ ਵਿਚ ਅਸੀਂ ਇਸ ਆਦਮੀ ਦੇ ਵਿਸ਼ਵਾਸ ਦੇ ਅਧਿਆਤਮਿਕ ਵਿਕਾਸ ਨੂੰ ਦੇਖ ਸਕਦੇ ਹਾਂ, ਜਿਵੇਂ ਕਿ ਇਹ ਆਦਮੀ ਯਿਸੂ ਨੂੰ ਬਲਾਉਂਦਾ ਹੈ

1. ਮਨੁੱਖ (ਯੂਹੰਨਾ 9:11)
2. ਇਕ ਨਬੀ (ਯੂਹੰਨਾ 9:17)
3. ਇਕ ਸਨਮਾਨਿਤ ਸਿਰਲੇਖ “ਸ਼੍ਰੀਮਾਨ” (ਯੂਹੰਨਾ 9:36)
4. “ਪ੍ਰਭੂ,” ਇਸ ਸ਼ਬਦ ਦੀ ਪੂਰੀ ਅਧਿਆਤਮਿਕ ਵਰਤੋਂ ਵਿਚ (ਯੂਹੰਨਾ 9:38)

ਯੂਹੰਨਾ 9:36 ਅਤੇ 38 ਵਿਚ ਯੂਨਾਨੀ ਸ਼ਬਦ ਇਕੋ ਜਿਹਾ ਹੈ। ਸਿਰਫ ਪ੍ਰਸੰਗ ਹੀ ਭਾਵ ਨੂੰ ਨਿਰਧਾਰਿਤ ਕਰ ਸਕਦਾ ਹੈ। ਯੂਹੰਨਾ 6:20 ਤੇ ਖਾਸ [ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ](#) ਦੇਖੋ। ਯੂਨਾਨੀ *ਕੁਰੀਓਸ Kurios* ਇਬਰਾਨੀ ਭਾਸ਼ਾ ਦੇ *ਅਦੋਨ Adon* ਨੂੰ ਦਰਸਾ ਸਕਦਾ ਹੈ, ਜੋ ਕਿ ਯਹੋਵਾਹ ਲਈ ਮੌਖਿਕ ਪ੍ਰਤੀਨਿਧੀ ਬਣ ਗਿਆ ਹੈ।

9:38 ਜਿਥੋਂ ਤੱਕ ਕਿ ਚੰਗਾ ਹੋਏ ਆਦਮੀ ਦੀ ਮੁਕਤੀ ਦਾ ਸੰਬੰਧ ਹੈ, ਇਹ ਬਿਰਤਾਂਤ ਦਾ ਚਰਮ ਬਿੰਦੂ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਹ ਆਇਤ ਕੁਝ ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ (P⁷⁵, κ, W) ਅਤੇ ਚਾਰੋਂ ਇੰਜੀਲਾਂ ਦੇ ਸ਼ੁਰੂਆਤੀ ਜੋੜ ਤੋਂ ਗਾਇਬ ਹੈ। ਇਸ ਵਿਚ ਦੋ ਦੁਰਲੱਭ ਸ਼ਬਦ ਹਨ: (1) “ਉਸਨੇ ਕਿਹਾ” ਸ਼ਬਦ ਇੱਥੇ ਅਤੇ ਯੂਹੰਨਾ 1:23 ਵਿਚ ਹੀ ਆਉਂਦਾ ਹੈ (2) “ਉਸਨੇ ਅਰਾਧਨਾ ਕੀਤੀ” ਸ਼ਬਦ ਯੂਹੰਨਾ ਵਿਚ ਸਿਰਫ ਇੱਥੇ ਹੀ ਆਉਂਦਾ ਹੈ। ਇਹ ਜ਼ਿਆਦਾਤਰ ਆਧੁਨਿਕ ਅਨੁਵਾਦਾਂ ਵਿਚ ਸ਼ਾਮਲ ਕੀਤਾ ਗਿਆ ਹੈ।

9:39 "ਮੈਂ ਸੰਸਾਰ ਵਿੱਚ ਨਿਆਂ ਦੇ ਲਈ ਆਇਆ ਹਾਂ" ਇਹ ਯੂਹੰਨਾ 5:22, 27 ਦੇ ਅਨੁਕੂਲ ਲੱਗਦਾ ਹੈ ਜੋ ਅੰਤ ਦੇ ਸਮੇਂ ਦੇ ਨਿਆਂ ਦੀ ਗੱਲ ਕਰਦਾ ਹੈ। ਹਾਲਾਂਕਿ, ਇਹ ਯੂਹੰਨਾ 3:17-21 ਅਤੇ 12:47, 48 ਦੇ ਉਲਟ ਲੱਗਦਾ ਹੈ। ਇਸ ਦਾ ਪੁਨਰ ਮੇਲ ਇਸ ਤੱਥ ਨਾਲ ਹੋਇਆ ਕਿ ਯਿਸੂ ਮੁਕਤੀ ਦੇ ਉਦੇਸ਼ ਲਈ ਆਇਆ ਸੀ, ਪਰ ਮਨੁੱਖ ਜੋ ਉਸ ਦੀ ਪੇਸ਼ਕਸ਼ ਨੂੰ ਰੱਦ ਕਰਦੇ ਹਨ ਉਹ ਖੁਦ ਹੀ ਆਪਣਾ ਨਿਆਂ ਕਰਦੇ ਹਨ।

▣ "ਕਿ ਜਿਹੜੇ ਦੇਖਦੇ ਨਹੀਂ, ਉਹ ਦੇਖਣ, ਅਤੇ ਜਿਹੜੇ ਦੇਖਦੇ ਹਨ, ਉਹ ਅੰਨ੍ਹੇ ਹੋ ਜਾਣ" ਇਹ ਖਾਸਕਰ ਯਸ਼ਾਯਾਹ ਦੀ ਭਵਿੱਖਬਾਣੀ ਦੀ ਦੇਹਰੀ ਪੂਰਤੀ ਸੀ।

1. ਹੰਕਾਰੀ ਇਸਰਾਏਲ ਪਰਮੇਸਰ ਦੇ ਸੰਦੇਸ਼ ਨੂੰ ਨਹੀਂ ਸਮਝਣਗੇ (ਤੁਲਨਾ ਕਰੋ. ਯਸਾਯਾਹ 6:10, 42:18-19; 43:8; ਯਿਰਮਿਯਾਹ 5:21; ਹਿਜ਼ਕੀਏਲ 12:2)

2. ਗਰੀਬ, ਬਾਹਰਲੇ, ਸਰੀਰਕ ਤੌਰ ਤੇ ਪ੍ਰਭਾਵਿਤ ਲੋਕ ਜਿਹੜੇ ਤੇਬਾ ਕਰਨ ਵਾਲੇ ਹਨ ਅਤੇ ਨਿਮਰ ਲੋਕ ਸਮਝ ਜਾਣਗੇ (ਤੁਲਨਾ ਕਰੋ. ਯਸਾਯਾਹ 29:18; 32:3-4; 35:5; 42:7, 16)

ਯਿਸੂ ਉਨ੍ਹਾਂ ਸਾਰਿਆਂ ਲਈ ਸੰਸਾਰ ਦਾ ਚਾਨਣ ਹੈ ਜੋ ਉਸ ਨੂੰ ਦੇਖਣਾ ਪਸੰਦ ਕਰਦੇ ਹਨ (ਤੁਲਨਾ ਕਰੋ. ਯੂਹੰਨਾ 1:4-5, 8-9)।

9:40 "ਕੀ ਅਸੀਂ ਵੀ ਅੰਨ੍ਹੇ ਹਾਂ" ਯੂਨਾਨੀ ਵਾਕ ਵਿਚ ਇਕ "ਨਹੀਂ" ਜਵਾਬ ਦੀ ਉਮੀਦ ਹੈ (ਤੁਲਨਾ ਕਰੋ. ਮੱਤੀ 15:14; 23-24)। ਇਹ ਆਖਰੀ ਕੁਝ ਆਇਤਾਂ ਦਰਸਾਉਂਦੀਆਂ ਹਨ ਕਿ ਇਹ ਅਧਿਆਇ ਆਤਮਿਕ ਅੰਨ੍ਹਾਪਣ ਦਾ ਇਕ ਦ੍ਰਿਸ਼ਟਾਂਤ ਸੀ ਜਿਸ ਨੂੰ ਚੰਗਾ ਨਹੀਂ ਕੀਤਾ ਜਾ ਸਕਦਾ ਹੈ (ਅਵਿਸ਼ਵਾਸ ਮੁਆਫ਼ ਨਾ ਕੀਤੇ ਜਾਣ ਵਾਲਾ ਪਾਪ) ਅਤੇ ਸਰੀਰਕ ਅੰਨ੍ਹਾਪਣ ਚੰਗਾ ਹੋ ਸਕਦਾ ਹੈ!

9:41 ਇਹ ਆਇਤ ਇਕ ਆਮ ਸੱਚਾਈ ਨੂੰ ਦਰਸਾਉਂਦੀ ਹੈ (ਤੁਲਨਾ ਕਰੋ. ਯੂਹੰਨਾ 15:22, 24; ਰੋਮੀਆਂ 3:20; 4:15; 5:13; 7:7,9)। ਮਨੁੱਖਾਂ ਨੂੰ ਉਸ ਚਾਨਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਜੋ ਉਨ੍ਹਾਂ ਕੋਲ ਹੈ ਜਾਂ ਉਨ੍ਹਾਂ ਦੇ ਸਾਹਮਣੇ ਆਇਆ ਹੈ।

ਵਿਚਾਰ ਲਈ ਸਵਾਲ

ਇਹ ਅਧਿਆਇ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਕੀ ਯੂਹੰਨਾ 9 ਮੁੱਖ ਤੌਰ ਤੇ ਸਰੀਰਕ ਚੰਗਿਆਈ ਜਾਂ ਆਤਮਿਕ ਚੰਗਿਆਈ ਬਾਰੇ ਹੈ? ਸਰੀਰਕ ਅੰਨ੍ਹਾਪਣ ਜਾਂ ਆਤਮਿਕ ਅੰਨ੍ਹਾਪਣ?
2. ਇਹ ਆਦਮੀ ਆਪਣੇ ਜਨਮ ਤੋਂ ਪਹਿਲਾਂ ਪਾਪ ਕਿਵੇਂ ਕਰ ਸਕਦਾ ਹੈ?
3. ਯੂਹੰਨਾ 9 ਵਿਚ ਇਹ ਆਦਮੀ ਕਿੱਥੇ ਮੁਕਤੀ ਪ੍ਰਾਪਤ ਕਰਦਾ ਹੈ?
4. ਕੀ ਯਿਸੂ ਸੰਸਾਰ ਦਾ ਨਿਆਂ ਕਰਨ ਆਇਆ ਜਾਂ ਸੰਸਾਰ ਨੂੰ ਬਚਾਉਣ ਆਇਆ?
5. "ਮਨੁੱਖ ਦੇ ਪੁੱਤਰ" ਸ਼ਬਦ ਦੇ ਪਿਛੋਕੜ ਬਾਰੇ ਦੱਸੋ?
6. ਯਹੂਦੀਆਂ ਦੇ ਆਗੂਆਂ ਪ੍ਰਤੀ ਅੰਨ੍ਹੇ ਆਦਮੀ ਦੇ ਜਵਾਬਾਂ ਵਿਚ ਵਿਅੰਗਾਤਮਕ ਗੱਲਾਂ ਦੀ ਸੂਚੀ ਬਣਾਓ।

ਯੂਹੰਨਾ 10

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	JB
ਭੇਡਾਂ ਦਾ ਦ੍ਰਿਸ਼ਟਾਂਤ	ਯਿਸੂ ਸੱਚਾ ਚਰਵਾਹਾ	ਯਿਸੂ, ਚਰਵਾਹਾ ਆਪਣਾ ਚਰਵਾਹੇ ਦਾ ਦ੍ਰਿਸ਼ਟਾਂਤ ਜੀਵਨ ਦਿੰਦਾ ਹੈ	ਯਿਸੂ ਚੰਗਾ ਚਰਵਾਹਾ	ਚੰਗਾ ਚਰਵਾਹਾ
10:1-6	10:1-6	10:1-6	10:1-5 10:6	10:1-5 10:6
ਯਿਸੂ ਚੰਗਾ ਚਰਵਾਹਾ	ਯਿਸੂ ਚੰਗਾ ਚਰਵਾਹਾ		ਯਿਸੂ ਚੰਗਾ ਚਰਵਾਹਾ	
10:7-18	10:7-21	10:7-10 10:11-18	10:7-10 10:11-16 10:17-18	10:7-18
10:19-21		10:19-21	10:19-20 10:21	10:19-21
ਯਿਸੂ ਦਾ ਯਹੂਦੀਆਂ ਦੁਆਰਾ ਰੱਦ ਕੀਤਾ ਜਾਣਾ	ਚਰਵਾਹਾ ਆਪਣੀਆਂ ਭੇਡਾਂ ਨੂੰ ਜਾਣਦਾ ਹੈ		ਯਿਸੂ ਦਾ ਅਸਵੀਕਾਰ ਕੀਤਾ ਜਾਣਾ	ਯਿਸੂ ਦਾ ਪਰਮੇਸ਼ਰ ਦਾ ਪੁੱਤਰ ਹੋਣ ਦਾ ਦਾਅਵਾ
10:22-30	10:22-30	10:22-30	10:22-24 10:25-30	10:22-30
10:31-39	10:31-39	10:31-39	10:31-32 10:33 10:34-38 10:39	10:31-38 10:39
	ਯਰਦਨ ਤੋਂ ਪਾਰ ਵਿਸ਼ਵਾਸੀ			ਯਿਸੂ ਦਾ ਯਰਦਨ ਦੇ ਦੂਜੇ ਪਾਸਿਓਂ ਵਾਪਸ ਚਲੇ ਜਾਣਾ
10:40-42	10:40-42	10:40-42	10:40-42	10:40-42

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੀਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 10:1-6

1“ਮੈਂ ਤੁਹਾਨੂੰ ਸੱਚ ਸੱਚ ਦੱਸਦਾ ਹਾਂ, ਉਹ ਜਿਹੜਾ ਦਰਵਾਜ਼ੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਨਹੀਂ ਜਾਂਦਾ, ਸਗੋਂ ਕਿਸੇ ਦੂਜੇ ਰਾਹ ਕੰਧ ਟੱਪ ਕੇ ਅੰਦਰ ਆਉਂਦਾ ਹੈ, ਉਹ ਚੋਰ ਤੇ ਡਾਕੂ ਹੈ। 2ਪਰ ਉਹ ਜਿਹੜਾ ਦਰਵਾਜ਼ੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ। 3ਉਸ ਦੇ ਲਈ ਦੁਆਰਪਾਲ ਦਰਵਾਜ਼ਾ ਖੋਲ੍ਹ ਦਿੰਦਾ ਹੈ। ਭੇਡਾਂ ਉਸ ਦੀ ਅਵਾਜ਼ ਸੁਣਦੀਆਂ ਹਨ, ਜਦੋਂ ਕਿ ਉਹ ਆਪਣੀਆਂ ਭੇਡਾਂ ਨੂੰ ਨਾਂ ਲੈ ਲੈ ਕੇ ਪੁਕਾਰਦਾ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ। 4ਉਹ ਉਹਨਾਂ ਦੇ ਅੱਗੇ ਅੱਗੇ ਚਲਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ ਪਿੱਛੇ ਚਲਦੀਆਂ ਹਨ, ਕਿਉਂਕਿ ਉਹ ਉਸ ਦੀ ਅਵਾਜ਼ ਨੂੰ ਪਛਾਣਦੀਆਂ ਹਨ। 5ਉਹ ਕਿਸੇ ਅਣਜਾਣ ਦੇ ਪਿੱਛੇ ਨਹੀਂ ਚੱਲਣਗੀਆਂ, ਸਗੋਂ ਉਸ ਤੋਂ ਦੂਰ ਭੱਜਣਗੀਆਂ, ਕਿਉਂਕਿ ਉਹ ਉਸ ਅਣਜਾਣ ਮਨੁੱਖ ਨੂੰ ਨਹੀਂ ਪਛਾਣਦੀਆਂ ਹਨ।” 6ਯਿਸੂ ਨੇ ਉਹਨਾਂ ਨੂੰ ਇਹ ਉਦਾਹਰਨ ਦਿੱਤੀ, ਪਰ ਉਹ ਸਮਝ ਨਾ ਸਕੇ ਕਿ ਉਹ ਉਹਨਾਂ ਨੂੰ ਕੀ ਕਹਿ ਰਹੇ ਹਨ।

10:1 "ਸੱਚ, ਸੱਚ" ਯੂਹੰਨਾ 1:51 ਤੇ ਨੋਟ ਦੇਖੋ।

▣ "ਮੈਂ ਤੁਹਾਨੂੰ ਦੱਸਦਾ ਹਾਂ" ਇਹ ਅਧਿਆਇ, 9 ਅਧਿਆਇ ਨਾਲ ਮਿਲਦਾ-ਜੁਲਦਾ ਹੈ, ਇਸ ਲਈ, "ਤੁਹਾਨੂੰ" ਫ਼ਰੀਸੀਆਂ ਦਾ ਹਵਾਲਾ ਦਿੰਦਾ ਹੈ (ਤੁਲਨਾ ਕਰੋ. ਆਇਤ 6)।

▣ "ਜਿਹੜਾ ਕਿਸੇ ਦੂਜੇ ਰਾਹ ਕੰਧ ਟੱਪ ਕੇ ਅੰਦਰ ਆਉਂਦਾ ਹੈ, ਉਹ ਚੋਰ ਤੇ ਡਾਕੂ ਹੈ" ਧਿਆਨ ਦਿਓ ਕਿ ਭੇਡਾਂ ਦੇ ਵਾੜੇ ਵਿੱਚ ਕੁਝ ਅਜਿਹੇ ਹਨ ਜੋ ਚੰਗੇ ਚਰਵਾਹੇ ਨਹੀਂ ਹਨ (ਤੁਲਨਾ ਕਰੋ. ਮੱਤੀ 7:21-23 ਅਤੇ "ਜੰਗਲੀ ਬੂਟੀ ਦਾ ਦ੍ਰਿਸ਼ਟਾਂਤ," ਮੱਤੀ 13:24-30)। ਇੱਥੇ ਸਮੱਸਿਆ ਇਹ ਹੈ ਕਿ ਕੁਝ ਵਿਅਕਤੀਗਤ ਕੋਸ਼ਿਸ਼ਾਂ ਦੁਆਰਾ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਪਰਮੇਸ਼ਰ ਮਸੀਹ ਦੁਆਰਾ ਮੁਫਤ ਦਿੰਦਾ ਹੈ (ਤੁਲਨਾ ਕਰੋ. ਰੋਮੀਆਂ 3:19-31; 9:30-33; 10:2-4; ਗਲਾਤੀਆਂ 2:16; 5:4)। ਯੂਹੰਨਾ 9 ਦੇ ਫ਼ਰੀਸੀ ਇਕ ਚੰਗੀ ਉਦਾਹਰਣ ਹਨ।

10:2 "ਪਰ ਉਹ ਜਿਹੜਾ ਦਰਵਾਜ਼ੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ" ਇਸ ਅਧਿਆਇ ਵਿਚ ਅਲੰਕਾਰਾਂ ਦਾ ਇਕ ਬਹੁਤ ਸਪੱਸ਼ਟ ਮਿਸ਼ਰਣ ਹੈ। ਯਿਸੂ ਭੇਡਾਂ ਦੇ ਵਾੜੇ ਦੇ ਦਰਵਾਜ਼ੇ ਵਜੋਂ, ਯੂਹੰਨਾ 10:7, ਅਤੇ ਭੇਡਾਂ ਦੇ ਚਰਵਾਹੇ ਵਜੋਂ ਦਰਸਾਇਆ ਗਿਆ ਹੈ (ਯੂਹੰਨਾ 10:11 ਅਤੇ 14)। ਹਾਲਾਂਕਿ, ਅਲੰਕਾਰਾਂ ਦਾ ਇਹ ਮਿਸ਼ਰਣ ਯੂਹੰਨਾ ਅਤੇ ਨਵੇਂ ਨੇਮ ਵਿਚ ਆਮ ਹੀ ਹੈ।

1. ਯਿਸੂ ਰੋਟੀ ਹੈ ਅਤੇ ਰੋਟੀ ਦੇਣ ਵਾਲਾ ਹੈ (ਤੁਲਨਾ ਕਰੋ. ਯੂਹੰਨਾ 6:35,51)
2. ਯਿਸੂ ਸੱਚਾਈ ਹੈ ਅਤੇ ਸੱਚ ਬੋਲਣ ਵਾਲਾ ਹੈ (ਤੁਲਨਾ ਕਰੋ. ਯੂਹੰਨਾ 10:8:45-46 ਅਤੇ 14:6)
3. ਯਿਸੂ ਰਾਹ ਹੈ ਅਤੇ ਉਹ ਰਾਹ ਦਿਖਾਉਂਦਾ ਹੈ (ਤੁਲਨਾ ਕਰੋ. ਯੂਹੰਨਾ 14:6)
4. ਯਿਸੂ ਬਲੀਦਾਨ ਹੈ ਅਤੇ ਉਹ ਬਲੀਦਾਨ ਦਿੰਦਾ ਹੈ (ਤੁਲਨਾ ਕਰੋ. ਇਬਰਾਨੀਆਂ ਦੀ ਕਿਤਾਬ)

"ਚਰਵਾਹਾ" ਸਿਰਲੇਖ ਪਰਮੇਸ਼ਰ ਅਤੇ ਮਸੀਹ ਲਈ ਪੁਰਾਣੇ ਨੇਮ ਦਾ ਇਕ ਆਮ ਸਿਰਲੇਖ ਸੀ (ਤੁਲਨਾ ਕਰੋ. ਜ਼ਬੂਰ 23; ਜ਼ਬੂਰ 80:1; ਯਸ਼ਾਯਾਹ 40:10-11; 1 ਪਤਰਸ 5:1-4)। ਯਿਰਮਿਯਾਹ 23; ਹਿਜ਼ਕੀਏਲ 34 ਅਤੇ ਯਸ਼ਾਯਾਹ 56:9-12 ਵਿਚ ਯਹੂਦੀ ਆਗੂਆਂ ਨੂੰ "ਝੂਠੇ ਚਰਵਾਹੇ" ਕਿਹਾ ਗਿਆ ਹੈ। "ਚਰਵਾਹਾ" ਸ਼ਬਦ "ਪਾਦਰੀ" ਸ਼ਬਦ ਨਾਲ ਮਿਲਦਾ ਜੁਲਦਾ ਹੈ (ਤੁਲਨਾ ਕਰੋ. ਅਫਸੀਆਂ 4:11; ਤੀਤੁਸ 1:5,7)।

10:3 "ਭੇਡਾਂ ਉਸ ਦੀ ਅਵਾਜ਼ ਸੁਣਦੀਆਂ ਹਨ" ਪਹਿਚਾਣ ਅਤੇ ਆਗਿਆਕਾਰੀ ਹੋਣਾ ਰਿਸ਼ਤੇ ਤੇ ਅਧਾਰਿਤ ਹਨ। ਯੂਹੰਨਾ ਵਿਚ "ਸੁਣਨਾ" (ਯੂਹੰਨਾ 4:42; 5:24,25,28-29; 8:47; 10:16,27; 18:37) ਅਤੇ "ਦੇਖਣਾ" (ਯੂਹੰਨਾ 3:3; 12:40; 20:8) ਦੋਵੇਂ ਯਿਸੂ ਨੂੰ ਮਸੀਹ ਵਜੋਂ ਮੰਨਣ ਜਾਂ ਵਿਸ਼ਵਾਸ ਕਰਨ ਲਈ ਵਰਤੇ ਜਾਂਦੇ ਹਨ।

▣ "ਉਹ ਆਪਣੀਆਂ ਭੇਡਾਂ ਨੂੰ ਨਾਂ ਲੈ ਲੈ ਕੇ ਪੁਕਾਰਦਾ" ਯਿਸੂ ਆਪਣੀਆਂ ਨੂੰ ਵਿਅਕਤੀਗਤ ਤੌਰ ਤੇ ਜਾਣਦਾ ਹੈ (ਜਿਵੇਂ ਯਹੋਵਾਹ ਜਾਣਦਾ ਹੈ, ਤੁਲਨਾ ਕਰੋ. ਯੂਹੰਨਾ 10:29-31)। ਚਰਵਾਹੇ ਅਕਸਰ ਆਪਣੇ ਪਸ਼ੂਆਂ ਲਈ ਛੋਟੇ ਨਾਮ ਰੱਖਦੇ ਸਨ, ਇੱਥੇ ਤੱਕ ਕਿ ਵੱਡੇ ਝੁੰਡਾਂ ਵਿਚ ਵੀ।

ਇਹ ਅਧਿਆਤਮਿਕ ਤੌਰ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਯਿਸੂ ਆਪਣੀਆਂ ਸੱਚੀਆਂ ਭੇਡਾਂ ਨੂੰ ਯਹੂਦਾਹ ਦੀਆਂ ਝੂਠੀਆਂ ਭੇਡਾਂ ਵਿਚੋਂ ਬਾਹਰ ਬੁਲਾਉਂਦਾ ਹੈ। ਵਾਚਾ ਕੀਤੇ ਹੋਏ ਲੋਕ ਪਰਮੇਸ਼ਰ ਦੇ ਸੱਚੇ ਲੋਕ ਨਹੀਂ ਸਨ। ਇਹ ਨਵੀਂ ਵਾਚਾ ਦੀ ਨਿੰਦਾ ਹੈ। ਕਿਸੇ ਵਿਅਕਤੀ ਦਾ ਭਵਿੱਖ ਉਸਦਾ ਵੰਸ਼ ਨਹੀਂ ਪਰ ਉਸਦਾ ਵਿਸ਼ਵਾਸ ਨਿਰਧਾਰਿਤ ਕਰਦਾ ਹੈ। ਵਿਸ਼ਵਾਸ ਕੌਮੀ ਨਹੀਂ ਪਰ ਨਿੱਜੀ ਹੈ।

ਯਿਸੂ ਦਾ ਵਿਰੋਧ ਕਰਨ ਵਾਲੇ ਯਹੂਦੀ ਆਗੂ ਪਰਮੇਸ਼ਰ ਦੇ ਲੋਕਾਂ ਦਾ ਹਿੱਸਾ ਨਹੀਂ ਸਨ (ਯੂਹੰਨਾ 10:26)!

▣ "ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ" ਇਹ ਸਿਰਫ਼ ਮੁਕਤੀ ਦਾ ਹੀ ਨਹੀਂ, ਪਰ ਰੋਜ਼ ਦੀ ਅਗਵਾਹੀ ਦਾ ਵੀ ਹਵਾਲਾ ਦਿੰਦਾ ਹੈ (ਤੁਲਨਾ ਕਰੋ. ਯੂਹੰਨਾ 10:4, 9)।

10:4 ਇਹ ਰਾਤ ਨੂੰ ਇਕ ਵਾੜੇ ਵਿਚ ਭੇਡਾਂ ਦੇ ਕਈ ਝੁੰਡਾਂ ਨੂੰ ਰੱਖਣ ਦਾ ਰਿਵਾਜ ਦਾ ਹਵਾਲਾ ਹੋ ਸਕਦਾ ਹੈ। ਸਵੇਰੇ ਚਰਵਾਹਾ ਬੁਲਾਉਂਦਾ ਹੈ ਅਤੇ ਉਸਦੀਆਂ ਭੇਡਾਂ ਉਸ ਕੋਲ ਆਉਂਦੀਆਂ ਹਨ।

10:5 ਕਲੀਸੀਯਾ ਨੂੰ ਹਮੇਸ਼ਾ ਝੂਠੇ ਚਰਵਾਹਿਆਂ ਨਾਲ ਨਜਿੱਠਨਾ ਪਿਆ ਹੈ (ਤੁਲਨਾ ਕਰੋ. 1 ਤਿਮੋਥਿਉਸ 4:1-3; 2 ਤਿਮੋਥਿਉਸ 4:3-4; 1 ਯੂਹੰਨਾ 4:5-6; 2 ਪਤਰਸ 2)।

10:6 "ਯਿਸੂ ਨੇ ਉਹਨਾਂ ਨੂੰ ਇਹ ਉਦਾਹਰਨ ਦਿੱਤੀ" ਇਹ ਆਮ ਸ਼ਬਦ "ਦ੍ਰਿਸ਼ਟਾਂਤ" (*ਪਾਰਾਬੋਲੇ parabolē*) ਨਹੀਂ ਹੈ, ਪਰ ਇਹ ਉਹੀ ਮੂਲ ਸ਼ਬਦ (*ਪੈਰੋਮੀਅਨ paroimian*) ਤੋਂ ਆਇਆ ਹੈ। ਇਹ ਸ਼ਬਦ ਸਿਰਫ਼ ਇੱਥੇ ਅਤੇ ਯੂਹੰਨਾ 16:25,29 ਅਤੇ 2 ਪਤਰਸ 2:22 ਵਿਚ ਪਾਇਆ ਜਾਂਦਾ ਹੈ। ਹਾਲਾਂਕਿ ਕਿ ਇਹ ਇਕ ਵੱਖਰਾ ਸ਼ਬਦ ਹੈ, ਪਰ ਇਹ ਆਮ ਸ਼ਬਦ "ਦ੍ਰਿਸ਼ਟਾਂਤ" (ਸਮਾਨਾਂਤਰ ਇੰਜੀਲਾਂ ਵਿਚ ਵਰਤਿਆ ਗਿਆ) ਦਾ ਸਮਾਨਾਰਥੀ ਲੱਗਦਾ ਹੈ। "ਦ੍ਰਿਸ਼ਟਾਂਤ" ਸ਼ਬਦ ਦਾ ਅਰਥ ਆਤਮਿਕ ਸੱਚਾਈ ਨੂੰ ਇਕ ਆਮ ਸਭਿਆਚਾਰਕ ਘਟਨਾ ਨਾਲ ਪੇਸ਼ ਕਰਨਾ ਹੈ ਤਾਂ ਜੋ ਇਸ ਨੂੰ ਸਮਝਿਆ ਜਾ ਸਕੇ। ਇਹ ਆਤਮਿਕ ਤੌਰ ਤੇ ਅੰਨ੍ਹੀਆਂ ਅੱਖਾਂ ਤੋਂ ਸੱਚਾਈ ਨੂੰ ਲੁਕਾਉਣ ਦਾ ਹਵਾਲਾ ਦੇ ਸਕਦਾ ਹੈ (ਤੁਲਨਾ ਕਰੋ. ਯੂਹੰਨਾ 16:29; ਮਰਕੁਸ 4:11-12)।

▣ "ਪਰ ਉਹ ਸਮਝ ਨਾ ਸਕੇ" ਜੇਕਰ ਯੂਹੰਨਾ 10 ਅਧਿਆਇ 9 ਨਾਲ ਸੰਬੰਧਿਤ ਹੈ ਤਾਂ "ਉਹ" ਫਰੀਸੀਆਂ ਦਾ ਹਵਾਲਾ ਦਿੰਦਾ ਹੈ। ਉਨ੍ਹਾਂ ਨੇ

ਦੇਖਣ ਦਾ ਦਾਅਵਾ ਕੀਤਾ (ਤੁਲਨਾ ਕਰੋ. ਯੂਹੰਨਾ 9:41) ਪਰ ਉਹ ਦੇਖਦੇ ਨਹੀਂ ਸਨ (ਯੂਹੰਨਾ 10:20)। ਧਰਮ ਇਕ ਪੁਲ ਨਹੀਂ ਬਲਕਿ ਇਕ ਰੁਕਾਵਟ ਹੋ ਸਕਦਾ ਹੈ।

ਯੂਹੰਨਾ 10:7-10

7 ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਭੇਡਾਂ ਦਾ ਦਰਵਾਜ਼ਾ ਮੈਂ ਹਾਂ। 8 ਉਹ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਆਏ, ਚੋਰ ਅਤੇ ਡਾਕੂ ਹਨ, ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ। 9 ਦਰਵਾਜ਼ਾ ਮੈਂ ਹਾਂ। ਜੇ ਮੇਰੇ ਦੁਆਰਾ ਅੰਦਰ ਆਉਂਦਾ ਹੈ, ਉਹ ਮੁਕਤੀ ਪਾਵੇਗਾ, ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪਾਵੇਗਾ। 10 ਚੋਰ ਕੇਵਲ ਚੋਰੀ ਕਰਨ ਅਤੇ ਮਾਰਨ ਅਤੇ ਨਾਸ਼ ਕਰਨ ਲਈ ਆਉਂਦਾ ਹੈ। ਮੈਂ ਇਸ ਲਈ ਆਇਆ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ।

10:7 "ਭੇਡਾਂ ਦਾ ਦਰਵਾਜ਼ਾ ਮੈਂ ਹਾਂ" ਇਹ ਯੂਹੰਨਾ ਦੇ ਸੱਤ ਮਸ਼ਹੂਰ "ਮੈਂ ਹਾਂ" ਬਿਆਨਾਂ ਵਿੱਚੋਂ ਇਕ ਹੈ। ਇਹ ਅਲੰਕਾਰ ਇਸ ਸੱਚਾਈ ਨੂੰ ਉਜਾਗਰ ਕਰਦਾ ਹੈ ਕਿ ਯਿਸੂ ਹੀ ਸੱਚਾ ਰਸਤਾ ਹੈ (ਯੂਹੰਨਾ 8; 10; 14:6)। ਇਸਨੂੰ ਅਕਸਰ ਇੰਜੀਲ ਦੇ ਨਿਵੇਕਲੇਪਣ ਦੀ ਨਿੰਦਿਆ ਕਿਹਾ ਜਾਂਦਾ ਹੈ। ਜੇਕਰ ਬਾਈਬਲ ਪਰਮੇਸ਼ਰ ਦਾ ਪ੍ਰਕਾਸ਼ਨ ਹੈ, ਤਾਂ ਮਸੀਹ ਵਿਚ ਵਿਸ਼ਵਾਸ ਕਰਨਾ ਹੀ ਪਰਮੇਸ਼ਰ ਨਾਲ ਸਹੀ ਹੋਣ ਦਾ ਇਕੋ ਇਕ ਰਸਤਾ ਹੈ (ਤੁਲਨਾ ਕਰੋ. ਰਸੂਲਾਂ ਦੇ ਕਰਤੱਬ 4:12; 1 ਤਿਮੋਥਿਉਸ 2:5)। ਯੂਹੰਨਾ 8:12 ਤੇ ਨੋਟ ਦੇਖੋ।

10:8 "ਉਹ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਆਏ, ਚੋਰ ਅਤੇ ਡਾਕੂ ਹਨ" ਯੂਹੰਨਾ 9 ਅਤੇ 10 ਦੇ ਪ੍ਰਸੰਗ ਦੇ ਕਾਰਨ, ਪੁਨਰ ਅਰਪਿਤ ਕੀਤੇ ਜਾਣ ਦਾ ਤਿਉਹਾਰ, ਹਨੂਕਾਹ (ਤੁਲਨਾ ਕਰੋ. ਯੂਹੰਨਾ 10:22), ਇਹ ਸੰਭਵ ਹੈ ਕਿ ਇਹ ਪੁਰਾਣੇ ਨੇਮ ਅਤੇ ਨਵੇਂ ਨੇਮ ਦੇ ਵਿਚਕਾਰ ਦੇ ਸਮੇਂ ਦੇ ਦੌਰਾਨ ਮਕਾਬੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਮਸੀਹ ਹੋਣ ਦੇ ਦਾਅਵਿਆਂ ਨੂੰ ਦਰਸਾਉਂਦਾ ਹੈ। ਹਾਲਾਂਕਿ, ਇਹ ਸ਼ਾਇਦ ਛੂਠੇ ਚਰਵਾਹਿਆਂ ਬਾਰੇ ਪੁਰਾਣੇ ਨੇਮ ਦੇ ਵਚਨਾਂ ਨਾਲ ਸੰਬੰਧਿਤ ਹੈ (ਤੁਲਨਾ ਕਰੋ. ਯਸ਼ਾਯਾਹ 56:9-12; ਯਿਰਮਿਯਾਹ 23; ਹਿਜ਼ਕੀਏਲ 34; ਅਤੇ ਜ਼ਕਰਯਾਹ 11)।

ਇਹ ਬਹੁਤ ਹੀ ਲਾਖਣਿਕ ਭਾਸ਼ਾ ਅਤੇ ਅਸਪੱਸ਼ਟ ਅਨੁਵਾਦਾਂ ਦੇ ਕਾਰਨ ਸ਼ੁਰੂਆਤੀ ਲਿਖਾਰੀਆਂ ਦੁਆਰਾ ਅਰਥਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਵਿਚ ਵਚਨ ਨੂੰ ਸੋਧਣ ਜਾਂ ਫੈਲਾਉਣ ਦਾ ਕਾਰਨ ਬਣ ਗਿਆ। ਇਕ ਹੱਥ-ਲਿਖਤ ਨੇ (MS D ਅਤੇ Vulgate) ਸੰਮਿਲਿਤ ਸ਼ਬਦ "ਸਾਰੇ" ਨੂੰ ਅਤੇ ਕਈ ਸ਼ੁਰੂਆਤੀ ਹੱਥ-ਲਿਖਤਾਂ ਨੇ (P⁴⁵, P⁷⁵, κ*) "ਮੇਰੇ ਤੋਂ ਪਹਿਲਾਂ" ਸ਼ਬਦਾਂ ਨੂੰ ਸ਼ਾਮਲ ਨਹੀਂ ਕੀਤਾ।

10:9 "ਜੇ ਮੇਰੇ ਦੁਆਰਾ ਅੰਦਰ ਆਉਂਦਾ ਹੈ, ਉਹ ਮੁਕਤੀ ਪਾਵੇਗਾ" ਇਹ ਭਵਿੱਖ ਦੀ ਨਿਸ਼ਕਿਰਿਆ ਨਾਲ ਤੀਜੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ। ਯਿਸੂ ਹੀ ਪਰਮੇਸ਼ਰ ਦਾ ਇਕੋ ਇਕ ਰਸਤਾ ਹੈ (ਤੁਲਨਾ ਕਰੋ. ਯੂਹੰਨਾ 14:6)। ਇਸ ਪ੍ਰਸੰਗ ਵਿਚ "ਮੁਕਤੀ" ਕਿਰਿਆ ਸ਼ਾਇਦ ਪੁਰਾਣੇ ਨੇਮ ਦੇ ਸਰੀਰਕ ਛੁਟਕਾਰੇ ਦੇ ਭਾਵ ਨਾਲ ਸੰਬੰਧਿਤ ਹੈ (ਅਰਥਾਤ., ਭੇਡਾਂ ਸੁਰੱਖਿਅਤ ਹਨ)। ਹਾਲਾਂਕਿ ਯੂਹੰਨਾ ਅਕਸਰ ਉਹ ਸ਼ਬਦ ਚੁਣਦਾ ਹੈ ਜਿਸ ਦੇ ਦੋ ਅਰਥ ਹੁੰਦੇ ਹਨ। ਆਤਮਿਕ ਮੁਕਤੀ ਦਾ ਵਿਚਾਰ ਇਸ ਪ੍ਰਸੰਗ ਵਿਚ ਵੀ ਘੱਟ ਨਹੀਂ ਹੈ (ਤੁਲਨਾ ਕਰੋ. ਯੂਹੰਨਾ 10:42)।

10:10 "ਚੋਰ" ਇਹ ਛੂਠੇ ਚਰਵਾਹਿਆਂ ਦੇ ਘਟਿਆ ਉਦੇਸ਼ਾਂ ਨੂੰ ਦਰਸਾਉਂਦਾ ਹੈ। ਇਹ ਇਕ ਬੁਰੇ ਚਰਵਾਹੇ ਦੇ ਉਦੇਸ਼ ਨੂੰ ਵੀ ਦਰਸਾਉਂਦਾ ਹੈ। ਭਾਦੇਦਾਰ ਮਜ਼ਦੂਰਾਂ ਦੀ ਲਾਪਰਵਾਹੀ ਦਾ ਇਹ ਰਵੱਈਆ ਯੂਹੰਨਾ 10:12-13 ਵਿਚ ਦੇਖਿਆ ਜਾ ਸਕਦਾ ਹੈ।

▣ "ਨਾਸ਼" ਹੇਠ ਦਿੱਤੇ ਖਾਸ ਵਿਸ਼ੇ ਨੂੰ ਦੇਖੋ।

[ਖਾਸ ਵਿਸ਼ਾ: ਨਾਸ਼ \(ਅਪੋਲੂਮੀ\) SPECIAL TOPIC: Destruction \(apollumi\)](#)

ਖਾਸ ਵਿਸ਼ਾ: ਨਾਸ਼ (ਅਪੋਲੂਮੀ *apollumi*)

ਇਸ ਸ਼ਬਦ ਦਾ ਇਕ ਵਿਆਪਕ ਅਰਥਵਾਦੀ ਖੇਤਰ ਹੈ, ਜਿਸ ਨੇ ਸਦੀਪਕ ਨਿਆਂ ਬਨਾਮ ਸਰਵਨਾਸ਼ ਦੇ ਅਧਿਆਤਮਿਕ ਵਿਚਾਰਾਂ ਦੇ ਸੰਬੰਧ ਵਿਚ ਬਹੁਤ ਪਰੇਸ਼ਾਨੀ ਪੈਦਾ ਕੀਤੀ ਹੈ। ਮੁੱਢਲਾ ਸ਼ਾਬਦਿਕ ਅਰਥ *ਅਪੋ* apo ਨਾਲ *ਓਲੂਮੀ* *ollumi* ਹੈ ਜਿਸਦਾ ਅਰਥ ਬਰਬਾਦ ਕਰਨਾ ਜਾਂ ਨਾਸ਼ ਕਰਨਾ ਹੈ।

ਇਸ ਸ਼ਬਦ ਦੀ ਲਾਖਣਿਕ ਵਰਤੋਂ ਵਿਚ ਸਮੱਸਿਆ ਆਉਂਦੀ ਹੈ। ਇਸ ਨੂੰ Louw ਅਤੇ Nida ਦੀ ਕਿਤਾਬ *Greek-English Lexicon of the New Testament, Based On Semantic Domains*, ਭਾਗ 2, ਪੰਨਾ 30 ਵਿਚ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ। ਇਹ ਇਸ ਸ਼ਬਦ ਦੇ ਕਈ ਅਰਥਾਂ ਦੀ ਸੂਚੀ ਦਿੰਦੀ ਹੈ।

1. ਨਸ਼ਟ ਕਰਨਾ (ਮੱਤੀ 10:28; ਲੂਕਾ 5:37; ਯੂਹੰਨਾ 10:10; 17:12; ਰਸੂਲਾਂ ਦੇ ਕਰਤੱਬ 5:37; ਰੋਮੀਆਂ 9:22, ਭਾਗ 1, ਪੰਨਾ 232 ਤੋਂ)
2. ਪ੍ਰਾਪਤ ਕਰਨ ਵਿਚ ਅਸਫਲ ਹੋਣਾ (ਮੱਤੀ 10:42, ਭਾਗ 1, ਪੰਨਾ 566)
3. ਗੁਆਉਣਾ (ਲੂਕਾ 15:8, ਭਾਗ 1, ਪੰਨਾ 566)
4. ਸਥਾਨ ਤੋਂ ਅਣਜਾਣ (ਲੂਕਾ 15:4, ਭਾਗ 1, ਪੰਨਾ 330)
5. ਮਰਨਾ (ਮੱਤੀ 10:39, ਭਾਗ 1, ਪੰਨਾ 266)

Gerhard Kittel, *Theological Dictionary of the New Testament*, ਭਾਗ 1, ਪੰਨਾ 394 ਵਿਚ, ਵੱਖੋ-ਵੱਖਰੇ ਉਪਯੋਗਾਂ ਨੂੰ ਚਾਰ ਅਰਥ ਸੂਚੀਬੱਧ ਕਰਕੇ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ:

1. ਨਾਸ਼ ਕਰਨਾ ਜਾਂ ਮਾਰਨਾ (ਮੱਤੀ 2:13; 27:20; ਮਰਕੁਸ 3:6; 9:22; ਲੂਕਾ 6:9; 1 ਕੁਰਿੰਥੀਆਂ 1:19)
2. ਗੁਆਉਣਾ ਜਾਂ ਨੁਕਸਾਨ ਝੱਲਣਾ (ਮਰਕੁਸ 9:41; ਲੂਕਾ 15:4,8)
3. ਨਾਸ਼ ਕਰਨਾ (ਮੱਤੀ 26:52; ਮਰਕੁਸ 4:38; ਲੂਕਾ 11:51; 13:3,5,33; 15:17; ਯੂਹੰਨਾ 6:12,27; 1 ਕੁਰਿੰਥੀਆਂ 10:9-10)
4. ਗੁੰਮ ਹੋਣਾ (ਮੱਤੀ 5:29-30; ਮਰਕੁਸ 2:22; ਲੂਕਾ 15: 4,6,24,32; 21:18; ਰਸੂਲਾਂ ਦੇ ਕਰਤੱਬ 27:34)

Kittel ਫਿਰ ਕਹਿੰਦਾ ਹੈ, "ਆਮ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ #2 ਅਤੇ #4 ਸਮਾਨਾਂਤਰ ਇੰਜੀਲਾਂ ਵਿਚ ਇਸ ਸੰਸਾਰ ਨਾਲ ਸੰਬੰਧਿਤ ਬਿਆਨਾਂ ਦਾ ਅਧਾਰ ਹੈ, ਜਦੋਂ ਕਿ #1 ਅਤੇ #3 ਅਗਲੇ ਸੰਸਾਰ ਨਾਲ ਸੰਬੰਧਿਤ ਬਿਆਨਾਂ ਦਾ ਅਧਾਰ ਹੈ, ਜਿਵੇਂ ਕਿ ਪੌਲੁਸ ਅਤੇ ਯੂਹੰਨਾ ਦੀਆਂ ਲਿਖਤਾਂ ਵਿਚ" (ਪੰਨਾ 394)।

ਇੱਥੇ ਵੀ ਸਮੱਸਿਆ ਹੈ। ਇਸ ਸ਼ਬਦ ਦਾ ਵਿਆਪਕ ਅਰਥਵਾਦੀ ਖੇਤਰ ਹੈ ਕਿ ਵੱਖ-ਵੱਖ ਨਵੇਂ ਨੇਮ ਦੇ ਲੇਖਕ ਇਸ ਨੂੰ ਕਈ ਤਰੀਕਿਆਂ ਨਾਲ ਵਰਤਦੇ ਹਨ। ਮੈਨੂੰ Robert B. Girdlestone, *Synonyms of the Old Testament*, ਪੰਨਾ 275-277 ਪਸੰਦ ਹੈ। ਉਹ ਇਸ ਸ਼ਬਦ ਨੂੰ ਉਨ੍ਹਾਂ ਮਨੁੱਖਾਂ ਨਾਲ ਸੰਬੰਧਿਤ ਕਰਦਾ ਹੈ ਜੋ ਨੈਤਿਕ ਤੌਰ ਤੇ ਨਾਸ਼ ਕੀਤੇ ਗਏ ਹਨ ਅਤੇ ਪਰਮੇਸ਼ਰ ਤੋਂ ਸਦੀਪਕ ਵਿਛੋੜੇ ਦੀ ਉਡੀਕ ਕਰਦੇ ਹਨ ਬਨਾਮ ਉਹ ਮਨੁੱਖ ਜੋ ਮਸੀਹ ਨੂੰ ਜਾਣਦੇ ਹਨ ਅਤੇ ਉਸ ਵਿਚ ਸਦੀਪਕ ਜੀਵਨ ਨੂੰ ਪਾਉਂਦੇ ਹਨ। ਬਾਅਦ ਦਾ ਸਮੂਹ "ਬਚੇ" ਹੋਇਆ ਦਾ ਹੈ ਜਦੋਂ ਕਿ ਪਹਿਲਾਂ ਸਮੂਹ "ਨਾਸ਼" ਹੋਇਆ ਦਾ ਹੈ।

Robert B. Girdlestone, *Synonyms of the Old Testament*, ਪੰਨਾ 276 ਵਿਚ ਅਜਿਹੀਆਂ ਥਾਵਾਂ ਦੱਸਦਾ ਹੈ ਜਿੱਥੇ ਇਸ ਸ਼ਬਦ ਦਾ ਅਨੁਵਾਦ "ਨਾਸ਼" ਨਹੀਂ ਕੀਤਾ ਜਾ ਸਕਦਾ, "ਪਰ ਇਸ ਤਰ੍ਹਾਂ ਜਿਵੇਂ ਇਕ ਵਸਤੂ ਸੱਟ ਲੱਗਣ ਨਾਲ ਉਸ ਦੇ ਅਸਲ ਉਦੇਸ਼ ਤੋਂ ਬੇਕਾਰ ਹੋ ਜਾਂਦੀ ਹੈ।"

1. ਅਤਰ ਦੀ ਬਰਬਾਦੀ, ਮੱਤੀ 26:8
2. ਮੈਅ ਦੇ ਮਸ਼ਕ ਦਾ ਨਾਸ਼ਟ ਹੋਣਾ, ਮੱਤੀ 9:17
3. ਵਾਲਾਂ ਦਾ ਵਿੰਗਾ ਹੋਣਾ, ਲੂਕਾ 21:18
4. ਨਾਸ਼ ਹੋਣ ਵਾਲਾ ਭੇਜਨ, ਯੂਹੰਨਾ 6:27
5. ਨਾਸ਼ਵਾਨ ਸੋਨਾ, 1 ਪਤਰਸ 1:7

6. ਸੰਸਾਰ ਦਾ ਨਾਸ਼, 2 ਪਤਰਸ 3:6

7. ਸਰੀਰ ਦਾ ਨਾਸ਼, ਮੱਤੀ 2:13; 8:25; 12:14; 21:41; 22:7; 26:52; 27:20; ਰੋਮੀਆਂ 2:12; 14:15; ਅਤੇ 1 ਕੁਰਿੰਥੀਆਂ 8:11

ਇਹ ਸ਼ਬਦ ਕਦੇ ਵੀ ਵਿਅਕਤੀ ਦੇ ਵਿਨਾਸ਼ ਨੂੰ ਨਹੀਂ, ਪਰ ਸਰੀਰਕ ਹੋਂਦ ਦੇ ਅੰਤ ਨੂੰ ਦਰਸਾਉਂਦਾ ਹੈ। ਇਹ ਆਮ ਤੌਰ ਤੇ ਨੈਤਿਕ ਭਾਵਨਾ ਵਿਚ ਵੀ ਵਰਤਿਆ ਗਿਆ ਹੈ। “ਸਾਰੇ ਮਨੁੱਖ ਨੈਤਿਕ ਤੌਰ ਤੇ ਨਾਸ਼ ਹੋਏ ਮੰਨੇ ਜਾਂਦੇ ਹਨ, ਅਰਥਾਤ., ਉਹ ਉਸ ਇਰਾਦੇ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਹਨ ਜਿਸ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ” (ਪੰਨਾ 276)। ਇਸ ਪਾਪ ਦੀ ਸਮੱਸਿਆ ਲਈ ਪਰਮੇਸ਼ਰ ਦਾ ਹੱਲ ਯਿਸੂ ਮਸੀਹ ਸੀ (ਤੁਲਨਾ ਕਰੋ. ਯੂਹੰਨਾ 3:15-16 ਅਤੇ 2 ਪਤਰਸ 3:9)। ਜੇ ਲੋਕ ਇੰਜੀਲ ਦਾ ਇਨਕਾਰ ਕਰਦੇ ਹਨ, ਉਹ ਹੁਣ ਇਕ ਹੋਰ ਨਾਸ਼ ਦੇ ਅਧੀਨ ਹਨ, ਜਿਸ ਵਿਚ ਸਰੀਰ ਅਤੇ ਆਤਮਾ ਸ਼ਾਮਲ ਹੁੰਦੇ ਹਨ (ਤੁਲਨਾ ਕਰੋ. 1 ਕੁਰਿੰਥੀਆਂ 1:18; 2 ਕੁਰਿੰਥੀਆਂ 2:15; 4:3; 2 ਥੋਸਲੁਨੀਕੀਆਂ 2:10)। ਇਸਦੇ ਉਲਟ ਵਿਚਾਰ ਲਈ Fudge, *The Fire That Consumes* ਦੇਖੋ।

ਮੈਂ ਵਿਅਕਤੀਗਤ ਤੌਰ ਤੇ (ਤੁਲਨਾ ਕਰੋ. R. B. Girdlestone, *Synonyms of the Old Testament*, ਪੰਨਾ 276) ਨਹੀਂ ਸੋਚਦਾ ਕਿ ਇਹ ਸ਼ਬਦ ਵਿਨਾਸ਼ ਨੂੰ ਦਰਸਾਉਂਦਾ ਹੈ (ਤੁਲਨਾ ਕਰੋ. E. Fudge, *The Fire That Consumes*)। ਮੱਤੀ 25:46 ਵਿਚ “ਸਦੀਪਕ” ਸ਼ਬਦ ਸਦੀਪਕ ਸਜ਼ਾ ਅਤੇ ਸਦੀਪਕ ਜੀਵਨ ਲਈ ਵਰਤਿਆ ਗਿਆ ਹੈ। ਕਿਸੇ ਇਕ ਨੂੰ ਤੁੱਛ ਸਮਝਣਾ ਦੋਹਾਂ ਨੂੰ ਤੁੱਛ ਸਮਝਣਾ ਹੈ।

▣ "ਮੈਂ ਇਸ ਲਈ ਆਇਆ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ" ਇਹ ਮੁਹਾਵਰੇ ਦਾ ਅਕਸਰ ਪਦਾਰਥਕ ਚੀਜ਼ਾਂ ਦੇ ਵਾਅਦੇ ਵਜੋਂ ਹਵਾਲਾ ਦਿੱਤਾ ਜਾਂਦਾ ਹੈ, ਪਰ ਪ੍ਰਸੰਗ ਵਿਚ ਇਹ ਯਿਸੂ ਨੂੰ ਵਿਅਕਤੀਗਤ ਤੌਰ ਤੇ ਜਾਣਨਾ ਹੈ ਅਤੇ ਇਹ ਭੌਤਿਕ ਖੁਸ਼ਹਾਲੀ ਨਾਲ ਨਹੀਂ, ਬਲਕਿ ਆਤਮਿਕ ਬਰਕਤਾਂ ਨਾਲ ਸੰਬੰਧ ਰੱਖਦਾ ਹੈ ਜੋ ਯਿਸੂ ਦਿੰਦਾ ਹੈ (ਇਹ 4:14 ਅਤੇ 7:38 ਦੇ ਸਮਾਨਾਂਤਰ ਹੈ)। ਇਹ ਇਸ ਜੀਵਨ ਵਿਚ ਬਹੁਤ ਕੁਝ ਹੋਣ ਬਾਰੇ ਨਹੀਂ ਹੈ, ਪਰ ਸੱਚੇ ਜੀਵਨ ਨੂੰ ਜਾਣਨਾ ਅਤੇ ਉਸ ਨੂੰ ਪਾਉਣਾ ਹੈ! Gordon Fee, *The Disease of the Health, Wealth Gospel* ਦੇਖੋ।

ਜਿਵੇਂ ਸਮਾਨਾਂਤਰ ਇੰਜੀਲਾਂ ਨੇ ਪਰਮੇਸ਼ਰ ਦੇ ਰਾਜ ਤੇ ਯਿਸੂ ਦੇ ਜ਼ੋਰ ਨੂੰ ਦਰਜ ਕੀਤਾ, ਉਵੇਂ ਹੀ ਯੂਹੰਨਾ ਸਦੀਪਕ ਜੀਵਨ ਤੇ ਯਿਸੂ ਦੇ ਜ਼ੋਰ ਨੂੰ ਦਰਜ ਕਰਦਾ ਹੈ। ਕੋਈ ਇਸ ਨੂੰ ਹੁਣ ਪ੍ਰਾਪਤ ਕਰ ਸਕਦਾ ਹੈ! ਰਾਜ ਦਾ ਉਦਘਾਟਨ ਹੋ ਗਿਆ ਹੈ!

ਯੂਹੰਨਾ 10:11-18

¹¹“ਮੈਂ ਅੱਛਾ ਚਰਵਾਹਾ ਹਾਂ। ਅੱਛਾ ਚਰਵਾਹਾ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹੈ। ¹²ਕਾਮਾ ਜੋ ਨਾ ਚਰਵਾਹਾ ਹੈ ਅਤੇ ਨਾ ਹੀ ਭੇਡਾਂ ਦਾ ਮਾਲਕ ਹੈ, ਉਹ ਬਘਿਆੜ ਨੂੰ ਆਉਂਦਿਆਂ ਦੇਖ ਕੇ ਭੇਡਾਂ ਨੂੰ ਛੱਡ ਕੇ ਨੱਸ ਜਾਂਦਾ ਹੈ। ਇਸ ਲਈ ਬਘਿਆੜ ਭੇਡਾਂ ਨੂੰ ਫੜਦਾ ਹੈ ਅਤੇ ਉਹਨਾਂ ਨੂੰ ਤਿੱਤਰ-ਬਿੱਤਰ ਕਰ ਦਿੰਦਾ ਹੈ। ¹³ਕਾਮਾ ਨੱਸ ਜਾਂਦਾ ਹੈ, ਕਿਉਂਕਿ ਉਹ ਕੇਵਲ ਕਾਮਾ ਹੀ ਤਾਂ ਹੈ ਅਤੇ ਉਸ ਨੂੰ ਭੇਡਾਂ ਦੀ ਕੋਈ ਚਿੰਤਾ ਨਹੀਂ ਹੈ। ¹⁴ਮੈਂ ਅੱਛਾ ਚਰਵਾਹਾ ਹਾਂ। ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ। ਮੈਂ ਆਪਣੀ ਜਾਨ ਭੇਡਾਂ ਦੇ ਲਈ ਦਿੰਦਾ ਹਾਂ। ¹⁵ਜਿਵੇਂ ਪਿਤਾ ਮੈਨੂੰ ਜਾਣਦਾ ਹੈ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ। ਮੈਂ ਆਪਣੀ ਜਾਨ ਭੇਡਾਂ ਦੇ ਲਈ ਦਿੰਦਾ ਹਾਂ। ¹⁶ਮੇਰੀਆਂ ਕੁਝ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ। ਮੇਰੇ ਲਈ ਉਹਨਾਂ ਨੂੰ ਵੀ ਲਿਆਉਣਾ ਜ਼ਰੂਰੀ ਹੈ। ਉਹ ਮੇਰੀ ਅਵਾਜ਼ ਸੁਣਨਗੀਆਂ ਫਿਰ ਇੱਕ ਹੀ ਇੱਜੜ ਹੋਵੇਗਾ ਅਤੇ ਇੱਕ ਹੀ ਚਰਵਾਹਾ।” ¹⁷“ਪਿਤਾ ਮੈਨੂੰ ਇਸ ਕਾਰਨ ਪਿਆਰ ਕਰਦਾ ਹੈ, ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਉਸ ਨੂੰ ਵਾਪਿਸ ਲੈ ਲਵਾਂ। ¹⁸ਕੋਈ ਮੇਰੇ ਤੋਂ ਮੇਰੀ ਜਾਨ ਖੋਹ ਨਹੀਂ ਸਕਦਾ, ਸਗੋਂ ਮੈਂ ਆਪ ਉਸ ਨੂੰ ਦਿੰਦਾ ਹਾਂ। ਮੈਨੂੰ ਜਾਨ ਦੇਣ ਦਾ ਅਤੇ ਵਾਪਿਸ ਲੈਣ ਦਾ ਵੀ ਅਧਿਕਾਰ ਹੈ। ਇਹ ਹੁਕਮ ਮੈਨੂੰ ਆਪਣੇ ਪਿਤਾ ਕੋਲੋਂ ਮਿਲਿਆ ਹੈ।”

10:11,14 "ਮੈਂ ਅੱਛਾ ਚਰਵਾਹਾ ਹਾਂ" ਇਹ ਮਸੀਹ (ਹਿਜ਼ਕੀਏਲ 34:23; ਜ਼ਕਰਯਾਹ 11; 1 ਪਤਰਸ 5:4) ਅਤੇ ਯਹੋਵਾਹ ਲਈ (ਜ਼ਬੂਰ 23:1; 28:9; 77:20; 78:52; 80:1; 95:7; 100:3; ਯਸ਼ਾਯਾਹ 40:11; ਯਿਰਮਿਯਾਹ 23:1; 31:10; ਹਿਜ਼ਕੀਏਲ 34:11-16) ਪੁਰਾਣੇ ਨੇਮ ਦਾ ਸਿਰਲੇਖ ਸੀ।

ਇੱਥੇ ਦੇ ਯੂਨਾਨੀ ਸ਼ਬਦ ਹਨ ਜਿਨ੍ਹਾਂ ਦਾ ਅਨੁਵਾਦ "ਅੱਛਾ" ਕੀਤਾ ਜਾ ਸਕਦਾ ਹੈ: (1) *ਅਗਾਥੋਸ agathos*, ਜੋ ਆਮ ਤੌਰ ਤੇ ਚੀਜ਼ਾਂ ਲਈ ਯੂਹੰਨਾ ਵਿਚ ਵਰਤਿਆ ਗਿਆ ਹੈ। (2) *ਕਾਲੋਸ kalos*, ਜੋ ਕਿ ਪੁਰਾਣੇ ਨੇਮ ਦੇ ਯੂਨਾਨੀ ਅਨੁਵਾਦ ਵਿਚ ਬੁਰਾਈ ਦੇ ਵਿਰੁੱਧ ਚੰਗੇ ਵਜੋਂ ਵਰਤਿਆ ਗਿਆ ਹੈ। ਨਵੇਂ ਨੇਮ ਵਿਚ ਇਸ ਦੇ ਅਰਥ "ਸੁੰਦਰ," "ਨੇਕ," "ਨੈਤਿਕ," ਅਤੇ "ਯੋਗ" ਹਨ। ਇਹ ਦੋਵੇਂ ਸ਼ਬਦ ਲੂਕਾ 8:15 ਵਿਚ ਇਕੱਠੇ ਵਰਤੇ ਗਏ ਹਨ। ਯੂਹੰਨਾ 8:12 ਤੇ ਨੋਟ ਦੇਖੋ।

10:11 "ਅੱਛਾ ਚਰਵਾਹਾ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹੈ" ਇਹ ਮਸੀਹ ਦੇ ਦੂਸਰਿਆਂ ਲਈ ਕੀਤੇ ਬਲੀਦਾਨ ਦਾ ਹਵਾਲਾ ਦਿੰਦਾ ਹੈ (ਤੁਲਨਾ ਕਰੋ. ਯੂਹੰਨਾ 10:11,15,17,18)। ਉਸ ਨੇ ਆਪਣੀ ਮਰਜ਼ੀ ਨਾਲ ਪਾਪੀ ਮਨੁੱਖਜਾਤੀ ਲਈ ਆਪਣੀ ਜਾਨ ਦਿੱਤੀ (ਤੁਲਨਾ ਕਰੋ. ਯਸ਼ਾਯਾਹ 52:13-53:12; ਮਰਕੁਸ 10:45; 2 ਕੁਰਿੰਥੀਆਂ 5:21)। ਸੱਚਾ, ਭਰਪੂਰ ਜੀਵਨ ਉਸਦੀ ਮੌਤ ਦੁਆਰਾ ਹੀ ਮਿਲਦਾ ਹੈ।

Bruce M. Metzger ਨੇ *A Textual Commentary on the Greek New Testament* ਵਿਚ ਇਸ ਆਇਤ ਦੇ ਇਕ ਦਿਲਚਸਪ ਟਿੱਪਣੀ ਦਿੱਤੀ ਹੈ:

"'ਆਪਣੀ ਜਾਨ ਦੇਣ' ਦੇ ਭਾਵ ਦੀ ਬਜਾਏ ਜੋ ਕਿ ਯੂਹੰਨਾ ਦੀਆਂ ਲਿਖਤਾਂ ਵਿਚ ਦਿੱਖਦਾ ਹੈ (10:15,17; 13:37,38; 15:13; 1 ਯੂਹੰਨਾ 3:16), ਕਈ ਗਵਾਹ (P⁴⁵, K*, D) ਇਸ ਨੂੰ 'ਆਪਣਾ ਜੀਵਨ ਦੇਣ' ਨਾਲ ਬਦਲ ਦਿੰਦੇ ਹਨ ਜੋ ਸਮਾਨਾਂਤਰ ਇੰਜੀਲਾਂ ਵਿਚ ਹੈ (ਮੱਤੀ 20:28; ਮਰਕੁਸ 10:45)" (ਪੰਨਾ 230)।

10:14 "ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ" ਇਹ "ਜਾਣਨਾ" ਸ਼ਬਦ ਦੀ ਇਬਰਾਨੀ ਭਾਵਨਾ ਹੈ। ਜਿਵੇਂ ਕਿ ਪੁੱਤਰ ਪਿਤਾ ਨੂੰ ਜਾਣਦਾ ਹੈ ਅਤੇ ਪਿਤਾ ਪੁੱਤਰ ਨੂੰ, ਇਸ ਤਰ੍ਹਾਂ ਹੀ, ਯਿਸੂ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਵਿਚ ਵਿਸ਼ਵਾਸ ਕਰਦੇ ਹਨ ਅਤੇ ਉਹ ਵੀ ਯਿਸੂ ਨੂੰ ਜਾਣਦੇ ਹਨ। ਉਨ੍ਹਾਂ ਨੇ "ਦੇਖਿਆ" ਅਤੇ "ਸੁਣਿਆ" (ਤੁਲਨਾ ਕਰੋ. ਯੂਹੰਨਾ 10:4) ਅਤੇ ਉਸਦੇ ਪ੍ਰਤੀ ਜਵਾਬ ਦਿੱਤਾ ਹੈ (ਤੁਲਨਾ ਕਰੋ. ਯੂਹੰਨਾ 1:12; 3:16)। ਮਸੀਹਤ ਇਕ ਨਿੱਜੀ ਰਿਸ਼ਤਾ ਹੈ (ਤੁਲਨਾ ਕਰੋ. ਯੂਹੰਨਾ 17:20-26)।

10:15 "ਜਿਵੇਂ ਪਿਤਾ ਮੈਨੂੰ ਜਾਣਦਾ ਹੈ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ" ਇਹ ਯੂਹੰਨਾ ਦਾ ਆਵਰਤੀ ਵਿਸ਼ਾ ਹੈ। ਯਿਸੂ ਪਿਤਾ ਨਾਲ ਉਸਦੇ ਨਜ਼ਦੀਕੀ ਰਿਸ਼ਤੇ ਤੋਂ ਹੀ ਕੰਮ ਕਰਦਾ ਸੀ ਅਤੇ ਬੋਲਦਾ ਸੀ।

ਯੂਹੰਨਾ 10:14-15 ਵਿਚ ਹੈਰਾਨੀ ਦੀ ਇਕ ਸਮਾਨਤਾ ਇਹ ਹੈ ਕਿ ਪਿਤਾ ਅਤੇ ਪੁੱਤਰ ਵਿਚਕਾਰ ਨੇੜਤਾ ਦੀ ਤੁਲਨਾ ਪੁੱਤਰ ਅਤੇ ਉਸਦੇ ਚੇਲਿਆਂ ਵਿਚਕਾਰ ਨੇੜਤਾ ਨਾਲ ਕੀਤੀ ਗਈ ਹੈ (ਤੁਲਨਾ ਕਰੋ. ਯੂਹੰਨਾ 14:23)। ਯੂਹੰਨਾ "ਜਾਣਨਾ" ਦੀ ਇਬਰਾਨੀ ਭਾਵਨਾ ਨੂੰ ਗਿਆਨ ਦੇ ਤੱਥ ਵਜੋਂ ਨਹੀਂ, ਬਲਕਿ ਗੂੜ੍ਹੀ ਸੰਗਤੀ ਵਜੋਂ ਕੇਂਦਰਿਤ ਕਰਦਾ ਹੈ। ਯਿਸੂ ਪਿਤਾ ਨੂੰ ਜਾਣਦਾ ਹੈ; ਜੋ ਯਿਸੂ ਨੂੰ ਜਾਣਦੇ ਹਨ, ਪਰਮੇਸ਼ਰ ਨੂੰ ਜਾਣਦੇ ਹਨ!

10:16 "ਮੇਰੀਆਂ ਕੁਝ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ" ਇਹ ਯਸ਼ਾਯਾਹ 56:6-8 ਦਾ ਸੰਕੇਤ ਦਿੰਦਾ ਹੈ। ਪ੍ਰਸੰਗ ਅਨੁਸਾਰ ਇਹ ਹਵਾਲਾ ਦੇ ਸਕਦਾ ਹੈ (1) ਸਾਮਰੀਆਂ ਦਾ (ਤੁਲਨਾ ਕਰੋ. ਯੂਹੰਨਾ 4:1-42) (2) ਯੂਨਾਨੀ ਕਲੀਸੀਆ ਦਾ (ਤੁਲਨਾ ਕਰੋ. ਯੂਹੰਨਾ 4:43-54)। ਇਹ ਉਨ੍ਹਾਂ ਸਾਰਿਆਂ ਦੀ ਏਕਤਾ ਦੀ ਗੱਲ ਕਰਦਾ ਹੈ ਜੋ ਮਸੀਹ ਵਿਚ ਵਿਸ਼ਵਾਸ ਕਰਦੇ ਹਨ। ਨਵੀਂ ਵਾਚਾ ਯਹੂਦੀਆਂ ਅਤੇ ਯੂਨਾਨੀਆਂ ਨੂੰ ਇਕਜੁੱਟ ਕਰਦੀ ਹੈ (ਤੁਲਨਾ ਕਰੋ. ਅਫਸੀਆਂ 2:11-3:13; ਅਤੇ 1 ਕੁਰਿੰਥੀਆਂ 12:13; ਗਲਾਤੀਆਂ 3:28; ਕੁਲਸੀਆਂ 3:11 ਵੀ ਨੋਟ ਕਰੋ)। ਉਤਪਤ 3:15 ਅਤੇ ਯੂਹੰਨਾ 3:16 ਆਇਤਾਂ ਆਪਸ ਵਿਚ ਮਿਲਦੀਆਂ ਹਨ।

▣ "ਫਿਰ ਇੱਕ ਹੀ ਇੱਜ਼ ਹੋਵੇਗਾ ਅਤੇ ਇੱਕ ਹੀ ਚਰਵਾਹਾ" ਇਹ ਹਮੇਸ਼ਾ ਹੀ ਪਰਮੇਸ਼ਰ ਦਾ ਉਦੇਸ਼ ਰਿਹਾ ਹੈ (ਤੁਲਨਾ ਕਰੋ. ਉਤਪਤ 3:15;

12:3; ਕੁਚ 19:5-6)। ਇਸ ਏਕਤਾ ਦੇ ਅਧਿਆਤਮਿਕ ਪਹਿਲੂ ਦਾ ਅਫਸੀਆਂ 2:11-3:13 ਅਤੇ 4:1-6 ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

10:17 "ਪਿਤਾ ਮੈਨੂੰ ਇਸ ਕਾਰਨ ਪਿਆਰ ਕਰਦਾ ਹੈ" ਜਿਵੇਂ ਪੁੱਤਰ ਨੂੰ ਉਸਦੀ ਜਾਨ ਦੇਣ ਲਈ ਮਜ਼ਬੂਰ ਨਹੀਂ ਕੀਤਾ ਗਿਆ ਸੀ, ਉਵੇਂ ਹੀ ਪਿਤਾ ਆਪਣੇ ਪੁੱਤਰ ਨੂੰ ਦੇਣ ਲਈ ਮਜ਼ਬੂਰ ਨਹੀਂ ਸੀ। ਇਸ ਦੀ ਵਿਆਖਿਆ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ਕਿ ਪਰਮੇਸ਼ਰ ਨੇ ਆਦਮੀ ਯਿਸੂ ਦੀ ਆਗਿਆਕਾਰੀ ਦਾ ਇਨਾਮ ਦਿੱਤਾ (ਇਸ ਗਲਤ ਸਿੱਖਿਆ ਨੂੰ ਗੋਦ ਲੈਣਾ ਕਿਹਾ ਜਾਂਦਾ ਹੈ)।

▣ "ਆਪਣੀ ਜਾਨ ਦੇਣ ਦਾ ਅਤੇ ਵਾਪਿਸ ਲੈਣ ਦਾ" ਇਹ ਪੁਨਰ-ਉਥਾਨ ਦਾ ਹਵਾਲਾ ਹੈ। ਆਮ ਤੌਰ ਤੇ ਨਵੇਂ ਨੇਮ ਵਿਚ ਇਹ ਪਿਤਾ ਹੈ ਜੋ ਉਸਦੀ ਕੁਰਬਾਨੀ ਨੂੰ ਸਵੀਕਾਰ ਕਰਨ ਲਈ ਪੁੱਤਰ ਨੂੰ ਜੀਉਂਦਾ ਕਰਦਾ ਹੈ। ਪਰ ਇੱਥੇ ਪੁਨਰ-ਉਥਾਨ ਵਿਚ ਯਿਸੂ ਦੀ ਸ਼ਕਤੀ ਦਾ ਦਾਅਵਾ ਕਰਦਾ ਹੈ।

ਇਹ ਵਚਨ ਇਹ ਦਰਸਾਉਣ ਦਾ ਇਕ ਉੱਤਮ ਮੌਕਾ ਹੈ ਕਿ ਨਵੇਂ ਨੇਮ ਅਕਸਰ ਪਰਮੇਸ਼ਰ, ਯਿਸੂ ਅਤੇ ਪਵਿੱਤਰ ਆਤਮਾ ਨੂੰ ਛੁਟਕਾਰੇ ਦੇ ਕੰਮ ਦਾ ਕਾਰਨ ਦੱਸਦਾ ਹੈ।

1. ਪਰਮੇਸ਼ਰ ਪਿਤਾ ਨੇ ਯਿਸੂ ਨੂੰ ਜੀਉਂਦਾ ਕੀਤਾ (ਤੁਲਨਾ ਕਰੋ. ਰਸੂਲਾਂ ਦੇ ਕਰਤੱਬ 2:24; 3:15; 4:10; 5:30; 10:40; 13:30,33,34,37; 17:31; ਰੋਮੀਆਂ 6:4,9; 10:9; 1 ਕੁਰਿੰਥੀਆਂ 6:14; 2 ਕੁਰਿੰਥੀਆਂ 4:14; ਗਲਾਤੀਆਂ 1:1; ਅਫਸੀਆਂ 1:20; ਕੁਲਸੀਆਂ 2:12; 1 ਥੱਸਲੁਨੀਕੀਆਂ 1:10)
2. ਪਰਮੇਸ਼ਰ ਪੁੱਤਰ ਨੇ ਆਪਣੇ ਆਪ ਨੂੰ ਜੀਉਂਦਾ ਕੀਤਾ (ਤੁਲਨਾ ਕਰੋ. ਯੂਹੰਨਾ 2:19-22; 10:17-18)
3. ਪਰਮੇਸ਼ਰ ਪਵਿੱਤਰ ਆਤਮਾ ਨੇ ਯਿਸੂ ਨੂੰ ਜੀਉਂਦਾ ਕੀਤਾ (ਤੁਲਨਾ ਕਰੋ. ਰੋਮੀਆਂ 8:11)

10:18 "ਮੈਨੂੰ ਅਧਿਕਾਰ ਹੈ" ਇਹ ਉਹੀ ਸ਼ਬਦ ਹੈ ਜੋ ਯੂਹੰਨਾ 1:12 ਵਿਚ ਵਰਤਿਆ ਗਿਆ ਹੈ। ਇਸਦਾ ਅਨੁਵਾਦ "ਅਧਿਕਾਰ," "ਕਾਨੂੰਨੀ ਅਧਿਕਾਰ," ਜਾਂ "ਸ਼ਕਤੀ" ਕੀਤਾ ਜਾ ਸਕਦਾ ਹੈ। ਇਹ ਆਇਤ ਯਿਸੂ ਦੀ ਸ਼ਕਤੀ ਅਤੇ ਅਧਿਕਾਰ ਨੂੰ ਦਰਸਾਉਂਦੀ ਹੈ।

ਯੂਹੰਨਾ 10:19-21

¹⁹ਇਹਨਾਂ ਸ਼ਬਦਾਂ ਦੇ ਕਾਰਨ ਯਹੂਦੀਆਂ ਵਿੱਚ ਫੁੱਟ ਪੈ ਗਈ। ²⁰ਉਹਨਾਂ ਵਿੱਚੋਂ ਬਹੁਤ ਸਾਰੇ ਕਹਿੰਦੇ ਸਨ, "ਉਸ ਵਿੱਚ ਅਸ਼ੁੱਧ ਆਤਮਾ ਹੈ, ਉਹ ਪਾਗਲ ਹੈ; ਉਸ ਦੀ ਕਿਉਂ ਸੁਣਦੇ ਹੋ?" ²¹ਪਰ ਕੁਝ ਹੋਰ ਕਹਿੰਦੇ ਸਨ, "ਇਹ ਸ਼ਬਦ ਅਸ਼ੁੱਧ ਆਤਮਾ ਚਿੰਬੜੇ ਆਦਮੀ ਦੇ ਨਹੀਂ ਹੋ ਸਕਦੇ। ਕੀ ਅਸ਼ੁੱਧ ਆਤਮਾ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹ ਸਕਦਾ ਹੈ?"

10:19 ਜਿਵੇਂ ਕਿ ਯੂਹੰਨਾ 6:52; 7:12, 25, 43; 9:16; 10:19-21; 11:36-37 ਵਿਚ ਯਿਸੂ ਬਾਰੇ ਵੱਖੇ-ਵੱਖਰੀਆਂ ਰਾਵਾਂ ਸਨ, ਇਹ ਵਿਸ਼ਾ ਯੂਹੰਨਾ ਵਿਚ ਜਾਰੀ ਰਹਿੰਦਾ ਹੈ। ਕੁਝ ਲੋਕਾਂ ਦੇ ਇੰਜੀਲ ਨੂੰ ਸਵੀਕਾਰ ਕਰਨ ਅਤੇ ਹੋਰਨਾਂ ਦੇ ਇਸ ਨੂੰ ਰੱਦ ਕਰਨ ਦਾ ਭੇਤ ਪੂਰਨ ਵਿਧਾਨ ਅਤੇ ਮਨੁੱਖੀ ਸੁਤੰਤਰ ਇੱਛਾ ਦੇ ਵਿਚਕਾਰ ਤਣਾਅ ਹੈ!

10:20 "ਉਸ ਵਿੱਚ ਅਸ਼ੁੱਧ ਆਤਮਾ ਹੈ, ਉਹ ਪਾਗਲ ਹੈ" ਇਹ ਯਿਸੂ ਉੱਤੇ ਦੋ ਵੱਖੇ-ਵੱਖਰੇ ਦ੍ਰਿਸ਼ਟੀਕੋਣ ਤੋਂ ਲਿਆ ਗਿਆ ਇਕ ਆਮ ਦੋਸ਼ ਸੀ।

1. ਯੂਹੰਨਾ 10:20 ਵਿਚ ਜਿਵੇਂ ਕਿ 7:20 ਵਿਚ, ਇਹ ਕਿਹਾ ਜਾਂਦਾ ਸੀ ਕਿ ਯਿਸੂ ਨੂੰ ਇਕ ਮਾਨਸਿਕ ਬਿਮਾਰੀ ਸੀ
2. ਇਹ ਇਲਜ਼ਾਮ ਫਰੀਸੀਆਂ ਦੁਆਰਾ ਯਿਸੂ ਦੀ ਸ਼ਕਤੀ ਦੇ ਸਰੋਤ ਦੀ ਵਿਆਖਿਆ ਕਰਨ ਲਈ ਵਰਤਿਆ ਗਿਆ ਸੀ (ਤੁਲਨਾ ਕਰੋ. ਯੂਹੰਨਾ 8:48,52)

10:21 ਯੂਹੰਨਾ 10:21 ਵਿਚ ਦੋ ਸਵਾਲ ਹਨ।

1. ਯੂਹੰਨਾ 10:21a ਵਿਚ *ਉਕ* *ouk* ਹੈ, ਜਿਸ ਤੋਂ “ਹਾਂ” ਜਵਾਬ ਦੀ ਉਮੀਦ ਹੈ

2. ਯੂਹੰਨਾ 10:21b ਵਿਚ *ਮੇਂ* *mē* ਹੈ, ਜਿਸ ਤੋਂ “ਨਹੀਂ” ਜਵਾਬ ਦੀ ਉਮੀਦ ਹੈ

James Hewett, *New Testament Greek*, ਪੰਨਾ 171 ਦੇਖੋ। ਇਹ ਆਇਤ ਦਿਖਾਉਂਦੀ ਹੈ, ਆਧੁਨਿਕ ਯੂਨਾਨੀ ਭਾਸ਼ਾ ਵਿਚ ਕਿੰਨੇ ਮੁਸ਼ਕਲ ਅਤੇ ਸਖ਼ਤ ਨਿਯਮ ਹਨ। ਵਿਆਕਰਣ ਸੰਬੰਧੀ ਰੂਪ ਨਹੀਂ, ਪਰ ਪ੍ਰਸੰਗ ਅੰਤਮ ਨਿਰਣਾਇਕ ਹੈ।

ਅੰਨ੍ਹੇ ਨੂੰ ਚੰਗਾ ਕਰਨਾ ਮਸੀਹ ਦਾ ਇਕ ਚਿੰਨ੍ਹ ਸੀ (ਤੁਲਨਾ ਕਰੋ. ਕੂਚ 4:11; ਜ਼ਬੂਰ 146:8; ਯਸ਼ਾਯਾਹ 29:18; 35:5; 42:7)। ਇੱਥੇ ਇਕ ਭਾਵਨਾ ਹੈ ਜਿਸ ਵਿਚ ਇਸਰਾਏਲ ਦੇ ਅੰਨ੍ਹੇਪਣ (ਤੁਲਨਾ ਕਰੋ. ਯਸ਼ਾਯਾਹ 42:19) ਨੂੰ ਅਧਿਆਇ 9 ਦੀ ਤਰ੍ਹਾਂ ਦਰਸਾਇਆ ਗਿਆ ਹੈ।

ਯੂਹੰਨਾ 10:22-30

²²ਸਰਦੀ ਦੀ ਰੁੱਤ ਸੀ। ਯਰੂਸ਼ਲਮ ਵਿੱਚ ਪੁਨਰ ਅਰਪਿਤ ਕੀਤੇ ਜਾਣ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ²³ਯਿਸੂ ਹੈਕਲ ਵਿੱਚ ਸੁਲੇਮਾਨ ਦੀ ਡਿਉਢੀ ਵਿੱਚ ਟਹਿਲ ਰਹੇ ਸਨ। ²⁴ਉਹਨਾਂ ਦੇ ਚਾਰੇ ਪਾਸੇ ਯਹੂਦੀ ਇਕੱਠੇ ਹੋ ਗਏ। ਉਹ ਯਿਸੂ ਤੋਂ ਪੁੱਛਣ ਲੱਗੇ, “ਤੁਸੀਂ ਕਦੋਂ ਤਕ ਸਾਨੂੰ ਦੁਬਿਧਾ ਵਿੱਚ ਪਾਈ ਰੱਖੋਗੇ? ਜੇਕਰ ਤੁਸੀਂ ਮਸੀਹ ਹੋ ਤਾਂ ਸਾਨੂੰ ਸਾਫ਼ ਸਾਫ਼ ਦੱਸੋ।” ²⁵ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਹੋ। ਉਹ ਕੰਮ ਜਿਹੜੇ ਮੈਂ ਆਪਣੇ ਪਿਤਾ ਦੇ ਨਾਮ ਉੱਤੇ ਕਰਦਾ ਹਾਂ ਮੇਰੀ ਗਵਾਹੀ ਦਿੰਦੇ ਹਨ। ²⁶ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ; ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ²⁷ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਚਲਦੀਆਂ ਹਨ। ²⁸ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ। ਉਹ ਕਦੀ ਨਾਸ਼ ਨਹੀਂ ਹੋਣਗੀਆਂ। ਉਹਨਾਂ ਨੂੰ ਮੇਰੇ ਹੱਥੋਂ ਕਦੀ ਕੋਈ ਖੋਹ ਨਹੀਂ ਸਕਦਾ। ²⁹ਉਹ ਜੇ ਕੁਝ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਸਭ ਤੋਂ ਉੱਤਮ ਹੈ ਅਤੇ ਕੋਈ ਵੀ ਉਸ ਨੂੰ ਮੇਰੇ ਪਿਤਾ ਕੋਲੋਂ ਖੋਹ ਨਹੀਂ ਸਕਦਾ। ³⁰ਮੈਂ ਅਤੇ ਪਿਤਾ ਇੱਕ ਹਾਂ।”

10:22 "ਪੁਨਰ ਅਰਪਿਤ ਕੀਤੇ ਜਾਣ ਦਾ ਤਿਉਹਾਰ" ਜੇਸੇਫਸ ਇਸ ਨੂੰ "ਰੋਸ਼ਨੀ ਦਾ ਤਿਉਹਾਰ" ਕਹਿੰਦਾ ਹੈ। ਇਸ ਨੂੰ ਅੱਜ ਹਨੂਕਾ ਕਿਹਾ ਜਾਂਦਾ ਹੈ। ਇਹ ਅੱਠ ਦਿਨ ਦਾ ਤਿਉਹਾਰ ਹੁੰਦਾ ਸੀ ਜੋ ਦਸੰਬਰ ਮਹੀਨੇ ਦੇ ਅੱਧ ਵਿਚ ਮਨਾਇਆ ਜਾਂਦਾ ਸੀ। ਇਹ 164 B.C. ਵਿਚ ਯਹੂਦਾ ਮਕਾਬੀਅਨ ਦੀ ਫੌਜੀ ਜਿੱਤ ਤੋਂ ਬਾਅਦ ਯਰੂਸ਼ਲਮ ਦੀ ਹੈਕਲ ਦੇ ਨਵੀਨੀਕਰਨ ਲਈ ਮਨਾਇਆ ਜਾਂਦਾ ਹੈ। 168 B.C. ਵਿਚ ਸੇਲੂਸਿਡ ਆਗੂ Antiochus IV Epiphanes ਨੇ ਯਹੂਦੀਆਂ ਨੂੰ ਯੂਨਾਨੀ ਅਭਿਆਸਾਂ ਨੂੰ ਕਰਨ ਲਈ ਮਜ਼ਬੂਰ ਕੀਤਾ (ਤੁਲਨਾ ਕਰੋ. ਦਾਨੀਏਲ 8:9-14)। ਉਸਨੇ ਯਰੂਸ਼ਲਮ ਦੀ ਹੈਕਲ ਨੂੰ ਇਕ ਮੂਰਤੀ ਮੰਦਰ ਵਿਚ ਬਦਲ ਦਿੱਤਾ ਅਤੇ ਪਵਿੱਤਰ ਸਥਾਨ ਵਿਚ ਜੇਯੂਸ ਦੀ ਜਗਵੇਦੀ ਬਣਾਈ। ਜਾਜਕ ਦੇ ਪੁੱਤਰਾਂ ਵਿਚੋਂ ਇਕ ਯਹੂਦਾ ਮਕਾਬੀਅਨ ਨੇ ਇਸ ਸੀਰੀਆ ਦੇ ਮਾਲਕ ਨੂੰ ਹਰਾਇਆ ਅਤੇ ਅਤੇ ਮੰਦਰ ਨੂੰ ਸਾਫ਼ ਕੀਤਾ ਅਤੇ ਪੁਨਰ ਅਰਪਿਤ ਕੀਤਾ (ਤੁਲਨਾ ਕਰੋ. ਮਕਾਬੀ 4:36-59; II ਮਕਾਬੀ 1:18)।

ਯੂਹੰਨਾ ਯਹੂਦੀ ਤਿਉਹਾਰਾਂ ਨੂੰ ਯਿਸੂ ਲਈ ਮੌਕੇ ਵਜੋਂ ਵਰਤਦਾ ਹੈ ਜਿੱਥੇ ਯਿਸੂ ਤਿਉਹਾਰਾਂ ਦੇ ਪ੍ਰਤੀਕਵਾਦ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਯਹੂਦੀ ਆਗੂਆਂ, ਯਰੂਸ਼ਲਮ ਦੇ ਨਾਗਰਿਕਾਂ ਅਤੇ ਸ਼ਰਧਾਲੂਆਂ ਦੀ ਭੀੜ ਨੂੰ ਪ੍ਰਗਟ ਕਰਦਾ ਹੈ (ਤੁਲਨਾ ਕਰੋ. ਯੂਹੰਨਾ 7-11)।

▣ "ਸੁਲੇਮਾਨ ਦੀ ਡਿਉਢੀ" ਇਹ ਔਰਤਾਂ ਦੇ ਵਿਹੜੇ ਦੇ ਪੂਰਬ ਵਾਲੇ ਪਾਸੇ ਇਕ ਢੱਕੀ ਹੋਈ ਜਗ੍ਹਾ ਸੀ ਜਿੱਥੇ ਯਿਸੂ ਨੇ ਸਿੱਖਿਆ ਦਿੱਤੀ ਸੀ। ਜੇਸੇਫਸ ਨੇ ਕਿਹਾ ਕਿ ਇਹ ਜਗ੍ਹਾ 586 B.C. ਦੇ ਬਾਬਲ ਦੇ ਨਾਸ਼ ਤੋਂ ਬਚ ਗਈ ਸੀ।

10:23 "ਸਰਦੀ ਦੀ ਰੁੱਤ ਸੀ" ਇਹ ਇਕ ਚਸ਼ਮਦੀਦ ਵਿਸਥਾਰ ਹੈ।

10:24 "ਜੇਕਰ" ਇਹ ਪਹਿਲੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ, ਜਿਹੜਾ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ। ਇਸ ਪ੍ਰਸੰਗ ਵਿਚ ਬਹੁਤ ਸਾਰੇ ਪਹਿਲੀ ਸ਼੍ਰੇਣੀ ਦੇ ਸ਼ਰਤਬੱਧ ਵਾਕ ਹਨ (ਤੁਲਨਾ ਕਰੋ. ਯੂਹੰਨਾ 10:24, 35, 37, ਅਤੇ 38)। ਯੂਹੰਨਾ

10:24 ਵਿਚ ਇਸ ਦੀ ਵਰਤੋਂ ਇਹ ਦਰਸਾਉਂਦੀ ਹੈ ਕਿ ਇਸ ਨਿਰਮਾਣ ਨੂੰ ਸਾਹਿਤਕ ਅਰਥ ਵਿਚ ਕਿਵੇਂ ਵਰਤਿਆ ਜਾ ਸਕਦਾ ਹੈ। ਇਹ ਫ਼ਰੀਸੀ ਅਸਲ ਵਿਚ ਵਿਸ਼ਵਾਸ ਨਹੀਂ ਕਰਦੇ ਸਨ ਕਿ ਯਿਸੂ ਹੀ ਮਸੀਹ ਹੈ; ਉਹ ਉਸਨੂੰ ਸਤਾ ਰਹੇ ਸਨ।

▣ "ਸਾਨੂੰ ਸਾਫ਼ ਸਾਫ਼ ਦੱਸੋ" ਇਸ ਆਇਤ ਵਿਚ ਵਿਚਾਰ ਕਰਨ ਲਈ ਬਹੁਤ ਸਾਰੀਆਂ ਗੱਲਾਂ ਹਨ। ਪਹਿਲੀ, ਯਿਸੂ ਨੇ ਦ੍ਰਿਸ਼ਟਾਂਤ, ਲਾਖਣਿਕ ਭਾਸ਼ਾ, ਅਤੇ ਅਸਪੱਸ਼ਟ ਦੇਹਰੀਆਂ ਗੱਲਾਂ ਵਿਚ ਸਿਖਾਇਆ ਸੀ। ਹੈਕਲ ਦੀ ਇਹ ਭੀੜ ਚਾਹੁੰਦੀ ਸੀ ਕਿ ਉਹ ਸਪੱਸ਼ਟ ਤੌਰ ਤੇ ਆਪਣੇ ਆਪ ਨੂੰ ਪ੍ਰਗਟ ਕਰੇ।

ਦੂਸਰੀ, ਯਿਸੂ ਦੇ ਸਮੇਂ ਦੇ ਯਹੂਦੀ ਇਹ ਉਮੀਦ ਨਹੀਂ ਰੱਖਦੇ ਸਨ ਕਿ ਦੇਵਤਾ ਮਸੀਹ ਦੀ ਦੇਹ ਲਵੇਗਾ। ਯਿਸੂ ਨੇ ਕਈ ਮੌਕਿਆਂ ਤੇ ਪਰਮੇਸ਼ਰ ਨਾਲ ਆਪਣੀ ਏਕਤਾ ਦਾ ਸੰਕੇਤ ਪ੍ਰਤੀਤ ਕੀਤਾ ਸੀ (ਤੁਲਨਾ ਕਰੋ. ਯੂਹੰਨਾ 8:56-59), ਪਰ ਇਸ ਪ੍ਰਸੰਗ ਵਿਚ ਉਹ ਖਾਸ ਤੌਰ ਤੇ ਮਸੀਹ ਬਾਰੇ ਪੁੱਛ ਰਹੇ ਹਨ। ਯਹੂਦੀਆਂ ਨੂੰ ਉਮੀਦ ਸੀ ਕਿ ਇਹ ਮਸਹ ਕੀਤਾ ਹੋਇਆ ਆਦਮੀ ਮੂਸਾ ਵਾਂਗ ਕੰਮ ਕਰੇਗਾ (ਤੁਲਨਾ ਕਰੋ. ਬਿਵਸਥਾ ਸਾਰ 18:15,19)। ਯਿਸੂ ਨੇ ਛੇਵੇਂ ਅਧਿਆਇ ਵਿਚ ਬਿਲਕੁਲ ਅਜਿਹਾ ਹੀ ਕੀਤਾ ਸੀ। ਉਸਦੇ ਕੰਮਾਂ ਨੇ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ, ਖਾਸ ਕਰਕੇ ਅੰਨ੍ਹੇ ਨੂੰ ਚੰਗਾ ਕਰਨਾ (ਯੂਹੰਨਾ 9)। ਉਨ੍ਹਾਂ ਕੋਲ ਸਾਰੇ ਲੋੜੀਂਦੇ ਸਬੂਤ ਸਨ। ਸਮੱਸਿਆ ਇਹ ਸੀ ਕਿ ਯਿਸੂ ਉਨ੍ਹਾਂ ਦੀਆਂ ਮਸੀਹ ਬਾਰੇ ਫੌਜੀ, ਰਾਸ਼ਟਰਵਾਦੀ ਉਮੀਦਾਂ ਤੇ ਪੂਰਾ ਨਹੀਂ ਉਤਰਿਆ ਸੀ।

10:25 "ਉਹ ਕੰਮ ਜਿਹੜੇ ਮੈਂ ਆਪਣੇ ਪਿਤਾ ਦੇ ਨਾਮ ਉੱਤੇ ਕਰਦਾ ਹਾਂ ਮੇਰੀ ਗਵਾਹੀ ਦਿੰਦੇ ਹਨ" ਯਿਸੂ ਨੇ ਜ਼ੋਰ ਦੇ ਕੇ ਕਿਹਾ ਕਿ ਉਸਦੇ ਕੰਮ ਉਸਦੇ ਦਾਅਵਿਆਂ ਦੀ ਪੁਸ਼ਟੀ ਕਰਦੇ ਹਨ (ਤੁਲਨਾ ਕਰੋ. ਯੂਹੰਨਾ 2:23; 5:36; 10:25,38; 14:11; 15:24)।

10:26 ਇਹ ਕਿੰਨਾ ਹੀ ਹੈਰਾਨ ਕਰਨ ਵਾਲਾ ਬਿਆਨ ਹੈ!

10:28 "ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ" ਸਦੀਪਕ ਜੀਵਨ ਸੰਖਿਆ ਅਤੇ ਗੁਣ ਦੇਵਾਂ ਦੁਆਰਾ ਦਰਸਾਇਆ ਗਿਆ ਹੈ। ਇਹ ਨਵੇਂ ਯੁੱਗ ਦਾ ਜੀਵਨ ਹੈ। ਇਹ ਹੁਣ ਮਸੀਹ ਵਿਚ ਵਿਸ਼ਵਾਸ ਦੁਆਰਾ ਉਪਲਬਧ ਹੈ (ਤੁਲਨਾ ਕਰੋ. ਯੂਹੰਨਾ 3:36; 11:24-26)।

▣ "ਉਹ ਕਦੀ ਨਾਸ਼ ਨਹੀਂ ਹੋਣਗੀਆਂ, ਉਹਨਾਂ ਨੂੰ ਮੇਰੇ ਹੱਥੋਂ ਕਦੀ ਕੋਈ ਖੋਹ ਨਹੀਂ ਸਕਦਾ" ਇਹ ਦੇਹਰਾ ਨਕਾਰਾਤਮਕ ਵਾਕ ਹੈ। ਇਹ ਨਵੇਂ ਨੇਮ ਵਿਚ ਇਕ ਵਿਸ਼ਵਾਸੀ ਦੀ ਸੁਰੱਖਿਆ ਤੇ ਇਕ ਮਜ਼ਬੂਤ ਵਚਨ ਹੈ (ਤੁਲਨਾ ਕਰੋ. ਯੂਹੰਨਾ 6:39)। ਇਹ ਸਪੱਸ਼ਟ ਹੈ ਕਿ ਕੇਵਲ ਉਹ ਜੋ ਸਾਨੂੰ ਪਰਮੇਸ਼ਰ ਦੇ ਪਿਆਰ ਤੋਂ ਅਲੱਗ ਕਰ ਸਕਦਾ ਹੈ ਉਹ ਅਸੀਂ ਖੁਦ ਹਾਂ (ਤੁਲਨਾ ਕਰੋ. ਰੋਮੀਆਂ 8:38-39; ਗਲਾਤੀਆਂ 5:2-4)। ਭਰੋਸਾ ਦ੍ਰਿੜ੍ਹਤਾ ਨਾਲ ਸੰਤੁਲਿਤ ਹੋਣਾ ਚਾਹੀਦਾ ਹੈ। ਭਰੋਸਾ ਤ੍ਰਿਏਕ ਪਰਮੇਸ਼ਰ ਦੇ ਚਰਿੱਤਰ ਅਤੇ ਕੰਮਾਂ ਤੇ ਅਧਾਰਿਤ ਹੋਣਾ ਚਾਹੀਦਾ ਹੈ।

ਯੂਹੰਨਾ ਦੀ ਇੰਜੀਲ ਉਨ੍ਹਾਂ ਲੋਕਾਂ ਦੇ ਭਰੋਸੇ ਦਾ ਦਾਅਵਾ ਕਰਦੀ ਹੈ ਜੋ ਮਸੀਹ ਵਿਚ ਨਿਰੰਤਰ ਵਿਸ਼ਵਾਸ ਕਰਦੇ ਹਨ। ਇਹ ਤੋਬਾ ਅਤੇ ਵਿਸ਼ਵਾਸ ਅਤੇ ਜੀਵਨ-ਸ਼ੈਲੀ ਦੇ ਵਿਸ਼ਵਾਸ ਦੇ ਮੁੱਦਿਆਂ ਦੇ ਸ਼ੁਰੂਆਤੀ ਫੈਸਲੇ ਨਾਲ ਸ਼ੁਰੂ ਹੁੰਦਾ ਹੈ। ਅਧਿਆਤਮਿਕ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਇਹ ਨਿੱਜੀ ਸੰਬੰਧ ਉਲਟੀ ਸਮਝ ਵਾਲਾ ਵਿਚਾਰ ਬਣ ਜਾਂਦਾ ਹੈ ਜੋ ਸਾਡੇ ਕੋਲ ਹੈ ("ਇਕ ਵਾਰ ਬਚਾਇਆ ਗਿਆ, ਹਮੇਸ਼ਾ ਲਈ ਬਚਿਆ ਹੈ")। ਨਿਰੰਤਰ ਵਿਸ਼ਵਾਸ ਸੱਚੀ ਮੁਕਤੀ ਦਾ ਪ੍ਰਮਾਣ ਹੈ (ਤੁਲਨਾ ਕਰੋ. ਇਬਰਾਨੀਆਂ, ਯਾਕੂਬ ਅਤੇ 1 ਯੂਹੰਨਾ)।

10:29

NASB, NKJV, REB, "ਮੇਰਾ ਪਿਤਾ ਜਿਸ ਨੇ ਉਨ੍ਹਾਂ ਨੂੰ ਮੈਨੂੰ ਦਿੱਤਾ ਹੈ ਉਹ ਸਭਨਾਂ ਤੋਂ ਵੱਡਾ ਹੈ "

NRSV "ਜੇ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਸਭ ਨਾਲੋਂ ਵੱਡਾ ਹੈ"

TEV "ਜੇ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਸਭਨਾਂ ਨਾਲੋਂ ਵੱਡਾ ਹੈ"

NJB "ਮੇਰੇ ਪਿਤਾ, ਜੋ ਕੁਝ ਉਸਨੇ ਮੈਨੂੰ ਦਿੱਤਾ, ਉਸ ਕਾਰਨ ਸਭਨਾਂ ਤੋਂ ਵੱਡਾ ਹੈ"

ਸਵਾਲ ਇਹ ਹੈ ਕਿ "ਸਭਨਾਂ ਤੋਂ" ਸਬਦਾਂ ਦਾ ਪਾਤਰ ਕੌਣ ਹੈ: (1) ਉਹ ਲੋਕ ਜਿਹੜੇ ਪਿਤਾ ਨੇ ਯਿਸੂ ਨੂੰ ਦਿੱਤੇ ਹਨ (NRSV, TEV) (2)

ਪਰਮੇਸ਼ਰ ਖੁਦ (NASB, NKJV, NJB)। ਇਸ ਆਇਤ ਦਾ ਦੂਸਰਾ ਭਾਗ ਸੰਕੇਤ ਕਰਦਾ ਹੈ ਕਿ ਕੋਈ ਯਿਸੂ ਦੇ ਲੋਕਾਂ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਅਧਿਆਤਮਿਕ ਤੌਰ ਤੇ ਦੂਜਾ ਵਿਕਲਪ ਵਧੀਆ ਲੱਗਦਾ ਹੈ।

ਪਿਤਾ ਦੀ ਸ਼ਕਤੀ ਦੇ ਅਧਾਰ ਤੇ ਇਕ ਵਿਸ਼ਵਾਸੀ ਦੇ ਭਰੋਸੇ ਤੇ ਇਹ ਇਕ ਸ਼ਾਨਦਾਰ ਵਚਨ ਹੈ! ਵਿਸ਼ਵਾਸੀ ਦੀ ਸੁਰੱਖਿਆ, ਬਾਈਬਲ ਦੀਆਂ ਬਾਕੀ ਸਾਰੀਆਂ ਸੱਚੀਆਈਆਂ ਦੀ ਤਰ੍ਹਾਂ, ਇਕ ਤਣਾਅ ਨਾਲ ਭਰੀ ਅਤੇ ਵਾਚਾ ਦੇ ਨਮੂਨੇ ਨਾਲ ਪੇਸ਼ ਕੀਤੀ ਗਈ ਹੈ। ਵਿਸ਼ਵਾਸੀਆਂ ਦੀ ਮੁਕਤੀ ਦੀ ਆਸ ਅਤੇ ਭਰੋਸਾ ਤ੍ਰਿਏਕ ਪਰਮੇਸ਼ਰ ਦੀ ਦਯਾ ਅਤੇ ਕਿਰਪਾ ਵਿਚ ਹੈ। ਹਾਲਾਂਕਿ, ਵਿਸ਼ਵਾਸੀ ਨੂੰ ਆਪਣੇ ਵਿਸ਼ਵਾਸ ਨੂੰ ਨਿਰੰਤਰ ਰੱਖਣਾ ਚਾਹੀਦਾ ਹੈ। ਮੁਕਤੀ ਦੀ ਸ਼ੁਰੂਆਤ ਆਤਮਾ ਦੀ ਅਗਵਾਈ ਦੁਆਰਾ ਤੇਬਾ ਅਤੇ ਵਿਸ਼ਵਾਸ ਦੇ ਸ਼ੁਰੂਆਤੀ ਫੈਸਲੇ ਨਾਲ ਹੁੰਦੀ ਹੈ। ਇਸ ਵਿਚ ਨਿਰੰਤਰ ਤੇਬਾ, ਵਿਸ਼ਵਾਸ, ਆਗਿਆਕਾਰੀ ਅਤੇ ਦ੍ਰਿੜ੍ਹਤਾ ਹੋਣੀ ਚਾਹੀਦੀ ਹੈ। ਮੁਕਤੀ ਕੋਈ ਉਤਪਾਦ ਨਹੀਂ ਹੈ (ਜੀਵਨ ਬੀਮੇ ਜਾਂ ਸਵਰਗ ਦੀ ਟਿਕਟ ਦੀ ਤਰ੍ਹਾਂ), ਪਰ ਮਸੀਹ ਦੁਆਰਾ ਪਰਮੇਸ਼ਰ ਨਾਲ ਵੱਧਦਾ ਨਿੱਜੀ ਰਿਸ਼ਤਾ ਹੈ।

ਪਰਮੇਸ਼ਰ ਨਾਲ ਸਹੀ ਸੰਬੰਧ ਦਾ ਅੰਤਮ ਸਬੂਤ ਇਕ ਵਿਸ਼ਵਾਸ ਅਤੇ ਸੇਵਾ ਦਾ ਜੀਵਨ ਹੈ (ਤੁਲਨਾ ਕਰੋ. ਮੱਤੀ 7; 13)। ਸੰਸਾਰੀ ਮਸੀਹੀਆਂ ਲਈ ਅਜਿਹੇ ਬਹੁਤ ਘੱਟ ਬਾਈਬਲ ਦੇ ਸਬੂਤ ਹਨ (ਤੁਲਨਾ ਕਰੋ. 1 ਕੁਰਿੰਥੀਆਂ 2-3)। ਮਾਪ ਹੁਣ ਮਸੀਹ ਵਰਗੇ ਬਣਨਾ ਹੈ, ਨਾ ਕਿ ਮਰ ਕੇ ਸਵਰਗ ਜਾਣਾ ਹੈ। ਇੱਥੇ ਉਨ੍ਹਾਂ ਲੋਕਾਂ ਲਈ ਬਾਈਬਲ ਦੀ ਸੁਰੱਖਿਆ ਅਤੇ ਭਰੋਸੇ ਦੀ ਘਾਟ ਨਹੀਂ ਹੈ ਜੋ ਵੱਧ ਰਹੇ ਹਨ, ਸੇਵਾ ਕਰ ਰਹੇ ਹਨ ਅਤੇ ਪਾਪ ਨਾਲ ਸੰਘਰਸ਼ ਕਰ ਰਹੇ ਹਨ। ਪਰ ਕੋਈ ਫਲ ਨਹੀਂ, ਕੋਈ ਜੜ੍ਹ ਨਹੀਂ! ਮੁਕਤੀ ਕੇਵਲ ਕਿਰਪਾ ਤੋਂ ਵਿਸ਼ਵਾਸ ਦੁਆਰਾ ਹੈ, ਪਰ ਸੱਚੀ ਮੁਕਤੀ “ਚੰਗੇ ਕੰਮਾਂ” ਵਿਚ ਜਾਰੀ ਹੋਵੇਗੀ (ਤੁਲਨਾ ਕਰੋ. ਅਫਸੀਆਂ 2:10; ਯਾਕੂਬ 2:14-26)।

10:30-33 "ਮੈਂ ਅਤੇ ਪਿਤਾ ਇੱਕ ਹਾਂ. . . ਯਹੂਦੀਆਂ ਨੇ ਇੱਕ ਵਾਰੀ ਫਿਰ ਪੱਥਰ ਚੁੱਕੇ ਕਿ ਉਹ ਯਿਸੂ ਨੂੰ ਪਥਰਾਓ ਕਰਨ" ਇਹ ਯਿਸੂ ਦੇ ਮਸੀਹ ਅਤੇ ਪਰਮੇਸ਼ਰ ਹੋਣ ਦਾ ਇਕ ਬਿਆਨ ਹੈ (ਤੁਲਨਾ ਕਰੋ. ਯੂਹੰਨਾ 1:1-14; 8:58; 14:8-10, ਖਾਸਕਰ 17:21-26, ਜਿਸ ਵਿਚ ਵੀ “ਇਕ” ਸ਼ਬਦ ਵਰਤਿਆ ਗਿਆ ਹੈ)। ਯਹੂਦੀ ਪੂਰੀ ਤਰ੍ਹਾਂ ਸਮਝ ਗਏ ਕਿ ਉਹ ਕੀ ਕਹਿ ਰਿਹਾ ਹੈ ਅਤੇ ਇਸ ਨੂੰ ਪਰਮੇਸ਼ਰ ਦੀ ਨਿੰਦਾ ਮੰਨਿਆ (ਤੁਲਨਾ ਕਰੋ. ਯੂਹੰਨਾ 10:33; 8:59)। ਉਹ ਲੇਵੀਆਂ 24:16 ਦੇ ਅਧਾਰ ਤੇ ਪੱਥਰ ਮਾਰਨ ਲੱਗੇ ਸਨ।

ਮਸੀਹ ਦੇ ਵਿਅਕਤਿਤਵ ਦੇ ਮੁੱਢਲੇ ਵਿਵਾਦ ਵਿਚ (ਅਰਥਾਤ., *ਅਰਿਉਸ Arius* – ਪਹਿਲੇਠਾ; *ਅਥਾਨਾਸਿਉਸ Athanasius* – ਪੂਰਨ ਪਰਮੇਸ਼ਰ) ਯੂਹੰਨਾ 10:30 ਅਤੇ 14:9 ਅਥਾਨਾਸਿਉਸ ਦੁਆਰਾ ਵਰਤੇ ਗਏ ਹਨ (ਦੇਖੋ, *The Cambridge History of the Bible*, vol. 1, ਪੰਨਾ 444)।

ਯੂਹੰਨਾ 10:31-39

³¹ਯਹੂਦੀਆਂ ਨੇ ਇੱਕ ਵਾਰੀ ਫਿਰ ਪੱਥਰ ਚੁੱਕੇ ਕਿ ਉਹ ਯਿਸੂ ਨੂੰ ਪਥਰਾਓ ਕਰਨ। ³²ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਪਿਤਾ ਵੱਲੋਂ ਤੁਹਾਨੂੰ ਬਹੁਤ ਸਾਰੇ ਚੰਗੇ ਕੰਮ ਕਰਕੇ ਦਿਖਾਏ ਹਨ। ਉਹਨਾਂ ਵਿੱਚੋਂ ਕਿਸ ਕੰਮ ਦੇ ਲਈ ਤੁਸੀਂ ਮੈਨੂੰ ਪਥਰਾਓ ਕਰ ਰਹੇ ਹੋ?” ³³ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਤੇਰੇ ਕਿਸੇ ਚੰਗੇ ਕੰਮ ਵਾਸਤੇ ਤੈਨੂੰ ਪਥਰਾਓ ਨਹੀਂ ਕਰਦੇ, ਪਰੰਤੂ ਪਰਮੇਸ਼ਰ ਦੀ ਨਿੰਦਾ ਕਰਨ ਕਾਰਨ ਕਿਉਂਕਿ ਤੂੰ ਆਦਮੀ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈ।” ³⁴ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਹਾਡੀ ਵਿਵਸਥਾ ਵਿੱਚ ਨਹੀਂ ਲਿਖਿਆ, ‘ਮੈਂ ਆਖਿਆ ਕਿ ਤੁਸੀਂ ਦੇਵਤੇ ਹੋ?’ ³⁵ਉਹ ਲੋਕ ਜਿਨ੍ਹਾਂ ਨੇ ਪਰਮੇਸ਼ਰ ਦਾ ਸੰਦੇਸ਼ ਪ੍ਰਾਪਤ ਕੀਤਾ ਜੇਕਰ ਉਸ ਨੇ ਉਹਨਾਂ ਨੂੰ ਦੇਵਤੇ ਕਿਹਾ ਅਤੇ ਪਰਮੇਸ਼ਰ ਦੇ ਵਚਨ ਨੂੰ ਬਦਲਿਆ ਨਹੀਂ ਜਾ ਸਕਦਾ ³⁶ਜਿੱਥੇ ਤਕ ਮੇਰਾ ਸੰਬੰਧ ਹੈ, ਪਿਤਾ ਨੇ ਮੈਨੂੰ ਚੁਣਿਆ ਅਤੇ ਮੈਨੂੰ ਸੰਸਾਰ ਵਿੱਚ ਘੱਲਿਆ। ਫਿਰ ਤੁਸੀਂ ਮੇਰੇ ਉੱਤੇ ਕੁਫਰ ਬੋਲਣ ਦਾ ਦੇਸ਼ ਕਿਉਂ ਲਗਾਉਂਦੇ ਹੋ ਕਿਉਂਕਿ ਮੈਂ ਕਿਹਾ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ?’ ³⁷ਜੇਕਰ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ, ਤਾਂ ਮੇਰੇ ਤੇ ਵਿਸ਼ਵਾਸ ਨਾ ਕਰੋ। ³⁸ਪਰ ਜੇਕਰ ਮੈਂ ਉਹ ਕਰਦਾ ਹਾਂ ਜੋ ਮੇਰਾ ਪਿਤਾ ਕਰਦਾ ਹੈ, ਤਾਂ ਤੁਹਾਨੂੰ ਮੇਰੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਾ ਕਰੋ, ਪਰ ਮੇਰੀਆਂ ਕਰਨੀਆਂ ਤੇ ਹੀ ਵਿਸ਼ਵਾਸ ਕਰੋ ਜਿਹੜੀਆਂ ਮੈਂ ਕਰਦਾ ਹਾਂ। ਫੇਰ ਤੁਸੀਂ ਜਾਣੋਗੇ ਅਤੇ ਸਮਝੋਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ।” ³⁹ਇਸ ਉੱਤੇ ਉਹਨਾਂ ਇੱਕ ਵਾਰੀ ਫਿਰ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਗਏ।

10:31 ਇਹ ਆਇਤ ਯੂਹੰਨਾ 10:30 ਵਿਚ ਯਿਸੂ ਦੇ ਕਥਨ ਨਾਲ ਸੰਬੰਧਿਤ ਹੈ। ਯਿਸੂ ਨੇ ਉਨ੍ਹਾਂ ਦੇ ਦੋਸ਼ਾਂ ਦਾ ਜਵਾਬ ਬਹੁਤ ਹੀ ਅਜੀਬ ਗੈਰ-ਕਾਨੂੰਨੀ ਦਲੀਲ ਨਾਲ ਦਿੱਤਾ। ਇਹ *ਏਲੋਹਿਮ Elohim* ਸ਼ਬਦ ਤੇ ਇਕ ਨਾਟਕ ਹੈ, ਜੋ ਪਰਮੇਸ਼ਰ ਲਈ ਪੁਰਾਣੇ ਨੇਮ ਦਾ ਸ਼ਬਦ ਹੈ (ਤੁਲਨਾ ਕਰੋ ਉਤਪਤ 1), ਪਰ ਰੂਪ ਵਿਚ ਇਹ ਬਹੁਵਚਨ ਹੈ ਅਤੇ ਅਕਸਰ ਦੂਤਾਂ ਅਤੇ ਮਨੁੱਖੀ ਆਗੂਆਂ (ਨਿਆਈਆਂ) ਦੀ ਵਰਤੋਂ ਕੀਤੀ ਜਾਂਦੀ ਹੈ। ਦੇਖੋ [ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ](#)

10:32 ਚੰਗਾ (*ਕਾਲੋਸ kalos*) ਚਰਵਾਹਾ ਪਿਤਾ ਵੱਲੋਂ ਚੰਗੇ ਕੰਮ (*ਕਾਲੋਸ kalos*) ਕਰਦਾ ਹੈ।

10:33 "ਪਰਮੇਸ਼ਰ ਦੀ ਨਿੰਦਾ ਕਰਨ" ਯਿਸੂ ਜਾਣਦਾ ਸੀ ਕਿ ਉਹ ਪਿਤਾ ਨਾਲ ਏਕਤਾ ਦੇ ਉਸਦੇ ਦਾਅਵੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ।

10:34 "ਤੁਹਾਡੀ ਵਿਵਸਥਾ ਵਿੱਚ" ਯਿਸੂ ਜ਼ਬੂਰਾਂ ਦਾ ਹਵਾਲਾ ਦਿੰਦਾ ਹੈ ਪਰ ਇਸ ਨੂੰ "ਬਿਵਸਥਾ" ਕਹਿੰਦਾ ਹੈ (ਅਰਥਾਤ., ਬਿਵਸਥਾ ਦਾ ਅਰਥ "ਸਿੱਖਿਆ" ਹੈ, ਤੁਲਨਾ ਕਰੋ ਯੂਹੰਨਾ 12:34; 15:25; ਰੋਮੀਆਂ 3:9-19)। ਬਿਵਸਥਾ ਸ਼ਬਦ ਆਮ ਤੌਰ ਤੇ ਮੂਸਾ ਦੀਆਂ ਲਿਖਤਾਂ, ਉਤਪਤ – ਬਿਵਸਥਾ ਸਾਰ ਦਾ ਹਵਾਲਾ ਦਿੰਦਾ ਹੈ। ਇਹ ਪੂਰੇ ਪੁਰਾਣੇ ਨੇਮ ਨੂੰ ਸ਼ਾਮਲ ਕਰਨ ਲਈ ਸ਼ਬਦ ਦੀ ਵਿਆਪਕ ਵਰਤੋਂ ਦਰਸਾਉਂਦਾ ਹੈ।

▣ "ਤੁਸੀਂ ਦੇਵਤੇ ਹੋ" ਯਿਸੂ ਨੇ ਜ਼ਬੂਰ 82:6 ਦੀ ਵਰਤੋਂ ਕੀਤੀ। ਇੱਥੇ *ਏਲੋਹਿਮ elohim* ਮਨੁੱਖੀ ਨਿਆਈਆਂ ਲਈ ਵਰਤਿਆ ਗਿਆ ਹੈ। ਇਹ ਨਿਆਈ (ਹਾਲਾਂਕਿ ਬੁਰੇ) "ਅੱਤ ਮਹਾਨ ਪ੍ਰਮੇਸ਼ਰ ਦੇ ਪੁੱਤਰ" ਅਖਵਾਉਂਦੇ ਸਨ। ਇਹ ਯਹੂਦੀ ਯਿਸੂ ਤੇ ਹਮਲਾ ਕਰ ਰਹੇ ਸਨ ਕਿਉਂਕਿ ਭਾਵੇਂ ਉਹ ਆਦਮੀ ਸੀ ਉਸਨੇ (1) ਪਰਮੇਸ਼ਰ ਦਾ ਪੁੱਤਰ ਅਤੇ (2) ਪਰਮੇਸ਼ਰ ਨਾਲ ਇਕ ਹੋਣ ਦਾ ਦਾਅਵਾ ਕੀਤਾ। ਫਿਰ ਵੀ ਹੋਰ ਆਦਮੀਆਂ ਨੂੰ (ਤੁਲਨਾ ਕਰੋ ਕੂਚ 4:16; 7:1; 22:8,9; ਜ਼ਬੂਰ 82:6; 138:1) "ਦੇਵਤੇ" ਕਿਹਾ ਗਿਆ।

ਯਿਸੂ ਦਾ ਬਿਆਨ ਇਹ ਗੱਲ ਦੱਸਦਾ ਹੈ ਕਿ ਵਚਨ ਸੱਚਾ ਹੈ, ਮਨੁੱਖਾਂ ਨੂੰ *ਏਲੋਹਿਮ elohim* ਕਿਹਾ ਗਿਆ ਹੈ, ਇਸ ਲਈ, ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਮੈਂ ਪਰਮੇਸ਼ਰ ਦੀ ਨਿੰਦਾ ਕਰਦਾ ਹਾਂ ਜਦੋਂ ਮੈਂ ਕਹਿੰਦਾ ਹਾਂ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ? *ਏਲੋਹਿਮ Elohim* ਸ਼ਬਦ ਇਬਰਾਨੀ ਭਾਸ਼ਾ ਵਿਚ ਬਹੁਵਚਨ ਹੈ ਪਰ ਇਸਦਾ ਅਨੁਵਾਦ ਇਕਵਚਨ ਲਈ ਕੀਤਾ ਗਿਆ ਹੈ ਅਤੇ ਪੁਰਾਣੇ ਨੇਮ ਵਿਚ ਪਰਮੇਸ਼ਰ ਦਾ ਹਵਾਲਾ ਦਿੰਦੇ ਸਮੇਂ ਇਕਵਚਨ ਕਿਰਿਆ ਦੀ ਵਰਤੋਂ ਕੀਤੀ ਗਈ ਹੈ। ਯੂਹੰਨਾ 6:20 ਤੇ [ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ](#) ਦੇਖੋ। ਇਹ ਯੂਹੰਨਾ ਦੀਆਂ ਲਿਖਤਾਂ ਦੇ ਸ਼ਬਦ ਤੇ ਇਕ ਆਮ ਨਾਟਕ ਹੋ ਸਕਦਾ ਹੈ: (1) ਇਕ ਸ਼ਬਦ ਜਿਸ ਦੇ ਦੋ ਅਰਥ ਹਨ ਅਤੇ (2) ਇਕ ਯੂਨਾਨੀ ਸਵਾਲ ਜਿਸ ਤੋਂ "ਹਾਂ" ਜਵਾਬ ਦੀ ਉਮੀਦ ਹੈ।

10:35 "(ਪਰਮੇਸ਼ਰ ਦੇ ਵਚਨ ਨੂੰ ਬਦਲਿਆ ਨਹੀਂ ਜਾ ਸਕਦਾ)" ਯੂਹੰਨਾ ਅਕਸਰ ਯਿਸੂ ਦੇ ਸੰਵਾਦਾਂ ਤੇ ਟਿੱਪਣੀਆਂ ਕਰਦਾ ਹੈ। ਇਹ ਅਸਪੱਸ਼ਟ ਹੈ ਕਿ ਇਹ ਬਿਆਨ ਯਿਸੂ ਦਾ ਜਾਂ ਯੂਹੰਨਾ ਦਾ ਹੈ। ਹਾਲਾਂਕਿ ਦੋਵੇਂ ਹੀ ਬਰਾਬਰ ਪ੍ਰੇਰਿਤ ਹਨ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਇਸ ਆਇਤ ਦਾ ਜ਼ੋਰ ਵਚਨ ਦੀ ਭਰੋਸੇਯੋਗਤਾ ਹੈ। ਯਿਸੂ ਅਤੇ ਰਸੂਲ ਪੁਰਾਣੇ ਨੇਮ ਨੂੰ ਅਤੇ ਇਸ ਦੀਆਂ ਵਿਆਖਿਆਵਾਂ ਨੂੰ ਪਰਮੇਸ਼ਰ ਦੇ ਸ਼ਬਦਾਂ ਵਜੋਂ ਦੇਖਦੇ ਸਨ (ਤੁਲਨਾ ਕਰੋ ਮੱਤੀ 5:17-19; 1 ਕੁਰਿੰਥੀਆਂ 2:9-13; 1 ਥੱਸਲੁਨੀਕੀਆਂ 2:13; 2 ਤਿਮੋਥਿਉਸ 3:16; 1 ਪਤਰਸ 1:23-25; 2 ਪਤਰਸ 1:20-21; 3:15-16)।

Bishop H. C. G. Moule ਆਪਣੀ ਕਿਤਾਬ *The Life of Bishop Moule* ਵਿਚ ਕਹਿੰਦਾ ਹੈ,

"ਉਸਨੇ [ਮਸੀਹ] ਪੂਰੀ ਤਰ੍ਹਾਂ ਬਾਈਬਲ ਦੇ ਭਰੋਸਾ ਕੀਤਾ, ਹਾਲਾਂਕਿ ਇਸ ਵਿਚ ਕੁਝ ਅਜਿਹੀਆਂ ਗੁੰਝਲਦਾਰ ਗੱਲਾਂ ਹਨ ਜਿਨ੍ਹਾਂ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ, ਮੈਂ ਇਕ ਅੰਨ੍ਹੇਪਣ ਦੇ ਭਾਵ ਨਾਲ ਨਹੀਂ ਪਰ ਯਿਸੂ ਦੇ ਕਾਰਨ ਇਸ ਕਿਤਾਬ ਤੇ ਸਤਿਕਾਰ ਨਾਲ ਭਰੋਸਾ ਕਰਦਾ ਹਾਂ" (ਪੰਨਾ 138)।

10:36 ਇਸ ਆਇਤ ਵਿਚ ਯਿਸੂ ਨੇ ਦਾਅਵਾ ਕੀਤਾ ਕਿ ਪਿਤਾ ਨੇ ਉਸਨੂੰ ਚੁਣਿਆ (ਜਾਂ "ਪਵਿੱਤਰ ਕੀਤਾ") ਅਤੇ ਉਸਨੂੰ ਭੇਜਿਆ ਹੈ (ਮਸੀਹ ਵਜੋਂ)। ਤਾਂ ਉਸ ਨੂੰ ਨਿਸ਼ਚਤ ਤੌਰ ਤੇ "ਪਰਮੇਸ਼ਰ ਦਾ ਪੁੱਤਰ" ਅਖਵਾਉਣ ਦਾ ਹੱਕ ਹੈ। ਜਿਵੇਂ ਕਿ ਇਸਰਾਏਲ ਦੇ ਨਿਆਈਆਂ ਨੇ ਪਰਮੇਸ਼ਰ ਦੀ

ਪ੍ਰਤੀਨਿਯਤਾ ਕੀਤੀ ਸੀ (ਜ਼ਬੂਰ 82:6), ਉਵੇਂ ਹੀ ਉਹ ਸਬਦ ਅਤੇ ਕੰਮ ਵਿਚ ਪਿਤਾ ਦਾ ਪ੍ਰਤੀਨਿਯੀ ਹੈ। ਯੂਹੰਨਾ 5:24 ਤੇ [ਖਾਸ ਵਿਸ਼ਾ: ਭੇਜਣਾ](#) ਦੇਖੋ।

10:37 ਇਹ ਬਿਲਕੁਲ ਉਹੀ ਹੈ ਜੋ ਯੂਹੰਨਾ 10:19-21 ਕਹਿ ਰਿਹਾ ਹੈ। ਯਿਸੂ ਦੇ ਚਮਤਕਾਰਾਂ ਨੇ ਪਰਮੇਸ਼ਰ ਦੇ ਕੰਮਾਂ ਨੂੰ ਪ੍ਰਦਰਸ਼ਿਤ ਕੀਤਾ।

10:37,38 "ਜੇਕਰ. . .ਜੇਕਰ" ਇਹ ਪਹਿਲੀ ਸ਼੍ਰੇਣੀ ਦਾ ਸਰਤਬੱਧ ਵਾਕ ਹੈ। ਯਿਸੂ ਨੇ ਪਿਤਾ ਦੇ ਕੰਮ ਕੀਤੇ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਉਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਅਤੇ ਪਿਤਾ ਇਕ ਹੀ ਹਨ (ਤੁਲਨਾ ਕਰੋ. ਯੂਹੰਨਾ 10:30,38)। 1 ਯੂਹੰਨਾ 2:10 ਤੇ ਖਾਸ ਵਿਸ਼ਾ: ਬਣੇ ਰਹਿਣਾ ਦੇਖੋ।

10:39 ਇਹ ਕਈ ਸਮਿਆਂ ਵਿਚੋਂ ਇਕ ਹੈ ਜਦੋਂ ਯਿਸੂ ਉਨ੍ਹਾਂ ਲੋਕਾਂ ਤੋਂ ਬਚਿਆ ਜੋ ਉਸਨੂੰ ਮਾਰਨਾ ਚਾਹੁੰਦੇ ਸਨ (ਤੁਲਨਾ ਕਰੋ. ਲੂਕਾ 4:29-30; ਯੂਹੰਨਾ 8:59). ਇਹ ਅਸਪੱਸ਼ਟ ਹੈ ਕਿ ਯਿਸੂ ਉਨ੍ਹਾਂ ਲੋਕਾਂ ਤੋਂ ਕਿਵੇਂ ਬਚ ਗਿਆ (1) ਇਹ ਇਕ ਚਮਤਕਾਰ ਸੀ (2) ਯਿਸੂ ਦੀ ਸਰੀਰਕ ਤੌਰ ਤੇ ਉਨ੍ਹਾਂ ਵਰਗਾ ਸੀ, ਜਿਸ ਕਾਰਨ ਉਹ ਭੀੜ ਵਿਚ ਮਿਲ ਗਿਆ।

ਯੂਹੰਨਾ 10:40-42

⁴⁰ਯਿਸੂ ਫਿਰ ਯਰਦਨ ਦੇ ਪਾਰ ਉਸ ਥਾਂ ਉੱਤੇ ਚਲੇ ਗਏ, ਜਿੱਥੇ ਯੂਹੰਨਾ ਪਹਿਲੇ ਬਪਤਿਸਮਾ ਦਿੰਦਾ ਹੁੰਦਾ ਸੀ। ⁴¹ਬਹੁਤ ਲੋਕ ਉਹਨਾਂ ਕੋਲ ਆਏ। ਉਹ ਕਹਿੰਦੇ ਸਨ, "ਭਾਵੇਂ ਯੂਹੰਨਾ ਨੇ ਕੋਈ ਚਮਤਕਾਰੀ ਚਿੰਨ੍ਹ ਨਹੀਂ ਦਿਖਾਇਆ, ਪਰ ਸਭ ਕੁਝ ਜੋ ਉਸ ਨੇ ਇਸ ਆਦਮੀ ਦੇ ਬਾਰੇ ਕਿਹਾ ਸੀ, ਸੱਚ ਹੈ।" ⁴²ਉੱਥੇ ਬਹੁਤਿਆਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ।

10:40 ਇਹ ਬੈਤਨੀਆ ਸ਼ਹਿਰ ਦੇ ਨੇੜੇ, ਯਰੀਹੋ ਤੋਂ ਪਾਰ ਯਰਦਨ ਦਾ ਸਥਾਨ ਹੈ।

10:41 ਯੂਹੰਨਾ ਫਿਰ ਤੋਂ ਲਿਖਦਾ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਯਿਸੂ ਦੀ ਪੁਸ਼ਟੀ ਕਰਦਾ ਹੈ (ਤੁਲਨਾ ਕਰੋ. ਯੂਹੰਨਾ 1:6-8,19-42; 3:22-30; 5:33)! ਇਹ ਸ਼ਾਇਦ ਉਸ ਝੂਠੀ ਸਿੱਖਿਆ ਦਾ ਮੁਕਾਬਲਾ ਕਰਨਾ ਸੀ ਜੋ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਵਿਕਸਿਤ ਹੋਈ ਸੀ।

10:42 ਯਹੂਦੀ ਆਗੂਆਂ ਨੇ ਯਿਸੂ ਨੂੰ ਰੱਦ ਕੀਤਾ ਅਤੇ ਬਹੁਤ ਸਾਰੇ ਆਮ ਲੋਕਾਂ ਨੇ ਉਸ ਵਿਚ ਵਿਸ਼ਵਾਸ ਕੀਤਾ (ਤੁਲਨਾ ਕਰੋ. ਯੂਹੰਨਾ 2:23; 7:31; 8:30)। ਯੂਹੰਨਾ 2:23 ਤੇ ਖਾਸ ਵਿਸ਼ਾ ਦੇਖੋ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯੂਹੰਨਾ ਆਪਣੇ ਅਲੰਕਾਰਾਂ ਨੂੰ ਅਕਸਰ ਹੀ ਕਿਉਂ ਮਿਲਾਉਂਦਾ ਹੈ (ਉਦਾਹਰਣ ਦੇ ਲਈ: "ਯਿਸੂ ਭੇਡਾਂ ਦਾ ਦਰਵਾਜ਼ਾ ਅਤੇ ਚਰਵਾਹਾ ਦੋਵੇਂ ਹੈ")?
2. ਯੂਹੰਨਾ 10 ਲਈ ਪੁਰਾਣੇ ਨੇਮ ਦਾ ਪਿਛੋਕੜ ਕੀ ਹੈ?

3. ਯਿਸੂ ਦੇ “ਆਪਣੀ ਜਾਨ ਦੇਣ” ਦੀ ਮਹੱਤਤਾ ਕੀ ਹੈ?
4. ਯਹੂਦੀ ਯਿਸੂ ਉੱਤੇ ਭੂਤਾਂ ਨਾਲ ਭਰੇ ਹੋਣ ਦਾ ਦੋਸ਼ ਕਿਉਂ ਲਗਾਉਂਦੇ ਰਹੇ?
5. ਯਿਸੂ ਦੇ ਕੰਮ ਇੰਨੇ ਮਹੱਤਵਪੂਰਣ ਕਿਉਂ ਹਨ?
6. ਅਸੀਂ “ਵਿਸ਼ਵਾਸੀ ਦੀ ਸੁਰੱਖਿਆ” ਨੂੰ “ਸੰਤਾਂ ਦੀ ਦ੍ਰਿੜ੍ਹਤਾ” ਨਾਲ ਕਿਵੇਂ ਜੋੜ ਸਕਦੇ ਹਾਂ?

Copyright © 2013 Bible Lessons International

ਯੂਹੰਨਾ 11

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਲਾਜ਼ਰ ਦੀ ਮੌਤ	ਲਾਜ਼ਰ ਦੀ ਮੌਤ	ਲਾਜ਼ਰ ਦੇ ਜੀ ਉਠਾਏ ਜਾਣਾ	ਲਾਜ਼ਰ ਦੀ ਮੌਤ	ਲਾਜ਼ਰ ਦੇ ਜੀ ਉਠਾਏ ਜਾਣਾ
11:1-16	11:1-16	11:1-6	11:1-4	11:1-4
			11:5-7	11:5-10
		11:7-16		
			11:8	
			11:9-11	
				11:11-16
			11:12	
			11:13-15	
			11:16	
ਯਿਸੂ ਪੁਨਰ-ਉੱਠਾਨ ਅਤੇ ਜੀਵਨ	ਪੁਨਰ-ਉੱਠਾਨ ਅਤੇ ਜੀਵਨ ਮੈਂ ਹਾਂ		ਯਿਸੂ ਪੁਨਰ-ਉੱਠਾਨ ਅਤੇ ਜੀਵਨ	
11:17-27	11:17-27	11:17-27	11:17-19	11:17-27
			11:20-22	
			11:23	
			11:24	
			11:25-26	
			11:27	

ਯਿਸੂ ਰੋਂਦੇ ਹਨ	ਯਿਸੂ ਅਤੇ ਮੌਤ ਅਤੇ ਆਖਰੀ ਵਿਰਧੀ		ਯਿਸੂ ਰੋਂਦੇ ਹਨ	
11:28-37	11:28-37	11:28-37	11:28-31	11:28-31
			11:32	11:32-42
			11:33-34a	
			11:34b	
			11:35-36	
			11:37	
ਲਾਜ਼ਰ ਨੂੰ ਜੀਉਂਦਾ ਕੀਤਾ ਜਾਂਦਾ ਹੈ	ਲਾਜ਼ਰ ਮੁਰਦਿਆਂ ਵਿੱਚੋਂ ਜ਼ਿੰਦਾ ਹੁੰਦਾ ਹੈ		ਲਾਜ਼ਰ ਨੂੰ ਜੀਉਂਦਾ ਕੀਤਾ ਜਾਂਦਾ ਹੈ	
11:38-44	11:38-44	11:38-44	11:38-39a	
			11:39b	
			11:40-44	
				11:43-44
ਯਿਸੂ ਨੂੰ ਮਾਰਨ ਦੀ ਵਿਉਂਤ	ਯਿਸੂ ਨੂੰ ਮਾਰਨ ਦੀ ਵਿਉਂਤ		ਯਿਸੂ ਨੂੰ ਮਾਰਨ ਦੀ ਵਿਉਂਤ	ਯਹੂਦੀ ਆਗੂ ਯਿਸੂ ਨੂੰ ਮਾਰਨ ਦਾ ਫ਼ੈਸਲਾ ਕਰਦੇ ਹਨ
11:45-53	11:45-57	11:45-53	11:45-48	11:45-54
			11:49-52	
			11:53-54	
11:54		11:54		ਪਸਾਹ ਦਾ ਤਿਉਹਾਰ ਨੇੜੇ ਹੈ
11:55-57		11:55-57	11:55-57	11:55-57

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਅਧਿਆਤਮਿਕ ਸੰਖੇਪ

ਅਧਿਆਇ 11 ਦੀ ਧਰਮ ਸ਼ਾਸਤਰੀ ਮਹੱਤਤਾ ਇਸ ਪ੍ਰਕਾਰ ਹੈ:

1. ਯਿਸੂ ਦੀ ਸ਼ਕਤੀ ਅਤੇ ਅਧਿਕਾਰ ਦਾ ਪ੍ਰਦਰਸ਼ਨ ਜਾਰੀ ਹੈ।
2. ਲਾਜ਼ਰ ਦੀ ਮੌਤ ਪਰਮੇਸ਼ਰ ਦੀ ਯੋਜਨਾ ਵਿੱਚ ਸੀ ਤਾਂ ਜੋ ਯਿਸੂ ਦੀ ਵਡਿਆਈ ਹੋ ਸਕੇ (ਦੇਖੋ ਯੂਹੰਨਾ 9:3)।
3. ਮਾਰਥਾ ਦਾ ਯਿਸੂ ਨਾਲ ਗੱਲਬਾਤ ਕਰਨਾ ਉਸ ਦੇ ਇਕਰਾਰ ਦਾ ਅਤੇ ਯਿਸੂ ਦਾ ਆਪਣੇ ਬਾਰੇ ਹੋਰ ਪ੍ਰਕਾਸ਼ ਦੇਣ ਦਾ ਅਵਸਰ ਪ੍ਰਦਾਨ ਕਰਦਾ ਹੈ (ਜਿਸ ਦਾ ਅਰਥ ਹੈ, ਪੂਨਰ-ਉਥਾਨ ਅਤੇ ਜੀਵਨ, ਯੂਹੰਨਾ 11:25)।
4. ਯਿਸੂ ਅਨੰਤ ਜੀਵਨ ਹੁਣ ਦਿੰਦੇ ਹਨ (realized eschatology)। ਇਸ ਦਾ ਪ੍ਰਤੀਕ ਲਾਜ਼ਰ ਦੇ ਜੀ ਉਠਣ ਵਿੱਚ ਦਿਖਾਈ ਦਿੰਦਾ ਹੈ। ਯਿਸੂ ਕੋਲ ਮੌਤ ਉੱਤੇ ਵਿੱਚ ਅਧਿਕਾਰ ਸੀ।
5. ਇਸ ਬਹੁਤ ਵੱਡੇ ਚਮਕਾਰ ਹੋਣ ਦੇ ਬਾਵਜੂਦ ਵੀ, ਲੋਕ ਦਾ ਅਵਿਸ਼ਵਾਸ ਜਾਰੀ ਰਹਿੰਦਾ ਹੈ (ਜੋ ਕਿ ਮੁਆਫ ਨਾ ਕਰਨ ਵਾਲਾ ਪਾਪ ਹੈ, ਯੂਹੰਨਾ 5: 21 ਵਿੱਚ ਖਾਸ ਵਿਸ਼ੇ ਨੂੰ ਦੇਖੋ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 11: 1-16

¹ ਲਾਜ਼ਰ ਨਾਂ ਦਾ ਇੱਕ ਆਦਮੀ ਸੀ। ਉਹ ਇੱਕ ਵਾਰੀ ਬਹੁਤ ਸਖ਼ਤ ਬਿਮਾਰ ਹੋ ਗਿਆ। ਉਹ ਬੈਤਨੀਆ ਪਿੰਡ ਦਾ ਰਹਿਣ ਵਾਲਾ ਸੀ, ਜਿੱਥੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ ਵੀ ਰਹਿੰਦੀਆਂ ਸਨ। ²(ਇਹ ਉਹ ਹੀ ਮਰੀਅਮ ਸੀ, ਜਿਸ ਨੇ ਪ੍ਰਭੂ ਦਾ ਅਤਰ ਨਾਲ ਅਭਿਸ਼ੇਕ ਕੀਤਾ ਸੀ ਅਤੇ ਉਹਨਾਂ ਦੇ ਚਰਨਾਂ ਨੂੰ ਆਪਣਿਆਂ ਵਾਲਾਂ ਨਾਲ ਪੂੰਝਿਆ ਸੀ। ਇਸੇ ਦਾ ਭਰਾ ਲਾਜ਼ਰ ਬਿਮਾਰ ਸੀ।) ³ ਭੈਣਾਂ ਨੇ ਪ੍ਰਭੂ ਯਿਸੂ ਨੂੰ ਇਹ ਸੁਨੇਹਾ ਘੱਲਿਆ, “ਪ੍ਰਭੂ ਜੀ, ਤੁਹਾਡਾ ਪਿਆਰਾ ਮਿੱਤਰ ਬਿਮਾਰ ਹੈ।” ⁴ ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਬੋਲੇ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ, ਸਗੋਂ ਇਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੈ। ਇਸ ਦੇ ਰਾਹੀਂ ਪਰਮੇਸ਼ਰ ਦੇ ਪੁੱਤਰ ਦੀ ਵਡਿਆਈ ਹੋਵੇਗੀ।” ⁵ ਮਾਰਥਾ, ਉਸ ਦੀ ਭੈਣ ਅਤੇ ਲਾਜ਼ਰ ਨੂੰ ਯਿਸੂ ਪਿਆਰ ਕਰਦੇ ਸਨ। ⁶ ਯਿਸੂ ਨੇ ਜਦੋਂ ਸੁਣਿਆ ਕਿ ਲਾਜ਼ਰ ਬਿਮਾਰ ਹੈ, ਤਾਂ ਉਹ ਉਸ ਥਾਂ ਜਿੱਥੇ ਉਹ ਸਨ ਦੇ ਦਿਨ ਹੋਰ ਠਹਿਰ ਗਏ। ⁷ ਇਸ ਦੇ ਪਿੱਛੋਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਫਿਰ ਯਹੂਦਿਆ ਨੂੰ ਚੱਲੀਏ।” ⁸ ਚੇਲਿਆਂ ਨੇ ਉਹਨਾਂ ਨੂੰ ਕਿਹਾ, “ਗੁਰੂ ਜੀ, ਕੁਝ ਚਿਰ ਪਹਿਲਾਂ ਹੀ ਯਹੂਦੀ ਤੁਹਾਨੂੰ ਪਥਰਾਓ ਕਰਨਾ ਚਾਹੁੰਦੇ ਸਨ ਅਤੇ ਤੁਸੀਂ ਫਿਰ ਉੱਥੇ ਹੀ ਜਾਣਾ ਚਾਹੁੰਦੇ ਹੋ?” ⁹ ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰਾਂ ਘੰਟੇ ਨਹੀਂ ਹੁੰਦੇ? ¹⁰ ਪਰ ਜੇਕਰ ਕੋਈ ਰਾਤ ਨੂੰ ਚਲਦਾ ਹੈ, ਤਾਂ ਉਹ ਠੇਕਰ ਖਾਂਦਾ ਹੈ, ਕਿਉਂਕਿ ਉਸ ਵਿੱਚ ਉਜਾਲਾ ਨਹੀਂ ਹੈ।” ¹¹

ਇਹ ਕਹਿਣ ਦੇ ਪਿੱਛੋਂ ਯਿਸੂ ਨੇ ਅੱਗੋਂ ਉਹਨਾਂ ਨੂੰ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ। ਮੈਂ ਉਸ ਨੂੰ ਜਗਾਉਣ ਵਾਸਤੇ ਜਾ ਰਿਹਾ ਹਾਂ।”¹² ਪਰ ਚੇਲਿਆਂ ਨੇ ਉਹਨਾਂ ਨੂੰ ਕਿਹਾ, “ਗੁਰੂ ਜੀ, ਜੇਕਰ ਉਹ ਸੌਂ ਗਿਆ ਹੈ, ਤਾਂ ਉਹ ਸਹੀ ਸਲਾਮਤ ਉੱਠ ਜਾਵੇਗਾ।”¹³ ਯਿਸੂ ਨੇ ਲਾਜ਼ਰ ਦੀ ਮੌਤ ਦੇ ਬਾਰੇ ਕਿਹਾ ਸੀ, ਪਰ ਚੇਲਿਆਂ ਸਮਝਿਆ ਕਿ ਉਹਨਾਂ ਨੇ ਸੁਭਾਵਿਕ ਨੀਂਦ ਬਾਰੇ ਕਿਹਾ ਸੀ।¹⁴ ਇਸ ਲਈ ਫਿਰ ਯਿਸੂ ਨੇ ਉਹਨਾਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ, “ਲਾਜ਼ਰ ਮਰ ਗਿਆ ਹੈ।”¹⁵ ਤੁਹਾਡੀ ਖ਼ਾਤਰ ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਸਾਂ ਕਿ ਤੁਸੀਂ ਵਿਸ਼ਵਾਸ ਕਰੋ। ਆਓ, ਅਸੀਂ ਉਸ ਕੋਲ ਚੱਲੀਏ।”¹⁶ ਇਸ ਉੱਤੇ ਥੋਮਾ ਨੇ, ਜੋ ਦੀਦਮੁਸ ਅਖਵਾਉਂਦਾ ਹੈ, ਆਪਣੇ ਸਾਥੀਆਂ ਨੂੰ ਕਿਹਾ, “ਆਓ, ਚੱਲੀਏ, ਤਾਂ ਜੋ ਅਸੀਂ ਵੀ ਉਸ ਦੇ ਨਾਲ ਮਰੀਏ।”

11:1 “ਇਕ ਵਾਰ ਇਕ ਆਦਮੀ ਬਹੁਤ ਬੀਮਾਰ ਸੀ” ਇਹ ਇਕ ਲਗਾਤਾਰ ਚਲਣ ਵਾਲੇ ਕਾਲ ਦਾ ਵਾਕ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਰਹਿ ਰਿਹਾ ਸੀ। ਹਾਲਾਂਕਿ, ਇਸ ਵਾਕ ਦਾ ਅਰਥ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ “ਉਹ ਬੀਮਾਰ ਹੋਣ ਲੱਗਾ।”

☐ “ਲਾਜ਼ਰ” ਇਹ ਇਬਰਾਨੀ ਨਾਮ “ਅਲੀਏਜ਼ਰ” ਹੈ ਜਿਸਦਾ ਅਰਥ ਹੈ “ਪਰਮੇਸ਼ਰ ਸਹਾਇਤਾ ਕਰਦਾ ਹੈ ਜਾਂ ਪਰਮੇਸ਼ਰ ਮਦਦਗਾਰ ਹੈ”। ਲੇਖਕ ਯੂਹੰਨਾ ਨੂੰ ਇਸ ਤਰ੍ਹਾਂ ਲੱਗਾ ਕਿ ਇਸ ਖੁਸ਼ਖਬਰੀ ਦੇ ਪੜ੍ਹਨ ਵਾਲਿਆਂ ਨੂੰ ਯਿਸੂ ਦੀ ਮਰੀਅਮ, ਮਾਰਥਾ, ਅਤੇ ਲਾਜ਼ਰ ਨਾਲ ਦੇਸਤੀ ਬਾਰੇ ਪਤਾ ਸੀ (ਇਹਨਾਂ ਤਿੰਨਾਂ ਬਾਰੇ ਖੁਸ਼ਖਬਰੀ ਦੀਆਂ ਦੂਸਰੀਆਂ ਲਿਖਤਾਂ ਵਿੱਚ ਕੇਵਲ ਇਕ ਵਾਰ ਮਿਲਦਾ ਹੈ ਦੇਖੋ ਲੂਕਾ 10:38-42)।

☐ “ਬੈਤਨੀਆ” ਇਹ ਬੈਤਨੀਆ ਯੂਹੰਨਾ 1:28 ਅਤੇ 10:40 ਵਿੱਚ ਜ਼ਿਕਰ ਕੀਤੇ ਬੈਤਨੀਆਂ ਨਾਲੋਂ ਇਕ ਵੱਖਰਾ ਸਥਾਨ ਹੈ, ਜੋ ਯਰਦਨ ਨਦੀ ਦੇ ਕੋਲ ਯਰੀਹੋ ਦੇ ਨਜ਼ਦੀਕ ਸੀ। ਇਹ ਬੈਤਨੀਆ ਵੀ ਜੈਤੂਨ ਦੇ ਪਹਾੜ ਵਾਂਗ ਯਰੂਸ਼ਲਮ ਤੋਂ ਲਗਭਗ ਦੋ ਮੀਲ ਦੱਖਣ ਪੂਰਬ ਵੱਲ ਹੈ। ਯਰੂਸ਼ਲਮ ਵਿੱਚ ਇਹ ਯਿਸੂ ਦੀ ਸਭ ਤੋਂ ਪਿਆਰਾ ਰਿਹਾਇਸ਼ੀ ਸਥਾਨ ਸੀ।

☐ “ਮਰੀਅਮ” ਇਹ ਇਬਰਾਨੀ ਨਾਮ “ਮਿਰੀਅਮ” ਹੈ।

☐ “ਮਾਰਥਾ” ਅਰਾਮੀ ਭਾਸ਼ਾ ਵਿੱਚ ਇਸ ਸ਼ਬਦ ਦਾ ਅਰਥ “ਮਾਲਕਣ” ਹੁੰਦਾ ਹੈ। ਇਹ ਅਸਧਾਰਨ ਹੈ ਕਿ ਮਾਰਥਾ ਦਾ ਜੋ ਕਿ ਮਾਲਕਣ ਹੈ ਦਾ ਪਹਿਲਾਂ ਜ਼ਿਕਰ ਨਹੀਂ ਕੀਤਾ ਗਿਆ; ਅਸੀਂ ਇਸ ਦੀ ਤੁਲਨਾ ਲੂਕਾ 10:38-42 ਨਾਲ ਕੀਤੀ ਜਾ ਸਕਦੀ ਹੈ।

11:2 “ ਇਹ ਉਹ ਹੀ ਮਰੀਅਮ ਸੀ, ਜਿਸ ਨੇ ਪ੍ਰਭੂ ਦਾ ਅਤਰ ਨਾਲ ਅਭਿਸ਼ੇਕ ਕੀਤਾ ਸੀ ਅਤੇ ਉਹਨਾਂ ਦੇ ਚਰਨਾਂ ਨੂੰ ਆਪਣਿਆਂ ਵਾਲਾਂ ਨਾਲ ਪੂੰਝਿਆ ਸੀ” ਆਇਤ 2 ਯੂਹੰਨਾ ਦੁਆਰਾ ਇੱਕ ਹੋਰ ਸੰਪਾਦਕੀ ਜੋੜ ਹੈ (ਜੋ ਕਿ, TEV, NET ਵਿੱਚ ਹੈ)। ਮਰੀਅਮ ਦੀ ਸ਼ਰਧਾ (ਦੇਖੋ ਯੂਹੰਨਾ 12:2-8) ਦਾ ਇਹ ਵੇਰਵਾ ਮੱਤੀ ਅਤੇ ਮਰਕੁਸ (ਦੇਖੋ ਯੂਹੰਨਾ 14:3-9) ਦੇਵਾਂ ਵਿੱਚ ਇਕ ਸਮਾਨ ਹੈ। ਲੂਕਾ 7: 36 ਵਿੱਚ ਦਰਜ ਇਸੇ ਤਰ੍ਹਾਂ ਦਾ ਮਸਹ ਕਰਨ ਵਾਲੀ ਔਰਤ ਅਲਗ ਹੈ।

ਇਹ ਆਇਤ ਇਕ ਅਜਿਹੀ ਘਟਨਾ ਬਾਰੇ ਦੱਸਦੀ ਹੈ ਜੋ ਯੂਹੰਨਾ ਦੀ ਖੁਸ਼ਖਬਰੀ ਵਿੱਚ ਦਰਜ ਨਹੀਂ ਹੈ। ਇਹ ਘਟਨਾ ਅਧਿਆਏ 12 ਵਿੱਚ ਮਿਲਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਸ ਤੋਂ ਭਾਵ ਹੈ ਕਿ ਯੂਹੰਨਾ ਨੇ ਆਪਣੇ ਪਾਠਕਾਂ ਤੋਂ ਦੂਜੇ ਸਰੋਤਾਂ ਤੋਂ ਇਸ ਪਰਿਵਾਰ ਬਾਰੇ ਜਾਣਨ ਦੀ ਉਮੀਦ ਕੀਤੀ ਸੀ।

ਖਾਸ ਵਿਸ਼ਾ: ਬਾਈਬਲ ਵਿੱਚ ਮਸਹ SPECIAL TOPIC: ANOINTING IN THE BIBLE (BDB 603)

ਖਾਸ ਵਿਸ਼ਾ: ਬਾਈਬਲ ਵਿੱਚ “ਮਸਹ” (ਇਬਰਾਨੀ ਕਿਰਿਆ BDB 602, KB 643 I; noun, BDB 603)

- A. ਸੁੰਦਰਤਾ ਲਈ ਵਰਤਿਆ ਜਾਂਦਾ ਹੈ (BDB 691 I. ਦੇਖੋ ਵਿਵਸਥਾ 28:40; ਰੂਥ 3:3; 2 ਸਮੁਏਲ 12:20; 14:2; 2 ਇਤਿਹਾਸ 28:15; ਦਾਨੀਏਲ 10:3; ਮੀਕਾ 6:15)
- B. ਪ੍ਰੇਰਣਿਆਂ ਲਈ ਵਰਤਿਆ ਜਾਂਦਾ ਹੈ (BDB 206, ਦੇਖੋ ਜ਼ਬੂਰ 23:5; ਲੂਕਾ 7:38,46; ਯੂਹੰਨਾ 11:2)
- C. ਚੰਗਿਆਈ ਲਈ ਵਰਤਿਆ ਜਾਂਦਾ ਹੈ (BDB 602, ਦੇਖੋ ਯਸਾਯਾਹ 61:1; ਮਰਕੁਸ 6:13; ਲੂਕਾ 10:34; ਯਕੂਬ 5:14) [ਹਿਜ਼ਕੀਏਲ 16:9 ਵਿਚ ਸਫਾਈ ਭਾਵਨਾ ਵਿਚ ਵਰਤਿਆ ਜਾਂਦਾ ਹੈ]
- D. ਦਫ਼ਨਾਉਣ ਦੀ ਤਿਆਰੀ ਵਿਚ ਵਰਤਿਆ ਜਾਂਦਾ ਹੈ (ਦੇਖੋ ਮਰਕੁਸ 16:1; ਯੂਹੰਨਾ 12:3,7; 19:39-40; ਨੋਟ ਕਰੋ 2 ਇਤਿਹਾਸ 16:14, ਪਰ ਕਿਰਿਆ "ਮਸਹ" ਤੋਂ ਬਿਨਾਂ)
- E. ਧਾਰਮਿਕ ਭਾਵ ਵਿਚ ਵਰਤਿਆ ਜਾਂਦਾ ਹੈ (ਕਿਸੇ ਵਸਤੂ ਦੀ, BDB 602, ਦੇਖੋ ਉਤਪਤ 28:18; 31:13 [ਇਕ ਖੰਬਾ]; ਕੂਚ 29:36 [ਵੇਦੀ]; ਕੂਚ 30:26; 40:9-16; ਲੇਵੀਆਂ ਨੂੰ 8:10-13; ਗਿਣਤੀ 7:1 [ਤੰਬੂ])
- F. ਆਗੂਆਂ ਨੂੰ ਨਿਯੁਕਤ ਕਰਨ ਲਈ
1. ਯਾਜਕਾਂ ਲਈ
 - a. ਹਾਰੂਨ (ਕੂਚ 28:41; 29:7; 30:30)
 - b. ਹਾਰੂਨ ਦੇ ਪੁੱਤਰ (ਕੂਚ 40:15; ਲੇਵੀ 7:36)
 - c. ਪਦਵੀ ਦੇ ਲਈ (ਗਿਣਤੀ 3:3; ਲੇਵੀ 16:32)
 2. ਰਜਿਆਂ ਲਈ
 - a. ਪਰਮੇਸ਼ਰ ਦੁਆਰਾ (ਦੇਖੋ 1 ਸਮੁਏਲ 2:10; 2 ਸਮੁਏਲ 12:7; 2 ਰਾਜਾ 9:3,6,12; ਜ਼ਬੂਰ 45:7; 89:20)
 - b. ਨਬੀਆਂ ਦੁਆਰਾ (ਦੇਖੋ 1 ਸਮੁਏਲ 9:16; 10:1; 15:1,17; 16:3,12-13; 1 ਰਾਜਾ 1:45; 19:15-16)
 - c. ਯਾਜਕਾਂ ਦੁਆਰਾ (ਦੇਖੋ 1 ਰਾਜਾ 1:34,39; 2 ਰਾਜਾ 11:12)
 - d. ਬਜ਼ੁਰਗਾਂ ਦੁਆਰਾ (ਦੇਖੋ ਨਿਆਈਆਂ 9:8,15; 2 ਸਮੁਏਲ 2:7; 5:3; 2 ਰਾਜਾ 23:30)
 - e. ਯਿਸੂ ਦਾ ਮਸੀਹ ਰਾਜਾ ਹੋਣ ਦੇ ਲਈ (ਦੇਖੋ ਜ਼ਬੂਰ 2:2; ਲੂਕਾ 4:18 [ਯਸਾਯਾਹ 61:1]; ਰਸੂਲਾਂ 4:27; 10:38; ਇਬਰਾਨੀਆਂ 1:9 [ਜ਼ਬੂਰ 45:7])
 - f. ਯਿਸੂ ਦੇ ਚੇਲਿਆਂ (ਦੇਖੋ 2 ਕੁਰਿੰਥੀਆਂ 1:21; 1 ਯੂਹੰਨਾ 2:20,27 [ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਗੁਣ])
 3. ਸੰਭਵ ਤੌਰ 'ਤੇ ਨਬੀ ਦਾ (cf. 1 Kgs. 19:16; Isa. 61:1)
 4. ਦੈਵੀ ਮੁਕਤੀ ਲਈ ਅਚਰਜ ਸਾਧਨ ਲਈ
 - a. ਖੇਰੁਸ (ਦੇਖੋ ਯਸਾਯਾਹ 45:1)
 - b. ਸੂਰ ਦਾ ਰਾਜਾ (ਦੇਖੋ ਹਿਜ਼ਕੀਏਲ 28:14, ਇਥੇ ਉਹ ਅਦਨ ਦੇ ਬਾਗ ਦੇ ਅਲੰਕਾਰ ਦੀ ਵਰਤੋਂ ਕਰਦਾ ਹੈ)
 5. ਪਦ ਜਾਂ ਅਹੁਦੇ "ਮਸੀਹ" ਦਾ ਅਰਥ ਹੈ "ਮਸਹ ਕੀਤਾ ਹੋਇਆ" (BDB 603), ਦੇਖੋ ਜ਼ਬੂਰ 2:2; 89:38; 132:10
 ਰਸੂਲਾਂ ਦੇ ਕਰਤੱਬ 10:38 ਇਕ ਆਇਤ ਹੈ ਜਿੱਥੇ ਪਰਮੇਸ਼ਰ ਦੇ ਤਿੰਨੋਂ ਵਿਅਕਤੀ ਮਸਹ ਕਰਨ ਵਿੱਚ ਸ਼ਾਮਲ ਹਨ। ਯਿਸੂ ਮਸਹ ਕੀਤੇ ਹੋਏ ਸਨ (ਦੇਖੋ ਲੂਕਾ 4:18; ਰਸੂਲਾਂ ਦੇ ਕਰਤੱਬ 4:27; 10:38)। ਸਾਰੇ ਵਿਸ਼ਵਾਸੀਆਂ ਨੂੰ ਸ਼ਾਮਲ ਕਰਨ ਲਈ ਇਸ ਸੰਕਲਪ ਨੂੰ ਵੱਡਾ ਕੀਤਾ ਗਿਆ ਹੈ (ਦੇਖੋ 1 ਯੂਹੰਨਾ 2:27)। ਮਸਹ ਕੀਤਾ ਹੋਇਆ ਹੁਣ ਮਸਹ ਕੀਤੇ ਹੋਏ ਬਣ ਗਿਆ ਹੈ! ਇਹ ਦੁਸ਼ਮਣ ਅਤੇ ਦੁਸ਼ਮਣ ਵਿਰੋਧੀ ਦੇ ਸਮਾਨ ਹੋ ਸਕਦੇ ਹਨ (ਦੇਖੋ 1 ਯੂਹੰਨਾ 2:18)। ਪੁਰਾਣੇ ਨੇਮ ਦੀ ਤੇਲ ਨਾਲ ਸਰੀਰਕ ਤੌਰ ਤੇ ਮਸਹ ਕਰਨ ਦੀ ਕਿਰਿਆ (ਦੇਖੋ ਕੂਚ. 29:7; 30:25; 37:29) ਉਹਨਾਂ ਲੋਕਾਂ ਨਾਲ ਸੰਬੰਧ ਰੱਖਦੀ ਹੈ ਜਿਹਨਾਂ ਨੂੰ ਪਰਮੇਸ਼ਰ ਨੇ ਕਿਸੇ ਖਾਸ ਕੰਮ ਲਈ ਬੁਲਾਇਆ ਅਤੇ ਤਿਆਰ ਕੀਤਾ ਸੀ (ਉਹ ਲੋਕ, ਨਬੀ, ਪੁਰੋਹਿਤ ਅਤੇ ਰਾਜੇ ਸਨ)। "ਮਸੀਹ" ਸ਼ਬਦ ਇਬਰਾਨੀ ਸ਼ਬਦ "ਮਸਹ ਕੀਤੇ ਹੋਏ" ਜਾਂ ਮਸੀਹ ਦਾ ਅਨੁਵਾਦ ਹੈ।

11:3 “**ਭੈਣਾਂ ਨੇ ਪ੍ਰਭੂ ਯਿਸੂ ਨੂੰ ਇਹ ਸੁਨੇਹਾ ਘੱਲਿਆ**” ਉਹਨਾਂ ਨੇ ਯਿਸੂ ਕੋਲ ਇਕ ਸੁਨੇਹਾ ਘੱਲਿਆ, ਜੋ ਉਸ ਸਮੇਂ ਯਰਦਨ ਨਦੀ ਦੇ ਪਾਰ ਪਰੇਆ ਨਾਮ ਦੇ ਸਥਾਨ ਤੇ ਸਨ।

▣ “**ਤੁਹਾਡਾ ਪਿਆਰਾ ਮਿੱਤਰ ਬਿਮਾਰ ਹੈ**” ਇਹ ਕਥਨ ਯਿਸੂ ਦੇ ਇਸ ਪਰਿਵਾਰ ਨਾਲ ਅਦੁੱਤੀ ਰਿਸ਼ਤੇ ਨੂੰ ਦਿਖਾਉਂਦਾ ਹੈ। ਇਹ ਇਕ ਯੂਨਾਨੀ ਸ਼ਬਦ, *ਫਿਲਿਓ phileō* ਹੈ। ਹਾਲਾਂਕਿ, ਆਮ ਯੂਨਾਨ ਵਿਚ, *ਫਿਲਿਓ phileō* ਅਤੇ *ਅਗਾਪੇ agapaō* ਸ਼ਬਦ ਇਕ ਦੂਜੇ ਵਿਚ ਬਦਲ ਸਕਦੇ ਹਨ (ਦੇਖੋ ਯੂਹੰਨਾ 11: 5; 3:35; 5:20)।

11:4 “**ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ, ਸਗੋਂ ਇਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੈ**” ਇਸ ਦਾ ਅਰਥ ਇਹ ਹੈ ਕਿ ਯਿਸੂ ਜਾਣਦੇ ਸਨ ਕਿ ਲਾਜ਼ਰ ਬੀਮਾਰ ਸੀ। ਉਹ ਉਸ ਨੂੰ ਮਰਨ ਦੇਣਗੇ ਤਾਂ ਜੋ ਪਿਤਾ ਉਸ ਨੂੰ ਮਰਦਿਆਂ ਵਿਚ ਉਠਾ ਕੇ ਆਪਣੀ ਸ਼ਕਤੀ ਉਸ ਦੇ ਰਾਹੀਂ ਦਿਖਾ ਸਕਣ। ਕਈ ਵਾਰ ਦੁੱਖ ਅਤੇ ਬਿਮਾਰੀਆਂ ਪਰਮੇਸ਼ਰ ਦੀ ਇੱਛਾ ਵਿਚ ਹੁੰਦੀਆਂ ਹਨ (ਦੇਖੋ ਯੂਹੰਨਾ 9:3; ਅਯੂਬ ਦੀ ਕਿਤਾਬ; 2 ਕੁਰਿੰਥੀਆਂ ਨੂੰ 12:7-10)।

▣ “**ਪਰਮੇਸ਼ਰ ਦੀ ਵਡਿਆਈ**” ਯਿਸੂ ਦੇ ਕੰਮ “ਪਰਮੇਸ਼ਰ ਦੀ ਵਡਿਆਈ” ਨੂੰ ਪਰਗਟ ਕਰਦੇ ਹਨ। ਯੂਹੰਨਾ 1:14 ਦੇ ਨੋਟ ਨੂੰ ਦੇਖੋ।

▣ “**ਇਸ ਦੇ ਰਾਹੀਂ ਪਰਮੇਸ਼ਰ ਦੇ ਪੁੱਤਰ ਦੀ ਵਡਿਆਈ ਹੋਵੇਗੀ**” ਪ੍ਰਾਚੀਨ ਯੂਨਾਨੀ ਪਪੀਰੀ ਹੱਥ-ਲਿਖਤਾਂ P⁴⁵ ਜਾਂ P⁶⁶ ਵਿਚ “ਪਰਮੇਸ਼ਰ ਦਾ” ਸਾਂਝਾ ਵਾਕ ਨਹੀਂ ਹੈ। ਇਹ ਬਿਮਾਰੀ ਪਿਤਾ ਅਤੇ ਪੁੱਤਰ ਦੋਵਾਂ ਦੀ ਵਡਿਆਈ ਕਰੇਗੀ। ਇਸ ਸਥਿਤੀ ਵਿਚ ਯਿਸੂ ਦੀ ਵਡਿਆਈ ਉਸ ਉਮੀਦ ਕੀਤੀ ਹੋਈ ਵਡਿਆਈ ਨਾਲੋਂ ਬਹੁਤ ਵੱਖਰੀ ਹੈ। ਯੂਹੰਨਾ ਦੀ ਸਾਰੀ ਖੁਸ਼ਖਬਰੀ ਵਿਚ ਇਹ ਸ਼ਬਦ (ਵਡਿਆਈ) ਯਿਸੂ ਦੀ ਮੌਤ ਅਤੇ ਉਹਨਾਂ ਦੀ ਮਹਿਮਾ ਦਾ ਹਵਾਲਾ ਦਿੰਦੀ ਹੈ। ਲਾਜ਼ਰ ਦਾ ਮੁਰਦਿਆਂ ਵਿਚੋਂ ਜੀਉਂਦੇ ਕਰ ਦੇਣਾ ਯਹੂਦੀ ਆਗੂਆਂ ਦੁਆਰਾ ਯਿਸੂ ਨੂੰ ਮੌਤ ਦੇਣ ਦੇ ਸੱਦੇ ਦਾ ਕਾਰਨ ਬਣੇਗਾ।

11:5 ਯੂਹੰਨਾ ਦੁਆਰਾ ਇਕ ਹੋਰ ਸੰਪਾਦਕੀ ਟਿੱਪਣੀ (ਦੇਖੋ ਯੂਹੰਨਾ 11:36)।

11:6 “**ਉਹ ਉਸ ਥਾਂ ਜਿੱਥੇ ਉਹ ਸਨ ਦੇ ਦਿਨ ਹੋਰ ਠਹਿਰ ਗਏ।**” ਜਦੋਂ ਤਕ ਲਾਜ਼ਰ ਮਰ ਨਾ ਗਿਆ, ਉਦੋਂ ਤਕ ਯਿਸੂ ਨੇ ਦੇਰ ਕੀਤੀ! ਯਿਸੂ ਨੇ ਪੱਖਪਾਤ ਨਾ ਕੀਤਾ। ਇਸ ਬਿਮਾਰੀ ਵਿਚ ਇਕ ਦੈਵੀ ਯੋਜਨਾ ਸੀ (ਦੇਖੋ ਯੂਹੰਨਾ 11:15; 9:3)।

11:7 “**ਇਸ ਦੇ ਪਿੱਛੋਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਫਿਰ ਯਹੂਦਿਆ ਨੂੰ ਚੱਲੀਏ।**” ਇਸ ਤੋਂ ਬਾਅਦ ਹੋਈ ਗੱਲਬਾਤ ਤੋਂ ਸਾਫ਼ ਪਤਾ ਲੱਗਦਾ ਹੈ ਕਿ ਚੇਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਯਹੂਦੀ ਯਿਸੂ ਨੂੰ ਪੱਥਰ ਮਾਰਨਾ ਚਾਹੁੰਦੇ ਸਨ (ਦੇਖੋ ਯੂਹੰਨਾ 11:8; 8:54; 10:31,39)। ਚੇਲੇ ਇਸ ਸਥਾਨ ਤੇ ਵਿਸ਼ਵਾਸ ਅਤੇ ਡਰ ਦੋਵਾਂ ਦਾ ਇਕ ਅਜੀਬ ਮਿਸ਼ਰਣ ਦਿਖਾਉਂਦੇ ਹਨ (ਦੇਖੋ ਯੂਹੰਨਾ 11:16)। ਥੋਮਾ ਨੂੰ ਅਕਸਰ ਇਕ ਸ਼ੱਕੀ ਚੇਲਾ ਮੰਨਿਆ ਜਾਂਦਾ ਹੈ, ਪਰ ਇਥੇ ਉਹ ਯਿਸੂ ਨਾਲ ਮਰਨ ਲਈ ਤਿਆਰ ਸੀ (ਦੇਖੋ ਯੂਹੰਨਾ 11:16)।

Michael Magill, *NT TransLine* (p. 345 #43) ਨੇ ਇਕ ਚੰਗਾ ਨਿਰੀਖਣ ਕੀਤਾ ਹੈ ਕਿ ਯੂਹੰਨਾ 11: 7 ਦੇ “ਚਲੋ” ਨੂੰ ਯੂਹੰਨਾ 11:11 ਦੇ “ਪਰ ਮੈਂ ਜਾਂਦਾ ਹਾਂ” ਵਿੱਚ ਬਦਲਿਆ ਗਿਆ ਹੈ। ਚੇਲੇ ਡਰੇ ਹੋਏ ਅਤੇ ਸੰਦੇਹ ਕਰ ਰਹੇ ਸਨ, ਪਰ ਯਿਸੂ ਵਿਚ ਆਤਮ ਵਿਸ਼ਵਾਸ ਸੀ। ਯੂਹੰਨਾ 11:16 ਵਿਚ (ਜਦੋਂ ਯਿਸੂ ਨੇ ਕਿਹਾ ਆਓ ਚੱਲੀਏ) ਇਹ ਥੋਮਾ ਹੈ ਜੋ ਯਿਸੂ ਨਾਲ ਤੁਰਿਆ ਸੀ!

11:9-10 ਇਹ ਅਧਿਆਏ 8: 12 ਅਤੇ 9: 4-5 ਨਾਲ ਜੋੜਨ ਦਾ ਇੱਕ ਤਰੀਕਾ ਹੋ ਸਕਦਾ ਹੈ (ਦੇਖੋ ਯੂਹੰਨਾ 12:35)। 9a ਆਇਤ ਇਕ “ਹਾਂ” ਜਵਾਬ ਦੀ ਉਮੀਦ ਕਰਦਾ ਹੈ।

ਇਥੇ ਇਹ ਸਪਸ਼ਟ ਅੰਤਰ ਹੈ ਜੋ ਪਰਮੇਸ਼ਰ ਦੀ ਇੱਛਾ ਦੀ ਪਾਲਣਾ ਕਰ ਰਹੇ (ਜੋ ਕਿ ਯਿਸੂ ਹੈ) ਅਤੇ ਜੋ ਨਹੀਂ ਕਰ ਰਹੇ ਹਨ (ਯੂਹੰਨਾ 11:10, ਯਹੂਦੀ ਲੋਕ)। ਯਿਸੂ ਉਸ ਜਗ੍ਹਾ ਤੇ ਜਾਣ ਵਿਚ ਕੋਈ ਗਲਤੀ ਨਹੀਂ ਕਰ ਰਿਹਾ ਹੈ ਜਿੱਥੇ ਪਰਮੇਸ਼ਰ ਉਹਨਾਂ ਦੀ ਅਗਵਾਈ ਕਰਦੇ ਹਨ

ਹੈ, ਕਿਉਂਕਿ ਉਹ ਜਗਤ ਦਾ ਚਾਨਣ ਹੈ!

ਚਾਨਣ ਅਤੇ ਹਨੇਰੇ ਵਿਚਲਾ ਇਹ ਅੰਤਰ ਯਹੂਦੀ ਬੁੱਧੀ ਸਾਹਿਤ ਅਤੇ ਕੁਮਰਾਨ ਦੀਆਂ ਲਿਖਤਾਂ ਦੀ ਵਿਸ਼ੇਸ਼ਤਾ ਸੀ (ਜੋ ਕਿ, “ਹਨੇਰੇ ਦੇ ਪੁੱਤਰਾਂ ਦੇ ਵਿਰੁੱਧ ਰੋਸ਼ਨੀ ਦੇ ਪੁੱਤਰਾਂ ਦੀ ਸੂਚੀ” ਜਾਂ “ਚਾਨਣ ਦੇ ਪੁੱਤਰਾਂ ਦੀ ਹਨੇਰੇ ਦੇ ਪੁੱਤਰਾਂ ਦੇ ਦੀ ਲੜਾਈ”)।

▣ “ਜੇਕਰ. . . ਜੇਕਰ” ਇਹ ਦੋਵੇਂ ਤੀਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਹਨ ਜਿਹਨਾਂ ਦਾ ਅਰਥ ਹੈ ਸੰਭਾਵਤ ਕਾਰਵਾਈ ਹੈ।

11:11 “ਸਾਡਾ ਮਿੱਤਰ ਲਾਜ਼ਰ ਸੌ ਗਿਆ ਹੈ।” ਇਹ ਕਿਰਿਆ ਪੂਰਨ ਕਰਮਣੀਵਾਚ ਸੰਕੇਤਕ ਹੈ। ਚੇਲੇ ਅਕਸਰ ਯਿਸੂ ਨੂੰ ਗਲਤ ਸਮਝਦੇ ਸਨ ਕਿਉਂਕਿ ਉਹ ਉਹਨਾਂ ਨੂੰ ਸ਼ਾਬਦਿਕ ਤੌਰ ਤੇ ਲੈ ਲੈਂਦੇ ਸਨ (ਦੇਖੋ ਯੂਹੰਨਾ 11:13)। ਯਿਸੂ ਦੁਆਰਾ ਮੌਤ ਲਈ ਇਸ ਅਲੰਕਾਰ ਦੀ ਵਰਤੋਂ ਪੁਰਾਣੇ ਨੇਮ ਵਿਚ ਮੌਤ ਦੀ ਵਰਤੋਂ ਨੂੰ ਦਰਸਾਉਂਦਾ ਹੈ (ਦੇਖੋ ਵਿਵਸਥਾ 31:16; 2 ਸਮੁਏਲ 7:12; 1 ਰਾਜਾ 1:21; 2:10; 11:21,43; 14:20, ਆਦਿ)। ਅੰਗਰੇਜ਼ੀ ਸ਼ਬਦ “ਕਬਰਸਤਾਨ” ਦੀ ਪਿਛੋਕੜ ਯੂਨਾਨੀ ਸ਼ਬਦ “ਨੀਦ” ਦੇ ਸਮਾਨ ਹੈ।

11:12 “ਜੇਕਰ” ਇਹ ਇਕ ਅਜਿਹਾ ਵਾਕ ਹੈ ਜੋ ਲੇਖਕ ਦੇ ਨਜ਼ਰਿਏ ਤੋਂ ਸੱਚ ਲਗਦਾ ਹੈ।

▣ “ਤਾਂ ਉਹ ਸਹੀ ਸਲਾਮਤ ਉੱਠ ਜਾਵੇਗਾ” ਇਹ ਸ਼ਾਬਦਿਕ ਸ਼ਬਦ ਹੈ ਇਸ ਦੀ ਪੁਰਾਣੇ ਨੇਮ ਵਿਚ “ਸਰੀਰਕ ਛੁਟਕਾਰੇ” ਵਜੋਂ ਕੀਤੀ ਗਈ ਹੈ (ਦੇਖੋ ਯਾਕੂਬ 5:15)। ਚੇਲਿਆਂ ਨੇ ਫਿਰ ਯਿਸੂ ਨੂੰ ਗਲਤਫਹਿਮੀ ਨਾਲ ਸਮਝਿਆ ਕਿਉਂਕਿ ਉਹਨਾਂ ਨੇ ਉਸ ਦੀ ਰੂਪਕ ਭਾਸ਼ਾ (ਭਾਵ, ਨੀਂਦ) ਨੂੰ ਸ਼ਾਬਦਿਕ ਰੂਪ ਵਿਚ ਲੈ ਲਿਆ ਸੀ। ਯਿਸੂ ਦੇ ਸੁਣਨ ਵਾਲਿਆਂ ਦੀ ਇਹ ਗਲਤਫਹਿਮੀ ਯੂਹੰਨਾ ਦੀ ਖੁਸ਼ਖਬਰੀ ਦੀ ਇੱਕ ਵਿਸ਼ੇਸ਼ਤਾ ਹੈ (ਦੇਖੋ ਯੂਹੰਨਾ 11:23-24)। ਯਿਸੂ ਸਵਰਗ ਤੋਂ ਹੈ – ਪਰ ਲੋਕ ਇਸ ਧਰਤੀ ਤੋਂ ਹਨ। ਪਵਿੱਤਰ ਆਤਮਾ ਦੀ ਸਹਾਇਤਾ ਤੋਂ ਬਿਨਾਂ (ਜੋ ਕਿ ਪੰਤੇਕੁਸਤ ਹੈ), ਨਹੀਂ ਸਮਝ ਸਕਦੇ!

11:13 ਇਹ ਯੂਹੰਨਾ ਦੀ ਇਕ ਹੋਰ ਸੰਪਾਦਕੀ ਟਿੱਪਣੀ ਹੈ।

11:14 “ਯਿਸੂ ਨੇ ਉਹਨਾਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ” ਯੂਹੰਨਾ 7:14 ਵਿਚ ਖਾਸ ਵਿਸ਼ਾ: ਪਾਰਹੇਸੀਆ PARRHĒSIA ਨੂੰ ਦੇਖੋ।

11:15 “ਤੁਹਾਡੀ ਖ਼ਾਤਰ ਮੈਂ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਸਾਂ ਕਿ ਤੁਸੀਂ ਵਿਸ਼ਵਾਸ ਕਰੋ।” ਯਿਸੂ ਦਾਅਵਾ ਕਰਦੇ ਹਨ ਕਿ ਲਾਜ਼ਰ ਨੂੰ ਜੀ ਉਠਾਉਣਾ ਲਾਜ਼ਰ ਨਾਲ ਉਹਨਾਂ ਦੀ ਦੇਸਤੀ ਜਾਂ ਮਰੀਅਮ ਅਤੇ ਮਾਰਥਾ ਦੁੱਖ ਦੇ ਕਾਰਨ ਨਹੀਂ ਸੀ, ਪਰ (1) ਉਹਨਾਂ ਦੇਹਾਂ ਦੇ ਵਿਸ਼ਵਾਸ ਨੂੰ ਵਧਾਉਣ ਲਈ (ਆਇਤ 14) ਅਤੇ (2) ਯਹੂਦੀ ਭੀੜ ਦੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਲਈ ਸੀ (ਯੂਹੰਨਾ 11:42)। ਯੂਹੰਨਾ ਦੀ ਖੁਸ਼ਖਬਰੀ ਵਿਚ ਵਿਸ਼ਵਾਸ ਪ੍ਰਗਤੀ ਵਿਚ ਹੈ। ਕਦੀ ਕਦੀ ਇਹ ਵੱਧਦਾ ਹੈ (ਭਾਵ ਚੇਲਿਆਂ ਲਈ, ਦੇਖੋ ਯੂਹੰਨਾ 2:11), ਕਦੀ ਕਦੀ ਨਹੀਂ (ਭਾਵ ਰਾਹ ਵਿਚ ਖੜੇ ਲੋਕ, cf. John 8:31-59).

11:16 ਇਹ ਆਇਤ ਸਾਫ਼ ਰੂਪ ਵਿਚ ਥੋਮਾ ਦੇ ਵਿਸ਼ਵਾਸ ਨੂੰ ਦਿਖਾਉਂਦੀ ਹੈ। ਉਹ ਯਿਸੂ ਦੇ ਲਈ ਮਰਨ ਲਈ ਵੀ ਤਿਆਰ ਸੀ। ਚੇਲਿਆਂ ਨੂੰ ਇਹ ਦਿਖਾਉਣਾ ਬਹੁਤ ਜ਼ਰੂਰੀ ਸੀ ਕਿ ਯਿਸੂ ਕੋਲ ਮੌਤ ਉੱਤੇ ਵੀ ਸ਼ਕਤੀ ਹੈ, ਜੋ ਮਨੁੱਖ ਜਾਤ ਦਾ ਸਭ ਤੋਂ ਵੱਡਾ ਡਰ ਹੈ।

ਥੋਮਾ ਨਾਮ “ਜੇੜੇ” ਲਈ ਅਰਾਮੀ ਭਾਸ਼ਾ ਦੇ ਸ਼ਬਦ ਨੂੰ ਦਰਸਾਉਂਦਾ ਹੈ (ਇਕ ਹੋਰ ਸੰਪਾਦਕੀ ਟਿੱਪਣੀ), ਜਦ ਕਿ ਦੀਦੁਮਸ ਯੂਨਾਨੀ ਭਾਸ਼ਾ ਵਿਚ ਬਾਕੀ ਦੀਆਂ ਖੁਸ਼ਖਬਰੀਆਂ ਵਿਚ ਥੋਮਾ ਨੂੰ ਇਕ ਰਸੂਲ ਦਿਖਾਇਆ ਗਿਆ ਹੈ (ਦੇਖੋ ਮੱਤੀ 10:3; ਮਰਕੁਸ 3:18; ਲੂਕਾ 6:15); ਯੂਹੰਨਾ ਦੀ ਖੁਸ਼ਖਬਰੀ ਥੋਮਾ ਬਾਰੇ ਬਹੁਤ ਵਾਰੀ ਦੱਸਦੀ ਹੈ (ਦੇਖੋ ਯੂਹੰਨਾ 11:16; 14:5; 20:24-29; 21:2)। ਯੂਹੰਨਾ 1:45 ਵਿਚ ਖਾਸ ਵਿਸ਼ਾ ਚੇਲਿਆਂ ਦੇ ਨਾਮ ਨੂੰ ਦੇਖੋ।

ਯੂਹੰਨਾ 11: 17-27

17 ਯਿਸੂ ਨੂੰ ਉੱਥੇ ਪਹੁੰਚਣ ਤੇ ਪਤਾ ਲੱਗਾ ਕਿ ਲਾਜ਼ਰ ਨੂੰ ਕਬਰ ਵਿੱਚ ਰੱਖਿਆਂ ਹੋਇਆਂ ਚਾਰ ਦਿਨ ਹੋ ਗਏ ਹਨ । 18 ਬੈਤਨੀਆ ਯਰੂਸਲਮ ਤੋਂ ਕੋਈ ਤਿੰਨ ਕਿਲੋਮੀਟਰ ਦੀ ਦੂਰੀ ਤੇ ਸੀ । 19 ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਕੋਲ ਤਸੱਲੀ ਦੇਣ ਦੇ ਲਈ ਆਏ ਹੋਏ ਸਨ । 20 ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯਿਸੂ ਆ ਰਹੇ ਹਨ, ਤਾਂ ਉਹ ਉਹਨਾਂ ਨੂੰ ਅੱਗੋਂ ਮਿਲਣ ਗਈ । ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ । 21 ਮਾਰਥਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ । 22 ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਜੇ ਕੁਝ ਤੁਸੀਂ ਪਰਮੇਸ਼ਰ ਕੋਲੋਂ ਮੰਗੋਗੇ, ਪਰਮੇਸ਼ਰ ਤੁਹਾਨੂੰ ਦੇਵੇਗਾ ।” 23 ਯਿਸੂ ਨੇ ਉਸ ਨੂੰ ਕਿਹਾ, “ਤੇਰਾ ਭਰਾ ਫਿਰ ਜੀ ਉਠੇਗਾ ।” 24 ਮਾਰਥਾ ਨੇ ਉਹਨਾਂ ਨੂੰ ਕਿਹਾ, “ਹਾਂ, ਮੈਂ ਜਾਣਦੀ ਹਾਂ ਕਿ ਅੰਤਮ ਦਿਨ ਅਰਥਾਤ ਪੁਨਰ-ਉੱਠਾਣ ਵਾਲੇ ਦਿਨ, ਉਹ ਫਿਰ ਜੀ ਉਠੇਗਾ ।” 25 ਯਿਸੂ ਨੇ ਉਸ ਨੂੰ ਅੱਗੋਂ ਕਿਹਾ, “ਮੈਂ ਹੀ ਪੁਨਰ-ਉੱਠਾਣ ਅਤੇ ਜੀਵਨ ਹਾਂ । ਜੇ ਕੋਈ ਮੇਰੇ ਤੇ ਵਿਸ਼ਵਾਸ ਰੱਖਦਾ ਹੈ, ਬੇਸ਼ੱਕ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ । 26 ਉਹ ਸਾਰੇ ਜਿਹੜੇ ਜੀਉਂਦੇ ਹਨ ਅਤੇ ਮੇਰੇ ਉੱਤੇ ਵਿਸ਼ਵਾਸ ਰੱਖਦੇ ਹਨ, ਕਦੀ ਨਹੀਂ ਮਰਨਗੇ । ਕੀ ਤੂੰ ਇਸ ਉੱਤੇ ਵਿਸ਼ਵਾਸ ਕਰਦੀ ਹੈਂ ?” 27 ਮਾਰਥਾ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਪੁੱਤਰ ਮਸੀਹ ਹੋ, ਜੋ ਸੰਸਾਰ ਵਿੱਚ ਆਉਣ ਵਾਲੇ ਸਨ ।”

11:17 “ਲਾਜ਼ਰ ਨੂੰ ਕਬਰ ਵਿੱਚ ਰੱਖਿਆਂ ਹੋਇਆਂ ਚਾਰ ਦਿਨ ਹੋ ਗਏ ਹਨ” ਰੱਬੀ ਲੋਕ ਕਹਿੰਦੇ ਸਨ ਕਿ ਮਨੁੱਖੀ ਆਤਮਾ ਤਿੰਨ ਦਿਨ ਸਰੀਰਕ ਸਰੀਰ ਦੇ ਨੇੜੇ ਰਹਿੰਦੀ ਹੈ। ਯਿਸੂ ਇਹ ਭਰੋਸਾ ਦਿਵਾਉਣ ਲਈ ਕਿ ਲਾਜ਼ਰ ਸੱਚਮੁੱਚ ਮਰ ਗਿਆ ਸੀ ਅਤੇ ਰੱਬੀ ਲੋਕਾਂ ਦੀ ਆਸ ਦੀ ਸਮਾਪਤੀ ਹੋ ਚੁੱਕੀ ਸੀ ਚਾਰ ਦਿਨਾਂ ਤੱਕ ਠਹਿਰੇ ਰਹੇ।

11:18 “ਕੋਈ ਤਿੰਨ ਕਿਲੋਮੀਟਰ ਦੀ ਦੂਰੀ ਤੇ ਸੀ” ਆਇਤ 18 ਯੂਹੰਨਾ ਦੁਆਰਾ ਇਕ ਹੋਰ ਸੰਪਾਦਕੀ ਟਿੱਪਣੀ ਹੈ। ਸ਼ਾਬਦਿਕ ਤੌਰ ਤੇ ਇਹ “ਪੰਦਰਾਂ ਫਰਲਾਂਗ” ਹੈ।

11:19 “ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਕੋਲ ਤਸੱਲੀ ਦੇਣ ਦੇ ਲਈ ਆਏ ਹੋਏ ਸਨ” ਇਸ ਸਥਾਨ ਤੇ “ਯਹੂਦੀ” ਸ਼ਬਦ ਦੀ ਵਰਤੋਂ ਇੱਕ ਨਿਰਪੱਖ ਰੂਪ ਨਾਲ ਕੀਤੀ ਗਈ ਹੈ ਆਮ ਤੌਰ ਤੇ ਯੂਹੰਨਾ ਦੀ ਇੰਜੀਲ ਵਿੱਚ ਇਹ ਸ਼ਬਦ “ਯਹੂਦੀ” ਯਿਸੂ ਦੇ ਵਿਰੋਧੀਆਂ ਨੂੰ ਦਰਸਾਉਂਦਾ ਹੈ। ਪਰ ਇਸ ਸਥਾਨ ਤੇ, ਇਹ ਸ਼ਬਦ ਉਹਨਾਂ ਲੋਕਾਂ ਲਈ ਵਰਤਿਆ ਗਿਆ ਹੈ ਜੋ ਯਰੂਸਲਮ ਵਿਚ ਰਹਿੰਦੇ ਸਨ ਅਤੇ ਇਸ ਪਰਿਵਾਰ ਦੇ ਲੋਕਾਂ ਨੂੰ ਜਾਣਦੇ ਸਨ (ਦੇਖੋ ਯੂਹੰਨਾ 11:31,33,45)। ਯਿਸੂ ਯਰੂਸਲਮ ਦੇ ਲੋਕਾਂ ਨਾਲ ਪਿਆਰ ਕਰਦੇ ਸਨ ਅਤੇ ਲਾਜ਼ਰ ਦੇ ਮੁੜ ਜੀ ਉਠਾਉਣ ਦੁਆਰਾ ਉਹਨਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ।

11:20 “ਮਰੀਅਮ ਘਰ ਵਿੱਚ ਹੀ ਬੈਠੀ ਰਹੀ” ਆਮ ਤੌਰ ਤੇ ਯਹੂਦੀ ਲੋਕ ਸੋਗ ਕਰਨ ਲਈ ਜ਼ਮੀਨ ਤੇ ਬੈਠੀ ਹੁੰਦੇ ਸਨ।

ਖਾਸ ਵਿਸ਼ਾ: ਸੋਗ ਕਰਨ ਦਾ ਰਿਵਾਜ SPECIAL TOPIC: GRIEVING RITES

ਖਾਸ ਵਿਸ਼ਾ: ਸੋਗ ਕਰਨ ਦਾ ਰਿਵਾਜ

ਇਸਰਾਈਲੀਆਂ ਨੇ ਆਪਣੇ ਅਜੀਜ਼ਾਂ ਦੀ ਮੌਤ ਅਤੇ ਵਿਅਕਤੀਗਤ ਤੇਬਾ ਕਰਨ ਦੇ ਨਾਲ-ਨਾਲ, ਸਮੂਹਿਕ ਅਪਰਾਧ ਲਈ ਕਈ ਤਰੀਕਿਆਂ ਨਾਲ ਦੁੱਖ ਜ਼ਾਹਰ ਕੀਤਾ:

1. ਬਾਹਰੀ ਕਪੜੇ ਪਾੜ ਕੇ, ਉਤਪਤ 37:29,34; 44:13; ਨਿਆਂ 11:35; 2 ਸਮੁਏਲ 1:11; 3:31; 1 ਰਾਜਾ 21:27; ਅਯੂਬ 1:20
2. ਆਪਣੇ ਉੱਤੇ ਟਾਟ ਪਾ ਕੇ, ਉਤਪਤ. 37:34; 2 ਸਮੁਏਲ. 3:31; 1 ਰਾਜਾ. 21:27; ਯਿਰ. 48:37
3. ਆਪਣੀਆਂ ਜੁੱਤੀਆਂ ਲਾ ਕੇ, 2 ਸਮੁਏਲ. 15:30; ਯਸਾਯਾਹ. 20:3
4. ਸਿਰ ਉੱਤੇ ਹੱਥ ਰੱਖ ਕੇ, 2 ਸਮੁਏਲ. 13:19; ਯਿਰ. 2:37

5. ਸਿਰ ਉੱਤੇ ਮਿੱਟੀ ਪਾ ਕੇ, ਯਹੋ. 7:6; 1 ਸਮੁਏਲ. 4:12; ਨਹੋ. 9:1
6. ਜ਼ਮੀਨ ਉੱਤੇ ਬੈਠ ਕੇ, ਵਿਲਾਪ. 2:10; ਹਿਜ਼ਕੀਏਲ. 26:16 (ਜ਼ਮੀਨ ਉੱਤੇ ਲੰਮੇ ਪੈ ਕੇ, 2 ਸਮੁਏਲ. 12:16); ਯਸਾਯਾਹ. 47:1
7. ਛਾਤੀ ਪਿੱਟ ਕੇ, 1 ਸਮੁਏਲ. 25:1; 2 ਸਮੁਏਲ. 11:26; ਨਹੁਮ. 2:7
8. ਅਫ਼ਸੋਸ ਕਰਕੇ, 1 ਸਮੁਏਲ. 25:1; 2 ਸਮੁਏਲ. 11:26
9. ਆਪਣੇ ਸਰੀਰ ਨੂੰ ਵੱਢ ਕੇ, ਵਿਵਸਥਾ. 14:1; ਯਿਰ. 16:6; 48:37
10. ਵਰਤ ਰੱਖ ਕੇ, 2 ਸਮੁਏਲ. 1:12; 12:16,21; 1 ਰਾਜਾ 21:27; 1 ਇਤਿਹਾਸ. 10:12; ਨਹੋ. 1:4
11. ਵਿਚਲਾਪ ਗੀਤ ਗਾ ਕੇ, 2 ਸਮੁਏਲ. 1:17; 3:31; 2 ਇਤਿਹਾਸ. 35:25
12. ਗੰਜੇ ਹੋ ਕੇ (ਆਪਣੇ ਬਾਲ ਪੁੱਤ ਕੇ ਜਾਂ ਹਜ਼ਮਤ ਕਰਵਾ ਕੇ), ਯਿਰ. 48:37
13. ਆਪਣੀ ਦਾੜੀ ਛੋਟੀ ਕਰਵਾ ਕੇ, ਯਿਰ. 48:37
14. ਆਪਣਾ ਸਿਰ ਜਾਂ ਮੂੰਹ ਢੱਕ ਕੇ, 2 ਸਮੁਏਲ. 15:30; 19:4

ਇਹ ਅੰਦਰੂਨੀ ਭਾਵਨਾਵਾਂ ਦੇ ਬਾਹਰੀ ਸੰਕੇਤ ਸਨ।

Copyright © 2014 [Bible Lessons International](http://www.biblelessonsinternational.com)

11:21,32 “ਮਾਰਥਾ ਨੇ ਕਿਹਾ... ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ” ਇਹ ਇਕ ਦੂਜੀ ਸ਼੍ਰੇਣੀ ਦੀ ਸ਼ਰਤ ਵਾਲਾ ਵਾਕ ਹੈ ਜਿਸ ਨੂੰ “ਤੱਥ ਦੇ ਉਲਟ” ਕਿਹਾ ਜਾਂਦਾ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ, “ਜੇਕਰ ਤੁਸੀਂ ਇਸ ਸਥਾਨ ਤੇ ਹੁੰਦੇ, ਪਰ ਤੁਸੀਂ ਇੱਥੇ ਨਹੀਂ ਸੀ, ਮੇਰਾ ਭਰਾ ਨਾ ਮਰਦਾ, ਜੇ ਕਿ ਮਰ ਗਿਆ ਹੈ।” ਮਾਰਥਾ ਅਤੇ ਮਰੀਅਮ ਨੇ ਯਿਸੂ ਨੂੰ ਬਿਲਕੁਲ ਅਹਿਜਾ ਹੀ ਕਿਹਾ (ਦੇਖੋ ਯੂਹੰਨਾ 11:32)। ਉਹਨਾਂ ਨੇ ਚਾਰ ਦਿਨਾਂ ਵਿਚ ਅਫ਼ਸੋਸ ਦੇ ਦੋਰਾਨ ਇਸ ਵਿਸ਼ੇ ਉੱਤੇ ਕਈ ਵਾਰ ਗੱਲਬਾਤ ਕੀਤੀ ਹੁਣੀ ਹੈ। ਇਹ ਦੋਨੋਂ ਔਰਤਾਂ ਯਿਸੂ ਕੋਲ ਆਪਣੇ ਦੁੱਖ ਨੂੰ ਬੜੇ ਅਰਾਮ ਨਾਲ ਪ੍ਰਗਟ ਕਰ ਪਾਈਆਂ ਕਿ ਉਹ ਇਸ ਸਥਾਨ ਤੇ ਪਹਿਲਾਂ ਨਹੀਂ ਆਏ।

11:22 “ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਜੇ ਕੁਝ ਤੁਸੀਂ ਪਰਮੇਸ਼ਰ ਕੋਲੋਂ ਮੰਗੋਗੇ, ਪਰਮੇਸ਼ਰ ਤੁਹਾਨੂੰ ਦੇਵੇਗਾ” ਇਹ ਪਤਾ ਨਹੀਂ ਹੈ ਕਿ ਮਾਰਥਾ ਯਿਸੂ ਨੂੰ ਕੀ ਕਰਨ ਲਈ ਕਹਿ ਰਹੀ ਸੀ, ਕਿਉਂਕਿ ਯੂਹੰਨਾ 11:39 ਵਿਚ ਲਾਜ਼ਰ ਦੇ ਜੀ ਉੱਠਣ ਤੇ ਉਹ ਬਹੁਤ ਹੈਰਾਨ ਸੀ।

11:23-24 “ਤੇਰਾ ਭਰਾ ਫਿਰ ਜੀ ਉੱਠੇਗਾ” ਮਾਰਥਾ ਦਾ ਵੀ ਪੁਨਰ-ਉਥਾਨ ਬਾਰੇ ਧਰਮ ਸ਼ਾਸਤਰੀ ਨਜ਼ਰੀਆ ਫਰੀਸੀਆਂ ਵਰਗਾ ਸੀ, ਜੋ ਮੰਨਦੇ ਸਨ ਕਿ ਆਖਰੀ ਦਿਨ ਇੱਕ ਸਰੀਰਕ ਪੁਨਰ-ਉਥਾਨ ਹੋਵੇਗਾ। ਪੁਰਾਣੇ ਨੇਮ ਵਿਚ ਇਸ ਦ੍ਰਿਸ਼ਟੀਕੋਣ ਲਈ ਸੀਮਤ ਸਬੂਤ ਹਨ (ਦੇਖੋ ਦਾਨਿਏਲ 12:2; ਅਯੂਬ 14:14; 19:25-27)। ਯਿਸੂ ਨੇ ਇਸ ਯਹੂਦੀ ਸਮਝ ਨੂੰ ਆਪਣੀ ਸ਼ਕਤੀ ਅਤੇ ਅਧਿਕਾਰ ਦੀ ਪੁਸ਼ਟੀ ਵਿੱਚ ਬਦਲ ਦਿੱਤਾ (ਦੇਖੋ ਯੂਹੰਨਾ 11:25; 14:6)।

11:24 “ਅੰਤਮ ਦਿਨ” ਹਾਲਾਂਕਿ ਇਹ ਸੱਚ ਹੈ ਕਿ ਯੂਹੰਨਾ ਮੁਕਤੀ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ (ਮਹਿਸੂਸ ਕੀਤਾ ਅੰਤ ਦਾ ਦਾ ਸਮਾਂ), ਉਹ ਅਜੇ ਵੀ ਅੰਤ ਸਮੇਂ ਦੀ ਪੂਰਤੀ ਦੀ ਉਮੀਦ ਕਰਦਾ ਹੈ। ਇਸ ਨੂੰ ਕਈ ਤਰੀਕਿਆਂ ਨਾਲ ਦਰਸਾਇਆ ਗਿਆ ਹੈ।

1. ਨਿਆਂ / ਪੁਨਰ-ਉੱਥਾਨ ਦਾ ਦਿਨ (ਦੇਖੋ ਯੂਹੰਨਾ 5:28-29; 6:39-40,44,54; 11:24; 12:48)
2. “ਸਮਾਂ” (ਦੇਖੋ John 4:23; 5:25,28; 16:32)
3. ਮਸੀਹ ਦਾ ਦੂਜਾ ਆਗਮਨ (ਦੇਖੋ ਯੂਹੰਨਾ 14:3; ਇਹ ਸੰਭਵ ਹੈ ਕਿ 14: 18-19,28 ਅਤੇ 16: 16,22, ਜੀ ਉਠਾਏ ਜਾਣ ਤੋਂ ਬਾਅਦ ਦੇ ਦਿਖਾਏ ਜਾਣ ਨੂੰ ਦਰਸਾਉਂਦੇ ਹਨ ਨਾਂ ਕਿ ਪ੍ਰਭੂ ਯਿਸੂ ਦੀ ਦੇ ਆਖਰੀ ਆਗਮਨ ਬਾਰੇ)

11:25 “ਯਿਸੂ ਨੇ ਉਸ ਨੂੰ ਅੱਗੇ ਕਿਹਾ, “ਮੈਂ ਹੀ ਪੁਨਰ-ਉੱਥਾਨ ਅਤੇ ਜੀਵਨ ਹਾਂ” “ਮੈਂ ਹਾਂ” ਕਥਨਾਂ ਵਿਚੋਂ ਇਕ ਕਥਨ ਇਹ ਹੈ। ਲਾਜ਼ਰ ਦੀ ਮੌਤ ਦੇ ਬਾਵਜੂਦ ਵੀ, ਮਾਰਥਾ ਨੂੰ ਇਹ ਵਿਸ਼ਵਾਸ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਕਿ ਉਹ ਜੀਵੇਗਾ। ਇਹ ਆਸ ਪਿਤਾ ਅਤੇ ਯਿਸੂ ਦੀ ਸ਼ਕਤੀ ਅਤੇ ਵਿਅਕਤੀ ਵਿੱਚ ਹੈ (ਦੇਖੋ ਯੂਹੰਨਾ 5:21)। ਯੂਹੰਨਾ 8: 12 ਦੇ ਨੋਟ ਨੂੰ ਦੇਖੋ।

ਹੈਰਾਨੀ ਦੀ ਗੱਲ ਹੈ ਕਿ ਇੱਕ ਪਪੀਅਰਸ ਦੇ ਸ਼ੁਰੂਆਤੀ ਹੱਥ-ਲਿਖਤ (ਅਰਥਾਤ, P⁴⁵) ਅਤੇ ਕੁਝ ਪੁਰਾਣੇ ਲਤੀਨੀ, ਸੀਰੀਆ ਦੇ ਸੰਸਕਰਣ, ਅਤੇ ਡਾਇਟੇਸਰਨ ਸ਼ਬਦ “ਅਤੇ ਜੀਵਨ” ਨੂੰ ਛੱਡ ਦਿੰਦੇ ਹਨ। The UBS³ ਉਨ੍ਹਾਂ ਦੇ ਸ਼ਾਮਲ ਨੂੰ “B” ਰੇਟਿੰਗ ਦਿੰਦਾ ਹੈ, ਪਰ UBS⁴ ਉਹਨਾਂ ਦੇ ਸ਼ਾਮਲ ਕਰਨ ਨੂੰ “A” ਰੇਟਿੰਗ ਦਿੰਦਾ (ਪੱਕਾ) ਹੈ।

11:26 “ਉਹ ਸਾਰੇ ਜਿਹੜੇ ਜੀਉਂਦੇ ਹਨ ਅਤੇ ਮੇਰੇ ਉੱਤੇ ਵਿਸ਼ਵਾਸ ਰੱਖਦੇ ਹਨ, ਕਦੀ ਨਹੀਂ ਮਰਨਗੇ” ਇਸ ਲਿਖਤ ਦੀਆਂ ਵਾਕ ਰਚਨਾ ਸੰਬੰਧੀ ਕਈ ਮਹੱਤਵਪੂਰਣ ਵਿਸ਼ੇਸ਼ਤਾਵਾਂ ਹਨ।

1. ਸਰਵ ਵਿਆਪਕ ਪੜਨਾਂਵ “ਸਾਰੇ”
2. ਮੌਜੂਦਾ ਭਾਗੀਦਾਰ, ਜੋ ਚੱਲ ਰਹੇ ਵਿਸ਼ਵਾਸ ਦੀ ਜ਼ਰੂਰਤ ਨੂੰ ਦਰਸਾਉਂਦੇ ਹਨ (ਯੂਹੰਨਾ 11:25, 26)
3. ਮੌਤ ਨਾਲ ਜੁੜਿਆ ਹੋਇਆ ਦੁਹਰਾ ਨਕਾਰਾਤਮਕ ਭਾਵ, “ਨਹੀਂ, ਨਹੀਂ ਕਦੀ ਨਹੀਂ,” ਜੋ ਸੁਭਾਵਕ ਤੌਰ ਤੇ ਆਤਮਿਕ ਮੌਤ ਨੂੰ ਦਰਸਾਉਂਦਾ ਹੈ।

ਯੂਹੰਨਾ ਵਿੱਚ ਅਨੰਤ ਜੀਵਨ ਵਿਸ਼ਵਾਸੀਆਂ ਲਈ ਇੱਕ ਮੌਜੂਦਾ ਹਕੀਕਤ ਹੈ, ਨਾ ਕੇਵਲ ਇੱਕ ਭਵਿੱਖ ਦੀ ਘਟਨਾ। ਲਾਜ਼ਰ ਦਾ ਜੀ ਉਠਣਾ ਯਿਸੂ ਦੇ ਸ਼ਬਦਾਂ ਨੂੰ ਦਰਸਾਉਣਾ ਸੀ! ਯੂਹੰਨਾ ਲਈ, ਅਨੰਤ ਜੀਵਨ ਇੱਕ ਮੌਜੂਦਾ ਹਕੀਕਤ ਹੈ।

11:27 “ਹਾਂ ਪ੍ਰਭੂ ਜੀ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਪੁੱਤਰ ਮਸੀਹ ਹੋ, ਜੋ ਸੰਸਾਰ ਵਿੱਚ ਆਉਣ ਵਾਲੇ ਸਨ।” ਇਹ]ਪੂਰਨ ਕਾਲ ਵਿਚ ਕਿਹਾ ਗਿਆ ਹੈ। ਇਹ ਪ੍ਰਤਿਗਿਆ ਕੀਤੇ ਗਏ ਮਸੀਹ ਵਜੋਂ ਯਿਸੂ ਬਾਰੇ ਉਸ ਦੇ ਵਿਸ਼ਵਾਸ ਦਾ ਇੱਕ ਸ਼ਕਤੀਸ਼ਾਲੀ ਇਕਰਾਰ ਹੈ। ਸਿਧਾਂਤਕ ਤੌਰ ਤੇ ਇਹ ਕੈਸਰਿਆ ਵਿਖੇ ਪਤਰਸ ਦੇ ਇਕਰਾਰ ਦੇ ਬਰਾਬਰ ਹੈ (ਦੇਖੋ ਮੱਤੀ 16)।

ਉਹ ਆਪਣੇ ਵਿਸ਼ਵਾਸ ਨੂੰ ਦਿਖਾਉਣ ਲਈ ਕਈ ਵੱਖਰੇ ਵੱਖਰੇ ਸਿਰਲੇਖਾਂ ਦੀ ਵਰਤੋਂ ਕਰਦੀ ਹੈ।

1. ਮਸੀਹ (ਜੋ ਕਿ ਮਸਹ ਕੀਤਾ ਹੋਇਆ ਦਾ ਯੂਨਾਨੀ ਅਨੁਵਾਦ ਸੀ)
2. ਪਰਮੇਸ਼ਰ ਦਾ ਪੁੱਤਰ (ਮਸੀਹ ਦਾ ਇੱਕ ਪੁਰਾਣੇ ਨੇਮ ਦਾ ਸਿਰਲੇਖ)
3. ਉਹ ਜੋ ਆਉਣ ਵਾਲੇ ਸਨ (ਪੁਰਾਣੇ ਨੇਮ ਦਾ ਇੱਕ ਹੋਰ ਸਿਰਲੇਖ, ਜੋ ਪਰਮੇਸ਼ਰ ਦੇ ਪ੍ਰਤਿਗਿਆ ਕੀਤੇ ਗਏ ਲਈ ਹੈ ਜੋ ਧਾਰਮਿਕਤਾ ਦਾ ਨਵਾਂ ਯੁੱਗ ਲਿਆਵੇਗਾ, ਦੇਖੋ ਯੂਹੰਨਾ 6:14)

ਯੂਹੰਨਾ ਸੰਵਾਦ ਨੂੰ ਸਾਹਿਤ ਦੀ ਤਕਨੀਕ ਵਜੋਂ ਵਰਤਦਾ ਹੈ ਜੋ ਸੱਚਾਈ ਨੂੰ ਪੇਸ਼ ਕਰਦੇ ਹਨ। ਯੂਹੰਨਾ ਦੀ ਇੰਜੀਲ ਵਿਚ ਯਿਸੂ ਵਿਚ ਵਿਸ਼ਵਾਸ ਦੇ ਕਈ ਇਕਰਾਰ ਹਨ (ਦੇਖੋ ਯੂਹੰਨਾ 1:29,34,41,49; 4:42; 6:14,69; 9:35-38; 11:27)। ਦੇਖੋ ਖਾਸ ਵਿਸ਼ਾ: ਯੂਹੰਨਾ 2:23 ਵਿਚ ਯੂਹੰਨਾ ਦੇ ਵਿਸ਼ਵਾਸ ਦੇ ਇਸਤੇਮਾਲ ਬਾਰੇ ਦੇਖੋ।

ਯੂਹੰਨਾ 11: 28-29

²⁸ ਇਹ ਕਹਿ ਚੁੱਕਣ ਦੇ ਪਿੱਛੋਂ ਮਾਰਥਾ ਵਾਪਿਸ ਆ ਗਈ ਅਤੇ ਆਪਣੀ ਭੈਣ ਨੂੰ ਵੱਖਰੇ ਸੱਦ ਕੇ ਕਿਹਾ, “ਗੁਰੂ ਜੀ ਇੱਥੇ ਹੀ ਹਨ ਅਤੇ ਤੇਰੇ ਬਾਰੇ ਪੁੱਛ ਰਹੇ ਹਨ।” ²⁹ ਇਹ ਸੁਣ ਕੇ ਮਰੀਅਮ ਇਕਦਮ ਉੱਠੀ ਅਤੇ ਯਿਸੂ ਕੋਲ ਗਈ।

11:28 “ਗੁਰੂ ਜੀ” NASB Study Bible (ਪੰਨਾ 1540) ਦੀ ਇਕ ਵਧੀਆ ਟਿੱਪਣੀ ਹੈ, ਇੱਕ ਔਰਤ ਦੁਆਰਾ ਇੱਕ ਮਹੱਤਵਪੂਰਣ ਵੇਰਵਾ ਦਿੱਤਾ ਜਾਣਾ ਹੈ। ਰੱਬੀ ਲੋਕ ਔਰਤਾਂ ਨੂੰ ਸਿਖਿਆ ਨਹੀਂ ਦਿੰਦੇ ਸਨ, (ਦੇਖੋ ਯੂਹੰਨਾ 4:27), ਪਰ ਯਿਸੂ ਨੇ ਉਹਨਾਂ ਨੂੰ ਕਈ ਵਾਰ ਸਿਖਾਇਆ।”

ਖਾਸ ਵਿਸ਼ਾ: ਬਾਈਬਲ ਵਿਚ ਔਰਤਾਂ

I. ਪੁਰਾਣੇ ਨੇਮ ਵਿਚ

A. ਸਭਿਆਚਾਰਕ ਤੌਰ ਤੇ ਔਰਤਾਂ ਨੂੰ ਸੰਪਤੀ ਮੰਨਿਆ ਜਾਂਦਾ ਸੀ

1. ਸੰਪਤ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਸੀ (ਕੂਚ 20:17)
2. ਗੁਲਾਮ ਔਰਤਾਂ ਨਾਲ ਸਲੂਕ (ਕੂਚ 21:7-11)
3. ਔਰਤਾਂ ਦੀਆਂ ਸੋਹਾਂ ਸਮਾਜਿਕ ਜ਼ਿੰਮੇਦਾਰ ਮਰਦਾਂ ਦੁਆਰਾ ਚੁੱਕੀਆਂ ਜਾਂਦੀਆਂ ਸਨ (ਗਿਣਤੀ 30)
4. ਔਰਤਾਂ ਨੂੰ ਯੁੱਧ ਦੀ ਲੁੱਟ ਦੇ ਮਾਲ ਵਜੋਂ ਦੇਖਿਆ ਜਾਂਦਾ ਸੀ (ਵਿਵਸਥਾਸਾਰ 20:10-14; 21:10-14)

B. ਵਿਵਹਾਰਕ ਤੌਰ 'ਤੇ ਇੱਕ ਆਪਸੀ ਸਬੰਧ ਸੀ

1. ਆਦਮੀ ਅਤੇ ਔਰਤ ਨੂੰ ਪਰਮੇਸ਼ਰ ਦੇ ਸਰੂਪ ਵਿਚ ਬਣਾਇਆ ਗਿਆ ਸੀ (ਉਤਪਤ 1:26-27)
2. ਮਾਤਾ ਪਿਤਾ ਦਾ ਆਦਰ (ਕੂਚ 20:12 [ਵਿਵਸਥਾ 5:16])
3. ਮਾਤਾ ਪਿਤਾ ਦਾ ਸਤਿਕਾਰ (ਲੇਵੀਆਂ ਨੂੰ 19:3; 20:9)
4. ਆਦਮੀ ਅਤੇ ਔਰਤ ਨਾਜ਼ਰੀ ਹੋ ਸਕਦੇ ਸਨ (ਗਿਣਤੀ 6:1-2)
5. ਧੀਆਂ ਕੋਲ ਜਾਇਦਾਦ ਦਾ ਹੱਕ ਹੁੰਦਾ ਸੀ (ਗਿਣਤੀ 27:1-11)
6. ਵਾਅਦੇ ਦੇ ਲੋਕਾਂ ਦਾ ਹਿੱਸਾ ਹੁੰਦੀਆਂ ਸਨ (ਵਿਵਸਥਾ 29:10-12)
7. ਪਿਤਾ ਅਤੇ ਮਾਤਾ ਦੀ ਸਿੱਖਿਆ ਦੀ ਪਾਲਣਾ ਕਰਦੀਆਂ ਸਨ (ਕਹਾਉਤਾਂ 1:8; 6:20)
8. ਹੇਮਾਨ (ਲੇਵੀ ਪਰਿਵਾਰ) ਦੇ ਪੁੱਤਰਾਂ ਅਤੇ ਧੀਆਂ ਨੇ ਮੰਦਰ ਵਿੱਚ ਸੰਗੀਤ ਦੀ ਅਗਵਾਈ ਕੀਤੀ (1 ਇਤਿਹਾਸ 25:5-6)
9. ਨਵੇਂ ਯੁੱਗ ਵਿੱਚ ਪੁੱਤਰ ਅਤੇ ਧੀਆਂ ਨਬੂਵਤ ਕਰਨਗੀਆਂ (ਯੇਏਲ 2:28-29)

C. ਔਰਤਾਂ ਆਗੂਆਂ ਦੀ ਭੂਮਿਕਾ ਵਿਚ

1. ਮੂਸਾ ਦੀ ਭੈਣ ਮਰੀਅਮ ਇੱਕ ਨਬੀ ਕਹਾਉਂਦੀ ਹੈ (ਕੂਚ 15:20-21 ਨਾਲ ਹੀ ਦੇਖੋ ਨੇਟ ਮੀਕਾ 6:4)
2. ਤੰਬੂ ਦਾ ਸਮਾਨ ਬੁਣਨ ਲਈ ਔਰਤਾਂ ਨੂੰ ਪਰਮੇਸ਼ਰ ਦੁਆਰਾ ਦਾਨ ਮਿਲਿਆ ਸੀ (ਕੂਚ 35:25-26)
3. ਇੱਕ ਵਿਆਹੀ ਔਰਤ, ਦਬੋਰਾਹ, ਇੱਕ ਨਬੀ ਵੀ ਸੀ (ਦੇਖੋ ਨਿਆਇਆਂ 4:4), ਨੇ ਸਾਰੇ ਲੋਕਾਂ ਦੀ ਅਗਵਾਈ ਕੀਤੀ (ਨਿਆਇਆਂ 4:4-5; 5:7)
4. ਹੁੱਲਦਾਹ ਇੱਕ ਨਬੀ ਸੀ ਜਿਸ ਨੂੰ ਰਾਜਾ ਯੋਸੀਯਾਹ ਨੇ ਨਵੀਂ ਮਿਲੀ "ਵਿਵਸਥਾ ਦੀ ਕਿਤਾਬ" ਪੜ੍ਹਨ ਅਤੇ ਇਸ ਦੀ ਵਿਆਖਿਆ ਕਰਨ ਲਈ ਕਿਹਾ (2 ਰਾਜਾ 22:14; 2 ਇਤਿਹਾਸ 34:22-27)
5. ਰਾਣੀ ਅਸਤਰ, ਇੱਕ ਧਰਮੀ ਔਰਤ, ਨੇ ਪਰਸ਼ੀਆ ਵਿੱਚ ਯਹੂਦੀ ਲੋਕਾਂ ਨੂੰ ਬਚਾਇਆ

II. ਨਵੇਂ ਨੇਮ ਵਿਚ

A. ਸਭਿਆਚਾਰਕ ਤੌਰ ਤੇ ਯਹੂਦੀ ਧਰਮ ਅਤੇ ਯੂਨਾਨੀ ਰੋਮੀ ਸੰਸਾਰ ਵਿਚ ਔਰਤਾਂ ਨੂੰ ਦੂਸਰੀ ਸ਼੍ਰੇਣੀ ਦੀਆਂ ਨਾਗਰਿਕ ਮੰਨੀਆਂ ਜਾਂਦੀਆਂ ਸਨ ਜਿਹਨਾਂ ਕੋਲ ਥੋੜੇ ਅਧਿਕਾਰ ਜਾਂ ਉਚੇਰੇ ਹੱਕ ਹੁੰਦੇ ਸਨ (ਮਕੀਦੁਨੀਆ ਵਿਚ ਅਜਿਹਾ ਨਹੀਂ ਸੀ)।

B. ਔਰਤਾਂ ਆਗੂਆਂ ਦੀ ਭੂਮਿਕਾ ਵਿਚ

1. ਇਲੀਸਬਾ ਅਤੇ ਮਰੀਅਮ, ਪਰਮੇਸ਼ਰ ਨੂੰ ਮੰਨਣ ਵਾਲੀਆਂ ਔਰਤਾਂ ਜੋ ਪਰਮੇਸ਼ਰ ਦੇ ਲਈ ਹਾਜ਼ਰ ਸਨ (ਲੂਕਾ 1-2)
2. ਹੱਨਾ, ਇੱਕ ਨਬੀਆ ਜੋ ਮੰਦਰ ਵਿਚ ਸੇਵਾ ਕਰਦੀ ਸੀ (ਲੂਕਾ 2:36)
3. ਲੁਦਿਯਾ, ਇੱਕ ਵਿਸ਼ਵਾਸੀ ਅਤੇ ਇੱਕ ਘਰੇਲੂ ਕਲੀਸੀਆ ਦੀ ਆਗੂ (ਰਸੂਲਾਂ 16:14,40)
4. ਫਿੱਲਪਸ ਦੀਆਂ ਚਾਰ ਕੁਆਰੀਆਂ ਧੀਆਂ ਨਬੀਆ ਸਨ (ਰਸੂਲਾਂ 21:8-9)
5. ਫੀਬੇ, ਕੰਥਰਿਯਾ ਕਲੀਸੀਆ ਦੀ ਡੀਕਨ ਸੀ (ਰੋਮੀਆਂ ਨੂੰ 16:1)

6. ਪਰਸਿਕਾ (ਪਰਸਿਕਿੱਲਾ), ਪੌਲੁਸ ਦੀ ਸੇਵਾ ਵਿਚ ਸਾਥੀ ਅਤੇ ਅਪੌਲੁਸ ਦੀ ਅਧਿਆਪਕ (ਰਸੂਲਾਂ 18:26; ਰੋਮੀਆਂ ਨੂੰ 16:3)
7. ਮਰੀਅਮ, ਤਰੁਫੈਨਾ, ਤਰੁਫੈਸਾ, ਪਰਸੀਸ, ਯੂਲੀਆ, ਨੇਰਿਯੂਸ ਦੀ ਭੈਣ, ਅਤੇ ਕਈ ਹੋਰ ਔਰਤਾਂ ਸੇਵਕਾਈ ਵਿਚ ਪੌਲੁਸ ਦੀਆਂ ਸਾਥੀ ਸਨ (ਰੋਮੀਆਂ ਨੂੰ 16:6-16)
8. ਯੂਨਿਆਸ, ਸੰਭਵ ਹੈ ਕਿ ਇਹ ਰਸੂਲ ਇੱਕ ਔਰਤ ਸੀ (ਰੋਮੀਆਂ ਨੂੰ 16:7)
9. ਯਓਦੀਆ ਅਤੇ ਸੰਤੁਖੇ, ਸੇਵਾ ਵਿਚ ਪੌਲੁਸ ਦੀਆਂ ਸਾਥੀ ਔਰਤਾਂ (ਫਿੱਲੀ. 4:2-3)

III. ਇਕ ਆਧੁਨਿਕ ਵਿਸ਼ਵਾਸੀ ਬਾਈਬਲ ਦੀਆਂ ਵੱਖੋ ਵੱਖਰੀਆਂ ਉਦਾਹਰਣਾਂ ਦਾ ਸੰਤੁਲਨ ਕਿਵੇਂ ਕਰਦਾ ਹੈ?

A. ਇਕ ਵਿਸ਼ਵਾਸੀ ਇਤਿਹਾਸਕ ਜਾਂ ਸਭਿਆਚਾਰਕ ਸੱਚਾਈਆਂ ਨੂੰ ਕਿਵੇਂ ਨਿਰਧਾਰਤ ਕਰਦਾ ਹੈ, ਜੋ ਕਿ ਸਾਰੀਆਂ ਕਲੀਸੀਆਵਾਂ, ਸਾਰੇ ਵਰਗ ਦੇ ਸਾਰੇ ਵਿਸ਼ਵਾਸੀ ਲੋਕਾਂ ਲਈ ਸਦੀਵੀ ਸੱਚਾਈਆਂ ਤੋਂ ਕੇਵਲ ਅਸਲ ਪ੍ਰਸੰਗ ਦੇ ਲੋਕਾਂ ਤੇ ਲਾਗੂ ਹੁੰਦੀਆਂ ਹਨ?

1. ਸਾਨੂੰ ਮੂਲ ਪ੍ਰੇਰਿਤ ਲੇਖਕ ਦੇ ਇਰਾਦੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਬਾਈਬਲ ਪਰਮੇਸ਼ਰ ਦਾ ਵਚਨ ਹੈ ਅਤੇ ਵਿਸ਼ਵਾਸ ਅਤੇ ਵਿਹਾਰ ਦਾ ਇਕ ਮਾਤਰ ਸਰੋਤ ਹੈ।
2. ਸਾਨੂੰ ਸਪੱਸ਼ਟ ਤੌਰ 'ਤੇ ਇਤਿਹਾਸਕ ਤੌਰ' ਤੇ ਪ੍ਰੇਰਿਤ ਲਿੱਖਤ ਨਾਲ ਨਜਿੱਠਣਾ ਚਾਹੀਦਾ ਹੈ।
 - a. ਇਸਰਾਈਲ ਦੇ ਸੰਪਰਦਾਇ (ਅਰਥਾਤ, ਰਸਮ ਅਤੇ ਧਾਰਮਿਕ ਅਸਥਾਨ) (ਦੇਖੋ ਰਸੂਲਾਂ 15; ਗਲਾਤੀਆ 3)
 - b. ਪਹਿਲੀ ਸਦੀ ਦਾ ਯਹੂਦੀ ਧਰਮ
 - c. 1 ਕੁਰਿੰਥੀਆਂ ਵਿੱਚ ਪੌਲੁਸ ਦੇ ਸਪੱਸ਼ਟ ਤੌਰ 'ਤੇ ਇਤਿਹਾਸਕ-ਸ਼ਰਤ ਦੇ ਬਿਆਨ
 - 1) ਗੈਰ-ਵਿਸ਼ਵਾਸੀ ਰੋਮ ਦੀ ਕਾਨੂੰਨੀ ਪ੍ਰਣਾਲੀ (1 ਕੁਰਿੰਥੀਆਂ 6)
 - 2) ਗੁਲਾਮ ਦੇ ਰੱਖੇ ਜਾਣਾ (1 ਕੁਰਿੰਥੀਆਂ 7:20-24)
 - 3) ਕੁਆਰਾਪਣ (1 ਕੁਰਿੰਥੀਆਂ. 7:1-35)
 - 4) ਕੁਆਰੇ/ਕੁਆਰੀਆਂ (1 ਕੁਰਿੰਥੀਆਂ 7:36-38)
 - 5) ਮੂਰਤਾਂ ਅੱਗੇ ਬਲੀਦਾਨ ਕੀਤਾ ਭੋਜਨ (1 ਕੁਰਿੰਥੀਆਂ 8; 10:23-33)
 - 6) ਪ੍ਰਭੂ ਭੋਜ ਵਿਚ ਗਲਤ ਭਾਵਨਾ (1 ਕੁਰਿੰਥੀਆਂ 11)

3. ਪਰਮੇਸ਼ਰ ਨੇ ਸਪਸ਼ਟ ਰੂਪ ਵਿਚ ਆਪਣੇ ਆਪ ਨੂੰ ਇੱਕ ਸਭਿਆਚਾਰ ਅਤੇ ਖਾਸ ਦਿਨ ਵਿਚ ਪ੍ਰਗਟ ਕੀਤਾ। ਸਾਨੂੰ ਪਰਮੇਸ਼ਰ ਦੇ ਪਰਕਾਸ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਪਰ ਇਸ ਦੇ ਹਰ ਇਤਿਹਾਸਕ ਪਹਿਲੂ ਨੂੰ ਨਹੀਂ। ਪਰਮੇਸ਼ਰ ਦਾ ਵਚਨ ਮਨੁੱਖ ਦੇ ਸ਼ਬਦਾਂ ਵਿਚ ਲਿਖਿਆ ਗਿਆ ਸੀ, ਜਿਸ ਨੂੰ ਇਕ ਖਾਸ ਸਮੇਂ ਤੇ ਇਕ ਖਾਸ ਸਭਿਆਚਾਰ ਨੂੰ ਸੰਬੋਧਿਤ ਕੀਤਾ ਗਿਆ ਸੀ।

B. ਬਾਈਬਲ ਦੀ ਵਿਆਖਿਆ ਨੂੰ ਮੂਲ ਲੇਖਕ ਦੇ ਇਰਾਦੇ ਦੀ ਭਾਲ ਕਰਨੀ ਚਾਹੀਦੀ ਹੈ। ਉਹ ਆਪਣੇ ਦਿਨਾਂ ਵਿਚ ਕੀ ਕਹਿ ਰਿਹਾ ਸੀ? ਸਹੀ ਵਿਆਖਿਆ ਲਈ ਇਹ ਮਹੱਤਵਪੂਰਨ ਅਤੇ ਬੁਨਿਆਦ ਹੈ। ਪਰ ਫਿਰ ਸਾਨੂੰ ਇਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨਾ ਚਾਹੀਦਾ ਹੈ। ਵਿਆਖਿਆ ਦੀ ਅਸਲ ਸਮੱਸਿਆ ਸ਼ਬਦ ਨੂੰ ਪਰਿਭਾਸ਼ਤ ਕਰਨਾ ਹੋ ਸਕਦੀ ਹੈ। ਕੀ ਉੱਥੇ ਸੇਵਕਾਂ ਨਾਲੋਂ ਜ਼ਿਆਦਾ ਸੇਵਕਾਈਆਂ ਸਨ ਜਿਹਨਾਂ ਨੂੰ ਅਗਵਾਈ ਵਜੋਂ ਦੇਖਿਆ ਜਾਂਦਾ ਸੀ? ਕੀ ਡੀਕਨ ਅਤੇ ਨਬੀਆਂ ਨੂੰ ਇੱਕ ਆਗੂ ਵਜੋਂ ਦੇਖਿਆ ਜਾਂਦਾ ਸੀ? ਇਹ ਬਿਲਕੁਲ ਸਪੱਸ਼ਟ ਹੈ ਕਿ ਪੌਲੁਸ, 1 ਕੁਰਿੰ. 14: 34-35 ਅਤੇ 1 ਤਿਮੋ 2: 9-15, ਵਿਚ ਜ਼ੋਰ ਦੇ ਰਿਹਾ ਹੈ ਕਿ ਜਨਤਕ ਅਰਾਧਨਾ ਵਿਚ ਔਰਤਾਂ ਨੂੰ ਅਗਵਾਈ ਨਹੀਂ ਕਰਨੀ ਚਾਹੀਦੀ! ਪਰ ਅੱਜ ਮੈਂ ਇਸ ਨੂੰ ਕਿਵੇਂ ਲਾਗੂ ਕਰ ਸਕਦਾ ਹਾਂ? ਮੈਂ ਨਹੀਂ ਚਾਹੰਦਾ ਕਿ ਪੌਲੁਸ ਦਾ ਸਭਿਆਚਾਰ ਜਾਂ ਮੇਰਾ ਸਭਿਆਚਾਰ ਪਰਮੇਸ਼ਰ ਦੇ ਵਚਨ ਨੂੰ ਅਤੇ ਪਰਮੇਸ਼ਰ ਦੀ ਇੱਛਾ ਨੂੰ ਚੁੱਪ ਕਰਵਾਏ। ਸੰਭਵ ਤੌਰ 'ਤੇ ਹੋ ਸਕਦਾ ਹੈ ਕਿ ਪੌਲੁਸ ਦਾ ਸਮਾਂ ਬਹੁਤ ਸੀਮਤ ਸੀ, ਪਰ ਮੇਰਾ ਸਮਾਂ ਬਹੁਤ ਖੁੱਲ੍ਹਾ ਹੋ ਸਕਦਾ ਹੈ। ਮੈਂ ਇਹ ਕਹਿ ਕੇ ਬਹੁਤ ਬੇਅਰਾਮ ਮਹਿਸੂਸ ਕਰਦਾ ਹਾਂ ਕਿ ਪੌਲੁਸ ਦੇ ਸ਼ਬਦ ਅਤੇ ਉਪਦੇਸ਼ ਸ਼ਰਤ ਪੂਰਵ ਸਦੀ, ਸਥਾਨਕ ਸਥਿਤੀਆਂ ਦੀਆਂ ਸੱਚਾਈਆਂ ਹਨ। ਮੈਂ ਕੌਣ ਹਾਂ ਕਿ ਮੇਰਾ ਮਨ ਜਾਂ ਮੇਰਾ ਸਭਿਆਚਾਰ ਕਿਸੇ ਪ੍ਰੇਰਿਤ ਲੇਖਕ ਦੀ ਨਕਾਰੇ?!

ਪਰ, ਮੈਂ ਹੁਣ ਕੀ ਕਰਾਂ ਜਦੋਂ ਕਿ ਬਾਈਬਲ ਵਿਚ ਔਰਤ ਆਗੂਆਂ ਦੀਆਂ ਉਦਾਹਰਣਾਂ ਹਨ (ਪੌਲੁਸ ਦੀਆਂ ਆਪਣੀਆਂ ਲਿੱਖਤਾਂ ਵਿਚ ਵੀ ਰੋਮੀਆਂ 16)? ਇਸ ਦੀ ਇੱਕ ਚੰਗੀ ਉਦਾਹਰਣ 1 ਕੁਰਿੰਥੀਆਂ 11-14 ਵਿੱਚ ਪੌਲੁਸ ਦੁਆਰਾ ਇਕ ਜਨਤਕ ਅਰਾਧਨਾ ਦੀ ਚਰਚਾ ਹੈ। 1 ਕੁਰਿੰ. 11:

5 ਵਿਚ ਅਜਿਹਾ ਲੱਗਦਾ ਹੈ ਕਿ ਉਹ ਔਰਤਾਂ ਨੂੰ ਸਿਰ ਢੱਕ ਦੇ ਪ੍ਰਚਾਰ ਕਰਨ ਅਤੇ ਜਨਤਕ ਅਰਾਧਨਾ ਵਿਚ ਪ੍ਰਾਰਥਨਾ ਕਰਨ ਦੀ ਆਗਿਆ ਦਿੰਦਾ ਹੈ, ਫਿਰ ਵੀ 14: 34-35 ਵਿਚ ਉਹ ਮੰਗ ਕਰਦਾ ਹੈ ਕਿ ਉਹ ਚੁੱਪ ਰਹਿਣ! ਉੱਥੇ ਔਰਤਾਂ ਡੀਕਨ (ਦੇਖੋ ਰੋਮੀਆਂ 16:1) ਅਤੇ ਨਬੀਆ (ਰਸੂਲਾਂ 21:9) ਸਨ। ਇਹ ਵਿਭਿੰਨਤਾ ਹੈ ਜੋ ਮੈਨੂੰ ਪੌਲੂਸ ਦੀਆਂ ਟਿੱਪਣੀਆਂ (ਜੋ ਕਿ ਔਰਤਾਂ ਤੇ ਪਾਬੰਦੀਆਂ ਨਾਲ ਸਬੰਧਤ ਹੈ) ਦੀ ਪਛਾਣ ਪਹਿਲੀ ਸਦੀ ਦੇ ਕੁਰਿੰਥੁਸ ਅਤੇ ਅਫ਼ਸੂਸ ਤੱਕ ਸੀਮਤ ਹੋਣ ਦੀ ਆਗਿਆ ਦਿੰਦੀ ਹੈ। ਦੋਵਾਂ ਕਲੀਸੀਆਵਾਂ ਵਿੱਚ ਔਰਤਾਂ ਨੂੰ ਆਪਣੀ ਨਵੀਂ ਮਿਲੀ ਆਜ਼ਾਦੀ (ਦੇਖੋ Bruce Winter, *After Paul Left Corinth*) ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਆਈਆਂ ਸਨ, ਜਿਸ ਕਾਰਨ ਕਲੀਸੀਆ ਲਈ ਮਸੀਹ ਦੀ ਖੁਸ਼ਖਬਰੀ ਨੂੰ ਉਹਨਾਂ ਦੇ ਸਮਾਜ ਵਿੱਚ ਪਹੁੰਚਾਣ ਵਿੱਚ ਮੁਸ਼ਕਲ ਦਾ ਕਾਰਨ ਬਣ ਸਕਦੀ ਸੀ। ਉਹਨਾਂ ਦੀ ਆਜ਼ਾਦੀ ਨੂੰ ਸੀਮਤ ਕਰਨਾ ਪਿਆ ਤਾਂ ਜੋ ਖੁਸ਼ਖਬਰੀ ਦਾ ਪ੍ਰਚਾਰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕੇ।

ਮੇਰਾ ਸਮਾਂ ਪੌਲੂਸ ਦੇ ਦਿਨਾਂ ਵਰਗਾ ਨਹੀਂ ਹਨ। ਮੇਰੇ ਸਮੇਂ ਵਿਚ ਖੁਸ਼ਖਬਰੀ ਸੀਮਤ ਹੋ ਸਕਦੀ ਹੈ ਜੇਕਰ ਔਰਤਾਂ ਨੂੰ ਤਿਆਰ ਨਹੀਂ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਉਹ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਦੀਆਂ ਹਨ, ਜਾਂ ਜੇਕਰ ਉਹਨਾਂ ਨੂੰ ਅਗਵਾਈ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਜਨਤਕ ਅਰਾਧਨਾ ਦਾ ਮੁੱਖ ਟੀਚਾ ਕੀ ਹੈ? ਕੀ ਇਹ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣਾ ਨਹੀਂ ਹੈ? ਕੀ ਆਗੂ ਔਰਤਾਂ ਨਾਲ ਪਰਮੇਸ਼ਰ ਨੂੰ ਆਦਰ ਅਤੇ ਖੁਸ਼ ਕੀਤਾ ਜਾ ਸਕਦਾ ਹੈ? ਬਾਈਬਲ ਪੂਰੀ ਤਰ੍ਹਾਂ ਇਹਨਾਂ ਸਵਾਲਾਂ ਦੇ ਜਵਾਬ ਵਿਚ ਕਹਿੰਦੀ ਹੈ “ਹਾਂ”!

ਮੈਂ ਪੌਲੂਸ ਅੱਗੇ ਸੌਂਪਣਾ ਚਾਹੁੰਦਾ ਹਾਂ; ਮੇਰੀ ਧਰਮਸ਼ਾਸਤਰ ਗਿਆਨ ਮੁੱਖ ਤੌਰ ਤੇ ਪੌਲੂਸ ਦਾ ਹੀ ਹੈ। ਮੈਂ ਆਧੁਨਿਕ ਨਾਰੀਵਾਦ ਦੁਆਰਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ ਜਾਂ ਵਰਤਿਆ ਵਿੱਚ ਨਹੀਂ ਜਾਣਾ ਚਾਹੁੰਦਾ! ਹਾਲਾਂਕਿ, ਮੈਂ ਮਹਿਸੂਸ ਕਰਦਾ ਹਾਂ ਕਿ ਕਲੀਸੀਆ ਬਾਈਬਲ ਦੀਆਂ ਸਪੱਸ਼ਟ ਸੱਚਾਈਆਂ ਜਿਵੇਂ ਕਿ ਗੁਲਾਮੀ, ਜਾਤੀਵਾਦ, ਕੱਟੜਪੁਣਾ ਅਤੇ ਲਿੰਗਕਵਾਦ ਦੇ ਪ੍ਰਤੀਕਰਮ ਕਰਨ ਵਿੱਚ ਹੌਲੀ ਹੈ। ਇਹ ਆਧੁਨਿਕ ਸੰਸਾਰ ਵਿੱਚ ਔਰਤਾਂ ਨਾਲ ਹੋ ਰਹੇ ਦੁਰਵਿਵਹਾਰਾਂ ਪ੍ਰਤੀ ਢੁੱਕਵਾਂ ਜਵਾਬ ਦੇਣਾ ਵੀ ਹੌਲੀ ਰਹੀ ਹੈ। ਮਸੀਹ ਵਿੱਚ ਪਰਮੇਸ਼ਰ ਨੇ ਗੁਲਾਮ ਅਤੇ ਔਰਤਾਂ ਨੂੰ ਆਜ਼ਾਦ ਕੀਤਾ ਹੈ। ਮੇਰੀ ਹਿੰਮਤ ਨਹੀਂ ਹੈ ਕਿ ਸਭਿਆਚਾਰ ਨਾਲ ਜੁੜੀਆਂ ਲਿੰਖਤਾਂ ਦੁਆਰਾ ਉਹਨਾਂ ਨੂੰ ਫੇਰਿਆ ਜਾ ਸਕੇ।

ਇਕ ਹੋਰ ਗੱਲ: ਇਕ ਵਿਆਖਿਆ ਕਰਨ ਵਾਲੇ ਵਜੋਂ ਮੈਨੂੰ ਪਤਾ ਹੈ ਕਿ ਕੁਰਿੰਥ ਦੀ ਕਲੀਸੀਆ ਵਿਚ ਬਹੁਤ ਗੜਬੜ ਸੀ। ਕ੍ਰਿਸਮਈ ਦਾਨਾਂ ਦਾ ਇਨਾਮ ਰਖਿਆ ਜਾਂਦਾ ਸੀ ਅਤੇ ਉਹਨਾਂ ਵਿਖਾਵਾ ਕੀਤਾ ਜਾਂਦਾ ਸੀ। ਹੋ ਸਕਦਾ ਹੈ ਕਿ ਉੱਥੇ ਔਰਤਾਂ ਇਸ ਤਰ੍ਹਾਂ ਕਰਦੀਆਂ ਹੋਣ। ਮੈਂ ਇਹ ਵੀ ਮੰਨਦਾ ਹਾਂ ਕਿ ਅਫ਼ਸੂਸ ਦੀ ਕਲੀਸੀਆ ਝੂਠੇ ਅਧਿਆਪਕਾਂ ਦੁਆਰਾ ਪ੍ਰਭਾਵਿਤ ਹੋ ਰਹਿ ਸੀ ਜੋ ਔਰਤਾਂ ਦਾ ਫਾਇਦਾ ਲੈ ਰਹੇ ਸਨ ਅਤੇ ਉਹਨਾਂ ਨੂੰ ਅਫ਼ਸੂਸ ਦੀਆਂ ਘਰਾਂ ਦੇ ਕਲੀਸੀਆਵਾਂ ਵਿੱਚ ਸਹਾਇਕ ਬੁਲਾਰੇ ਵਜੋਂ ਵਰਤ ਰਹੇ ਸਨ।

C. ਹੋਰ ਜਾਣਕਾਰੀ ਲਈ ਇਹਨਾਂ ਕਿਤਾਬਾਂ ਨੂੰ ਪੜ੍ਹੋ

1. *How to Read the Bible For All Its Worth* by Gordon Fee and Doug Stuart (ਪੰਨਾ 61-77)
2. *Gospel and Spirit: Issues in New Testament Hermeneutics* by Gordon Fee
3. *Hard Sayings of the Bible* by Walter C. Kaiser, Peter H. Davids, F. F. Bruce, and Manfred T. Branch (ਪੰਨਾ. 613-616; 665-667)

Copyright © 2014 [Bible Lessons International](http://BibleLessonsInternational.com)

ਯੂਹੰਨਾ 11: 30-37

³⁰ ਯਿਸੂ ਅਜੇ ਪਿੰਡ ਦੇ ਵਿੱਚ ਨਹੀਂ ਪਹੁੰਚੇ ਸਨ, ਸਗੋਂ ਉਸ ਥਾਂ ਉੱਤੇ ਸਨ, ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ। ³¹ ਯਹੂਦੀਆਂ ਨੇ ਜਿਹੜੇ ਉਸ ਵੇਲੇ ਮਰੀਅਮ ਨੂੰ ਘਰ ਵਿੱਚ ਤਸੱਲੀ ਦੇ ਰਹੇ ਸਨ, ਦੇਖਿਆ ਕਿ ਮਰੀਅਮ ਇਕਦਮ ਉੱਠੀ ਹੈ ਅਤੇ ਬਾਹਰ ਗਈ ਹੈ, ਉਹ ਉਸ ਦੇ ਪਿੱਛੇ ਪਿੱਛੇ ਗਏ। ਉਹਨਾਂ ਸੋਚਿਆ ਕਿ ਉਹ ਕਬਰ ਉੱਤੇ ਰੋਣ ਲਈ ਜਾ ਰਹੀ ਹੈ। ³² ਜਦੋਂ ਮਰੀਅਮ ਉੱਥੇ ਪਹੁੰਚੀ ਜਿੱਥੇ ਯਿਸੂ ਸਨ, ਤਾਂ ਉਸ ਨੇ ਯਿਸੂ ਨੂੰ ਦੇਖਦਿਆਂ ਹੀ ਉਹਨਾਂ ਦੇ ਚਰਨੀ ਡਿਗ ਪਈ ਅਤੇ ਬੋਲੀ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ।” ³³ ਯਿਸੂ ਨੇ ਜਦੋਂ ਮਰੀਅਮ ਨੂੰ ਅਤੇ ਉਸ ਦੇ ਨਾਲ ਯਹੂਦੀਆਂ ਨੂੰ ਰੋਂਦੇ ਦੇਖਿਆ, ਤਾਂ ਉਹਨਾਂ ਦਾ ਦਿਲ ਭਰ ਆਇਆ ਅਤੇ ਉਹ ਆਪਣੇ ਆਪ ਵਿੱਚ ਬਹੁਤ ਦੁਖੀ ਹੋਏ। ³⁴ ਉਹ ਬੋਲੇ, “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਜੀ, ਚੱਲ ਕੇ ਦੇਖੋ।” ³⁵ ਯਿਸੂ ਰੋਏ। ³⁶ ਇਸ ਉੱਤੇ ਯਹੂਦੀ ਬੋਲੇ, “ਦੇਖੋ, ਇਹ ਉਸ ਨੂੰ ਕਿੰਨਾ ਪਿਆਰ ਕਰਦਾ ਸੀ।” ³⁷ ਪਰ ਕੁਝ ਹੋਰ ਉਹਨਾਂ ਵਿੱਚੋਂ ਕਹਿਣ ਲੱਗੇ, “ਇਸ ਨੇ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੀਆਂ, ਕੀ ਇਹ ਲਾਜ਼ਰ ਨੂੰ ਮਰਨ ਤੋਂ ਬਚਾ ਨਹੀਂ ਸਕਦਾ ਸੀ?”

11:30 ਇਹ ਰਸੂਲੀ ਲੇਖਕ ਦਾ ਇਕ ਹੋਰ ਅੱਖੀਂ ਦੇਖਿਆ ਵਿਸਥਾਰ ਹੈ।

11:33

NASB "ਉਹਨਾਂ ਦਾ ਦਿਲ ਭਰ ਆਇਆ ਉਹ ਆਪਣੇ ਆਪ ਵਿੱਚ ਬਹੁਤ ਦੁਖੀ ਹੋਏ"
NKJV "ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ"
NRSV "ਯਿਸੂ ਨੇ ਉਹ ਨੂੰ ਰੋਦਿਆਂ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ"
TEV "ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ"
NJB " ਯਿਸੂ ਬਹੁਤ ਉਦਾਸ ਸੀ, ਅਤੇ ਇੱਕ ਡੂੰਘੇ ਸਾਹ ਨਾਲ"

ਇਸ ਦਾ ਸ਼ਾਬਦਿਕ ਤੌਰ ਤੇ ਅਰਥ "ਆਤਮਾ ਵਿੱਚ ਨੱਕ ਨਾਲ ਫਰਾਟੇ ਮਾਰਨਾ ਹੈ"। ਆਮ ਤੌਰ ਤੇ ਇਹ ਮੁਹਾਵਰਾ ਗੁੱਸੇ ਨੂੰ ਦਿਖਾਉਣ ਦੇ ਲਈ ਵਰਤਿਆ ਜਾਂਦਾ ਸੀ (ਦੇਖੋ ਦਾਨੀਏਲ 11:30 [LXX]; ਮਰਕੁਸ 1:43; 14:5)। ਪਰ ਇਸ ਪ੍ਰਸੰਗ ਵਿੱਚ ਅਨੁਵਾਦ ਡੂੰਘੀ ਭਾਵਨਾ ਨੂੰ ਦਰਸਾਉਂਦਾ ਹੈ (ਦੇਖੋ ਯੂਹੰਨਾ 11:38)।

ਹਾਲਾਂਕਿ ਕੁਝ ਟੀਕਾਕਾਰ ਇਸ ਸਖ਼ਤ ਭਾਵਨਾ ਨੂੰ ਸੰਭਾਵਤ ਤੌਰ ਤੇ ਗੁੱਸੇ ਲਈ, ਮੌਤ ਤੇ ਨਿਰਦੇਸ਼ਿਤ ਵਜੋਂ ਵੇਖਦੇ ਹਨ, ਸੱਚਮੁੱਚ ਯਿਸੂ ਕੋਲ ਮਨੁੱਖੀ ਭਾਵਨਾਵਾਂ ਸਨ (ਦੇਖੋ ਯੂਹੰਨਾ 11: 33,35,36,38) ਅਤੇ ਉਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਆਪਣੇ ਦੇਸਤਾਂ ਲਈ ਇੱਥੇ ਪ੍ਰਦਰਸ਼ਿਤ ਕੀਤਾ।

11:35 "ਯਿਸੂ ਰੋਏ" ਇਹ ਬਾਈਬਲ ਦੀ ਸਭ ਤੋਂ ਛੋਟੀ ਆਇਤ ਹੈ। ਇਸ ਧਰਤੀ ਲਈ ਮੌਤ ਪਰਮੇਸ਼ਰ ਦੀ ਇੱਛਾ ਨਹੀਂ ਸੀ। ਇਹ ਮਨੁੱਖੀ ਵਿਦਰੋਹ ਦਾ ਨਤੀਜਾ ਹੈ। ਯਿਸੂ ਆਪਣੇ ਕਿਸੇ ਅਜੀਜ਼ ਦੇ ਮਰ ਜਾਣ ਦੇ ਦਰਦ ਮਹਿਸੂਸ ਕਰਦੇ ਹਨ। ਉਹ ਆਪਣੇ ਸਾਰੇ ਭਗਤਾਂ ਦੇ ਜੀਵਨ ਅਨੁਭਵ ਨੂੰ ਮਹਿਸੂਸ ਕਰਦੇ ਹਨ!

ਯਿਸੂ ਦਾ ਰੋਣਾ ਇੱਕ ਸ਼ਾਂਤ, ਨਿੱਜੀ ਪ੍ਰਕਾਰ ਦਾ ਸੀ, ਨਾ ਕਿ ਜਨਤਕ ਵਹਿਣ ਦੀ ਤਰ੍ਹਾਂ ਜੋ ਯੂਹੰਨਾ 11.33 ਵਿੱਚ ਦੱਸਿਆ ਗਿਆ ਹੈ।

11:37 ਇਹ ਪ੍ਰਸ਼ਨ ਇੱਕ "ਹਾਂ" ਜਵਾਬ ਦੀ ਉਮੀਦ ਕਰਦਾ ਹੈ। ਯੂਹੰਨਾ 11:21 ਇਹ ਵਿਚਾਰ ਮਾਰਥਾ ਦਾ ਸੀ ਅਤੇ ਯੂਹੰਨਾ 11:32 ਵਿੱਚ ਮਰੀਅਮ ਦਾ।

ਯੂਹੰਨਾ 11: 38-44

³⁸ ਯਿਸੂ ਦਾ ਦਿਲ ਇੱਕ ਵਾਰੀ ਫਿਰ ਭਰ ਆਇਆ ਅਤੇ ਉਹ ਕਬਰ ਉੱਤੇ ਗਏ । ਕਬਰ ਇੱਕ ਗੁਫਾ ਵਾਂਗ ਸੀ, ਜਿਸ ਦੇ ਮੂੰਹ ਅੱਗੇ ਪੱਥਰ ਰੱਖਿਆ ਹੋਇਆ ਸੀ । ³⁹ ਯਿਸੂ ਨੇ ਕਿਹਾ, "ਪੱਥਰ ਨੂੰ ਹਟਾਓ ।" ਮਰੇ ਹੋਏ ਆਦਮੀ ਦੀ ਭੈਣ ਮਾਰਥਾ ਨੇ ਉਹਨਾਂ ਨੂੰ ਕਿਹਾ, "ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਦੁਰਗੰਧ ਆ ਰਹੀ ਹੋਵੇਗੀ, ਕਿਉਂਕਿ ਉਸ ਨੂੰ ਚਾਰ ਦਿਨ ਹੋ ਗਏ ਹਨ ।" ⁴⁰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, "ਕੀ ਮੈਂ ਤੈਨੂੰ ਨਹੀਂ ਕਿਹਾ ਸੀ, ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਪਰਮੇਸ਼ਰ ਦੀ ਮਹਿਮਾ ਦੇਖੇਂਗੀ ?" ⁴¹ ਉਹਨਾਂ ਨੇ ਪੱਥਰ ਹਟਾ ਦਿੱਤਾ । ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, "ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਸੁਣ ਲਈ ਹੈ ।" ⁴² ਮੈਂ ਜਾਣਦਾ ਹਾਂ ਕਿ ਤੂੰ ਸਦਾ ਮੇਰੀ ਸੁਣਦਾ ਹੈਂ, ਪਰ ਮੈਂ ਇਸ ਭੀੜ ਦੇ ਕਾਰਨ, ਜਿਹੜੀ ਮੇਰੇ ਇਰਦ-ਗਿਰਦ ਖੜ੍ਹੀ ਹੈ, ਕਿਹਾ ਹੈ, ਕਿ ਇਹ ਵਿਸ਼ਵਾਸ ਕਰਨ ਕਿ ਤੂੰ ਹੀ ਮੈਨੂੰ ਘੱਲਿਆ ਹੈ ।" ⁴³ ਇਹ ਕਹਿ ਚੁੱਕਣ ਦੇ ਪਿੱਛੋਂ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ, "ਲਾਜ਼ਰ, ਬਾਹਰ ਆ ਜਾ ।" ⁴⁴ ਜੋ ਮਰ ਗਿਆ ਸੀ, ਉਹ ਬਾਹਰ ਆ ਗਿਆ । ਉਸ ਦੇ ਹੱਥ ਪੈਰ ਬੰਨ੍ਹੇ ਹੋਏ ਸਨ

ਅਤੇ ਉਸ ਦੇ ਮੂੰਹ ਦੇ ਦੁਆਲੇ ਵੀ ਰੁਮਾਲ ਬੰਨ੍ਹਿਆ ਹੋਇਆ ਸੀ । ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਖੋਲ੍ਹ ਦਿਓ ਅਤੇ ਜਾਣ ਦਿਓ ।”

11:38 "ਕਬਰ" ਇਸ ਸਮੇਂ ਦੌਰਾਨ ਫਿਲਸਤੀਨ ਦੀਆਂ ਕਬਰਾਂ ਹੋਠ ਲਿਖੇ ਤਰ੍ਹਾਂ ਹੁੰਦੀਆਂ ਸਨ

1. ਕੁਦਰਤੀ ਗੁਫਾਵਾਂ (*Baba Bathra* 6:8)
2. ਚੱਟਾਨਾਂ ਵਿੱਚ ਗੁਫਾਵਾਂ ਖੁਦਾਈਆਂ ਗਈਆਂ ਹੁੰਦੀਆਂ ਸਨ ਅਤੇ ਚੱਕਰੀ ਪੱਥਰਾਂ ਨਾਲ ਬੰਦ ਕੀਤੀਆਂ ਜਾਂਦੀਆਂ ਸਨ
3. ਜ਼ਮੀਨ ਵਿੱਚ ਟੋਏ ਪੁੱਟੇ ਜਾਂਦੇ ਸਨ ਅਤੇ ਵੱਡੇ ਪੱਥਰਾਂ ਨਾਲ ਢੱਕੇ ਜਾਂਦੇ ਸਨ

ਯਰੂਸ਼ਲਮ ਦੇ ਖੇਤਰ ਵਿੱਚ ਪੁਰਾਤੱਤਵ ਅਧਿਐਨਾਂ ਤੋਂ ਵਿਕਲਪ #1 ਸਭ ਤੋਂ ਵਧੀਆ ਹੈ।

11:39 "ਪੱਥਰ ਨੂੰ ਹਟਾਓ" ਇੱਕ ਵੱਡਾ ਪੱਥਰ ਨੂੰ ਕਬਰ ਅੱਗੇ ਇਸ ਲਈ ਰੱਖਿਆ ਜਾਂਦਾ ਸੀ ਤਾਂ ਜੋ ਕਬਰਾਂ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਚੋਰਾਂ ਅਤੇ ਜਾਨਵਰਾਂ ਤੋਂ ਬਚਾ ਹੋ ਸਕੇ।

▣ "ਉਸ ਨੂੰ ਮਰੇ ਹੋਏ ਚਾਰ ਦਿਨ ਹੋ ਗਏ ਹਨ" ਇਹ ਇੱਕ ਯੂਨਾਨੀ ਮੁਹਾਵਰਾ ਹੈ, ਸ਼ਾਬਦਿਕ ਤੌਰ ਤੇ "ਚਾਰ ਦਿਨਾਂ ਦਾ ਆਦਮੀ"।

11:40 "ਜੇਕਰ" ਇਹ ਇੱਕ ਤੀਜੀ ਸ਼੍ਰੇਣੀ ਦੀ ਸ਼ਰਤ ਦਾ ਵਾਕ ਹੈ ਜਿਸਦਾ ਅਰਥ ਹੈ ਕਿ ਕਿਰਿਆ ਸੰਭਵ ਹੈ। ਇਹ ਆਇਤ ਇੱਕ ਅਜਿਹਾ ਪ੍ਰਸ਼ਨ ਹੈ ਜੋ "ਹਾਂ" ਜਵਾਬ ਦੀ ਉਮੀਦ ਕਰਦੀ ਹੈ।

▣ "ਪਰਮੇਸ਼ਰ ਦੀ ਮਹਿਮਾ" ਯਿਸੂ ਦੇ ਕੰਮਾਂ ਵਿੱਚ ਪਰਮੇਸ਼ਰ ਦੀ ਮਹਿਮਾ ਪ੍ਰਗਟ ਹੋਈ ਸੀ (ਦੇਖੋ ਯੂਹੰਨਾ 11:4)। ਯੂਹੰਨਾ 1:14 ਉੱਤੇ ਪੂਰਾ ਨੋਟ ਦੇਖੋ।

11:41 "ਯਿਸੂ ਨੇ ਆਪਣੀਆਂ ਅੱਖਾਂ ਉਤਾਹ ਅਕਾਸ਼ ਵੱਲ ਚੁੱਕੀਆਂ" ਯਹੂਦੀਆਂ ਦਾ ਪ੍ਰਾਰਥਨਾ ਕਰਨ ਦਾ ਸਧਾਰਣ ਤਰੀਕਾ ਆਪਣੇ ਹੱਥਾਂ ਅਤੇ ਅੱਖਾਂ ਨੂੰ (ਖੋਲ੍ਹੋ) ਸਵਰਗ ਵੱਲ ਚੁੱਕਣਾ ਸੀ। ਇਹ ਪ੍ਰਾਰਥਨਾ ਲਈ ਇੱਕ ਮੁਹਾਵਰਾ ਹੈ (ਦੇਖੋ John 17:1)।

▣ "ਕਿ ਤੂੰ ਮੇਰੀ ਸੁਣ ਲਈ ਹੈ" ਯਿਸੂ ਪਿਤਾ ਨੂੰ "ਸੁਣਦੇ" ਹਨ (ਦੇਖੋ ਯੂਹੰਨਾ 8:26,40; 15:15) ਅਤੇ ਪਿਤਾ ਯਿਸੂ ਨੂੰ "ਸੁਣਦੇ" ਹਨ। ਜਿਹੜੇ ਯਿਸੂ ਦੀ "ਸੁਣਦੇ" ਹਨ ਉਹਨਾਂ ਕੋਲ ਅਨੰਤ ਜੀਵਨ ਹੈ। ਇਹ "ਜਾਰੀ ਰੱਖੋ" ਅਤੇ "ਸੁਣੋ" ਅਤੇ "ਪ੍ਰਾਪਤ ਕਰੋ" (ਯੂਹੰਨਾ 1:12) ਅਤੇ "ਵਿਸ਼ਵਾਸ ਕਰੋ" (ਯੂਹੰਨਾ 3:16) ਦੇ ਸਮਾਨਾਂਤਰ ਸਮਾਨ ਸ਼ਬਦਾਂ ਦਾ ਜਾਰੀ ਸ਼ਬਦ ਹੈ। ਲਾਜ਼ਰ ਨੇ ਯਿਸੂ ਦੀ ਆਵਾਜ਼ "ਸੁਣੀ" ਅਤੇ ਮੁੜ ਜੀਉਂਦਾ ਹੋ ਗਿਆ।

11:42 ਇਹ ਆਇਤ ਯਿਸੂ ਦੀ ਪ੍ਰਾਰਥਨਾ ਅਤੇ ਚਮਤਕਾਰ ਦੇ ਉਦੇਸ਼ ਬਾਰੇ ਦੱਸਦੀ ਹੈ। ਯਿਸੂ ਨੇ ਅਕਸਰ ਆਪਣੇ ਚੇਲਿਆਂ ਦੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਲਈ ਚਮਤਕਾਰ ਕੀਤੇ, ਅਤੇ ਇਸ ਸਥਾਨ ਤੇ ਯਿਸੂ ਨੇ ਯਰੂਸ਼ਲਮ ਦੇ ਯਹੂਦੀਆਂ ਵਿੱਚ ਵਿਸ਼ਵਾਸ ਦੀ ਸ਼ੁਰੂਆਤ ਕੀਤੀ।

ਧਰਮ ਸ਼ਾਸਤਰ ਦੇ ਅਨੁਸਾਰ ਯਿਸੂ ਨੇ ਫਿਰ ਆਪਣੇ ਕੰਮ ਵਿਚ ਪਿਤਾ ਦੇ ਅਧਿਕਾਰ ਅਤੇ ਉਸ ਨੂੰ ਪਹਿਲ ਦਿੱਤੀ (ਦੇਖੋ ਯੂਹੰਨਾ 5:19,30; 8:28; 12:49; 14:10)। ਇਹ ਚਮਤਕਾਰ ਯਿਸੂ ਦੇ ਪਿਤਾ ਨਾਲ ਗੂੜ੍ਹੇ ਰਿਸ਼ਤੇ ਨੂੰ ਪ੍ਰਗਟ ਕਰਦਾ ਹੈ। ਯੂਹੰਨਾ 5: 24 ਵਿਚ ਖਾਸ ਵਿਸ਼ਾ : ਭੇਜਣਾ (*ਅਪੋਸਤੋਲੋਂ Apostellō*) ਨੂੰ ਦੇਖੋ।

11:43 "ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ, "ਲਾਜ਼ਰ, ਬਾਹਰ ਆ ਜਾ" ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਯਿਸੂ ਨੇ ਖਾਸ ਰੂਪ ਵਿਚ ਲਾਜ਼ਰ ਦਾ ਨਾਮ ਨਾ ਲਿਆ ਹੁੰਦਾ, ਤਾਂ ਕਬਰਸਤਾਨ ਦੇ ਸਾਰੇ ਮੁਰਦੇ ਬਾਹਰ ਆ ਜਾਣੇ ਸਨ!

11:44 ਲਾਸ਼ਾਂ ਨੂੰ ਦਫ਼ਨਾਉਣ ਲਈ ਪਾਣੀ ਨਾਲ ਧੋ ਕੇ ਤਿਆਰ ਕੀਤਾ ਜਾਂਦਾ ਸੀ, ਫਿਰ ਸੂਤੀ ਕੱਪੜੇ ਨਾਲ ਲਪੇਟ ਕੇ ਮਸਾਲੇ ਲਗਾ ਕੇ ਤਿਆਰ ਕੀਤੀਆਂ ਜਾਂਦੀਆਂ ਸਨ ਤਾਂ ਜੋ ਉਹਨਾਂ ਵਿਚੋਂ ਦੁਰਗੰਧ ਨਾ ਆਵੇ। ਲਾਸ਼ਾਂ ਨੂੰ ਚੌਢੀ ਘੰਟਿਆਂ ਦੇ ਅੰਦਰ-ਅੰਦਰ ਦਫ਼ਨਾਇਆ ਜਾਣਾ ਚਾਹੀਦਾ ਸੀ ਕਿਉਂਕਿ ਯਹੂਦੀ ਆਪਣੇ ਮੁਰਦਿਆਂ ਨੂੰ ਮਸਾਲੇ ਲਗਾ ਕੇ ਗਲਨ ਸੜਨ ਤੋਂ ਸੁਰੱਖਿਤ ਨਹੀਂ ਰੱਖਦੇ ਸਨ।

ਖਾਸ ਵਿਸ਼ਾ: ਦਫ਼ਨਾਉਣ ਦੇ ਤਰੀਕੇ SPECIAL TOPIC: BURIAL PRACTICES

ਖਾਸ ਵਿਸ਼ਾ: ਦਫ਼ਨਾਉਣ ਦੇ ਤਰੀਕੇ

I. ਮੇਸੋਪੋਟੇਮੀਆ ਵਿਚ

- A. ਬਾਅਦ ਵਿਚ ਖੁਸ਼ਹਾਲੀ ਵਾਲੇ ਜੀਵਨ ਲਈ ਸਹੀ ਤਰੀਕੇ ਨਾਲ ਦਫ਼ਨਾਉਣਾ ਬਹੁਤ ਮਹੱਤਵਪੂਰਨ ਸੀ, ਜਿਸ ਨੂੰ ਅਕਸਰ ਇਸ ਜ਼ਿੰਦਗੀ ਦੇ ਵਿਸਥਾਰ ਵਜੋਂ ਦੇਖਿਆ ਜਾਂਦਾ ਸੀ (ਦੇਖੋ [ਖਾਸ ਵਿਸ਼ਾ: ਮਰੇ ਹੋਏ ਲੋਕ ਕਿੱਥੇ ਹਨ?](#))।
- B. ਮੇਸੋਪੋਟੇਮੀਆ ਦੇ ਇੱਕ ਸਰਾਪ ਦੀ ਇੱਕ ਉਦਾਹਰਣ ਹੈ, 'ਧਰਤੀ ਤੁਹਾਡੀਆਂ ਲਾਸ਼ਾਂ ਨੂੰ ਪ੍ਰਾਪਤ ਨਾ ਕਰੇ'।

II. ਪੁਰਾਣੇ ਨੇਮ ਵਿਚ

- A. ਸਹੀ ਤਰੀਕੇ ਨਾਲ ਦਫ਼ਨਾਉਣਾ ਬਹੁਤ ਮਹੱਤਵਪੂਰਨ ਸੀ (ਦੇਖੋ ਉਪਦੇਸ਼ਕ 6:3).
- B. ਇਹ ਬਹੁਤ ਜਲਦੀ ਕੀਤਾ ਜਾਂਦਾ ਸੀ (ਉਤਪਤ 23 ਵਿਚ ਸਾਰਾਹ ਬਾਰੇ ਦੇਖੋ ਅਤੇ ਉਤਪਤ 35: ਵਿਚ ਰਾਹੇਲ ਬਾਰੇ ਦੇਖੋ ਅਤੇ ਵਿਵਸਥਾਸਾਰ 21: 23 ਤੇ ਵੀ ਧੀਆਂ ਦਿਓ)।
- C. ਗਲਤ ਤਰੀਕੇ ਨਾਲ ਦਫ਼ਨਾਉਣਾ ਅਸਵੀਕਰਨ ਅਤੇ ਪਾਪ ਦੀ ਨਿਸ਼ਾਨੀ ਸੀ।
 1. ਵਿਵਸਥਾਸਾਰ 28:26
 2. ਯਸਾਯਾਹ 14:20
 3. ਯਿਰਮਿਯਾਹ 8:2; 22:19
- D. ਜੇਕਰ ਸੰਭਵ ਹੁੰਦਾ ਸੀ ਤਾਂ ਪਰਿਵਾਰ ਦੇ ਲੋਕਾਂ ਦੇ ਨਾਲ, ਘਰ ਦੇ ਖੇਤਰ ਵਿਚ ਹੀ ਦਫ਼ਨਾਇਆ ਜਾਂਦਾ ਸੀ (ਭਾਵ, "ਆਪਣੇ ਬਜ਼ੁਰਗਾਂ ਨਾਲ ਸੌਂ ਗਿਆ")।
- E. ਮਿਸਰ ਵਾਂਗ, ਉੱਥੇ ਲਾਸ਼ ਨੂੰ ਮਸਾਲਿਆਂ ਨਾਲ ਮਲ ਕੇ ਸੁਰੱਖਿਅਤ ਨਹੀਂ ਰੱਖਿਆ ਜਾਂਦਾ ਸੀ। ਮਨੁੱਖਜਾਤ ਮਿੱਟੀ ਤੋਂ ਆਈ ਸੀ ਅਤੇ ਮਿੱਟੀ ਵਿਚ ਵਾਪਸ ਮੁੜ ਜਾਵੇਗੀ (ਉਦਾਹਰਣ ਉਤਪਤ 3:19; ਜ਼ਬੂਰ 103:14; 104:29)। ਨਾਲ ਹੀ ਦੇਖੋ [ਖਾਸ ਵਿਸ਼ਾ: ਸੰਸਕਾਰ](#)
- F. ਰੱਬੀ ਯਹੂਦੀ ਧਰਮ ਵਿਚ, ਲਾਸ਼ਾਂ ਨਾਲ ਜੁੜੇ ਰਸਮੀ ਵਿਗਾੜ ਦੇ ਸੰਕਲਪ ਨਾਲ ਸਰੀਰ ਦਾ ਸਹੀ ਸਨਮਾਨ ਅਤੇ ਪ੍ਰਬੰਧਨ ਅਤੇ ਸੰਤੁਲਿਨ ਕਰਨਾ ਮੁਸ਼ਕਲ ਸੀ।

III. ਨਵੇਂ ਨੇਮ ਵਿਚ

- A. ਮੌਤ ਹੋਣ ਦੇ ਬਾਅਦ ਜਲਦੀ ਹੀ ਦਫ਼ਨਾ ਦਿੱਤਾ ਜਾਂਦਾ ਸੀ, ਜ਼ਿਆਦਾਤਰ ਚੌਢੀ ਘੰਟਿਆਂ ਦੇ ਵਿਚ। ਯਹੂਦੀ ਲੋਕ ਅਕਸਰ ਤਿੰਨ ਦਿਨਾਂ ਤੱਕ ਕਬਰ ਨੂੰ ਦੇਖਦੇ ਰਹਿੰਦੇ ਸਨ, ਉਹ ਵਿਸ਼ਵਾਸ ਕਰਦੇ ਸਨ ਕਿ ਇਹਨਾਂ ਤਿੰਨ ਦਿਨਾਂ ਵਿਚ ਆਤਮਾ ਸਰੀਰ ਵਿਚ ਵਾਪਸ ਆ ਸਕਦੀ ਹੈ (ਦੇਖੋ ਯੂਹੰਨਾ 11:39)।
- B. ਦਫ਼ਨਾਉਣ ਲਈ ਲਾਸ਼ ਨੂੰ ਧੋਤਾ ਜਾਂਦਾ, ਉਸ ਉੱਤੇ ਮਸਾਲੇ ਲਗਾਏ ਜਾਂਦੇ ਸਨ ਅਤੇ ਉਸ ਨੂੰ ਲਪੇਟਿਆ ਜਾਂਦਾ ਸੀ (ਦੇਖੋ ਯੂਹੰਨਾ 11:44; 19:39-40)।
- C. ਪਹਿਲੀ ਸਦੀ ਵਿਚ ਫਲਸਤੀਨ ਵਿਚ ਯਹੂਦੀ ਜਾਂ ਮਸੀਹੀ ਧਰਮ ਵਿਚ ਦਫ਼ਨਾਉਣ ਲਈ (ਜਾਂ ਕਬਰ ਵਿਚ ਰੱਖੀਆਂ ਚੀਜ਼ਾਂ) ਕੋਈ ਵੱਖਰੀ ਪ੍ਰਕਿਰਿਆ ਨਹੀਂ ਸੀ।

ਯੂਹੰਨਾ 11: 45-46

⁴⁵ ਬਹੁਤ ਸਾਰੇ ਯਹੂਦੀ, ਜਿਹੜੇ ਮਰੀਅਮ ਕੋਲ ਆਏ ਹੋਏ ਸਨ, ਉਹਨਾਂ ਨੇ ਜੋ ਯਿਸੂ ਨੇ ਕੀਤਾ ਸੀ ਉਸ ਨੂੰ ਦੇਖਿਆ ਅਤੇ ਉਹਨਾਂ ਉੱਤੇ ਵਿਸ਼ਵਾਸ ਕੀਤਾ । ⁴⁶ ਪਰ ਉਹਨਾਂ ਵਿੱਚੋਂ ਕੁਝ ਵਾਪਿਸ ਫ਼ਰੀਸੀਆਂ ਕੋਲ ਗਏ ਅਤੇ ਜੋ ਯਿਸੂ ਨੇ ਕੀਤਾ ਸੀ, ਉਹਨਾਂ ਨੂੰ ਦੱਸਿਆ ।

11:45 "ਬਹੁਤ ਸਾਰੇ ਯਹੂਦੀਆਂ...ਉਹਨਾਂ ਉੱਤੇ ਵਿਸ਼ਵਾਸ ਕੀਤਾ" ਵਿਸ਼ਵਾਸ ਕੀਤਾ ਯੂਹੰਨਾ ਦੀ ਖੁਸ਼ਖਬਰੀ ਦਾ ਇੱਕ ਮੁੱਖ ਵਿਸ਼ਾ ਹੈ (ਦੇਖੋ ਯੂਹੰਨਾ 20:30-31)। ਇਹ ਕਥਨ ਇੱਕ ਆਦਰਸ਼ ਬਣ ਗਿਆ (ਦੇਖੋ ਯੂਹੰਨਾ 2:23; 7:31; 8:30; 10:42; 11:45; 12:11,42)। ਪਰ, ਇਸ ਨੂੰ ਦੁਹਰਾਇਆ ਜਾਣਾ ਚਾਹੀਦਾ ਹੈ ਕਿ ਯੂਹੰਨਾ ਦੀ ਇੰਜੀਲ ਵਿਚ ਵਿਸ਼ਵਾਸ ਦੇ ਕਈ ਪੱਧਰ ਹਨ ਅਤੇ ਇਹ ਹਮੇਸ਼ਾ ਬਚਾਉਣ ਵਾਲਾ ਵਿਸ਼ਵਾਸ ਨਹੀਂ ਹੈ (ਦੇਖੋ ਯੂਹੰਨਾ 2:23-25; 8:30ff)। ਯੂਹੰਨਾ 2:23 ਤੇ ਖਾਸ ਵਿਸ਼ੇ ਨੂੰ ਦੇਖੋ।

11:46 "ਉਹਨਾਂ ਵਿੱਚੋਂ ਕੁਝ ਵਾਪਿਸ ਫ਼ਰੀਸੀਆਂ ਕੋਲ ਗਏ ਅਤੇ ਜੋ ਯਿਸੂ ਨੇ ਕੀਤਾ ਸੀ, ਉਹਨਾਂ ਨੂੰ ਦੱਸਿਆ" ਅਜਿਹੀਆਂ ਸ਼ਾਨਦਾਰ ਸਿੱਖਿਆਵਾਂ ਅਤੇ ਸ਼ਕਤੀਸ਼ਾਲੀ ਚਮਤਕਾਰਾਂ ਦੇ ਬਾਵਜੂਦ ਇਹ ਰੂਹਾਨੀ ਅੰਨ੍ਹੇਪਣ ਦਾ ਦਿਖਾਈ ਦੇਣਾ ਹੈਰਾਨੀਜਨਕ ਹੈ। ਪਰ, ਯਿਸੂ ਉਹਨਾਂ ਸਮੂਹਾਂ ਨੂੰ ਅਲਗ ਅਲਗ ਕਰਕੇ ਦੇਖਦੇ ਹਨ ਉਹ ਲੋਕ ਜੋ ਉਹਨਾਂ ਤੇ ਭਰੋਸਾ ਕਰਨ ਲਈ ਆਉਂਦੇ ਹਨ ਅਤੇ ਉਹ ਜਿਹੜੇ ਉਹਨਾਂ ਬਾਰੇ ਸੱਚ ਨੂੰ ਨਕਾਰਦੇ ਹਨ। ਇਥੋਂ ਤਕ ਕਿ ਅਜਿਹਾ ਸ਼ਕਤੀਸ਼ਾਲੀ ਚਮਤਕਾਰ ਵੀ ਕੋਈ ਵਿਸ਼ਵਾਸ ਉਤਪਨ ਨਹੀਂ ਕਰਦਾ (ਦੇਖੋ ਲੂਕਾ 16:30-31)।

ਯੂਹੰਨਾ 11: 47-53

⁴⁷ ਇਸ ਲਈ ਮਹਾਂ-ਪਰੋਹਤਾਂ ਅਤੇ ਫ਼ਰੀਸੀਆਂ ਨੇ ਮਿਲਕੇ ਮਹਾਂ ਸਭਾ ਦੀ ਬੈਠਕ ਕੀਤੀ ਅਤੇ ਕਿਹਾ, "ਅਸੀਂ ਕੀ ਕਰੀਏ ? ਇਹ ਆਦਮੀ ਤਾਂ ਬਹੁਤ ਚਮਤਕਾਰੀ ਚਿੰਨ੍ਹ ਦਿਖਾ ਰਿਹਾ ਹੈ । ⁴⁸ ਜੇਕਰ ਅਸੀਂ ਇਸ ਨੂੰ ਇਸੇ ਤਰ੍ਹਾਂ ਛੱਡ ਦੇਈਏ, ਤਾਂ ਸਭ ਲੋਕ ਇਸ ਉੱਤੇ ਵਿਸ਼ਵਾਸ ਕਰਨ ਲੱਗ ਪੈਣਗੇ । ਫਿਰ ਰੋਮੀ ਆਉਣਗੇ ਅਤੇ ਸਾਡੀ ਜਾਤੀ ਅਤੇ ਹੈਕਲ ਦੇਹਾਂ ਦਾ ਨਾਸ਼ ਕਰ ਦੇਣਗੇ ।" ⁴⁹ ਪਰ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਂ ਕਾਇਫ਼ਾ ਸੀ, ਜੋ ਇੱਕ ਮਹਾਂ-ਪਰੋਹਤ ਸੀ, ਬੋਲਿਆ, "ਕੀ ਤੁਸੀਂ ਨਹੀਂ ਜਾਣਦੇ ਹੋ ⁵⁰ ਕਿ ਤੁਹਾਡੇ ਲਈ ਵਧੀਆ ਹੈ ਕਿ ਇੱਕ ਆਦਮੀ ਸਾਰੇ ਲੋਕਾਂ ਦੇ ਲਈ ਮਾਰਿਆ ਜਾਵੇ, ਬਜਾਏ ਇਸ ਦੇ ਕਿ ਸਾਰੀ ਕੋਮ ਦਾ ਨਾਸ਼ ਹੋਵੇ ?" ⁵¹ (ਇਹ ਗੱਲ ਉਸ ਨੇ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਦੇ ਮਹਾਂ-ਪਰੋਹਤ ਹੋਣ ਦੇ ਨਾਤੇ ਭਵਿੱਖਬਾਣੀ ਕੀਤੀ ਕਿ ਯਿਸੂ ਯਹੂਦੀ ਜਾਤੀ ਦੇ ਲਈ ਮਰੇਗਾ । ⁵² ਨਾ ਕੇਵਲ ਉਹਨਾਂ ਲਈ ਬਲਕਿ ਇਸ ਲਈ ਵੀ ਕਿ ਪਰਮੇਸ਼ਰ ਦੀ ਖਿੱਲਰੀ ਹੋਈ ਸੰਤਾਨ ਨੂੰ ਇੱਕਠਿਆਂ ਕਰਕੇ ਇੱਕ ਕਰੇ ।) ⁵³ ਇਸ ਲਈ ਉਸ ਦਿਨ ਤੋਂ ਯਹੂਦੀ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗੇ ।

11:47 "ਮਹਾਂ-ਪਰੋਹਤਾਂ ਅਤੇ ਫ਼ਰੀਸੀਆਂ ਨੇ ਮਿਲਕੇ ਮਹਾਂ ਸਭਾ ਦੀ ਬੈਠਕ ਕੀਤੀ " ਇਹ ਯਹੂਸ਼ਲਮ ਵਿੱਚ ਯਹੂਦੀਆਂ ਦੇ ਸਰਵਉੱਚ ਦਰਬਾਰ, ਮਹਾਸਭਾ ਦਾ ਹਵਾਲਾ ਦਿੰਦਾ ਹੈ। ਇਸ ਵਿਚ ਸਥਾਨੀ 70 ਮੈਂਬਰ ਹੁੰਦੇ ਸਨ। ਮਹਾਂ ਪੁਰੋਹਤ ਰਾਜਨੀਤਿਕ, ਧਾਰਮਿਕ ਪ੍ਰੇਰਣਾ ਦੇ ਸਨ ਜੋ ਸਦੂਕੀਆਂ ਦੇ ਤੌਰ ਤੇ ਜਾਣੇ ਜਾਂਦੇ ਸਨ, ਜੋ ਕੇਵਲ ਮੂਸਾ ਦੀਆਂ ਲਿਖਤਾਂ ਨੂੰ ਸਵੀਕਾਰ ਕਰਦੇ ਸਨ ਅਤੇ ਪੂਨਰ-ਉੱਥਾਨ ਤੋਂ ਇਨਕਾਰ ਕਰਦੇ ਸਨ। ਜਿਹੜੇ ਫ਼ਰੀਸੀ ਹੁੰਦੇ ਸਨ ਉਹ ਵਧੇਰੇ ਪ੍ਰਸਿੱਧ, ਕਾਨੂੰਨੀ ਧਾਰਮਿਕ ਸਮੂਹ ਦੇ ਸਨ ਜੋ (1) ਪੂਰੇ ਪੁਰਾਣੇ ਨੇਮ; (2) ਦੂਤਾਂ ਦੀ ਸੇਵਕਾਈ; (3) ਅਤੇ ਬਾਅਦ ਦਾ ਜੀਵਨ ਵਿਚ ਵਿਸ਼ਵਾਸ ਕਰਦੇ ਸਨ। ਇਹ ਦੇਖਣਾ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਦੋਵੇਂ ਵਿਰੋਧੀ ਸਮੂਹ ਕਿਸੇ ਵੀ ਉਦੇਸ਼ ਇਕੱਠੇ ਹੋਏ ਹਨ। ਯੂਹੰਨਾ 1:24 ਵਿਚ [ਖਾਸ ਵਿਚ: ਫ਼ਰੀਸੀ](#) ਨੂੰ ਦੇਖੋ। ਯੂਹੰਨਾ 3:1 ਵਿਚ ਖਾਸ ਵਿਸ਼ਾ ਮਹਾਂਸਭਾ ਨੂੰ ਦੇਖੋ।

▣ "ਇਹ ਆਦਮੀ ਤਾਂ ਬਹੁਤ ਚਮਤਕਾਰੀ ਚਿੰਨ੍ਹ ਦਿਖਾ ਰਿਹਾ ਹੈ" ਯਿਸੂ ਨੂੰ "ਇਹ ਆਦਮੀ" ਦਾ ਕਹਿਣਾ ਉਹਨਾਂ ਦਾ ਅਪਮਾਨ ਕਰਨ ਦਾ ਇੱਕ ਤਰੀਕਾ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਲਾਜ਼ਰ ਦੇ ਮੁਰਦਿਆਂ ਵਿਚੋਂ ਜੀ ਉਠਾਉਣ ਵਰਗੇ ਵੱਡੇ ਚਮਤਕਾਰਾਂ ਦੀ ਮੌਜੂਦਗੀ ਵਿਚ ਵੀ, ਉਹਨਾਂ ਦੇ ਪੂਰਵ-ਅਨੁਮਾਨ ਨੇ ਉਹਨਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਅੰਨ੍ਹੀਆਂ ਕਰ ਦਿੱਤੀਆਂ ਗਈਆਂ ਸਨ (ਦੇਖੋ 2 ਕੁਰਿੰਥੀਆਂ 4:4).

11:48 "ਜੇਕਰ" ਇਹ ਇਕ ਤੀਜੀ ਸ਼੍ਰੇਣੀ ਦੀ ਸ਼ਰਤ ਦਾ ਵਾਕ ਹੈ ਜਿਸ ਦਾ ਅਰਥ ਹੈ ਸੰਭਾਵ ਕਾਰਵਾਈ।

▣ "ਸਭ ਲੋਕ ਇਸ ਉੱਤੇ ਵਿਸ਼ਵਾਸ ਕਰਨ ਲੱਗ ਪੈਣਗੇ" ਈਰਖਾ ਅਤੇ ਧਰਮ ਸ਼ਾਸਤਰੀ ਅਸਹਿਮਤੀ ਯਿਸੂ ਵਿਚ ਉਹਨਾਂ ਦੇ ਵਿਸ਼ਵਾਸ ਦਾ ਸਰੋਤ ਅਤੇ ਡਰ ਦਾ ਕਾਰਨ ਸੀ। "ਸਭ" ਸ਼ਬਦ ਸ਼ਾਇਦ ਸਾਮਰੀ ਅਤੇ ਗ਼ੈਰ-ਯਹੂਦੀਆਂ ਦਾ ਹਵਾਲਾ ਦਿੰਦਾ ਹੈ (ਦੇਖੋ ਯੂਹੰਨਾ 10:16)। ਉਹਨਾਂ ਦੇ ਡਰ ਦਾ ਇਕ ਰਾਜਨੀਤਿਕ ਪਹਿਲੂ ਵੀ ਸੀ (ਜੇ ਕਿ, ਰੋਮੀ ਨਿਯੰਤਰਣ) ਸੀ।

▣ "ਫਿਰ ਰੋਮੀ ਆਉਣਗੇ ਅਤੇ ਸਾਡੀ ਜਾਤੀ ਅਤੇ ਹੈਕਲ ਦੇਹਾਂ ਦਾ ਨਾਸ਼ ਕਰ ਦੇਣਗੇ" ਇਹ ਯੂਹੰਨਾ ਦੀ ਖੁਸ਼ਖਬਰੀ ਦੀਆਂ ਵਿਲੱਖਣ ਭਵਿੱਖਬਾਣੀਆਂ ਵਿਚੋਂ ਇਕ ਹੈ, ਕਿਉਂਕਿ ਇਹ ਸ਼ਾਬਦਿਕ ਤੌਰ ਤੇ ਰੋਮੀ ਜਰਨਲ (ਤੀਤੁਸ) ਦੇ ਅਧੀਨ 70 ਈਸਵੀ ਵਿਚ ਪੂਰੀ ਹੋਈ ਸੀ (ਜੇ ਬਾਅਦ ਵਿੱਚ ਸਮਰਾਟ ਬਣਿਆ ਸੀ)।

ਰੋਮੀ ਸ਼ਾਸਨ ਦੀ ਰਾਜਨੀਤਿਕ ਅਸਲੀਅਤ ਯਹੂਦੀ ਧਰਮ ਦੇ ਅੰਤ ਦੇ ਸਮੇਂ (ਐਸਕੈਟੋਲੋਜੀਕਲ) ਦੀ ਉਮੀਦ ਦਾ ਇਕ ਅਨਿੱਖੜਵਾਂ ਅੰਗ ਸੀ। ਉਹ ਵਿਸ਼ਵਾਸ ਕਰਦੇ ਸਨ ਕਿ ਪਰਮੇਸ਼ਰ ਪੁਰਾਣੇ ਨੇਮ ਦੀ ਤਰ੍ਹਾਂ ਜਿਵੇਂ ਉਹਨਾਂ ਨੇ ਨਿਆਈਂ ਦੇ ਸਮੇਂ ਕੀਤਾ ਸੀ ਕਿਸੇ ਧਾਰਮਿਕ/ਫੌਜੀ ਨੂੰ ਭੇਜਣਗੇ ਜੇ ਉਹਨਾਂ ਨੂੰ ਰੋਮ ਦੀ ਗੁਲਾਮੀ ਵਿਚੋਂ ਆਜ਼ਾਦ ਕਰਵਾਏਗਾ। ਇਸ ਉਮੀਦ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਮਸੀਹ ਕਹਿਣ ਵਾਲਿਆਂ ਨੇ ਫਲਸਤੀਨ ਵਿਚ ਬਗ਼ਾਵਤ ਸ਼ੁਰੂ ਕਰ ਦਿੱਤੀ।

ਯਿਸੂ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਰਾਜ ਅਸਥਾਈ/ਰਾਜਨੀਤਿਕ ਸ਼ਾਸਨ ਨਹੀਂ ਸੀ (ਦੇਖੋ ਯੂਹੰਨਾ 18:36), ਪਰ ਇੱਕ ਆਤਮਿਕ ਰਾਜ ਸੀ ਜੋ ਭਵਿੱਖ ਵਿੱਚ ਵਿਸ਼ਵਵਿਆਪੀ ਤੌਰ ਤੇ ਸੰਪੰਨ ਹੋਵੇਗਾ (ਭਾਵ, ਪ੍ਰਕਾਸ਼)। ਉਹਨਾਂ ਨੇ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ, ਪਰ ਸ਼ਾਬਦਿਕ, ਯਹੂਦੀ, ਰਾਸ਼ਟਰਵਾਦੀ ਭਾਵਨਾ ਵਿੱਚ ਨਹੀਂ। ਇਹੀ ਕਾਰਨ ਹੈ ਕਿ ਉਹਨਾਂ ਨੂੰ ਉਹਨਾਂ ਦਿਨਾਂ ਦੇ ਦੋ ਬਹੁਤ ਸਾਰੇ ਯਹੂਦੀਆਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ।

11:49 "ਕਾਇਫ਼ਾ ਜੇ ਇੱਕ ਮਹਾਂ-ਪੁਰੋਹਤ ਸੀ" ਮਹਾਂ-ਪੁਰੋਹਤ ਅਹੁਦੇ ਦਾ ਮਤਲਬ ਸੀ ਕਿ ਇਹ ਸਦਾ ਦਾ ਅਹੁਦਾ ਰਹੇਗਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦਿੱਤਾ ਜਾਵੇਗਾ (ਦੇਖੋ ਕੂਚ 28), ਪਰ ਰੋਮੀਆਂ ਦੇ ਜੇਤੂ ਬਣਨ ਤੋਂ ਬਾਅਦ, ਇਹ ਜੈਤੂਨ ਦੇ ਪਹਾੜ ਅਤੇ ਮੰਦਰ ਦੇ ਖੇਤਰ ਵਿਚ ਉਪਲਬਧ ਮੁਨਾਫ਼ੇ ਦੇ ਕਾਰੋਬਾਰ ਕਰਕੇ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਨੂੰ ਵੇਚ ਦਿੱਤਾ ਜਾਂਦਾ ਸੀ। ਕਾਇਫ਼ਾ 18 ਐਡ.ਡੀ. ਤੋਂ ਮਹਾਂ-ਪੁਰੋਹਤ ਸੀ (ਮਹਾਂ-ਪੁਰੋਹਤ ਅੰਨਾਸ ਦਾ ਜਵਾਈ, ਜੋ 6 ਈਸਵੀ ਤੋਂ 15 ਈਸਵੀ ਤਕ ਮਹਾਂ-ਪੁਰੋਹਤ ਸੀ)।

11:50-52 ਇਹ ਯੂਹੰਨਾ ਦੀ ਵਿਅੰਗਾਜ਼ੀ ਦੀ ਇਕ ਹੋਰ ਉਦਾਹਰਣ ਹੈ। ਕਾਇਫ਼ਾ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੈ!

11:50 "ਇੱਕ ਆਦਮੀ ਸਾਰੇ ਲੋਕਾਂ ਦੇ ਲਈ ਮਾਰਿਆ ਜਾਵੇ" ਇਸ ਲਈ ਪੁਰਾਣੇ ਨੇਮ ਦੀ ਪਿਛੋਕੜ ਯਹੂਦੀਆਂ ਦਾ "ਨਕਾਰਾਤਮਕਤਾ" ਨਜ਼ਰੀਆ ਹੈ। ਇੱਕ ਵਿਅਕਤੀ (ਚੰਗਾ ਜਾਂ ਮਾੜਾ) ਸਾਰਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ (ਉਦਾਹਰਣ, ਆਦਮ/ਹਵਾ; ਅਕਾਨ)। ਇਹ ਧਾਰਣਾ ਬਲੀਦਾਨ ਪ੍ਰਣਾਲੀ, ਖਾਸ ਕਰਕੇ ਪ੍ਰਾਸਚਿਤ ਦੇ ਦਿਨ (ਲੇਵੀਆਂ 16) ਦੀ ਰੂਪ ਰੇਖਾ ਬਣ ਗਈ, ਜਿੱਥੇ ਇਕ ਮਾਸੂਮ ਜਾਨਵਰ ਨੇ ਕੌਮ ਦਾ ਪਾਪ ਆਪਣੇ ਉੱਤੇ ਲੈਂਦਾ ਹੈ। ਯਸਾਯਾਹ 53 ਵਿਚ ਮਸੀਹ ਬਾਰੇ ਇਹੀ ਧਾਰਨਾ ਬਣੀ। ਨਵੇਂ ਨੇਮ ਵਿਚ ਰੋਮੀਆਂ 5:12-21 ਵਿਚ ਆਦਮ/ਮਸੀਹ ਦਾ ਨਮੂਨਾ ਇਸ ਧਾਰਨਾ ਨੂੰ ਦਰਸਾਉਂਦਾ ਹੈ।

11:51

NASB, REV,	"ਕਿ ਯਿਸੂ ਮਰਨ ਜਾ ਰਹੇ ਸਨ "
NET	"ਕਿ ਯਿਸੂ ਮਰੇ "
NKJV, NIV	"ਕਿ ਯਿਸੂ ਮਰਨ ਹੀ ਜਾ ਰਿਹਾ ਸੀ"
REB	"ਕਿ ਯਿਸੂ ਮਰੇ "
NRSV	
NJB	

ਜਦੋਂ ਮਸੀਹ ਦੇ ਛੁਟਕਾਰੇ ਦੇ ਕੰਮ ਲਈ ਪਰਮੇਸ਼ਰ ਦੀ ਇੱਛਾ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ NIDOTTE, vol. 1, p. 326 ਵਿਚ ਕਿਰਿਆ ਮੈਲੋ (*mellō*) ਦੀ ਧਰਮ-ਸ਼ਾਸਤਰ ਦੀ ਵਰਤੋਂ ਬਾਰੇ ਚੰਗੀ ਟਿੱਪਣੀ ਹੈ ("ਲਾਜ਼ਮੀ ਹੈ," "ਹੋਣਾ ਚਾਹੀਦਾ ਹੈ," "ਨਿਸ਼ਚਤ ਹੋਣਾ ਚਾਹੀਦਾ ਹੈ")।

1. ਮਰਕੁਸ 10:32
2. ਮੱਤੀ 17:22
3. ਲੂਕਾ 9:31,44; 24:21; ਰਸੂਲਾਂ 26:23
4. ਯੂਹੰਨਾ 7:39; 11:51; 12:33; 14:22; 18:32

ਇਸ ਨੂੰ ਯਹੂਦਾ ਦੇ ਧੋਖੇ ਦੀ ਜ਼ਰੂਰਤ ਲਈ ਵੀ ਵਰਤਿਆ ਗਿਆ ਹੈ

1. ਲੂਕਾ 22:23
2. ਯੂਹੰਨਾ 6:71; 12:4

ਲੂਕਾ ਇਸ ਦੀ ਵਰਤੋਂ, ਰਸੂਲਾਂ ਦੇ ਕਰਤੱਬ ਵਿਚ ਭਵਿੱਖਬਾਣੀ ਦੀ ਪੂਰਤੀ ਲਈ ਕਰਦਾ ਹੈ (ਭਾਵ, ਰਸੂਲਾਂ 11:28; 24:15; 26:22)। ਛੁਟਕਾਰੇ ਦੀਆਂ ਸਾਰੀਆਂ ਘਟਨਾਵਾਂ ਪਰਮੇਸ਼ਰ ਦੇ ਹੱਥ ਵਿੱਚ ਸਨ (ਦੇਖੋ ਰਸੂਲਾਂ 2:23; 3:18; 4:28; 13:29)!

11:52 "ਪਰਮੇਸ਼ਰ ਦੀ ਖਿੱਲਰੀ ਹੋਈ ਸੰਤਾਨ ਨੂੰ ਇੱਕਠਿਆਂ ਕਰਕੇ ਇੱਕ ਕਰੋ" ਇਹ ਯੂਹੰਨਾ ਦੁਆਰਾ ਇੱਕ ਸੰਪਾਦਕੀ ਟਿੱਪਣੀ ਲਗਦੀ ਹੈ ਜੋ ਯੂਹੰਨਾ 10:16 ਦੇ ਸਮਾਨ ਹੋ ਸਕਦੀ ਹੈ। ਇਸ ਤੋਂ ਭਾਵ ਹੋ ਸਕਦਾ ਹੈ

1. ਯਹੂਦੀ ਜੋ ਇਸਰਾਈਲ ਤੋਂ ਬਾਹਰ ਰਹਿੰਦੇ ਸਨ
2. ਸਾਮਰੀਆਂ ਵਾਂਗ ਅੱਧੇ ਯਹੂਦੀ
3. ਗੈਰਯਹੂਦੀ

ਵਿਕਲਪ #3 ਸਭ ਤੋਂ ਵਧੀਆ ਲੱਗਦਾ ਹੈ। ਇਹ ਜੋ ਵੀ ਹੋਵੇ, ਯਿਸੂ ਦੀ ਮੌਤ ਮਨੁੱਖਤਾ ਨੂੰ "ਵਿਸ਼ਵਾਸੀ" ਬਣਾਉਣ ਲਈ ਏਕਤਾ ਲਿਆਏਗੀ (ਦੇਖੋ ਯੂਹੰਨਾ 1:29; 3:16; 4:42; 10:16).

11:53 "ਉਸ ਦਿਨ ਤੋਂ ਯਹੂਦੀ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗੇ" ਯੂਹੰਨਾ ਦੀ ਖੁਸ਼ਖਬਰੀ ਦਾ ਇਹ ਇੱਕ ਆਵਰਤੀ ਵਿਸ਼ਾ ਹੈ (ਦੇਖੋ ਯੂਹੰਨਾ 5:18; 7:19; 8:59; 10:39; 11:8).

ਯੂਹੰਨਾ 11: 54

⁵⁴ ਇਸ ਕਾਰਨ ਉਸ ਸਮੇਂ ਤੋਂ ਯਿਸੂ ਖੁੱਲ੍ਹੇ ਆਮ ਯਹੂਦੀਆਂ ਵਿੱਚ ਨਾ ਚੱਲੇ ਫਿਰੇ । ਉਹ ਉੱਥੋਂ ਉਸ ਇਲਾਕੇ ਨੂੰ ਜੋ ਵਿਰਾਨੇ ਦੇ ਲਾਗੇ ਹੈ ਅਰਥਾਤ ਇਫ਼ਰਾਈਮ ਨਾਂ ਦੇ ਸ਼ਹਿਰ ਨੂੰ ਚਲੇ ਗਏ ਅਤੇ ਆਪਣੇ ਚੇਲਿਆਂ ਨਾਲ ਉੱਥੇ ਹੀ ਰਹਿਣ ਲੱਗੇ ।

11:54 "ਇਸ ਕਾਰਨ ਉਸ ਸਮੇਂ ਤੋਂ ਯਿਸੂ ਖੁੱਲ੍ਹੇ ਆਮ ਯਹੂਦੀਆਂ ਵਿੱਚ ਨਾ ਚੱਲੇ ਫਿਰੇ" ਯੂਹੰਨਾ 12 ਯਿਸੂ ਦੀ ਧਾਰਮਿਕ ਆਗੂਆਂ ਨਾਲ ਨਜਿੱਠਣ ਦੀ ਆਖਰੀ ਕੋਸ਼ਿਸ਼ ਹੈ।

ਯੂਹੰਨਾ ਦੁਆਰਾ ਅਨੁਵਾਦ ਕੀਤਾ ਇਹ ਸ਼ਬਦ "ਜਨਤਕ ਤੌਰ ਤੇ" (ਦੇਖੋ ਯੂਹੰਨਾ 7:26; 11:54; 18:20) ਦਾ ਆਮ ਤੌਰ ਤੇ ਅਰਥ "ਦਲੇਰੀ ਨਾਲ" ਹੈ। ਯੂਹੰਨਾ 7:4 ਵਿੱਚ ਖਾਸ ਵਿਸ਼ੇ ਨੂੰ ਦੇਖੋ।

▣ "ਇਫ਼ਰਾਈਮ ਨਾਂ ਦਾ ਇੱਕ ਸ਼ਹਿਰ" ਇਹ ਸ਼ਹਿਰ ਸਾਮਰਿਆ ਦੇ ਬੈਥਲ ਦੇ ਨੇੜੇ ਸਥਿਤ ਹੋ ਸਕਦਾ ਹੈ (ਦੇਖੋ 2 ਇਤਿਹਾਸ 13:19)।

ਯੂਹੰਨਾ 11: 55-57

⁵⁵ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਲਾਗੇ ਸੀ। ਬਹੁਤ ਸਾਰੇ ਲੋਕ ਪਿੰਡਾਂ ਤੋਂ ਯਰੂਸ਼ਲਮ ਨੂੰ ਗਏ, ਤਾਂ ਜੋ ਉਹ ਆਪਣੇ ਆਪ ਨੂੰ ਸ਼ੁੱਧ ਕਰਨ। ⁵⁶ ਉਹ ਯਿਸੂ ਨੂੰ ਲੱਭ ਰਹੇ ਸਨ ਅਤੇ ਹੈਕਲ ਵਿੱਚ ਖੜ੍ਹੇ ਇੱਕ ਦੂਜੇ ਤੋਂ ਪੁੱਛ ਰਹੇ ਸਨ, "ਤੁਹਾਡਾ ਕੀ ਵਿਚਾਰ ਹੈ? ਕੀ ਉਹ ਤਿਉਹਾਰ ਉੱਤੇ ਨਹੀਂ ਆਉਣਗੇ?" ⁵⁷ ਦੂਜੇ ਪਾਸੇ ਮਹਾਂ-ਪਰੋਹਤਾਂ ਅਤੇ ਫ਼ਰੀਸੀਆਂ ਨੇ ਇਹ ਹੁਕਮ ਦੇ ਰੱਖੇ ਸਨ ਕਿ ਜੇਕਰ ਕਿਸੇ ਨੂੰ ਸੂਹ ਲੱਗੇ ਕਿ ਯਿਸੂ ਕਿੱਥੇ ਹੈ ਤਾਂ ਉਹ ਦੱਸੇ ਕਿ ਉਹ ਉਹਨਾਂ ਨੂੰ ਫੜ ਲੈਣ।

11:55-57 ਇਹ ਆਇਤਾਂ ਅਧਿਆਇ 11 ਅਤੇ 12 ਨੂੰ ਜੋੜਦੀਆਂ ਹਨ।

11:55 "ਆਪਣੇ ਆਪ ਨੂੰ ਸ਼ੁੱਧ ਕਰਨ ਲਈ" ਪਸਾਹ ਦੀ ਤਿਆਰੀ ਲਈ ਇਹ ਸਾਫ਼-ਸਫ਼ਾਈ ਦੀਆਂ ਰਸਮਾਂ ਦਾ ਹਵਾਲਾ ਦਿੰਦਾ ਹੈ। ਇਸ ਬਾਰੇ ਅਜੇ ਵੀ ਬਹਿਸ ਚੱਲ ਰਹੀ ਹੈ ਕਿ ਯਿਸੂ ਨੇ ਫਿਲਸਤੀਨ ਵਿੱਚ ਕਿੰਨਾ ਸਮਾਂ ਸਿਖਾਇਆ, ਪ੍ਰਚਾਰ ਕੀਤਾ, ਅਤੇ ਸੇਵਾ ਕੀਤੀ। ਦੂਸਰੀਆਂ ਖੁਸ਼ਖਬਰੀਆਂ ਇਸ ਤਰ੍ਹਾਂ ਲਿਖੀਆਂ ਗਈਆਂ ਹਨ ਕਿ ਉਹਨਾਂ ਤੋਂ ਇਸ ਤਰ੍ਹਾਂ ਲਗਦਾ ਹੈ ਕਿ ਇੱਕ ਜਾਂ ਦੋ ਸਾਲ ਤਾਂ ਹੋ ਸਕਦੇ ਹਨ। ਪਰ, ਯੂਹੰਨਾ ਨੇ ਕਈ ਪਸਾਹ ਦੇ ਤਿਉਹਾਰਾਂ (ਇੱਕ ਸਾਲਾਨਾ ਤਿਉਹਾਰ) ਦਾ ਹਵਾਲਾ ਦਿੱਤਾ ਹੈ। ਇੱਥੇ ਨਿਸ਼ਚਿਤ ਤੌਰ ਤੇ ਤਿੰਨ ਤਿਉਹਾਰਾਂ ਜ਼ਿਕਰ ਕੀਤਾ ਗਿਆ ਹੈ (ਦੇਖੋ ਯੂਹੰਨਾ 2:13; 6: 4; ਅਤੇ 11:55) ਚੌਥਾ ਯੂਹੰਨਾ ਨੇ ਯੂਹੰਨਾ 5: 1 ਵਿੱਚ "ਤਿਉਹਾਰ" ਦਾ ਹਵਾਲਾ ਦਿੱਤਾ ਹੈ।

11:57 ਇਹ ਯੂਹੰਨਾ ਦੀ ਇੱਕ ਹੋਰ ਸੰਪਾਦਕੀ ਟਿੱਪਣੀ ਹੈ।

ਵਿਚਾਰ ਲਈ ਸਵਾਲ

ਇਹ ਅਧਿਆਇ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯਿਸੂ ਨੇ ਲਾਜ਼ਰ ਨੂੰ ਕਿਉਂ ਮਰਨ ਦਿੱਤਾ?
2. ਚਮਤਕਾਰ ਕਿਸ ਲਈ ਕੀਤਾ ਗਿਆ ਸੀ?
3. ਪੁਨਰ-ਜੀਵਨ ਅਤੇ ਪੁਨਰ-ਉਥਾਨ ਵਿੱਚ ਕੀ ਅੰਤਰ ਹੈ?
4. ਲਾਜ਼ਰ ਨੂੰ ਉੱਠਾਏ ਜਾਣ ਤੇ ਯਹੂਦੀ ਆਗੂ ਇੰਨੇ ਦੁਖੀ ਕਿਉਂ ਸਨ?

ਯੂਹੰਨਾ 12

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਬੈਤਨੀਆ ਵਿਚ ਮਸਹ ਕੀਤਾ ਜਾਣਾ	ਬੈਤਨੀਆ ਵਿਚ ਮਸਹ ਕੀਤਾ ਜਾਣਾ	ਬੈਤਨੀਆ ਵਿਚ ਮਸਹ ਕੀਤਾ ਜਾਣਾ	ਪ੍ਰਭੂ ਯਿਸੂ ਦਾ ਬੈਤਨੀਆ ਵਿਚ ਮਸਹ ਕੀਤਾ ਜਾਣਾ	ਬੈਤਨੀਆ ਵਿਚ ਮਸਹ ਕੀਤਾ ਜਾਣਾ
12:1-8	12:1-8	12:1-8	12:1-6 12:7-8	12:1-8
ਲਾਜ਼ਰ ਦੇ ਵਿਰੁੱਧ ਵਿਉਂਤ	ਲਾਜ਼ਰ ਨੂੰ ਮਾਰਨ ਦੀ ਵਿਉਂਤ		ਲਾਜ਼ਰ ਦੇ ਵਿਰੁੱਧ ਵਿਉਂਤ	
12:9-11	12:9-11	12:9-11	12:9-11	12:9-11
ਯਰੂਸ਼ਲਮ ਵਿੱਚ ਸ਼ਾਹੀ ਦਾਖਲਾ	ਸ਼ਾਹੀ ਦਾਖਲਾ	ਖਜੂਰੀ ਐਤਵਾਰ	ਯਰੂਸ਼ਲਮ ਵਿੱਚ ਸ਼ਾਹੀ ਦਾਖਲਾ	ਮਸੀਹ ਯਰੂਸ਼ਲਮ ਵਿੱਚ ਦਾਖਲ ਹੁੰਦੇ ਹਨ
12:12-19 (13b)	12:12-19 (13b)	12:12-19 (13b)	12:12-13 12:14 12:15 12:16 12:17 12:18-19	12:12-19
(15)	(15)	(15)	(15)	
ਕੁਝ ਯਹੂਦੀ ਪ੍ਰਭੂ ਯਿਸੂ ਨੂੰ ਭਾਲਦੇ ਹਨ	ਕਣਕ ਦਾ ਫਲਦਾਇਕ ਦਾਣਾ	ਪ੍ਰਭੂ ਯਿਸੂ ਦੀ ਜਨਤਕ ਸੇਵਾ ਖਤਮ ਹੁੰਦੀ ਹੈ	ਕੁਝ ਯਹੂਦੀ ਪ੍ਰਭੂ ਯਿਸੂ ਨੂੰ ਭਾਲਦੇ ਹਨ	ਪ੍ਰਭੂ ਯਿਸੂ ਅਪਣੀ ਮੌਤ ਅਤੇ ਮਹਿਮਾਮਈ ਹੋਣ ਬਾਰੇ ਦੱਸਦੇ ਹਨ
12:20-26	12:20-26	12:20-26	12:20-21 12:22-26	12:20-28a

ਮਨੁੱਖ ਦਾ ਪੁੱਤਰ ਉੱਚਾ ਉਠਾਇਆ	ਯਿਸੂ ਅਪਣੀ ਸਲੀਬੀ ਮੌਤ ਬਾਰੇ ਦੱਸਦੇ ਹਨ		ਯਿਸੂ ਅਪਣੀ ਸਲੀਬੀ ਮੌਤ ਬਾਰੇ ਬੋਲਦੇ ਹਨ	
12:27-36a	12:27-36	12:27-36a	12:27-28a	
			12:28b	12:28b
			12:29	12:29-32
			12:30-33	
				12:33-36a
			12:34	
			12:35-36a	
ਯਹੂਦੀਆਂ ਦਾ ਅਵਿਸ਼ਵਾਸ	ਸਾਡੀ ਖਬਰ ਦੀ ਕਿਹਨੇ ਪਰਤੀਤ ਕੀਤੀ		ਲੋਕਾਂ ਦਾ ਅਵਿਸ਼ਵਾਸ	
12:36b-43		12:36b-43	12:36b-38	12:36b
				ਸਿੱਟਾ: ਯਹੂਦੀਆਂ ਦਾ ਅਵਿਸ਼ਵਾਸ
	12:37-41			12:37-38
(38b)	(38b)	(38b)		(38b)
			12:39-40	12:39-40
(40)	(40)	(40)		(40)
			12:41	12:41
	ਚਾਨਣ ਵਿਚ ਚੱਲਣਾ		12:42-43	12:42-50
ਯਿਸੂ ਦੇ ਸ਼ਬਦਾਂ ਦੁਆਰਾ ਨਿਆਂ	12:42-50		ਯਿਸੂ ਦੇ ਸ਼ਬਦਾਂ ਦੁਆਰਾ ਨਿਆਂ	
12:44-50		12:44-50	12:44-50	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

1-50 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਚਾਰੇ ਇੰਜੀਲਾਂ ਇੱਕ ਔਰਤ ਦੁਆਰਾ ਯਿਸੂ ਦੇ ਮਸਹ ਕੀਤੇ ਜਾਣ ਬਾਰੇ ਨੂੰ ਦਰਜ ਕਰਦੀਆਂ ਹਨ। ਇਸ ਲਈ, ਇੰਜੀਲ ਦੇ ਲੇਖਕਾਂ ਲਈ ਇਹ ਘਟਨਾ ਮਹੱਤਵਪੂਰਨ ਰਹੀ ਹੋਵੇਗੀ। ਭਾਵੇਂ ਕਿ ਮਰਕੁਸ 14:3-9, ਮੱਤੀ 26:6-13, ਅਤੇ ਯੂਹੰਨਾ 12:2-8 ਉਸਨੂੰ ਲਾਜ਼ਰ ਦੀ ਭੈਣ, ਬੈਤਨੀਆ ਦੀ ਮਰਿਯਮ ਵਜੋਂ ਪਛਾਣਦੇ ਹਨ, ਲੂਕਾ 7:36-50 ਉਸ ਨੂੰ ਗਲੀਲ ਦੀ ਪਾਪਣ ਔਰਤ ਵਜੋਂ ਪਛਾਣਦਾ ਹੈ।
- B. ਅਧਿਆਏ 12 ਵਿੱਚ ਪ੍ਰਭੂ ਯਿਸੂ ਦੀ ਜਨਤਕ ਸੇਵਾਈ ਖ਼ਤਮ ਹੁੰਦੀ ਹੈ। (ਦੇਖੋ, ਯੂਹੰਨਾ 12:29). ਉਹ ਅਧਿਕਾਰੀਆਂ ਨੂੰ ਵਿਸ਼ਵਾਸ ਵਿੱਚ ਲਿਆਉਣ ਲਈ ਬਾਰ-ਬਾਰ ਯਤਨ ਕਰ ਚੁਕੇ ਹਨ। ਅਧਿਆਏ 11 ਵਿੱਚ ਉਹ ਯਰੂਸ਼ਲਮ ਦੇ ਲੋਕਾਂ ਨੂੰ ਵਿਸ਼ਵਾਸ ਵਿੱਚ ਲਿਆਉਣ ਦਾ ਯਤਨ ਕਰਦੇ ਹਨ।
- C. ਇਸ ਅਧਿਆਏ ਵਿੱਚ ਲੋਕਾਂ ਦੇ ਪੰਜ ਜੁਟ ਦਰਜ ਹਨ
 1. ਲਾਜ਼ਰ ਦੇ ਉਠਾਏ ਜਾਣ ਦੇ ਗਵਾਹ, ਯੂਹੰਨਾ 12:17
 2. ਯਰੂਸ਼ਲਮ ਤੋਂ ਆਈ ਭੀੜ, ਯੂਹੰਨਾ 12:9
 3. ਪਸਾਹ ਦੇ ਪਰਬ ਤੇ ਆਏ ਲੋਕ, ਯੂਹੰਨਾ 12:12,18,29,34
 4. ਸੰਭਵ ਹੈ ਕੁਝ ਯੂਨਾਨੀ ਲੋਕ, ਯੂਹੰਨਾ 12:20
 5. ਸੰਭਵ ਹੈ ਉਹ ਯਹੂਦੀ ਅਧਿਕਾਰੀ ਜਿਹਨਾ ਉਸ ਉੱਤੇ ਨਿਹਚਾ ਕੀਤੀ, ਯੂਹੰਨਾ 12:42

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 12: 1 - 8

¹ ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ, ਯਿਸੂ ਬੈਤਨੀਆ ਨੂੰ ਗਏ, ਜਿੱਥੇ ਲਾਜ਼ਰ ਰਹਿੰਦਾ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ। ² ਉੱਥੇ ਯਿਸੂ ਲਈ ਇੱਕ ਭੋਜ ਤਿਆਰ ਕੀਤਾ ਗਿਆ। ਮਾਰਥਾ ਨੇ ਭੋਜਨ ਪਰੋਸਣ ਦਾ ਕੰਮ ਸੰਭਾਲਿਆ ਅਤੇ ਲਾਜ਼ਰ ਖਾਣ ਵਾਲਿਆਂ ਦੇ ਨਾਲ ਖਾਣਾ ਖਾਣ ਬੈਠਾ। ³ ਉਸ ਵੇਲੇ ਮਰੀਅਮ ਨੇ ਕੋਈ ਅੱਧਾ ਕਿਲੋ ਖ਼ਾਲਸ ਜਟਾਮਾਸੀ ਦਾ ਅਤਰ ਲਿਆ, ਜੋ ਬਹੁਤ ਕੀਮਤੀ ਸੀ, ਅਤੇ ਯਿਸੂ ਦੇ ਚਰਨਾਂ ਉੱਤੇ ਡੋਲ੍ਹ ਦਿੱਤਾ। ਫਿਰ ਆਪਣੇ ਵਾਲਾਂ ਨਾਲ ਉਹਨਾਂ ਦੇ ਚਰਨ ਸਾਫ਼ ਕੀਤੇ। ਉਸ

ਅਤਰ ਦੀ ਸੁਗੰਧ ਨਾਲ ਸਾਰਾ ਘਰ ਭਰ ਗਿਆ । ⁴ ਇਸ ਉੱਤੇ ਉਹਨਾਂ ਦਾ ਇੱਕ ਚੇਲਾ, ਯਹੂਦਾ ਇਸਕਰਿਊਤੀ, ਜੋ ਉਹਨਾਂ ਨੂੰ ਫੜਵਾਉਣ ਵਾਲਾ ਸੀ, ਬੋਲਿਆ, ⁵ "ਇਹ ਅਤਰ ਤਿੰਨ ਮੈਂ ਦੀਨਾਰ ਨੂੰ ਵੇਚ ਕੇ ਗਰੀਬਾਂ ਵਿੱਚ ਕਿਉਂ ਨਹੀਂ ਵੰਡਿਆ ਗਿਆ?" ⁶ ਉਸ ਨੇ ਇਹ ਗੱਲ, ਇਸ ਲਈ ਨਹੀਂ ਸੀ ਕਹੀ ਕਿ ਉਹ ਗਰੀਬਾਂ ਦੀ ਚਿੰਤਾ ਕਰਦਾ ਸੀ, ਸਗੋਂ ਇਸ ਲਈ ਕਿ ਉਹ ਚੋਰ ਸੀ, ਕਿਉਂਕਿ ਉਸ ਕੋਲ ਬੈਲੀ ਰਹਿੰਦੀ ਸੀ, ਜਿਸ ਵਿੱਚੋਂ ਜੋ ਕੁਝ ਉਸ ਵਿੱਚ ਰੱਖਿਆ ਜਾਂਦਾ ਸੀ, ਉਹ ਕੱਢ ਲੈਂਦਾ ਸੀ। ⁷ ਯਿਸੂ ਨੇ ਕਿਹਾ, "ਉਸ ਨੂੰ ਰਹਿਣ ਦਿਓ, ਉਸ ਨੂੰ ਮੇਰੇ ਅੰਤਮ ਸੰਸਕਾਰ ਦੇ ਲਈ ਇਹ ਕਰਨ ਦਿਓ ।" ⁸ ਗਰੀਬ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਤੁਹਾਡੇ ਨਾਲ ਸਦਾ ਨਹੀਂ ਰਹਾਂਗਾ ।

12:1 "ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ" ਇਹ ਮੱਤੀ 26:2 ਤੋਂ ਵੱਖਰੀ ਕਾਲਕ੍ਰਮ ਲੜੀ ਹੈ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇੰਜੀਲਾਂ ਦਾ ਪ੍ਰਮੁੱਖ ਕੇਂਦਰ ਕਾਲਕ੍ਰਮ ਨਹੀਂ ਬਲਕਿ ਪ੍ਰਤੀਨਿੱਧਤਾ ਰੂਪੀ ਪ੍ਰਭੂ ਯਿਸੂ ਦੀਆਂ ਕਰਨੀਆਂ ਹਨ ਜੋ ਉਹਨਾਂ ਦੇ ਵਿਅਕਤੀਤਵ ਅਤੇ ਕੰਮ ਉੱਤੇ ਚਾਣਨਾ ਪਾਉਂਦੀਆਂ ਹਨ। ਇੰਜੀਲਾਂ ਜੀਵਨੀ ਨਹੀਂ ਬਲਕਿ ਖਾਸ ਵਰਗਾਂ ਨੂੰ ਧਿਆਨ ਵਿੱਚ ਰੱਖ ਕੇ ਲਿਖੇ ਹੋਏ ਸ਼ੁਭ ਸਮਾਚਾਰਕ ਪਰਚੇ ਹਨ।

12:2 "ਉਹ" ਸੰਭਾਵਨਾ ਹੈ ਕਿ ਇਥੇ ਬੈਤਨੀਆ ਦੇ ਲੋਕਾਂ ਦੀ ਗੱਲ ਹੋ ਰਹੀ ਹੈ, ਜਿਹਨਾ ਨੇ ਲਾਜ਼ਰ ਦੇ ਜਿੰਦਾ ਕੀਤੇ ਜਾਣ ਤੋਂ ਬਾਦ ਵਿੱਚ ਪ੍ਰਭੂ ਯਿਸੂ ਅਤੇ ਉਹਨਾ ਦੇ ਚੇਲਿਆਂ ਲਈ ਭੋਜ ਤਿਆਰ ਕੀਤਾ ਸੀ। ਜਦਕਿ ਮੱਤੀ 26:6 ਵਿੱਚ, ਇਹ ਸ਼ਿਮਾਉਨ, ਜਿਹੜਾ ਕੇੜੀ ਸੀ, ਦੇ ਘਰ ਵਿੱਚ ਹੋ ਰਿਹਾ ਹੁੰਦਾ ਹੈ।

12:3 "ਕੀਮਤੀ" ਇਹ ਲਤੀਨੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਕਿ ਰੋਮੀ ਪਾਉਂਡ ਦਾ ਹਵਾਲਾ ਦਿੰਦਾ ਹੈ ਜੋ ਕਿ 12 ਔਂਸ ਦੇ ਬਰਾਬਰ ਹੁੰਦਾ ਸੀ। ਇਹ ਮਹਿੰਗਾ ਮਸਾਲਾ ਮਰਿਯਮ ਦੇ ਵਿਆਹ ਦੇ ਦਾਜ ਦਾ ਹਿੱਸਾ ਹੋ ਸਕਦਾ ਹੈ। ਕਈ ਕੁਆਰੀਆਂ ਔਰਤਾਂ ਇਸ ਪਰਕਾਰ ਦਾ ਇਤਰ ਆਪਣੇ ਗਲ ਦੇ ਦੁਆਲੇ ਪਹਿਨਦੀਆਂ ਸਨ।

- NASB "ਬਹੁਤ ਮਹਿੰਗੇ ਸੁੱਧ ਵਾਲ ਸ਼ੜ (ਇੱਕ ਖੁਸ਼ਬੂਦਾਰ ਬੂਟਾ) ਦੇ ਇਤਰ ਦਾ ਇੱਕ ਔਂਸ"
- NKJV "ਜਟਾਮਾਸੀ ਦੇ ਤੇਲ ਦਾ ਇੱਕ ਮਹਿੰਗਾ ਔਂਸ"
- NRSV "ਸੁੱਧ ਵਾਲ ਸ਼ੜ ਤੋਂ ਬਣਾਇਆ ਹੋਇਆ ਮਹਿੰਗੇ ਇਤਰ ਦਾ ਇੱਕ ਔਂਸ"
- TEV "ਸੁੱਧ ਜਟਾਮਾਸੀ ਦੇ ਤੇਲ ਦੇ ਮਹਿੰਗੇ ਇਤਰ ਨਾਲ ਭਰਿਆ ਹੋਇਆ ਪੂਰਾ ਨਿੱਕਾ (pint)"
- NJB "ਸੁੱਧ ਜਟਾਮਾਸੀ, ਬਹੁਤ ਮਹਿੰਗੇ ਅਤਰ ਦਾ ਇੱਕ ਔਂਸ"

ਇਸ ਨਾਂਵ-ਵਿਸ਼ੇਸ਼ਕ ਦੇ ਮਤਲਬ ਉੱਤੇ ਬਹੁਤ ਅੰਦਾਜ਼ੇ ਲਗਾਏ ਜਾ ਚੁਕੇ ਹਨ: (1) ਸੁੱਧ; (2) ਤਰਲ; or (3) ਇੱਕ ਜ਼ਰਾ ਦਾ ਨਾਮ ਇਹ ਇਤਰ ਹਿਮਾਲਿਆ ਦੀ ਇੱਕ ਸੁਗੰਦਿਤ ਜੜ ਵਿੱਚੋਂ ਸੀ ਜੋ ਕੀ ਬਹੁਤ ਮਹਿੰਗੀ ਸੀ। ਦੇਖੋ, James M Freeman, *Manners and Customs of the Bible*, pp. 379-380.

▣ "ਪ੍ਰਭੂ ਯਿਸੂ ਦੇ ਪੈਰਾਂ ਨੂੰ ਮਸਹ ਕੀਤਾ" ਇਸੇ ਘਟਨਾ ਦੇ ਬਾਕੀ ਲੇਖੇ (ਸ਼ਾਇਦ ਲਾਜ਼ਰ ਦੇ ਜਿੰਦਾ ਕੀਤੇ ਜਾਣ ਕਰਕੇ ਮਰੀਅਮ ਦੇ ਧਨਵਾਦੀ ਹੋਣ ਦੇ) ਇੱਕ ਔਰਤ ਦੁਆਰਾ ਪ੍ਰਭੂ ਯਿਸੂ ਦੇ ਸਿਰ ਨੂੰ ਮਸਹ ਕੀਤੇ ਜਾਣ ਦੀ ਗੱਲ ਕਰਦੇ ਹਨ, ਯੂਹੰਨਾ 12:2)। ਸਪਸ਼ਟ ਰੂਪ ਨਾਲ, ਮਰੀਅਮ ਨੇ ਪ੍ਰਭੂ ਯਿਸੂ ਦੇ ਪੂਰੇ ਸਰੀਰ ਨੂੰ ਮਸਹ ਕੀਤਾ, ਸਿਰ ਤੋਂ ਸ਼ੁਰੂ ਕਰਦਿਆਂ ਸਿਧਾ ਉਹਨਾਂ ਦੇ ਪੈਰਾਂ ਵੱਲ ਜਾਂਦਿਆਂ ਹੋਇਆਂ। ਪ੍ਰਭੂ ਯਿਸੂ ਦੇ ਪੈਰਾਂ ਦੇ ਨੰਗੇ ਹੋਣ ਦਾ ਕਾਰਣ ਸੀ ਕਿ ਉਹ ਆਪਣੀ ਖੱਬੀ ਕੂਹਣੀ ਨਾਲ ਮੇਜ ਉੱਤੇ ਢਾਸਣਾ ਲਾ ਕੇ ਬੈਠੇ ਹੋਏ ਸਨ।

ਇਹ ਯੂਹੰਨਾ ਦੇ ਦੇਹਰੇ ਵਿਚਾਰਾਂ ਦੀ ਲੜੀ ਵਿੱਚੋਂ ਇੱਕ ਹੈ। ਇਹ ਮਸਾਲਾ ਸ਼ਰੀਰ ਨੂੰ ਦਫ਼ਨਾਉਣ ਦੀ ਤਿਆਰੀ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ (ਦੇਖੋ, ਯੂਹੰਨਾ 19:40)। ਹੋ ਸਕਦਾ ਹੈ ਕਿ ਮਰੀਅਮ ਚੇਲਿਆਂ ਤੋਂ ਜਿਆਦਾ ਸਪਸ਼ਟਤਾ ਨਾਲ ਪ੍ਰਭੂ ਦੀ ਨੇੜੇ ਆ ਰਹੀ ਮੌਤ ਬਾਰੇ

ਸਮਝ ਗਈ ਹੋਵੇ (ਦੇਖੋ, ਯੂਹੰਨਾ 12:7). 11:2 ਉੱਤੇ ਦੇਖੋ, [ਖ਼ਾਸ ਵਿਸ਼ਾ: ਬਾਈਬਲ ਵਿੱਚ ਮਸਹ ਕੀਤਾ ਜਾਣਾ \(BDB 603\)](#)

▣ **"ਅਤਰ ਦੀ ਸੁਗੰਧ ਨਾਲ ਸਾਰਾ ਘਰ ਭਰ ਗਿਆ"** ਕਿੰਨਾ ਅਦਭੁਤ ਚਸਮਦੀਦ ਗਵਾਹ ਦੁਆਰਾ ਦਿੱਤਾ ਗਿਆ (ਸੰਪਾਦਕੀ) ਵੇਰਵਾ। ਯੂਹੰਨਾ ਨੂੰ ਇਹ ਸਮਾਂ ਸਾਫ ਸਾਫ ਯਾਦ ਹੈ!

12:4 **"ਯਹੂਦਾ ਇਸਕਰਿਊਤੀ"** ਇਸਕਰਿਊਤੀ ਸ਼ਬਦ ਦੀਆਂ ਦੋ ਨਿਰੁਕਤੀਆਂ ਹੋਣ ਦੀ ਸੰਭਾਵਨਾ ਹੈ: (1) ਯਹੂਦਾ ਦਾ ਇੱਕ ਸ਼ਹਿਰ (ਕਿਰਯੋਥ, ਦੇਖੋ, ਯਹੋ 15:25) ਜਾਂ (2) "ਕਾਤਿਲ ਦਾ ਚਾਕੂ" ਲਈ ਸ਼ਬਦ। ਸਾਰੇ ਇੰਜੀਲ ਦੇ ਲੇਖਕਾਂ ਵਿੱਚ, ਯੂਹੰਨਾ ਵਿੱਚ ਹੀ ਸਭ ਤੋਂ ਵੱਧ ਯਹੂਦਾ ਪ੍ਰਤੀ ਸਖਤ ਸ਼ਬਦਾਵਲੀ ਪਾਈ ਜਾਂਦੀ ਹੈ (ਦੇਖੋ, ਯੂਹੰਨਾ 12:6) ਯੂਹੰਨਾ 6:70-71 ਉੱਤੇ ਕੀਤੀ ਗਈ ਟਿੱਪਣੀ ਦੇਖੋ।

▣ **"ਫੜਵਾਉਣ ਵਾਲਾ ਸੀ"** ਇਹ ਇੱਕ ਹੋਰ ਸੰਪਾਦਕੀ ਟਿੱਪਣੀ ਹੈ। ਆਮ ਤੌਰ ਤੇ ਇਸ ਸ਼ਬਦ ਦਾ ਇਹ ਮਤਲਬ (connotation) ਨਹੀਂ ਹੁੰਦਾ ਹੈ। ਅਦਾਲਤੀ ਭਾਵ ਵਿੱਚ ਇਸਦਾ ਅਸਲੀ ਮਤਲਬ "ਸੌਂਪ ਦੇਣਾ" ਜਾਂ "ਸੌਂਪਣਾ" ਜਾਂ ਕੋਈ ਚੀਜ ਕਿਸੇ ਹੋਰ ਨੂੰ ਸੌਂਪ ਦੇਣਾ ਹੁੰਦਾ ਹੈ। ਯੂਹੰਨਾ 18:2 ਉੱਤੇ ਟਿੱਪਣੀ ਦੇਖੋ।

12:5 **"ਤਿੰਨ ਸੌ ਦੀਨਾਰ"** ਦੀਨਾਰ ਕਿਸੇ ਵੀ ਸਿਪਾਹੀ ਅਤੇ ਮਜਦੂਰ ਲਈ ਇੱਕ ਦਿਨ ਦੀ ਤਨਖਾਹ ਹੁੰਦੀ ਸੀ। ਇਹ ਅੱਜ ਲਗਭਗ ਇੱਕ ਸਾਲ ਦੀ ਤਨਖਾਹ ਦੇ ਬਰਾਬਰ ਸੀ।

12:6 ਇਹ ਆਇਤ ਇੱਕ ਹੋਰ ਸੰਪਾਦਕੀ ਟਿੱਪਣੀ ਹੈ। ਯੂਹੰਨਾ ਬਾਕੀ ਕਿਸੇ ਵੀ ਇੰਜੀਲ ਤੋਂ ਵੱਧ ਕੇ ਯਹੂਦਾ ਨੂੰ ਦੇਸ਼ੀ ਠਹਿਰਾਉਂਦਾ ਹੈ।

NASB	"ਪੈਸੇ ਦਾ ਡੱਬਾ"
NKJV, NRSV	"ਸਾਂਝਾ ਬਟੂਆ"
TEV	"ਪੈਸੇ ਦਾ ਥੈਲਾ"
NJB	"ਸਾਂਝਾ ਫੰਡ"

ਇਸ ਸ਼ਬਦ ਦਾ ਮਤਲਬ ਹੈ "ਇੱਕ ਛੋਟਾ ਡੱਬਾ"। ਇਹ ਸ਼ਬਦ ਅਸਲ ਵਿੱਚ ਸਾਜੀਆਂ ਵੱਲੋਂ ਆਪਣੇ ਮੂੰਹ ਦੇ ਹਿੱਸੇ (mouth pieces) ਲੈ ਕੇ ਜਾਣ ਲਈ ਵਰਤਿਆ ਜਾਂਦਾ ਸੀ।

▣ **"ਉਹ ਕੱਢ ਲੈਂਦਾ ਸੀ"** ਇਸ ਲਈ ਯੂਨਾਨੀ ਸ਼ਬਦ "ਚੁੱਕਣਾ" ਹੈ। ਇਹ ਦੋ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ:

(1) ਉਸਨੇ ਡੱਬਾ ਚੁੱਕਿਆ ਪਰ (2) ਉਸਨੇ ਡੱਬੇ ਵਿਚਲੀ ਸਮੱਗਰੀ ਵੀ ਚੁੱਕੀ। ਹੋ ਸਕਦਾ ਹੈ ਕਿ ਇਹ ਲਾਈਨ ਇਹ ਦਿਖਾਉਣ ਲਈ ਸ਼ਾਮਿਲ ਕੀਤੀ ਗਈ ਹੋਵੇ ਕਿ ਯੂਹੰਨਾ 12:5 ਵਿੱਚ ਯਹੂਦਾ ਦੀ ਗਰੀਬਾਂ ਪ੍ਰਤੀ ਚਿੰਤਾ ਸੱਚੀ ਨਹੀਂ ਸੀ ਬਲਕਿ ਚੋਰੀ ਕਰਨ ਲਈ ਸਿਰਫ ਇੱਕ ਬਹਾਨਾ ਸੀ।

12:7 ਇਹ ਇੱਕ ਅਨੋਖੀ ਆਇਤ ਹੈ। ਇਹ ਆਇਤ ਭਗਤੀ ਅਤੇ ਉਦਾਰਤਾ ਦੇ ਇਸ ਕੰਮ ਨੂੰ ਕਿਸੇ ਨੂੰ ਦਫ਼ਨਾਉਣ ਦੌਰਾਨ ਕੀਤੇ ਜਾਣ ਵਾਲੇ ਕਾਰਜ ਨਾਲ ਮਿਲਾ ਦਿੰਦੀ ਹੈ। (ਦੇਖੋ, ਯੂਹੰਨਾ 19:40). ਯੂਹੰਨਾ ਦੀਆਂ ਭਵਿਖਵਾਣੀ ਦੀਆਂ ਬਾਣੀਆਂ ਵਿਚੋਂ ਇਹ ਵੀ ਇੱਕ ਹੈ।

12:8 "ਗਰੀਬ ਤਾਂ ਸਦਾ ਤੁਹਾਡੇ ਨਾਲ ਹਨ" ਇਹ ਬਿਵਸਥਾਸਾਰ 15:4, 11 ਨਾਲ ਸੰਬੰਧਿਤ ਹੈ। ਇਹ ਗਰੀਬਾਂ ਦੀ ਨਿੰਦਿਆ ਕਰਨ ਵਾਲੇ ਸ਼ਬਦ ਨਹੀਂ ਬਲਕਿ ਪ੍ਰਭੂ ਯਿਸੂ ਮਸੀਹ ਦੀ ਮੌਜੂਦਗੀ ਉੱਤੇ ਜੇਰ ਦੇਣ ਲਈ ਵਰਤੇ ਗਏ ਸ਼ਬਦ ਹਨ। (ਦੇਖੋ, ਯੂਹੰਨਾ 12:35; 7:33; 9:4). ਪੁਰਾਤਨ ਪੂਰਬ ਕਰੀਬੀ ਇਲਾਕੇ ਦੇ ਸਾਹਿਤ ਨਾਲੋਂ ਪੁਰਾਣਾ ਨੇਮ ਗਰੀਬਾਂ ਦੇ ਦੇਖਭਾਲ ਅਤੇ ਉਹਨਾਂ ਦੇ ਅਧਿਕਾਰਾਂ ਪ੍ਰਤੀ ਵੱਖਰਾ ਹੈ।

ਯੂਹੰਨਾ 12: 9 - 11

⁹ ਬਹੁਤ ਸਾਰੇ ਯਹੂਦੀਆਂ ਨੂੰ ਇਹ ਪਤਾ ਲੱਗਾ ਕਿ ਯਿਸੂ ਬੈਤਨੀਆ ਵਿੱਚ ਹਨ । ਇਸ ਲਈ ਉਹ ਉੱਥੇ ਗਏ । ਉਹ ਕੇਵਲ ਯਿਸੂ ਦੇ ਕਾਰਨ ਹੀ ਨਹੀਂ ਗਏ, ਸਗੋਂ ਲਾਜ਼ਰ ਨੂੰ ਵੀ ਦੇਖਣ ਆਏ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ । ¹⁰ ਇਸ ਉੱਤੇ ਮਹਾਂ-ਪਰੋਹਤਾਂ ਨੇ ਲਾਜ਼ਰ ਨੂੰ ਵੀ ਜਾਨੇ ਮਾਰਨ ਦੀ ਵਿਉਂਤ ਬਣਾਈ । ¹¹ ਕਿਉਂਕਿ ਲਾਜ਼ਰ ਦੇ ਕਾਰਨ ਹੀ ਬਹੁਤ ਸਾਰੇ ਯਹੂਦੀ ਉਹਨਾਂ ਨੂੰ ਛੱਡ ਕੇ, ਯਿਸੂ ਉੱਤੇ ਵਿਸ਼ਵਾਸ ਕਰਨ ਲੱਗ ਪਏ ਸਨ ।

12:9 "ਬਹੁਤ ਸਾਰੇ ਯਹੂਦੀਆਂ ਨੂੰ ਇਹ ਪਤਾ ਲੱਗਾ ਕਿ ਯਿਸੂ ਬੈਤਨੀਆ ਵਿੱਚ ਹਨ" ਯੂਹੰਨਾ ਵਿੱਚ "ਯਹੂਦੀ" ਸ਼ਬਦ ਦਾ ਇਥੇ ਇੱਕ ਅਸਧਾਰਨ ਇਸਤੇਮਾਲ ਹੈ। ਆਮ ਤੌਰ ਤੇ ਇਹ ਪ੍ਰਭੂ ਯਿਸੂ ਦਾ ਵਿਰੋਧ ਕਰਨ ਵਾਲੇ ਯਹੂਦੀ ਧਾਰਮਿਕ ਆਗੂਆਂ ਲਈ ਵਰਤਿਆ ਜਾਂਦਾ ਹੈ। ਪਰ, ਯੂਹੰਨਾ 11:19, 45; 12:17 ਵਿੱਚ ਇਹ ਯਹੂਸ਼ਲਮ ਕਸਬੇ ਦੇ ਲੋਕਾਂ ਨੂੰ ਵਿਖਾ ਰਿਹਾ ਹੈ ਜੋ ਕਿ ਲਾਜ਼ਰ ਦੇ ਦੇਸਤ ਸਨ ਅਤੇ ਉਸਦੇ ਦਫ਼ਨਾਏ ਜਾਣ ਮੌਕੇ ਆਏ ਸਨ।

12:10 "ਮਹਾਂ-ਪਰੋਹਤਾਂ ਨੇ ਲਾਜ਼ਰ ਨੂੰ ਵੀ ਜਾਨੇ ਮਾਰਨ ਦੀ ਵਿਉਂਤ ਬਣਾਈ" ਉਹ ਸਬੂਤ ਮਿਟਾ ਦੇਣਾ ਚਾਹੁੰਦੇ ਸਨ! ਉਹਨਾਂ ਦੇ ਇਰਾਦੇ ਡਰ (ਦੇਖੋ, ਯੂਹੰਨਾ 11:48) ਅਤੇ ਈਰਖਾ (ਦੇਖੋ, ਯੂਹੰਨਾ 11:48; 12:11) ਨਾਲ ਭਰੇ ਸਨ।

ਉਹਨਾਂ ਸੋਚਿਆ ਹੋਵੇਗਾ ਕਿ ਪ੍ਰਭੂ ਯਿਸੂ ਦੁਆਰਾ ਲਾਜ਼ਰ ਨੂੰ ਜਿਵਾਲਾਣਾ ਨਵੇਕਲਾ ਕੰਮ ਅਤੇ ਨਿਰਾਲੀ ਘਟਨਾ ਹੈ। ਇਹਨਾਂ ਯਹੂਦੀ ਆਗੂਆਂ ਦਾ ਅੰਨਾਪਣ ਅਤੇ ਬੇਇਨਸਫ਼ੀ ਇੰਸਾਨੀਅਤ ਦੇ ਡਿੱਗੇ ਹੋਏ ਹੋਣ ਦੇ ਹਨੇਰੇ ਬਾਰੇ ਦੱਸਦਾ ਹੈ।

12:11 ਇਹ ਵਾਪਸ 11:45 ਨਾਲ ਸੰਬੰਧਿਤ ਹੈ। ਦੇਖੋ, ਖ਼ਾਸ ਵਿਸ਼ਾ: ਯੂਹੰਨਾ 2:23 ਵਿੱਚ ਕਿਰਿਆ "ਵਿਸ਼ਵਾਸ"

ਯੂਹੰਨਾ 12: 12 - 19

¹² ਅਗਲੇ ਦਿਨ ਉਸ ਭੀੜ ਨੇ ਜੋ ਤਿਉਹਾਰ ਦੇ ਲਈ ਆਈ ਸੀ ਸੁਣਿਆ ਕਿ ਯਿਸੂ ਯਹੂਸ਼ਲਮ ਵਿੱਚ ਆ ਰਹੇ ਹਨ । ¹³ ਭੀੜ ਦੇ ਲੋਕਾਂ ਨੇ ਖਜ਼ੂਰ ਦੀਆਂ ਟਹਿਣੀਆਂ ਤੋੜੀਆਂ ਅਤੇ ਉਹਨਾਂ ਨੂੰ ਮਿਲਣ ਲਈ ਗਏ । ਉਹ ਉੱਚੀ ਉੱਚੀ ਕਹਿ ਰਹੇ ਸਨ : "ਪਰਮੇਸ਼ਰ ਦੀ ਵਡਿਆਈ ਹੋਵੇ, ਉਹ ਪ੍ਰਭੂ ਦੇ ਆਉਣ ਵਾਲੇ ਇਸਰਾਏਲ ਦੇ ਰਾਜਾ ਨੂੰ ਅਸੀਸ ਦੇਵੇ ।" ¹⁴ ਯਿਸੂ ਨੂੰ ਇੱਕ ਗਧੀ ਦਾ ਬੱਚਾ ਮਿਲ ਗਿਆ । ਉਹ ਉਸ ਉੱਤੇ ਬੈਠ ਗਏ, ਜਿਸ ਤਰ੍ਹਾਂ ਧਰਮਗ੍ਰੰਥ ਵਿੱਚ ਲਿਖਿਆ ਹੋਇਆ ਹੈ : ¹⁵ "ਸਿਓਨ ਦੀ ਪੁੱਤਰੀ, ਭੈ ਭੀਤ ਨਾ ਹੋ, ਦੇਖ ਤੇਰਾ ਰਾਜਾ ਆ ਰਿਹਾ ਹੈ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ ।" ¹⁶ ਇਹ ਸਭ ਕੁਝ ਯਿਸੂ ਦੇ ਚੇਲੇ ਪਹਿਲਾਂ ਤਾਂ ਨਾ ਸਮਝੇ, ਪਰ ਜਦੋਂ ਯਿਸੂ ਮਹਿਮਾ ਪ੍ਰਾਪਤ ਕਰ ਚੁੱਕੇ, ਤਾਂ ਉਹਨਾਂ ਨੂੰ ਯਾਦ ਆਇਆ ਕਿ ਧਰਮਗ੍ਰੰਥ ਵਿੱਚ ਯਿਸੂ ਦੇ ਬਾਰੇ ਇਹ ਲਿਖਿਆ ਹੋਇਆ ਸੀ ਕਿ ਲੋਕਾਂ ਨੇ ਯਿਸੂ ਦੇ ਨਾਲ ਉਸੇ ਤਰ੍ਹਾਂ ਹੀ ਕੀਤਾ । ¹⁷ ਉਹਨਾਂ ਲੋਕਾਂ ਨੇ ਗਵਾਹੀ ਦਿੱਤੀ, ਜਿਹੜੇ ਯਿਸੂ ਦੇ ਨਾਲ ਉਸ ਵੇਲੇ ਸਨ, ਜਦੋਂ ਉਹਨਾਂ ਨੇ ਲਾਜ਼ਰ ਨੂੰ ਕਬਰ ਵਿੱਚੋਂ ਅਵਾਜ਼ ਨਾਲ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਸੀ । ¹⁸ ਲੋਕਾਂ ਦੀ ਭੀੜ ਇਸ ਕਾਰਨ ਵੀ ਯਿਸੂ ਨੂੰ ਮਿਲਣ ਗਈ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਯਿਸੂ ਨੇ ਇਹ ਚਮਤਕਾਰੀ ਚਿੰਨ੍ਹ ਦਿਖਾਇਆ ਸੀ । ¹⁹ ਇਸ ਉੱਤੇ ਫ਼ਰੀਸੀ ਇੱਕ ਦੂਜੇ ਨੂੰ ਕਹਿਣ ਲੱਗੇ, "ਦੇਖੋ, ਤੁਹਾਡੇ ਤੋਂ ਕੁਝ ਨਹੀਂ ਹੋ ਰਿਹਾ, ਸਾਰੇ ਲੋਕ ਉਸ ਦੇ ਪਿੱਛੇ ਹੋ ਗਏ ਹਨ ।"

12:12-19 ਪ੍ਰਭੂ ਯਿਸੂ ਦੇ ਸ਼ਾਹੀ ਦਾਖਲੇ ਦਾ ਇਹ ਯੂਹੰਨਾ ਦਾ ਆਪਣੇ ਤਰੀਕੇ ਦਾ ਵਿਸਤਾਰ ਹੈ (ਦੇਖੋ, ਮੱਤੀ 21:1-11; ਮਰਕੁਸ 11:1-11; ਲੂਕਾ

12:12 "ਉਸ ਭੀੜ ਨੇ ਜੋ ਤਿਉਹਾਰ ਦੇ ਲਈ ਆਈ ਸੀ" ਯਹੂਦੀ ਆਦਮੀਆਂ ਲਈ ਤਿੰਨ ਭੋਜ ਦੇ ਦਿਨ ਜਰੂਰੀ ਸਨ (ਦੇਖੋ, ਕੂਚ 23:14-17; ਲੇਵੀਆਂ 23; ਬਿਵ 16:16). ਪਲਸਤੀਨ ਤੋਂ ਬਾਹਰ ਰਹਿੰਦੇ ਯਹੂਦੀਆਂ ਦੀ ਉਮਰਾਂ ਦੀ ਖਾਹਸ਼ ਹੁੰਦੀ ਸੀ ਯਹੂਸਲਮ ਵਿੱਚ ਇਹ ਭੋਜ ਤੇ ਜਾਣਾ। ਇਹਨਾਂ ਨਿਰਧਾਰਿਤ ਭੋਜਾਂ ਦੌਰਾਨ ਯਹੂਸਲਮ ਦੀ ਆਬਾਦੀ ਤਿੰਨ ਤੋਂ ਪੰਜ ਗੁਣਾਂ ਵੱਧ ਜਾਂਦੀ ਸੀ। ਇਹ ਸ਼ਬਦ ਉਹਨਾਂ ਵੱਡੀ ਗਿਣਤੀ ਵਿੱਚ ਆਏ ਸ਼ਰਧਾਲੂਆਂ ਲਈ ਵਰਤੇ ਗਏ ਹਨ ਜਿਹਨਾਂ ਪ੍ਰਭੂ ਯਿਸੂ ਬਾਰੇ ਸੁਣਿਆ ਅਤੇ ਉਹਨਾਂ ਨੂੰ ਦੇਖਣਾ ਚਾਹੁੰਦੇ ਸਨ (ਦੇਖੋ, ਯੂਹੰਨਾ 11:56).

12:13 "ਖਜੂਰ ਦੀਆਂ ਟਹਿਣੀਆਂ" ਖਜੂਰ ਦੀਆਂ ਟਹਿਣੀਆਂ ਲਈ ਇਥੇ ਇੱਕ ਅਸਧਾਰਨ ਯੂਨਾਨੀ ਭਾਸ਼ਾ ਦੇ ਸ਼ਬਦ ਦੀ ਵਰਤੋਂ ਹੋਈ ਹੈ। ਕਈ ਮੰਨਦੇ ਹਨ ਕਿਸੇ ਸਮੇਂ ਜੈਤੂਨ ਦੇ ਪਹਾੜ ਉੱਤੇ ਖਜੂਰਾਂ ਹੁੰਦੀਆਂ ਸਨ (ਜਿਵੇਂ ਕਿ, ਜੋਸੇਫਸ-ਯਹੂਦੀ ਇਤਿਹਾਸਕਾਰ), ਜਦਕਿ ਕਈ ਮੰਨਦੇ ਹਨ ਕਿ ਇਹਨਾਂ ਦਾ ਆਯਾਤ ਮਿਸਰ ਤੋਂ ਹੁੰਦਾ ਸੀ। ਇਹ ਜਿੱਤ ਦੇ ਨਿਸ਼ਾਨ ਰਹੇ ਹੋ ਸਕਦੇ ਹਨ (ਦੇਖੋ, ਪਰਕਾਸ਼ 7:9)। ਹਰ ਸਾਲ ਤੰਬੂਆਂ ਦੇ ਤਿਉਹਾਰ (ਦੇਖੋ, ਲੇਵੀਆਂ 23:40) ਅਤੇ ਪਸਾਹ ਦੇ ਤਿਉਹਾਰ (ਮਕਾਬੀਅਨ ਦੇ ਸਮੇਂ ਤੋਂ ਪਰੰਪਰਾ ਅਨੁਸਾਰ) ਵਿੱਚ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ।

▣ "ਉੱਚੀ ਉੱਚੀ ਕਹਿ ਰਹੇ ਸਨ" ਇਹ ਇੱਕ ਅਸਿੱਧ ਵਾਕ ਹੈ ਜੋ ਦੋ ਚੀਜ਼ਾਂ ਪੇਸ਼ ਕਰਦਾ ਹੈ (1) ਭੂਤ ਕਾਲ 'ਚ ਦੋਹਰਾਇਆ ਗਿਆ ਕੰਮ ਜਾਂ (2) ਭੂਤ ਕਾਲ 'ਚ ਸ਼ੁਰੂ ਕੀਤੇ ਗਏ ਕੰਮ ਦੀ ਸ਼ੁਰੂਆਤ।

▣ "ਪਰਮੇਸ਼ਰ ਦੀ ਵਡਿਆਈ ਹੋਵੇ" ਇਸ ਸ਼ਬਦ ਦਾ ਮਤਲਬ ਸੀ "ਹੁਣੇ ਬਚਾਉ" ਜਾਂ "ਕਿਰਪਾ ਕਰਕੇ ਬਚਾਓ" (ਦੇਖੋ, ਜਬੂਰ 118:25-26) (ਦੇਖੋ, ਜਬੂਰ 118:25-26) ਪਸਾਹ ਦੇ ਤਿਉਹਾਰ ਵੇਲੇ ਇਹ ਵਡਿਆਈ ਦਾ ਜਬੂਰ ਉਸ ਸਮੇਂ ਪੜਿਆ ਜਾਂਦਾ ਸੀ (ਦੇਖੋ, ਜਬੂਰ 113-118) ਜਦੋਂ ਤੀਰਥ ਯਾਤਰੀ ਮੰਦਰ ਵਲ ਯਾਤਰਾ ਕਰਦੇ। ਇਹ ਵਿੱਚੋਂ ਬਹੁਤ ਸਾਰੇ ਕੰਮ ਅਤੇ ਵਾਕ ਹਰ ਸਾਲ ਪਸਾਹ ਦੇ ਤਿਉਹਾਰ ਦੇ ਸਮੇਂ ਦੋਹਰਾਏ ਜਾਂਦੇ ਸਨ। ਪਰ ਇਹ ਸਾਲ ਖਾਸ ਸੀ ਕਿਉਂਕਿ ਇਸ ਸਾਲ ਉਹਨਾਂ ਨੇ ਪ੍ਰਭੂ ਯਿਸੂ 'ਚ ਆਪਣੇ ਅਸਲੀ ਮਤਲਬ ਨੂੰ ਲਭਿਆ! ਭੀੜ ਨੂੰ ਇਸ ਗੱਲ ਦਾ ਅਹਿਸਾਸ ਸੀ। ਫਰਿਸੀਆਂ ਨੇ ਇਸਨੂੰ ਪਹਿਚਾਣਿਆ।

▣ "ਉਹ ਪ੍ਰਭੂ ਦੇ ਆਉਣ ਵਾਲੇ ਇਸਰਾਏਲ ਦੇ ਰਾਜਾ ਨੂੰ ਅਸੀਸ ਦੇਵੇ" ਇਸੇ ਗੱਲ ਦਾਅਵਾ ਪ੍ਰਭੂ ਯਿਸੂ ਕਰਦੇ ਆਏ ਹਨ। ਉਹ ਹੀ ਭੇਜੇ ਹੋਏ ਸਨ! ਉਹਨਾਂ ਯਹੋਵਾਹ ਦੀ ਨੁਮਾਇੰਦਗੀ ਕੀਤੀ।

NASB " ਇਸਰਾਏਲ ਦਾ ਰਾਜਾ ਵੀ"

NKJV, NRSV, TEV, NJB " ਇਸਰਾਏਲ ਦਾ ਰਾਜਾ"

ਇਹ ਪੈਰਾ ਜਬੂਰ ਦਾ ਹਿੱਸਾ ਨਹੀਂ ਸੀ, ਬਲਕਿ ਭੀੜ ਦੁਆਰਾ ਜੋੜਿਆ ਗਿਆ ਸੀ। ਇਹ ਪ੍ਰਭੂ ਯਿਸੂ ਨੂੰ 2 ਸਮੂਏਲ 7 ਵਿੱਚ ਵਾਇਦਾ ਕੀਤੇ ਮਸੀਹ ਹੋਣ ਵੱਲ ਇਸ਼ਾਰਾ ਕਰਦਾ ਜਾਪਦਾ ਹੈ (ਦੇਖੋ, ਯੂਹੰਨਾ 1:49; 19:19).

12:14 "ਗਧੀ ਦਾ ਬੱਚਾ" ਗਧੇ ਇਸਰਾਇਲ ਦੀ ਸ਼ਾਹੀ ਸਵਾਰੀ ਹੁੰਦੇ ਸਨ (ਦੇਖੋ, 1 ਰਾਜਾ 1:33, 38, 44). ਸਿਰਫ ਰਾਜਾ ਹੀ ਗਧੇ ਦੀ ਸਵਾਰੀ ਕਰਦੇ ਸਨ, ਇਸ ਲਈ, ਇਹ ਬਹੁਤ ਜਰੂਰੀ ਸੀ ਕਿ ਪ੍ਰਭੂ ਯਿਸੂ ਉਸ ਗਧੇ ਉੱਤੇ ਸਵਾਰੀ ਕਰਦੇ ਜਿਸ ਉੱਤੇ ਹੋਰ ਕੋਈ ਸਵਾਰ ਨਾ ਹੋਇਆ ਹੋਵੇ। (ਦੇਖੋ, ਮਰਕੁਸ 11:2).

12:14-15 "ਜਿਸ ਤਰ੍ਹਾਂ ਧਰਮਗ੍ਰੰਥ ਵਿੱਚ ਲਿਖਿਆ ਹੋਇਆ ਹੈ" ਇਹ ਸ਼ਬਦ ਜਕਰਯਾਹ 9:9 ਵਿੱਚੋਂ ਲਏ ਗਏ ਹਨ। ਗਧੇ ਦਾ ਬੱਚਾ ਨਾ ਸਿਰਫ ਮਸੀਹ ਦੇ ਰਾਜਾ ਹੋਣ ਦੀ ਗੱਲ ਕਰਦਾ ਹੈ ਸਗੋਂ ਉਹਨਾਂ ਦੀ ਨਿਮਰਤਾ ਬਾਰੇ ਵੀ ਦੱਸਦਾ ਹੈ। ਪ੍ਰਭੂ ਯਿਸੂ ਯਹੂਦੀਆਂ ਦੀ ਆਸ ਮੁਤਾਬਿਕ ਕਿਸੇ ਜੇਤੂ ਸਿਪਾਹੀ ਵਾਂਗ ਨਹੀਂ ਬਲਕਿ ਗਧੇ ਦੇ ਬੱਚੇ ਉੱਤੇ ਸਵਾਰ ਹੋ ਕੇ ਯਸਯਾਹ 53 ਦੇ ਦੁਖ ਸਹਿਣ ਵਾਲੇ ਸੇਵਕ ਬਣਕੇ ਆਏ।

12:16 "ਇਹ ਸਭ ਕੁਝ ਯਿਸੂ ਦੇ ਚੇਲੇ ਪਹਿਲਾਂ ਤਾਂ ਨਾ ਸਮਝੇ" ਇਹ ਯੂਹੰਨਾ ਦੀ ਇੱਕ ਹੋਰ ਚਸਮਦੀਦ ਗਵਾਹੀ ਹੈ। ਇਹ ਬਾਰ ਬਾਰ ਦੁਹਰਾਇਆ ਹੋਇਆ ਵਿਸ਼ਾ ਹੈ (ਦੇਖੋ, ਯੂਹੰਨਾ 2:22; 10:6; 16:18; ਮਰਕੁਸ 9:32; ਲੂਕਾ 2:50; 9:45; 18:34)

ਇਹ ਸਿਰਫ ਪ੍ਰਭੂ ਯਿਸੂ ਦੇ ਉਠਾਏ ਜਾਣ ਅਤੇ ਪੰਤੇਕੁਸਤ ਦੇ ਦਿਨ ਤੋਂ ਬਾਅਦ ਹੀ ਹੈ ਕਿ ਉਹਨਾਂ ਦੀਆਂ ਆਤਮਿਕ ਅੱਖਾਂ ਪੂਰੀ ਤਰ੍ਹਾਂ ਖੋਲੀਆਂ ਜਾਂਦੀਆਂ ਹਨ।

▣ "ਪਰ ਜਦੋਂ ਯਿਸੂ ਮਹਿਮਾ ਪ੍ਰਾਪਤ ਕਰ ਚੁੱਕੇ, ਤਾਂ ਉਹਨਾਂ ਨੂੰ ਯਾਦ ਆਇਆ" ਇਹ ਪਵਿੱਤਰ ਆਤਮਾ ਦੀਆਂ ਕਈ ਸੇਵਕਾਈਆਂ ਵਿੱਚੋਂ ਇੱਕ ਸੀ (ਦੇਖੋ, ਯੂਹੰਨਾ 14:26 ਅਤੇ 2:22).

ਇਹ ਆਇਤ ਇਹ ਵੀ ਦਿਖਾਉਂਦੀ ਹੈ ਕਿ ਸੁਭ ਸਮਾਚਾਰ ਦੇ ਲੇਖਕਾਂ ਨੇ ਪੁਨਰ ਜੀਵਿਤ ਪ੍ਰਭੂ ਯਿਸੂ ਨਾਲ ਆਪਣੇ ਵਿਅਕਤੀਗਤ ਤਜਰਬਿਆਂ ਵਿੱਚੋਂ ਇਹ ਲਿਖਤਾਂ ਲਿਖੀਆਂ। ਪਹਿਲੇ ਤਿੰਨ ਲੇਖਕ ਪ੍ਰਭੂ ਯਿਸੂ ਨੂੰ ਇਤਿਹਾਸਿਕ ਪ੍ਰਗਤੀ ਵਿੱਚ ਪੇਸ਼ ਕਰਦੇ ਹਨ, ਪਰ ਯੂਹੰਨਾ ਆਪਣੀ ਪੂਰੀ ਲਿਖਤ ਪ੍ਰਭੂ ਯਿਸੂ ਦੀ ਮਹਿਮਾ ਦੀ ਰੋਸ਼ਨੀ ਵਿੱਚ ਲਿਖਦਾ ਹੈ। ਸੁਭ ਸਮਾਚਾਰ ਪਿਸ਼ੇਕੜ ਦੀਆਂ ਯਾਦਾਂ ਨੂੰ ਅਤੇ ਪ੍ਰੇਰਣਾ ਦਿੱਤੇ ਪੁਰਸ਼ਾਂ ਦੀਆਂ ਵਿਸ਼ਵਾਸ ਦੇ ਸਮੂਹ ਦੀਆਂ ਲੋੜਾਂ ਨੂੰ ਪੇਸ਼ ਕਰਦੇ ਹਨ। ਇਸ ਲਈ, ਇਥੇ ਦੇ ਇਤਿਹਾਸਿਕ ਪਿਸ਼ੇਕੜ ਹਨ (ਪ੍ਰਭੂ ਯਿਸੂ ਅਤੇ ਸੁਭ ਸਮਾਚਾਰ ਲੇਖਕ), ਜਿਹਨਾਂ ਵਿੱਚੋਂ ਦੋਵੇਂ ਹੀ ਪ੍ਰੇਰਿਤ ਹਨ।

▣ "ਮਹਿਮਾਮਈ" ਯੂਹੰਨਾ 1:14 ਉੱਤੇ ਟਿੱਪਣੀ ਦੇਖੋ

12:17 ਦੇਖੋ, ਯੂਹੰਨਾ 1:8 ਉੱਤੇ [ਖਾਸ ਵਿਸ਼ਾ: ਪ੍ਰਭੂ ਯਿਸੂ ਦੇ ਗਵਾਹ](#)। ਦੇਖੋ, ਪ੍ਰਸੰਗਿਕ ਅੰਤਰਦ੍ਰਿਸ਼ਟੀ , C.

12:19 "ਫ਼ਰੀਸੀ ਇੱਕ ਦੂਜੇ ਨੂੰ ਕਹਿਣ ਲੱਗੇ" ਇਹ ਇੱਕ ਹੋਰ ਪਹਿਲਾਂ ਸੂਚਿਤ ਕਰਦੀ ਭਵਿੱਖਵਾਣੀ ਹੈ। ਇਸਦਾ ਸਬੰਧ (1) ਯਹੂਦੀਆਂ, ਯੂਹੰਨਾ 11:48; 12:11 ਅਤੇ (2) ਗ਼ੈਰ-ਜਾਤੀਆਂ ਨਾਲ ਹੈ, ਯੂਹੰਨਾ 12:20-23। ਇਹ ਦੋ ਇਤਿਹਾਸਿਕ ਪਿਸ਼ੇਕੜ ਪ੍ਰਗਟ ਕਰਦਾ ਹੈ: ਪ੍ਰਭੂ ਯਿਸੂ ਅਤੇ ਪਹਿਲੀ ਸਦੀ ਦੀ ਕਲੀਸੀਆ ਦਾ।

ਯੂਹੰਨਾ 12: 20 - 26

²⁰ ਜਿਹੜੇ ਲੋਕ ਤਿਉਹਾਰ ਉੱਤੇ ਉਪਾਸਨਾ ਕਰਨ ਦੇ ਲਈ ਆਏ ਹੋਏ ਸਨ ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ । ²¹ ਉਹ ਯੂਨਾਨੀ ਫ਼ਿਲਿੱਪੁਸ ਕੋਲ ਆਏ । ਫ਼ਿਲਿੱਪੁਸ ਗਲੀਲ ਦੇ ਨਗਰ ਬੈਤਸੈਦਾ ਦਾ ਰਹਿਣ ਵਾਲਾ ਸੀ । ਉਹਨਾਂ ਯੂਨਾਨੀਆਂ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ, “ਸ਼੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ।” ²² ਫ਼ਿਲਿੱਪੁਸ ਨੇ ਅੰਦ੍ਰਿਯਾਸ ਕੋਲ ਜਾ ਕੇ ਇਹ ਦੱਸਿਆ । ਫਿਰ ਉਹਨਾਂ ਦੋਹਾਂ ਨੇ ਯਿਸੂ ਨੂੰ ਇਹ ਦੱਸਿਆ । ²³ ਯਿਸੂ ਨੇ ਉਹਨਾਂ ਦੋਹਾਂ ਨੂੰ ਉੱਤਰ ਦਿੱਤਾ, “ਮਨੁੱਖ ਦੇ ਪੁੱਤਰ ਦੀ ਮਹਿਮਾ ਪ੍ਰਾਪਤੀ ਦਾ ਸਮਾਂ ਆ ਗਿਆ ਹੈ ।” ²⁴ ਮੈਂ ਤੁਹਾਨੂੰ ਇੱਕ ਸੱਚਾਈ ਦੱਸਦਾ ਹਾਂ: ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਉਹ ਇਕੱਲਾ ਹੀ ਰਹਿੰਦਾ ਹੈ । ਪਰ ਜਦੋਂ ਇਹ ਮਰ ਜਾਂਦਾ ਹੈ, ਤਾਂ ਇਹ ਬਹੁਤ ਫਲਦਾ ਹੈ । ²⁵ ਜੇ ਆਪਣੇ ਪ੍ਰਾਣ ਨਾਲ ਪਿਆਰ ਕਰਦਾ ਹੈ, ਉਹ ਉਸ ਨੂੰ ਨਾਸ਼ ਕਰਦਾ ਹੈ । ਪਰ ਉਹ ਜੇ ਆਪਣੇ ਪ੍ਰਾਣ ਨੂੰ ਇਸ ਸੰਸਾਰ ਵਿੱਚ ਨਫਰਤ ਕਰਦਾ ਹੈ, ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ । ²⁶ ਜੇ ਕੋਈ ਮੇਰੀ ਸੇਵਾ ਕਰਨਾ ਚਾਹੁੰਦਾ ਹੈ, ਮੇਰੇ ਪਿੱਛੇ ਚੱਲੇ, ਤਾਂ ਜੇ ਜਿੱਥੇ ਮੈਂ ਹਾਂ ਮੇਰਾ ਸੇਵਾਦਾਰ ਵੀ ਹੋਵੇ । ਜੇ ਮੇਰੀ ਸੇਵਾ ਕਰਦਾ ਹੈ, ਮੇਰਾ ਪਿਤਾ ਉਸ ਦਾ ਆਦਰ ਕਰੇਗਾ ।”

12:20 "ਕੁਝ ਯੂਨਾਨੀ" ਇਹ ਗੈਰ ਜਾਤੀਆਂ ਲਈ ਵਰਤਿਆ ਗਿਆ ਸ਼ਬਦ ਹੈ, ਨਾ ਕਿ ਨਸਲੀ ਯੂਨਾਨੀਆਂ ਲਈ।

▣ "ਜਿਹੜੇ ਲੋਕ ਤਿਉਹਾਰ ਉੱਤੇ ਉਪਾਸਨਾ ਕਰਨ ਦੇ ਲਈ ਆਏ ਹੋਏ ਸਨ" ਵਰਤਮਾਨ ਕਾਲ ਤੋਂ ਭਾਵ ਹੈ ਕਿ ਤਿਉਹਾਰ ਮਨਾਉਣ ਜਾਣਾ ਉਹਨਾਂ ਦੀ ਆਦਤ ਸੀ। ਉਹ ਜਾਂ ਤਾਂ (1) ਪਰਮੇਸ਼ਵਰ ਤੋਂ ਡਰਨ ਵਾਲੇ ਸਨ ਜਾਂ (2) ਦਰਵਾਜ਼ੇ ਦੇ ਪਰਿਵਰਤਿਤ ਲੋਕ ਸਨ। ਇਹਨਾਂ ਵਿੱਚੋਂ ਪਹਿਲੇ ਲੋਕ ਪਾਬੰਦੀ ਨਾਲ ਯਹੂਦੀ ਆਰਾਧਨਾ ਸਥਾਨ ਤੇ ਆਰਾਧਨਾ ਕਰਨ ਵਾਲੇ ਸਨ ਅਤੇ ਦੂਜੇ ਅਧਿਕਾਰਿਕ ਰੂਪ ਨਾਲ ਯਹੂਦੀ ਵਿਸ਼ਵਾਸ ਵਿੱਚ ਆਏ ਹੋਏ ਸਨ।

12:21 "ਫਿਲਿੱਪਸ ਅੱਗੇ ਬੇਨਤੀ ਕੀਤੀ" ਇਹ ਅਧੂਰੇ ਕਾਲ ਵਿੱਚ ਕਿਹਾ ਗਿਆ ਹੈ ਜਿਸਦਾ ਮਤਲਬ ਹੈ ਕਿ (1) ਉਹਨਾਂ ਨੇ ਬਾਰ ਬਾਰ ਪੁਛਿਆ, ਜਾਂ (2) ਉਹ ਪੁਛਣ ਲੱਗੇ। ਉਹ ਪ੍ਰਭੂ ਯਿਸੂ ਨਾਲ ਨਿੱਜੀ ਗੱਲ ਬਾਤ ਕਰਨੀ ਚਾਹੁੰਦੇ ਸਨ। ਜਾਹਿਰ ਹੈ ਕਿ ਇਹ ਪ੍ਰਭੂ ਯਿਸੂ ਮਸੀਹ ਦੀ ਮੌਤ ਤੋਂ ਪਹਿਲਾਂ ਭਵਿਖਵਾਣੀ ਦੀ ਘੜੀ ਦੀ ਆਖਿਰੀ ਅਵਾਜ਼ ਸੀ (ਦੇਖੋ, ਯੂਹੰਨਾ 12:23)।

12:22 ਫਿਲਿੱਪਸ (ਘੋੜਿਆਂ ਦਾ ਸ਼ੈਕੀਨ) ਅਤੇ ਅੰਦਰਿਆਸ (ਮਰਦਾਨਾ) ਹੀ ਦੋ ਰਸੂਲ ਹਨ ਜਿਹਨਾਂ ਦੇ ਨਾਮ ਯੂਨਾਨੀ ਸਨ। ਸ਼ਾਇਦ ਇਸੇ ਕਰਕੇ ਇਹ ਯੂਨਾਨੀ ਲੋਕਾਂ (ਗੈਰ ਯਹੂਦੀ) ਨੂੰ ਮਹਿਸੂਸ ਹੋਇਆ ਕੀ ਉਹ ਇਹਨਾਂ ਕੋਲ ਅਸਾਨੀ ਨਾਲ ਜਾ ਸਕਦੇ ਹਨ।

12:23 "ਸਮਾਂ ਆ ਗਿਆ ਹੈ" ਇਹ ਪੂਰਨ ਕਾਲ ਵਿੱਚ ਲਿਖਿਆ ਹੋਇਆ ਹੈ। ਯੂਹੰਨਾ ਅਕਸਰ ਹੀ "ਸਮਾਂ" ਸ਼ਬਦ ਦੀ ਵਰਤੋਂ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਅਤੇ ਜੀ ਉਠਣ ਨਾਲ ਉਹਨਾਂ ਦੀ ਸੇਵਕਈ ਦੇ ਅੰਤ ਹੋਣ ਲਈ ਕਰਦਾ ਹੈ (ਦੇਖੋ, ਯੂਹੰਨਾ 12:27; 13:1, 32; 17:1)। ਪ੍ਰਭੂ ਯਿਸੂ ਨੇ ਕਿਹਾ ਕੀ ਉਹ ਇਸਰਾਈਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਆਏ ਸਨ (ਦੇਖੋ, ਮੱਤੀ 15:24)। ਹੁਣ ਉਹਨਾਂ ਦਾ ਸੰਦੇਸ਼ ਗੈਰ ਯਹੂਦੀਆਂ ਤੱਕ ਪਹੁੰਚ ਰਿਹਾ ਸੀ!

▣ "ਮਨੁੱਖ ਦੇ ਪੁੱਤਰ" ਇਹ ਇੱਕ ਅਰਾਮੀ ਭਾਸ਼ਾ ਦਾ ਵਾਕ ਸੀ ਜਿਸਦਾ ਮਤਲਬ ਸਧਾਰਨ ਰੂਪ ਨਾਲ ਕਿਸੇ ਵੀ ਮਨੁੱਖ ਤੋਂ ਹੁੰਦਾ ਸੀ (ਦੇਖੋ, ਜਬੂਰ 8:4; ਰਿਜ਼ 2:1) ਭਾਵੇਂ ਕਿ, ਦਾਨੀਏਲ 7:13 ਵਿੱਚ ਇਹ ਇਸ਼ਵਰੀ ਭਾਵ ਵਿੱਚ ਵਰਤਿਆ ਗਿਆ ਹੈ। ਇਹ ਪ੍ਰਭੂ ਯਿਸੂ ਦੁਆਰਾ ਆਪਣੇ ਨਾਲ ਜੋੜੀ ਗਈ ਪਧਵੀਂ ਹੈ ਜਿਹੜੀ ਉਹਨਾਂ ਦੇ ਦੋ ਸੁਭਾਵਾਂ ਨੂੰ ਮਿਲਾਉਂਦਾ ਹੈ, ਇਨਸਾਨੀ ਅਤੇ ਇਸ਼ਵਰੀ ਸੁਭਾਅ (ਦੇਖੋ, 1 ਯੂਹੰਨਾ 4:1-3)।

▣ "ਮਹਿਮਾ ਪ੍ਰਾਪਤੀ ਦਾ" ਪ੍ਰਭੂ ਯਿਸੂ ਦੀ ਮੌਤ ਹਮੇਸ਼ਾ "ਉਹਨਾਂ ਦੀ ਮਹਿਮਾ" ਦੇ ਤੌਰ ਤੇ ਸਾਹਮਣੇ ਆਉਂਦੀ ਹੈ। "ਮਹਿਮਾ" ਸ਼ਬਦ ਕਈ ਵਾਰ ਇਸ ਸੰਦਰਭ ਵਿੱਚ ਇਸਤੇਮਾਲ ਕੀਤਾ ਗਿਆ ਹੈ (ਯੂਹੰਨਾ 12:28 [ਦੇ ਵਾਰ]; 33 ਅਤੇ 34)। ਅਕਸਰ ਹੀ ਇਹ ਸ਼ਬਦ ਪ੍ਰਭੂ ਯਿਸੂ ਦੀ ਮੌਤ ਅਤੇ ਜੀ ਉਠਣ ਨੂੰ ਜਾਹਿਰ ਕਰਦਾ ਹੈ (ਦੇਖੋ, ਯੂਹੰਨਾ 13:1, 32; 17:1)। ਯੂਹੰਨਾ 1:14 ਉੱਤੇ ਟਿੱਪਣੀ ਦੇਖੋ।

12:24 "ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ" ਇਹ ਘਟਨਾਵੀ ਭਾਸ਼ਾ ਜਾਂ ਵਿਆਖਿਆਤਿਮਿਕ ਭਾਸ਼ਾ ਹੈ ਜਿਸ ਵਿੱਚ ਚੀਜ਼ਾਂ ਸਾਡੀਆਂ ਪੰਜਾਂ ਇੰਦਰੀਆਂ ਨੂੰ ਪ੍ਰਗਟ ਹੁੰਦੀਆਂ ਹਨ। ਇੱਕ ਬੀਜ ਵਿੱਚੋਂ ਕਈ ਬੀਜ ਪੈਦਾ ਹੋ ਸਕਦੇ ਹਨ (ਦੇਖੋ, ਯੂਹੰਨਾ 15:2, 4, 5, 8, 16; 1 ਕੁਰਿੰ 15:36)। ਉਹਨਾਂ ਦੀ ਮੌਤ ਕਈਆਂ ਨੂੰ ਜੀਵਨ ਵਿੱਚ ਲੈ ਆਈ (ਦੇਖੋ, ਮਰਕੁਸ 10:45)।

▣ "ਜਦੋਂ ਤੱਕ" ਇਸ ਸੰਦਰਭ ਵਿੱਚ ਇਥੇ ਯੂਨਾਨੀ ਭਾਸ਼ਾ ਦੇ ਤੀਜੇ ਦਰਜੇ ਦੇ ਸ਼ਰਤੀ ਵਾਕਾਂ ਦੀ ਲੜੀ ਹੈ ਜਿਸਦੇ ਭਾਵ ਅਨੁਸਾਰ ਇਹ ਸੰਭਾਵੀ ਕਾਰਜ ਹੈ (ਦੇਖੋ, ਯੂਹੰਨਾ 12:24, 25, 32, 47)।

12:25 "ਜੇ ਆਪਣੇ ਪ੍ਰਾਣ ਨਾਲ ਪਿਆਰ ਕਰਦਾ ਹੈ" ਇਹ ਯੂਨਾਨੀ ਸ਼ਬਦ ਸਾਈਕੋਲੋਜੀ ਖੇਡੀ ਗਈ ਖੇਡ ਹੈ, ਜੋ ਕਿ ਇਨਸਾਨੀ ਵਿਅਕਤੀਤਵ ਅਤੇ ਜੀਵਨ ਦੀ ਸ਼ਕਤੀ ਦੇ ਤੱਤ ਨੂੰ ਪ੍ਰਗਟ ਕਰਦਾ ਹੈ (ਦੇਖੋ, ਮੱਤੀ 10:39; 16:24-25; ਮਰਕੁਸ 8:34-35; ਲੂਕਾ 9:23-24)। ਇੱਕ ਵਾਰ ਕੋਈ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰਦਾ ਹੈ ਤਾਂ ਉਸਨੂੰ ਨਵਾਂ ਜੀਵਨ ਮਿਲਦਾ ਹੈ। ਇਹ ਨਵਾਂ ਜੀਵਨ ਪਰਮੇਸ਼ਵਰ ਵੱਲੋਂ ਸੇਵਾ ਲਈ ਦਿੱਤਾ ਜਾਂਦਾ ਹੈ ਨਾ ਕਿ ਵਿਅਕਤੀਤਵ ਇਸਤੇਮਾਲ ਲਈ। ਵਿਸ਼ਵਾਸੀ ਇਸ ਨਵੇਂ ਜੀਵਨ ਦੇ ਮੁਖਤਿਆਰ ਹਨ। ਸਾਨੂੰ ਪਾਪ ਦੀ ਗੁਲਾਮੀ ਤੋਂ ਆਜ਼ਾਦ ਕੀਤਾ ਗਿਆ ਹੈ ਤਾਂ ਕਿ ਅਸੀਂ ਪਰਮੇਸ਼ਵਰ ਦੇ ਸੇਵਕ ਬਣ ਸਕੀਏ (ਦੇਖੋ, ਰੋਮੀਆਂ 6:1-7:6)।

ਅਧਿਆਏ 10 ਵਿੱਚ ਦਰਜ ਛੂਠੇ ਨਬੀਆਂ ਨੇ ਦੋੜ ਕੇ ਆਪਣੀ ਜਾਨ "ਬਚਾਉਣੀ" ਚਾਹੀ। ਪਰ ਪ੍ਰਭੂ ਯਿਸੂ ਆਪਣੀ ਜਾਨ ਦਿੰਦੇ ਹਨ। ਇਸੇ ਤਰ੍ਹਾਂ, ਵਿਸ਼ਵਾਸੀਆਂ ਨੂੰ ਵੀ ਕਰਨਾ ਚਾਹੀਦਾ ਹੈ (ਦੇਖੋ, 2 ਕੁਰਿ 5:12-15; ਗਲਾ 2:20)।

▣ "ਉਹ ਉਸ ਨੂੰ ਨਾਸ਼ ਕਰਦਾ ਹੈ" ਇਹ ਵਰਤਮਾਨ ਦੀ ਅਸਲੀ ਕਿਰਿਆ ਹੈ। ਇਸ ਸ਼ਬਦ (ਯੂਹੰਨਾ 10:10 ਉੱਤੇ ਖਾਸ ਵਿਸ਼ਾ ਦੇਖੋ) ਤੋਂ ਭਾਵ ਹੈ "ਨਾਸ਼ ਕਰਨਾ", ਜਿਸਦੇ ਦੋ ਮਤਲਬ ਹੋ ਸਕਦੇ ਹਨ। ਇਹ "ਅਨੰਤ ਜੀਵਨ" ਦੇ ਵਿਪਰੀਤ ਦਾ ਸ਼ਬਦ ਹੈ। ਜੇਕਰ ਕਿਸੇ ਦਾ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਨਹੀਂ ਹੈ, ਤਾਂ ਇਹ ਆਖਿਰੀ ਚੁਣਾਵ ਬਚਦਾ ਹੈ। ਇਥੇ ਵਿਨਾਸ਼ ਦੀ ਗੱਲ ਨਹੀਂ ਕੀਤੀ ਗਈ, ਬਲਕਿ ਪਰਮੇਸ਼ਵਰ ਨਾਲ ਨਿੱਜੀ ਰਿਸ਼ਤਾ ਗੁਆਚਣ ਦੀ ਗੱਲ ਕੀਤੀ ਗਈ ਹੈ (ਜੋ ਕਿ ਨਰਕ ਦਾ ਤੱਤ ਹੈ)।

▣ "ਨਫਰਤ ਕਰਦਾ ਹੈ" ਇਹ ਤੁਲਨਾ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਇਬਰਾਨੀ ਮੁਹਾਵਰਾ ਹੈ। ਪਰਮੇਸ਼ਵਰ ਪਹਿਲੇ ਸਥਾਨ ਤੇ ਹੋਣੇ ਚਾਹੀਦੇ ਹਨ (ਦੇਖੋ, ਯਾਕੂਬ ਦੀਆਂ ਪਤਨੀਆਂ, ਉਤ 29:30, 31; ਬਿਵ 21:15; ਏਸਾਓ ਅਤੇ ਯਾਕੂਬ, ਮਲਾਕੀ 1:2-3; ਰੋਮੀਆਂ 10-13; ਕਿਸੇ ਦਾ ਵੀ ਆਪਣਾ ਪਰਿਵਾਰ, ਲੂਕਾ 14:26)।

▣ "ਜੀਵਨ" ਇਸਦਾ ਯੂਨਾਨੀ ਸ਼ਬਦ ਜ਼ੋਏ ਹੈ। ਇਹ ਯੂਹੰਨਾ ਵਿੱਚ ਬਾਰ ਬਾਰ ਵਰਤਿਆ ਗਿਆ ਹੈ (1) ਆਤਮਿਕ ਜੀਵਨ ਲਈ; (2) ਅਨੰਤ ਜੀਵਨ ਲਈ; (3) ਨਵੇਂ ਯੁੱਗ ਦੇ ਜੀਵਨ ਲਈ; ਅਤੇ (4) ਜੀ ਉਠਣ ਦੇ ਜੀਵਨ ਲਈ। ਸੱਚਾ ਜੀਵਨ "ਖੁਦ" ਦੇ ਜੁਲਮ ਤੋਂ ਅਜਾਦੀ ਹੈ, ਜੋ ਕਿ ਅਸਲ ਵਿੱਚ ਮਨੁੱਖ ਦੇ ਡਿੱਗਣ ਦਾ ਤੱਤ ਹੈ।

12:26 "ਜੇ ਕੋਈ" ਇਸ ਸੰਦਰਭ ਵਿੱਚ ਇਥੇ ਯੂਨਾਨੀ ਭਾਸ਼ਾ ਦੇ ਤੀਜੇ ਦਰਜੇ ਦੇ ਸ਼ਰਤੀ ਵਾਕਾਂ ਦੀ ਲੜੀ ਹੈ ਜਿਸਦੇ ਭਾਵ ਅਨੁਸਾਰ ਇਹ ਸੰਭਾਵੀ ਕਾਰਜ ਹੈ।

▣ "ਮੇਰੇ ਪਿਛੇ ਚੱਲੋ" ਇਹ ਵਰਤਮਾਨ ਦੀ ਲਾਜ਼ਮੀ ਕਿਰਿਆ ਹੈ ਜੋ ਕਿ ਚਲ ਰਹੇ ਰਿਸ਼ਤੇ ਬਾਰੇ ਗੱਲ ਕਰਦੀ ਹੈ (ਦੇਖੋ, ਯੂਹੰਨਾ 15)। ਇਹ ਲਗਨ ਨਾਲ ਸਹਿੰਦੇ ਰਹਿਣ ਦੀ ਬਾਈਬਲ ਦੀ ਝੁਠਲਾਈ ਹੋਈ ਸਿਖਿਆ ਹੈ (ਦੇਖੋ, ਯੂਹੰਨਾ 8:31 ਉੱਤੇ ਖਾਸ ਵਿਸ਼ਾ: ਸਹਿਣ ਦੀ ਜ਼ਰੂਰਤ) ਇਹ ਮੁੱਦਾ ਅਕਸਰ ਹੀ ਪਰਮੇਸ਼ਵਰ ਦੀ ਪ੍ਰਭੂਤਾ ਅਤੇ ਇਨਸਾਨੀ ਉਲੰਘਣਾ ਨਾਲ ਉਲਝਾਇਆ ਜਾਂਦਾ ਹੈ। ਬਲਕਿ, ਇਹ ਸਹੀ ਹੈ ਕਿ ਮੁਕਤੀ ਨੂੰ ਵਾਚਾ ਦੇ ਅਨੁਭਵ ਦੇ ਤੌਰ ਤੇ ਵੇਖਿਆ ਜਾਵੇ। ਪਰਮੇਸ਼ਵਰ ਹਮੇਸ਼ਾ ਮੁਕਤੀ ਦੀ ਸ਼ੁਰੂਆਤ ਕਰਦੇ (ਦੇਖੋ, ਯੂਹੰਨਾ 6:44, 65) ਅਤੇ ਏਜੰਡਾ ਤੈਅ ਕਰਦੇ ਹਨ, ਪਰ ਉਹ ਇਹ ਵੀ ਚਾਹੁੰਦੇ ਹਨ ਕਿ ਇਨਸਾਨ ਪਸਚਾਤਾਪ ਅਤੇ ਵਿਸ਼ਵਾਸ ਨਾਲ ਇਸਦਾ ਉੱਤਰ ਦੇਣ (ਦੇਖੋ, ਮਰਕੁਸ 1:15; ਰਸੂਲਾਂ 20:21) ਇੱਕ ਸ਼ੁਰੂਆਤੀ ਫੈਸਲੇ ਅਤੇ ਜੀਵਨ ਭਰ ਦੇ ਚੇਲੇਪਣ ਲਈ।

ਸਾਡਾ ਬਣੇ ਰਹਿਣਾ ਹੀ ਸਬੂਤ ਹੈ ਕਿ ਅਸੀਂ ਉਸਨੂੰ ਜਾਣਦੇ ਹਾਂ (ਦੇਖੋ, ਮੱਤੀ 10:22; 13:20-21; ਗਲਾ 6:9; 1 ਯੂਹੰਨਾ 2:19; ਪ੍ਰਕਾਸ਼ 2:7, 11, 17, 26; 3:5, 12, 21)।

ਮਸੀਹੀ ਸਿਖਿਆ, ਬਾਈਬਲ ਆਧਾਰਿਤ ਹੋਣਾ, ਅਕਸਰ ਹੀ ਨਾ ਸੁਲਝਣ ਅਤੇ ਉਲਝਣ ਭਰੇ ਜੋੜਿਆਂ ਵਿੱਚ ਮਿਲਦੀ ਹੈ। ਪੱਛਮੀ ਸਾਹਿਤ ਇਸ ਲਾਖਣਿਕ, ਭਿੰਨਤਾ ਦੇ ਵਿਚਾਰ ਨਾਲ ਬਣਿਆ ਹੋਇਆ ਹੈ। ਅਕਸਰ ਹੀ ਅਧੁਨਿਕ ਪੱਛਮੀ ਲੋਕ ਇਹਨਾਂ ਤਰਾਸਦੀਆਂ ਨੂੰ "ਜਾਂ ਇਹ ਜਾਂ

ਉਹ" ਦੇ ਰੂਪ ਵਿੱਚ ਜਬਰਨ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਇਸਦੇ ਉਲਟ ਦੋਵੇਂ ਵਿਚਾਰ ਹੀ ਸੱਚ ਹੋਣ ਲਈ ਠਹਿਰਾਏ ਹੁੰਦੇ ਹਨ।

ਆਪਣੀ ਟਿੱਪਣੀ ਦੀ ਉਦਾਹਰਨ ਲਈ, ਮੈਂ ਆਪਣੇ ਬਾਈਬਲ ਅਨੁਵਾਦ ਸੈਮੀਨਾਰ ਦੇ ਬਾਈਬਲ ਦੀਆਂ ਤਰਾਸਦੀਆਂ ਨਾਮਕ ਹਿੱਸੇ ਨੂੰ ਸ਼ਾਮਲ ਕੀਤਾ ਹੈ:

ਬਾਈਬਲ ਦੀਆਂ ਤਰਾਸਦੀਆਂ

1. ਇਹ ਸਮਝ ਮੇਰੇ ਲਈ ਨਿੱਜੀ ਤੌਰ ਤੇ ਸਭ ਤੋਂ ਜਿਆਦਾ ਮਦਦਗਾਰ ਸਿੱਧ ਹੋਈ ਹੈ ਜੋ ਕਿ ਬਾਈਬਲ ਨੂੰ ਪਿਆਰ ਕਰਦਾ ਅਤੇ ਪਰਮੇਸ਼ਵਰ ਦੇ ਵਚਨ ਦੇ ਤੌਰ ਤੇ ਵਿਸ਼ਵਾਸ ਕਰਦਾ ਹਾਂ। ਬਾਈਬਲ ਨੂੰ ਗੰਭੀਰਤਾ ਨਾਲ ਸਮਝਣ ਵਿੱਚ ਇਹ ਸਾਹਮਣੇ ਆਇਆ ਕਿ ਵੱਖ ਵੱਖ ਲੇਖ ਸੱਚਾਈ ਨੂੰ ਚੋਣ ਅਨੁਸਾਰ ਪ੍ਰਗਟ ਕਰਦੇ ਹਨ ਤਰਤੀਬਵਾਰ ਨਹੀਂ। ਇੱਕ ਪ੍ਰੀਤ ਲੇਖ ਦੂਸਰੇ ਪ੍ਰੀਤ ਲੇਖ ਨੂੰ ਰੱਦ ਜਾਂ ਠੁਕਰਾ ਨਹੀਂ ਸਕਦਾ! ਸਚਾਈ ਦਾ ਪਤਾ ਪੂਰੇ ਸ਼ਾਸਤਰ ਨੂੰ ਜਾਣਨ ਨਾਲ ਲਗਦਾ ਹੈ (ਪੂਰਾ ਸ਼ਾਸਤਰ, ਨਾ ਕਿ ਸਿਰਫ ਕੁਝ ਹਿੱਸਾ ਪ੍ਰੀਤ ਹੈ, ਦੇਖੋ, 2 ਤਿਮੋ 3:16-17), ਨਾ ਕਿ ਇੱਕ ਹਿੱਸੇ ਨਾਲ (ਜਿਸਨੂੰ ਅੰਗਰੇਜ਼ੀ ਵਿੱਚ ਪੂਫ ਟੈਕਸਟਿੰਗ ਕਹਿੰਦੇ ਹਨ)!
2. ਜਿਆਦਾਤਰ ਬਾਈਬਲ ਦੀਆਂ ਸੱਚਾਈਆਂ (ਪੂਰਬੀ ਸਾਹਿਤ) ਤਰਕਪੂਰਕ ਹਨ ਅਤੇ ਤਰਾਸਦੀਆਂ ਦੇ ਵਿੱਚ ਪੇਸ਼ ਕੀਤੀਆਂ ਗਈਆਂ ਹਨ (ਯਾਦ ਰੱਖੋ ਕਿ ਲੂਕਾ ਤੋਂ ਸੁੱਟ ਨਵੇ ਨੇਮ ਦੇ ਸਾਰੇ ਲੇਖਕ ਇਬਰਾਨੀ ਸੋਚ ਵਾਲੇ ਹਨ ਜਿਹਨਾਂ ਨੇ ਸਧਾਰਨ ਯੂਨਾਨੀ ਭਾਸ਼ਾ ਵਿੱਚ ਲਿਖਿਆ)। ਬੁਧੀ ਅਤੇ ਕਾਵਿ ਸਾਹਿਤ ਸੱਚਾਈ ਨੂੰ ਬਰਾਬਰ ਦੀਆਂ ਲਾਈਨਾਂ ਵਿੱਚ ਪੇਸ਼ ਕਰਦੇ ਹਨ। ਇਹ ਸਾਰੇ ਪ੍ਰਤੀਕੂਲ ਬਰਾਬਰਤਾ ਦੇ ਵਿਸ਼ੇ ਤਰਾਸਦੀਆਂ ਦੇ ਰੂਪ ਵਿੱਚ ਕੰਮ ਕਰਦੇ ਹਨ। ਇਹ ਬਰਾਬਰਤਾ ਦੀ ਇੱਕਜੁੱਟਤਾ ਬਰਾਬਰ ਪੈਰਿਆ ਦੇ ਵਾਂਗ ਕੰਮ ਕਰਦੀ ਹੈ। ਕਿਸੇ ਤਰ੍ਹਾਂ ਦੋਵੇਂ ਹੀ ਸਹੀ ਹਨ! ਇਹੀ ਕਾਰਣ ਹੈ ਕਿ ਇਹ ਤਰਾਸਦੀਆਂ ਸਾਡੇ ਸਿੱਦੇ ਸਾਦੇ ਰਿਵਾਜਾਂ ਲਈ ਅਸਾਨ ਨਹੀਂ ਹਨ।
 - a. ਸਭ ਕੁਝ ਪਹਿਲਾਂ ਹੀ ਪਰਮੇਸ਼ਵਰ ਵੱਲੋਂ ਠਹਿਰਾਇਆ ਹੋਣਾ ਅਤੇ ਇਨਸਾਨੀ ਚੁਣਾਵ
 - b. ਵਿਸ਼ਵਾਸੀਆਂ ਦੀ ਸੁਰੱਖਿਆ ਅਤੇ ਬਣੇ ਰਹਿਣ ਦੀ ਲੋੜ
 - c. ਅਸਲੀ ਪਾਪ ਅਤੇ ਉਲੰਘਣਾ ਕਰਕੇ ਪਾਪ ਕਰਨਾ
 - d. ਪ੍ਰਭੂ ਯਿਸੂ ਦਾ ਪਰਮੇਸ਼ਵਰ ਹੋਣਾ ਅਤੇ ਉਹਨਾਂ ਦਾ ਇਨਸਾਨ ਹੋਣਾ
 - e. ਪ੍ਰਭੂ ਯਿਸੂ ਦਾ ਪਿਤਾ ਦੇ ਬਰਾਬਰ ਹੋਣਾ ਅਤੇ ਪ੍ਰਭੂ ਯਿਸੂ ਦਾ ਪਿਤਾ ਦੇ ਅਧੀਨ ਹੋਣਾ
 - f. ਬਾਈਬਲ ਦਾ ਪਰਮੇਸ਼ਵਰ ਦਾ ਵਚਨ ਹੋਣਾ ਅਤੇ ਇਸਦੀ ਲਿਖਤ ਇਨਸਾਨਾਂ ਦੁਆਰਾ ਹੋਣਾ
 - g. ਪਾਪ ਰਹਿਤ ਹੋਣਾ (ਸੰਪੂਰਨਤਾ, ਦੇਖੋ, ਰੋਮੀਆਂ 6) ਅਤੇ ਘੱਟ ਪਾਪ ਕਰਨਾ
 - h. ਸੁਰੂਆਤੀ ਉਸੇ ਵੇਲੇ ਧਰਮੀ ਠਹਿਰਾਏ ਜਾਣਾ ਅਤੇ ਸੁੱਧ ਕੀਤੇ ਜਾਣਾ ਅਤੇ ਸੁਧੀਕਰਨ ਦਾ ਕਿਰਿਆਸ਼ੀਲ ਹੋਣਾ
 - i. ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਣਾ (ਰੋਮੀਆਂ 4) ਅਤੇ ਕੰਮਾਂ ਦੁਆਰਾ ਧਰਮੀ ਹੋਣਾ ਪੱਕਾ ਕੀਤਾ ਜਾਣਾ (ਦੇਖੋ, ਯਾਕੂਬ 2:14-26)
 - j. ਮਸੀਹੀ ਅਜਾਦੀ (ਦੇਖੋ, ਰੋਮੀਆਂ 14:1-23; 1 ਕੁਰਿ 8:1-13; 10:23-33) ਅਤੇ ਮਸੀਹੀ ਜ਼ਿੰਮੇਵਾਰੀ (ਦੇਖੋ, ਗਲਾ 5:16-21; ਅਫ 4:1)
 - k. ਪਰਮੇਸ਼ਵਰ ਦਾ ਸਭ ਤੋਂ ਪਰੇ ਹੋਣਾ ਅਤੇ ਉਹਨਾਂ ਦੇ ਗੁਣਾਂ ਦਾ ਸਭ ਵਿੱਚ ਮੌਜੂਦ ਹੋਣਾ
 - l. ਪਰਮੇਸ਼ਵਰ ਦਾ ਸਾਡੀ ਸਮਝ ਤੋਂ ਪਰੇ ਹੋਣਾ ਅਤੇ ਸ਼ਾਸਤਰ ਅਤੇ ਪ੍ਰਭੂ ਯਿਸੂ ਵਿੱਚ ਉਹਨਾਂ ਦਾ ਜਿਕਰ ਅਤੇ ਪਰਕਾਸ਼ਨ
 - m. ਮੁਕਤੀ ਲਈ ਪੈਲੂਸ ਦੁਆਰਾ ਵਰਤੇ ਗਏ ਕਈ ਰੂਪਕ
 - (1) ਗੋਦ ਲਿਆ ਜਾਣਾ
 - (2) ਸੁਧੀਕਰਨ
 - (3) ਧਰਮੀ ਠਹਿਰਾਏ ਜਾਣਾ
 - (4) ਛੁਟਕਾਰਾ
 - (5) ਮਹਿਮਾਮਈ ਕੀਤੇ ਜਾਣਾ

(6) ਪਹਿਲਾਂ ਤੋਂ ਠਹਿਰਾਏ ਜਾਣਾ

(7) ਮੇਲ ਮਿਲਾਪ ਕਰਾਇਆ ਜਾਣਾ

- n. ਵਰਤਮਾਨ ਵਿੱਚ ਪਰਮੇਸ਼ਵਰ ਦਾ ਰਾਜ ਅਤੇ ਭਵਿੱਖ ਵਿੱਚ ਇਸਦੀ ਪੂਰਨਤਾਈ
- o. ਪਸ਼ਚਾਤਾਪ ਪਰਮੇਸ਼ਵਰ ਦਾ ਵਰਦਾਨ ਹੋਣਾ ਅਤੇ ਪਸ਼ਚਾਤਾਪ ਜਰੂਰੀ ਤੌਰ ਤੇ ਮੰਗਿਆ ਗਿਆ ਮੁਕਤੀ ਲਈ ਜਵਾਬ (ਦੇਖੋ, ਮਰਕੁਸ 1:15; ਰਸੂਲਾਂ 20:21)
- p. ਪੁਰਾਣੇ ਨੇਮ ਦਾ ਸਦਾ ਲਈ ਹੋਣਾ ਅਤੇ ਪੁਰਾਣੇ ਨੇਮ ਦਾ ਬੀਤ ਚੁਕਾ ਹੋਣਾ (ਦੇਖੋ, ਮੱਤੀ 5:17-19 ਅਤੇ ਮੱਤੀ 5:21-48; ਰੋਮੀਆਂ 7 ਅਤੇ ਗਲਾ 3)
- q. ਵਿਸ਼ਵਾਸੀਆਂ ਦਾ ਚੇਲੇ/ਨੈਕਰ ਹੋਣਾ ਅਤੇ ਉਹਨਾਂ ਦਾ ਬੱਚੇ/ਵਾਰਿਸ ਹੋਣਾ

□ "ਤਾਂ ਜੇ ਜਿੱਥੇ ਮੈਂ ਹਾਂ ਮੇਰਾ ਸੇਵਾਦਾਰ ਵੀ ਹੋਵੇ" ਇਹ ਵਿਸ਼ਾ ਯੂਹੰਨਾ ਵਿੱਚ ਬਾਰ ਬਾਰ ਆਉਂਦਾ ਹੈ, ਯੂਹੰਨਾ 14:3; 17:24; 2 ਕੁਰਿ 5:8; ਫਿਲ 1:23; 1 ਥਸ 4:17। ਮਸੀਹੀਅਤ ਸਭ ਤੋਂ ਪਹਿਲਾਂ ਪਰਮੇਸ਼ਵਰ ਨਾਲ ਨਿੱਜੀ ਰਿਸ਼ਤਾ ਹੈ! ਮਸੀਹੀ ਉਦੇਸ਼ ਰਿਸ਼ਤੇ ਉੱਤੇ ਹੀ ਟਿਕਿਆ ਹੈ: ਪਰਮੇਸ਼ਵਰ ਦੀ ਮੌਜੂਦਗੀ ਅਤੇ ਉਹਨਾਂ ਦੀ ਸੰਗਤੀ!

ਸਾਡੀ ਰਚਨਾ ਪਰਮੇਸ਼ਵਰ ਨਾਲ ਰਿਸ਼ਤੇ ਲਈ ਕੀਤੀ ਗਈ ਸੀ (ਦੇਖੋ, ਉਤ 1:26-27)। ਸਾਡੀ ਮੁਕਤੀ ਅਦਨ ਦੇ ਬਾਗ ਵਿੱਚ ਟੁੱਟੇ ਰਿਸ਼ਤੇ ਨੂੰ ਮੁੜ ਸਥਾਪਿਤ ਕਰਨਾ ਹੀ ਹੈ। ਯੂਹੰਨਾ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਇਹ ਰਿਸ਼ਤਾ ਮੁੜ ਤੋਂ ਜੁੜ ਚੁਕਾ ਹੈ !

ਯੂਹੰਨਾ 12: 27 - 36a

²⁷ "ਮੇਰਾ ਆਤਮਾ ਦੁਖੀ ਹੈ, ਮੈਂ ਕੀ ਕਰਾਂ ? ਹੇ ਪਿਤਾ, ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾ । ਪਰ ਇਸੇ ਘੜੀ ਲਈ ਤਾਂ ਮੈਂ ਆਇਆ ਹਾਂ । ²⁸ ਪਿਤਾ, ਆਪਣੇ ਨਾਮ ਦੀ ਵਡਿਆਈ ਕਰ ।" ਇਸ ਉੱਤੇ ਇੱਕ ਅਵਾਜ਼ ਅਕਾਸ਼ ਤੋਂ ਆਈ : "ਮੈਂ ਉਸ ਦੀ ਵਡਿਆਈ ਕੀਤੀ ਹੈ ਅਤੇ ਇੱਕ ਵਾਰੀ ਫਿਰ ਕਰਾਂਗਾ ।" ²⁹ ਜੇ ਭੀੜ ਉੱਥੇ ਖੜ੍ਹੀ ਸੀ, ਉਸ ਨੇ ਇਹ ਅਵਾਜ਼ ਸੁਣੀ ਅਤੇ ਉਸ ਵਿੱਚੋਂ ਕੁਝ ਬੋਲੇ, "ਬੱਦਲ ਗਰਜਿਆ ਹੈ," ਪਰ ਕੁਝ ਹੋਰ ਬੋਲੇ, "ਨਹੀਂ, ਉਸ ਨਾਲ ਸਵਰਗਦੂਤ ਬੋਲਿਆ ਹੈ ।" ³⁰ ਯਿਸੂ ਨੇ ਉੱਤਰ ਦਿੱਤਾ, "ਇਹ ਅਵਾਜ਼ ਮੇਰੇ ਲਈ ਨਹੀਂ ਸੀ, ਸਗੋਂ ਤੁਹਾਡੇ ਲਈ ਸੀ ।" ³¹ ਹੁਣ ਇਸ ਜੱਗ ਦੇ ਨਿਆਂ ਦਾ ਸਮਾਂ ਆ ਗਿਆ ਹੈ । ਇਸ ਜੱਗ ਦਾ ਹਾਕਮ ਕੱਢਿਆ ਜਾਵੇਗਾ । ³² ਜੇਕਰ ਮੈਂ ਜ਼ਮੀਨ ਤੋਂ ਉੱਚਾ ਕੀਤਾ ਜਾਵਾਂਗਾ, ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ ।" ³³ ਇਹ ਕਹਿਣ ਦੇ ਰਾਹੀਂ ਉਹਨਾਂ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨਗੇ । ³⁴ ਭੀੜ ਨੇ ਉਹਨਾਂ ਨੂੰ ਉੱਤਰ ਦਿੱਤਾ, "ਅਸੀਂ ਵਿਵਸਥਾ ਵਿੱਚੋਂ ਸੁਣਿਆ ਹੈ ਕਿ ਮਸੀਹ ਅਨੰਤ ਕਾਲ ਤਕ ਜ਼ਿੰਦਾ ਰਹੇਗਾ । ਫਿਰ ਤੂੰ ਕਿਸ ਤਰ੍ਹਾਂ ਕਹਿੰਦਾ ਹੈ ਕਿ, 'ਮਨੁੱਖ ਦਾ ਪੁੱਤਰ ਉੱਚਾ ਕੀਤਾ ਜਾਵੇਗਾ ?' ਇਹ ਮਨੁੱਖ ਦਾ ਪੁੱਤਰ ਕੌਣ ਹੈ ?" ³⁵ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਚਾਨਣ ਥੋੜ੍ਹੇ ਚਿਰ ਲਈ ਤੁਹਾਡੇ ਵਿੱਚ ਹੈ । ਜਦੋਂ ਤਕ ਚਾਨਣ ਹੈ, ਚਲਦੇ ਚਲੋ, ਤਾਂ ਜੇ ਹਨੇਰਾ ਤੁਹਾਨੂੰ ਘੇਰੇ ਵਿੱਚ ਨਾ ਲੈ ਲਵੇ । ਜੇ ਹਨੇਰੇ ਵਿੱਚ ਚੱਲਦਾ ਹੈ, ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ ।" ³⁶ ਜਦੋਂ ਤੱਕ ਚਾਨਣ ਤੁਹਾਡੇ ਕੋਲ ਹੈ, ਚਾਨਣ ਉੱਤੇ ਵਿਸ਼ਵਾਸ ਕਰੋ, ਤਾਂ ਜੇ ਤੁਸੀਂ ਚਾਨਣ ਦੀ ਸੰਤਾਨ ਬਣੋ।"

12:27 "ਮੇਰਾ ਆਤਮਾ ਦੁਖੀ ਹੈ" ਇਹ ਇੱਕ ਪੂਰਨ ਕਿਰਿਆ ਰਹਿਤ ਸੂਚਕ ਹੈ। ਇਥੇ ਕੋਈ ਵੀ ਮੁਖਤਿਆਰ (ਪਿਤਾ, ਸ਼ੈਤਾਨ, ਹਾਲਾਤ ਆਦਿ) ਨਹੀਂ ਦਰਸਾਇਆ ਗਿਆ ਹੈ। ਇਹ ਨਵੇਂ ਨੇਮ ਵਿੱਚ ਕਈ ਤਰੀਕਿਆਂ ਨਾਲ ਵਰਤਿਆ ਗਿਆ ਇੱਕ ਸਖਤ ਸ਼ਬਦ ਹੈ।

- a. ਹੈਰੋਦੇਸ ਦਾ ਡਰ (ਮੱਤੀ 2:3)
- b. ਚੇਲਿਆਂ ਦਾ ਡਰ (ਮੱਤੀ 14:26)
- c. ਪ੍ਰਭੂ ਯਿਸੂ ਦੀ ਚਿੰਤਾ (ਯੂਹੰਨਾ 12:27; 13:21; ਇਸ ਤੋਂ ਇਲਾਵਾ ਮੱਤੀ 26:38 ਅਤੇ ਮਰਕੁਸ 14:34 ਉੱਤੇ ਵੀ ਟਿੱਪਣੀ ਦੇਖੋ)
- d. ਯਰੂਸ਼ਲਮ ਵਿੱਚ ਕਲੀਸੀਆ (ਰਸੂਲਾਂ 15:24)
- e. ਝੂਠੇ ਸਿਖਿਅਕਾਂ ਦੁਆਰਾ ਗਲਤੀਆਂ ਦੀ ਕਲੀਸੀਆ ਵਿੱਚ ਪਾਈ ਰੁਕਾਵਟ (ਗਲਾ 1:7)

ਇਹ ਯੂਹੰਨਾ ਦਾ ਤਰੀਕਾ ਹੈ ਪ੍ਰਭੂ ਯਿਸੂ ਦੇ ਕਸ਼ਟ ਨੂੰ ਆਉਣ ਵਾਲੇ ਸਦਮੇ ਨਾਲ ਮਿਲਾਉਣ ਲਈ (ਦੇਖੋ, ਮਰਕੁਸ 14:32 ਤੋਂ ਅੱਗੇ) ਯੂਹੰਨਾ ਪ੍ਰਭੂ ਯਿਸੂ ਦੇ ਗਥਸਮਣੀ ਦੇ ਦੁਖ ਨੂੰ ਦਰਜ ਨਹੀਂ ਕਰਦਾ ਹੈ, ਪਰ ਇਹ ਉਸੇ ਸਮੇਂ ਦੀ ਗੱਲ ਹੈ।

▣ "ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾ" ਇਸ ਵਾਕ ਦੇ ਅਸਲੀ ਮਤਲਬ ਨੂੰ ਲੈ ਕੇ ਕਈ ਵਿਚਾਰ ਧਾਰਾਵਾਂ ਹਨ। ਕੀ ਇਹ ਪ੍ਰਾਰਥਨਾ ਹੈ (ਮੱਤੀ 26:39)? ਕੀ ਇਹ ਹੈਰਾਨੀ ਭਰੀ ਪ੍ਰਤਿਕਿਰਿਆ ਹੈ ਇਹ ਦੱਸਣ ਲਈ ਕਿ ਕੀ ਨਹੀਂ ਕੀਤਾ ਜਾਣਾ ਚਾਹੀਦਾ (NET ਬਾਈਬਲ)?

▣ "ਪਰ ਇਸੇ ਘੜੀ ਲਈ ਤਾਂ ਮੈਂ ਆਇਆ ਹਾਂ" ਪ੍ਰਭੂ ਯਿਸੂ ਦੀ ਜ਼ਿੰਦਗੀ ਇਸ਼ਵਰੀ ਯੋਜਨਾ ਦੇ ਅਨੁਸਾਰ ਸਾਹਮਣੇ ਆਉਂਦੀ ਹੈ (ਦੇਖੋ, ਲੂਕਾ 22:22; ਰਸੂਲਾਂ 2:23; 3:18; 4:28) ਜਿਸਨੂੰ ਪ੍ਰਭੂ ਯਿਸੂ ਪੂਰੀ ਤਰ੍ਹਾਂ ਸਮਝ ਗਏ ਸਨ (ਦੇਖੋ, ਮੱਤੀ 20:28; ਮਰਕੁਸ 10:45)।

12:28 "ਆਪਣੇ ਨਾਮ ਦੀ ਵਡਿਆਈ ਕਰ" ਯੂਹੰਨਾ 12:28b ਵਿੱਚ ਪਿਤਾ ਦਾ ਉੱਤਰ ਮਿਲਦਾ ਹੈ। "ਮਹਿਮਾ" ਸ਼ਬਦ ਕਈ ਰੂਪ ਲੈ ਸਕਦਾ ਹੈ। ਜਿਵੇਂ ਕਿ

1. ਜਗਤ ਦੀ ਉਤਪਤੀ ਤੋਂ ਪਹਿਲਾਂ ਦੀ ਮਹਿਮਾ (ਦੇਖੋ, ਯੂਹੰਨਾ 17:5)
2. ਪ੍ਰਭੂ ਯਿਸੂ ਦੁਆਰਾ ਪਿਤਾ ਦਾ ਪ੍ਰਕਾਸ਼ਨ (ਦੇਖੋ, ਯੂਹੰਨਾ 17:4)
3. ਪ੍ਰਭੂ ਯਿਸੂ ਦੀ ਸਲੀਬੀ ਮੌਤ ਅਤੇ ਜੀ ਉਠਣਾ (ਦੇਖੋ, ਯੂਹੰਨਾ 17:1)

ਯੂਹੰਨਾ 1:14 ਉੱਤੇ ਟਿੱਪਣੀ ਦੇਖੋ।

▣ "ਇੱਕ ਅਵਾਜ਼ ਅਕਾਸ਼ ਤੋਂ ਆਈ" ਰੱਬੀਆਂ ਦੁਆਰਾ ਇਸਨੂੰ ਬਥ-ਕੋਲ ਕਿਹਾ ਗਿਆ। ਮਲਾਕੀ ਦੇ ਸਮੇਂ ਤੋਂ ਲੈ ਕੇ ਇਸਰਾਇਲ ਵਿੱਚ ਕੋਈ ਵੀ ਭਵਿਖਵਾਣੀ ਦੀ ਅਵਾਜ਼ ਸੁਣਾਈ ਨਹੀਂ ਸੀ ਦਿੱਤੀ। ਜੇਕਰ ਪਰਮੇਸ਼ਵਰ ਦੀ ਇੱਛਾ ਦਾ ਪੱਕਾ ਕੀਤਾ ਜਾਣਾ ਸੀ ਤਾਂ ਇਹ ਸਵਰਗੀ ਬਾਣੀ ਦੁਆਰਾ ਹੀ ਹੋਣਾ ਸੀ। ਇੰਜੀਲਾਂ ਵਿੱਚ ਮਿਲਦਾ ਹੈ ਕਿ ਪ੍ਰਭੂ ਯਿਸੂ ਦੇ ਜੀਵਨ ਦੇ ਦੌਰਾਨ ਤਿੰਨ ਵਾਰ ਪਰਮੇਸ਼ਵਰ ਦੀ ਅਵਾਜ਼ ਸੁਣਾਈ ਦਿੱਤੀ।

1. ਪ੍ਰਭੂ ਯਿਸੂ ਦੇ ਬਪਤਿਸਮੇ ਤੇ, ਮੱਤੀ 3:17
2. ਰੂਪਾਂਤਰਨ ਦੇ ਸਮੇਂ, ਮੱਤੀ 17:5
3. ਇਥੇ ਇਸ ਆਇਤ ਵਿੱਚ

12:29 "ਜੇ ਭੀੜ ਉੱਥੇ ਖੜੀ ਸੀ, ਉਸ ਨੇ ਇਹ ਅਵਾਜ਼ ਸੁਣੀ ਅਤੇ ਉਸ ਵਿੱਚੋਂ ਕੁਝ ਬੋਲੇ" ਇਸ ਘਟਨਾ ਦੇ ਦੋ ਅਨੁਵਾਦ ਹਨ: (1) ਇਹ ਤੂਫਾਨ ਸੀ। ਇਹ ਪੁਰਾਣੇ ਨੇਮ ਵਿੱਚ ਪਰਮੇਸ਼ਵਰ ਦੇ ਬੋਲਣ ਬਾਰੇ ਗੱਲ ਕਰਦਾ ਸੀ (ਦੇਖੋ, 2 ਸੈਮ 22:14; ਅਯੂਬ 37:4; ਜਬੂਰ 29:3; 18:13; 104:7) ਜਾਂ (2) ਇੱਕ ਦੂਤ ਨੇ ਉਹਨਾਂ ਨਾਲ ਗੱਲ ਕੀਤੀ। ਇਹ ਰਸੂਲਾਂ 9:7; 22:9 ਪਾਈ ਜਾਂਦੀ ਸ਼ਾਉਲ ਦੇ ਅਨੁਭਵ ਵਰਗੀ ਹੀ ਉਲਝਣ ਹੈ।

12:30 "ਪ੍ਰਭੂ ਯਿਸੂ ਨੇ ਉੱਤਰ ਦਿੱਤਾ ਅਤੇ ਕਿਹਾ, 'ਇਹ ਅਵਾਜ਼ ਮੇਰੀ ਖਾਤਿਰ ਨਹੀਂ ਬਲਕਿ ਤੁਹਾਡੀ ਖਾਤਿਰ ਆਈ ਹੈ'" ਇਹ ਸ਼ਬਦ ਸਾਮੀ ਤੁਲਨਾ ਦੇ ਹਨ। ਇਸਦਾ ਮਤਲਬ ਕਿ ਇਹ ਸਿਰਫ ਉਹਨਾਂ ਲਈ ਨਹੀਂ ਸੀ ਪਰ ਸਭ ਤੋਂ ਪਹਿਲਾਂ ਉਹਨਾਂ ਲਈ ਸੀ (ਦੇਖੋ, ਯੂਹੰਨਾ 11:42)।

12:31 "ਹੁਣ ਇਸ ਜੱਗ ਦੇ ਨਿਆਂ ਦਾ ਸਮਾਂ ਆ ਗਿਆ ਹੈ" ਇਹ ਅਗਲੇ ਸ਼ਬਦਾਂ ਦੇ ਸਮਾਨਤਾ ਵਾਲੀ ਰਚਨਾ ਹੈ ("ਇਸ ਸੰਸਾਰ ਦਾ ਸਵਾਮੀ ਬਾਹਰ ਸੁੱਟਿਆ ਜਾਵੇਗਾ") ਇਸਦੇ ਹੋਣ ਦਾ ਸਹੀ ਸਮਾਂ ਨਹੀਂ ਪਤਾ ਹੈ (ਅੱਗੇ ਖ਼ਾਸ ਵਿਸ਼ਾ ਦੇਖੋ)।

ਮੈਂ ਪੂਰੀ ਤਰ੍ਹਾਂ F. F. Bruce, *Answers to Questions* (p. 198), ਨਾਲ ਸਹਿਮਤ ਹਾਂ ਕਿ ਯੂਹੰਨਾ 12:31 ਇੱਕ ਹੋਰ ਉਦਾਹਰਨ ਹੈ

ਜਿਸਨੂੰ C. H. Dodd "ਅਹਿਸਾਸ ਕੀਤੇ ਹੋਏ ਅੰਤ ਦੇ ਦਿਨ" ਕਹਿੰਦੇ ਸਨ। ਯੂਹੰਨਾ ਲਈ, ਪ੍ਰਭੂ ਯਿਸੂ ਵਿਸ਼ਵਾਸੀਆਂ ਲਈ ਮੁਕਤੀ ਅਤੇ ਗੈਰ ਵਿਸ਼ਵਾਸੀਆਂ ਲਈ ਨਿਆਂ ਲਿਆ ਚੁਕੇ ਹਨ। ਇੱਕ ਸਮਝ ਵਿੱਚ ਇਹ ਵਿਆਕਰਣ ਦੀ ਇੱਕ ਜਮਾਤ ਨਾਲ ਮੇਲ ਖਾਂਦਾ ਹੈ ਜਿਸਨੂੰ "ਭਵਿੱਖ ਸੰਬੰਧਿਤ ਪੂਰਕ" ਕਿਹਾ ਜਾਂਦਾ ਹੈ। ਭਵਿੱਖ ਇੰਨਾ ਤੈਅ ਹੈ ਕਿ ਇਹ ਇੰਝ ਦਿਖਾਇਆ ਗਿਆ ਹੈ ਜਿਵੇਂ ਕਿ ਹੁਣੇ ਹੋ ਰਿਹਾ ਹੋਵੇ!

▣ "ਇਸ ਜੱਗ ਦਾ ਹਾਕਮ ਕੱਢਿਆ ਜਾਵੇਗਾ" ਇਹ ਇੱਕ ਨਿੱਜੀ ਬੁਰਾਈ ਦੀ ਸ਼ਕਤੀ ਬਾਰੇ ਦੱਸਦਾ ਹੈ (ਦੇਖੋ, ਯੂਹੰਨਾ 14:30; 16:11) ਜਿਨੂੰ ਇਬ੍ਰਾਨੀ ਭਾਸ਼ਾ ਵਿੱਚ ਸ਼ੈਤਾਨ ਜਾ ਵਿਰੋਧੀ (ਅਯੂਬ 1-2) ਜਾਂ ਯੂਨਾਨੀ ਭਾਸ਼ਾ ਵਿੱਚ ਦੁਸ਼ਟ/ਰਾਕਸ਼ ਜਾਂ ਨਿੰਦਕ (ਦੇਖੋ, ਮੱਤੀ 4:1, 5, 8, 11; 13:39; 25:41; ਯੂਹੰਨਾ 6:70; 8:44; 13:2; 2 ਕੁਰਿ 4:4; ਅਫ 2:2)। ਇਹ ਦੋਵੇਂ ਸ਼ਬਦ ਮੱਤੀ 4:1-11 ਅਤੇ ਯੂਹੰਨਾ 13:2,27 ਵਿੱਚ ਇੱਕ ਸਮਾਨ ਹਨ। ਉਸ ਨੂੰ ਸਵਰਗ ਵਿਚੋਂ ਬਾਹਰ ਸੁੱਟਿਆ ਗਿਆ ਹੈ ਇਸ ਕਰਕੇ ਉਹ ਪ੍ਰਭੂ ਯਿਸੂ ਦੇ ਪੈਰੋਕਾਰਾਂ ਉੱਤੇ ਦੇਸ਼ ਲਗਾਉਣਾ ਜਾਰੀ ਨਹੀਂ ਰੱਖ ਸਕਦਾ।

ਖ਼ਾਸ ਵਿਸ਼ਾ: ਨਿੱਜੀ ਬੁਰਾਈ SPECIAL TOPIC: PERSONAL EVIL

ਖ਼ਾਸ ਵਿਸ਼ਾ: ਨਿੱਜੀ ਬੁਰਾਈ

I. ਸ਼ੈਤਾਨ ਇੱਕ ਬਹੁਤ ਮੁਸ਼ਕਿਲ ਵਿਸ਼ਾ ਹੈ

- A. ਪੁਰਾਣਾ ਨੇਮ ਚੰਗਾਈ (ਪਰਮੇਸ਼ਵਰ) ਦੇ ਕਿਸੇ ਵੀ ਸਭ ਤੋਂ ਵੱਡੇ ਦੁਸ਼ਮਣ ਨੂੰ ਪ੍ਰਗਟ ਨਹੀਂ ਕਰਦਾ ਹੈ, ਬਲਕਿ ਯਹੋਵਾਹ ਦਾ ਇੱਕ ਦਾਸ ਇਨਸਾਨਾਂ ਨੂੰ ਇੱਕ ਹੋਰ ਰਾਹ ਪੇਸ਼ ਕਰਦਾ ਹੈ ਅਤੇ ਇਨਸਾਨਾਂ ਉੱਤੇ ਅਧਰਮ ਦਾ ਦੇਸ਼ ਲਾਉਂਦਾ ਹੈ (A. B. Davidson, *A Theology of the OT*, pp. 300-306).
- B. ਪਰਮੇਸ਼ਵਰ ਦੇ ਇੱਕ ਪ੍ਰਮੁੱਖ ਦੁਸ਼ਮਣ ਦੇ ਹੋਣ ਦਾ ਵਿਚਾਰ ਮੱਧ-ਬਾਈਬਲ ਕਾਲ ਦੇ ਸਾਹਿਤ ਦੌਰਾਨ ਫ਼ਾਰਸ ਦੇ ਧਰਮ ਜੇਰੋਸਟ੍ਰੀਅਨਿਜ਼ਮ ਦੇ ਪ੍ਰਭਾਵ ਹੇਠ ਪੈਦਾ ਹੋਇਆ। ਇਸਨੇ ਬਦਲੇ ਵਿੱਚ ਰੱਬੀਆਂ ਦੇ ਯਹੂਦੀ ਧਰਮ ਉੱਤੇ ਬਹੁਤ ਪ੍ਰਭਾਵ ਪਾਇਆ (ਜੇ ਕਿ, ਇਸਰਾਈਲ ਦੇ ਬਾਬੁਲ ਅਤੇ ਫ਼ਾਰਸ ਦੀ ਗੁਲਾਮੀ ਦਾ ਸਮਾਂ ਹੈ)
- C. ਨਵਾਂ ਨੇਮ ਪੁਰਾਣੇ ਨੇਮ ਦੇ ਵਿਸ਼ਿਆਂ ਨੂੰ ਬਹੁਤ ਕਠੋਰਤਾ ਨਾਲ ਪੂਰਾ-ਪੂਰਾ ਪਰ ਚੋਣਵੇਂ ਵਰਗਾਂ ਵਿੱਚ ਵਿਕਸਿਤ ਕਰਦਾ ਹੈ।

ਜੇਕਰ ਕੋਈ ਬੁਰਾਈ ਦੀ ਪੜ੍ਹਾਈ ਨੂੰ ਬਾਈਬਲ ਦੀ ਸਿਖਿਆ ਅਨੁਸਾਰ ਕਰਦਾ ਹੈ (ਹਰ ਕਿਤਾਬ ਅਤੇ ਧੁਨ ਦਾ ਅਧਿਐਨ ਕਰਕੇ ਵੱਖਰੀ ਵੱਖਰੀ ਸੂਚੀ ਬਣਾ ਕੇ) ਤਾਂ ਬੁਰਾਈ ਦੀ ਬਹੁਤ ਵੱਖਰੀ ਤਸਵੀਰ ਨਜ਼ਰ ਆਉਂਦੀ ਹੈ।

ਪਰ, ਜੇਕਰ ਕੋਈ ਬੁਰਾਈ ਦੇ ਅਧਿਐਨ ਨੂੰ ਬਾਈਬਲ ਤੋਂ ਬਾਹਰ ਦੀਆਂ ਹੋਰ ਧਰਮਾਂ ਦੀਆਂ ਕਿਤਾਬਾਂ ਜਾਂ ਪੂਰਬੀ ਧਰਮਾਂ ਅਨੁਸਾਰ ਕਰਦਾ ਹੈ ਤਾਂ ਨਵੇਂ ਨੇਮ ਦਾ ਜਿਆਦਾਤਰ ਵਿਕਾਸ ਫ਼ਾਰਸ ਦੀ "ਦਵੈਤਵਾਦ" ਸਿਖਿਆ ਅਤੇ ਯੂਨਾਨੀ-ਰੋਮੀਆਂ ਦੇ ਪ੍ਰੇਤਵਾਦ ਵਿੱਚ ਦੇਖੀ ਜਾਂਦੀ ਹੈ।

ਜੇਕਰ ਕੋਈ ਬਾਈਬਲ ਦੇ ਪਰਮੇਸ਼ਵਰ ਦਾ ਵਚਨ ਹੋਣ ਦੀ ਧਾਰਨਾ ਪ੍ਰਤੀ ਵਚਨਬੱਧ ਹੈ (ਜਿਵੇਂ ਕਿ ਮੈਂ ਹਾਂ) ਤਾਂ ਫਿਰ ਨਵੇਂ ਨੇਮ ਦਾ ਵਿਕਾਸ ਪ੍ਰਗਤੀਸ਼ੀਲ ਪ੍ਰਕਾਸ਼ਨ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਮਸੀਹੀ ਲੋਕਾਂ ਨੂੰ ਧਾਰਨਾਵਾਂ ਨੂੰ ਸਪਸ਼ਟ ਕਰਨ ਲਈ ਯਹੂਦੀ ਕਥਾਵਾਂ ਅਤੇ ਅੰਗਰੇਜ਼ੀ ਸਹਿਤ (ਜਿਵੇਂ ਕਿ, Dante, Milton) ਖਿਲਾਫ਼ ਕਮਰ ਬੱਧ ਹੋਣਾ ਚਾਹੀਦਾ। ਪ੍ਰਕਾਸ਼ਨ ਦੇ ਇਸ ਖੇਤਰ ਵਿੱਚ ਸਪਸ਼ਟ ਰੂਪ ਵਿੱਚ ਭੇਤ ਅਤੇ ਅਸਪਸ਼ਟਤਾ ਮਿਲਦੀ ਹੈ। ਪਰਮੇਸ਼ਵਰ ਨੇ ਚੁਣਿਆ ਕਿ ਉਹ ਬੁਰਾਈ ਦੇ ਸਾਰੇ ਪੱਖ ਪ੍ਰਗਟ ਨਹੀਂ ਕਰਨਗੇ, ਜਿਵੇਂ ਕਿ ਇਸਦੀ ਸ਼ੁਰੂਆਤ, (ਦੇਖੋ, ਖ਼ਾਸ ਵਿਸ਼ਾ: ਲੂਸੀਫ਼ਰ), ਇਸਦਾ ਉਦੇਸ਼, ਪਰ ਪਰਮੇਸ਼ਵਰ ਨੇ ਬੁਰਾਈ ਦੀ ਹਾਰ ਨੂੰ ਪ੍ਰਗਟ ਜਰੂਰ ਕੀਤਾ ਹੈ।

II. ਪੁਰਾਣੇ ਨੇਮ ਵਿੱਚ ਸ਼ੈਤਾਨ

ਪੁਰਾਣੇ ਨੇਮ ਵਿੱਚ ਸ਼ਬਦ ਸ਼ੈਤਾਨ (BDB 966, KB 1317) ਅਤੇ ਦੇਸ਼ ਲਗਾਉਣ ਵਾਲਾਂ ਤਿੰਨ ਅਲੱਗ ਅਲੱਗ ਸਮੂਹਾਂ ਨਾਲ ਸਬੰਧਿਤ ਲੱਗਦਾ ਹੈ

- A. ਦੇਸ਼ ਲਗਾਉਣ ਵਾਲੇ ਇਨਸਾਨ (1 ਸੈਮ 29:4; 2 ਸੈਮ 19:22; 1 ਰਾਜਾ 5:4; 11:14, 23, 25; ਜਬੂਰ 109:6, 20, 29
- B. ਦੇਸ਼ ਲਗਾਉਣ ਵਾਲੇ ਦੂਤ (ਗਿਣਤੀ 22:22-23; ਜਕਰਯਾਹ 3:1)
 - 1. ਪ੍ਰਭੂ ਦਾ ਦੂਤ- ਗਿਣਤੀ 22:22-23
 - 2. ਸ਼ੈਤਾਨ - 1 ਇਤਿਹਾਸ 21:1; ਅਯੂਬ 1-2; ਜਕਰਯਾਹ 3:1
- C. ਦੇਸ਼ ਲਗਾਉਣ ਵਾਲੇ ਦੁਸ਼ਟ (ਸੰਭਵ ਹੈ ਸ਼ੈਤਾਨ) (1 ਰਾਜਾ 22:21; ਜਕਰਯਾਹ 13:2)

ਸ਼ੈਤਾਨ ਦੀ ਉਤਪਤੀ 3 ਦੇ ਸੱਪ ਨਾਲ ਪਛਾਣ ਨਵੇਂ ਅਤੇ ਪੁਰਾਣੇ ਨੇਮ ਦੇ ਵਿਚਕਾਰਲੇ ਸਮੇਂ ਦੌਰਾਨ ਹੀ ਹੋਈ (ਦੇਖੋ, ਬੁੱਧ ਦੀ ਪੁਸਤਕ 2:23-24; 2 ਅਨੇਸ਼ 31:3), ਅਤੇ ਇਸ ਤੋਂ ਬਾਅਦ ਵਿੱਚ ਇਹ ਰੱਬੀਆਂ ਦੁਆਰਾ ਵਰਤਿਆ ਗਿਆ ਚੁਣਾਵ ਬਣ ਗਿਆ (ਦੇਖੋ, Sot 9b ਅਤੇ Sanh. 29a). ਉਤਪਤੀ 6 ਵਿੱਚ ਦਰਜ “ਪਰਮੇਸ਼ਵਰ ਦੇ ਪੁੱਤਰ” 1 ਅਨੇਸ਼ 54:6 ਵਿੱਚ ਬੁਰੇ ਫਰਿਸ਼ਤੇ ਬਣ ਗਏ। ਰੱਬੀਆਂ ਦੀ ਸਿਖਿਆ ਅਨੁਸਾਰ ਇਹ ਫਰਿਸ਼ਤੇ ਹੀ ਬੁਰਾਈ ਦੀ ਸ਼ੁਰੂਆਤ ਬਣ ਗਏ। ਮੈਂ ਇਸਦਾ ਬਖਾਨ ਇਸਦੀ ਅਧਿਆਤਮਿਕ ਸੁਧਤਾ ਸਾਬਿਤ ਕਰਨ ਲਈ ਨਹੀਂ, ਬਲਕਿ ਇਸਦਾ ਵਿਕਾਸ ਕਿਵੇਂ ਹੋਇਆ ਇਹ ਦੱਸਣ ਲਈ ਕਰ ਰਿਹਾ ਹਾਂ। ਨਵੇਂ ਨੇਮ ਵਿੱਚ ਪੁਰਾਣੇ ਨੇਮ ਦੀਆਂ ਇਹ ਸਰਗਰਮੀਆਂ ਇਨਸਾਨੀ ਰੂਪ ਵਿੱਚ ਬੁਰਾਈ ਦੇ ਦੂਤਾਂ ਨੂੰ ਪ੍ਰਗਟ ਕਰਦੀਆਂ ਹਨ (ਜੇ ਕਿ ਸ਼ੈਤਾਨ ਹੈ) 2 ਕੁਰਿੰਥੀਆਂ 11:3; ਪਰਕਾਸ਼ 12:9।

ਬੁਰਾਈ ਦੇ ਮਾਨਵੀਕਰਨ ਦੀ ਪੈਦਾਇਸ਼ ਪੁਰਾਣੇ ਨੇਮ ਵਿੱਚੋਂ ਮੁਸ਼ਕਿਲ ਜਾਂ ਅਣਹੋਣਾ ਹੈ (ਤੁਹਾਡੇ ਨਜ਼ਰੀਏ ਉੱਤੇ ਨਿਰਭਰ ਕਰਦੇ ਹੋਏ)। ਇਸਦੇ ਲਈ ਇਸਰਾਈਲ ਦਾ ਇੱਕ ਪਰਮੇਸ਼ਵਰ ਵਿੱਚ ਵਿਸ਼ਵਾਸ ਹੋਣਾ ਵੀ ਕਾਰਣ ਹੈ (ਦੇਖੋ, ਬਿਵ 6:4-6; 1 ਰਾਜਾ 22:20-22; ਉਪਦੇਸ਼ਕ 7:14; ਯਸਾ 45:7; ਅਮੋਸ 3:6). ਹਰ ਘਟਨਾ ਯਹੋਵਾਹ ਦੁਆਰਾ ਕੀਤੀ ਗਈ ਹੀ ਮੰਨੀ ਜਾਂਦੀ ਸੀ ਤਾਂ ਕੀ ਉਹਨਾਂ ਦੀ ਪਹਿਲ ਅਤੇ ਵਿਲਖਣ ਹੋਣ ਬਾਰੇ ਦਿਖਾਇਆ ਜਾ ਸਕਦਾ। (ਦੇਖੋ, ਯਸਾ 43:11; 44:6,8,24; 45:5-6,14,18,21,22).

ਸੰਭਵ ਜਾਣਕਾਰੀ ਦੇ ਸਰੋਤ ਹਨ: (1) ਅਯੂਬ 1-2, ਜਿਥੇ ਸ਼ੈਤਾਨ ਦੀ ਗਿਣਤੀ “ਪਰਮੇਸ਼ਵਰ ਦੇ ਪੁੱਤਰਾਂ” ਵਿੱਚ ਕੀਤੀ ਗਈ ਹੈ (ਜੇ ਕਿ ਸਵਰਗ ਦੂਤ ਹਨ) ਜਾਂ (2) ਯਸਾ 14; ਹਿਜਕੀਏਲ 28, ਜਿਥੇ ਪੂਰਬ ਦੇ ਨਜਦੀਕੀ ਘਮੰਡੀ ਰਾਜੇ (ਬਾਬੁਲ ਅਤੇ ਸੂਰ) ਸ਼ੈਤਾਨ ਦੇ ਘਮੰਡ ਨੂੰ ਦਿਖਾਉਣ ਲਈ ਵਰਤੇ ਗਏ ਹਨ (ਦੇਖੋ, 1 ਤਿਮੋ 3:6)। ਇਸ ਪਹੁੰਚ ਪ੍ਰਤੀ ਮੇਰੇ ਅੰਦਰ ਰਲੀਆਂ ਮਿਲੀਆਂ ਭਾਵਨਾਵਾਂ ਹਨ। ਹਿਜਕੀਏਲ ਅਦਨ ਭਾਗ ਦੇ ਰੂਪਕ ਲਈ ਨਾ ਸਿਰਫ ਸੂਰ ਦੇਸ਼ ਦੇ ਰਾਜਾ ਨੂੰ ਸ਼ੈਤਾਨ ਵਜੋਂ ਵਰਤਦਾ ਹੈ (ਦੇਖੋ, ਹਿਜ 28:12-16), ਬਲਕਿ ਮਿਸਰ ਦੇ ਰਾਜਾ ਨੂੰ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਵਜੋਂ ਦਿਖਾਉਣ ਲਈ ਵੀ ਵਰਤਦਾ ਹੈ (ਹਿਜ 31)। ਪਰ ਯਸਾਯਾਹ 14, ਖਾਸ ਤੌਰ ਤੇ 12 ਤੋਂ 14 ਆਇਤਾਂ, ਘਮੰਡ ਦੇ ਜਰੀਏ ਦੂਤਾਂ ਵੱਲੋਂ ਕੀਤੇ ਗਏ ਬਲਵੇ ਬਾਰੇ ਦੱਸਦਾ ਹੈ। ਜੇਕਰ ਪਰਮੇਸ਼ਵਰ ਸਾਡੇ ਉੱਤੇ ਸ਼ੈਤਾਨ ਦੀ ਪੈਦਾਇਸ਼ ਅਤੇ ਸੁਭਾਵ ਪ੍ਰਤੀ ਬਰੀਕੀਆਂ ਨੂੰ ਪ੍ਰਗਟ ਕਰਨਾ ਚਾਹੁੰਦੇ ਤਾਂ ਇਹ ਬਹੁਤ ਤਿਰਸ਼ਾਂ ਤਰੀਕਾ ਅਤੇ ਸਥਾਨ ਹੁੰਦਾ ਇਸ ਜਗ੍ਹਾ ਉੱਤੇ (ਦੇਖੋ, ਖਾਸ ਵਿਸ਼ਾ: ਲੂਸੀਫਰ)। ਸਾਨੂੰ ਸੁਰਖਿਅਤ ਰਹਿਣ ਦੀ ਲੋੜ ਹੈ ਕਿ ਅਸੀਂ ਵਿਵਸਥਿਤ ਅਧਿਆਤਮਿਕ ਗਿਆਨ ਦੇ ਕਈ ਕਿਤਾਬਾਂ, ਲੇਖਕਾਂ, ਵਰਗਾਂ ਦੇ ਛੋਟੇ ਅਤੇ ਅਨਿਸ਼ਚਿਤ ਹਿੱਸਿਆਂ ਨੂੰ ਲੈ ਕੇ ਇੱਕ ਇਸ਼ਵਰੀ ਬੁਝਾਰਤ ਦੇ ਰੂਪ ਵਿੱਚ ਨਾ ਬਣਾਈਏ।

III. ਨਵੇਂ ਨੇਮ ਵਿੱਚ ਸ਼ੈਤਾਨ

Alfred Edersheim (*The Life and Times of Jesus the Messiah*, vol. 2, appendices XIII [pp. 748-763] and XVI [pp. 770-776]) ਦਾ ਕਹਿਣਾ ਹੈ ਕਿ ਰੱਬੀਆਂ ਦਾ ਯਹੂਦੀ ਧਰਮ ਗਿਆਨ ਫ਼ਾਰਸ ਦੇ ਦਵੈਤਵਾਦ ਅਤੇ ਸ਼ੈਤਾਨੀ ਅਨੁਮਾਨ ਦੁਆਰਾ ਬਹੁਤ ਪ੍ਰਭਾਵਿਤ ਸੀ। ਇਸ ਦਾਇਰੇ ਵਿੱਚਸੱਚਾਈ ਦਾ ਪਤਾ ਕਰਨ ਲਈ ਯਹੂਦੀ ਰੱਬੀ ਸਹੀ ਸਰੋਤ ਨਹੀਂ ਹਨ। ਪ੍ਰਭੂ ਯਿਸੂ ਬੁਨਿਆਦੀ ਰੂਪ ਵਿੱਚ ਯਹੂਦੀ ਉਪਾਸਨਾ ਗ੍ਰਹਿ ਤੋਂ ਵਖਰੇ ਹੁੰਦੇ ਹਨ। ਮੈਂ ਸਮਝਦਾ ਹਾਂ ਕਿ ਯਹੋਵਾਹ ਅਤੇ ਇਨਸਾਨੀਅਤ ਦੇ ਪ੍ਰਮੁੱਖ ਦੂਤ-

ਵੈਰੀ ਦੇ ਵਿਚਾਰ ਦਾ ਜਨਮ ਰੱਬੀਆਂ ਦੇ ਦੂਤਾਂ ਦੁਆਰਾ ਵਿਚੋਲਗਿਰੀ (ਦੇਖੋ, ਰਸੂਲਾਂ 7:53) ਅਤੇ ਮੂਸਾ ਨੂੰ ਸਿਨਈ ਪਰਬਤ ਉੱਤੇ ਹੁਕਮਾਂ ਦੇ ਦਿੱਤੇ ਜਾਣ ਵਿੱਚ ਵਿਰੋਧ ਕਰਨ ਕਰਕੇ ਹੋਇਆ। ਇਰਾਨ ਦੇ ਦਵੈਤਵਾਦ ਵਿੱਚ (ਜੇਰੋਸਟਰੀਆਨਿਜ਼ਮ) ਦੇ ਪ੍ਰਮੁੱਖ ਦੇਵਤੇ ਸਨ

1. ਅਹੁਰਾ ਮਾਜ਼ਦਾ, ਬਾਅਦ ਵਿੱਚ ਇਸਨੂੰ ਉਹਰਮਾਜਦ ਵੀ ਕਿਹਾ ਗਿਆ, ਜੋ ਰਚਣਹਾਰ ਦੇਵਤਾ ਅਤੇ ਚੰਗਾ ਸੀ।
2. ਅੰਗਰਾ ਮੈਨਯੂ, ਬਾਅਦ ਵਿੱਚ ਇਸਨੂੰ ਅਹਰੀਮਾਨ, ਨਾਸ਼ ਕਰਨ ਵਾਲੀ ਆਤਮਾ ਵੀ ਕਿਹਾ ਗਿਆ, ਜੋ ਕਿ ਬੁਰਾ ਦੇਵਤਾ ਹੈ। ਇਹ ਦੋਵੇਂ ਧਰਤੀ ਨੂੰ ਲੜਾਈ ਦਾ ਮੈਦਾਨ ਬਣਾ ਕੇ ਸਰਭ-ਉੱਚਤਾ ਦੇ ਲਈ ਲੜਦੇ ਹਨ। ਇਹੀ ਦਵੈਤਵਾਦ ਯਹੂਦੀਆਂ ਦੀ ਦਵੈਤਵਾਦ ਦੀ ਸਿਖਿਆ ਵਿੱਚ ਵਿਕਸਿਤ ਹੋ ਗਿਆ ਅਤੇ ਸ਼ੈਤਾਨ ਅਤੇ ਪਰਮੇਸ਼ਵਰ ਦੀ ਸਿਖਿਆ ਬਣ ਗਿਆ।

ਨਵੇਂ ਨੇਮ ਵਿੱਚ ਬੁਰਾਈ ਦੇ ਵਿਕਾਸ ਦਾ ਪ੍ਰਗਤੀਸ਼ੀਲ ਪ੍ਰਕਾਸ਼ਨ ਜਰੂਰ ਹੈ, ਪਰ ਰੱਬੀਆਂ ਦੇ ਦਾਅਵੇ ਜਿੰਨਾਂ ਨਹੀਂ। “ਸਵਰਗ ਵਿੱਚ ਲੜਾਈ” ਇਸਦੀ ਇੱਕ ਚੰਗੀ ਉਦਾਹਰਨ ਹੈ। ਸ਼ੈਤਾਨ ਦਾ ਡਿੱਗਣਾ (ਦੁਸ਼ਟ) ਇੱਕ ਤਰਕ ਪੂਰਨ ਜ਼ਰੂਰਤ ਹੈ, ਪਰ ਇਸਦਾ ਬਿਓਰਾ ਨਹੀਂ ਦਿੱਤਾ ਗਿਆ ਹੈ (ਦੇਖੋ, ਖਾਸ ਵਿਸ਼ਾ: ਸ਼ੈਤਾਨ ਅਤੇ ਉਸਦੇ ਦੂਤਾਂ ਦਾ ਡਿੱਗਣਾ) ਅਤੇ ਜੋ ਕੁਝ ਦੱਸਿਆ ਵੀ ਗਿਆ ਹੈ ਉਹ ਵੀ ਦੂਰ-ਰਸ ਜਾਂ ਅਨਰਥਪੂਰਨ ਸਿੱਟਿਆਂ ਵਾਲੀ ਕਿਸਮ ਵਿੱਚ ਢੱਕਿਆ ਹੋਇਆ ਹੈ (ਦੇਖੋ, ਪ੍ਰਕਾਸ਼ 12:4,7,12-13). ਭਾਵੇਂ ਕਿ ਸ਼ੈਤਾਨ ਹਰਾਇਆ ਹੋਇਆ ਅਤੇ ਧਰਤੀ ਉੱਤੇ ਸੁੱਟਿਆ ਗਿਆ ਹੈ, ਉਹ ਫਿਰ ਵੀ ਯਹੋਵਾਹ ਦੇ ਸੇਵਕ ਵਜੋਂ ਕੰਮ ਕਰਦਾ ਹੈ (ਦੇਖੋ, ਮੱਤੀ 4:1; ਲੂਕਾ 22:31-32; 1 ਕੁਰਿ 5:5; 1 ਤਿਮੋ 1:20).

ਇਸ ਵਿਸ਼ੇ ਵਿੱਚ ਸਾਨੂੰ ਆਪਣੀ ਜਗਿਆਸਾ ਨੂੰ ਗੰਢ ਪਾਉਣੀ ਚਾਹੀਦੀ ਹੈ। ਲਾਲਚ ਅਤੇ ਬੁਰਾਈ ਦੀ ਨਿੱਜੀ ਤਾਕਤ ਹੈ, ਪਰ ਫਿਰ ਵੀ ਇਹ ਸੱਚ ਹੈ ਕਿ ਇੱਕ ਹੀ ਪਰਮੇਸ਼ਵਰ ਹੈ ਅਤੇ ਮਨੁੱਖ ਜਾਤੀ ਆਪਣੀਆਂ ਚੋਣਾਂ ਲਈ ਜਿੰਮੇਵਾਰ ਹੈ। ਇਥੇ ਆਤਮਿਕ ਲੜਾਈ ਹੈ, ਮੁਕਤੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ। ਜਿੱਤ ਸਿਰਫ਼ ਤ੍ਰੀਏਕ ਪਰਮੇਸ਼ਵਰ ਦੇ ਵੱਲੋਂ ਹੀ ਆ ਸਕਦੀ ਅਤੇ ਬਣੀ ਰਹੀ ਸਕਦੀ ਹੈ। ਬੁਰਾਈ ਹਰਾਈ ਜਾ ਚੁਕੀ ਹੈ ਅਤੇ ਹਟਾ ਦਿੱਤੀ ਜਾਵੇਗੀ (ਦੇਖੋ, ਪ੍ਰਕਾਸ਼ 20:10)!

Copyright © 2014 [Bible Lessons International](http://BibleLessonsInternational.com)

▣ "ਕੱਢਿਆ ਜਾਵੇਗਾ" ਇਹ ਇੱਕ ਭਵਿੱਖਕਾਲੀਨ ਨਿਸ਼ਕਿਰਿਆ ਸੂਚਕ ਹੈ। ਸ਼ਾਸਤਰ ਸ਼ੈਤਾਨ ਦੇ ਡਿੱਗਣ ਦਾ ਸਹੀ-ਸਹੀ ਸਮਾਂ ਨਹੀਂ ਦੱਸਦਾ ਹੈ। ਯਸਾਯਾਹ 14 ਅਤੇ ਹਿਜ਼ਕੀਏਲ 28 ਵਿੱਚ ਸ਼ੈਤਾਨ ਬਾਰੇ ਅਲਗੋਰੀ ਭਾਵ ਵਿੱਚ ਗੱਲ ਕੀਤੀ ਜਾ ਸਕਦੀ ਹੈ। ਇਹ ਭਵਿੱਖਵਾਦੀ ਦੇ ਪੈਰੇ ਸੂਰ ਅਤੇ ਸੈਦਾ ਦੇ ਘਮੰਡੀ ਰਾਜਿਆਂ ਬਾਰੇ ਗੱਲ ਕਰਦੇ ਹਨ। ਉਹਨਾਂ ਦੀ ਪਾਪਮਈ ਕਠੋਰਤਾ ਸ਼ੈਤਾਨ ਦੀ ਕਠੋਰਤਾ ਨੂੰ ਦਰਸਾਉਂਦੀ ਹੈ (ਦੇਖੋ, ਯਸਾ 14:12, 15; ਹਿਜ਼ 28:16). ਪਰ ਪ੍ਰਭੂ ਯਿਸੂ ਨੇ ਸੱਤਰ ਚੇਲਿਆਂ ਦੇ ਮਿਸ਼ਨ ਦੌਰਾਨ ਇਹ ਕਿਹਾ ਕਿ ਉਹਨਾਂ ਨੇ ਸ਼ੈਤਾਨ ਦਾ ਡਿੱਗਣਾ ਦੇਖਿਆ (ਦੇਖੋ, ਲੂਕਾ 10:18).

ਪੁਰਾਣੇ ਨੇਮ ਵਿੱਚ ਸ਼ੈਤਾਨ ਦੇ ਵਿਕਾਸ ਨੂੰ ਵੇਖਿਆ ਜਾ ਸਕਦਾ ਹੈ। ਅਸਲੀਅਤ ਵਿੱਚ ਉਹ ਪਰਮੇਸ਼ਵਰ ਦਾ ਇੱਕ ਦਾਸ ਸਵਰਗ ਦੂਤ ਸੀ, ਪਰ ਘਮੰਡ ਦੇ ਕਰਕੇ ਪਰਮੇਸ਼ਵਰ ਦਾ ਦੁਸ਼ਮਣ ਬਣ ਗਿਆ। A. B. Davidson's *Old Testament Theology* pp. 300-306 ਵਿੱਚ ਇਸ ਵਿਸ਼ੇ ਉੱਤੇ ਉੱਤਮ ਵਿਚਾਰ ਮਿਲਦੇ ਹਨ।

ਖਾਸ ਵਿਸ਼ਾ : ਸਵਰਗ ਵਿੱਚ ਯੁੱਧ SPECIAL TOPIC: WAR IN HEAVEN

ਖਾਸ ਵਿਸ਼ਾ: ਸਵਰਗ ਵਿੱਚ ਯੁੱਧ (ਪ੍ਰਕਾਸ਼ਨ 12:7-9 ਵਿੱਚੋਂ)

ਇਸ ਮੁਕਾਬਲੇ ਦੀ ਤਰੀਕ ਬਾਰੇ ਬਹੁਤ ਵਿਚਾਰ-ਵਿਟਾਂਦਰਾ ਹੁੰਦਾ ਰਿਹਾ ਹੈ। ਪ੍ਰਭੂ ਯਿਸੂ ਇਸਦੇ ਬਾਰੇ ਲੂਕਾ 10:18 ਅਤੇ ਯੂਹੰਨਾ 12:31 ਵਿੱਚ ਦੱਸਦੇ ਹਨ। ਪਰ ਇਸ ਘਟਨਾ ਨੂੰ ਕ੍ਰਮਵਾਰ ਤਰੀਕ ਦੇਣਾ ਬਹੁਤ ਮੁਸ਼ਕਿਲ ਹੈ:

1. ਉਤਪਤ 1:1 ਤੋਂ ਪਹਿਲਾਂ (ਸ਼ਰਿਸ਼ਟੀ ਤੋਂ ਪਹਿਲਾਂ)

2. ਉਤਪਤ 1:1 ਅਤੇ 1:2 ਦੇ ਵਿਚਕਾਰ (ਸਮੇਂ ਦੇ ਅੰਤਰ ਦੀ ਮੱਤ)
3. ਅਯੂਬ 1-2 ਤੋਂ ਬਾਅਦ ਪੁਰਾਣੇ ਨੇਮ ਵਿੱਚ (ਸਵਰਗ ਵਿੱਚ ਸ਼ੈਤਾਨ)
4. ਪੁਰਾਣੇ ਨੇਮ ਵਿੱਚ 1 ਰਾਜਾ 22:21 ਤੋਂ ਬਾਅਦ (ਸਵਰਗੀ ਸਭਾ ਵਿੱਚ ਸ਼ੈਤਾਨ)
5. ਪੁਰਾਣੇ ਨੇਮ ਵਿੱਚ ਜਕਰਯਾਹ 3 ਤੋਂ ਬਾਅਦ (ਸਵਰਗ ਵਿੱਚ ਸ਼ੈਤਾਨ)
6. ਪੁਰਾਣੇ ਨੇਮ ਵਿੱਚ ਜਿਵੇਂ ਕਿ ਯਸਾ 14:12; ਹਿਜ਼ 28:15 ਅਤੇ 2 ਅਨੇਸ 29:4-5 (ਪੂਰਬੀ ਰਾਜੇ ਦੇਸ਼ੀ ਠਹਿਰਾਏ ਗਏ)
7. ਨਵੇਂ ਨੇਮ ਵਿੱਚ ਪ੍ਰਭੂ ਯਿਸੂ ਦੀ ਪਰਖ ਤੋਂ ਬਾਅਦ (ਦੇਖੋ, ਮੱਤੀ 4)
8. ਨਵੇਂ ਨੇਮ ਵਿੱਚ ਸੱਤਰਾਂ ਦੀ ਮਿਸ਼ਨ ਦੌਰਾਨ (ਸ਼ੈਤਾਨ ਨੂੰ ਸਵਰਗ ਵਿੱਚੋਂ ਡਿੱਗਦੇ ਦੇਖਿਆ, ਦੇਖੋ, ਲੂਕਾ 10:18)
9. ਨਵੇਂ ਨੇਮ ਵਿੱਚ ਯਰੂਸ਼ਲਮ ਵਿੱਚ ਫਤਿਹ ਦੇ ਦਾਖਲੇ ਦੇ ਬਾਅਦ (ਇਸ ਸੰਸਾਰ ਦਾ ਸਵਾਮੀ ਬਾਹਰ ਕੱਢਿਆ ਗਿਆ, ਦੇਖੋ, ਯੂਹੰਨਾ 12:31)
10. ਨਵੇਂ ਨੇਮ ਵਿੱਚ ਪ੍ਰਭੂ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਅਤੇ ਸਵਰਗ ਉਠਾਏ ਜਾਣ ਤੋਂ ਬਾਅਦ (ਦੇਖੋ, ਅਫ 4:8; ਕੁਲ 2:15)
11. ਅੰਤ ਦੇ ਸਮੇਂ ਵਿੱਚ (ਦੇਖੋ, ਪ੍ਰਕਾਸ਼ 12:7, ਸੰਭਵ ਹੈ ਜਦੋਂ ਸ਼ੈਤਾਨ ਨੇ ਗੁੱਸੇ ਨਾਲ ਸਵਰਗ ਵਿੱਚ ਬੱਚੇ ਦੀ ਭਾਲ ਕੀਤੀ)

ਸਾਨੂੰ ਇਸਨੂੰ ਸਿਰਫ ਪਰਮੇਸ਼ਵਰ ਅਤੇ ਬੁਰਾਈ ਦੀ ਫੌਜ ਵਿਚਲੀ ਅਨੰਤ ਲੜਾਈ ਦੇ ਤੌਰ ਤੇ ਦੇਖਣਾ ਚਾਹੀਦਾ ਹੈ; ਅਜਗਰ ਅਤੇ ਉਸਦੀ ਸੈਨਾ ਦੀ ਹਾਰ ਵਿੱਚ ਇਹ ਕਸ਼ਮਕਸ਼ ਖਤਮ ਹੋਣ ਜਾ ਰਿਹਾ ਹੈ। ਪ੍ਰਕਾਸ਼ 20 ਵਿੱਚ ਉਹਨਾਂ ਨੂੰ ਹਟਾ ਦਿੱਤਾ ਅਤੇ ਅਲੱਗ ਕਰ ਦਿੱਤਾ ਗਿਆ ਹੈ। ਦੇਖੋ, ਖਾਸ ਵਿਸ਼ਾ: ਸ਼ੈਤਾਨ ਅਤੇ ਉਸਦੇ ਦੂਤਾਂ ਦਾ ਡਿੱਗਣ (ਪ੍ਰਕਾਸ਼ 12:4).

Copyright © 2014 [Bible Lessons International](http://BibleLessonsInternational.com)

12:32 " ਜੇਕਰ ਮੈਂ ਜ਼ਮੀਨ ਤੋਂ ਉੱਚਾ ਕੀਤਾ ਜਾਵਾਂਗਾ " ਇਹ ਤੀਜੇ ਦਰਜੇ ਦਾ ਸ਼ਰਤੀ ਵਾਕ ਹੈ ਜਿਸਦਾ ਭਾਵ ਸੰਭਾਵੀ ਕਿਰਿਆ ਤੋਂ ਹੈ। ਇਸ ਸ਼ਬਦ ਦਾ ਅਰਥ ਹੋ ਸਕਦਾ ਹੈ

1. ਉੱਪਰ ਉਠਾਇਆ ਗਿਆ (ਦੇਖੋ, ਯੂਹੰਨਾ 3:14)
2. ਸਲੀਬ ਚੜਾਇਆ ਗਿਆ (ਦੇਖੋ, ਯੂਹੰਨਾ 8:28)
3. ਉੱਚਾ ਕੀਤਾ ਗਿਆ (ਦੇਖੋ, ਰਸੂਲ 2:33; 5:31)
4. ਸਰਵ-ਉੱਚ ਕੀਤਾ ਗਿਆ (ਦੇਖੋ, ਫਿਲ 2:9)

ਇਹ ਸ਼ਬਦਾਂ ਦਾ ਬਹੁਭਾਗੀ ਭਾਵ ਅਰਥ (double entendre) ਹੀ ਯੂਹੰਨਾ ਦੀ ਇੰਜੀਲ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਦਾ ਹੈ।

▣ "ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ" ਇਹ ਯਿਰ 31:3 ਵਿੱਚ ਇਸਰਾਈਲ ਪ੍ਰਤੀ ਯਹੋਵਾਹ ਦੇ ਵਾਚਾ ਦੇ ਪਿਆਰ ਦਾ ਸੰਕੇਤ ਹੋ ਸਕਦਾ ਹੈ, ਜੇ ਕੀ ਨਵੀ ਵਾਚਾ ਬਾਰੇ ਗੱਲ ਕਰਦਾ ਹੋਇਆ ਪੈਰਾਂ ਹੈ (ਦੇਖੋ, ਯਿਰ 31:31-34). ਪਰਮੇਸ਼ਵਰ ਆਪਣੇ ਕੰਮਾਂ ਦੁਆਰਾ ਆਪਣੇ ਲੋਕਾਂ ਪ੍ਰਤੀ ਪਿਆਰ ਨੂੰ ਜਤਾਉਂਦੇ ਹਨ। ਇਸ ਸ਼ਬਦ ਦਾ ਇਸੇ ਤਰ੍ਹਾਂ ਦਾ ਰੂਪਕੀ ਇਸਤੇਮਾਲ ਯੂਹੰਨਾ 6:44 ਕੀਤਾ ਗਿਆ ਹੈ ਅਤੇ ਯੂਹੰਨਾ 6:65 ਵਿੱਚ ਸਮਝਾਇਆ ਗਿਆ ਹੈ।

ਇਸ ਜਗ੍ਹਾ "ਸਾਰੇ" ਇੱਕ ਵਿਆਪਕ ਸੱਦਾ ਅਤੇ ਛੁਟਕਾਰੇ ਦਾ ਵਾਇਦਾ ਹੈ (ਦੇਖੋ, ਉਤ 3:15; 12:3; ਰੂਚ 19:5; ਯਸਾ 2:2-4; ਯੂਹੰਨਾ 1:9,12,29; 3:16; 4:42; 10:16; 1 ਤਿਮੋ 2:4; 4:10; ਤੀਤੁਸ 2:11; 2 ਪਤਰਸ 3:9; 1 ਯੂਹੰਨਾ 2:2; 4:14)!

ਇਹਨਾਂ ਸ਼ਬਦਾਂ ਵਿੱਚ ਇੱਕ ਖਾਸ ਭਿੰਨਤਾ ਹੈ। "ਸਾਰੇ" ਪੁਲਿੰਗ ਹੋ ਸਕਦਾ ਹੈ, ਜਿਸਦਾ ਅਨੁਵਾਦ "ਸਾਰੇ ਆਦਮੀ" ਹੋਵੇਗਾ ਅਤੇ ਪੁਰਾਤਨ ਯੂਨਾਨੀ ਪੱਤਰੀਆਂ ρ^75 (VID), κ^2 , B, L, and W ਵਿੱਚ ਮਿਲਦਾ ਹੈ, ਜਦਕਿ ਨਪੁੰਸਕ ਲਿੰਗ, ਜਿਸਦਾ ਅਨੁਵਾਦ "ਸਾਰੀਆਂ ਵਸਤਾਂ" ਕੀਤਾ ਜਾਵੇਗਾ, ρ^66 and κ ਵਿੱਚ ਮਿਲਦਾ ਹੈ। ਜੇਕਰ ਇਹ ਨਪੁੰਸਕ ਲਿੰਗ ਹੈ ਤਾਂ ਇਹ ਮਸੀਹ ਦੁਆਰਾ ਬ੍ਰਹਿਮੰਡੀ ਛੁਟਕਾਰੇ ਦੀ ਗੱਲ ਕਰਦਾ ਹੈ

ਜਿਸਦਾ ਜਿਕਰ ਕੁਲ 1:16-17 ਵਿੱਚ ਹੁੰਦਾ ਹੈ, ਜੋ ਕੀ ਰਹੱਸਵਾਦ ਦੀ ਝੂਠੀ ਸਿਖਿਆ ਨੂੰ ਦਿਖਾਵੇਗਾ ਜੋ ਕੀ 1 ਯੂਹੰਨਾ ਵਿੱਚ ਸਾਫ ਦਿਸਦੀ ਹੈ। UBS⁴ ਪੁਲਿੰਗ ਅਨੁਵਾਦ ਨੂੰ "B" ਦਰਜੇ ਵਿੱਚ ਰਖਦੀ ਹੈ (ਤਕਰੀਬਨ ਨਿਸ਼ਚਿਤ)।

12:33 "ਇਹ ਕਹਿਣ ਦੇ ਰਾਹੀਂ ਉਹਨਾਂ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨਗੇ" ਇਹ ਵੀ ਯੂਹੰਨਾ ਦੁਆਰਾ ਦਿੱਤੀ ਗਈ ਇੱਕ ਹੋਰ ਸੰਪਾਦਕੀ ਟਿੱਪਣੀ ਹੈ। ਇਸਦਾ ਸਬੰਧ ਬਿਵ 21:23 ਨਾਲ ਹੈ ਜਿਥੇ ਰੁੱਖ ਉੱਤੇ ਲਟਕਾਇਆ ਜਾਣਾ "ਪਰਮੇਸ਼ਵਰ ਵੱਲੋਂ ਸ਼੍ਰਾਪਿਤ ਲਿਖੀਆਂ ਗਿਆ ਸੀ। This ਇਸੇ ਕਰਕੇ ਹੀ ਧਾਰਮਿਕ ਆਗੂ ਪ੍ਰਭੂ ਯਿਸੂ ਨੂੰ ਸਲੀਬ ਉੱਤੇ ਦੇਖਣਾ ਚਾਹੁੰਦੇ ਸਨ ਪਥਰਾਵ ਕਰਨ ਦੀ ਬਜਾਏ। ਪ੍ਰਭੂ ਯਿਸੂ ਨੇ ਸਾਡੇ ਲਈ ਸ਼ਰਾ ਦੇ ਸਰਾਪ ਨੂੰ ਸਹਿ ਲਿਆ (ਦੇਖੋ, ਗਲਾ 3:13)।

12:34 "ਭੀੜ ਨੇ ਉਹਨਾਂ ਨੂੰ ਉੱਤਰ ਦਿੱਤਾ, "ਅਸੀਂ ਵਿਵਸਥਾ ਵਿੱਚੋਂ ਸੁਣਿਆ ਹੈ ਕਿ ਮਸੀਹ ਅਨੰਤ ਕਾਲ ਤਕ ਜ਼ਿੰਦਾ ਰਹੇਗਾ" ਇਹ ਜਬੂਰ 89:4,29,35-37 ਵਿੱਚੋਂ ਸੰਕੇਤ ਲਿਆ ਗਿਆ ਹੋ ਸਕਦਾ ਹੈ। ਪੁਰਾਣੇ ਨੇਮ ਵਿੱਚ ਮਸੀਹ ਦਾ ਇੱਕ ਵਾਰ ਆਉਣਾ ਹੀ ਉਡੀਕਿਆ ਜਾਂਦਾ ਸੀ ਜਿਸ ਵਿੱਚ ਉਹ ਪਲੀਸਤੀਨੀ ਰਾਜ ਦੌਰਾਨ ਜਗਤ ਵਿੱਚ ਸ਼ਾਂਤਿ ਸਥਾਪਿਤ ਕਰਨਗੇ (ਦੇਖੋ, ਜਬੂਰ 110:4; ਯਸਾ 9:7; ਰਿਜ਼ 37:25 ਅਤੇ ਦਾਨੀਏਲ 7:14)। "ਹਮੇਸ਼ਾ" ਲਈ ਯੂਹੰਨਾ 6:58 ਉੱਤੇ ਖ਼ਾਸ ਵਿਸ਼ਾ ਦੇਖੋ।

▣ "ਮਨੁੱਖ ਦਾ ਪੁੱਤਰ" ਕਿਉਂਕਿ ਭੀੜ ਪ੍ਰਭੂ ਯਿਸੂ ਦੁਆਰਾ ਆਪਣੇ ਲਈ ਵਰਤੇ ਗਏ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰ ਰਹੀ ਹੈ ਸੰਭਾਵਨਾ ਹੈ ਕੀ ਉਹਨਾਂ(ਦੇਖੋ, ਪ੍ਰਸੰਗਿਕ ਅੰਤਰ-ਦ੍ਰਿਸ਼ਟੀਆਂ, C) ਨੇ ਪ੍ਰਭੂ ਯਿਸੂ ਨੂੰ ਪ੍ਰਚਾਰ ਕਰਦੇ ਜਾਂ ਸਿਖਿਆ ਦਿੰਦੇ (ਸੰਭਵ ਹੈ ਕੀ ਇਸ ਪਧਵੀਂ ਬਾਰੇ ਯੂਹੰਨਾ 12:23-24 ਅਤੇ ਯੂਹੰਨਾ 12:30-32 ਵਿੱਚ ਕਿਰਿਆ "ਉਠਾਇਆ ਜਾਣਾ" ਬਾਰੇ) ਸੁਣਿਆ ਹੋਵੇਗਾ। ਸਿਰਫ ਇਹੀ ਇੱਕ ਸਥਾਨ ਹੈ ਜਿਥੇ ਏਹ ਸ਼ਬਦ ਦੂਸਰਿਆਂ ਦੁਆਰਾ ਵਰਤੇ ਗਏ ਹਨ। ਯਹੂਦੀ ਮੱਤ ਵਿੱਚ ਇਹ ਕਿਸੇ ਪਧਾਰ ਦਾ ਕੋਈ ਖਿਤਾਬ ਜਾਂ ਮਸੀਹ ਦੇ ਲਈ ਪਧਵੀਂ ਨਹੀਂ ਸੀ।

12:35 "ਜਦੋਂ ਤਕ ਚਾਨਣ ਹੈ, ਚਲਦੇ ਚਲੋ" ਪ੍ਰਭੂ ਯਿਸੂ ਆਪਣੇ ਸਰੋਤਿਆਂ ਨੂੰ ਉਸੇ ਵੇਲੇ ਜਵਾਬ ਲਈ ਤਾਕੀਦ ਕਰ ਰਹੇ ਹਨ। ਧਰਤੀ ਉੱਤੇ ਉਹਨਾਂ ਦਾ ਸਮਾਂ ਸੀਮਿਤ ਸੀ। ਉਹ ਧਰਤੀ ਉੱਤੇ ਆਪਣੇ ਆਖਿਰੀ ਹਫਤੇ ਵਿੱਚ ਦਾਖਲ ਹੋਣ ਵਾਲੇ ਸਨ। ਉਹਨਾਂ ਦਾ ਠਹਿਰਾਇਆ ਹੋਇਆ ਸਮਾਂ ਆ ਚੁਕਾ ਸੀ (ਯੂਹੰਨਾ 12:23)।

ਇੱਕ ਭਾਵ ਵਿੱਚ ਇਹ ਸ਼ਬਦ (ਜਿੰਨਾਂ ਕੀ ਯੂਹੰਨਾ ਦੀ ਇੰਜੀਲ ਵਿੱਚ) ਇਤਿਹਾਸਿਕ ਅਤੇ ਅਸਤਿੱਤਵ ਸਬੰਧੀ ਹਵਾਲਾ ਰਖਦੇ ਹਨ। ਹੇ ਪ੍ਰਭੂ ਯਿਸੂ ਨੇ ਕਿਹਾ ਉਹ ਸੁਭ ਸਮਾਚਾਰ ਦੇ ਸਾਰੇ ਸੁਣਨ ਵਾਲਿਆਂ ਲਈ ਸੱਚ ਹੈ (ਦੇਖੋ, ਮਿੱਟੀਆਂ ਦਾ ਦ੍ਰਿਸ਼ਟਾਂਤ)

ਇਹ "ਚੱਲਣਾ" ਸ਼ਬਦ ਦਾ ਰੂਪਕੀ ਇਸਤੇਮਾਲ ਹੈ ਜੀਵਨਸ਼ੈਲੀ ਨੂੰ ਦਰਸਾਉਣ ਲਈ (ਦੇਖੋ, ਅਫ 4:1,17; 5:2,15)। This ਇਹ ਇੱਕ ਵਰਤਮਾਨ ਕਿਰਿਆਤਿਮਿਕ ਆਗਿਆ ਹੈ, ਜੋ ਜੋਰ ਦਿੰਦਾ ਹੈ ਕਿ ਪ੍ਰਭੂ ਯਿਸੂ ਦੇ ਲਈ ਵਿਸ਼ਵਾਸ ਚਲਦਾ ਰਹਿਣ ਵਾਲਾ ਰਿਸ਼ਤਾ ਅਤੇ ਚੇਲਾਪਣ ਹੈ ਨਾ ਕਿ ਸਿਰਫ ਸ਼ੁਰੂਆਤੀ ਫੈਸਲਾ (ਦੇਖੋ, ਯੂਹੰਨਾ 12:44-46)।

12:36 ਯੂਹੰਨਾ ਵਿੱਚ ਪ੍ਰਭੂ ਯਿਸੂ ਦਾ ਜਗਤ ਦਾ ਚਾਨਣ ਹੋਣ ਦਾ ਵਿਸ਼ਾ ਇੱਕ ਵੱਡਾ ਰੁੱਖ ਬਦਲਣ ਵਾਲਾ ਵਿਸ਼ਾ ਹੈ (ਦੇਖੋ, ਯੂਹੰਨਾ 1:4,5,7,8,9; 3:19,20,21; 5:35; 8:12; 9:5; 11:9,10;12:35,36,46)। ਯਹੂਦੀ ਬੁੱਢੀ ਸਾਹਿਤ ਅਤੇ Dead Sea Scrolls ਵਿੱਚ ਹਨੇਰਾ ਅਤੇ ਚਾਨਣ ਦੇ ਵੱਖ ਵੱਖ ਆਤਿਮਿਕ ਸੱਚਾਈਆਂ ਹਨ।

ਯੂਹੰਨਾ 12: 36b - 43

^{36b} ਇਹ ਕਹਿਕੇ ਯਿਸੂ ਚਲੇ ਗਏ ਅਤੇ ਉਹਨਾਂ ਤੋਂ ਲੁਕੇ ਰਹੇ । ³⁷ ਬੇਸ਼ੱਕ ਯਿਸੂ ਨੇ ਉਹਨਾਂ ਦੇ ਸਾਹਮਣੇ ਇੰਨੇ ਚਮਤਕਾਰੀ ਚਿੰਨ੍ਹ ਦਿਖਾਏ, ਪਰ ਫਿਰ ਵੀ ਉਹਨਾਂ ਯਿਸੂ ਉੱਤੇ ਵਿਸ਼ਵਾਸ ਨਾ ਕੀਤਾ । ³⁸ ਇਸ ਲਈ ਕਿ ਯਸਾਯਾਹ ਨਬੀ ਦੇ ਕਹੇ ਹੋਏ ਵਾਕ ਪੂਰੇ ਹੋਣ : “ਹੇ ਪ੍ਰਭੂ, ਕਿਸ ਨੇ ਸਾਡੇ ਉਪਦੇਸ਼ ਉੱਤੇ ਵਿਸ਼ਵਾਸ ਕੀਤਾ ? ਕਿਸ ਉੱਤੇ ਪ੍ਰਭੂ ਦੀਆਂ ਬਾਹਾਂ ਦਾ ਜ਼ੋਰ ਪ੍ਰਗਟ ਹੋਇਆ ਹੈ ।” ³⁹ ਉਹਨਾਂ ਨੇ ਵਿਸ਼ਵਾਸ ਨਾ ਕੀਤਾ, ਕਿਉਂਕਿ ਯਸਾਯਾਹ ਨੇ ਇਹ ਵੀ ਕਿਹਾ ਸੀ : ⁴⁰ “ਉਸੇ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦੇ ਦਿਲ ਪੱਥਰ ਕਰ ਦਿੱਤੇ ਕਿ ਕਿਤੇ ਉਹ ਆਪਣੀਆਂ ਅੱਖਾਂ ਨਾਲ ਦੇਖਣ ਅਤੇ ਮਨ ਨਾਲ ਸਮਝਣ ਅਤੇ ਮੇਰੇ ਵੱਲ ਮੁੜਨ ਕਿ ਮੈਂ ਉਹਨਾਂ ਨੂੰ ਚੰਗਿਆਂ ਕਰਾਂ ।” ⁴¹ ਯਸਾਯਾਹ ਨਬੀ ਨੇ ਇਹ ਕਿਹਾ, ਕਿਉਂਕਿ ਉਸ ਨੇ ਯਿਸੂ ਦੀ ਮਹਿਮਾ ਦੇਖੀ ਅਤੇ ਉਹਨਾਂ ਦੇ ਬਾਰੇ ਬੋਲਿਆ । ⁴² ਫਿਰ ਵੀ ਬਹੁਤ ਸਾਰੇ ਅਧਿਕਾਰੀਆਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ, ਪਰ ਫ਼ਰੀਸੀਆਂ ਦੇ ਡਰ ਕਾਰਨ ਸਵੀਕਾਰ ਨਾ ਕੀਤਾ ਕਿ ਕਿਤੇ ਉਹ ਪ੍ਰਾਰਥਨਾ ਘਰ ਵਿੱਚੋਂ ਛੇਕ ਨਾ ਦਿੱਤੇ ਜਾਣ । ⁴³ ਉਹਨਾਂ ਨੂੰ ਪਰਮੇਸ਼ਰ ਦੇ ਆਦਰ ਦੀ ਥਾਂ ਮਨੁੱਖ ਦਾ ਆਦਰ ਜ਼ਿਆਦਾ ਪਿਆਰਾ ਸੀ ।

12:37 ਕਿੰਨੀ ਉਦਾਸੀ ਨੂੰ ਦਿਖਾਉਣ ਵਾਲੀ ਟਿੱਪਣੀ! ਆਤਿਮਿਕ ਅੰਨਾਪਣ ਭਿਆਨਕ ਹੈ (ਦੇਖੋ, 2 ਕੁਰਿ 4:4). ਇਹ ਆਇਤ ਮਾਫ ਨਾ ਕੀਤੇ ਜਾਣ ਵਾਲੇ ਪਾਪ ਦੀ ਵਿਸ਼ੇਸ਼ਤਾ ਦਾ ਵਰਣਨ ਕਰਦੀ ਹੈ (ਯੂਹੰਨਾ 5:21 ਉੱਤੇ ਖ਼ਾਸ ਵਿਸ਼ਾ)।

12:38 "ਯਸਾਯਾਹ ਨਬੀ ਦੇ ਕਹੇ ਹੋਏ ਵਾਕ" ਇਹ ਹਵਾਲਾ ਯਸਾ 53:1 ਵਿਚਲੇ ਦੁਖ ਉਠਾਉਣ ਵਾਲੇ ਸੇਵਕ ਦੇ ਪੈਰੇ ਵਿੱਚੋਂ ਲਿਆ ਗਿਆ ਹੈ

12:39-40 ਇਹ ਕਠਿਨ ਆਇਤਾਂ ਹਨ। ਕੀ ਪਰਮੇਸ਼ਵਰ ਲੋਕਾਂ ਨੂੰ ਕਠੋਰ ਕਰਦੇ ਹਨ ਕਿ ਉਹ ਜਵਾਬ ਨਾ ਦੇ ਸਕਣ? ਮੈਂ ਆਪਣੀ ਟਿੱਪਣੀ ਯਸਾ 6:9-10 ਅਤੇ ਰੋਮੀਆਂ 11:7 ਵਿੱਚੋਂ ਦਰਜ ਕੀਤੀ ਹੈ (ਦੇਖੋ, www.freebiblecommentary.mobi)

ਯਸਾਯਾਹ 6:9-10 ਜਿਵੇਂ ਯਹੋਵਾਹ ਯਸਾਯਾਹ ਦੀ ਸੇਵਕਈ ਲਈ ਆਪਣੇ ਉਦੇਸ਼ ਨੂੰ ਪ੍ਰਗਟ ਕਰਦੇ ਹਨ, ਤਾਂ ਇਸਦੇ ਨਾਲ ਹੀ ਉਹ ਇਹ ਵੀ ਪ੍ਰਗਟ ਕਰਦੇ ਹਨ ਕਿ ਉਸਦੇ ਸੰਦੇਸ਼ ਦਾ ਯਹੂਦਾ ਵੱਲੋਂ ਕੀ ਜਵਾਬ ਹੋਵੇਗਾ।

1. ਜਾਂ, ਯਸਾਯਾਹ 6:9, BDB 229, KB , *Qal*/imperative
2. ਦੱਸ, ਯਸਾਯਾਹ 6:9, BDB 55, KB , *Qal* perfect
3. ਸੁਣਦੇ ਹਨ, ਯਸਾਯਾਹ 6:9, *Qal*/imperative and *Qal*/infinitive absolute of BDB 1033, KB 1570
4. ਪਰ ਸਮਝਦੇ ਨਹੀਂ, ਯਸਾਯਾਹ 6:9, BDB 106, KB 122, *Qal* imperfect used in a jussive sense, cf. Isa. 1:3; 5:21; 10:13; 29:14
5. ਦੇਖਦੇ ਹਨ, *Qal*/imperative and *Qal*/infinitive absolute of BDB 906, KB 1157
6. ਪਰ ਸਮਝਦੇ ਨਹੀਂ, ਯਸਾਯਾਹ 6:9, BDB 393, KB 380, *Qal* imperfect used in a jussive sense
7. ਇਸ ਪਰਜਾ ਦਾ ਮਨ ਸੰਵੇਦਨਾ ਰਹਿਤ (lit. "ਮੋਟਾ"), ਯਸਾਯਾਹ 6:10, BDB 1031, KB 1566, *Hiphil* imperative
8. ਉਹਨਾਂ ਦੇ ਕੰਨ ਭਾਰੀ, ਯਸਾਯਾਹ 6:10, BDB 457, KB 455, *Hiphil* imperative
9. ਅਤੇ ਉਹਨਾਂ ਦੀਆਂ ਅੱਖਾਂ ਧੁੰਦਲੀਆਂ, ਯਸਾਯਾਹ 6:10, BDB 1044, KB 1612, *Hiphil* imperative

ਇਹ ਆਗਿਆਵਾਚਕ ਤੋਂ ਬਾਅਦ ਨਤੀਜੇ ਵੀ ਦਿੱਤੇ ਗਏ ਹਨ (ਪਿਛਲੀ ਵਰਤੀ ਹੋਈ ਕਿਰਿਆ ਦੇ ਤਿੰਨ ਅਪੂਰਨ "ਦੇਖਣਾ", "ਸੁਣਨਾ", ਅਤੇ "ਸਮਝਣਾ" ਦਿੱਤੇ ਗਏ ਹਨ)। ਪਰਮੇਸ਼ਵਰ ਜਾਂਦੇ ਹਨ (ਭਾਵੇਂ ਆਪਣੇ ਪੂਰਵ-ਗਿਆਨ ਕਰਕੇ ਜਾਂ ਉਹਨਾਂ ਦੇ ਜਿੰਦੀ ਦਿਲਾਂ/ਮਨਾਂ ਨੂੰ ਕਠੋਰ ਕਰਨ ਕਰਕੇ) ਕਿ ਉਹ ਉੱਤਰ ਨਹੀਂ ਦੇਣਗੇ ਕਿ ਉਹ ਬਚਾਏ ਜਾਣ।

1. ਮਤੇ ਉਹ ਮੁੜਨ/ਤੋੜਾ ਕਰਨ, BDB 996, KB 1427, *Qal* perfect negated

2. ਮਤੇ ਉਹ ਚੰਗੇ ਕੀਤੇ ਜਾਣ, BDB 950, KB 1272, *Qal*/perfect negated

ਯਸਾਯਾਹ ਪ੍ਰਚਾਰ ਕਰੇਗਾ ਅਤੇ ਭਾਵੇਂ ਕੁਝ ਲੋਕ ਉੱਤਰ ਦੇਣ, ਉਸਦੇ ਲੋਕਾਂ ਅਤੇ ਸਮਾਜ ਦਾ ਵੱਡਾ ਹਿੱਸਾ ਨਹੀਂ ਮੁੜੇਗਾ (ਦੇਖੋ, ਰੋਮੀਆਂ 1:24,26,28; ਅਫ 4:19) ਜਾਂ ਨਹੀਂ ਉੱਤਰ ਦੇ ਸਕਦੇ (ਦੇਖੋ, ਯਸਾਯਾਹ 29:9,10; ਬਿਵ 29:4; ਮੱਤੀ 13:13; ਰੋਮੀਆਂ 11:8)! ਯਸਾਯਾਹ ਇਥੇ ਸੁਭ ਸਮਾਚਾਰ ਪ੍ਰਚਾਰਕ ਨਹੀਂ ਹੈ, ਬਲਕਿ ਵਾਚਾ ਦੀ ਅਨਾਗਿਆਕਾਰੀ/ਨਤੀਜਿਆਂ ਦਾ ਨਬੀ ਹੈ (ਦੇਖੋ, ਮੱਤੀ 13:13; ਮਰਕੁਸ 4:12; ਲੂਕਾ 8:10). ਉਸਦਾ ਆਸ ਦਾ ਸੰਦੇਸ਼ ਭਵਿੱਖ ਲਈ ਹੈ, ਉਸਦੇ ਆਪਣੇ ਸਮੇਂ ਲਈ ਨਹੀਂ।

ਰੋਮੀਆਂ 11:7 “ਬਾਕੀ ਸਖਤ ਕਰ ਦਿਤੇ ਗਏ ਸਨ” ਇਹ ਨਿਸ਼ਚੇਵਾਚਕ ਇੱਕ ਉਦਾਸੀਨ ਅਨਿਸ਼ਚਿਤ ਭੂਤ-ਕਾਲ ਦੀ ਕਿਰਿਆ ਹੈ (ਦੇਖੋ 2 ਕੁਰਿ 3:14)। ਇਸ ਦਾ ਪ੍ਰਭਾਵ ਇਹ ਹੈ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਸਖਤ ਕਰ ਦਿਤਾ (ਦੇਖੋ ਰੋਮੀਆਂ 11:8-10)। ਸਖਤ ਕਰਨ ਦਾ ਏਜੰਟ ਬੁਰਾਈ ਹੈ। (ਦੇਖੋ 2 ਕੁਰਿ 4:4)। “ਸਖਤ” (*pōroō*) ਇੱਕ ਚਿਕਿਤਸਕੀ ਸ਼ਬਦ ਜੋ ਕਠੋਰਤਾ ਜਾਂ ਅੰਨਾਪਣ ਹੈ (ਦੇਖੋ ਰੋਮੀਆਂ 11:25; 2 ਕੁਰਿ 3:14; ਅਫ 4 18)। ਇਹ ਓਹੀ ਸ਼ਬਦ ਹੈ ਜੋ ਮਰਕੁਸ 6:52 ਰਸੂਲਾਂ ਦੇ ਲਈ ਇਸਤੇਮਾਲ ਕੀਤਾ ਗਿਆ। ਇਹ ਰੋਮੀਆਂ 9:18 ਤੋਂ ਇੱਕ ਅਲੱਗ ਯੂਨਾਨੀ ਭਾਸ਼ਾ ਦਾ ਸ਼ਬਦ ਹੈ (*sklērunō*) ਜੋ ਕਿਰਪਾ ਦੇ ਉਲਟ ਹੈ (ਦੇਖੋ ਇਬਰਾਨੀਆ 3:8, 15; 4:7)।

ਇਹ ਆਇਤ ਬਹੁਤ ਹੀ ਸਪਸ਼ਟ ਅਤੇ ਰੋਮੀਆਂ 11:1-6 ਦਾ ਸਾਰ ਹੈ। ਕੁਝ ਚੁਣੇ ਗਏ ਲੋਕਾਂ ਨੇ ਵਿਸ਼ਵਾਸ ਕੀਤਾ, ਕੁਝ ਨਾ ਚੁਣੇ ਹੋਏ ਸਖਤ ਕੀਤੇ ਗਏ। ਪਰ, ਇਹ ਆਇਤ ਕਿਸੇ ਅਧਿਆਤਮਿਕ ਨਾਅਰੇ ਦੇ ਰੂਪ ਵਿੱਚ ਵਖਰੇਵੇਂ ‘ਚ ਨਹੀਂ ਲਿਖੀ ਗਈ। ਇਹ ਇੱਕ ਸਥਾਪਿਤ ਅਧਿਆਤਮਿਕ ਬਹਿਸ ਦਾ ਹਿੱਸਾ ਸੀ। ਇਸ ਆਇਤ ‘ਚ ਸਪਸ਼ਟ ਤੌਰ ਤੇ ਦੱਸੀ ਗਈ ਸਚਾਈ ਅਤੇ ਰੋਮੀਆਂ 10 ਦੇ ਵਿਆਪਕ ਸੱਚੇ ਵਿਚਕਾਰ ਇੱਕ ਤਣਾਅ ਹੈ। ਇਹ ਇਥੇ ਰਹੱਸ ਹੈ। ਪਰ ਇਸਦੇ ਹੱਲ ਲਈ ਤਰਾਸਦੀਆਂ ਅਤੇ ਦੁਬਿਧਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

12:39 “ਫਿਰ ਵੀ ਉਹਨਾਂ ਯਿਸੂ ਉੱਤੇ ਵਿਸ਼ਵਾਸ ਨਾ ਕੀਤਾ” ਇਹ ਇੱਕ ਅਧੂਰਾ ਮੱਧ (ਪ੍ਰਤੀਨਿਧੀ) ਸੂਚਕ ਹੈ ਅਤੇ ਮੌਜੂਦਾ ਕਿਰਿਆਸ਼ੀਲ ਆਗਿਆਵਾਚਕ ਹੈ। ਉਹਪ੍ਰਭੂ ਯਿਸੂ ਨਾਲ ਇੱਕ ਵਿਸ਼ਵਾਸ ਦੇ ਰਿਸ਼ਤੇ ਨੂੰ ਜਾਰੀ ਰੱਖਣ ‘ਚ ਅਸਮਰਥ ਸਨ। ਉਹਨਾਂ ਦੇ ਚਮਤਕਾਰ ਆਕਰਸ਼ਤ ਕਰਦੇ ਸਨ, ਪਰ ਉਹਨਾਂ ਨੇ ਮਸੀਹਾ ਵਜੋਂ ਪ੍ਰਭੂ ਯਿਸੂ ਵਿੱਚ ਵਿਸ਼ਵਾਸ/ਭਰੋਸਾ ਨਹੀਂ ਕੀਤਾ। ਯੂਹੰਨਾ ਵਿੱਚ “ਵਿਸ਼ਵਾਸ” ਦੇ ਪੱਧਰ ਹਨ। ਸਾਰੇ ਮੁਕਤੀ ਪ੍ਰਾਪਤ ਨਹੀਂ ਕਰਦੇ। ਦੇਖੋ ਯਹੂੰਨਾ 8:31-59 ਉੱਤੇ ਟਿੱਪਣੀ

“ਯਸਾਯਾਹ ਨੇ ਇਹ ਵੀ ਕਿਹਾ ਸੀ” ਯਸਾਯਾਹ 6:10; 43:8, ਯਸਾਯਾਹ ਦੁਆਰਾ ਪਰਮੇਸ਼ਵਰ ਦੇ ਸੰਦੇਸ਼ ਬਾਰੇ ਯਹੂਦੀਆਂ ਦੇ ਦਿਲਾਂ ਨੂੰ ਸਖਤ ਕਰਨ ਦਾ ਹਵਾਲਾ ਦਿੰਦਾ ਹੈ (ਦੇਖੋ ਯਿਰ 5:21; ਹਿਜ਼ 12:2; ਬਿਵ 29:2-4)।

12:40 “ਦਿਲ” ਹੇਠਾਂ ਦਿੱਤਾ ਖ਼ਾਸ ਵਿਸ਼ਾ ਦੇਖੋ

ਖ਼ਾਸ ਵਿਸ਼ਾ: ਦਿਲ SPECIAL TOPIC: THE HEART (NT)

ਖ਼ਾਸ ਵਿਸ਼ਾ: ਦਿਲ (ਨਵਾਂ ਨੇਮ)

ਯੂਨਾਨੀ ਸ਼ਬਦ *ਕਾਰਦੀਆ* *kardia* ਦਾ ਇਸਤੇਮਾਲ Septuagint ਅਤੇ ਨਵੇਂ ਨੇਮ ਵਿੱਚ ਇਬਰਾਨੀ ਸ਼ਬਦ *leb* ਦੇ ਲਈ ਹੋਇਆ ਹੈ (BDB 523, KB 513). ਇਹ ਬਹੁਤ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। (cf. Bauer, Arndt, Gingrich and Danker, *A Greek-English Lexicon*, 2nd ed. pp. 403-404).

1. ਸਰੀਰਕ ਜੀਵਨ ਲਈ ਕੇਂਦਰ, ਵਿਅਕਤੀ ਲਈ ਇੱਕ ਰੂਪਕ (ਦੇਖੋ, ਰਸੂਲ 14:17; 2 ਕੁਰਿ 3:2-3; ਯਾਕੂਬ 5:5)
2. ਆਤਮਿਕ ਜੀਵਨ ਦਾ ਕੇਂਦਰ (ਨੈਤਿਕ)
 - a. ਪਰਮੇਸ਼ਵਰ ਦਿਲ ਨੂੰ ਜਾਣਦੇ ਹਨ (ਦੇਖੋ, ਲੂਕਾ 16:15; ਰੋਮੀਆਂ 8:27; 1 ਕੁਰਿ 14:17; 2 ਕੁਰਿ 3:2-3; ਯਾਕੂਬ 5:5)
 - b. ਮਾਨਵਜਾਤੀ ਦੇ ਆਤਮਿਕ ਜੀਵਨ ਲਈ ਵਰਤੋਂ ਕੀਤੀ (ਦੇਖੋ, ਮੱਤੀ 15:18-19; 18:35; ਰੋਮੀਆਂ 6:17; 1 ਤਿਮੋ 1:5; 2 ਤਿਮੋ 2:22; 1 ਪਤਰਸ 1:22)।
3. ਸੋਚ ਦਾ ਕੇਂਦਰ (ਜੋ ਕੀ ਸਮਝ ਹੈ, ਦੇਖੋ ਮੱਤੀ 13:15; 24:48; ਰਸੂਲ 7:23; 16:14; 28:27; ਰੋਮੀਆਂ 1:21; 10:6; 16:18; 2 ਕੁਰਿ 4:6; ਅਫਸੀਆ 1:18; 4:18; ਯਾਕੂਬ 1:26; 2 ਪਤਰਸ 1:19; ਪਰਕਾਸ਼ ਦੀ ਪੇਥੀ 18:7; ਦਿਲ ਮਨ ਦਾ ਸਮਾਨਰਥੀ ਹੈ 2 ਕੁਰਿ 3:14-15 ਅਤੇ ਫਿਲ 4:7)
4. ਚੇਸ਼ਠਾ ਦਾ ਕੇਂਦਰ (ਜੋ ਕੀ ਇੱਛਾ ਹੈ, ਦੇਖੋ ਰਸੂਲ 5:4; 11:23; 1 ਕੁਰਿ 4:5; 7:37; 2 ਕੁਰਿ 9:7)
5. ਭਾਵਨਾ ਦਾ ਕੇਂਦਰ (ਦੇਖੋ, ਮੱਤੀ 5:28; ਰਸੂਲ 2:26, 37; 7:54; 21:13; ਰੋਮੀਆਂ 1:24; 2 ਕੁਰਿ 2:4; 7:3; ਅਫ 6:22; ਫਿਲ 1:7)
6. ਆਤਮਾ ਦੀ ਗਤੀਵਿਧੀ ਦਾ ਅਨੇਕਾ ਸਥਾਨ (ਦੇਖੋ, ਰੋਮੀਆਂ 5:5; 2 ਕੁਰਿ 1:22; ਗਲਾ 4:6 [ਮਸੀਹ ਸਾਡੇ ਦਿਲਾਂ ਵਿੱਚ, ਅਫ 3:17])
7. ਦਿਲ ਪੂਰੇ ਵਿਅਕਤੀ ਦਾ ਜਿਕਰ ਕਰਨ ਦਾ ਇੱਕ ਅਲੰਕਾਰਿਕ ਤਰੀਕਾ ਹੈ (ਦੇਖੋ, ਮੱਤੀ 22:37; ਬਿਵ 6:5 ਦੇ ਹਵਾਲੇ)। ਦਿਲ ਦੁਆਰਾ ਦਰਸਾਏ ਗਏ ਵਿਚਾਰ, ਇਰਾਦੇ, ਅਤੇ ਕੰਮ ਵਿਅਕਤੀਗਤ ਨੂੰ ਪੂਰੀ ਤਰਾਂ ਪ੍ਰਗਟ ਕਰਦੇ ਹਨ। ਪੁਰਾਣੇ ਨੇਮ ਚ ਕੁਝ ਹੈਰਾਨ ਕਰਨ ਵਾਲੇ ਸ਼ਬਦ ਇਸਤੇਮਾਲ ਕੀਤੇ ਹਨ।
 - a. ਉਤਪਤ 6:6; 8:21, “ਪਰਮੇਸ਼ਵਰ ਆਪਣੇ ਦਿਲ ਚ ਦੁਖੀ ਹੋਏ,” ਰੋਮੀਆਂ 11:8-9 ਨੂੰ ਵੀ ਦੇਖੋ
 - b. ਬਿਵ 4:29; 6:5; 10:12, “ਆਪਣੇ ਪੂਰੇ ਦਿਲ ਨਾਲ ਅਤੇ ਆਪਣੇ ਪੂਰੇ ਪ੍ਰਾਣ ਨਾਲ”
 - c. ਬਿਵ 10: 16; ਯਿਰ 9: 26, “ਖਤਨਾ ਰਹਿਤ ਦਿਲ” ਅਤੇ ਰੋਮੀਆਂ 2:29
 - d. ਹਿਜ਼ 18:31-32, “ਇੱਕ ਨਵਾਂ ਦਿਲ”
 - e. ਹਿਜ਼ 36:26, “ਇੱਕ ਨਵਾਂ ਦਿਲ” ਅਤੇ “ਇੱਕ ਪੱਥਰ ਦਾ ਦਿਲ” (ਦੇਖੋ ਹਿਜ਼ 11: 19; ਜਕਰਯਾਹ 7:12)

Copyright © 2014 [Bible Lessons International](http://BibleLessonsInternational.com)

12:41 “ਯਸਾਯਾਹ ਨਬੀ ਨੇ ਇਹ ਕਿਹਾ, ਕਿਉਂਕਿ ਉਸ ਨੇ ਯਿਸੂ ਦੀ ਮਹਿਮਾ ਦੇਖੀ” ਇਹ ਇੱਕ ਪੁਸ਼ਟੀ ਹੈ ਜੋ ਪੁਰਾਣੇ ਨੇਮ ਦੇ ਨਬੀ ਮਸੀਹ ਦੇ ਪ੍ਰਤੀ ਜਾਣਕਾਰ ਸਨ। (ਦੇਖੋ, ਲੂਕਾ 24:27)। ਦੇਖੋ, “ਮਿਹਮਾ” ਯੂਹੰਨਾ 1:14 ਉੱਤੇ ਟਿੱਪਣੀ।

12:42 “ਫਿਰ ਵੀ ਬਹੁਤ ਸਾਰੇ ਅਧਿਕਾਰੀਆਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ” ਪ੍ਰਭੂ ਯਿਸੂ ਦੇ ਸੰਦੇਸ ਦਾ ਫਲ ਮਿਲਿਆ (ਦੇਖੋ ਯੂਹੰਨਾ 12: 11; ਰੂਸਲ 6:7)। ਦੇਖੋ ਖਾਸ ਵਿਸ਼ਾ ਯੂਹੰਨਾ 2:23 ਤੇ।

▣ “ਸਵੀਕਾਰ ਨਾ ਕੀਤਾ” ਦੇਖੋ ਖਾਸ ਵਿਸ਼ਾ: ਯੂਹੰਨਾ 9:22-23 ਕਬੂਲ ‘ਤੇ।

▣ “ਕਿ ਕਿਤੇ ਉਹ ਪੁਰਾਥਨਾ ਘਰ ਵਿੱਚੋਂ ਛੇਕ ਨਾ ਦਿੱਤੇ ਜਾਣ” (ਦੇਖੋ, ਯੂਹੰਨਾ 9:22, 16:2)।

12:43 ਇਸ ਦਾ ਭਾਵ ਇਹ ਹੈ ਕਿ ਸੱਚਾ ਵਿਸ਼ਵਾਸ ਕਮਜ਼ੋਰ ਅਤੇ ਡਰ ਵਾਲਾ ਵੀ ਹੋ ਸਕਦਾ ਹੈ, ਹਾਲਾਂਕਿ ਅੰਘੋਸ਼ਿਤ! ਯੂਹੰਨਾ ਦੀ ਇੰਜੀਲ ਵਿਸ਼ਵਾਸ (*pisteuō*) ਨੂੰ ਕਈ ਤਰਾਂ ਇਸਤੇਮਾਲ ਕਰਦੀ ਹੈ, ਸ਼ੁਰੂਆਤੀ ਖਿਚਾਵ ਤੋਂ ਲੈ ਕੇ ਭਾਵਨਾਤਮਕ ਜਵਾਬ ਤੋਂ ਸੱਚੇ ਵਿਸ਼ਵਾਸ ਦੇ ਬਚਾਓ ਤੱਕ।

ਯੂਹੰਨਾ 12: 44 - 50

⁴⁴ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ, “ਜੇ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੇਰੇ ਉੱਤੇ ਨਹੀਂ, ਸਗੋਂ ਮੇਰੇ ਘੱਲਣ ਵਾਲੇ ਉੱਤੇ ਵੀ ਵਿਸ਼ਵਾਸ ਕਰਦਾ ਹੈ। ⁴⁵ ਜੇ ਮਨੁੱਖ ਮੈਨੂੰ ਦੇਖਦਾ ਹੈ, ਮੇਰੇ ਘੱਲਣ ਵਾਲੇ ਨੂੰ ਵੀ ਦੇਖਦਾ ਹੈ। ⁴⁶ ਮੈਂ ਸੰਸਾਰ ਦਾ ਚਾਨਣ ਸੰਸਾਰ ਵਿੱਚ ਆਇਆ ਹਾਂ ਕਿ ਜੇ ਕੋਈ ਮੇਰੇ ਉੱਤੇ ਵਿਸ਼ਵਾਸ ਕਰੇ ਹਨੇਰੇ ਵਿੱਚ ਨਾ ਰਹੇ। ⁴⁷ ਜੇ ਕੋਈ ਮੇਰੇ ਸ਼ਬਦ ਸੁਣਦਾ ਹੈ, ਪਰ ਉਹਨਾਂ ਉੱਤੇ ਚੱਲਦਾ ਨਹੀਂ ਹੈ, ਮੈਂ ਉਸ ਨੂੰ ਦੇਸ਼ੀ ਨਹੀਂ ਠਹਿਰਾਉਂਦਾ, ਕਿਉਂਕਿ ਮੈਂ ਸੰਸਾਰ ਨੂੰ ਦੇਸ਼ੀ ਠਹਿਰਾਉਣ ਨਹੀਂ ਆਇਆ, ਸਗੋਂ ਇਸ ਨੂੰ ਬਚਾਉਣ ਲਈ ਆਇਆ ਹਾਂ। ⁴⁸ ਜੇ ਮੈਨੂੰ ਰੱਦਦਾ ਹੈ ਅਤੇ ਮੇਰੇ ਸ਼ਬਦ ਨੂੰ ਸਵੀਕਾਰ ਨਹੀਂ ਕਰਦਾ, ਉਸ ਨੂੰ ਦੇਸ਼ੀ ਠਹਿਰਾਉਣ ਵਾਲਾ ਇੱਕ ਹੈ। ਜੇ ਸ਼ਬਦ ਮੈਂ ਕਿਹਾ ਹੈ, ਉਹ ਹੀ ਉਸ ਨੂੰ ਅੰਤਮ ਦਿਨ ਦੇਸ਼ੀ ਠਹਿਰਾਏਗਾ। ⁴⁹ ਕਿਉਂਕਿ ਮੈਂ ਆਪਣੀ ਵੱਲੋਂ ਕੁਝ ਨਹੀਂ ਕਿਹਾ, ਪਰ ਪਿਤਾ ਜਿਸ ਨੇ ਮੈਨੂੰ ਘੱਲਿਆ ਉਸ ਨੇ ਹੁਕਮ ਦਿੱਤਾ ਹੈ ਕਿ ਮੈਂ ਕੀ ਕਹਾਂ ਅਤੇ ਕੀ ਬੋਲਾਂ। ⁵⁰ ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਦਾ ਹੁਕਮ ਅਨੰਤ ਜੀਵਨ ਦਾ ਸੋਮਾ ਹੈ। ਇਸੇ ਲਈ ਜੇ ਸ਼ਬਦ ਮੈਂ ਬੋਲਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”

12:44 “ਜੇ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਮੇਰੇ ਉੱਤੇ ਨਹੀਂ, ਸਗੋਂ ਮੇਰੇ ਘੱਲਣ ਵਾਲੇ ਉੱਤੇ ਵੀ ਵਿਸ਼ਵਾਸ ਕਰਦਾ ਹੈ” ਵਿਸ਼ਵਾਸ ਦਾ ਉਦੇਸ਼ ਆਖਰ ਪਿਤਾ ਵਿੱਚ ਹੁੰਦਾ ਹੈ (ਦੇਖੋ, 1 ਕੁਰਿ 15:25-27)। ਇਹ ਇੱਕ ਦੁਹਰਾਇਆ ਜਾਣ ਵਾਲਾ ਵਿਸ਼ਾ ਹੈ (ਦੇਖੋ, ਮੱਤੀ 10:40; ਯੂਹੰਨਾ 5:24)। ਪੁੱਤਰ ਨੂੰ ਜਾਣਨਾ ਪਿਤਾ ਨੂੰ ਜਾਣਨਾ ਹੈ (ਦੇਖੋ, 1 ਯੂਹੰਨਾ 5:10-12)।

12:45 ਪਰਮੇਸ਼ਵਰ ਕਿਹੋ ਜਿਹਾ ਹੈ? ਪ੍ਰਭੂ ਯਿਸੂ ਨੂੰ ਦੇਖਣਾ ਹੀ ਪਰਮੇਸ਼ਵਰ ਨੂੰ ਦੇਖਣਾ ਹੈ (ਦੇਖੋ, ਯੂਹੰਨਾ 14:7-10)!

12:46 ਉਤਪਤ 3 ਤੋਂ ਸੰਸਾਰ ਹਨੇਰੇ ਵਿੱਚ ਹੈ (ਦੇਖੋ ਉਤਪਤ 6:5, 11-12; 8:21; ਜਬੂਰ 14:3; ਯਸਾਯਾਹ 53:6; ਰੋਮੀਆਂ 3:9-23)।

12:47 “ਜੇ ਕੋਈ ਮੇਰੇ ਸ਼ਬਦ ਸੁਣਦਾ ਹੈ, ਪਰ ਉਹਨਾਂ ਉੱਤੇ ਚੱਲਦਾ ਨਹੀਂ ਹੈ” ਇਹ ਤੀਜੀ ਸ਼੍ਰੇਣੀ ਦੀ ਸ਼ਰਤ ਹੈ ਜੋ ਸਭਾਵਿਤ ਕਾਰਵਾਈ ਦੀ ਗੱਲ ਕਰਦੀ ਹੈ। ਆਗਿਆਕਾਰੀ ਰਹਿਣਾ ਵਿਸ਼ਵਾਸ ਵਿੱਚ ਸਾਡੇ ਨਿਰੰਤਰ ਵਿਅਕਤੀਗਤ ਰਿਸ਼ਤੇ ਦੀ ਨਿਸ਼ਾਨੀ ਹੈ। ਭਰੋਸਾ (1 ਯੂਹੰਨਾ 5:13 ‘ਤੇ ਖ਼ਾਸ ਵਿਸ਼ਾ ਦੇਖੋ) ਆਗਿਆਕਾਰੀ ਅਤੇ ਲਗਨ ਦੀ ਇੱਕ ਤਬਦੀਲ ਅਤੇ ਬਦਲਦੀ ਜ਼ਿੰਦਗੀ ‘ਤੇ ਆਧਾਰਿਤ ਹੈ। (ਦੇਖੋ, ਯੂਹੰਨਾ 8:31 ਤੇ ਖ਼ਾਸ ਵਿਸ਼ਾ, ਦੇਖੋ ਯਾਕੂਬ ਅਤੇ 1 ਯੂਹੰਨਾ ਦੀਆਂ ਕਿਤਾਬਾਂ)।

12:47-48 “ਮੈਂ ਸੰਸਾਰ ਨੂੰ ਦੇਸ਼ੀ ਠਹਿਰਾਉਣ ਨਹੀਂ ਆਇਆ, ਸਗੋਂ ਇਸ ਨੂੰ ਬਚਾਉਣ ਲਈ ਆਇਆ ਹਾਂ” ਪ੍ਰਭੂ ਯਿਸੂ ਮੁੱਖ ਤੌਰ ਤੇ ਸੰਸਾਰ ਨੂੰ ਛੁਡਾਉਣ ਆਏ ਸਨ, ਪਰ ਉਹਨਾਂ ਦੇ ਆਉਣ ਦਾ ਤੱਥ ਮਨੁੱਖਾਂ ਨੂੰ ਫੈਸਲਾ ਕਰਨ ਲਈ ਮਜ਼ਬੂਰ ਕਰਦਾ ਹੈ। ਅਗਰ ਉਹ ਉਹਨਾਂ ਨੂੰ ਨਕਾਰਦੇ ਹਨ, ਉਹ ਆਪਣੇ ਆਪ ਨੂੰ ਸਜਾ ਦਿੰਦੇ ਹਨ (ਯੂਹੰਨਾ 8:31 ਤੇ ਖ਼ਾਸ ਵਿਸ਼ਾ ਦੇਖੋ, ਯੂਹੰਨਾ 3:17-21 ਦੇਖੋ)।

12:49-50 ਯਿਸੂ ਪਰਮੇਸ਼ਵਰ ਦੇ ਅਧਿਕਾਰ ਨਾਲ ਬੋਲੇ, ਨਾ ਕੀ ਆਪਣੇ।

12:50

NASB	“ਉਸ ਦੀ ਆਗਿਆ ਸਦੀਪਕ ਜੀਵਨ ਹੈ”
NRSV, TEV, NET	“ਉਸ ਦੀ ਆਗਿਆ ਸਦੀਪਕ ਜੀਵਨ ਲਿਉਂਦੀ ਹੈ”
NJB	“ਉਸਦੇ ਆਦੇਸ਼ਾਂ ਦਾ ਅਰਥ ਸਦੀਪਕ ਜੀਵਨ ਹੈ”
REB	“ਉਸਦੇ ਆਦੇਸ਼ ਹੀ ਸਦੀਪਕ ਜੀਵਨ ਹਨ”
NIV	“ਉਸਦੇ ਆਦੇਸ਼ ਸਦੀਪਕ ਜੀਵਨ ਦੀ ਵੱਲ ਅਗਵਾਈ ਕਰਦੇ ਹਨ”
NET Bible (footnote)	“ਉਸ ਦੀ ਆਗਿਆ ਦਾ ਨਤੀਜਾ ਸਦੀਪਕ ਜੀਵਨ ਹੈ”

ਪਹਿਲਾ ਵਿਕਲਪ ਸ਼ਾਬਦਿਕ ਯੂਨਾਨੀ ਪਾਠ ਹੈ। ਬਾਕੀ ਇਸ ਦੀ ਵਿਆਖਿਆ ਕਰਨ ਦੀ ਕੋਸ਼ਿਸ ਕਰ ਰਹੇ ਹਨ।

NASB ਵਿੱਚ ਯੂਹੰਨਾ 6:68 ਨੂੰ ਇੱਕ ਸਮਾਨਤਾ ਦਾ ਪੈਰਾਂ ਹੈ, ਜਦਕਿ Michael Magill's *NT TransLine* ਵਿੱਚ ਯੂਹੰਨਾ 17:8 ਹੈ।

The Jerome Biblical Commentary (p. 451) ਵਿੱਚ ਯੂਹੰਨਾ 10:18 ਸਮਾਨਤਾ ਦਾ ਪੈਰਾਂ ਹੈ। ਸਾਫ ਹੈ ਕਿ ਇਹ ਸ਼ਬਦ ਉਲਝੇ ਹੋਏ ਹਨ

ਯੂਹੰਨਾ ਵਿੱਚ “ਹੁਕਮ” ਦੇ ਇਕਵਚਨ ਅਤੇ ਬਹੁ ਵਚਨ ਵਿਚਾਲੇ ਉਤਰਾਅ-ਚਰਾਅ ਹੈ, ਜਿਸਦੀ ਕੋਈ ਵਿਆਖਿਆਤਮਿਕ ਮਹੱਤਤਾ ਨਹੀਂ ਹੈ।

ਖ਼ਾਸ ਵਿਸ਼ਾ: ਯੂਹੰਨਾ ਦੀਆਂ ਲਿਖਤਾਂ ਵਿੱਚ “ਹੁਕਮ” ਦੀ ਵਰਤੋਂ SPECIAL TOPIC: "COMMANDMENT" IN JOHN'S WRITINGS

ਖ਼ਾਸ ਵਿਸ਼ਾ: ਯੂਹੰਨਾ ਦੀਆਂ ਲਿਖਤਾਂ ਵਿੱਚ “ਹੁਕਮ” ਦੀ ਵਰਤੋਂ

1. ਇੱਕ ਵਾਰ ਮੂਸਾ ਦੀ ਬਿਵਸਥਾ ਲਈ ਵਰਤੋਂ ਕੀਤੀ ਗਈ, ਯੂਹੰਨਾ 8:5
2. ਪਿਤਾ ਦੁਆਰਾ ਪ੍ਰਭੂ ਯਿਸੂ ਨੂੰ ਹੁਕਮ
 - a. ਉਸਦਾ ਆਪਣੇ ਛੁਟਕਾਰੇ ਦੇ ਬਲੀਦਾਨ ਉਪਰ ਨਿਯੰਤਰਣ, ਯੂਹੰਨਾ 10:18; 12:49-50; 14:31
 - b. ਸੰਸਾਰ ਪ੍ਰਭੂ ਯਿਸੂ ਦੇ ਪਿਤਾ ਪ੍ਰਤੀ ਪਿਆਰ ਨੂੰ ਜਾਣਗਾ, ਯੂਹੰਨਾ 14:31
 - c. ਯਿਸੂ ਨੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ, ਯੂਹੰਨਾ 15:10
3. ਪ੍ਰਭੂ ਯਿਸੂ ਵੱਲੋਂ ਵਿਸ਼ਵਾਸੀਆਂ ਨੂੰ ਹੁਕਮ
 - a. ਉਸ ਦੇ ਪਿਆਰ ਵਿੱਚ ਬਣੇ ਰਹੋ, ਯੂਹੰਨਾ 14:15; 15:10
 - b. ਇੱਕ ਦੂਜੇ ਨਾਲ ਪਿਆਰ ਕਰੋ, ਜਿਵੇਂ ਉਸ ਨੇ ਸਾਡੇ ਨਾਲ ਕੀਤਾ, ਯੂਹੰਨਾ 13:34; 15:12, 17; 1 ਯੂਹੰਨਾ 2:7-8; 3:11, 23; 4:7, 21; 2 ਯੂਹੰਨਾ 5
 - c. ਉਸ ਦੇ ਹੁਕਮਾਂ ਨੂੰ ਮੰਨੋ (ਇਹ ਹੁਕਮ b ਵਿੱਚ ਦੇਖੋ), ਯੂਹੰਨਾ 14:15; 15:10, 14; 1 ਯੂਹੰਨਾ 2:3,4; 3:22, 24; 5:1-3; 2 ਯੂਹੰਨਾ 6
4. ਵਿਸ਼ਵਾਸੀਆਂ ਨੂੰ ਪਰਮੇਸ਼ਵਰ ਵੱਲੋਂ ਹੁਕਮ
 - a. ਪ੍ਰਭੂ ਯਿਸੂ ਉਤੇ ਵਿਸ਼ਵਾਸ, 1 ਯੂਹੰਨਾ 3:23 (ਦੇਖੋ ਯੂਹੰਨਾ 6:29)
 - b. ਇੱਕ ਦੂਜੇ ਨਾਲ ਪਿਆਰ ਕਰੋ, 2 ਯੂਹੰਨਾ 3:23

Copyright © 2014 [Bible Lessons International](#)

ਵਿਚਾਰ ਲਈ ਸਵਾਲ

ਇਹ ਇੱਕ ਪਥ ਪ੍ਰਦਰਸ਼ਕ ਅਧਿਅਨ ਦਾ ਟੀਕਾ ਹੈ, ਜਿਸ ਦਾ ਮਤਲਬ ਕਿ ਤੁਸੀਂ ਖੁਦ ਜੁਮੇਵਾਰ ਹੋਵੋਗੇ ਆਪਣੀ ਖੁਦ ਦੀ ਬਾਇਬਲ ਵਿਆਖਿਆ ਕਰਨ ਲਈ। ਸਾਨੂੰ ਸਾਰਿਆਂ ਨੂੰ ਜੋ ਸਾਡੇ ਕੋਲ ਜੋ ਹੈ ਉਸ ਵਿੱਚ ਚੱਲਣਾ ਚਾਹੀਦਾ ਹੈ। ਵਿਆਖਿਆ ਕਰਨ ਲਈ ਤੁਸੀਂ, ਬਾਇਬਲ ਅਤੇ ਪਵਿਤਰ ਆਤਮਾ ਪਹਿਲੇ ਸਥਾਨ ਤੇ ਹੋ। ਤੁਹਾਨੂੰ ਇਸ ਨੂੰ ਕਿਸੇ ਟਿਪਣੀਕਾਰ ਤੋਂ ਮੁਕਤ ਨਹੀਂ ਕਰ ਸਕਦੇ ਹੋ।

ਇਹ ਵਿਚਾਰ-ਵਟਾਂਦਰਾ ਕਰਨ ਲਈ ਪ੍ਰਸ਼ਨ ਤੁਹਾਡੀ ਮਦਦ ਕਰਦੇ ਹਨ ਕਿ ਤੁਸੀਂ ਉਹਨਾਂ ਵੱਡੇ ਮੁੱਦਿਆਂ ਉਤੇ ਸੋਚ ਵਿਚਾਰ ਕਰ ਸਕੋ ਜੋ ਇਸ ਪੁਸਤਕ ਦੇ ਭਾਗ ਵਿੱਚ ਹਨ। ਇਹ ਨਿਸ਼ਚਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਕਿਉਂ ਮਰੀਅਮ, ਲਾਜ਼ਰ ਦੀ ਭੈਣ ਨੇ ਪ੍ਰਭੂ ਯਿਸੂ ਦੇ ਪੈਰਾਂ ਨੂੰ ਤੇਲ ਮਲਿਆ?
2. ਕਿਉਂ ਮੱਤੀ, ਮਰਕੁਸ ਅਤੇ ਯੂਹੰਨਾ ਦੇ ਲੇਖਾਂ ਵਿੱਚ ਇਹ ਘਟਨਾ ਥੋੜੀ ਅਲੱਗ ਹੈ?
3. ਜਬੂਰ 118 ਵਿੱਚੋਂ ਹਵਾਲੇ ਅਤੇ ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਲਈ ਕਿ ਪ੍ਰਭੂ ਯਿਸੂ ਨੂੰ ਮਿਲਣ ਵਾਲੀ ਭੀੜ ਦਾ ਮਸੱਤਵ ਕੀ ਹੈ?
4. ਯੂਨਾਨੀਆਂ ਦੁਆਰਾ ਉਹਨਾਂ ਨਾਲ ਗੱਲ ਕਰਨ ਦੀ ਬੇਨਤੀ ਨਾਲ ਪ੍ਰਭੂ ਯਿਸੂ ਏਨਾ ਕਿਉਂ ਪ੍ਰਭਾਵਿਤ ਹੋਏ?
5. ਪ੍ਰਭੂ ਯਿਸੂ ਦੀ ਆਤਮਾ ਇੰਨੀ ਦੁਖੀ ਕਿਉਂ ਸੀ ? (ਦੇਖੋ, ਯੂਹੰਨਾ 12:27)
6. ਵਿਆਖਿਆ ਕਰੋ ਕੀ ਯੂਹੰਨਾ "ਵਿਸ਼ਵਾਸ" ਸ਼ਬਦ ਨੂੰ ਵੱਖ-ਵੱਖ ਮਤਲਬਾਂ ਲਈ ਕਿਉਂ ਇਸਤੇਮਾਲ ਕਰਦਾ Explain why John uses "believe" in several senses.

ਯੂਹੰਨਾ 13

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਚੇਲਿਆਂ ਦੇ ਪੈਰ ਧੋਣੇ	ਮਾਲਕ ਦਾ ਸੇਵਕ ਬਣਨਾ	ਅੰਤਿਮ ਭੋਜਨ	ਯਿਸੂ ਦਾ ਚੇਲਿਆਂ ਦੇ ਪੈਰ ਧੋਣਾ	ਪੈਰ ਧੋਣਾ
13:1-11	13:1-11	13:1-11	13:1 13:2-6 13:7 13:8a 13:8b 13:9	13:1 13:2-5 13:6-11
	ਸਾਨੂੰ ਵੀ ਸੇਵਾ ਕਰਨੀ ਹੈ		13:10-11	
13:12-20	13:12-30	13:12-20	13:12-17 13:18-20	13:12-16 13:17-20
ਯਿਸੂ ਪਹਿਲਾਂ ਆਪਣੇ ਵਿਸ਼ਵਾਸਯਾਤੀ ਬਾਰੇ ਦੱਸਦਾ ਹੈ			ਯਿਸੂ ਪਹਿਲਾਂ ਆਪਣੇ ਵਿਸ਼ਵਾਸਯਾਤੀ ਬਾਰੇ ਦੱਸਦਾ ਹੈ	ਯਹੂਦਾਹ ਦੇ ਵਿਸ਼ਵਾਸਯਾਤ ਦੀ ਭਵਿੱਖਬਾਣੀ
13:21-30		13:21-30	13:21 13:22-24 13:25 13:26-29 13:30	13:21-30
ਨਵਾਂ ਹੁਕਮ	ਨਵਾਂ ਹੁਕਮ		ਨਵਾਂ ਹੁਕਮ	ਵਿਦਾਇਗੀ ਉਪਦੇਸ਼
13:31-35	13:31-35	13:31-35	13:31-35	13:31-35

ਯਿਸੂ ਦਾ ਪਤਰਸ ਦੇ ਇਨਕਾਰ ਬਾਰੇ ਅਗੰਮੀਵਾਕ	ਯਿਸੂ ਦਾ ਪਤਰਸ ਦੇ ਇਨਕਾਰ ਬਾਰੇ ਅਗੰਮੀਵਾਕ	ਯਿਸੂ ਦਾ ਪਤਰਸ ਦੇ ਇਨਕਾਰ ਬਾਰੇ ਅਗੰਮੀਵਾਕ	ਯਿਸੂ ਦਾ ਪਤਰਸ ਦੇ ਇਨਕਾਰ ਬਾਰੇ ਅਗੰਮੀਵਾਕ	ਯਿਸੂ ਦਾ ਪਤਰਸ ਦੇ ਇਨਕਾਰ ਬਾਰੇ ਅਗੰਮੀਵਾਕ
13:36-38	13:36-38	13:36-38	13:36a 13:36b 13:37 13:38	13:36-38

ਅਧਿਐਨ ਕਾਲ ਚੱਕਰ ਤਿੰਨ

ਪੈਰੂ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰੂ
2. ਦੂਜਾ ਪੈਰੂ
3. ਤੀਜਾ ਪੈਰੂ
4. ਆਦਿ

13:1-38 ਦਾ ਪਾਠਗਤ ਪਿਛੋਕੜ

- A. ਯੂਹੰਨਾ ਦੀ ਇੰਜੀਲ ਨੇ ਯੂਹੰਨਾ 12 ਅਧਿਆਇ ਦੇ ਨਾਲ ਯਿਸੂ ਦੇ ਸੰਕੇਤਾਂ ਦਾ ਅੰਤ ਕੀਤਾ। ਯੂਹੰਨਾ 13 ਅੰਤਿਮ ਦੁੱਖੀ ਹਫਤੇ ਦੀ ਸ਼ੁਰੂਆਤ ਕਰਦਾ ਹੈ।
- B. NASB ਅਧਿਐਨ ਬਾਈਬਲ ਦਾ ਫੁਟਨੋਟ ਦਿਲਚਸਪ ਟਿੱਪਣੀ ਕਰਦਾ ਹੈ "ਯੂਨਾਨੀ ਦੇ ਨਾਂਵ *ਅਗਾਪੇ agapē* ('ਪਿਆਰ') ਅਤੇ ਕਿਰਿਆ *ਅਗਾਪੇ agapaō* ('ਪਿਆਰ') ਅਧਿਆਇ 1-12 ਵਿੱਚ ਸਿਰਫ ਅੱਠ ਵਾਰ ਆਇਆ ਹੈ ਪਰ ਅਧਿਆਇ 13-17 ਵਿੱਚ 31 ਵਾਰ ਆਇਆ ਹੈ।"
- C. ਯੂਹੰਨਾ ਪ੍ਰਭੂ ਭੇਜ ਦੇ ਖਾਣਾ ਦਾ (ਪ੍ਰਭੂ ਭੇਜ) ਉਸ ਤਰ੍ਹਾਂ ਜ਼ਿਕਰ ਨਹੀਂ ਕਰਦਾ ਜਿਵੇਂ ਸਮਾਨਾਂਤਰ ਇੰਜੀਲਾਂ ਕਰਦੀਆਂ ਹਨ। ਉਹ ਉਸ ਰਾਤ ਉਪਰਲੇ ਕਮਰੇ ਵਿੱਚ ਹੋਈ ਕੇਵਲ ਗੱਲਬਾਤ ਦਾ ਹੀ ਜ਼ਿਕਰ ਕਰਦਾ ਹੈ (ਯੂਹੰਨਾ 13-17, ਜੋ ਕਿ ਯੂਹੰਨਾ ਦੀ ਇੰਜੀਲ ਦਾ

ਮਹੱਤਵਪੂਰਣ ਪ੍ਰਤੀਸ਼ਤ ਭਾਗ ਹੈ। ਇਸ ਲਈ, ਇਸ ਨੂੰ ਲਾਜ਼ਮੀ ਤੌਰ ਤੇ ਯਿਸੂ ਦੇ ਵਿਅਕਤਿਤਵ ਅਤੇ ਕੰਮ ਨੂੰ ਸ਼ਕਤੀਸ਼ਾਲੀ ਨਵੇਂ ਤਰੀਕਿਆਂ ਨਾਲ ਪ੍ਰਗਟ ਕਰਨਾ ਚਾਹੀਦਾ ਹੈ। ਕੁਝ ਜਾਣਬੁੱਝ ਕੇ ਪ੍ਰਭੂ ਭੇਜ ਦਾ ਜ਼ਿਕਰ ਨਾ ਕਰਨ ਨੂੰ ਸੁਰੂਆਤੀ ਕਲੀਸਿਯਾ ਵਿਚ ਪ੍ਰਭੂ ਭੇਜ ਤੇ ਵੱਧ ਰਹੇ ਜੋਰ ਨੂੰ ਘਟਾਉਣ ਦੀ ਕੋਸ਼ਿਸ਼ ਨੂੰ ਦੇਖਦੇ ਹਨ। ਯੂਹੰਨਾ ਨੇ ਕਦੇ ਵੀ ਯਿਸੂ ਦੇ ਬਪਤਿਸਮੇ ਅਤੇ ਪ੍ਰਭੂ ਭੇਜ ਬਾਰੇ ਵਿਸਤਾਰ ਸਹਿਤ ਨਹੀਂ ਦੱਸਿਆ ਹੈ।

- D. ਯੂਹੰਨਾ 13 ਦਾ ਇਤਿਹਾਸਕ ਪ੍ਰਸੰਗ ਲੂਕਾ 22:24 ਵਿਚ ਦੇਖਿਆ ਜਾ ਸਕਦਾ ਹੈ। ਚੇਲੇ ਅਜੇ ਵੀ ਬਹਿਸ ਕਰ ਰਹੇ ਸਨ ਕਿ ਸਭ ਤੋਂ ਵੱਡਾ ਕੌਣ ਸੀ।
- E. ਯੂਹੰਨਾ 13-17 ਦਾ ਸਥਾਨ ਯਰੂਸ਼ਲਮ ਵਿਚ ਇਕ ਉਪਰਲਾ ਕਮਰਾ ਹੈ (ਜਾਂ ਸੰਭਾਵਿਕ ਤੌਰ ਤੇ ਯੂਹੰਨਾ 15-17 ਗਥਸਮਨੀ ਦੇ ਰਾਹ ਤੇ, ਦੇਖੋ. ਯੂਹੰਨਾ 14:31), ਸ਼ਾਇਦ ਯੂਹੰਨਾ ਮਰਕੁਸ ਦੇ ਘਰ, ਜਿਸ ਰਾਤ ਯਹੂਦਾਹ ਨੇ ਯਿਸੂ ਨੂੰ ਫੜਵਾਇਆ ਸੀ।
- F. ਯਿਸੂ ਦੁਆਰਾ ਚੇਲਿਆਂ ਦੇ ਪੈਰ ਧੋਣ ਦੇ ਦੋ ਵੱਖਰੇ ਉਦੇਸ਼ ਹੋ ਸਕਦੇ ਹਨ।
 1. ਯੂਹੰਨਾ 13:6-11 ਸਲੀਬ ਤੇ ਸਾਡੇ ਲਈ ਉਸਦੇ ਕੰਮ ਨੂੰ ਦਰਸਾਉਂਦਾ ਹੈ।
 2. ਯੂਹੰਨਾ 13:12-20 ਨਿਮਰਤਾ ਬਾਰੇ ਇਕ ਸਬਕ ਹੈ (ਲੂਕਾ 22:24 ਅਨੁਸਾਰ)।

ਸ਼ਬਦ ਅਤੇ ਵਾਕੰਸ਼ ਅਧਿਐਨ

ਯੂਹੰਨਾ 13:1-11

¹ਪਸਾਹ ਦੇ ਤਿਉਹਾਰ ਤੋਂ ਪਹਿਲਾਂ, ਯਿਸੂ ਨੇ ਇਹ ਜਾਣ ਕੇ ਕਿ ਉਹ ਸਮਾਂ ਆ ਪਹੁੰਚਿਆ ਹੈ, ਜਦੋਂ ਕਿ ਉਹਨਾਂ ਨੂੰ ਇਸ ਦੁਨੀਆਂ ਨੂੰ ਛੱਡ ਕੇ ਪਿਤਾ ਦੇ ਕੋਲ ਜਾਣਾ ਹੈ; ਆਪਣਿਆਂ ਜਿਨ੍ਹਾਂ ਨੂੰ ਉਹਨਾਂ ਨੇ ਸਦਾ ਪਿਆਰ ਕੀਤਾ ਅਤੇ ਜਿਹੜੇ ਇਸ ਸੰਸਾਰ ਵਿੱਚ ਸਨ, ਅੰਤ ਤਕ ਪਿਆਰ ਕੀਤਾ। ²ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਕਰ ਰਹੇ ਸਨ। ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਊਤੀ ਦੇ ਮਨ ਵਿੱਚ ਇਹ ਵਿਚਾਰ ਪਾ ਚੁੱਕਿਆ ਸੀ ਕਿ ਉਹ ਯਿਸੂ ਨੂੰ ਫੜਵਾਏ। ³ਇਹ ਜਾਣਦੇ ਹੋਏ ਕਿ ਪਿਤਾ ਨੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਉਹ ਪਰਮੇਸ਼ਰ ਕੋਲੋਂ ਆਏ ਹਨ ਅਤੇ ਪਰਮੇਸ਼ਰ ਕੋਲ ਹੀ ਵਾਪਿਸ ਜਾ ਰਹੇ ਹਨ। ⁴ਉਹਨਾਂ ਨੇ ਭੋਜਨ ਤੋਂ ਉੱਠ ਕੇ ਆਪਣੇ ਬਾਹਰੀ ਕਪੜੇ ਉਤਾਰ ਦਿੱਤੇ, ਅਤੇ ਇੱਕ ਪਰਨਾ ਲੈ ਕੇ ਆਪਣੇ ਲੱਕ ਦੁਆਲੇ ਬੰਨ੍ਹ ਲਿਆ। ⁵ਫਿਰ ਉਹਨਾਂ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਲੱਕ ਦੁਆਲੇ ਬੰਨ੍ਹੇ ਪਰਨੇ ਨਾਲ ਪੈਰਾਂ ਨੂੰ ਪੂੰਝਣ ਲੱਗੇ। ⁶ਜਦੋਂ ਉਹ ਸ਼ਮਊਨ ਪਤਰਸ ਕੋਲ ਪਹੁੰਚੇ ਤਾਂ ਉਸ ਨੇ ਯਿਸੂ ਨੂੰ ਕਿਹਾ, “ਕੀ ਤੁਸੀਂ ਮੇਰੇ ਪੈਰ ਧੋਵੋਗੇ, ਪ੍ਰਭੂ ਜੀ?” ⁷ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜੇ ਕੁਝ ਵੀ ਕਰ ਰਿਹਾ ਹਾਂ, ਤੂੰ ਇਸ ਵੇਲੇ ਸਮਝ ਨਹੀਂ ਸਕਦਾ, ਪਰ ਪਿੱਛੋਂ ਸਮਝ ਜਾਵੇਗਾ।” ⁸ਪਤਰਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੇਰੇ ਪੈਰ ਕਦੀ ਵੀ ਨਹੀਂ ਧੋਵੋਗੇ।” ਉਹਨਾਂ ਨੇ ਉੱਤਰ ਦਿੱਤਾ, “ਜੇਕਰ ਤੈਨੂੰ ਮੈਂ ਨਾ ਧੋਵਾਂ, ਤਾਂ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ।” ⁹ਇਸ ਉੱਤੇ ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਫਿਰ ਤਾਂ ਪ੍ਰਭੂ ਜੀ ਮੇਰੇ ਪੈਰ ਨਹੀਂ, ਸਗੋਂ ਹੱਥ ਅਤੇ ਸਿਰ ਵੀ ਧੋ ਦੇਵੇ।” ¹⁰ਯਿਸੂ ਨੇ ਉਸ ਨੂੰ ਕਿਹਾ, “ਜੇ ਆਦਮੀ ਨਹਾ ਚੁੱਕਾ ਹੈ, ਉਸ ਨੂੰ ਪੈਰਾਂ ਤੋਂ ਛੁੱਟ ਹੋਰ ਕੁਝ ਧੋਣ ਦੀ ਜ਼ਰੂਰਤ ਨਹੀਂ ਹੈ, ਉਹ ਸਾਰੇ ਦਾ ਸਾਰਾ ਸੁੱਧ ਹੈ। ਤੁਸੀਂ ਸੁੱਧ ਹੋ; ਪਰ ਸਾਰੇ ਨਹੀਂ।” ¹¹ਯਿਸੂ ਆਪਣੇ ਫੜਾਉਣ ਵਾਲੇ ਨੂੰ ਜਾਣਦੇ ਸਨ, ਇਸੇ ਲਈ ਉਹਨਾਂ ਕਿਹਾ, “ਤੁਸੀਂ ਸਾਰੇ ਦੇ ਸਾਰੇ ਸੁੱਧ ਨਹੀਂ ਹੋ।”

13:1 "ਪਸਾਹ ਦੇ ਤਿਉਹਾਰ ਤੋਂ ਪਹਿਲਾਂ" ਯੂਹੰਨਾ ਅਤੇ ਸਮਾਨਾਂਤਰ ਇੰਜੀਲਾਂ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਇਹ ਪਸਾਹ ਦੇ ਖਾਣੇ ਤੋਂ ਪਹਿਲਾਂ ਦਾ ਦਿਨ ਸੀ ਜਾਂ ਇਹ ਪਸਾਹ ਦੇ ਖਾਣੇ ਦਾ ਦਿਨ ਹੀ ਸੀ। ਦੋਵਾਂ ਨੇ ਵੀਰਵਾਰ ਨੂੰ ਖਾਣਾ ਅਤੇ ਸ਼ੁਕਰਵਾਰ ਨੂੰ ਸਲੀਬ ਦਾ ਜ਼ਿਕਰ ਕੀਤਾ ਹੈ (ਯੂਹੰਨਾ 19:31; ਮਰਕੁਸ 15:43; ਲੂਕਾ 23:54)। ਇਹ ਪਸਾਹ ਦਾ ਭੋਜਨ ਇਸਰਾਏਲ ਦੇ ਮਿਸਰ ਤੋਂ ਰਿਹਾ ਹੋਣ ਦੀ ਯਾਦ ਦਿਵਾਉਂਦਾ ਹੈ (ਕੂਚ 12)। ਯੂਹੰਨਾ ਇਹ ਦੱਸਦਾ ਹੈ ਕਿ ਇਹ ਨਿਯਮਿਤ ਪਸਾਹ ਦੇ ਖਾਣੇ ਦੇ ਦਿਨ ਤੋਂ ਇਕ ਦਿਨ ਪਹਿਲਾਂ ਸੀ (ਯੂਹੰਨਾ 18:28; 19:14,31,42)।

ਇਹ ਸੰਭਵ ਹੈ ਕਿ Essene ਸਮਾਜ ਨੇ ਵੱਖਰੇ ਕੈਲੰਡਰ ਦੀ ਵਰਤੋਂ ਕੀਤੀ ਹੋਵੇ (ਅਰਥਾਤ., ਜੁਬਲੀਜ਼ ਅਤੇ ਹਨੇਕ ਦੀਆਂ ਕਿਤਾਬਾਂ ਦਾ ਸੇਲਰ ਕੈਲੰਡਰ ਮੌਜੂਦਾ ਹੈਕਲ ਦੇ ਜਾਜਕਾਂ ਨੂੰ ਸਵੀਕਾਰ ਨਾ ਕਰਨ ਨੂੰ ਦਰਸਾਉਣ ਦਾ ਤਰੀਕਾ ਸੀ), ਜਿਸ ਨੇ ਪਸਾਹ ਨੂੰ ਇਕ ਦਿਨ ਪਹਿਲਾਂ ਰੱਖਿਆ ਸੀ।

Jerome Biblical Commentary ਮੌਜੂਦਾ ਸਕਾਲਰਸ਼ਿਪ ਦਾ ਸੰਖੇਪ ਦਿੰਦੀ ਹੈ (ਪੰਨਾ 451) ਅਤੇ ਮੰਨਦੀ ਹੈ ਕਿ ਯੂਹੰਨਾ ਦਾ "ਇਕ ਦਿਨ ਪਹਿਲਾਂ" ਸਹੀ ਹੈ ਅਤੇ ਸਮਾਨਾਂਤਰ ਇੰਜੀਲਾਂ ਭੋਜਨ ਦੇ ਪਸਾਹ ਦਾ ਪ੍ਰਤੀਕ ਮੰਨਦੀਆਂ ਹਨ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਇੰਜੀਲਾਂ ਪੱਛਮੀ, ਕਾਰਨ ਅਤੇ ਪ੍ਰਭਾਵ, ਇਤਿਹਾਸ ਨਹੀਂ ਹਨ। ਇਤਿਹਾਸ ਕਈ ਤਰੀਕਿਆਂ ਨਾਲ ਲਿਖਿਆ ਗਿਆ ਹੈ, ਸਹੀ ਜਾਂ ਗਲਤ ਨਹੀਂ, ਝੂਠਾ ਜਾਂ ਸੱਚਾ ਨਹੀਂ। ਇਤਿਹਾਸ ਮੌਜੂਦਾ ਮੁੱਦਿਆਂ/ਜ਼ਰੂਰਤਾਂ/ਪਰਿਪੇਖਾਂ ਦੀ ਪੂਰਤੀ ਲਈ ਅਤੀਤ ਦੀ ਵਿਆਖਿਆ ਹੈ। ਅਸਲ ਮੁੱਦਾ ਇਹ ਹੈ ਕਿ ਕਿਸਨੇ/ਕਿਉਂ ਇਤਿਹਾਸ ਨੂੰ ਲਿਖਿਆ। ਇਤਿਹਾਸਕ ਬਿਰਤਾਂਤ ਅਤੇ ਇੰਜੀਲ ਦੀ ਸ਼ੈਲੀ ਦੀ ਸਭ ਤੋਂ ਵਧੀਆ ਚਰਚਾ ਲਈ Gordon Fee and Douglas Stuart, *How To Read the Bible For All Its Worth*, ਪੰਨੇ 89-126 ਦੇਖੋ।

▣ "ਯਿਸੂ ਨੇ ਇਹ ਜਾਣ ਕੇ ਕਿ ਉਹ ਸਮਾਂ ਆ ਪਹੁੰਚਿਆ ਹੈ" "ਜਾਨਣਾ" ਇਕ ਸੰਪੂਰਨ ਕਿਰਿਆਸ਼ੀਲ ਕ੍ਰਿਦੰਤ ਹੈ (ਯੂਹੰਨਾ 13:3 ਦੀ ਤਰ੍ਹਾਂ)। ਯਿਸੂ ਘੱਟੋ ਘੱਟ ਬਾਰਾਂ ਸਾਲਾਂ ਦੀ ਉਮਰ ਤੋਂ ਹੀ ਪਿਤਾ ਨਾਲ ਉਸਦੇ ਅਨੇਕੇ ਰਿਸ਼ਤੇ ਨੂੰ ਸਮਝਦਾ ਸੀ (ਲੂਕਾ 2:41-51)। ਯੂਹੰਨਾ 12:20-23 ਵਿਚ ਯੂਨਾਨੀਆਂ ਦੇ ਉਸਨੂੰ ਦੇਖਣ ਆਉਣ ਨੇ ਯਿਸੂ ਨੂੰ ਦਿਖਾਇਆ ਕਿ ਉਸਦੀ ਮੌਤ ਅਤੇ ਵਡਿਆਈ ਦਾ ਸਮਾਂ ਆ ਪਹੁੰਚਿਆ ਹੈ (ਯੂਹੰਨਾ 2:4; 7:6,8,30; 8:20;12:23,27; 17:1)।

▣ "ਕਿ ਉਹਨਾਂ ਨੂੰ ਇਸ ਦੁਨੀਆਂ ਨੂੰ ਛੱਡ ਕੇ ਪਿਤਾ ਦੇ ਕੋਲ ਜਾਣਾ ਹੈ" ਯੂਹੰਨਾ ਦੀ ਇੰਜੀਲ ਸਿਖਰਲੇ ਦੇਹਰਾਵਾਦ ਤੇ ਜ਼ੋਰ ਦਿੰਦੀ ਹੈ, ਉਪਰੋਂ ਜਾਂ ਹੇਠਾਂ ਤੋਂ (ਯੂਹੰਨਾ 13:3)। ਯਿਸੂ ਨੂੰ ਪਿਤਾ ਦੁਆਰਾ ਭੇਜਿਆ (ਯੂਹੰਨਾ 8:42) ਗਿਆ ਸੀ ਅਤੇ ਹੁਣ ਉਹ ਵਾਪਸ ਜਾਵੇਗਾ। ਸਮਾਨਾਂਤਰ ਇੰਜੀਲਾਂ ਵਿਚ ਯਿਸੂ ਨੂੰ ਦੋ ਯਹੂਦੀ ਯੁੱਗਾਂ ਦੇ ਇਕ ਸਮਤਲ ਦੇਹਰਾਵਾਦ ਦੇ ਉਪਦੇਸ਼ ਵਜੋਂ ਦਰਸਾਇਆ ਗਿਆ ਹੈ, ਜੋ ਕਿ ਪਰਮੇਸ਼ਰ ਦੇ ਰਾਜ ਦਾ ਪਹਿਲਾਂ ਤੋਂ ਆ ਚੁੱਕੇ ਅਤੇ ਅਜੇ ਤੱਕ ਨਹੀਂ ਦਾ ਤਣਾਅ ਹੈ।

ਇੰਜੀਲਾਂ ਬਾਰੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦਾ ਆਧੁਨਿਕ ਪਾਠਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ, ਪਰ ਜਦੋਂ ਇਹ ਸਭ ਕਿਹਾ ਜਾਂਦਾ ਹੈ ਅਤੇ ਕੀਤਾ ਜਾਂਦਾ ਹੈ ਤਾਂ ਇਹ ਪਵਿੱਤਰ ਲਿਖਤਾਂ ਅਕਸਰ ਬਾਈਬਲ ਦੇ ਸੰਸਾਰ ਦੇ ਦ੍ਰਿਸ਼ ਨੂੰ ਦਰਸਾਉਂਦੀਆਂ ਹਨ।

1. ਇਕ ਪਵਿੱਤਰ ਪਰਮੇਸ਼ਰ ਹੈ
2. ਉਸਦੀ ਵਿਸ਼ੇਸ਼ ਸਿਰਜਣਾ, ਮਨੁੱਖਜਾਤੀ, ਪਾਪ ਅਤੇ ਬਗ਼ਾਵਤ ਵਿਚ ਫਸ ਗਈ ਹੈ
3. ਪਰਮੇਸ਼ਰ ਨੇ ਇਕ ਦੇਹ ਧਾਰੀ ਛੁਡਾਉਣ ਵਲਾ (ਮਸੀਹ) ਭੇਜਿਆ
4. ਮਨੁੱਖਜਾਤੀ ਨੂੰ ਵਿਸ਼ਵਾਸ, ਪਛਤਾਵਾ, ਆਗਿਆਕਾਰੀ ਅਤੇ ਲਗਨ ਨਾਲ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ
5. ਪਰਮੇਸ਼ਰ ਅਤੇ ਉਸਦੀ ਇੱਛਾ ਦੇ ਵਿਰੋਧ ਵਿਚ ਬੁਰਾਈ ਦੀ ਇਕ ਨਿੱਜੀ ਸ਼ਕਤੀ ਹੈ
6. ਸਾਰੀ ਸ੍ਰਿਸ਼ਟੀ ਪਰਮੇਸ਼ਰ ਨੂੰ ਉਨ੍ਹਾਂ ਦੇ ਜੀਵਨ ਦਾ ਲੇਖਾ ਦੇਵੇਗੀ

ਯੂਹੰਨਾ ਦੀਆਂ ਲਿਖਤਾਂ ਵਿਚ ਕਿਰਿਆ "ਛੱਡਣਾ" (*ਮੈਟਾਬਾਨੇ etabainō*) ਪਾਪੀ ਸਰੀਰਕ ਹੋਂਦ (ਪਾਪ ਅਤੇ ਬਗ਼ਾਵਤ ਦਾ ਪੁਰਾਣਾ ਯੁੱਗ) ਦੀ ਆਤਮਾ ਅਤੇ ਸਦੀਵੀ ਯੁੱਗ ਦੇ ਨਵੇਂ ਯੁੱਗ ਵਿਚ ਤਬਦੀਲੀ ਦਾ ਸੰਕੇਤ ਹੈ (ਦੇਖੋ, ਯੂਹੰਨਾ 5:24; 13:1; 1 ਯੂਹੰਨਾ 3:14; ਯੂਹੰਨਾ 7:3 ਵਿਚ ਇਸਦੀ ਵਰਤੋਂ ਨੂੰ ਛੱਡ ਕੇ)।

▣ "ਆਪਣਿਆਂ ਜਿਨ੍ਹਾਂ ਨੂੰ ਉਹਨਾਂ ਨੇ ਸਦਾ ਪਿਆਰ ਕੀਤਾ" ਇਹ ਯੂਨਾਨੀ ਮੁਹਾਵਰਾ ਮਿਸਰ ਦੀ ਹੱਥ-ਲਿਖਤ ਵਿਚ (Moulton, Milligan, *The Vocabulary of the Greek New Testament*) "ਨਜ਼ਦੀਕੀ ਰਿਸ਼ਤੇਦਾਰਾਂ" ਲਈ ਵਰਤਿਆ ਗਿਆ ਸੀ (ਲੂਕਾ 8:19-21)।

▣ "ਜਿਹੜੇ ਇਸ ਸੰਸਾਰ ਵਿੱਚ ਸਨ" ਯੂਹੰਨਾ ਕਈ ਵੱਖੇ ਵੱਖਰੀਆਂ ਭਾਵਨਾਵਾਂ ਵਿਚ ਸੰਸਾਰ (*ਕੋਸਮੋਸ kosmos*) ਸ਼ਬਦ ਦੀ ਵਰਤੋਂ ਕਰਦਾ ਹੈ।

1. ਇਹ ਸੰਸਾਰ/ਜਗਤ (ਤੁਲਨਾ ਕਰੋ. ਯੂਹੰਨਾ 1:10; 11:9; 16:21; 17:5,11,24; 21:25)

2. ਮਨੁੱਖਜਾਤੀ (ਤੁਲਨਾ ਕਰੋ. ਯੂਹੰਨਾ 3:16; 7:4; 11:27; 12:19; 14:22; 18:20,37)

3. ਵਿਦਰੋਹੀ ਮਨੁੱਖਜਾਤੀ (ਤੁਲਨਾ ਕਰੋ. ਯੂਹੰਨਾ 1:10,29; 3:16-21; 4:42; 6:33; 7:7; 9:39; 12:31; 15:18; 17:25)
ਯੂਹੰਨਾ 14:17 ਤੇ ਖਾਸ ਵਿਸ਼ਾ: ਪੈਲੂਸ ਦੁਆਰਾ ਕੋਸਮੋਸ *kosmos* (ਸੰਸਾਰ) ਦਾ ਇਸਤੇਮਾਲ ਦੇਖੋ।

▣ "ਅੰਤ ਤਕ ਪਿਆਰ ਕੀਤਾ" ਇਹ ਯੂਨਾਨੀ ਸ਼ਬਦ "ਟੇਲੋਸ *telos*" ਹੈ ਜਿਸਦਾ ਅਰਥ ਇਕ ਪੂਰਾ ਉਦੇਸ਼ ਹੈ। ਇਹ ਯਿਸੂ ਦੇ ਸਲੀਬ ਤੇ ਮਨੁੱਖਤਾ ਲਈ ਮੁਕਤੀ ਦੇ ਕੰਮ ਦਾ ਸੰਕੇਤ ਕਰਦਾ ਹੈ। ਇਸੇ ਸ਼ਬਦ ਦਾ ਇਕ ਰੂਪ ਯਿਸੂ ਦਾ ਸਲੀਬ ਦਾ ਆਖਰੀ ਸ਼ਬਦ ਸੀ (ਤੁਲਨਾ ਕਰੋ. ਯੂਹੰਨਾ 19:30), "ਪੂਰਾ ਹੋਇਆ," ਜੋ ਅਸੀਂ ਮਿਸਰ ਦੀ ਹੱਥ-ਲਿਖਤ ਤੋਂ ਸਿੱਖਦੇ ਹਾਂ ਜੋ "ਪੂਰੀ ਅਦਾਇਗੀ" ਦੀ ਭਾਵਨਾ ਸੀ!

13:2 "ਜਦੋਂ ਉਹ ਭੋਜਨ ਕਰ ਰਹੇ ਸਨ" ਇਸ ਬਿੰਦੂ ਤੇ ਯੂਨਾਨੀ ਹੱਥ-ਲਿਖਤ ਵਿਚ ਭਿੰਨਤਾ ਹੈ। ਭਿੰਨਤਾ ਵਿਚ ਇਕ ਯੂਨਾਨੀ ਸ਼ਬਦ ਵਿਚ ਸਿਰਫ ਇਕ ਅੱਖਰ ਸ਼ਾਮਲ ਹੁੰਦਾ ਹੈ।

1. *ਗਿਨੋਮੇਨੋਨੁ* *ginomenou*, ਵਰਤਮਾਨ ਕ੍ਰਿਦੰਤ (ਅਰਥਾਤ., ਭੋਜਨ ਕਰਦੇ ਸਮੇਂ), MSS κ , B, L, W

2. *ਗੇਨੋਮੇਨੋਨੁ* *genomenou*, ਭੂਤਕਾਲ ਕ੍ਰਿਦੰਤ (ਅਰਥਾਤ., ਭੋਜਨ ਕਰਨ ਦੇ ਬਾਅਦ), MSS P⁶⁶, κ ¹², A, D

UBS⁴ ਵਿਕਲਪ #1 ਨੂੰ "B" ਰੇਟਿੰਗ ਦਿੱਤੀ ਹੈ (ਲਗਭਗ ਨਿਸ਼ਚਿਤ)।

ਇਸਦਾ ਸ਼ਾਇਦ ਮਤਲਬ ਹੈ

1. ਭੋਜਨ ਤੋਂ ਬਾਅਦ

2. ਆਸ਼ੀਰਵਾਦ ਦੇ ਪਹਿਲੇ ਪਿਆਲੇ ਤੋਂ ਬਾਅਦ, ਜਦੋਂ ਵਿਧੀ ਅਨੁਸਾਰ ਹੱਥ ਧੋਣੇ ਚਾਹੀਦੇ ਸਨ

3. ਆਸ਼ੀਰਵਾਦ ਦੇ ਤੀਸਰੇ ਪਿਆਲੇ ਤੋਂ ਬਾਅਦ

ਖਾਸ ਵਿਸ਼ਾ: ਪਸਾਹ (ਸੇਵਾ ਦਾ ਕ੍ਰਮ) SPECIAL TOPIC: Passover (order of service)

ਖਾਸ ਵਿਸ਼ਾ: ਪਸਾਹ (ਸੇਵਾ ਦਾ ਕ੍ਰਮ)

A. ਪ੍ਰਾਰਥਨਾ

B. ਮੈਅ ਦਾ ਪਿਆਲਾ

C. ਮੇਜ਼ਬਾਨ ਦੁਆਰਾ ਹੱਥ ਧੋਣਾ ਅਤੇ ਪਿਆਲੇ ਨੂੰ ਸਾਰਿਆਂ ਨੂੰ ਦੇਣਾ

D. ਜੜੀ ਬੂਟੀਆਂ ਅਤੇ ਚਟਣੀ ਨੂੰ ਖਾਣਾ

E. ਲੇਲਾ ਅਤੇ ਮੁੱਖ ਭੋਜਨ

F. ਪ੍ਰਾਰਥਨਾ ਅਤੇ ਦੂਜੀ ਵਾਰ ਜੜੀ ਬੂਟੀਆਂ ਅਤੇ ਚਟਣੀ ਨੂੰ ਖਾਣਾ

G. ਬੱਚਿਆਂ ਲਈ ਸਵਾਲ-ਜਵਾਬ ਦੇ ਸਮੇਂ ਨਾਲ ਦੂਸਰਾ ਮੈਅ ਦਾ ਪਿਆਲਾ (ਰੂਚ 12:26-27)

H. ਜਬੂਰ 113-114 ਨੂੰ ਗਾਉਣਾ ਅਤੇ ਪ੍ਰਾਰਥਨਾ

I. ਸਮਾਰੋਹ ਦਾ ਮਾਲਕ ਆਪਣੇ ਹੱਥ ਧੋਣ ਤੋਂ ਬਾਅਦ ਹਰੇਕ ਲਈ ਭੋਜਨ ਤਿਆਰ ਕਰਦਾ ਹੈ

J. ਸਾਰੇ ਢਿੱਡ ਭਰ ਕੇ ਖਾਂਦੇ ਹਨ; ਲੇਲੇ ਦੇ ਇਕ ਟੁਕੜੇ ਨਾਲ ਖਤਮ ਕਰਦੇ ਹਨ

K. ਹੱਥ ਧੋਣ ਤੋਂ ਬਾਅਦ ਤੀਸਰਾ ਮੈਅ ਦਾ ਪਿਆਲਾ

L. ਜਬੂਰ 115-118 ਨੂੰ ਗਾਉਣਾ

M. ਚੌਥਾ ਮੈਅ ਦਾ ਪਿਆਲਾ, ਜੋ ਰਾਜ ਦੇ ਆਉਣ ਦਾ ਸੰਕੇਤ ਕਰਦਾ ਹੈ

ਬਹੁਤ ਸਾਰੇ ਮੰਨਦੇ ਹਨ ਕਿ ਪ੍ਰਭੂ ਭੋਜ ਦੀ ਨਿਯੁਕਤੀ "K" ਤੋਂ ਹੋਈ।

▣ "ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਊਤੀ ਦੇ ਮਨ ਵਿੱਚ ਇਹ ਵਿਚਾਰ ਪਾ ਚੁੱਕਿਆ ਸੀ" ਇਹ ਇਕ ਸੰਪੂਰਨ ਕਿਰਿਆਸ਼ੀਲ ਕ੍ਰਿਦੰਤ ਹੈ। ਯਿਸੂ ਸ਼ੁਰੂ ਤੋਂ ਹੀ ਯਹੂਦਾ ਬਾਰੇ ਜਾਣਦਾ ਸੀ (ਯੂਹੰਨਾ 6:70)। ਸ਼ੈਤਾਨ ਇਕ ਲੰਬੇ ਸਮੇਂ ਤੋਂ ਯਹੂਦਾ ਨੂੰ ਭਰਮਾ ਰਿਹਾ ਸੀ, ਪਰ ਯੂਹੰਨਾ 13:27 ਵਿਚ ਸ਼ੈਤਾਨ ਨੇ ਉਸ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ। ਯੂਹੰਨਾ 12:40 ਤੇ ਖਾਸ ਵਿਸ਼ਾ ਦੇਖੋ: ਦਿਲ। ਯੂਹੰਨਾ 18:2 ਵਿਚ ਯਹੂਦਾ ਤੇ ਪੂਰਾ ਨੋਟ ਦੇਖੋ।

13:3 "ਯਿਸੂ, ਇਹ ਜਾਣਦੇ ਹੋਏ ਕਿ ਪਿਤਾ ਨੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਸੌਂਪ ਦਿੱਤਾ ਹੈ" ਇਹ ਯੂਹੰਨਾ 13:1 ਦੀ ਤਰ੍ਹਾਂ ਇਕ ਸੰਪੂਰਨ ਕਿਰਿਆਸ਼ੀਲ ਕ੍ਰਿਦੰਤ ਹੈ, ਜਿਸ ਤੋਂ ਬਾਅਦ ਭੂਤਕਾਲ ਕਿਰਿਆਸ਼ੀਲ ਸੰਕੇਤ ਹੈ। ਇਹ ਯਿਸੂ ਦੀ ਆਪਣੀ ਸਵੈ-ਸਮਝ ਅਤੇ ਅਧਿਕਾਰ ਬਾਰੇ ਹੈਰਾਨ ਕਰਨ ਵਾਲਾ ਬਿਆਨ ਹੈ (ਯੂਹੰਨਾ 3:35; 17:2; ਮੱਤੀ 28:18)। ਭੂਤਕਾਲ ਵਾਕ ਮਹੱਤਵਪੂਰਨ ਹੈ। ਸਲੀਬ ਤੋਂ ਪਹਿਲਾਂ ਪਿਤਾ ਨੇ ਯਿਸੂ ਨੂੰ "ਸਭ ਕੁਝ" ਦਿੱਤਾ ਸੀ। ਇਹ ਉਸਦੀ ਆਗਿਆਕਾਰੀ ਦੇ ਇਨਾਮ ਵਜੋਂ ਨਹੀਂ ਦਿੱਤਾ ਗਿਆ ਸੀ ਪਰ ਇਸ ਕਰਕੇ ਕਿ ਉਹ ਕੋਣ ਸੀ! ਉਹ ਜਾਣਦਾ ਸੀ ਕਿ ਉਹ ਕੋਣ ਸੀ ਅਤੇ ਉਨ੍ਹਾਂ ਦੇ ਪੈਰ ਧੋਤੇ ਜੇ ਇਸ ਬਾਰੇ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਮਹਾਨ ਕੋਣ ਸੀ!

▣ "ਉਹ ਪਰਮੇਸ਼ਰ ਕੋਲੋਂ ਆਇਆ ਹੈ" ਇਹ ਯੂਹੰਨਾ 13:3 ਵਿਚ ਜ਼ਿਕਰ ਕੀਤੀਆਂ ਤਿੰਨ ਚੀਜ਼ਾਂ ਵਿੱਚੋਂ ਦੂਜੀ ਹੈ ਕਿ ਯਿਸੂ ਜਾਣਦਾ ਸੀ

1. ਪਿਤਾ ਨੇ ਸਭ ਕੁਝ ਉਸਦੇ ਹੱਥ ਵਿਚ ਕਰ ਦਿੱਤਾ ਸੀ
2. ਉਹ ਪਿਤਾ ਵੱਲੋਂ ਆਇਆ ਸੀ
3. ਉਹ ਪਿਤਾ ਕੋਲ ਵਾਪਸ ਜਾ ਰਿਹਾ ਸੀ (ਯੂਹੰਨਾ 7:33; 14:12,28; 16:5,10,17,28; 20:17)

ਆਖਰੀ ਦੇ ਉਪਰੋਂ ਬਨਾਮ ਹੇਠਾਂ ਤੋਂ ਦੇਹਰਾਵਾਦ ਦਾ ਹਿੱਸਾ ਹਨ ਜੋ ਯੂਹੰਨਾ ਵਿਚ ਆਮ ਹੈ।

#2 ਗੱਲ ਯੂਹੰਨਾ ਵਿਚ ਇਕ ਵਿਲੱਖਣ ਵਾਕ ਹੈ (ਯੂਹੰਨਾ 8:42; 13:3; 16:28,30; 17:8)। ਇਸ ਵਿਚ ਸ਼ੁਰੂਆਤ ਅਤੇ ਸਥਾਨ ਦੋਵੇਂ ਹਨ (ਅਰਥਾਤ., ਸਵਰਗ ਤੋਂ ਪ੍ਰਭੂ)।

13:4 "ਉਸ ਨੇ ਭੋਜਨ ਤੋਂ ਉੱਠ ਕੇ" ਯਾਦ ਰੱਖੋ ਕਿ ਉਹ ਕੁਰਸੀਆਂ ਤੇ ਨਹੀਂ ਬੈਠੇ ਸਨ, ਉਹ ਆਪਣੇ ਪੈਰ ਪਿਛੇ ਕਰਕੇ ਖੱਬੀ ਕੂਹਣੀ ਤੇ ਬੈਠੇ ਸਨ।

▣ "ਆਪਣੇ ਬਾਹਰੀ ਕਪੜੇ ਉਤਾਰ ਦਿੱਤੇ" ਬਹੁਵਚਨ ਯਿਸੂ ਦੇ ਬਾਹਰਲੇ ਕੱਪੜਿਆਂ ਨੂੰ ਦਰਸਾਉਂਦਾ ਹੈ (ਯੂਹੰਨਾ 19:23)। ਇਹ ਦਿਲਚਸਪ ਹੈ ਕਿ ਇਹੋ ਕਿਰਿਆ ਯੂਹੰਨਾ 10:11,15,17,18 ਵਿਚ ਯਿਸੂ ਦੇ ਆਪਣੀ ਜਾਨ ਦੇਣ ਲਈ ਵਰਤੀ ਗਈ ਹੈ (ਯੂਹੰਨਾ 13:37)। ਇਹ ਯੂਹੰਨਾ ਦੇ ਦੇਹਰੇ ਪ੍ਰਵੇਸ਼ਕਾਂ ਵਿੱਚੋਂ ਇਕ ਹੋਰ ਹੋ ਸਕਦਾ ਹੈ। ਇਹ ਲੱਗਦਾ ਹੈ ਕਿ ਪੈਰ ਧੋਣਾ ਨਿਮਰਤਾ ਤੇ ਸਿਰਫ ਇਕ ਸਬਕ ਹੀ ਨਹੀਂ ਸੀ (ਯੂਹੰਨਾ 13:6-10)।

13:5 "ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ" ਇਹ ਯੂਨਾਨੀ ਸ਼ਬਦ "ਸਰੀਰ ਦੇ ਸਿਰਫ ਅੰਗ ਧੋਣ ਲਈ" ਵਰਤਿਆ ਗਿਆ ਸੀ। ਯੂਹੰਨਾ 13:10 ਵਿਚਲਾ ਸ਼ਬਦ ਪੂਰੇ ਇਸ਼ਨਾਨ ਲਈ ਵਰਤਿਆ ਗਿਆ ਸੀ। ਪੈਰ ਧੋਣਾ ਇਕ ਨੈਕਰ ਦਾ ਫਰਜ਼ ਸੀ। ਇੱਥੋਂ ਤੱਕ ਕਿ ਰੱਬੀ ਲੋਕ ਵੀ ਆਪਣੇ ਚੇਲਿਆਂ ਤੋਂ ਇਸ ਦੀ ਉਮੀਦ ਨਹੀਂ ਕਰਦੇ ਸਨ। ਯਿਸੂ, ਆਪਣੀ ਪ੍ਰਭੂਤਾ ਨੂੰ ਜਾਣਦਾ ਹੋਇਆ, ਈਰਖਾ ਕਰਨ ਵਾਲੇ ਅਤੇ ਅਭਿਸ਼ਾਲੀ ਚੇਲਿਆਂ (ਇੱਥੋਂ ਕਿ ਯਹੂਦਾ) ਦੇ ਪੈਰ ਧੋਣ ਲਈ ਤਿਆਰ ਸੀ!

13:6 ਪਤਰਸ ਦਾ ਸਵਾਲ ਯਿਸੂ ਦੇ ਇਸ਼ਾਰੇ ਤੋਂ ਇਨਕਾਰ ਕਰਨ ਦਾ ਇਕ ਬਿਆਨਬਾਜ਼ੀ ਤਰੀਕਾ ਸੀ। ਪਤਰਸ ਅਕਸਰ ਸੋਚਦਾ ਸੀ ਕਿ ਉਹ ਜਾਣਦਾ ਹੈ ਕਿ ਯਿਸੂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ (ਦੇਖੋ, ਮੱਤੀ 16:22)।

13:7 ਰਸੂਲ ਜੋ ਯਿਸੂ ਦੇ ਨਾਲ ਰਹਿੰਦੇ ਸਨ, ਹਮੇਸ਼ਾਂ ਉਸਦੇ ਕੰਮਾਂ ਅਤੇ ਸਿਖਿਆਵਾਂ ਨੂੰ ਨਹੀਂ ਸਮਝਦੇ ਸਨ (ਦੇਖੋ, ਯੂਹੰਨਾ 2:22; 10:6; 12:16; 14:26; 16:18)। ਇਹ ਗਲਤਫਹਿਮੀ ਲੰਬਕਾਰੀ ਦੇਹਰਾਵਾਦ ਨੂੰ ਜ਼ਾਹਰ ਕਰਨ ਦਾ ਇਕ ਤਰੀਕਾ ਹੈ।

13:8 "ਤੁਸੀਂ ਮੇਰੇ ਪੈਰ ਕਦੀ ਵੀ ਨਹੀਂ ਧੋਵੋਗੇ" ਇਹ ਇਕ ਮਜ਼ਬੂਤ ਦੇਹਰਾ ਨਕਾਰਾਤਮਕ ਹੈ ਜਿਸਦਾ ਅਰਥ ਹੈ "ਕਦੇ ਵੀ ਕਿਸੇ ਵੀ ਸਥਿਤੀ ਵਿਚ ਨਹੀਂ"।

▣ "ਜੇਕਰ ਤੈਨੂੰ ਮੈਂ ਨਾ ਧੋਵਾਂ, ਤਾਂ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ" ਇਹ ਤੀਸਰੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ। ਇਹ ਆਇਤ ਸੰਕੇਤ ਕਰਦੀ ਹੈ ਕਿ ਇੱਥੇ ਸਿਰਫ ਇਕ ਵਿਹਾਰਕ ਸਿਖਿਆ ਨਾਲੋਂ ਵਧੇਰੇ ਹੋ ਰਿਹਾ ਹੈ। ਯੂਹੰਨਾ 13:6-10 ਪਾਪ ਨੂੰ ਮੁਆਫ ਕਰਨ ਵਿਚ ਸਲੀਬ ਉੱਤੇ ਯਿਸੂ ਦੇ ਕੰਮ ਨਾਲ ਸੰਬੰਧਿਤ ਪ੍ਰਤੀਕ ਹੁੰਦਾ ਹੈ।

ਦੂਜਾ ਮੁਹਾਵਰਾ ਵਿਰਾਸਤ ਨਾਲ ਸੰਬੰਧਿਤ ਇਕ ਪੁਰਾਣੇ ਨੇਮ ਦੇ ਮੁਹਾਵਰੇ ਨੂੰ ਦਰਸਾ ਸਕਦਾ ਹੈ (ਦੇਖੋ, ਬਿਵਸਥਾ ਸਾਰ 12:12; 2 ਸਮੁਏਲ 20:1; 1 ਰਾਜਿਆਂ 12:16)। ਇਹ ਬਾਹਰ ਕੱਢਣ ਦਾ ਇਕ ਬਹੁਤ ਮਜ਼ਬੂਤ ਮੁਹਾਵਰਾ ਹੈ।

13:9 ਯੂਨਾਨੀ ਨਕਾਰਾਤਮਕ ਕ੍ਰਿਦੰਤ "ਨਹੀਂ" (*μή* *ME*) ਆਦੇਸ਼ "ਧੋਵੋ" ਦਾ ਸੰਕੇਤ ਦਿੰਦਾ ਹੈ।

13:10 "ਜੇ ਆਦਮੀ ਨਹਾ ਚੁੱਕਾ ਹੈ" ਯਿਸੂ ਮੁਕਤੀ ਬਾਰੇ ਅਲੰਕਾਰਕ ਰੂਪ ਵਿਚ ਬੋਲ ਰਿਹਾ ਹੈ। ਪਤਰਸ ਨਹਾ ਚੁੱਕਾ ਸੀ (ਬਚਾਇਆ ਗਿਆ ਸੀ, ਦੇਖੋ. ਯੂਹੰਨਾ 15:3; ਤੀਤੁਸ 3:5), ਪਰ ਗੂੜ੍ਹੀ ਸੰਗਤ ਬਣਾਈ ਰੱਖਣ ਲਈ ਨਿਰੰਤਰ ਪਛਤਾਵੇ (1 ਯੂਹੰਨਾ 1:9) ਨੂੰ ਬਣਾਈ ਰੱਖਣ ਦੀ ਜ਼ਰੂਰਤ ਸੀ।

ਹੋਰ ਪ੍ਰਸੰਗਿਕ ਸੰਭਾਵਨਾ ਇਹ ਹੈ ਕਿ ਯਿਸੂ ਯਹੂਦਾ ਦੇ ਵਿਸ਼ਵਾਸਘਾਤ ਦੀ ਗੱਲ ਕਰ ਰਿਹਾ ਸੀ (ਦੇਖੋ, ਯੂਹੰਨਾ 13:11 ਅਤੇ 18)। ਇਸ ਲਈ ਨਹਾਉਣ ਦਾ ਅਲੰਕਾਰ ਸੰਕੇਤ ਦੇ ਸਕਦਾ ਹੈ (1) ਪਤਰਸ ਦੇ ਸਰੀਰ ਦਾ (2) ਰਸੂਲਾਂ ਦੇ ਸਮੂਹ ਦਾ

▣ "ਤੁਸੀਂ ਸੁੱਧ ਹੋ; ਪਰ ਸਾਰੇ ਨਹੀਂ" "ਤੁਸੀਂ" ਬਹੁਵਚਨ ਹੈ, ਇਹ ਯਹੂਦਾ ਨੂੰ ਛੱਡ ਕੇ ਬਾਕੀ ਚੇਲਿਆਂ ਦੇ ਅੰਦਰੂਨੀ ਚੱਕਰ ਦਾ ਹਵਾਲਾ ਦਿੰਦਾ ਹੈ (ਦੇਖੋ, ਯੂਹੰਨਾ 13:11,18; 6:70)।

"ਸੁੱਧ" ਯਿਸੂ ਦੇ ਸੰਦੇਸ਼ ਨੂੰ ਦਰਸਾਉਂਦਾ ਹੈ ਜੋ ਉਨ੍ਹਾਂ ਨੇ ਅਪਣਾਇਆ ਹੈ (ਦੇਖੋ, ਯੂਹੰਨਾ 15:3)। ਉਹ "ਸੁੱਧ" ਹਨ ਕਿਉਂਕਿ ਉਨ੍ਹਾਂ ਨੇ ਉਸ ਵਿਚ ਵਿਸ਼ਵਾਸ ਕੀਤਾ ਜੋ ਖੁਦ ਸੁੱਧ ਹੈ, ਪ੍ਰਭੂ ਯਿਸੂ ਮਸੀਹ।

"ਸਾਰੇ ਨਹੀਂ" ਮੁਹਾਵਰੇ ਲਈ, ਯੂਹੰਨਾ 6:64 ਤੇ ਖਾਸ ਵਿਸ਼ਾ ਦੇਖੋ: ਤਿਆਗ

13:11 TEV ਅਤੇ NET ਬਾਈਬਲਾਂ ਨੇ ਇਸ ਆਇਤ ਨੂੰ ਲੇਖਕਾਂ ਦੀਆਂ ਸੰਪਾਦਕੀ ਟਿੱਪਣੀਆਂ ਵਿਚੋਂ ਇਕ ਵਜੋਂ ਪਰਿਭਾਸ਼ਤ ਕਰਦਿਆਂ ਇਸਨੂੰ ਬਰੈਕਟ ਵਿਚ ਰੱਖਿਆ ਹੈ।

ਯੂਹੰਨਾ 13:12-20

¹²ਜਦੋਂ ਯਿਸੂ ਉਹਨਾਂ ਦੇ ਪੈਰ ਧੋ ਚੁੱਕੇ, ਤਾਂ ਉਹਨਾਂ ਆਪਣੇ ਬਾਹਰੀ ਕੱਪੜੇ ਪਾ ਲਏ ਅਤੇ ਫਿਰ ਆਪਣੀ ਥਾਂ ਉੱਤੇ ਆ ਕੇ ਬੈਠ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ?" ¹³ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿ ਕੇ ਸੱਦਦੇ ਹੋ, ਅਤੇ ਤੁਸੀਂ ਠੀਕ ਹੀ ਕਹਿੰਦੇ ਹੋ, ਕਿਉਂਕਿ ਮੈਂ ਹਾਂ। ¹⁴ਫਿਰ ਜੇਕਰ ਮੈਂ ਪ੍ਰਭੂ ਅਤੇ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। ¹⁵ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਦਿੱਤੀ ਹੈ। ਜਿਸ ਤਰ੍ਹਾਂ ਮੈਂ ਕੀਤਾ ਹੈ, ਉਸੇ ਤਰ੍ਹਾਂ ਤੁਸੀਂ ਵੀ ਕਰੋ। ¹⁶ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਅਤੇ ਨਾ ਭੋਜਿਆ ਹੋਇਆ ਆਪਣੇ ਭੋਜਣ ਵਾਲੇ ਨਾਲੋਂ। ¹⁷ਜੇਕਰ ਤੁਸੀਂ ਇਹ ਜਾਣਦੇ ਹੋ ਅਤੇ ਇਸ ਅਨੁਸਾਰ ਚਲਦੇ ਹੋ, ਤਾਂ ਤੁਸੀਂ ਧੰਨ ਹੋ। ¹⁸ਮੈਂ ਤੁਹਾਡੇ ਸਾਰਿਆਂ ਦੇ ਬਾਰੇ ਨਹੀਂ ਬੋਲ

ਰਿਹਾ। ਮੈਂ ਜਾਣਦਾ ਹਾਂ ਕਿ ਮੈਂ ਕਿਨ੍ਹਾਂ ਨੂੰ ਚੁਣਿਆ ਹੈ, ਪਰ ਧਰਮਗ੍ਰੰਥ ਦਾ ਵਾਕ ਵੀ ਪੂਰਾ ਹੋਣਾ ਜ਼ਰੂਰੀ ਹੈ, 'ਜਿਸ ਨੇ ਮੇਰੀ ਰੋਟੀ ਖਾਧੀ, ਉਸ ਨੇ ਮੇਰੇ ਉੱਤੇ ਲੱਤ ਚੁੱਕੀ।' ¹⁹ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਜਦੋਂ ਇਹ ਸਭ ਹੋਵੇ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਉਹ ਹੀ ਹਾਂ। ²⁰ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੇ ਮੇਰੇ ਘੱਲੇ ਹੋਏ ਨੂੰ ਸਵੀਕਾਰ ਕਰਦਾ ਹੈ, ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੇ ਮੈਨੂੰ ਸਵੀਕਾਰ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਸਵੀਕਾਰ ਕਰਦਾ ਹੈ।"

13:12-20 ਯੂਹੰਨਾ 13:6-10 ਦੇ ਉਲਟ, ਇੱਥੇ ਯਿਸੂ ਨਿਮਰਤਾ ਦੀ ਇਕ ਉਦਾਹਰਨ ਵਜੋਂ ਆਪਣੇ ਕੰਮ ਨੂੰ ਬਿਆਨ ਕਰਦਾ ਹੈ। ਰਸੂਲ ਇਸ ਬਾਰੇ ਬਹਿਸ ਕਰ ਰਹੇ ਸਨ ਕਿ ਕੌਣ ਮਹਾਨ ਸੀ (ਤੁਲਨਾ ਕਰੋ. ਲੂਕਾ 22:24)। ਇਸ ਪ੍ਰਸੰਗ ਵਿਚ ਯਿਸੂ ਇਕ ਨੇਕਰ ਦਾ ਕੰਮ ਕਰਦਾ ਹੈ ਅਤੇ ਫਿਰ ਦੱਸਦਾ ਹੈ ਕਿ ਇਸਦਾ ਕੀ ਅਰਥ ਹੈ ਅਤੇ ਇਸ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।

13:14 "ਜੇਕਰ" ਇਹ ਇਕ ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ, ਜਿਹੜਾ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ।

▣ "ਪ੍ਰਭੂ ਅਤੇ ਗੁਰੂ" ਯੂਹੰਨਾ 13:13 ਅਤੇ 14 ਦੇ ਨਿਸ਼ਚਿਤ ਲੇਖ ਉੱਤੇ ਧਿਆਨ ਦਿਓ। ਇਹ ਵੀ ਧਿਆਨ ਦਿਓ ਕਿ ਸਿਰਲੇਖ ਉਲਟ ਹੋਏ ਹਨ। ਯਿਸੂ ਉਹ ਹੈ ਜੋ ਅਧਿਕਾਰ ਨਾਲ ਬੋਲਦਾ ਹੈ। ਉਹ ਪਿਤਾ ਨੂੰ ਪ੍ਰਗਟ ਕਰਦਾ ਹੈ ਅਤੇ ਆਗਿਆਕਾਰੀ ਅਤੇ ਵਫ਼ਾਦਾਰੀ ਦੀ ਉਮੀਦ ਕਰਦਾ ਹੈ। ਜੇ ਵੀ ਉਹ ਕਰਦਾ ਹੈ ਉਨ੍ਹਾਂ ਨੂੰ ਉਸਦੀ ਨਕਲ ਕਰਨੀ ਚਾਹੀਦੀ ਹੈ (ਯੂਹੰਨਾ 13:15; 1 ਯੂਹੰਨਾ 3:16)।

13:14-15 "ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ" ਕੀ ਇਸ ਕਥਨ ਦਾ ਅਰਥ ਇਹ ਹੈ ਕਿ ਨਿਮਰਤਾ ਦੇ ਇਸ ਕੰਮ ਨੂੰ ਕਲੀਸਿਯਾ ਦਾ ਤੀਸਰੀ ਧਾਰਮਿਕ ਵਿਧੀ ਹੋਣਾ ਚਾਹੀਦਾ ਹੈ?

ਬਹੁਤੇ ਮਸੀਹੀ ਲੋਕਾਂ ਦੇ ਸਮੂਹਾਂ ਨੇ ਕਿਹਾ, ਨਹੀਂ, ਕਿਉਂਕਿ

1. ਰਸੂਲਾਂ ਦੇ ਕਰਤੱਬ ਵਿਚ ਕਿਸੇ ਵੀ ਕਲੀਸਿਯਾ ਦੁਆਰਾ ਇਸ ਨੂੰ ਕੀਤੇ ਜਾਣ ਦਾ ਜ਼ਿਕਰ ਨਹੀਂ ਹੈ
2. ਨਵੇਂ ਨੇਮ ਦੀਆਂ ਪੱਤਰੀਆਂ ਵਿਚ ਇਸ ਦੀ ਕਦੇ ਵੀ ਵਕਾਲਤ ਨਹੀਂ ਕੀਤੀ ਗਈ
3. ਇਸ ਨੂੰ ਕਦੇ ਵੀ ਖਾਸ ਤੌਰ ਤੇ ਨਿਰੰਤਰ ਧਾਰਮਿਕ ਵਿਧੀ ਹੋਣ ਵਰਕੇ ਨਹੀਂ ਕਿਹਾ ਗਿਆ ਜਿਵੇਂ ਕਿ ਬਪਤਿਸਮਾ (ਮੱਤੀ 28:19) ਅਤੇ ਪ੍ਰਭੂ ਭੇਜ ਹਨ (1 ਕੁਰਿੰਥੀਆਂ 11:17-34)।

ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਇਹ ਇਕ ਮਹੱਤਵਪੂਰਣ ਅਰਾਧਨਾ ਦਾ ਹਿੱਸਾ ਨਹੀਂ ਹੈ।

ਯਿਸੂ ਨੇ ਉਨ੍ਹਾਂ ਨੂੰ "ਉਦਾਹਰਣ" ਦਿੱਤੀ, ਇਹ ਸਿਰਫ ਨਿਮਰਤਾ ਦੀ ਹੀ ਨਹੀਂ ਸੀ ਬਲਕਿ ਬਲੀਦਾਨ ਦੀ ਸੇਵਾ ਦੀ ਹੈ (ਯੂਹੰਨਾ 15:12-13)। 1 ਯੂਹੰਨਾ 3:16 ਇਸ ਨੂੰ ਚੰਗੀ ਤਰ੍ਹਾਂ ਦੱਸਦਾ ਹੈ! ਯਿਸੂ ਨੇ ਅੰਤ ਤੱਕ ਪਿਆਰ ਕੀਤਾ (ਯੂਹੰਨਾ 13:1), ਉਨ੍ਹਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ (ਅਰਥਾਤ., ਸਵੈ-ਕੁਰਬਾਨੀ ਦਾ ਜੀਵਨ, ਪਾਪ ਦੇ ਉਲਟ)।

13:16 "ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ" ਇਹ ਸ਼ਾਬਦਿਕ "ਆਮੀਨ, ਆਮੀਨ" ਹੈ (ਯੂਹੰਨਾ 13:20 ਦੀ ਤਰ੍ਹਾਂ)। ਇਹ "ਵਿਸ਼ਵਾਸ" ਲਈ ਪੁਰਾਣੇ ਨੇਮ ਦੇ ਸ਼ਬਦ ਦਾ ਇਕ ਰੂਪ ਹੈ (ਦੇਖੋ, ਇਬਰਾਨੀਆਂ 2:4)। ਯਿਸੂ ਇਕਲੌਤਾ ਵਿਅਕਤੀ ਸੀ (ਕਿਸੇ ਵੀ ਯੂਨਾਨੀ ਸਹਿਤ ਵਿਚ) ਜਿਸ ਨੇ ਇਸ ਨੂੰ ਸ਼ੁਰੂਆਤੀ ਸਥਿਤੀ ਵਿਚ ਇਸਤੇਮਾਲ ਕੀਤਾ। ਇਹ ਅਕਸਰ ਅੰਤ ਵਿਚ ਕਿਹਾ ਜਾਂਦਾ ਸੀ (1) ਸਹਿਮਤੀ ਨਾਲ (2) ਕਿਸੇ ਬਿਆਨ ਜਾਂ ਕੰਮ ਦੀ ਪੁਸ਼ਟੀ ਨਾਲ। ਜਦੋਂ ਵਾਕ ਦੀ ਸ਼ੁਰੂਆਤ ਵੇਲੇ ਅਤੇ ਦੋ ਵਾਰ ਵਰਤਿਆ ਜਾਂਦਾ ਹੈ ਤਾਂ ਇਹ ਇਕ ਅਧਿਕਾਰਤ ਅਤੇ ਧਿਆਨ ਦੇਣ ਵਾਲਾ ਉਪਕਰਣ ਹੈ। ਯੂਹੰਨਾ 1:51 ਤੇ ਖਾਸ ਵਿਸ਼ਾ ਦੇਖੋ: ਆਮੀਨ

▣ "ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ" ਇਹ ਸੱਚਾਈ ਨੂੰ ਸੰਚਾਰਿਤ ਕਰਨ ਲਈ ਇਕ ਸ਼ੁਰੂਆਤੀ ਵਾਕ ਹੈ।

1. ਯੂਹੰਨਾ 13:16, ਨਾ ਹੀ ਜਿਸ ਨੂੰ ਭੇਜਿਆ ਗਿਆ ਹੈ ਉਹ ਭੇਜਣ ਵਾਲੇ ਤੋਂ ਵੱਡਾ ਹੈ

2. ਯੂਹੰਨਾ 15:20

a. ਜੇਕਰ ਉਨ੍ਹਾਂ ਨੇ ਮੈਨੂੰ ਸਤਾਇਆ, ਉਹ ਤੁਹਾਨੂੰ ਵੀ ਸਤਾਉਣਗੇ

b. ਜੇਕਰ ਉਨ੍ਹਾਂ ਨੇ ਮੇਰੇ ਉਪਦੇਸ਼ ਨੂੰ ਮੰਨਿਆ, ਉਹ ਤੁਹਾਡੇ ਸੰਦੇਸ਼ ਦੀ ਵੀ ਪਾਲਣਾ ਕਰਨਗੇ

3. ਲੂਕਾ 6:40 (ਉਸੇ ਤਰ੍ਹਾਂ ਹੀ), ਪਰ ਹਰ ਕੋਈ, ਉਸਦੇ ਪੂਰੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ, ਉਸ ਦੇ ਗੁਰੂ ਵਰਗਾ ਹੋਵੇਗਾ (ਦੇਖੋ, ਮੱਤੀ 10:24)

4. ਲੂਕਾ 22:27 (ਉਸੇ ਤਰ੍ਹਾਂ ਹੀ), ਪਰ ਮੈਂ ਤੁਹਾਡੇ ਵਿੱਚੋਂ ਇੱਕ ਹਾਂ ਜੋ ਸੇਵਾ ਕਰਦਾ ਹੈ

13:17 "ਜੇਕਰ ਤੁਸੀਂ ਇਹ ਜਾਣਦੇ ਹੋ ਅਤੇ ਜੇਕਰ ਇਸ ਅਨੁਸਾਰ ਚਲਦੇ ਹੋ, ਤਾਂ ਤੁਸੀਂ ਧੰਨ ਹੋ" ਪਹਿਲਾ "ਜੇਕਰ" ਇੱਕ ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ, ਜੋ ਲੇਖਕ ਦੇ ਨਜ਼ਰੀਏ ਤੋਂ ਸੱਚਾ ਮੰਨਿਆ ਜਾਂਦਾ ਹੈ। ਇਸ ਆਇਤ ਵਿੱਚ ਦੂਸਰਾ "ਜੇਕਰ" ਇੱਕ ਤੀਸਰੀ ਸ਼੍ਰੇਣੀ ਸ਼ਰਤੀਆ ਵਾਕ ਹੈ ਜਿਸਦਾ ਮਤਲਬ ਸੰਭਾਵੀ ਕੰਮ ਹੁੰਦਾ ਹੈ। ਜੇਕਰ ਅਸੀਂ ਜਾਣਦੇ ਹਾਂ ਤਾਂ ਸਾਨੂੰ ਕਰਨਾ ਚਾਹੀਦਾ ਹੈ (ਮੱਤੀ 7:24-27; ਲੂਕਾ 6:46-49; ਰੋਮੀਆਂ 2:13; ਯਾਕੂਬ 1:22-25; 4:11)! ਗਿਆਨ ਉਦੇਸ਼ ਨਹੀਂ ਹੈ ਪਰ ਯਿਸੂ ਮਸੀਹ ਵਾਂਗ ਜੀਵਨ ਜੀਣਾ ਉਦੇਸ਼ ਹੈ। ਇਹ ਇਬਰਾਨੀ ਕਿਰਿਆ *ਸ਼ੇਮਾ shema* ਨੂੰ ਦਰਸਾਉਂਦਾ ਹੈ, "ਜੋ ਸੁਣਿਆ ਉਹ ਕਰਨਾ ਹੈ" (ਬਿਵਸਥਾ ਸਾਰ 6:4)।

13:18 "ਧਰਮਗ੍ਰੰਥ ਦਾ ਵਾਕ ਵੀ ਪੂਰਾ ਹੋਣਾ ਜ਼ਰੂਰੀ ਹੈ" ਇਹ ਯਹੂਦਾ ਦਾ ਹਵਾਲਾ ਦਿੰਦਾ ਹੈ। ਇਹ ਪੂਰਵ-ਵਿਧਾਨ ਅਤੇ ਮਨੁੱਖੀ ਸੁਤੰਤਰ ਇੱਛਾ ਨੂੰ ਇੱਕ ਦੂਜੇ ਨੂੰ ਕੱਟਣ ਭੇਤ ਹੈ।

ਯਿਸੂ, ਅਤੇ ਉਸਦੇ ਚੇਲੇ ਧਰਮਗ੍ਰੰਥ ਦੀ ਸੱਚਾਈ ਵਿੱਚ ਵਿਸ਼ਵਾਸ ਕਰਦੇ ਸਨ! ਜਦੋਂ ਇਹ ਬੋਲਿਆ ਗਿਆ ਤਾਂ ਇਸ ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ (ਮੱਤੀ 5:17-19)। ਯੂਹੰਨਾ ਕਈ ਵਾਰ ਇਹ ਟਿੱਪਣੀ ਕਰਦਾ ਹੈ ਕਿ "ਧਰਮਗ੍ਰੰਥ ਦਾ ਵਾਕ ਪੂਰਾ ਹੋਵੇ" (ਯੂਹੰਨਾ 12:14; 13:18; 15:25; 17:12; 19:24,36)। ਅਕਸਰ ਪੁਰਾਣੇ ਨੇਮ ਦੇ ਵਚਨ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾਂਦਾ ਜਦੋਂ ਤੱਕ ਮਸੀਹ ਦੇ ਜੀਵਨ ਵਿੱਚ ਇੱਕ ਘਟਨਾ (ਅਰਥਾਤ., ਨਮੂਨਾ, ਉਦਾਹਰਣ ਲਈ., ਹੋਸ਼ਿਆ 11:1) ਜਾਂ ਨਵੇਂ ਨੇਮ ਦੀ ਘਟਨਾ ਵਿੱਚ ਕਈ ਵਾਰ ਪੂਰਤੀ ਨਹੀਂ ਹੁੰਦੀ ਹੈ (ਜਿਵੇਂ ਕਿ., ਯਸ਼ਾਯਾਹ 7:14 ਜਾਂ ਦਾਨੀਏਲ 9:27; 11:31; 12:11)।

▣ "ਉਸ ਨੇ ਮੇਰੇ ਉੱਤੇ ਲੱਤ ਚੁੱਕੀ" ਇਹ ਜ਼ਬੂਰ 41:9 ਦਾ ਹਵਾਲਾ ਹੈ (ਐਨਲਾਈਨ ਨੇਟ ਦੇਖੋ)। ਦੋਸਤੀ ਅਤੇ ਵਾਚਾ ਦੀ ਨਿਸ਼ਾਨੀ ਵਜੋਂ ਇੱਕੱਠੇ ਖਾਣਾ ਖਾਣ ਦਾ ਪੂਰਬ ਦਾ ਰਿਵਾਜ ਯਹੂਦਾ ਦੇ ਅਪਰਾਧ ਨੂੰ ਵਧਾਉਂਦਾ ਹੈ। ਪੂਰਬੀ ਇਲਾਕਿਆਂ ਵਿੱਚ ਕਿਸੇ ਦੇ ਪੈਰ ਦੇ ਤਲ ਨੂੰ ਦੂਜੇ ਨੂੰ ਦਿਖਾਉਣਾ ਨਫ਼ਰਤ ਦੀ ਨਿਸ਼ਾਨੀ ਸੀ।

13:19 ਇਹ ਆਇਤ ਯਿਸੂ ਦੇ ਚਮਤਕਾਰ ਸੰਕੇਤਾਂ ਅਤੇ ਭਵਿੱਖਬਾਣੀਆਂ ਦੇ ਉਦੇਸ਼ ਨੂੰ ਦਰਸਾਉਂਦੀ ਹੈ (ਯੂਹੰਨਾ 20:31)। ਯੂਹੰਨਾ ਵਿੱਚ, ਵਿਸ਼ਵਾਸ ਇੱਕ ਵੱਧਦਾ ਅਤੇ ਨਿਰੰਤਰ ਤਜਰਬਾ ਹੈ। ਯਿਸੂ ਨਿਰੰਤਰ ਰੂਪ ਵਿੱਚ ਰਸੂਲਾਂ ਦੇ ਵਿਸ਼ਵਾਸ/ਨਿਹਚਾ/ਭਰੋਸੇ ਦਾ ਵਿਕਾਸ ਕਰ ਰਿਹਾ ਹੈ।

ਯਿਸੂ ਉਨ੍ਹਾਂ ਦਾ ਵਿਸ਼ਵਾਸ ਵਧਾਉਂਦਾ ਹੈ

1. ਆਪਣੇ ਵਚਨਾਂ ਦੁਆਰਾ

2. ਆਪਣੇ ਕੰਮਾਂ ਦੁਆਰਾ

3. ਆਪਣੇ ਪੂਰਵ-ਗਿਆਨ ਦੁਆਰਾ

ਯਿਸੂ ਨੇ ਪਰਮੇਸ਼ਰ ਨਾਲ ਸਹੀ ਹੋਣ ਦਾ ਇੱਕ "ਨਵਾਂ" ਤਰੀਕਾ ਦਿੱਤਾ। ਇਸਨੇ ਯਹੂਦੀ ਮਨੁੱਖਾਂ ਦੀਆਂ ਇਨ੍ਹਾਂ ਪਰੰਪਰਾਵਾਂ ਅਤੇ ਵਿਸ਼ਵਾਸਾਂ ਨੂੰ ਘਟਾ ਦਿੱਤਾ।

1. ਮੂਸਾ ਨਹੀਂ, ਪਰ ਉਹ ਧਿਆਨ ਦਾ ਕੇਂਦਰ ਹੈ

2. ਕੰਮ ਨਹੀਂ, ਪਰ ਕਿਰਪਾ

▣ "ਮੈਂ ਉਹ ਹੀ ਹਾਂ" ਇਹ ਪਰਮੇਸ਼ਰ ਦੇ ਨਾਮ "ਯਹੋਵਾਹ" ਦਾ ਹਵਾਲਾ ਦਿੰਦਾ ਹੈ, ਜੋ ਇਬਰਾਨੀ ਕਿਰਿਆ "ਹੋਣਾ" ਤੋਂ ਹੈ ("ਮੈਂ ਹਾਂ" ਕੂਚ 3:14)। ਯਿਸੂ ਸਪੱਸ਼ਟ ਰੂਪ ਵਿੱਚ ਇੱਥੇ ਵਾਅਦਾ ਕੀਤੇ ਹੋਏ ਮਸੀਹਾ ਦਾ ਕੁਝ ਦੈਵੀ ਭਾਵਨਾਵਾਂ ਨਾਲ ਦਾਅਵਾ ਕਰ ਰਿਹਾ ਹੈ (ਯੂਹੰਨਾ 4:26; 8:24,28,58; 13:19 ਅਤੇ 18:5,6,8; ਦੇਖੋ, ਮੱਤੀ 24:5 ਅਤੇ ਮਰਕੁਸ 13:6; ਲੂਕਾ 21:8)। ਯੂਹੰਨਾ 6:20 ਤੇ ਖਾਸ ਵਿਸ਼ਾ ਦੇਖੋ: ਪਰਮੇਸ਼ਰ ਦੇ ਨਾਮ

13:20 ਯੂਹੰਨਾ ਆਮ ਤੌਰ ਤੇ ਮਸੀਹ ਲੋਕਾਂ ਨੂੰ ਦਰਸਾਉਣ ਲਈ "ਵਿਸ਼ਵਾਸ" (*ਪਿਸਤੇਉ pisteuō*), "ਵਿਚ ਵਿਸ਼ਵਾਸ" (*ਪਿਸਤੇਉ ਆਇਸ pisteuō eis*) ਜਾਂ "ਉਸ ਤੇ ਵਿਸ਼ਵਾਸ" (*ਪਿਸਤੇਉ ਹੋਟੀ pisteuō hoti*) ਦੀ ਵਰਤੋਂ ਕਰਦਾ ਹੈ, ਪਰ ਉਹ ਹੋਰ ਸ਼ਬਦਾਂ ਦੀ ਵੀ ਵਰਤੋਂ ਕਰਦਾ ਹੈ ਜਿਵੇਂ ਕਿ "ਸਵੀਕਾਰ ਕਰਨਾ" ਜਾਂ "ਸਵਾਗਤ ਕਰਨਾ" (ਦੇਖੋ, ਯੂਹੰਨਾ 1:12; 5:43; 13:20)। ਖੁਸ਼-ਖਬਰੀ ਇਕ ਵਿਅਕਤੀ ਦਾ ਸਵਾਗਤ ਕਰਨਾ ਅਤੇ ਉਸ ਵਿਅਕਤੀ ਬਾਰੇ ਬਾਈਬਲ ਦੀਆਂ ਸੱਚਾਈਆਂ ਨੂੰ ਸਵੀਕਾਰ ਕਰਨਾ ਅਤੇ ਨਾਲ ਹੀ ਉਸ ਵਿਅਕਤੀ ਦੀ ਨਕਲ ਕਰਦਿਆ ਜੀਵਨ ਜੀਣਾ ਹੈ।

▣ "ਜੇ ਮੇਰੇ ਘੱਲੇ ਹੋਏ ਨੂੰ ਸਵੀਕਾਰ ਕਰਦਾ ਹੈ, ਉਹ ਮੈਨੂੰ ਸਵੀਕਾਰ ਕਰਦਾ ਹੈ" ਯਿਸੂ ਦੇ ਚੇਲਿਆਂ ਦੇ ਸੰਪੇ ਅਧਿਕਾਰ ਦਾ ਇਹ ਕਿੰਨਾ ਜ਼ਬਰਦਸਤ ਬਿਆਨ ਹੈ। ਇਹ ਕਈ ਪੱਧਰਾਂ ਤੇ ਕੰਮ ਕਰ ਸਕਦਾ ਹੈ।

1. ਬਾਰੂਹਾਂ (ਮੱਤੀ 10:40) ਅਤੇ ਸੱਤਰ ਚੇਲਿਆਂ ਦੀ ਮਿਸ਼ਨ ਯਾਤਰਾ (ਲੂਕਾ 10:16)
2. ਕਲੀਸਿਯਾ ਦੀ ਗਵਾਹੀ (ਯੂਹੰਨਾ 17:20)

ਯਿਸੂ ਬਾਰੇ ਸੰਦੇਸ਼ ਵਿਚ ਜੀਵਨ ਬਦਲਣ ਦੀ ਸ਼ਕਤੀ ਹੈ ਅਤੇ ਜੇ ਇਸ ਦਾ ਐਲਾਨ ਕਰਦਾ ਹੈ ਇਹ ਉਸ ਨਾਲ ਸੰਬੰਧਿਤ ਨਹੀਂ ਹੈ। ਅਧਿਕਾਰ ਸੰਦੇਸ਼ ਵਿਚ ਹੈ (ਅਰਥਾਤ., ਇੰਜੀਲ), ਨਾ ਕਿ ਧਰਤੀ ਦੇ ਸੰਦੇਸ਼ਵਾਹਕ ਵਿਚ ਹੈ।

ਯੂਹੰਨਾ 13:21-30

²¹ਇਸ ਤੋਂ ਪਿੱਛੋਂ ਯਿਸੂ ਆਪਣੇ ਮਨ ਵਿੱਚ ਬਹੁਤ ਦੁਖੀ ਹੋਏ। ਉਹਨਾਂ ਨੇ ਆਪਣੇ ਚੇਲਿਆਂ ਨੂੰ ਖੁੱਲ੍ਹੇ ਸ਼ਬਦਾਂ ਵਿੱਚ ਕਿਹਾ, "ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਗਾ।" ²²ਇਹ ਸੁਣ ਕੇ ਚੇਲੇ ਪਰੇਸ਼ਾਨ ਹੋ ਗਏ ਅਤੇ ਇੱਕ ਦੂਜੇ ਦਾ ਮੂੰਹ ਤੱਕਣ ਲੱਗ ਪਏ ਕਿ ਉਸ ਨੇ ਕਿਸ ਦੇ ਬਾਰੇ ਕਿਹਾ ਹੈ। ²³ਚੇਲਿਆਂ ਵਿੱਚੋਂ ਇੱਕ, ਜਿਸ ਨੂੰ ਯਿਸੂ ਪਿਆਰ ਕਰਦੇ ਸਨ, ਉਹਨਾਂ ਦੇ ਸੱਜੇ ਪਾਸੇ ਛਾਤੀ ਨਾਲ ਢਾਸਣਾ ਲਾ ਕੇ ਬੈਠਾ ਹੋਇਆ ਸੀ। ²⁴ਸ਼ਮਊਨ ਪਤਰਸ ਨੇ ਉਸ ਚੇਲੇ ਦੇ ਪਿੱਛੋਂ ਝੁਕ ਕੇ ਉਸ ਨੂੰ ਕਿਹਾ, "ਪੁੱਛ ਉਹ ਕੌਣ ਹੈ, ਜਿਸ ਦੇ ਬਾਰੇ ਇਹ ਕਹਿ ਰਹੇ ਹਨ?" ²⁵ਉਸ ਚੇਲੇ ਨੇ ਉਸੇ ਤਰ੍ਹਾਂ ਯਿਸੂ ਦੀ ਛਾਤੀ ਵੱਲ ਝੁਕ ਕੇ ਉਹਨਾਂ ਤੋਂ ਪੁੱਛਿਆ, "ਉਹ ਕੌਣ ਹੈ?" ²⁶ਯਿਸੂ ਨੇ ਉੱਤਰ ਦਿੱਤਾ, "ਜਿਸ ਨੂੰ ਮੈਂ ਬੁਰਕੀ ਤੋੜ ਕੇ ਦੇਵਾਂ, ਉਹ ਹੀ ਹੈ।" ਉਹਨਾਂ ਬੁਰਕੀ ਤੋੜੀ ਅਤੇ ਲੈ ਕੇ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਊਤੀ ਨੂੰ ਦਿੱਤੀ। ²⁷ਬੁਰਕੀ ਲੈਂਦਿਆਂ ਹੀ ਸ਼ੈਤਾਨ ਉਸ ਵਿੱਚ ਆ ਗਿਆ। ਇਸ ਲਈ ਯਿਸੂ ਨੇ ਉਸ ਨੂੰ ਕਿਹਾ, "ਜੇ ਕੁਝ ਤੂੰ ਕਰਨਾ ਹੈ, ਛੇਤੀ ਕਰ।" ²⁸ਜਿਹੜੇ ਭੋਜਨ ਕਰ ਰਹੇ ਸਨ, ਉਹਨਾਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਨੇ ਉਸ ਨੂੰ ਕੀ ਕਿਹਾ। ²⁹ਕੁਝ ਲੋਕਾਂ ਨੇ ਸੋਚਿਆ ਕਿ ਯਹੂਦਾ ਕੋਲ ਬੈਲੀ ਰਹਿੰਦੀ ਹੈ ਅਤੇ ਯਿਸੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੇ ਲੋੜੀਂਦਾ ਹੈ, ਖਰੀਦ ਜਾਂ ਕੁਝ ਗਰੀਬਾਂ ਨੂੰ ਦੇ। ³⁰ਯਹੂਦਾ ਬੁਰਕੀ ਲੈਣ ਦੇ ਪਿੱਛੋਂ ਇਕਦਮ ਬਾਹਰ ਚਲਾ ਗਿਆ। ਇਹ ਰਾਤ ਦਾ ਸਮਾਂ ਸੀ।

13:21 "ਯਿਸੂ ਆਪਣੇ ਮਨ ਵਿੱਚ ਬਹੁਤ ਦੁਖੀ ਹੋਏ" ਯਹੂਦਾ ਦੇ ਵਿਸ਼ਵਾਸਘਾਤ ਨੇ ਸੱਚਮੁੱਚ ਯਿਸੂ ਨੂੰ ਦੁਖੀ ਕਰ ਦਿੱਤਾ (ਇਹੀ ਸ਼ਬਦ ਯੂਹੰਨਾ 12:27 ਵਿਚ ਯਿਸੂ ਲਈ ਇਸਤੇਮਾਲ ਕੀਤਾ ਗਿਆ)। ਯਿਸੂ ਨੇ ਯਹੂਦਾ ਨੂੰ ਉਸਦੀ ਆਤਮਿਕ ਸਮਰੱਥਾ ਦੇ ਕਰਨਾ ਚੁਣਿਆ ਸੀ, ਪਰ ਇਹ ਕਦੇ ਸਿੱਧ ਨਹੀਂ ਹੋਇਆ (ਯੂਹੰਨਾ 13:18)।

▣ "ਸੱਚ ਸੱਚ" ਯੂਹੰਨਾ 1:51 ਤੇ ਨੋਟ ਦੇਖੋ।

13:22 ਇਹ ਇਕ ਹੈਰਾਨੀ ਵਾਲੀ ਆਇਤ ਹੈ। ਅੰਦਰੂਨੀ-ਚੱਕਰ ਦੇ ਚੇਲੇ ਡਰ ਗਏ ਸਨ ਕਿ ਪਹਿਲਾਂ ਤੋਂ ਨਿਰਧਾਰਤ ਯੋਜਨਾ (ਅਰਥਾਤ., ਰਸੂਲਾਂ ਦੇ ਕਰਤੱਬ 2:23; 3:18; 4:28; 13:29) ਉਨ੍ਹਾਂ ਨੂੰ ਧੋਖਾ ਦੇ ਸਕਦੀ ਹੈ (ਮਰਕੁਸ 14:19)। ਇਹ ਨਿਰਣਾਵਾਦ ਨਾਲ ਸਮੱਸਿਆ ਹੈ। ਪਰਮੇਸ਼ਰ ਦੇ ਕੰਮ ਮਨੁੱਖ ਦੀ ਸੁਤੰਤਰ ਇੱਛਾ ਦੀ ਉਲੰਘਣਾ ਨਹੀਂ ਕਰਦੇ, ਬਲਕਿ ਇਸਦੇ ਨਤੀਜੇ ਦਾ ਭੁਗਤਾਨ ਕਰਦੇ ਅਤੇ ਅੰਤਮ ਰੂਪ ਦਿੰਦੇ ਹਨ।

13:23 "ਜਿਸ ਨੂੰ ਯਿਸੂ ਪਿਆਰ ਕਰਦੇ ਸਨ" ਇੱਥੇ ਯੂਹੰਨਾ ਆਪਣੇ ਆਪ ਦਾ ਹਵਾਲਾ ਦਿੰਦਾ ਹੈ (ਯੂਹੰਨਾ 13:23,25; 19:26-27,34-35; 20:2-5,8; 21:7,20-24)। ਯੂਹੰਨਾ 19 ਅਤੇ 13:26 ਇਸ ਦੀ ਪੁਸ਼ਟੀ ਕਰਦਾ ਹੈ। ਯੂਹੰਨਾ ਦਾ ਨਾਮ ਇਸ ਇੰਜੀਲ ਵਿਚ ਕਦੇ ਨਹੀਂ ਆਉਂਦਾ ਹੈ। ਕੀ ਯਿਸੂ ਦੇ ਕੁਝ ਮਨਪਸੰਦ ਚੇਲੇ ਸਨ? ਖੈਰ, ਉਸਦਾ ਅੰਦਰੂਨੀ ਚੱਕਰ (ਪਤਰਸ, ਯਾਕੂਬ, ਅਤੇ ਯੂਹੰਨਾ) ਅਤੇ ਇਕ ਖਾਸ ਪਰਿਵਾਰ (ਲਾਜ਼ਰ, ਮਰਿਯਮ, ਮਾਰਥਾ) ਸੀ।

13:25 ਇਹ ਪ੍ਰਸੰਗ ਪਹਿਲੀ ਸਦੀ ਦੇ ਫਿਲਸਤੀਨ ਦੇ ਖਾਣ ਪੀਣ ਦੇ ਖਾਸ ਪ੍ਰਬੰਧਾਂ ਨੂੰ ਦਰਸਾਉਂਦਾ ਹੈ। ਚੇਲੇ ਇਕ ਨੀਵੀਂ, ਘੋੜੇ ਦੀ ਖੁਰ ਦੀ ਸ਼ਕਲ ਵਾਲੇ ਮੇਜ਼ ਕੋਲ ਲੇਟੇ ਹੋਏ ਹੋਣਗੇ, ਪੈਰਾਂ ਨੂੰ ਪਿੱਛੇ ਕਰਕੇ ਆਪਣੀ ਖੱਬੀ ਕੂਹਣੀ ਉੱਤੇ ਝੁਕਣਗੇ, ਅਤੇ ਆਪਣੇ ਸੱਜੇ ਹੱਥ ਨਾਲ ਖਾਣਾ ਖਾਣਗੇ। ਯੂਹੰਨਾ ਯਿਸੂ ਦੇ ਸੱਜੇ ਪਾਸੇ ਸੀ ਅਤੇ ਯਹੂਦਾ ਉਸਦੇ ਖੱਬੇ ਪਾਸੇ (ਸਨਮਾਨ ਦਾ ਸਥਾਨ) ਸੀ। ਬੈਠਣ ਦੇ ਕ੍ਰਮ ਦਾ ਕਾਰਨ ਬਾਈਬਲ ਵਿਚ ਨਹੀਂ ਦਿੱਤਾ ਗਿਆ ਹੈ। ਯੂਹੰਨਾ ਵਾਪਸ ਝੁਕਿਆ ਅਤੇ ਯਿਸੂ ਨੂੰ ਇਕ ਸਵਾਲ ਪੁੱਛਿਆ।

13:26 "ਜਿਸ ਨੂੰ ਮੈਂ ਬੁਰਕੀ ਤੋੜ ਕੇ ਦੇਵਾਂ" ਇਹ ਸਨਮਾਨ ਦੀ ਨਿਸ਼ਾਨੀ ਹੈ (ਦੇਖੋ, ਰੂਥ 2:14)। ਯਹੂਦਾ ਯਿਸੂ ਦੇ ਖੱਬੇ ਪਾਸੇ ਬੈਠਾ ਸੀ, ਜੋ ਕਿ ਸਨਮਾਨ ਦਾ ਸਥਾਨ ਵੀ ਹੈ। ਯਿਸੂ ਅਜੇ ਵੀ ਯਹੂਦਾ ਕੋਲ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ।

ਬੁਰਕੀ ਬੂਟੀ ਅਤੇ ਚਟਣੀ ਦਾ ਖਾਣਾ ਸੀ। ਮਰਕੁਸ (14:20) ਇਹੀ ਕਹਿੰਦਾ ਹੈ "ਮੇਰੇ ਨਾਲ"। ਇਹ ਚਸ਼ਮਦੀਦ ਗਵਾਹਾਂ ਦਾ ਵਿਸਥਾਰ ਉਲਝਣ ਹੈ।

▣ "ਇਸਕਰਿਉਤੀ" ਹੇਠ ਦਿੱਤਾ ਖਾਸ ਵਿਸ਼ਾ ਅਤੇ ਯੂਹੰਨਾ 6:71 ਅਤੇ 18:2 ਤੇ ਨੋਟ ਦੇਖੋ।

ਖਾਸ ਵਿਸ਼ਾ: ਇਸਕਰਿਉਤੀ SPECIAL TOPIC: Iscariot

ਖਾਸ ਵਿਸ਼ਾ: ਯਹੂਦਾ ਇਸਕਰਿਉਤੀ

ਯਹੂਦਾ ਨੇ ਕਈ ਸਾਲਾਂ ਤੋਂ ਨੇੜਿਓਂ ਪ੍ਰਭੂ ਯਿਸੂ ਨੂੰ ਸੁਣਿਆ, ਦੇਖਿਆ ਅਤੇ ਸੰਗਤੀ ਕੀਤੀ, ਪਰ ਜ਼ਾਹਰ ਹੈ ਕਿ ਵਿਸ਼ਵਾਸ ਨਾਲ ਉਸ ਦਾ ਅਜੇ ਵੀ ਯਿਸੂ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਸੀ (ਮੱਤੀ 7:21-23)। ਪਤਰਸ ਵੀ ਉਸੇ ਤਰ੍ਹਾਂ ਦੇ ਪਰਤਾਵੇ ਵਿਚੋਂ ਲੰਘ ਰਿਹਾ ਹੈ, ਜਿਵੇਂ ਕਿ ਯਹੂਦਾ, ਪਰ ਨਤੀਜੇ ਬਹੁਤ ਵੱਖਰੇ ਸਨ (ਮੱਤੀ 26:75)। ਯਹੂਦਾ ਦੇ ਵਿਸ਼ਵਾਸਘਾਤ ਦੇ ਮਨੋਰਥਾਂ ਤੇ ਬਹੁਤ ਚਰਚਾ ਹੋਈ:

1. ਇਹ ਮੁੱਖ ਤੌਰ ਤੇ ਧਨ ਸੰਬੰਧੀ ਸੀ (ਯੂਹੰਨਾ 12:6)
2. ਇਹ ਮੁੱਖ ਤੌਰ ਤੇ ਰਾਜਨੀਤਿਕ ਸੀ (ਦੇਖੋ, William Klassen, *Judas Betrayer or Friend of Jesus?*)
3. ਇਹ ਆਤਮਿਕ ਸੀ (ਲੂਕਾ 22:3; ਯੂਹੰਨਾ 6:70; 13:2,27)

ਸ਼ੈਤਾਨ ਦੇ ਪ੍ਰਭਾਵ ਜਾਂ ਭੂਤ ਦੇ ਕਬਜ਼ੇ ਦੇ ਵਿਸ਼ੇ ਤੇ (ਦੇਖੋ ਖਾਸ ਵਿਸ਼ਾ: ਨਵੇਂ ਨੇਮ ਵਿਚ ਭੂਤ) ਕੁਝ ਬਹੁਤ ਚੰਗੇ ਸਰੋਤ ਹਨ (ਜਿਨ੍ਹਾਂ ਤੇ ਮੈਂ ਭਰੋਸਾ ਕਰਦਾ ਹਾਂ)।

1. Merrill F. Unger, *Biblical Demonology, Demons in the World Today*
2. Clinton E. Arnold, *Three Crucial Questions About Spiritual Warfare*

3. Kurt Koch, *Christian Counseling and Occultism, Demonology Past and Present*
4. C. Fred Dickason, *Demon Possession and the Christian*
5. John P. Newport, *Demons, Demons, Demons*
6. John Warwick Montgomery, *Principalities and Powers*

ਸਭਿਆਚਾਰਕ ਕਥਾ ਅਤੇ ਅੰਧਵਿਸ਼ਵਾਸਾਂ ਤੋਂ ਸਾਵਧਾਨ ਰਹੋ। ਸ਼ੈਤਾਨ ਮੱਤੀ 16:23 ਵਿਚ ਪਤਰਸ ਨੂੰ ਪ੍ਰਭਾਵਿਤ ਕਰਦਾ ਹੈ ਕਿ ਯਿਸੂ ਨੂੰ ਉਸੇ ਤਰ੍ਹਾਂ ਪਰਤਾਵੇ—ਉਸਦੀ ਦੂਸਰਿਆਂ ਲਈ ਮੌਤ ਨਾਲ। ਸ਼ੈਤਾਨ ਅਟੱਲ ਹੈ। ਉਹ ਸਾਡੇ ਵੱਲੋਂ ਯਿਸੂ ਦੇ ਮੁਕਤੀ ਦੇ ਕੰਮ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

1. ਯਿਸੂ ਦਾ ਪਰਤਾਵਾ, ਲੂਕਾ 4
2. ਪਤਰਸ ਦੀ ਵਰਤੋਂ
3. ਯਹੂਦਾ ਅਤੇ ਮਹਾਸਭਾ ਦੀ ਵਰਤੋਂ

ਯਿਸੂ ਨੇ ਯੂਹੰਨਾ 6:70 ਵਿਚ ਯਹੂਦਾ ਨੂੰ ਸ਼ੈਤਾਨ ਵਜੋਂ ਵੀ ਦੱਸਿਆ ਹੈ। ਬਾਈਬਲ ਭੂਤਾਂ ਦੇ ਕਬਜ਼ੇ ਅਤੇ ਪ੍ਰਭਾਵ ਦੇ ਵਿਸ਼ੇ ਤੇ ਵਿਚਾਰ ਵਟਾਂਦਰੇ ਨਹੀਂ ਕਰਦੀ ਜਿਵੇਂ ਕਿ ਵਿਸ਼ਵਾਸੀਆਂ ਨਾਲ ਸੰਬੰਧਿਤ ਹੈ। ਪਰ, ਵਿਸ਼ਵਾਸੀ ਸਪੱਸ਼ਟ ਤੌਰ ਤੇ ਵਿਅਕਤੀਗਤ ਵਿਕਲਪਾਂ ਅਤੇ ਵਿਅਕਤੀਗਤ ਬੁਰਾਈਆਂ ਦੁਆਰਾ ਪ੍ਰਭਾਵਿਤ ਹੁੰਦੇ ਹਨ (ਦੇਖੋ ਖਾਸ ਵਿਸ਼ਾ: ਵਿਅਕਤੀਗਤ ਬੁਰਾਈ)!

“ਇਸਕਰਿਉਤੀ” ਦੀ ਸ਼ਬਦਾਵਲੀ ਕੁਝ ਅਸਪੱਸ਼ਟ ਹੈ; ਹਾਲਾਂਕਿ, ਇਸ ਦੀਆਂ ਕੁਝ ਸੰਭਾਵਨਾਵਾਂ ਹਨ:

1. *ਕਰੀਯੋਥ Kerieth*, ਯਹੂਦਿਯਾ ਦਾ ਇਕ ਸ਼ਹਿਰ (ਯਹੇਸ਼ੂਆ 15:25)
2. *ਕਰਤਾਨ Kartan*, ਗਲੀਲ ਦਾ ਇਕ ਸ਼ਹਿਰ (ਯਹੇਸ਼ੂਆ 21:32)
3. *ਕਰੋਡੇਸ Karōides*, ਯਹੂਸਲਮ ਜਾਂ ਯਰੀਹੋ ਵਿਚ ਖਜੂਰ ਦੀ ਝਲਕ
4. *ਸਕੋਰਟੀਆ scortea*, ਚਮੜੇ ਦਾ ਬੈਗ (ਯੂਹੰਨਾ 13:29)
5. *ਅਸਕਾਰਾ ascara*, ਗਲਾ ਘੁੱਟਣਾ (ਇਬਰਾਨੀ) ਮੱਤੀ 27:5 ਤੋਂ
6. ਇਕ ਕਾਤਲ ਦਾ ਚਾਰੂ (ਯੂਨਾਨੀ), ਭਾਵ ਉਹ ਸਮਊਨ ਵਾਂਗ ਕਨਾਨੀ ਸੀ (ਲੂਕਾ 6:15)

Copyright © 2014 [Bible Lessons International](http://BibleLessonsInternational.com)

13:27 "ਸ਼ੈਤਾਨ ਉਸ ਵਿੱਚ ਆ ਗਿਆ" ਯੂਹੰਨਾ ਦੀ ਇੰਜੀਲ ਵਿਚ "ਸ਼ੈਤਾਨ" ਸ਼ਬਦ ਦੀ ਸਿਰਫ ਇੱਥੇ ਹੀ ਵਰਤੋਂ ਕੀਤੀ ਗਈ ਹੈ। ਇਬਰਾਨੀ ਵਿਚ ਇਸਦਾ ਅਰਥ "ਵਿਰੋਧੀ" ਹੈ (ਲੂਕਾ 22:3 ਅਤੇ ਯੂਹੰਨਾ 13:2)। ਕੀ ਯਹੂਦਾ ਇਸ ਲਈ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਸ਼ੈਤਾਨ ਉਸ ਵਿਚ ਆਇਆ ਸੀ? ਆਤਮਿਕ ਖੇਤਰ ਦੀਆਂ ਕਿਰਿਆਵਾਂ (ਪਰਮੇਸ਼ਰ ਨੇ ਫਿਰਉਨ ਦੇ ਦਿਲ ਨੂੰ ਸਖਤ ਕੀਤਾ) ਅਤੇ ਸਰੀਰਕ ਖੇਤਰ ਵਿਚ ਮਨੁੱਖੀ ਜ਼ਿੰਮੇਵਾਰੀ ਵਿਚਕਾਰ ਬਾਈਬਲ ਵਿਚ ਤਣਾਅ ਹੈ। ਮਨੁੱਖਜਾਤੀ ਆਪਣੀਆਂ ਚੋਣਾਂ ਵਿਚ ਐਨੀ ਵੀ ਸੁਤੰਤਰ ਨਹੀਂ ਹੈ ਜਿੰਨਾ ਇਹ ਸਮਝਦੀ ਹੈ। ਅਸੀਂ ਸਾਰੇ ਇਤਿਹਾਸਕ, ਤਜਰਬੇ, ਅਤੇ ਅਨੁਵਾਂਸ਼ਿਕ ਤੌਰ ਤੋਂ ਅਨੁਕੂਲਤ ਹਾਂ। ਇਨ੍ਹਾਂ ਸਰੀਰਕ ਚੀਜ਼ਾਂ ਵਿਚ ਆਤਮਿਕ ਖੇਤਰ ਸ਼ਾਮਲ ਹੈ (ਪਰਮੇਸ਼ਰ, ਆਤਮਾ, ਦੂਤ, ਸ਼ੈਤਾਨ ਅਤੇ ਭੂਤ)। ਇਹ ਰਹੱਸ ਹੈ! ਹਾਲਾਂਕਿ, ਮਨੁੱਖ ਰੋਬੋਟ ਨਹੀਂ ਹੈ; ਅਸੀਂ ਆਪਣੇ ਕੰਮਾਂ, ਚੋਣਾਂ ਅਤੇ ਉਨ੍ਹਾਂ ਦੇ ਨਤੀਜਿਆਂ ਲਈ ਜ਼ਿੰਮੇਵਾਰ ਹਾਂ। ਯਹੂਦਾ ਨੇ ਕੰਮ ਕੀਤਾ! ਉਸਨੇ ਸਿਰਫ ਕੰਮ ਹੀ ਨਹੀਂ ਕੀਤਾ! ਪਰ ਉਹ ਆਪਣੇ ਨੈਤਿਕ ਕੰਮਾਂ ਲਈ ਜ਼ਿੰਮੇਵਾਰ ਹੈ। ਯਹੂਦਾ ਦੇ ਵਿਸ਼ਵਾਸਘਾਤ ਦੀ ਭਵਿੱਖਬਾਣੀ ਕੀਤੀ ਗਈ ਸੀ (ਯੂਹੰਨਾ 13:18)। ਸ਼ੈਤਾਨ ਉਸ ਨੂੰ ਭੜਕਾਉਣ ਵਾਲਾ ਸੀ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਯਹੂਦਾ ਕਦੇ ਵੀ ਯਿਸੂ ਨੂੰ "ਜਾਣਨ" ਜਾਂ ਵਿਸ਼ਵਾਸ ਕਰਨ ਲਈ ਪੂਰੀ ਤਰ੍ਹਾਂ ਨਹੀਂ ਆਇਆ ਸੀ।

13:29 "ਯਹੂਦਾ ਕੋਲ ਬੈਲੀ ਰਹਿੰਦੀ ਹੈ" ਚੇਲਿਆਂ ਦੇ ਸਮੂਹ ਦਾ ਪੈਸਾ ਯਹੂਦਾ ਕੋਲ ਹੁੰਦਾ ਸੀ (ਯੂਹੰਨਾ 12:6)। ਯੂਹੰਨਾ 18:2 ਤੇ ਨੋਟ ਦੇਖੋ।

13:30 "ਇਹ ਰਾਤ ਦਾ ਸਮਾਂ ਸੀ" ਇਹ ਸਮਾਂ ਸਾਰ ਹੈ ਜਾਂ ਆਤਮਿਕ ਮੁਲਾਂਕਣ? ਯੂਹੰਨਾ ਅਕਸਰ ਹੀ ਅਜਿਹੇ ਅਸਪੱਸ਼ਟ ਮੁਹਾਵਰਿਆਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਨੂੰ ਕਈ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ (ਜਿਵੇਂ ਕਿ., ਨਿਕੁਦੇਮੁਸ, ਯੂਹੰਨਾ 3:2; 19:39)।

ਯੂਹੰਨਾ 13:31-35

³¹ਜਦੋਂ ਯਹੂਦਾ ਬਾਹਰ ਚਲਾ ਗਿਆ, ਤਾਂ ਯਿਸੂ ਨੇ ਕਿਹਾ, "ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਅਤੇ ਉਸ ਰਾਹੀਂ ਪਰਮੇਸ਼ਰ ਦੀ ਵਡਿਆਈ ਹੋਈ। ³²ਜੇਕਰ ਉਸ ਵਿੱਚ ਪਰਮੇਸ਼ਰ ਦੀ ਵਡਿਆਈ ਹੋਈ, ਤਾਂ ਪਰਮੇਸ਼ਰ ਵੀ ਆਪਣੇ ਵਿੱਚ ਉਸ ਦੀ ਵਡਿਆਈ ਕਰੇਗਾ। ਪਰਮੇਸ਼ਰ ਉਸ ਦੀ ਵਡਿਆਈ ਤੁਰੰਤ ਹੀ ਕਰੇਗਾ। ³³ਬੱਚਿਓ, ਮੈਂ ਤੁਹਾਡੇ ਨਾਲ ਥੋੜ੍ਹੀ ਦੇਰ ਦੇ ਲਈ ਹਾਂ। ਤੁਸੀਂ ਮੈਨੂੰ ਲੱਭੋਗੇ, ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ, ਉਸੇ ਤਰ੍ਹਾਂ ਹੁਣ ਤੁਹਾਨੂੰ ਕਹਿੰਦਾ ਹਾਂ, ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ। ³⁴ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ: ਇੱਕ ਦੂਜੇ ਨਾਲ ਪਿਆਰ ਕਰੋ। ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ, ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ। ³⁵ਜੇਕਰ ਤੁਸੀਂ ਇੱਕ ਦੂਜੇ ਨਾਲ ਪਿਆਰ ਰੱਖੋਗੇ ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।"

13:31-38 ਇਹ ਆਇਤਾਂ ਚੇਲਿਆਂ ਦੁਆਰਾ ਪ੍ਰਭੂ ਭੇਜ ਦੀ ਰਾਤ ਨੂੰ ਉਪਰਲੇ ਕਮਰੇ ਦੀ ਗੱਲਬਾਤ ਵਿੱਚ ਪੁੱਛੇ ਗਏ ਸਵਾਲਾਂ ਦੀ ਲੜੀ ਦੇ ਵਿਸ਼ਾਲ ਪ੍ਰਸੰਗ ਦਾ ਹਿੱਸਾ ਹਨ। ਇਹ ਸਪੱਸ਼ਟ ਹੈ ਕਿ ਯਿਸੂ ਦੇ ਚਲੇ ਜਾਣ ਦੇ ਬਿਆਨਾਂ ਕਾਰਨ ਰਸੂਲ ਦੇ ਦਿਲਾਂ ਵਿੱਚ ਯਿਸੂ ਦੇ ਸ਼ਬਦਾਂ ਬਾਰੇ ਉਨ੍ਹਾਂ ਦੀ ਗਲਤਫਹਿਮੀ ਦੇ ਅਧਾਰ ਤੇ ਬਹੁਤ ਸਾਰੇ ਸਵਾਲ ਪੈਦੇ ਹੋਏ।

1. ਪਤਰਸ (ਯੂਹੰਨਾ 13:36)
2. ਥੋਮਸ (ਯੂਹੰਨਾ 14:5)
3. ਫਿਲਿਪੁੱਸ (ਯੂਹੰਨਾ 14:8)
4. ਯਹੂਦਾ (ਇਹ ਯਹੂਦਾ ਇਸਕਰਿਉਤੀ ਨਹੀਂ) (ਯੂਹੰਨਾ 14:22)
5. ਉਸਦੇ ਕੁਝ ਚੇਲੇ (ਯੂਹੰਨਾ 16:17-19)

13:31 "ਮਨੁੱਖ ਦੇ ਪੁੱਤਰ" ਇਹ ਯਿਸੂ ਦਾ ਚੁਣਿਆ ਹੋਇਆ ਸਵੈ-ਅਹੁਦਾ ਸੀ। ਇਸਦਾ ਪਿਛੋਕੜ ਹਿਜ਼ਕੀਏਲ 2:1 ਅਤੇ ਦਾਨੀਏਲ 7:13 ਤੋਂ ਹੈ। ਇਹ ਮਨੁੱਖੀ ਅਤੇ ਈਸ਼ਵਰੀ ਗੁਣਾਂ ਨੂੰ ਦਰਸਾਉਂਦਾ ਹੈ। ਯਿਸੂ ਨੇ ਇਸਦੀ ਵਰਤੋਂ ਇਸ ਲਈ ਕੀਤੀ ਕਿਉਂਕਿ ਇਹ ਸ਼ਬਦ ਰੱਬੀ ਯਹੂਦੀ ਧਰਮ ਵਿੱਚ ਇਸਤੇਮਾਲ ਨਹੀਂ ਕੀਤਾ ਗਿਆ ਸੀ, ਇਸ ਲਈ, ਇਸਦਾ ਕੋਈ ਰਾਸ਼ਟਰਵਾਦੀ ਜਾਂ ਫੌਜੀਵਾਦੀ ਪ੍ਰਭਾਵ ਨਹੀਂ ਸੀ ਅਤੇ ਇਹ ਉਸਦੇ ਦੋ ਸੁਭਾਵਾਂ ਨੂੰ ਜੋੜਦਾ ਹੈ (ਦੇਖੋ, 1 ਯੂਹੰਨਾ 4:1-3)।

13:32 ਇਸ ਆਇਤ ਵਿੱਚ ਯੂਨਾਨੀ ਹੱਥ-ਲਿਖਤਾਂ ਵੱਖਰੀਆਂ-ਵੱਖਰੀਆਂ ਹਨ। ਲੰਬਾ ਵਚਨ NASB, NKJV, NRSV, TEV, ਅਤੇ NJB ਵਿੱਚ ਪਾਇਆ ਜਾਂਦਾ ਹੈ। ਇਸਨੂੰ ਲਿਖਤਾਂ κ° , A, C², K, ਦੁਆਰਾ ਸਹਿਯੋਗ ਹੈ। ਇਸ ਨੂੰ ("ਜੇਕਰ ਉਸ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ") MSS P⁶⁶, κ° , B, C^{*}, D, L, W, ਅਤੇ X ਵਿੱਚ ਛੱਡ ਦਿੱਤਾ ਗਿਆ ਹੈ। ਇਹ ਲਿਖਤਾਂ ਦਾ ਸਭ ਤੋਂ ਵਧੀਆ ਸਮੂਹ ਲੱਗਦਾ ਹੈ। ਪਰ ਇਹ ਸੰਭਵ ਹੈ ਕਿ ਲਿਖਾਰੀ ਸਮਾਨਤਾ ਦੁਆਰਾ ਉਲਝਣ ਵਿੱਚ ਪਏ ਹੋਏ ਸਨ ਅਤੇ ਸਿਰਫ ਪਹਿਲੇ ਮੁਹਾਵਰੇ ਨੂੰ ਛੱਡ ਦਿੱਤਾ ਗਿਆ ਸੀ।

▣ "ਵਡਿਆਈ ਹੋਈ" ਇਹ ਸ਼ਬਦ ਯੂਹੰਨਾ 13:31 ਅਤੇ 32 ਵਿੱਚ ਚਾਰ ਜਾਂ ਪੰਜ ਵਾਰ ਆਇਆ ਹੈ—ਦੋ ਜਾਂ ਤਿੰਨ ਵਾਰ ਭੂਤਕਾਲ ਵਾਕ ਵਿੱਚ ਅਤੇ ਦੋ ਵਾਰ ਭਵਿੱਖ ਦੇ ਵਾਕ ਵਿੱਚ ਹੈ। ਇਹ ਯਿਸੂ ਦੀ ਮੌਤ ਅਤੇ ਜੀ ਉਠਾਏ ਜਾਣ ਦੁਆਰਾ ਪਰਮੇਸ਼ਰ ਦੇ ਛੁਟਕਾਰੇ ਦੀ ਯੋਜਨਾ ਨੂੰ ਦਰਸਾਉਂਦਾ ਹੈ (ਦੇਖੋ, ਯੂਹੰਨਾ 7:39; 12:16,23; 17:1,5)। ਇੱਥੇ ਇਹ ਯਿਸੂ ਦੇ ਜੀਵਨ ਵਿੱਚ ਆਉਣ ਵਾਲੀਆਂ ਘਟਨਾਵਾਂ ਦਾ ਸੰਕੇਤ ਕਰਦਾ ਹੈ। ਇਹ ਵਾਪਰਨਾ ਇੰਨਾ ਪੱਕਾ ਹੈ ਕਿ ਇਨ੍ਹਾਂ ਨੂੰ ਇਵੇਂ ਦੱਸਿਆ ਜਾਂਦਾ ਹੈ ਜਿਵੇਂ ਉਹ ਪਿਛਲੀਆਂ ਘਟਨਾਵਾਂ ਸਨ। ਯੂਹੰਨਾ 1:14 ਤੇ ਨੋਟ ਦੇਖੋ।

13:33 "ਬੱਚਿਓ" ਯੂਹੰਨਾ, ਅਫ਼ਸੂਸ ਸਹਿਰ ਦੇ ਇਕ ਬੁੱਢੇ ਆਦਮੀ ਦੇ ਰੂਪ ਵਿਚ ਲਿਖ ਰਿਹਾ ਹੈ, ਇਹ ਉਹੀ ਸਿਰਲੇਖ ਆਪਣੇ ਸੁਣਨ ਵਾਲਿਆਂ/ਪਾਠਕਾਂ ਨੂੰ ਸੰਬੋਧਿਤ ਕਰਨ ਲਈ ਇਸਤੇਮਾਲ ਕਰਦਾ ਹੈ ਜੋ 1 ਯੂਹੰਨਾ 2:1,12,28; 3:7,18; 4:4; 5:21 ਵਿਚ ਹੈ। ਇੱਥੇ ਯਿਸੂ ਦਾ ਅਲੰਕਾਰ ਪਿਤਾ ਨਾਲ ਉਸਨੂੰ ਪਛਾਣਨ ਦਾ ਇਕ ਹੋਰ ਤਰੀਕਾ ਹੈ। ਉਹ ਪਿਤਾ, ਭਰਾ, ਬਚਾਉਣ ਵਾਲਾ, ਮਿੱਤਰ ਅਤੇ ਪ੍ਰਭੂ ਹੈ। ਜਾਂ ਇਸ ਨੂੰ ਇਕ ਹੋਰ ਢੰਗ ਨਾਲ ਦੱਸਣ ਲਈ, ਉਹ ਪਰਮੇਸ਼ਰ ਅਤੇ ਸਰਬਵਿਆਪੀ ਸਾਥੀ ਹੈ।

▣ "ਮੈਂ ਤੁਹਾਡੇ ਨਾਲ ਥੋੜ੍ਹੀ ਦੇਰ ਦੇ ਲਈ ਹਾਂ. . . ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ" ਯਿਸੂ ਨੇ ਇਹ ਗੱਲ ਕਈ ਮਹੀਨੇ ਪਹਿਲਾਂ ਯਹੂਦੀ ਆਗੂਆਂ ਨੂੰ ਕਹੀ ਸੀ (ਯੂਹੰਨਾ 7:33); ਹੁਣ ਉਹ ਇਹ ਆਪਣੇ ਰਸੂਲਾਂ ਨੂੰ ਕਹਿ ਰਿਹਾ ਹੈ (ਯੂਹੰਨਾ 12:35; 14:19; 16:16-19)। ਇਸ ਲਈ, ਇਹ ਸਪੱਸ਼ਟ ਹੈ ਕਿ ਸਮਾਂ ਸਾਰ ਕੁਝ ਅਸਪੱਸ਼ਟ ਹੈ।

▣ "ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ" ਯਹੂਦੀ ਆਗੂ ਤਾਂ ਬਿਲਕੁਲ ਹੀ ਨਹੀਂ ਆ ਸਕਦੇ ਹਨ (ਯੂਹੰਨਾ 7:34,36; 8:21)। ਚੇਲੇ ਆਪਣੀ ਮੌਤ ਤੱਕ ਉਸਦੇ ਨਾਲ ਨਹੀਂ ਰਹੇ। ਮੌਤ ਜਾਂ ਬੱਦਲਾਂ ਵਿਚ ਉਠਾਇਆ ਜਾਣਾ, ਉਸਦੇ ਚੇਲਿਆਂ ਨੂੰ ਉਸ ਨਾਲ ਮਿਲਾ ਦੇਵੇਗਾ (ਦੇਖੋ, 2 ਕੁਰਿੰਥੀਆਂ 5:8; 1 ਥੱਸਲੁਨੀਕੀਆਂ 4:13-18)।

13:34 "ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ: ਇੱਕ ਦੂਜੇ ਨਾਲ ਪਿਆਰ ਕਰੋ" "ਇਕ ਦੂਜੇ ਨੂੰ ਪਿਆਰ ਕਰਨਾ" ਇਕ ਨਵਾਂ ਹੁਕਮ ਨਹੀਂ ਸੀ (ਦੇਖੋ, ਲੇਵੀਆਂ 19:18)। ਨਵਾਂ ਇਹ ਸੀ ਕਿ ਵਿਸ਼ਵਾਸੀਆਂ ਨੂੰ ਇਕ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਹੈ ਜਿਵੇਂ ਯਿਸੂ ਨੇ ਉਨ੍ਹਾਂ ਨੂੰ ਪਿਆਰ ਕੀਤਾ ਹੈ (ਦੇਖੋ, ਯੂਹੰਨਾ 15:12,17; 1 ਯੂਹੰਨਾ 2:7-8; 3:11,16,23; 4:7-8,10-12,19-20; 2 ਯੂਹੰਨਾ 5)।

ਇੰਜੀਲ ਇਕ ਵਿਅਕਤੀ ਨੂੰ ਸਵੀਕਾਰ ਕਰਨਾ, ਵਿਸ਼ਵਾਸ ਕਰਨ ਵਾਲੀਆਂ ਸੱਚਾਈਆਂ ਦਾ ਇਕ ਜੀਵਨ, ਅਤੇ ਜੀਉਣ ਦੀ ਜ਼ਿੰਦਗੀ ਹੈ (ਦੇਖੋ, ਯੂਹੰਨਾ 14:15,21,23; 15:10,12; 1 ਯੂਹੰਨਾ 5:3; 2 ਯੂਹੰਨਾ 5,6; ਲੂਕਾ 6:46)। ਇੰਜੀਲ ਨੂੰ ਸਵੀਕਾਰ ਕਰਨਾ, ਵਿਸ਼ਵਾਸ ਕਰਨਾ ਅਤੇ ਜੀਣਾ ਹੈ! ਇਸ ਨੂੰ ਪਿਆਰ ਨਾਲ ਜੀਣਾ ਹੈ!

ਮੈਨੂੰ Bruce Corley ਦੇ ਲੇਖ "Biblical Theology of the New Testament" ਵਿਚਲਾ ਬਿਆਨ ਬਹੁਤ ਪਸੰਦ ਹੈ ਜੋ ਕਿਤਾਬ *Foundations For Biblical Interpretation* ਵਿਚ ਹੈ: "ਮਸੀਹ ਦੇ ਲੋਕ ਪਿਆਰ ਦੀ ਨੈਤਿਕਤਾ ਨਾਲ ਦਰਸਾਏ ਗਏ ਹਨ, ਆਤਮਾ ਦੇ ਕੰਮਾਂ ਦੁਆਰਾ ਪਿਆਰ ਦਾ ਹੋਣਾ ਚਾਹੀਦਾ ਹੈ (ਦੇਖੋ, ਗਲਤੀਆਂ 5:6,25; 6:2; ਯਾਕੂਬ 3:17-18; ਯੂਹੰਨਾ 13:34-35; 1 ਯੂਹੰਨਾ 4:7)" (ਪੰਨਾ 562)।

13:35 "ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ" ਪਿਆਰ ਇਕ ਅਜਿਹੀ ਖ਼ਾਸੀਅਤ ਹੈ ਜਿਸ ਨੂੰ ਸ਼ੈਤਾਨ ਝੂਠਾ ਨਹੀਂ ਬਣਾ ਸਕਦਾ ਹੈ। ਵਿਸ਼ਵਾਸੀ ਪਿਆਰ ਦੁਆਰਾ ਦਰਸਾਏ ਜਾਂਦੇ ਹਨ (ਦੇਖੋ, 1 ਯੂਹੰਨਾ 3:14; 4:7-21)।

▣ "ਜੇਕਰ" ਇਹ ਤੀਸਰੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ, ਜਿਸਦਾ ਅਰਥ ਸੰਭਾਵੀ ਕੰਮ ਹੈ। ਦੂਸਰੇ ਲੋਕਾਂ ਪ੍ਰਤੀ ਸਾਡੇ ਕੰਮ ਯਿਸੂ ਨਾਲ ਸਾਡੇ ਸੰਬੰਧ ਦੀ ਪੁਸ਼ਟੀ ਕਰਦੇ ਹਨ (ਦੇਖੋ, ਯਾਕੂਬ 2:14-26; 1 ਯੂਹੰਨਾ 2:9-11; 4:20-21)।

ਯੂਹੰਨਾ 13:36-38

³⁶ਸ਼ਮੂਨ ਪਤਰਸ ਨੇ ਯਿਸੂ ਤੋਂ ਪੁੱਛਿਆ, "ਪ੍ਰਭੂ ਜੀ, ਤੁਸੀਂ ਕਿੱਥੇ ਜਾ ਰਹੇ ਹੋ?" ਉਹਨਾਂ ਨੇ ਉੱਤਰ ਦਿੱਤਾ, "ਜਿੱਥੇ ਮੈਂ ਜਾ ਰਿਹਾ ਹਾਂ, ਇਸ ਵੇਲੇ ਤੁਸੀਂ ਉੱਥੇ ਮੇਰੇ ਪਿੱਛੇ ਨਹੀਂ ਆ ਸਕਦੇ, ਪਰ ਪਿੱਛੋਂ ਆਵੋਗੇ।" ³⁷ਪਤਰਸ ਨੇ ਉਹਨਾਂ ਨੂੰ ਕਿਹਾ, "ਪ੍ਰਭੂ ਜੀ, ਇਸ ਵੇਲੇ ਮੈਂ ਕਿਉਂ ਨਹੀਂ ਤੁਹਾਡੇ ਪਿੱਛੇ ਆ ਸਕਦਾ? ਮੈਂ ਤਾਂ ਤੁਹਾਡੇ ਲਈ ਆਪਣੀ ਜਾਨ ਵੀ ਵਾਰ ਸਕਦਾ ਹਾਂ।" ³⁸ਯਿਸੂ ਨੇ ਉੱਤਰ ਦਿੱਤਾ, "ਕੀ ਤੂੰ ਆਪਣੀ ਜਾਨ ਮੇਰੇ ਲਈ ਵਾਰ ਸਕਦਾ ਹੈ? ਪਰ ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੇਰਾ ਇਨਕਾਰ ਕਰੇਂਗਾ।"

13:36 "ਸ਼ਮਊਨ ਪਤਰਸ ਨੇ ਯਿਸੂ ਤੋਂ ਪੁੱਛਿਆ" ਯੂਹੰਨਾ 13:31-35 ਵਿਚ ਯਿਸੂ ਦੇ ਕਥਨ ਬਾਰੇ ਚੇਲਿਆਂ ਦੁਆਰਾ ਪੁੱਛੇ ਗਏ ਸਵਾਲਾਂ ਦੀ ਲੜੀ ਵਿਚੋਂ ਇਹ ਪਹਿਲਾ ਹੈ (ਦੇਖੋ, ਯੂਹੰਨਾ 13:36; 14:5,8,22; 16:17-19)। ਮੈਂ ਬਹੁਤ ਖੁਸ਼ ਹਾਂ ਕਿ ਇਨ੍ਹਾਂ ਚੇਲਿਆਂ ਨੇ ਇਹ ਸਵਾਲ ਪੁੱਛੇ ਸਨ ਅਤੇ ਇਹ ਕਿ ਯੂਹੰਨਾ ਨੇ ਇਨ੍ਹਾਂ ਨੂੰ ਯਾਦ ਰੱਖਿਆ ਅਤੇ ਇਨ੍ਹਾਂ ਨੂੰ ਲਿਖਿਆ!

13:37 "ਮੈਂ ਤਾਂ ਤੁਹਾਡੇ ਲਈ ਆਪਣੀ ਜਾਨ ਵੀ ਵਾਰ ਸਕਦਾ ਹਾਂ" ਪਤਰਸ ਇਹ ਕਰ ਸਕਦਾ ਸੀ! ਪਰ ਇਹ ਦਰਸਾਉਂਦਾ ਹੈ ਕਿ ਪਾਪੀ ਮਨੁੱਖਜਾਤੀ ਕਿੰਨੀ ਕਮਜ਼ੋਰ ਹੈ ਅਤੇ ਸਾਡਾ ਪ੍ਰਭੂ ਕਿੰਨਾ ਵਚਨਬੱਧ ਹੈ, ਜਿਸ ਨੇ ਬਿਲਕੁਲ ਇਸ ਤਰ੍ਹਾਂ ਕੀਤਾ ਹੈ।

13:38 "ਸੱਚ ਸੱਚ" ਯੂਹੰਨਾ 1:51 ਤੇ ਨੋਟ ਦੇਖੋ।

▣ "ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੇਰਾ ਇਨਕਾਰ ਕਰੇਂਗਾ" ਇਹ ਲਾਜ਼ਮੀ ਤੌਰ ਤੇ ਇਕ ਰੋਮੀ ਕੁੱਕੜ ਸੀ। ਯਹੂਦੀਆਂ ਨੇ ਸ਼ਹਿਰ ਵਿਚ ਪਸ਼ੂਆਂ ਨੂੰ ਆਗਿਆ ਨਹੀਂ ਦਿੱਤੀ ਕਿਉਂਕਿ ਇਹ ਪਵਿੱਤਰ ਜਗ੍ਹਾ ਸੀ। ਇਹੀ ਕਾਰਨ ਹੈ ਕਿ ਬਹੁਤੇ ਅਮੀਰ ਲੋਕਾਂ ਨੇ ਜੈਤੂਨ ਦੇ ਪਹਾੜ ਉੱਤੇ ਸ਼ਹਿਰ ਦੀਆਂ ਕੰਧਾਂ ਦੇ ਬਾਹਰ ਬਗੀਚੇ (ਜਿਨ੍ਹਾਂ ਨੂੰ ਖਾਦ ਦੀ ਜ਼ਰੂਰਤ ਸੀ) ਬਣਾਏ ਸਨ। ਗਥਸਮਨੀ ਦਾ ਬਾਗ ਇਕ ਅਜਿਹਾ ਬਾਗ ਸੀ।

ਯਿਸੂ ਆਪਣੇ ਆਪ ਵਿਚ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਲਈ ਭਵਿੱਖਬਾਣੀ ਵਰਤ ਰਿਹਾ ਹੈ। ਇੱਥੋਂ ਤੱਕ ਕਿ ਕੁਝ ਨਕਾਰਾਤਮਕ ਵੀ, ਉਸਦੇ ਗਿਆਨ ਅਤੇ ਭਵਿੱਖ ਦੀਆਂ ਘਟਨਾਵਾਂ ਦੇ ਨਿਯੰਤਰਣ ਨੂੰ ਦੱਸਦਾ ਹੈ (ਦੇਖੋ, ਯੂਹੰਨਾ 18:17-18, 25-27; ਮੱਤੀ 26:31-35; ਮਰਕੁਸ 14:27-31; ਲੂਕਾ 22:31-34)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯੂਹੰਨਾ ਅਸਲ ਪ੍ਰਭੂ ਭੇਜ ਦੀ ਰਸਮ ਨੂੰ ਦਰਜ ਕਿਉਂ ਨਹੀਂ ਕਰਦਾ ਹੈ?
2. ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਕਿਉਂ ਧੋਤੇ? ਕੀ ਸਾਨੂੰ ਇਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ?
3. ਯਿਸੂ ਨੇ ਯਹੂਦਾ ਨੂੰ ਆਪਣੇ ਚੇਲਾ ਕਿਉਂ ਚੁਣਿਆ?
4. ਇਕ ਵਿਅਕਤੀ ਕਿਵੇਂ ਜਾਣ ਸਕਦਾ ਹੈ ਕਿ ਉਹ ਮਸੀਹੀ ਹੈ?

ਯੂਹੰਨਾ 14

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਿਸੂ ਪਿਤਾ ਕੋਲ ਪਹੁੰਚਣ ਦਾ ਰਾਹ	ਰਾਹ, ਸੱਚਾਈ, ਅਤੇ ਜੀਵਨ	ਵਿਸ਼ਵਾਸੀਆਂ ਦਾ ਮਸੀਹ ਨਾਲ ਸੰਬੰਧ	ਯਿਸੂ ਪਿਤਾ ਕੋਲ ਪਹੁੰਚਣ ਦਾ ਰਾਹ	ਵਿਦਾਇਗੀ ਉਪਦੇਸ਼ (13:31-14:31)
14:1-14	14:1-6	14:1-7	14:1-4 14:5 14:6-7	14:1-4 14:5-7
	ਪਿਤਾ ਨੂੰ ਪ੍ਰਗਟ ਕੀਤਾ ਜਾਣਾ 14:7-11	14:8-14	14:8 14:9-14	14:8-21
ਆਤਮਾ ਦਾ ਵਾਅਦਾ	ਯਿਸੂ ਇਕ ਹੋਰ ਮਦਦਗਾਰ ਦਾ ਵਾਅਦਾ ਦਿੰਦਾ ਹੈ		ਪਵਿੱਤਰ ਆਤਮਾ ਦਾ ਵਾਅਦਾ	
14:15-24	14:15-18 ਪਿਤਾ ਅਤੇ ਪੁੱਤਰ ਦੀ ਰਿਹਾਇਸ਼ 14:19-24	14:15-17 14:18-24	14:15-17 14:18-20 14:21 14:22	14:22-31
14:25-31	ਉਸਦੀ ਸ਼ਾਂਤੀ ਤੋਹਫ਼ਾ 14:25-31	14:25-31	14:23-24 14:25-26 14:27-31a 14:31b	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਯੂਹੰਨਾ 14:1-31 ਦਾ ਪਿਛੋਕੜ

A. ਯੂਹੰਨਾ 13 ਤੋਂ 17 ਤੱਕ ਕੋਈ ਅਧਿਆਇ ਦੀ ਵੰਡ ਨਹੀਂ ਹੋਈ ਚਾਹੀਦੀ ਕਿਉਂਕਿ ਇਹ ਇਕ ਸਾਹਿਤਕ ਇਕਾਈ ਹੈ, ਇਹ ਪ੍ਰਭੂ ਭੇਜ ਦੀ ਰਾਤ ਦੇ ਉਪਰਲੇ ਕਮਰੇ ਦਾ ਗੱਲਬਾਤ ਹੈ। ਇਹ ਸਪੱਸ਼ਟ ਹੈ ਕਿ ਚੇਲ ਜਾਣ ਬਾਰੇ ਯਿਸੂ ਦੇ ਬਿਆਨਾਂ ਨੇ ਚੇਲਿਆਂ ਦੇ ਮਨਾਂ ਵਿਚ ਕਈ ਸਵਾਲ ਪੈਦਾ ਕੀਤੇ। ਇਹ ਪ੍ਰਸੰਗ ਰਸੂਲਾਂ ਦੇ ਯਿਸੂ ਦੇ ਸ਼ਬਦਾਂ ਦੀ ਗਲਤਫਹਿਮੀ ਦੇ ਅਧਾਰ ਤੇ ਇਨ੍ਹਾਂ ਸਵਾਲਾਂ ਦੀ ਇਕ ਲੜੀ ਉੱਤੇ ਬਣਾਇਆ ਗਿਆ ਹੈ

1. ਪਤਰਸ (ਯੂਹੰਨਾ 13:36)
2. ਥੋਮਸ (ਯੂਹੰਨਾ 14:5)
3. ਫਿਲਿਪੁੱਸ (ਯੂਹੰਨਾ 14:8)
4. ਯਹੂਦਾ (ਇਹ ਯਹੂਦਾ ਇਸਕਰਿਉਤੀ ਨਹੀਂ) (ਯੂਹੰਨਾ 14:22)
5. ਉਸਦੇ ਕੁਝ ਚੇਲੇ (ਯੂਹੰਨਾ 16:17-19)

ਯਾਦ ਰੱਖੋ ਕਿ ਯੂਹੰਨਾ ਸੱਚਾਈ ਦੱਸਣ ਲਈ ਇਸ ਗੱਲਬਾਤ ਦੀ ਵਰਤੋਂ ਕਰਦਾ ਹੈ!

B. ਇਹ ਸਵਾਲ ਹੁਣ ਵੀ ਵਿਸ਼ਵਾਸੀਆਂ ਦੀ ਸਹਾਇਤਾ ਕਰਦੇ ਹਨ

1. ਇਹ ਦਰਸਾਉਂਦੇ ਹਨ ਕਿ ਰਸੂਲ ਵੀ ਜੋ ਯਿਸੂ ਦੇ ਨਾਲ ਸਨ, ਹਮੇਸ਼ਾ ਉਸਨੂੰ ਨਹੀਂ ਸਮਝਦੇ ਸਨ।
2. ਯਿਸੂ ਦੇ ਕੁਝ ਬਹੁਤ ਕੀਮਤੀ ਅਤੇ ਡੂੰਘੇ ਸ਼ਬਦ ਗਲਤਫਹਿਮੀ ਦੇ ਇਨ੍ਹਾਂ ਇਮਾਨਦਾਰ ਸਵਾਲਾਂ ਦੇ ਜਵਾਬ ਵਿਚ ਕਹੇ ਗਏ ਸਨ।

C. ਯੂਹੰਨਾ 14 “ਸਹਾਇਕ” ਦੇ ਆਉਣ ਬਾਰੇ ਯਿਸੂ ਦੀ ਚਰਚਾ ਨੂੰ ਸ਼ੁਰੂ ਕਰਦਾ ਹੈ

1. ਇਸ ਉਪਰਲੇ ਕਮਰੇ ਦੇ ਉਪਦੇਸ਼ ਵਿਚ ਪਵਿੱਤਰ ਆਤਮਾ ਬਾਰੇ ਯਿਸੂ ਦੇ ਹਵਾਲੇ ਸਿੱਧੇ ਤੌਰ ਤੇ ਯਿਸੂ ਦੇ ਜਾਣ ਬਾਰੇ ਚੇਲਿਆਂ ਦੇ ਡਰ ਅਤੇ ਚਿੰਤਾ ਨਾਲ ਜੁੜੇ ਹੋਏ ਹਨ (ਤੁਲਨਾ ਕਰੋ. ਯੂਹੰਨਾ 13:33,36)।

Michael Magill ਨੇ *New Testament TransLine* (ਪੰਨਾ 355) ਵਿਚ ਇਨ੍ਹਾਂ ਡਰਾਂ ਬਾਰੇ ਯਿਸੂ ਦੇ ਪ੍ਰਸੰਗਿਕ ਜਵਾਬਾਂ ਦੀ ਇਕ ਸੂਝ ਦੀ ਰੂਪ ਰੇਖਾ ਦਿੱਤੀ ਹੈ।

- a. "ਜਿੱਥੇ ਮੈਂ ਜਾ ਰਿਹਾ ਹੈ ਤੁਸੀਂ ਵੀ ਕੁਝ ਦਿੰਨਾਂ ਤੱਕ ਮੇਰੇ ਨਾਲ ਹੋਵੋਗੇ," ਯੂਹੰਨਾ 14:1-11
 - b. "ਮੇਰਾ ਜਾਣਾ ਤੁਹਾਡੇ ਲਈ ਚੰਗਾ ਹੋਵੇਗਾ," ਯੂਹੰਨਾ 14:12-17
 - c. "ਜਿੱਥੇ ਤੁਸੀਂ ਹੋ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਆਪਣੇ ਆਪ ਨੂੰ ਤੁਹਾਡੇ ਉੱਤੇ ਪ੍ਰਗਟ ਕਰਾਂਗਾ," ਯੂਹੰਨਾ 14:18-26
 - d. "ਮੈਂ ਹੁਣ ਆਪਣੀ ਸ਼ਾਂਤੀ ਤੁਹਾਡੇ ਕੋਲ ਛੱਡਦਾ ਹਾਂ," ਯੂਹੰਨਾ 14:27-31
2. ਪਵਿੱਤਰ ਆਤਮਾ ਦੀ ਸੇਵਕਾਈ ਦੀ ਇਹ ਚਰਚਾ ਖੇਤਰ ਵਿਚ ਸੀਮਿਤ ਹੈ। ਉਸਦੀ ਸੇਵਕਾਈ ਦੇ ਬਹੁਤ ਸਾਰੇ ਮਹੱਤਵਪੂਰਣ ਪਹਿਲੂ ਇਸ ਪ੍ਰਸੰਗ ਵਿਚ ਬਿਲਕੁਲ ਵਿਚਾਰੇ ਨਹੀਂ ਗਏ ਹਨ।
 3. ਪਵਿੱਤਰ ਆਤਮਾ ਦੇ ਕੰਮ
 - a. ਸੱਚ ਨੂੰ ਪ੍ਰਗਟ ਕਰਨ ਵਾਲਾ ਅਤੇ
 - b. ਨਿੱਜੀ ਦਿਲਾਸਾ ਦੇਣ ਵਾਲਾ (ਇਨ੍ਹਾਂ ਤੇ ਜ਼ੋਰ ਦਿੱਤਾ ਗਿਆ ਹੈ)

ਸ਼ਬਦ ਅਤੇ ਵਾਕੰਸ਼ ਅਧਿਐਨ

ਯੂਹੰਨਾ 14:1-7

¹"ਤੁਹਾਡਾ ਦਿਲ ਨਾ ਘਬਰਾਏ, ਪਰਮੇਸ਼ਰ ਉੱਤੇ ਭਰੋਸਾ ਰੱਖੋ ਅਤੇ ਮੇਰੇ ਉੱਤੇ ਵੀ। ²ਮੇਰੇ ਪਿਤਾ ਦੇ ਘਰ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ; ਜੇਕਰ ਨਾ ਹੁੰਦੀਆਂ, ਤਾਂ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ ਹਾਂ? ³ਸੇ ਜੇਕਰ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ, ਤਾਂ ਮੈਂ ਫਿਰ ਵਾਪਿਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ। ⁴ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਦਾ ਰਾਹ ਜਾਣਦੇ ਹੋ।" ⁵ਬੇਮਾ ਨੇ ਯਿਸੂ ਨੂੰ ਕਿਹਾ, "ਪ੍ਰਭੂ ਜੀ, ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਫਿਰ ਅਸੀਂ ਰਾਹ ਕਿਸ ਤਰ੍ਹਾਂ ਜਾਣ ਸਕਦੇ ਹਾਂ?" ⁶ਯਿਸੂ ਨੇ ਉਸ ਨੂੰ ਉੱਤਰ ਦਿੱਤਾ, "ਮੈਂ ਹੀ ਰਾਹ ਹਾਂ, ਮੈਂ ਹੀ ਸੱਚ ਅਤੇ ਮੈਂ ਹੀ ਜੀਵਨ ਹਾਂ। ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ। ⁷ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ। ਹੁਣ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਦਾ ਦਰਸ਼ਨ ਵੀ ਕਰ ਚੁੱਕੇ ਹੋ।"

14:1 "ਨਾ ਘਬਰਾਏ" ਇਹ ਨਕਾਰਾਤਮਕ ਅੰਸ਼ ਨਾਲ ਇਕ ਵਰਤਮਾਨ ਸੰਵੇਦਨਸ਼ੀਲ ਹੁਕਮ ਹੈ, ਜਿਸਦਾ ਆਮ ਤੌਰ ਤੇ ਮਤਲਬ ਪਹਿਲਾਂ ਤੋਂ ਚੱਲ ਰਹੇ ਕਿਸੇ ਕੰਮ ਨੂੰ ਰੋਕਣਾ ਹੁੰਦਾ ਹੈ। "ਆਪਣੇ ਦਿਲ ਨੂੰ ਪਰੇਸ਼ਾਨ ਹੋਣ ਦੇਣਾ ਬੰਦ ਕਰੋ।" ਯਿਸੂ ਦੇ ਜਾਣ ਬਾਰੇ ਉਸਦੀਆਂ ਟਿੱਪਣੀਆਂ ਨੇ ਚੇਲਿਆਂ ਨੂੰ ਬਹੁਤ ਚਿੰਤਾ ਵਿਚ ਪਾ ਦਿੱਤਾ ਸੀ।

▣ "ਤੁਹਾਡਾ ਦਿਲ" ਬਹੁਵਚਨ ਤੇ ਧਿਆਨ ਦਿਓ। ਯਿਸੂ ਸਾਰੇ ਗਿਆਰਾਂ ਨਾਲ ਗੱਲ ਕਰ ਰਿਹਾ ਸੀ। "ਦਿਲ" ਦੀ ਇਬਰਾਨੀ ਵਰਤੋਂ ਪੂਰੇ ਵਿਅਕਤੀ ਨੂੰ ਦਰਸਾਉਂਦੀ ਹੈ: ਮਨ, ਇੱਛਾ ਅਤੇ ਭਾਵਨਾਵਾਂ (ਦੇਖੋ, ਬਿਵਸਥਾ ਸਾਰ 6:5; ਮੱਤੀ 22:37)। ਯੂਹੰਨਾ 12:40 ਤੇ ਖਾਸ ਵਿਸ਼ਾ ਦੇਖੋ।

▣ "ਪਰਮੇਸ਼ਰ ਉੱਤੇ ਭਰੋਸਾ ਰੱਖੋ ਅਤੇ ਮੇਰੇ ਉੱਤੇ ਵੀ" ਇਹ ਜਾਂ ਤਾਂ ਦੋ ਵਰਤਮਾਨ ਕਿਰਿਆਸ਼ੀਲ ਹੁਕਮ ਹਨ (NASB, REB) ਜਾਂ ਫਿਰ ਦੋ ਵਰਤਮਾਨ ਕਿਰਿਆਸ਼ੀਲ ਸੰਕੇਤ ਜਾਂ ਦੋਹਾਂ ਦਾ ਸੁਮੇਲ (NKJV, NJB ਅਤੇ NET ਬਾਈਬਲ ਕਹਿੰਦੀ ਹੈ ਕਿ ਪਹਿਲਾ ਸੰਕੇਤਕ ਹੈ ਅਤੇ ਦੂਸਰਾ ਹੁਕਮ ਹੈ)। ਵਿਸ਼ਵਾਸ ਨਿਰੰਤਰ ਰਹਿਣ ਵਾਲਾ ਅਤੇ ਆਦਤ ਹੈ। ਇਹ ਆਇਤ ਦਾ ਵਿਆਕਰਣਸ਼ੀਲ ਬਣਤਰ ਦਰਸਾਉਂਦੀ ਹੈ ਕਿ ਯਿਸੂ ਪਰਮੇਸ਼ਰ ਨਾਲ ਬਰਾਬਰੀ ਦਾ ਦਾਅਵਾ ਕਰ ਰਿਹਾ ਹੈ। ਇਹ ਵੀ ਯਾਦ ਰੱਖੋ ਕਿ ਇਹ ਉਹ ਯਹੂਦੀ ਸਨ ਜੋ ਇਕ ਪਰਮੇਸ਼ਰ ਪ੍ਰਤੀ ਵਚਨਬੱਧ ਸਨ (ਦੇਖੋ, ਬਿਵਸਥਾ ਸਾਰ 6:4-6) ਅਤੇ ਫਿਰ ਵੀ ਯਿਸੂ ਦੇ ਬਿਆਨਾਂ ਦੇ ਪ੍ਰਭਾਵ ਨੂੰ ਪਛਾਣ ਲਿਆ। ਸਰਵਉੱਚ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਇਕ ਗੱਲ ਹੈ ਅਤੇ ਇਕ ਮਸੀਹੀ ਹੋਣਾ ਇਕ ਹੋਰ ਗੱਲ ਹੈ। ਇਹ ਵਾਕ ਸਿਧਾਂਤਕ ਗੱਲ ਉੱਤੇ ਨਹੀਂ ਬਲਕਿ ਯਿਸੂ ਮਸੀਹ ਦੇ ਵਿਅਕਤਿਤਵ ਉੱਤੇ ਕੇਂਦਰਿਤ ਹੈ।

14:2 "ਮੇਰੇ ਪਿਤਾ ਦੇ ਘਰ ਵਿੱਚ" "ਘਰ" ਪੁਰਾਣੇ ਨੇਮ ਵਿਚ ਤੰਬੂ ਜਾਂ ਹੈਕਲ ਲੈ ਵਰਤਿਆ ਗਿਆ ਸੀ (2 ਸਮੂਏਲ 7), ਹਾਲਾਂਕਿ, ਇਸ ਪ੍ਰਸੰਗ ਵਿਚ ਇਹ ਸਪੱਸ਼ਟ ਤੌਰ ਤੇ ਸਵਰਗ ਵਿਚ ਪਰਮੇਸ਼ਰ ਦੇ ਪਰਿਵਾਰਕ ਘਰਾਂ ਨੂੰ ਜਾਂ ਉਸਦੀ ਹੈਕਲ ਵਿਚ ਉਸਦੇ ਨਾਲ ਰਹਿਣ ਨੂੰ ਦਰਸਾਉਂਦਾ ਹੈ (ਤੁਲਨਾ ਕਰੋ, ਜ਼ਬੂਰ 23:6; 27:4-6)।

NASB, NRSV, REB "ਨਿਵਾਸ ਸਥਾਨ"

NKJV "ਮਹਿਲ"

TEV, "ਕਮਰੇ"

NJB "ਬਹੁਤ ਸਾਰੇ ਸਥਾਨ"

KJV ਅਨੁਵਾਦ ਅਨੁਸਾਰ "ਮਹਿਲ," ਧੋਖਾ ਦੇਣ ਵਾਲਾ ਹੈ। ਯੂਨਾਨੀ ਸ਼ਬਦ ਦਾ ਅਰਥ "ਸਥਾਈ ਨਿਵਾਸ ਸਥਾਨ (ਦੇਖੋ, ਯੂਹੰਨਾ 14:23) ਬਿਨਾਂ ਕਿਸੇ ਲਾਲਚ ਦੇ ਵਿਚਾਰ ਦੇ" ਸੀ। ਤਸਵੀਰ ਇਹ ਹੈ ਕਿ ਪਿਤਾ ਦੇ ਘਰ ਵਿਚ ਸਾਰੇ ਵਿਸ਼ਵਾਸੀਆਂ ਦੇ ਆਪਣੇ ਆਪਣੇ ਕਮਰੇ ਹੋਣਗੇ (TEV, NJB), ਵਿਦਿਆਰਥੀਆਂ ਦੇ ਨਿਵਾਸ ਸਥਾਨ ਦੀ ਤਰ੍ਹਾਂ ਜਿੱਥੇ ਸਾਰੇ ਹਰ ਰੋਜ਼ ਇਕੱਠੇ ਭੋਜਨ ਕਰਦੇ ਹਨ।

ਇਹ ਵੀ ਦਿਲਚਸਪ ਹੈ ਕਿ ਉਸੇ ਯੂਨਾਨੀ ਸ਼ਬਦ ਤੋਂ "ਬਣੇ ਰਹਿਣਾ" ਹੈ, ਜੋ ਯੂਹੰਨਾ ਵਿਚ ਇਕ ਪ੍ਰਮੁੱਖ ਧਰਨਾ ਹੈ (ਯੂਹੰਨਾ 15)। ਪਿਤਾ ਨਾਲ ਸਾਡਾ ਨਿਵਾਸ ਪੁੱਤਰ ਵਿਚ ਬਣੇ ਰਹਿਣਾ ਹੈ।

▣ "ਜੇਕਰ" ਇਹ ਇਕ ਅੰਸ਼ਕ ਦੂਜੀ ਸ਼੍ਰੇਣੀ ਦੀ ਸ਼ਰਤ ਹੈ ਜਿਸ ਨੂੰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। ਇੱਥੇ ਬਹੁਤ ਸਾਰਿਆਂ ਉਦਾਹਰਣਾਂ ਉਪਲਬਧ ਹਨ। ਇਸ ਵਾਕ ਦਾ ਅਨੁਵਾਦ ਕਰਨਾ ਮੁਸ਼ਕਲ ਹੈ; ਇੱਥੇ ਕੁਝ ਉਦਾਹਰਣਾਂ ਹਨ।

NASB, REB, NIV, "ਜੇਕਰ ਇਹ ਨਾ ਹੁੰਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ"

NKJV "ਜੇਕਰ ਇਹ ਨਾ ਹੁੰਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ"

TEV "ਜੇਕਰ ਇਹ ਨਾ ਹੁੰਦੇ ਤਾਂ ਮੈਂ ਤੁਹਾਨੂੰ ਨਾ ਦੱਸਦਾ"

NJB, NET "ਨਹੀਂ ਤਾਂ ਮੈਂ ਤੁਹਾਨੂੰ ਦੱਸਿਆ ਹੁੰਦਾ"

Young's Literal Translation "ਜੇਕਰ ਨਾ ਹੁੰਦੇ, ਮੈਂ ਤੁਹਾਨੂੰ ਦੱਸ ਦਿੱਤਾ ਹੁੰਦਾ"

New Berkely Version "ਜੇਕਰ ਇਹ ਨਾ ਹੁੰਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ"

Williams Translation "ਜੇਕਰ ਇਹ ਨਾ ਹੁੰਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ"

▣ "ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ ਹਾਂ" ਇਸਦਾ ਮਤਲਬ ਇਹ ਨਹੀਂ ਕਿ ਸਵਰਗ, ਭੌਤਿਕ ਅਰਥਾਂ ਵਿਚ ਇਸ ਤੋਂ ਪਹਿਲਾਂ ਤਿਆਰ ਨਹੀਂ ਹੋਇਆ ਸੀ, ਪਰ ਇਹ ਕਿ ਯਿਸੂ ਦਾ ਜੀਵਨ, ਸਿੱਖਿਆਵਾਂ ਅਤੇ ਮੌਤ ਪਾਪੀ ਮਨੁੱਖਜਾਤੀ ਨੂੰ ਇਕ ਪਵਿੱਤਰ ਪਰਮੇਸ਼ਰ ਦੇ ਕੋਲ ਆਉਣ ਅਤੇ ਰਹਿਣ ਦੀ ਆਗਿਆ ਦਿੰਦੀ ਹੈ। ਯਿਸੂ ਵਿਸ਼ਵਾਸੀਆਂ ਅੱਗੇ ਉਨ੍ਹਾਂ ਦੇ ਮਾਰਗ ਦਰਸ਼ਕ ਵਾਂਗ ਜਾਂਦਾ ਹੈ (ਇਬਰਾਨੀਆਂ 6:20)।

14:3 "ਜੇਕਰ" ਇਹ ਇਕ ਤੀਸਰੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ, ਜਿਸਦਾ ਅਰਥ ਸੰਭਾਵੀ ਕੰਮ ਹੈ। ਯਿਸੂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਜਲਦੀ ਹੀ ਪਿਤਾ ਕੋਲ ਵਾਪਸ ਜਾ ਰਿਹਾ ਹੈ (ਯੂਹੰਨਾ 7:33; 16:5,10,17,28) ਅਤੇ ਉਹ ਉਨ੍ਹਾਂ ਲਈ ਜਗ੍ਹਾ ਤਿਆਰ ਕਰੇਗਾ।

United Bible Societies ਤੋਂ ਯੂਹੰਨਾ ਉੱਤੇ *The Help for Translators* ਕਿਤਾਬ ਜੋ ਕਿ Newman ਅਤੇ Wider ਦੁਆਰਾ ਲਿਖੀ ਗਈ ਕਹਿੰਦੀ ਹੈ ਕਿ ਇਸ ਉਪਵਾਕ ਨੂੰ ਆਰਜ਼ੀ ਅਰਥਾਂ ਵਿਚ ਸਮਝਿਆ ਜਾਣਾ ਚਾਹੀਦਾ ਹੈ ਜਿਵੇਂ ਕਿ "ਮੇਰੇ ਜਾਣ ਤੋਂ ਬਾਅਦ," ਜਾਂ "ਜਦੋਂ ਮੈਂ ਜਾਂਦਾ ਹਾਂ" ਜਾਂ "ਜਦੋਂ ਤੋਂ ਮੈਂ ਜਾਂਦਾ ਹਾਂ" (ਪੰਨਾ 456)।

▣ "ਮੈਂ ਫਿਰ ਵਾਪਿਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ" ਇਹ ਯਿਸੂ ਦੇ ਦੂਜੀ ਵਾਰ ਆਉਣ ਦਾ ਜਾਂ ਮੌਤ ਦਾ ਹਵਾਲਾ ਦਿੰਦਾ ਹੈ (ਦੇਖੋ, 2 ਕੁਰਿੰਥੀਆਂ 5:8; 1 ਥੱਸਲੁਨੀਕੀਆਂ 4:13-18)। ਯਿਸੂ ਨਾਲ ਇਹ ਆਮੋ-ਸਾਮੁਣੇ ਦੀ ਸੰਗਤ ਯਿਸੂ ਅਤੇ ਪਿਤਾ ਦੀ ਸੰਗਤ ਨੂੰ ਦਰਸਾਉਂਦੀ ਹੈ (ਦੇਖੋ, ਯੂਹੰਨਾ 1:1,2)। ਵਿਸ਼ਵਾਸੀ ਲੋਕ ਯਿਸੂ ਅਤੇ ਪਿਤਾ ਦੇ ਵਿਚਕਾਰ ਨੇੜਤਾ ਵਿਚ ਹਿੱਸਾ ਲੈਣਗੇ (ਯੂਹੰਨਾ 14:23; 17:1 ਅੱਗੇ ਦੀਆਂ ਆਇਤਾਂ ਵੀ)।

ਇੱਥੇ ਵਰਤੀ ਗਈ ਕਿਰਿਆ, ਲੈ ਜਾਣਾ (*ਪਾਰਾਲਾਮਬਾਨੋ paralambanō*) ਦਾ ਭਾਵ "ਇਕ ਵਿਅਕਤੀ ਦਾ ਸਵਾਗਤ ਕਰਨਾ" ਹੈ। ਸਵਰਗ ਪਰਮੇਸ਼ਰ ਨਾਲ ਇਕ ਨਿੱਜੀ ਸੰਗਤ ਹੈ। ਇਹ ਯੂਹੰਨਾ 1:12 (*ਲਾਮਬਾਨੋ lambanō*) ਤੋਂ ਵੱਖਰਾ ਹੈ। ਇਨ੍ਹਾਂ ਦੋਹਾਂ ਸ਼ਬਦਾਂ ਦੇ ਸਹੀ ਅਰਥਪੂਰਨ ਬਦਲਾਵਾਂ ਨੂੰ ਸਮਝਣਾ ਮੁਸ਼ਕਲ ਹੈ; ਅਕਸਰ ਉਹ ਸਮਾਨਾਰਥੀ ਹੁੰਦੇ ਹਨ।

▣ "ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ" ਸਵਰਗ ਉਹ ਹੈ ਜਿੱਥੇ ਯਿਸੂ ਹੈ (ਯੂਹੰਨਾ 17:24)। ਸਵਰਗ ਸੱਚਮੁੱਚ ਤ੍ਰਿਏਕ ਪਰਮੇਸ਼ਰ ਨਾਲ ਆਮੋ-ਸਾਮੁਣੇ ਦੀ ਸੰਗਤ ਹੈ! ਨਵੇਂ ਨੇਮ ਇਸ ਬਾਰੇ ਬਿਲਕੁਲ ਅਸਪੱਸ਼ਟ ਹੈ ਕਿ ਕਦੋਂ ਪੂਰੀ ਸੰਗਤ ਹੋਵੇਗੀ।

1. ਮਰਨ ਤੇ, 2 ਕੁਰਿੰਥੀਆਂ 5:8

2. ਯਿਸੂ ਦੇ ਦੂਜੀ ਵਾਰ ਆਉਣ ਤੇ, 1 ਥੱਸਲੁਨੀਕੀਆਂ 4:13-18

ਬਾਈਬਲ ਮੌਤ ਤੋਂ ਬਾਅਦ ਦੇ ਜੀਵਨ ਬਾਰੇ ਚੁੱਪ ਹੈ। ਇਕ ਚੰਗੀ ਸੰਖੇਪ ਕਿਤਾਬ William Hendriksen's, *The Bible On the Life Hereafter* ਹੈ।

ਖਾਸ ਵਿਸ਼ਾ: ਮਰੇ ਹੋਏ ਕਿੱਥੇ ਹਨ? SPECIAL TOPIC: Where Are the Dead?

ਖਾਸ ਵਿਸ਼ਾ: ਮਰੇ ਹੋਏ ਕਿੱਥੇ ਹਨ?

I. ਪੁਰਾਣਾ ਨੇਮ

A. ਸਾਰੇ ਮਨੁੱਖ ਪਤਾਲ *Sheol* ਵਿਚ ਜਾਂਦੇ ਹਨ (ਇਸਦੀ ਸ਼ਬਦਾਵਲੀ ਅਨਿਸ਼ਚਿਤ ਹੈ, BDB 982, KB 1368), ਜੋ ਕਿ ਉਸ ਜਗ੍ਹਾ ਦਾ ਜ਼ਿਕਰ ਕਰਨ ਦਾ ਇਕ ਤਰੀਕਾ ਹੈ ਜਿੱਥੇ ਮ੍ਰਿਤਕ ਰਹਿੰਦੇ ਹਨ ਜਾਂ ਕਬਰਾਂ ਹਨ, ਇਹ ਜ਼ਿਆਦਾਤਰ ਇਹ ਬੁੱਧ ਸਾਹਿਤ ਅਤੇ ਯਸ਼ਾਯਾਹ ਵਿਚ ਮਿਲਦਾ ਹੈ। ਪੁਰਾਣੇ ਨੇਮ ਵਿਚ ਇਹ ਇਕ ਹਨੇਰੇ ਵਾਲੀ, ਚੇਤਨ, ਪਰ ਖੁਸ਼ੀ ਵਾਲੀ ਹੋਂਦ ਸੀ (ਦੇਖੋ, ਅੱਯੂਬ 10:21-22; 38:17)

B. ਪਤਾਲ *Sheol* ਦੇ ਲੱਛਣ

1. ਪਰਮੇਸ਼ਰ ਦੇ ਨਿਆਂ ਨਾਲ ਜੁੜੀ ਹੋਈ (ਅੱਗ), ਬਿਵਸਥਾ ਸਾਰ 32:22
2. ਫਾਟਕਾਂ ਨਾਲ ਇਕ ਜੇਲ੍ਹ, ਅੱਯੂਬ 38:17; ਜ਼ਬੂਰ 9:13; 107:18
3. ਇਹ ਜਗ੍ਹਾ ਜਿੱਥੇ ਕੋਈ ਵਾਪਸ ਨਹੀਂ ਆਉਂਦਾ, ਅੱਯੂਬ 7:9 (ਮੌਤ ਲਈ ਅਕਾਦੀ ਲੋਕਾਂ ਦਾ ਸਿਰਲੇਖ)
4. ਹਨੇਰੇ ਦੀ ਜਗ੍ਹਾ, ਅੱਯੂਬ 10:21-22; 17:13; 18:18a
5. ਚੁੱਪ ਦਾ ਸਥਾਨ, ਜ਼ਬੂਰ 28:1; 31:17; 94:17; 115:17; ਯਸ਼ਾਯਾਹ 47:5
6. ਨਿਆਂ ਦੇ ਦਿਨ ਤੋਂ ਪਹਿਲਾਂ ਦੀ ਸਜ਼ਾ ਨਾਲ ਜੁੜਿਆ, ਜ਼ਬੂਰ 18:4-5
7. ਨਾਸ਼ ਨਾਲ ਜੁੜਿਆ (ਨਾਸ਼), ਜਿੱਥੇ ਪਰਮੇਸ਼ਰ ਮੌਜੂਦ ਹੈ, ਅੱਯੂਬ 26:6; ਜ਼ਬੂਰ 139:8; ਅਮੋਸ 9:2
8. "ਖੱਡੇ" ਨਾਲ ਜੁੜਿਆ ਹੋਇਆ (ਕਬਰ), ਜ਼ਬੂਰ 16:10; 88:3-4; ਯਸ਼ਾਯਾਹ 14:15; ਹਿਜ਼ਕੀਏਲ 31:15-17
9. ਦੁਸ਼ਟ ਪਤਾਲ ਵਿਚ ਜਿੰਦਾ ਆਉਂਦੇ ਹਨ, ਗਿਣਤੀ 16:30,33; ਅੱਯੂਬ 7:9; ਜ਼ਬੂਰ 55:15
10. ਇਕ ਵੱਡੇ ਮੂੰਹ ਵਾਲੇ ਜਨਵਰ ਵਜੋਂ, ਗਿਣਤੀ 16:30; ਕਹਾਉਤਾਂ 1:12; ਯਸ਼ਾਯਾਹ 5:14; ਇਬਰਾਨੀਆਂ 2:5
11. ਉੱਥੇ ਮੌਜੂਦ ਲੋਕ ਭੂਤ ਅਖਵਾਉਂਦੇ ਹਨ (ਅਰਥਾਤ., "ਮੁਰਦਿਆਂ ਦੀਆਂ ਆਤਮਾਵਾਂ"), ਅੱਯੂਬ 26:5; ਕਹਾਉਤਾਂ 2:18; 21:16; 26:14 ਯਸ਼ਾਯਾਹ 14:9-11)

12. ਹਾਲਾਂਕਿ, ਯਹੋਵਾਹ ਇੱਥੇ ਵੀ ਮੌਜੂਦ ਹੈ, ਅੱਯੂਬ 26:6; ਜ਼ਬੂਰ 139:8; ਕਹਾਉਤਾਂ 15:11

II. ਨਵਾਂ ਨੇਮ

A. ਇਬਰਾਨੀ ਪਤਾਲ *Sheol* ਨੂੰ ਯੂਨਾਨੀ ਪਤਾਲ *Hades* (ਅਦਿੱਖ ਸੰਸਾਰ) ਨਾਲ ਅਨੁਵਾਦ ਕੀਤਾ ਗਿਆ ਹੈ

B. ਪਤਾਲ *Hades* ਦੇ ਲੱਛਣ (ਜਿਸਦਾ ਪਤਾਲ *Sheol* ਵਾਂਗ)

1. ਮੌਤ ਦਾ ਹਵਾਲਾ ਦਿੰਦਾ ਹੈ, ਮੱਤੀ 16:18
2. ਮੌਤ ਨਾਲ ਜੁੜਿਆ, ਪ੍ਰਕਾਸ਼ ਦੀ ਪੇਥੀ 1:18; 6:8; 20:13-14
3. ਅਕਸਰ ਸਥਾਈ ਸਜ਼ਾ ਦੀ ਜਗ੍ਹਾ ਨਾਲ ਮਿਲਦਾ-ਜੁਲਦਾ ਹੈ (ਪਤਾਲ *Gehenna*), ਮੱਤੀ 11:23 ਪੁਰਾਣੇ ਨੇਮ ਦਾ ਹਵਾਲਾ); ਲੂਕਾ 10:15; 16:23-24
4. ਅਕਸਰ ਕਬਰ ਦੇ ਸਮਾਨ, ਲੂਕਾ 16:23

C. ਸੰਭਵ ਤੌਰ ਤੇ ਵੰਡਿਆ ਹੋਇਆ (ਰੱਬੀ)

1. ਧਰਮੀ ਭਾਗ ਜਿਸ ਨੂੰ ਪੈਰਾਡਾਇਸ *Paradise* ਕਿਹਾ ਜਾਂਦਾ ਹੈ (ਸਵਰਗ ਦਾ ਅਸਲ ਨਾਮ ਹੈ, ਦੇਖੋ 2 ਕੁਰਿੰਥੀਆਂ 12:4; ਪ੍ਰਕਾਸ਼ ਦੀ ਪੇਥੀ 2:7), ਲੂਕਾ 23:43
2. ਦੁਸ਼ਟ ਭਾਗ ਜਿਸ ਨੂੰ ਟਾਰਟਾਰਸ *Tartarus* ਕਿਹਾ ਜਾਂਦਾ ਹੈ, ਇਹ ਹੇਡਜ਼ *Hades* ਦੇ ਬਿਲਕੁਲ ਹੇਠਾਂ ਇਕ ਜਗ੍ਹਾ ਹੈ, 2 ਪਤਰਸ 2:4, ਇਹ ਦੁਸ਼ਟ ਦੂਤਾਂ ਲਈ ਜਗ੍ਹਾ ਹੈ (ਉਤਪਤ 6; 1 ਹਨੂਕ)। ਇਹ "ਅਥਾਹ ਕੁੰਡ" ਨਾਲ ਸੰਬੰਧਿਤ ਹੈ, ਲੂਕਾ 8:31; ਰੋਮੀਆਂ 10:7; ਪ੍ਰਕਾਸ਼ ਦੀ ਪੇਥੀ 9:1-2,11; 11:7; 17:18; 20:1,3

D. ਗੋਹਨਾ *Gehenna*

1. ਇਹ ਪੁਰਾਣੇ ਨੇਮ ਦੇ ਵਾਕ "ਹਿੰਨੇਮ ਦੇ ਪੁੱਤਰਾਂ ਦੀ ਵਾਦੀ," (ਯਰੂਸ਼ਲਮ ਦੇ ਦੱਖਣ ਤੇ) ਨੂੰ ਦਰਸਾਉਂਦਾ ਹੈ। ਇਹ ਅੱਗ ਦੇਵਤਾ, ਮੋਲਕ *Molech* (BDB 574, KB 591) ਦਾ ਸਥਾਨ ਸੀ ਜਿਸ ਦੀ ਬਾਲ ਬਲੀ ਦੁਆਰਾ ਪੂਜਾ ਕੀਤੀ ਜਾਂਦੀ ਸੀ (ਦੇਖੋ, 2 ਰਾਜਿਆਂ 16:3; 21:6; 2 ਇਤਿਹਾਸ 28:3; 33:6), ਜਿਸ ਦੀ ਲੇਵੀਆਂ 18:21; 20:2-5 ਵਿਚ ਮਨਾਹੀ ਕੀਤੀ ਗਈ ਸੀ।
2. ਯਿਰਮਿਯਾਹ ਨੇ ਇਸ ਨੂੰ ਮੂਰਤੀ ਪੂਜਾ ਦੇ ਸਥਾਨ ਤੋਂ ਯਹੋਵਾਹ ਦੇ ਨਿਆਂ ਦੇ ਸਥਾਨ ਵਿਚ ਬਦਲ ਦਿੱਤਾ ਸੀ (ਦੇਖੋ, ਯਿਰਮਿਯਾਹ 7:32; 19:6-7)। ਇਹ 1 ਹਨੂਕ 90:26-27 ਵਿਚ ਅਗਨੀ, ਸਦੀਪਕ ਨਿਆਂ ਦਾ ਸਥਾਨ ਬਣ ਗਿਆ।
3. ਯਿਸੂ ਦੇ ਸਮੇਂ ਦੇ ਯਹੂਦੀ ਆਪਣੇ ਬਜ਼ੁਰਗਾਂ ਦੀ ਬਾਲ ਬਲੀਦਾਨ ਦੁਆਰਾ ਮੂਰਤੀ ਪੂਜਾ ਸ਼ਮੂਲੀਅਤ ਕਰਕੇ ਇੰਨੇ ਦੁੱਖੀ ਹੋਏ ਕਿ ਉਨ੍ਹਾਂ ਨੇ ਇਹ ਸਥਾਨ ਨੂੰ ਯਰੂਸ਼ਲਮ ਦੇ ਕੂੜਾਦਾਨ ਵਿਚ ਬਦਲ ਦਿੱਤਾ। ਸਦੀਪਕ ਨਿਆਂ ਲਈ ਯਿਸੂ ਮਸੀਹ ਦੇ ਬਹੁਤ ਸਾਰੇ ਅਲੰਕਾਰ ਇਸ ਗੰਦ-ਮੰਦ ਦੀ ਜਗ੍ਹਾ ਤੋਂ ਸਨ (ਅੱਗ, ਧੂਆਂ, ਕੀੜੇ, ਬਦਬੂ, ਦੇਖੋ ਮਰਕੁਸ 9:44,46)। ਗੋਹਨਾ *Gehenna* ਸ਼ਬਦ ਸਿਰਫ ਯਿਸੂ ਦੁਆਰਾ ਵਰਤਿਆ ਗਿਆ (ਯਾਕੂਬ 3:6 ਨੂੰ ਛੱਡ ਕੇ)।
4. ਯਿਸੂ ਦੁਆਰਾ ਗੋਹਨਾ *Gehenna* ਦਾ ਇਸਤੇਮਾਲ
 - a. ਅੱਗ, ਮੱਤੀ 5:22; 18:9; ਮਰਕੁਸ 9:43
 - b. ਕਦੇ ਨਾ ਬੁਝਣ ਵਾਲੀ, ਮਰਕੁਸ 9:48 (ਮੱਤੀ 25:46)
 - c. ਨਾਸ਼ ਦਾ ਸਥਾਨ (ਸਰੀਰ ਅਤੇ ਆਤਮਾ ਦੋਵੇਂ), ਮੱਤੀ 10:28
 - d. ਸ਼ੈਲ *Sheol* ਦੇ ਸਮਾਨਾਂਤਰ, ਮੱਤੀ 5:29-30; 18:9
 - e. ਦੁਸ਼ਟ ਨੂੰ "ਨਰਕ ਦੇ ਪੁੱਤਰ" ਕਿਹਾ ਗਿਆ," ਮੱਤੀ 23:15
 - f. ਨਿਆਂਇਕ ਸਜ਼ਾ ਦਾ ਨਤੀਜਾ, ਮੱਤੀ 23:33; ਲੂਕਾ 12:5
 - g. ਗੋਹਨਾ *Gehenna* ਦਾ ਵਿਚਾਰ ਦੂਜੀ ਮੌਤ (ਪ੍ਰਕਾਸ਼ ਦੀ ਪੇਥੀ 2:11; 20:6,14) ਜਾਂ ਅੱਗ ਦੀ ਝੀਲ (ਮੱਤੀ 13:42,50; ਪ੍ਰਕਾਸ਼ ਦੀ ਪੇਥੀ 19:20; 20:10,14-15; 21:8) ਦੇ ਬਰਾਬਰ ਹੈ। ਇਹ ਸੰਭਵ ਹੈ

ਕਿ ਅੱਗ ਦੀ ਝੀਲ ਮਨੁੱਖਾਂ (ਸ਼ੇਓਲ *Sheol* ਤੋਂ) ਅਤੇ ਦੁਸ਼ਟ ਦੂਤਾਂ (ਟਾਰਟਾਰਸ ਤੋਂ, ਦੇਖੋ, 2 ਪਤਰਸ 2:4; ਯਹੂਦਾਹ 1:6 ਜਾਂ ਅਥਾਹ ਕੁੰਡ, ਲੂਕਾ 8:31; ਪ੍ਰਕਾਸ਼ ਦੀ ਪੇਥੀ 9:1-11; 20:1,3) ਦੀ ਸਦਾ ਲਈ ਰਹਿਣ ਵਾਲੀ ਜਗ੍ਹਾ ਬਣ ਜਾਂਦੀ ਹੈ।

h. ਇਹ ਮਨੁੱਖਾਂ ਲਈ ਨਹੀਂ ਪਰ ਸ਼ੈਤਾਨ ਅਤੇ ਉਸਦੇ ਦੂਤਾਂ ਲਈ ਬਣਾਈ ਗਈ ਸੀ, ਮੱਤੀ 25:41

E. ਸ਼ੇਓਲ *Sheol*, ਹੇਡਜ਼ *Hades*, ਅਤੇ ਗੇਹਨਾ *Gehenna* ਦੇ ਆਪਸ ਵਿਚ ਮਿਲਦੇ-ਜੁਲਦੇ ਹੋਣ ਕਾਰਨ ਇਹ ਸੰਭਵ ਹੈ:

1. ਅਸਲ ਵਿਚ ਸਾਰੇ ਮਨੁੱਖ ਸ਼ੇਓਲ/ਹੇਡਜ਼ *Sheol/Hades* ਹੀ ਜਾਂਦੇ ਹਨ
2. ਉੱਥੇ ਉਨ੍ਹਾਂ ਦਾ ਤਜਰਬਾ (ਚੰਗਾ/ਬੁਰਾ) ਨਿਆਂ ਦੇ ਦਿਨ ਤੋਂ ਬਾਅਦ ਹੋਰ ਤੇਜ਼ ਕੀਤਾ ਜਾਂਦਾ ਹੈ, ਪਰ ਦੁਸ਼ਟ ਲੋਕਾਂ ਦੀ ਜਗ੍ਹਾ ਇਕੋ ਜਿਹੀ ਰਹਿੰਦੀ ਹੈ (ਇਸ ਲਈ KJV ਨੇ ਗੇਹਨਾ *gehenna* (ਨਰਕ) ਵਾਂਗ ਹੇਡਜ਼ *hades* (ਕਬਰ) ਦਾ ਅਨੁਵਾਦ ਕੀਤਾ ਹੈ।
3. ਨਿਆਂ ਤੋਂ ਪਹਿਲਾਂ ਤਸੀਹੇ ਦਾ ਜ਼ਿਕਰ ਕਰਨ ਵਾਲਾ ਇਕੋ ਇਕ ਨਵੇਂ ਨੇਮ ਦਾ ਵਚਨ ਲੂਕਾ 16:19-31 ਦਾ ਦ੍ਰਿਸ਼ਟਾਂਤ ਹੈ (ਲਾਜ਼ਰ ਅਤੇ ਧਨੀ ਆਦਮੀ)। ਸ਼ੇਓਲ *Sheol* ਨੂੰ ਹੁਣ ਸਜ਼ਾ ਦੀ ਜਗ੍ਹਾ ਵਜੋਂ ਦਰਸਾਇਆ ਗਿਆ ਹੈ (ਬਿਵਸਥਾ ਸਾਰ 32:22; ਜ਼ਬੂਰ 18:1-5)। ਹਾਲਾਂਕਿ, ਕੋਈ ਵਿਅਕਤੀ ਇਕ ਦ੍ਰਿਸ਼ਟਾਂਤ ਤੇ ਸਿਧਾਂਤ ਸਥਾਪਤ ਨਹੀਂ ਕਰ ਸਕਦਾ ਹੈ।

III. ਮੌਤ ਅਤੇ ਜੀ ਉੱਠਣ ਦੇ ਵਿਚਕਾਰ ਦੀ ਅਵਸਥਾ

A. ਨਵਾਂ ਨੇਮ "ਆਤਮਾ ਦੀ ਅਮਰਤਾ" ਬਾਰੇ ਨਹੀਂ ਸਿਖਾਉਂਦਾ ਹੈ, ਜੋ ਜੀਵਨ ਤੋਂ ਬਾਅਦ ਦੇ ਕਈ ਪੁਰਾਣੇ ਵਿਚਾਰਾਂ ਵਿਚੋਂ ਇਕ ਹੈ, ਜੋ ਦਾਅਵਾ ਕਰਦੀ ਹੈ ਕਿ

1. ਮਨੁੱਖੀ ਆਤਮਾਵਾਂ ਆਪਣੇ ਸਰੀਰਕ ਜੀਵਨ ਤੋਂ ਪਹਿਲਾਂ ਮੌਜੂਦ ਹੁੰਦੀਆਂ ਹਨ
2. ਮਨੁੱਖੀ ਆਤਮਾਵਾਂ ਸਰੀਰਕ ਮੌਤ ਤੋਂ ਪਹਿਲਾਂ ਅਤੇ ਬਾਅਦ ਵਿਚ ਸਦੀਪਕ ਹਨ
3. ਅਕਸਰ ਸਰੀਰ ਨੂੰ ਇਕ ਜੇਲ੍ਹ ਅਤੇ ਮੌਤ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਕਿ ਪਹਿਲਾਂ ਤੋਂ ਮੌਜੂਦ ਸਥਿਤੀ ਵਿਚ ਵਾਪਸ ਆਉਣਾ

B. ਨਵਾਂ ਨੇਮ ਮੌਤ ਅਤੇ ਜੀ ਉੱਠਣ ਦੇ ਵਿਚਕਾਰ ਇਕ ਉਜਾੜੇ ਰਾਜ ਵੱਲ ਸੰਕੇਤ ਕਰਦਾ ਹੈ

1. ਯਿਸੂ ਸਰੀਰ ਅਤੇ ਆਤਮਾ ਦੇ ਵਿਚਕਾਰ ਇਕ ਵੰਡ ਦੀ ਗੱਲ ਕਰਦਾ ਹੈ, ਮੱਤੀ 10:28
2. ਅਬਰਾਹਾਮ ਦਾ ਪਹਿਲਾਂ ਤੋਂ ਹੀ ਸਰੀਰ ਹੋ ਸਕਦਾ ਹੈ, ਮਰਕੁਸ 12:26-27; ਲੂਕਾ 16:23
3. ਮੂਸਾ ਅਤੇ ਏਲਿਯਾਹ ਦਾ ਰੂਪਾਂਤਰਣ ਤੇ ਇਕ ਸਰੀਰ ਹੈ, ਮੱਤੀ 17
4. ਪੌਲੁਸ ਜ਼ੋਰ ਦੇ ਕੇ ਕਹਿੰਦਾ ਹੈ ਕਿ ਯਿਸੂ ਦੇ ਦੁਬਾਰਾ ਆਉਣ ਸਮੇਂ ਵਿਸ਼ਵਾਸੀ ਮਸੀਹ ਨਾਲ ਨਵੇਂ ਸਰੀਰ ਪ੍ਰਾਪਤ ਕਰਨਗੇ, 1 ਥੱਸਲੁਨੀਕੀਆਂ 4:13-18
5. ਪੌਲੁਸ ਦੱਸਦਾ ਹੈ ਕਿ ਵਿਸ਼ਵਾਸੀ ਜੀ ਉੱਠਣ ਤੇ ਆਪਣੇ ਨਵੇਂ ਆਤਮਿਕ ਸਰੀਰ ਨੂੰ ਪ੍ਰਾਪਤ ਕਰਨਗੇ, 1 ਕੁਰਿੰਥੀਆਂ 15:23,52
6. ਪੌਲੁਸ ਦੱਸਦਾ ਹੈ ਕਿ ਵਿਸ਼ਵਾਸੀ ਹੇਡਜ਼ *Hades* ਵਿਚ ਨਹੀਂ ਜਾਂਦੇ ਹਨ, ਪਰ ਮੌਤ ਵੇਲੇ ਯਿਸੂ ਦੇ ਨਾਲ ਹੁੰਦੇ ਹਨ, 2 ਕੁਰਿੰਥੀਆਂ 5:6,8; ਫਿਲਿੱਪੀਆਂ 1:23, ਯਿਸੂ ਨੇ ਮੌਤ ਉੱਤੇ ਜਿੱਤ ਪਾਈ ਅਤੇ ਧਰਮੀਆਂ ਨੂੰ ਆਪਣੇ ਨਾਲ ਸਵਰਗ ਵਿਚ ਲੈ ਗਿਆ, 1 ਪਤਰਸ 3:18-22

IV. ਸਵਰਗ

A. ਇਹ ਸ਼ਬਦ ਬਾਈਬਲ ਵਿਚ ਤਿੰਨ ਭਾਵਨਾਵਾਂ ਨਾਲ ਵਰਤਿਆ ਗਿਆ ਹੈ।

1. ਧਰਤੀ ਤੋਂ ਉਪਰਲਾ ਵਾਯੂ-ਮੰਡਲ, ਉਤਪਤ 1:1,8; ਯਸਾਯਾਹ 42:5; 45:18

2. ਤਾਰਿਆਂ ਵਾਲਾ ਅਕਾਸ਼, ਉਤਪਤ 1:14; ਬਿਵਸਥਾ ਸਾਰ 10:14; ਜਬੂਰ 148:4; ਇਬਰਾਨੀਆਂ 4:14; 7:26
3. ਪਰਮੇਸ਼ਰ ਦੇ ਸਿੰਘਾਸਣ ਦਾ ਸਥਾਨ, ਬਿਵਸਥਾ ਸਾਰ 10:14; 1 ਰਾਜਿਆਂ 8:27; ਜਬੂਰ 148:4; ਅਫਸੀਆਂ 4:10; ਇਬਰਾਨੀਆਂ 9:24 (ਤੀਸਰਾ ਸਵਰਗ, 2 ਕੁਰਿੰਥੀਆਂ 12:2)

- B. ਬਾਈਬਲ ਮੌਤ ਤੋਂ ਬਾਅਦ ਦੇ ਜੀਵਨ ਬਾਰੇ ਬਹੁਤ ਕੁਝ ਨਹੀਂ ਦੱਸਦੀ ਹੈ, ਸ਼ਾਇਦ ਇਸ ਲਈ ਕਿ ਪਾਪੀ ਮਨੁੱਖਾਂ ਕੋਲ ਸਮਝਣ ਦਾ ਕੋਈ ਤਰੀਕਾ ਜਾਂ ਯੋਗਤਾ ਨਹੀਂ ਹੈ (1 ਕੁਰਿੰਥੀਆਂ 2:9)।
- C. ਸਵਰਗ ਇਕ ਸਥਾਨ (ਯੂਹੰਨਾ 14:2-3) ਅਤੇ ਇਕ ਵਿਅਕਤੀ (2 ਕੁਰਿੰਥੀਆਂ 5:6,8) ਦੇਵੇਂ ਹੈ। ਸਵਰਗ ਸੁਧਾਰਿਆ ਹੋਇਆ ਅਦਨ ਦਾ ਬਾਗ ਹੈ (ਉਤਪਤ 1-2; ਪ੍ਰਕਾਸ਼ ਦੀ ਪੇਥੀ 21-22)। ਧਰਤੀ ਨੂੰ ਸਾਫ਼ ਕੀਤਾ ਅਤੇ ਸੁਧਾਰਿਆ ਜਾਵੇਗਾ (ਰਸੂਲਾਂ ਦੇ ਕਰਤੱਬ 3:21; ਰੋਮੀਆਂ 8:21; 2 ਪਤਰਸ 3:10)। ਪਰਮੇਸ਼ਰ ਦੀ ਤਸਵੀਰ (ਉਤਪਤ 1:26-27) ਮਸੀਹ ਵਿਚ ਸੁਧਾਰਿਆ ਗਿਆ ਹੈ। ਹੁਣ ਅਦਨ ਦੇ ਬਾਗ ਦੀ ਗੂੜ੍ਹੀ ਸੰਗਤ ਫਿਰ ਤੋਂ ਸੰਭਵ ਹੈ।

ਹਾਲਾਂਕਿ, ਇਹ ਅਲੰਕਾਰਿਕ (ਪ੍ਰਕਾਸ਼ ਦੀ ਪੇਥੀ 21:9-27 ਦੇ ਵਿਸ਼ਾਲ ਅਤੇ ਘਣਕਾਰ ਸ਼ਹਿਰ ਵਜੋਂ) ਅਤੇ ਅਸਲ ਨਹੀਂ ਹੋ ਸਕਦਾ ਹੈ। 1 ਕੁਰਿੰਥੀਆਂ 15 ਵਿਚ ਪਰਿਵਰਤਨਸ਼ੀਲ ਪੈਦੇ ਲਈ ਬੀਜ ਦੇ ਰੂਪ ਵਿਚ ਸਰੀਰ ਅਤੇ ਆਤਮਿਕ ਸਰੀਰ ਵਿਚ ਅੰਤਰ ਨੂੰ ਦਰਸਾਇਆ ਗਿਆ ਹੈ। ਫਿਰ, 1 ਕੁਰਿੰਥੀਆਂ 2:9 (ਯਸ਼ਾਯਾਹ 64:4 ਅਤੇ 65:17 ਦਾ ਹਵਾਲਾ) ਇਕ ਮਹਾਨ ਵਾਅਦਾ ਅਤੇ ਉਮੀਦ ਹੈ! ਮੈਂ ਜਾਣਦਾ ਹਾਂ ਕਿ ਜਦੋਂ ਅਸੀਂ ਉਸਨੂੰ ਦੇਖਦੇ ਹਾਂ ਅਸੀਂ ਉਸ ਵਰਗੇ ਹੋ ਜਾਵਾਂਗੇ (1 ਯੂਹੰਨਾ 3:2)।

V. ਮਦਦਗਾਰ ਸਰੋਤ

- A. William Hendriksen, *The Bible On the Life Hereafter*
- B. Maurice Rawlings, *Beyond Death's Door*

Copyright © 2014 [Bible Lessons International](http://BibleLessonsInternational.com)

14:4 "ਤੁਸੀਂ ਉੱਥੇ ਦਾ ਰਾਹ ਜਾਣਦੇ ਹੋ" ਯਿਸੂ ਦਾ ਬਿਆਨ ਥੋਮਸ ਦੇ ਰਸਤਾ ਜਾਣਨ ਬਾਰੇ ਸ਼ੱਕ ਜ਼ਾਹਿਰ ਕਰਨ ਦਾ ਕਾਰਨ ਬਣਦਾ ਹੈ। ਯਿਸੂ ਦਾ ਜਵਾਬ ਤਿੰਨ ਸ਼ਬਦਾਂ ਵਿਚ ਪ੍ਰਗਟ ਹੁੰਦਾ ਹੈ ਜੋ ਪੁਰਾਣੇ ਨੇਮ ਵਿਚ ਵਰਤੇ ਗਏ ਹਨ।

14:6 "ਮੈਂ ਹੀ ਰਾਹ ਹਾਂ" ਪੁਰਾਣੇ ਨੇਮ ਵਿਚ, ਬਾਈਬਲ ਦੇ ਵਿਸ਼ਵਾਸ ਨੂੰ ਜੀਵਨ ਸ਼ੈਲੀ ਦੇ ਰਾਹ ਵਜੋਂ ਦੱਸਿਆ ਗਿਆ ਸੀ (ਦੇਖੋ, ਬਿਵਸਥਾ ਸਾਰ 5:32-33; 31:29; ਜਬੂਰ 27:11; ਯਸ਼ਾਯਾਹ 35:8)। ਸ਼ੁਰੂਆਤੀ ਕਲੀਸਿਯਾ ਦਾ ਸਿਰਲੇਖ "ਰਾਹ" ਸੀ (ਰਸੂਲਾਂ ਦੇ ਕਰਤੱਬ 9:2; 19:9,23; 24:14,22)। ਯਿਸੂ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਉਹ ਪਰਮੇਸ਼ਰ ਦਾ ਇਕੋ ਇਕ ਰਸਤਾ ਸੀ ਅਤੇ ਹੈ। ਇਹ ਯੂਹੰਨਾ ਦੀ ਇੰਜੀਲ ਦਾ ਅਧਿਆਤਮਿਕ ਸਾਰ ਹੈ! ਜੀਵਨ ਸ਼ੈਲੀ ਦੇ ਚੰਗੇ ਕੰਮ ਧਾਰਮਿਕਤਾ ਦੇ ਸਾਧਨ ਨਹੀਂ, ਪਰ ਵਿਅਕਤੀਗਤ ਵਿਸ਼ਵਾਸ ਦਾ ਪ੍ਰਮਾਣ ਹਨ (ਅਫਸੀਆਂ 2:8-9,10)। ਯੂਹੰਨਾ 8:12 ਤੇ ਨੋਟ ਦੇਖੋ।

▣ "ਸੱਚ" ਯੂਨਾਨੀ ਫਲਸਫੇ ਵਿਚ "ਸੱਚ" ਸ਼ਬਦ ਦਾ ਅਰਥ "ਸੱਚ" ਬਨਾਮ "ਝੂਠ" ਜਾਂ "ਹਕੀਕਤ" ਬਨਾਮ "ਭੁਲੇਖਾ" ਸੀ। ਹਾਲਾਂਕਿ, ਇਹ ਅਰਾਮੀ ਭਾਸ਼ਾ ਬੋਲਣ ਵਾਲੇ ਚੇਲੇ ਸਨ ਜੋ ਯਿਸੂ ਦੇ ਸ਼ਬਦਾਂ ਨੂੰ ਪੁਰਾਣੇ ਨੇਮ ਸੱਚ ਦੇ ਅਰਥਾਂ ਵਿਚ ਸਮਝ ਸਕਦੇ ਹੋਣਗੇ ਜੋ ਕਿ "ਵਫ਼ਾਦਾਰੀ" ਹੈ (ਦੇਖੋ, ਜਬੂਰ 26:3; 86:11; 119:30)। "ਸੱਚ" ਅਤੇ "ਜੀਵਨ" ਦੇਵੇਂ "ਰਾਹ" ਨੂੰ ਦਰਸਾਉਂਦੇ ਹਨ। "ਸੱਚ" ਸ਼ਬਦ ਅਕਸਰ ਯੂਹੰਨਾ ਵਿਚ ਪਰਮੇਸ਼ਰ ਦੀਆਂ ਗਤਿਵਿਧਿਆਂ ਦੇ ਵਰਣਨ ਲਈ ਵਰਤਿਆ ਗਿਆ ਹੈ (ਦੇਖੋ, ਯੂਹੰਨਾ 1:14; 4:23-24; 8:32; 14:17; 15:26; 16:13; 17:17,19)। ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਦੇਖੋ: ਸੱਚਾਈ

▣ "ਜੀਵਨ" "ਜੀਵਨ" ਜੋਆ *zoō* ਹੈ ਜੋ ਯੂਹੰਨਾ ਦੁਆਰਾ ਨਵੇਂ ਯੁੱਗ ਦੇ ਜੀਵਨ ਬਾਰੇ ਦੱਸਣ ਲਈ ਵਰਤਿਆ ਗਿਆ ਸੀ। ਪੁਰਾਣੇ ਨੇਮ ਵਿਚ, ਇਕ ਵਿਸ਼ਵਾਸੀ ਦੇ ਵਿਸ਼ਵਾਸ ਦੀ ਜੀਵਨਸ਼ੈਲੀ ਨੂੰ ਜੀਵਨ ਦੇ ਮਾਰਗ ਦੇ ਤੌਰ ਤੇ ਦੱਸਿਆ ਜਾਂਦਾ ਹੈ (ਤੁਲਨਾ ਕਰੋ, ਜ਼ਬੂਰ 16:11; ਕਹਾਉਤਾਂ 6:23; 10:17)। ਇਹ ਸਾਰੇ ਸ਼ਬਦ ਵਿਸ਼ਵਾਸ ਦੀ ਜੀਵਨਸ਼ੈਲੀ ਦੀ ਆਸਥਾ ਨਾਲ ਸੰਬੰਧਿਤ ਹਨ ਜੋ ਕਿ ਕੇਵਲ ਯਿਸੂ ਮਸੀਹ ਨਾਲ ਨਿੱਜੀ ਸੰਬੰਧਾਂ ਵਿਚ ਮਿਲਦੇ ਹਨ।

▣ "ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ" ਇਹ ਕਿੰਨਾ ਹੈਰਾਨ ਕਰਨ ਵਾਲਾ ਦਾਅਵਾ ਹੈ! ਇਹ ਬਹੁਤ ਹੀ ਪਾਬੰਦੀ ਵਾਲਾ ਹੈ ਪਰ ਸਪੱਸ਼ਟ ਵੀ ਹੈ ਕਿ ਇਹ ਯਿਸੂ ਦਾ ਵਿਸ਼ਵਾਸ ਸੀ ਕਿ ਕੇਵਲ ਉਸ ਨਾਲ ਇਕ ਨਿੱਜੀ ਸੰਬੰਧ ਦੁਆਰਾ ਹੀ ਇਕ ਵਿਅਕਤੀ ਪਰਮੇਸ਼ਰ ਨੂੰ ਜਾਣ ਸਕਦਾ ਹੈ (ਦੇਖੋ, 1 ਯੂਹੰਨਾ 5:10-12)। ਮਸੀਹਤ ਦੇ ਨਿਵੇਕਲਾ ਹੋਣ ਨੂੰ ਅਕਸਰ ਬਦਨਾਮੀ ਦਾ ਬਿਆਨ ਦੱਸਿਆ ਜਾਂਦਾ ਹੈ। ਇੱਥੇ ਕੋਈ ਵਿਚਕਾਰਲਾ ਅਧਾਰ ਨਹੀਂ ਹੈ। ਇਹ ਕਥਨ ਸੱਚਾ ਹੈ ਜਾਂ ਮਸੀਹਤ ਝੂਠੀ ਹੈ! ਕਈ ਤਰੀਕਿਆਂ ਨਾਲ ਇਹ ਯੂਹੰਨਾ 10 ਵਰਗਾ ਹੈ।

14:7 "ਜੇਕਰ" ਇੱਥੇ ਹੱਥ-ਲਿਖਤਾਂ ਵਿਚ ਬਦਲਾਵ ਹੈ ਜਿਸ ਨੂੰ ਸ਼ਰਤੀਆ ਵਾਕ ਦੀ ਕਿਸਮ ਨਾਲ ਜੋੜਿਆ ਗਿਆ ਹੈ। United Bible Societies ਦਾ ਯੂਨਾਨੀ ਵਾਕ ਪਹਿਲੀ ਸ਼੍ਰੇਣੀ ਦੇ ਸ਼ਰਤੀਆ ਵਾਕ ਨੂੰ ਮੰਨਦਾ ਹੈ, ਜਿਵੇਂ ਕਿ ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ P⁶⁶, K, ਅਤੇ D ਵਿਚ ਕੀਤਾ ਗਿਆ ਹੈ। ਇਸ ਤੋਂ ਬਾਅਦ ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ "ਜੇਕਰ ਤੁਸੀਂ ਮੈਨੂੰ ਜਾਣਦੇ ਅਤੇ ਤੁਸੀਂ ਜਾਣਦੇ ਹੋ, ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣਦੇ, ਜੋ ਤੁਸੀਂ ਜਾਣਦੇ ਹੋ।"

ਇਹ ਇਕ ਦੂਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੋ ਸਕਦਾ ਹੈ, ਜਿਸਨੂੰ ਅਕਸਰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। ਫਿਰ ਇਸ ਦਾ ਅਨੁਵਾਦ ਹੋ ਸਕਦਾ ਹੈ "ਜੇਕਰ ਤੁਸੀਂ ਮੈਨੂੰ ਜਾਣਦੇ, ਜੋ ਕਿ ਤੁਸੀਂ ਨਹੀਂ ਜਾਣਦੇ, ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣਦੇ, ਜੋ ਕਿ ਤੁਸੀਂ ਨਹੀਂ ਜਾਣਦੇ ਹੋ।" ਇਸਨੂੰ A, B, C, D^o, K, L, ਅਤੇ X ਹੱਥ-ਲਿਖਤਾਂ ਦੁਆਰਾ ਸਮਰਥਿਤ ਕੀਤਾ ਗਿਆ ਹੈ। ਇਹ ਇਕ ਮੁਸ਼ਕਲ ਬਿਆਨ ਹੈ ਕਿਉਂਕਿ ਅਸੀਂ ਮੰਨਦੇ ਹਾਂ ਕਿ ਯਹੋਵਾਹ ਦੁਆਰਾ ਭੇਜੇ ਮਸੀਹ ਵਜੋਂ ਰਸੂਲ ਪਹਿਲਾਂ ਹੀ ਮੁਕਤੀ ਲਈ ਯਿਸੂ ਵਿਚ ਵਿਸ਼ਵਾਸ ਕਰ ਚੁੱਕੇ ਸਨ। ਇਸ ਨਵੇਂ ਅਤੇ ਨਿਵੇਕਲੇ ਸੱਚ ਨੂੰ ਸਮਝਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋਇਆ ਹੋਣਾ ਚਾਹੀਦਾ ਹੈ। ਯੂਹੰਨਾ ਦੀ ਇੰਜੀਲ ਵਿਸ਼ਵਾਸ ਦੇ ਪੱਧਰਾਂ ਦੀ ਗੱਲ ਕਰਦੀ ਹੈ। ਪ੍ਰਸੰਗ ਦੂਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਦਾ ਸਮਰਥਨ ਕਰਦਾ ਜਾਪਦਾ ਹੈ। ਯੂਹੰਨਾ 14:2,28 ਵਿਚ ਵੀ ਇਹੀ ਸਥਿਤੀ ਦੇਖੋ।

▣ "ਤੁਸੀਂ ਮੈਨੂੰ ਜਾਣਦੇ ਹੁੰਦੇ" ਯਿਸੂ ਫਿਰ ਰਸੂਲਾਂ ਦੇ ਪੂਰੇ ਸਮੂਹ ਨੂੰ ਸੰਬੋਧਿਤ ਕਰ ਰਿਹਾ ਹੈ (ਯੂਹੰਨਾ 14:9)। "ਜਾਣਦੇ" ਸ਼ਬਦ ਪੁਰਾਣੇ ਨੇਮ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ, ਜੋ ਕਿ ਸਿਰਫ ਗਿਆਨ ਦੀ ਹੀ ਨਹੀਂ ਪਰ ਗੂੜ੍ਹੇ ਨਿੱਜੀ ਸੰਬੰਧਾਂ ਦੀ ਗੱਲ ਕਰਦਾ ਹੈ (ਉਤਪਤ 4:1; ਯਿਰਮਿਯਾਹ 1:5)।

▣ "ਮੇਰੇ ਪਿਤਾ ਨੂੰ ਵੀ ਜਾਣਦੇ" ਯਿਸੂ ਨੂੰ ਦੇਖਣਾ ਪਰਮੇਸ਼ਰ ਨੂੰ ਦੇਖਣਾ ਹੈ (ਦੇਖੋ, ਯੂਹੰਨਾ 1:14-18; 5:24; 12:44-45; 2 ਕੁਰਿੰਥੀਆਂ 4:4; ਕੁਲਸੀਆਂ 1:15; ਇਬਰਾਨੀਆਂ 1:3)। ਯਿਸੂ ਅਦਿੱਖ ਪਰਮੇਸ਼ਰ ਦਾ ਸੰਪੂਰਨ ਪ੍ਰਕਾਸ਼ ਹੈ। ਕੋਈ ਵੀ ਜੋ ਯਿਸੂ ਨੂੰ ਨਕਾਰਦਾ ਹੈ ਉਹ ਪਰਮੇਸ਼ਰ ਨੂੰ ਜਾਣਨ ਦਾ ਦਾਅਵਾ ਨਹੀਂ ਕਰ ਸਕਦਾ (ਦੇਖੋ, 1 ਯੂਹੰਨਾ 5:9-12)।

ਯੂਹੰਨਾ 14:8-14

⁹ਫਿਲਿੱਪੁਸ ਨੇ ਉਹਨਾਂ ਨੂੰ ਕਿਹਾ, "ਪ੍ਰਭੂ ਜੀ, ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ। ਸਾਡੇ ਲਈ ਇਹ ਹੀ ਬਹੁਤ ਹੈ।" ¹⁰ਯਿਸੂ ਨੇ ਉਸ ਨੂੰ ਕਿਹਾ, "ਫਿਲਿੱਪੁਸ, ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ, ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ? ਜਿਸ ਨੇ ਮੇਰੇ ਦਰਸ਼ਨ ਕੀਤੇ ਹਨ, ਉਸ ਨੇ ਪਿਤਾ ਦੇ ਦਰਸ਼ਨ ਕੀਤੇ ਹਨ। ਤੂੰ ਕਿਸ ਤਰ੍ਹਾਂ ਕਹਿੰਦਾ ਹੈਂ, 'ਸਾਨੂੰ ਪਿਤਾ ਦੇ ਦਰਸ਼ਨ ਕਰਵਾਓ?' ¹¹ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ? ਇਹ ਵਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ, ਇਹ ਮੈਂ ਆਪਣੇ ਵੱਲੋਂ ਨਹੀਂ ਕਹੇ ਹਨ। ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ¹²ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ। ਨਹੀਂ ਤਾਂ ਇਹਨਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ। ¹³ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਮੇਰੇ ਉੱਤੇ ਵਿਸ਼ਵਾਸ ਕਰਨ ਵਾਲੇ,

ਇਹ ਕੰਮ ਕਰਨਗੇ, ਜਿਹੜੇ ਮੈਂ ਕਰ ਰਿਹਾ ਹਾਂ, ਸਗੋਂ ਇਹਨਾਂ ਤੋਂ ਵੀ ਵੱਡੇ ਕੰਮ ਕਰਨਗੇ। ¹³ਜੇ ਕੁਝ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ, ਮੈਂ ਉਹ ਕਰਾਂਗਾ, ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇ। ¹⁴ਜੇਕਰ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ।

14:8 "ਫਿਲਿੱਪਸ ਨੇ ਉਸ ਨੂੰ ਕਿਹਾ" ਜ਼ਾਹਰ ਹੈ ਕਿ ਫਿਲਿੱਪਸ (1) ਕੁਝ ਹੱਦ ਤੱਕ ਮੂਸਾ, ਯਸ਼ਾਯਾਹ, ਜਾਂ ਹਿਜ਼ਕੀਏਲ ਵਾਂਗ ਪਰਮੇਸ਼ਰ ਦਾ ਦਰਸ਼ਨ ਚਾਹੁੰਦਾ ਸੀ ਜਾਂ (2) ਉਸਨੇ ਯਿਸੂ ਦੇ ਸ਼ਬਦਾਂ ਨੂੰ ਪੂਰੀ ਤਰ੍ਹਾਂ ਗਲਤ ਸਮਝਿਆ। ਯਿਸੂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਜਵਾਬ ਦਿੱਤਾ ਕਿ ਜਦੋਂ ਫਿਲਿੱਪਸ ਨੇ ਉਸਨੂੰ ਦੇਖਿਆ ਅਤੇ ਜਾਣਿਆ ਸੀ, ਤਾਂ ਉਸਨੇ ਪਰਮੇਸ਼ਰ ਨੂੰ ਦੇਖਿਆ ਅਤੇ ਜਾਣਿਆ ਸੀ (ਦੇਖੋ, ਕੁਲਸੀਆਂ 1:15; ਇਬਰਾਨੀਆਂ 1:3)!

NASB "ਇਹ ਸਾਡੇ ਲਈ ਕਾਫ਼ੀ ਹੈ"

NKJV "ਇਹ ਸਾਡੇ ਲਈ ਬਹੁਤ ਹੈ"

NRSV "ਅਸੀਂ ਸੰਤੁਸ਼ਟ ਹੋਵਾਂਗੇ"

TEV "ਇਹੀ ਹੈ ਜੋ ਅਸੀਂ ਚਾਹੁੰਦੇ ਹਾਂ"

NJB "ਤਾਂ ਅਸੀਂ ਸੰਤੁਸ਼ਟ ਹੋਵਾਂਗੇ"

ਇਹ ਚੇਲੇ ਫ਼ਰੀਸੀਆਂ ਵਾਂਗ ਕਿਸੇ ਕਿਸਮ ਦੀ ਪੁਸ਼ਟੀ ਚਾਹੁੰਦੇ ਸਨ। ਹਾਲਾਂਕਿ, ਵਿਸ਼ਵਾਸੀਆਂ ਨੂੰ ਆਤਮਿਕ ਮਾਮਲਿਆਂ ਵਿੱਚ ਵਿਸ਼ਵਾਸ ਨਾਲ ਚੱਲਣਾ ਚਾਹੀਦਾ ਹੈ ਨਾ ਕਿ ਦੇਖਣ ਨਾਲ (ਦੇਖੋ, 2 ਕੁਰਿੰਥੀਆਂ 4:18; 5:7)। ਵਿਸ਼ਵਾਸ ਹੀ ਮਾਮਲਾ ਹੈ!

14:9 "ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ" ਧਿਆਨ ਦਿਓ ਇਹ ਬਹੁਵਚਨ ਹੈ। ਫਿਲਿੱਪਸ ਨੇ ਇਹ ਸਵਾਲ ਪੁੱਛਿਆ ਜਿਸ ਬਾਰੇ ਬਾਕੀ ਸਾਰੇ ਸੋਚ ਰਹੇ ਸਨ।

▣ "ਜਿਸ ਨੇ ਮੇਰੇ ਦਰਸ਼ਨ ਕੀਤੇ ਹਨ, ਉਸ ਨੇ ਪਿਤਾ ਦੇ ਦਰਸ਼ਨ ਕੀਤੇ ਹਨ" ਇਹ ਇਕ ਪੂਰਨ ਕਿਰਿਆਸ਼ੀਲ ਕ੍ਰਿਦੰਤ ਅਤੇ ਇਕ ਪੂਰਨ ਕਿਰਿਆਸ਼ੀਲ ਕਿਰਿਆ ਹੈ ਜਿਸਦਾ ਅਰਥ ਹੈ "ਦੇਖਿਆ ਹੈ ਅਤੇ ਨਿਰੰਤਰ ਦੇਖਣਾ ਹੈ"। ਯਿਸੂ ਪੂਰੀ ਤਰ੍ਹਾਂ ਪਰਮੇਸ਼ਰ ਨੂੰ ਪ੍ਰਗਟ ਕਰਦਾ ਹੈ (ਦੇਖੋ, ਕੁਲਸੀਆਂ 1:15; ਇਬਰਾਨੀਆਂ 1:3)।

14:10 ਯੂਨਾਨੀ ਵਿੱਚ ਯਿਸੂ ਦੇ ਸਵਾਲ ਤੋਂ ਇਕ "ਹਾਂ" ਜਵਾਬ ਦੀ ਉਮੀਦ ਹੈ। 1 ਯੂਹੰਨਾ 2:10 ਤੇ [ਖਾਸ ਵਿਸ਼ਾ: ਯੂਹੰਨਾ ਦੀਆਂ ਲਿਖਤਾਂ ਵਿੱਚ "ਬਣੇ ਰਹਿਣਾ"](#) ਦੇਖੋ।

▣ "ਤੁਸੀਂ. . .ਤੁਹਾਨੂੰ" ਪਹਿਲਾ "ਤੁਸੀਂ" ਇਕਵਚਨ ਹੈ, ਜੋ ਫਿਲਿੱਪਸ ਦਾ ਹਵਾਲਾ ਦਿੰਦਾ ਹੈ। ਦੂਸਰਾ "ਤੁਹਾਨੂੰ" ਬਹੁਵਚਨ ਹੈ, ਜੋ ਕਿ ਰਸੂਲਾਂ ਦੇ ਸਮੂਹ ਦਾ ਹਵਾਲਾ ਦਿੰਦਾ ਹੈ (ਦੇਖੋ, ਯੂਹੰਨਾ 14:7, 10)।

▣ "ਇਹ ਵਚਨ ਜਿਹੜੇ ਮੈਂ ਤੁਹਾਨੂੰ ਕਰੇ ਹਨ, ਇਹ ਮੈਂ ਆਪਣੇ ਵੱਲੋਂ ਨਹੀਂ ਕਰੇ ਹਨ" ਯਿਸੂ ਹਰ ਗੱਲ ਵਿੱਚ ਪਿਤਾ ਦੀ ਤਰਫੋਂ ਕੰਮ ਕਰ ਰਿਹਾ ਸੀ (ਦੇਖੋ, ਯੂਹੰਨਾ 14:24; 5:19,30; 7:16-18; 8:28; 10:38; 12:49)। ਯਿਸੂ ਦੀਆਂ ਸਿੱਖਿਆਵਾਂ ਪਿਤਾ ਦੇ ਹੀ ਸ਼ਬਦ ਹਨ (ਯੂਹੰਨਾ 14:24)।

▣ "ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ" ਪਿਤਾ ਅਤੇ ਪੁੱਤਰ ਵਿਚ ਇਹ ਸਾਂਝ (ਜਿਵੇਂ ਕਿ., ਯੂਹੰਨਾ 7:14; 8:28; 10:38 ਵਿਚ), ਜਿਸ ਉੱਤੇ ਯੂਹੰਨਾ 17 ਵਿਚ ਯਿਸੂ ਦੀ ਪ੍ਰਾਰਥਨਾ ਵਿਚ ਜ਼ੋਰ ਦਿੱਤਾ ਗਿਆ, ਯੂਹੰਨਾ 15 ਵਿਚ ਵਿਸ਼ਵਾਸੀਆਂ ਦੇ ਯਿਸੂ ਵਿਚ "ਬਣੇ ਰਹਿਣ" ਦਾ ਅਧਾਰ ਬਣ ਜਾਂਦਾ ਹੈ। ਯੂਹੰਨਾ ਦੀ ਇੰਜੀਲ ਮੁਕਤੀ ਨੂੰ ਇਸ ਤਰ੍ਹਾਂ ਦਰਸਾਉਂਦੀ ਹੈ: (1) ਸਿਧਾਂਤ (2) ਸੰਗਤੀ (3) ਆਗਿਆਕਾਰੀ (4) ਦ੍ਰਿੜ੍ਹਤਾ।

14:11 "ਮੇਰਾ ਵਿਸ਼ਵਾਸ ਕਰੋ" ਇਹ ਇਕ ਵਰਤਮਾਨ ਕਿਰਿਆਸ਼ੀਲ ਹੁਕਮ ਜਾਂ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ (ਯੂਹੰਨਾ 14:1)।

ਇਸ ਆਇਤ ਦੇ ਸ਼ੁਰੂਆਤੀ ਮੁਹਾਵਰੇ ਤੇ ਹੱਥ-ਲਿਖਤਾਂ ਵਿਚ ਬਦਲਾਵ ਹੈ। ਕੁਝ ਸ਼ੁਰੂਆਤੀ ਯੂਨਾਨੀ ਵਾਕਾਂ (P⁶⁶, P⁷⁵, κ, D, L, ਅਤੇ W) ਵਿਚ ਸਿਰਫ ਕਿਰਿਆ "ਵਿਸ਼ਵਾਸ" ਜਿਸ ਦੇ ਬਾਅਦ (ਹੋਟੀ hoti) "ਉਸ ਤੇ" ਹੈ ਜਿਸਦਾ ਅਰਥ ਹੈ ਕਿ ਉਨ੍ਹਾਂ ਨੂੰ ਯਿਸੂ ਅਤੇ ਪਿਤਾ ਦੀ ਏਕਤਾ ਬਾਰੇ ਸੱਚਾਈ ਨੂੰ ਸਵੀਕਾਰ ਕਰਨਾ ਸੀ। ਹੋਰ ਪ੍ਰਾਚੀਨ ਵਾਕਾਂ (MSS A ਅਤੇ B) "ਮੇਰੇ ਤੇ" ਨੂੰ ਜੋੜਦੇ ਹਨ ਜੋ ਵਿਸ਼ਵਾਸ ਦੀ ਨਿੱਜੀ ਚੀਜ਼ ਦਰਸਾਉਂਦਾ ਹੈ। United Bible Societies ਦੇ ਯੂਨਾਨੀ ਵਿਦਵਾਨ ਮੰਨਦੇ ਹਨ ਕਿ ਪਹਿਲਾ ਵਿਕਲਪ ਮੌਲਿਕ ਹੈ (ਦੇਖੋ Bruce M. Metzger ਦੀ ਕਿਤਾਬ *A Textual Commentary on the Greek New Testament*, ਜੋ ਇਸ ਵਿਕਲਪ ਨੂੰ "B" ਰੇਟਿੰਗ ਦਿੰਦੀ ਹੈ [ਲਗਭਗ ਨਿਸ਼ਚਿਤ], ਪੰਨਾ 244)। ਬਹੁਤੇ ਆਧੁਨਿਕ ਅਨੁਵਾਦ "ਮੇਰੇ ਵਿਚ" ਨੂੰ ਰੱਖਦੇ ਹਨ ਪਰ "ਉਸ" ਨੂੰ ਜੋੜਦੇ ਹਨ (ਜੋ ਇਹ ਦਿਖਾਉਂਦਾ ਹੈ ਕਿ ਕਿਹੜੀ ਚੀਜ਼ ਤੇ ਵਿਸ਼ਵਾਸ ਕਰਨਾ ਹੈ)।

▣ "ਨਹੀਂ ਤਾਂ ਇਹਨਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ" ਯਿਸੂ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਸਦੇ ਕੰਮਾਂ ਤੇ ਵਿਸ਼ਵਾਸ ਕਰੋ (ਦੇਖੋ, ਯੂਹੰਨਾ 5:36; 10:25,38)। ਉਸਦੇ ਕੰਮਾਂ ਨੇ ਪੁਰਾਣੇ ਨੇਮ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ। ਉਸਦੇ ਕੰਮ ਇਹ ਪ੍ਰਗਟ ਕਰਦੇ ਹਨ ਕਿ ਉਹ ਕੌਣ ਹੈ! ਰਸੂਲਾਂ ਨੂੰ, ਸਾਡੇ ਸਾਰਿਆਂ ਵਾਂਗ, ਵਿਸ਼ਵਾਸ ਵਿਚ ਵਧਣਾ ਸੀ।

14:12 "ਸੱਚ ਸੱਚ" ਯੂਹੰਨਾ 1:51 ਤੇ ਨੋਟ ਦੇਖੋ।

▣ "ਵਿਸ਼ਵਾਸ ਕਰਨ ਵਾਲੇ. . . ਕੰਮ ਕਰਨਗੇ" ਵਿਸ਼ਵਾਸ ਕਰਨਾ ਸਿਰਫ ਮਾਨਸਿਕ ਗਤੀਵਿਧੀ ਨਹੀਂ ਬਲਕਿ ਕੰਮ ਅਧਾਰਿਤ ਸ਼ਬਦ ਹੈ। ਇਹ ਵਾਕ "ਉਹ ਵੱਡੇ ਕੰਮ ਕਰਨਗੇ" ਇਕ ਭਵਿੱਖਕਾਲ ਦਾ ਕਿਰਿਆਸ਼ੀਲ ਸੰਕੇਤਕ ਵਾਕ ਹੈ ਜਿਸਦਾ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ "ਉਹ ਵੱਡੇ ਕੰਮ ਕਰੇਗਾ" ਇਹ ਸੰਭਾਵਿਤ ਤੌਰ ਤੇ ਹਵਾਲਾ ਦਿੰਦਾ ਹੈ:

1. ਭੂਗੋਲਿਕ ਖੇਤਰ (ਮੱਤੀ 28:18-20)
2. ਪਰਾਈਆਂ ਕੋਮਾਂ ਦਾ ਮਿਸ਼ਨ
3. ਹਰੇਕ ਵਿਸ਼ਵਾਸੀ ਨਾਲ ਪਵਿੱਤਰ ਆਤਮਾ
4. ਯਿਸੂ ਦੀ ਵਿਚੋਲਗਿਰੀ ਦੀ ਪ੍ਰਾਰਥਨਾ (ਇਬਰਾਨੀਆਂ 7:25; 9:24)

1 ਯੂਹੰਨਾ 3:22 ਤੇ ਖਾਸ ਵਿਸ਼ਾ ਦੇਖੋ: [ਖਾਸ ਵਿਸ਼ਾ: ਪ੍ਰਾਰਥਨਾ, ਅਸੀਮਿਤ ਫਿਰ ਵੀ ਸੀਮਿਤ](#)

ਬਾਈਬਲ ਦੀ ਮਸੀਹਤ ਲਈ ਆਖਰੀ ਵਾਕ "ਉਹ ਕਰੇਗਾ" ਬਹੁਤ ਮਹੱਤਵਪੂਰਣ ਹੈ। ਜਿਵੇਂ ਪਿਤਾ ਨੇ ਪੁੱਤਰ ਨੂੰ ਭੇਜਿਆ, ਪੁੱਤਰ ਆਪਣੇ ਚੇਲਿਆਂ ਨੂੰ ਭੇਜਦਾ ਹੈ! "ਮਸੀਹ ਵਿਚ" ਹੋਣਾ ਅਤੇ "ਸਦੀਪਕ ਜੀਵਨ" ਹੋਣ ਦਾ ਅਰਥ "ਮਹਾਨ ਆਗਿਆ" ਦਾ ਕਿਰਿਆਸ਼ੀਲ ਦਿਲ ਅਤੇ ਦਿਮਾਗ ਹੋਣਾ ਹੈ। ਮਸੀਹਤ ਕੋਈ ਧਰਮ ਜਾਂ ਚੀਜ਼ ਨਹੀਂ ਹੈ ਜੋ ਸਾਨੂੰ ਬਰਸਾਤੀ ਦਿਨਾਂ ਲਈ ਪ੍ਰਾਪਤ ਹੋਈ ਹੈ। ਇਹ ਜ਼ਿੰਦਗੀ ਦੀ ਇਕ ਨਵੀਂ ਸਥਿਤੀ ਹੈ, ਇਕ ਨਵਾਂ ਵਿਸ਼ਵ-ਦ੍ਰਿਸ਼ਟੀਕੋਣ ਹੈ! ਇਹ ਸਭ ਕੁਝ ਬਦਲ ਦਿੰਦਾ ਹੈ! ਇਸ ਨੂੰ ਰੋਜ਼ਾਨਾ, ਰਾਜ-ਅਧਾਰਿਤ, ਕੁਰਬਾਨੀ ਵਾਲੀ ਜੀਵਨ ਸ਼ੈਲੀ ਬਣਨਾ ਲਾਜ਼ਮੀ ਹੈ।

ਕਲੀਸਿਯਾ ਨੂੰ ਦੁਬਾਰਾ ਕਬਜ਼ਾ ਕਰਨਾ ਹੈ

1. ਹਰੇਕ ਵਿਸ਼ਵਾਸੀ ਦੀ ਸੇਵਕਾਈ
2. ਮਹਾਨ ਆਗਿਆ ਦੀ ਪ੍ਰਥਮਤਾ

3. ਰੋਜ਼ਾਨਾ ਜਾਣ-ਬੁੱਝ ਕੇ ਸੁਆਰਥਹੀਣ ਸੇਵਾ

4. ਹੁਣ ਮਸੀਹ ਵਰਗੇ ਬਣਨਾ!

14:13-14 "ਜੇਕਰ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ" ਧਿਆਨ ਦਿਓ ਕਿ ਯਿਸੂ ਦਾ ਦਾਅਵਾ ਹੈ ਕਿ ਉਹ ਆਪਣੇ ਚਰਿੱਤਰ ਦੇ ਅਧਾਰ ਤੇ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਵੇਗਾ। ਰਸੂਲਾਂ ਦੇ ਕਰਤੱਬ 7:59 ਵਿਚ ਇਸਤੀਫ਼ਾਨ ਨੇ ਯਿਸੂ ਨੂੰ ਪ੍ਰਾਰਥਨਾ ਕੀਤੀ। 2 ਕੁਰਿੰਥੀਆਂ 12:8 ਵਿਚ ਪੌਲੁਸ ਯਿਸੂ ਨੂੰ ਪ੍ਰਾਰਥਨਾ ਕਰਦਾ ਹੈ। ਯੂਹੰਨਾ 15:16 ਅਤੇ 16:23 ਵਿਚ ਵਿਸ਼ਵਾਸੀਆਂ ਨੂੰ ਪੂਰਾ ਅੱਗੇ ਪ੍ਰਾਰਥਨਾ ਕਰਨੀ ਹੈ। ਸਾਡੀਆਂ ਪ੍ਰਾਰਥਨਾਵਾਂ ਦੇ ਅਖੀਰ ਵਿਚ ਯਿਸੂ ਦੇ ਨਾਮ ਵਿਚ ਪ੍ਰਾਰਥਨਾ ਕਰਨਾ ਕੋਈ ਜਾਦੂ ਦਾ ਫਾਰਮੂਲਾ ਨਹੀਂ ਹੈ ਪਰ ਇਹ ਯਿਸੂ ਦੀ ਇੱਛਾ ਵਿਚ ਪ੍ਰਾਰਥਨਾ ਕਰਨਾ ਹੈ।

ਇਹ ਬਾਈਬਲ ਦੇ ਵਿਸ਼ਿਆਂ ਤੇ ਸਪੱਸ਼ਟ ਬਿਆਨ ਦੇਣ ਤੋਂ ਪਹਿਲਾਂ ਸਮਾਨ ਵਚਨਾਂ ਨਾਲ ਵਿਚਾਰਨ ਦੀ ਜ਼ਰੂਰਤ ਦੀ ਇਕ ਚੰਗੀ ਉਦਾਹਰਣ ਹੈ। ਸਾਨੂੰ "ਜੇ ਵੀ ਅਸੀਂ ਮੰਗਣਾ ਚਾਹੁੰਦੇ ਹਾਂ" ਨਾਲ ਸੰਤੁਲਨ ਬਣਾਉਂਦਾ ਚਾਹੀਦਾ ਹੈ:

1. "ਮੇਰੇ ਨਾਮ ਵਿਚ" (ਯੂਹੰਨਾ 14:13-14; 15:7,16; 16:23)
2. "ਮੰਗਦੇ ਰਹਿਣਾ" (ਮੱਤੀ 7:7-8; ਲੂਕਾ 11:5-13; 18:1-8)
3. "ਦੇ ਜਣਿਆਂ ਦੀ ਸਹਿਮਤੀ" (ਮੱਤੀ 18:19)
4. "ਵਿਸ਼ਵਾਸ ਕਰਨਾ" (ਮੱਤੀ 21:22)
5. "ਬਿਨਾਂ ਸ਼ੱਕ ਦੇ" (ਮਰਕੁਸ 11:22-24; ਯਾਕੂਬ 1:6-7)
6. "ਸੁਆਰਥੀ ਹੋਕੇ ਨਹੀਂ" (ਯਾਕੂਬ 4:2-3)
7. "ਉਸਦੇ ਹੁਕਮਾਂ ਨੂੰ ਮੰਨਣਾ" (1 ਯੂਹੰਨਾ 3:22)
8. "ਪਰਮੇਸ਼ਰ ਦੀ ਇੱਛਾ ਦੇ ਅਨੁਸਾਰ" (ਮੱਤੀ 6:10; 1 ਯੂਹੰਨਾ 5:14-15)

ਯਿਸੂ ਦਾ ਨਾਮ ਉਸਦੇ ਚਰਿੱਤਰ ਨੂੰ ਦਰਸਾਉਂਦਾ ਹੈ। ਇਹ ਯਿਸੂ ਦੇ ਮਨ ਅਤੇ ਦਿਲ ਦਾ ਜ਼ਿਕਰ ਕਰਨ ਦਾ ਇਕ ਹੋਰ ਤਰੀਕਾ ਹੈ। ਇਹ ਵਾਕ ਅਕਸਰ ਯੂਹੰਨਾ ਵਿਚ ਦਿਖਾਈ ਦਿੰਦਾ ਹੈ (ਯੂਹੰਨਾ 14:13-14,26; 15:16; 16:23-26)। ਜਿੰਨਾ ਜ਼ਿਆਦਾ ਕੋਈ ਮਸੀਹ ਵਰਗਾ ਬਣੇਗਾ, ਉੱਨੀ ਹੀ ਸੰਭਾਵਨਾ ਹੈ ਕਿ ਉਸਦੀ ਪ੍ਰਾਰਥਨਾ ਦਾ ਜਵਾਬ ਪੱਕਾ ਮਿਲੇਗਾ। ਸਭ ਤੋਂ ਭੈੜਾ ਕੰਮ ਜੇ ਪਰਮੇਸ਼ਰ ਆਤਮਿਕ ਤੌਰ ਤੇ ਕਰ ਸਕਦਾ ਹੈ ਉਹ ਉਨ੍ਹਾਂ ਦੀਆਂ ਸੁਆਰਥੀ, ਪਦਾਰਥਵਾਦੀ ਪ੍ਰਾਰਥਨਾਵਾਂ ਦਾ ਜਵਾਬ ਦੇਣਾ ਹੈ। 1 ਯੂਹੰਨਾ 3:22 ਤੇ ਨੋਟ ਦੇਖੋ।

ਖਾਸ ਵਿਸ਼ਾ: ਪ੍ਰਭਾਵਸ਼ਾਲੀ ਪ੍ਰਾਰਥਨਾ SPECIAL TOPIC: Effective Prayer

ਖਾਸ ਵਿਸ਼ਾ: ਪ੍ਰਭਾਵਸ਼ਾਲੀ ਪ੍ਰਾਰਥਨਾ

A. ਤ੍ਰਿਐਕ ਪਰਮੇਸ਼ਰ ਨਾਲ ਕਿਸੇ ਵਿਅਕਤੀ ਦੇ ਨਿੱਜੀ ਸੰਬੰਧ ਨਾਲ ਸੰਬੰਧਿਤ

1. ਪਿਤਾ ਦੀ ਇੱਛਾ ਨਾਲ ਸੰਬੰਧਿਤ
 - a. ਮੱਤੀ 6:10
 - b. 1 ਯੂਹੰਨਾ 3:22
 - c. 1 ਯੂਹੰਨਾ 5:14-15
2. ਯਿਸੂ ਵਿਚ ਬਣੇ ਰਹਿਣਾ
 - a. ਯੂਹੰਨਾ 15:7
3. ਯਿਸੂ ਦੇ ਨਾਮ ਨਾਲ ਪ੍ਰਾਰਥਨਾ ਕਰਨਾ
 - a. ਯੂਹੰਨਾ 14:13,14
 - b. ਯੂਹੰਨਾ 15:16
 - c. ਯੂਹੰਨਾ 16:23-24

4. ਆਤਮਾ ਵਿਚ ਪ੍ਰਾਰਥਨਾ ਕਰਨਾ

- a. ਅਫਸੀਆਂ 6:18
- b. ਯਹੂਦਾਹ 1:20

B. ਵਿਅਕਤੀ ਦੇ ਨਿੱਜੀ ਮਨੋਰਥਾਂ ਨਾਲ ਸੰਬੰਧਿਤ

- 1. ਸੰਕੋਚੀ ਨਾਲ ਨਹੀਂ
 - a. ਮੱਤੀ 21:22
 - b. ਯਾਕੂਬ 1:6-7
- 2. ਅਣਉਚਿਤ ਢੰਗ ਨਾਲ ਮੰਗਣਾ
 - a. ਯਾਕੂਬ 4:3
- 3. ਸਵਾਰਥ ਨਾਲ ਮੰਗਣਾ
 - a. ਯਾਕੂਬ 4:2-3

C. ਕਿਸੇ ਦੀਆਂ ਵਿਅਕਤੀਗਤ ਚੋਣਾਂ ਨਾਲ ਸੰਬੰਧਿਤ

- 1. ਦ੍ਰਿੜ੍ਹਤਾ
 - a. ਲੂਕਾ 18:1-8
 - b. ਕੁਲਸੀਆਂ 4:2
 - c. ਯਾਕੂਬ 5:16
- 2. ਘਰ ਵਿਚ ਵਿਵਾਦ
 - a. 1 ਪਤਰਸ 3:7
- 3. ਪਾਪ
 - a. ਜਬੂਰ 66:18
 - b. ਯਸ਼ਾਯਾਹ 59:1-2
 - c. ਯਸ਼ਾਯਾਹ 64:7

ਸਾਰੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ ਜਾਣਦਾ ਹੈ, ਪਰ ਸਾਰੀਆਂ ਪ੍ਰਾਰਥਨਾਵਾਂ ਪ੍ਰਭਾਵਸ਼ਾਲੀ ਨਹੀਂ ਹੁੰਦੀਆਂ ਹਨ। ਸਭ ਤੋਂ ਮਾੜਾ ਕੰਮ ਜੋ ਪਰਮੇਸ਼ਰ ਕਰ ਸਕਦਾ ਹੈ ਉਹ ਵਿਸ਼ਵਾਸੀਆਂ ਦੀਆਂ ਅਣਉਚਿਤ ਬੇਨਤੀਆਂ ਨੂੰ ਮੰਨਣਾ ਹੈ।

Copyright © 2014 [Bible Lessons International](http://BibleLessonsInternational.com)

ਖਾਸ ਵਿਸ਼ਾ: ਪ੍ਰਭੂ ਦਾ ਨਾਮ SPECIAL TOPIC: The Name of the Lord

ਖਾਸ ਵਿਸ਼ਾ: ਪ੍ਰਭੂ ਦਾ ਨਾਮ

ਕਲੀਸਿਯਾ ਵਿਚ ਤ੍ਰਿਏਕ ਪਰਮੇਸ਼ਰ ਦੀ ਵਿਅਕਤੀਗਤ ਮੌਜੂਦਗੀ ਅਤੇ ਕਿਰਿਆਸ਼ੀਲ ਸ਼ਕਤੀ ਲਈ ਇਹ ਨਵੇਂ ਨੇਮ ਦਾ ਆਮ ਕਥਨ ਹੈ। ਇਹ ਕੋਈ ਜਾਦੂ ਵਾਲਾ ਫਾਰਮੂਲਾ ਨਹੀਂ ਸੀ, ਪਰ ਯਿਸੂ ਵਿਚ ਦਿਖਾਇਆ ਗਿਆ ਪਰਮੇਸ਼ਰ ਦੇ ਚਰਿੱਤਰ ਲੈ ਇਕ ਬੇਨਤੀ ਸੀ। ਅਕਸਰ ਇਹ ਕਥਨ ਯਿਸੂ ਦੇ ਪ੍ਰਭੂ ਹੋਣ ਦਾ ਹਵਾਲਾ ਦਿੰਦਾ ਹੈ (ਫ਼ਿਲਿੱਪੀਆਂ 2:11)

1. ਵਿਅਕਤੀ ਦੇ ਯਿਸੂ ਵਿਚ ਵਿਸ਼ਵਾਸ ਦੇ ਅੰਗੀਕਰਨ ਵੇਲੇ (ਤੁਲਨਾ ਕਰੋ, ਰੋਮੀਆਂ 10:9-13; ਰਸੂਲਾਂ ਦੇ ਕਰਤੱਬ 2:21,38; 8:12,16; 10:48; 19:5; 22:16; 1 ਕੁਰਿੰਥੀਆਂ 1:13,15; ਯਾਕੂਬ 2:7)
2. ਭੂਤ ਕੱਢਣ ਵੇਲੇ (ਮੱਤੀ 7:22; ਮਰਕੁਸ 9:38; ਲੂਕਾ 9:49; 10:17; ਰਸੂਲਾਂ ਦੇ ਕਰਤੱਬ 19:13)
3. ਚਮਤਕਾਰ ਵੇਲੇ (ਰਸੂਲਾਂ ਦੇ ਕਰਤੱਬ 3:6,16; 4:10; 9:34; ਯਾਕੂਬ 5:14)
4. ਸੇਵਕਾਈ ਦੇ ਕੰਮ ਵੇਲੇ (ਮੱਤੀ 10:42; 18:5; ਲੂਕਾ 9:48)
5. ਕਲੀਸਿਯਾ ਦੇ ਅਨੁਸ਼ਾਸਨ ਵੇਲੇ (ਮੱਤੀ 18:15-20)
6. ਗੈਰ-ਯਹੂਦੀਆਂ ਨੂੰ ਪ੍ਰਚਾਰ ਕਰਨ ਵੇਲੇ (ਲੂਕਾ 24:47; ਰਸੂਲਾਂ ਦੇ ਕਰਤੱਬ 9:15; 15:17; ਰੋਮੀਆਂ 1:5)
7. ਪ੍ਰਾਰਥਨਾ ਵੇਲੇ (ਯੂਹੰਨਾ 14:13-14; 15:7,16; 16:23; 1 ਕੁਰਿੰਥੀਆਂ 1:2)
8. ਮਸੀਹਤ ਦਾ ਹਵਾਲਾ ਦੇਣ ਦਾ ਇਕ ਤਰੀਕਾ (ਰਸੂਲਾਂ ਦੇ ਕਰਤੱਬ 26:9; 1 ਕੁਰਿੰਥੀਆਂ 1:10; 2 ਤਿਮੋਥਿਉਸ 2:19; ਯਾਕੂਬ 2:7; 1 ਪਤਰਸ 4:14)

ਜੇ ਵੀ ਅਸੀਂ ਪ੍ਰਚਾਰਕਾਂ, ਸੇਵਕਾਂ, ਮਦਦਗਾਰਾਂ, ਚੰਗਾ ਕਰਨ ਵਾਲਿਆਂ, ਭੂਤ ਕੱਢਣ ਵਾਲਿਆਂ ਵਾਂਗ ਕਰਦੇ ਹਾਂ, ਅਸੀਂ ਉਸਦੇ ਚਰਿੱਤਰ, ਉਸਦੀ ਸ਼ਕਤੀ, ਉਸਦੇ ਪ੍ਰਬੰਧ ਅਤੇ ਉਸਦੇ ਨਾਮ ਵਿਚ ਕਰਦੇ ਹਾਂ (ਫ਼ਿਲਿੱਪੀਆਂ 2:9-10)!

Copyright © 2014 [Bible Lessons International](http://BibleLessonsInternational.com)

▣ "ਜੇਕਰ" ਇਹ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸ ਦਾ ਅਰਥ ਸੰਭਾਵੀ ਕੰਮ ਹੈ।

▣ "ਜੇ ਕੁਝ ਮੰਗੋਗੇ" ਆਮ ਤੌਰ ਤੇ ਵਿਸ਼ਵਾਸੀਆਂ ਨੂੰ ਪਿਤਾ ਨੂੰ, ਪੁੱਤਰ ਦੁਆਰਾ ਪਵਿੱਤਰ ਆਤਮਾ ਵਿਚ ਪ੍ਰਾਰਥਨਾ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਆਇਤ ਯੂਹੰਨਾ ਦੀ ਇੰਜੀਲ ਵਿਚ ਇਕੋ ਆਇਤ ਹੈ ਜਿੱਥੇ ਯਿਸੂ ਆਗਿਆ ਦਿੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ।

ਇਹੀ ਕਾਰਨ ਹੋ ਸਕਦਾ ਹੈ ਕਿ ਕੁਝ ਪੁਰਾਣੀਆਂ ਯੂਨਾਨੀ ਹੱਥ-ਲਿਖਤਾਂ "ਮੈਨੂੰ" ਨੂੰ ਛੱਡਦੀਆਂ ਹਨ (ਅਰਥਾਤ. MSS, A, D, L, ਅਤੇ ਕੁਝ ਪੁਰਾਣੇ ਲਾਤੀਨੀ, ਇਥੋਪੀਅਨ, ਸਲਾਵਿਕ ਸੰਸਕਰਣ)। UBS⁴ ਇਸਦੇ ਸ਼ਾਮਲ ਹੋਣ ਨੂੰ "B" ਰੇਟਿੰਗ ਦਿੰਦਾ ਹੈ (ਲਗਭਗ ਨਿਸ਼ਚਿਤ)। ਇਸ ਨੂੰ MSS P⁶⁶, P⁷⁵, κ, B, W, ਅਤੇ ਕੁਝ ਪੁਰਾਣੇ ਲਾਤੀਨੀ ਅਤੇ ਸੀਰੀਅਨ ਅਨੁਵਾਦਾਂ ਵਿਚ ਸ਼ਾਮਲ ਕੀਤਾ ਗਿਆ ਹੈ।

ਯੂਹੰਨਾ 14:15-17

¹⁵ "ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। ¹⁶ ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਦੇਵੇਗਾ ਕਿ ਉਹ ਸਦਾ ਤੁਹਾਡੇ ਨਾਲ ਰਹੇ। ¹⁷ ਅਰਥਾਤ ਸੱਚ ਦਾ ਆਤਮਾ ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਹੈ ਅਤੇ ਨਾ ਹੀ ਜਾਣਦਾ ਹੈ। ਪਰ ਤੁਸੀਂ ਉਸ ਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ।

14:15 "ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ" ਇਹ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜੋ ਸੰਭਾਵੀ ਕੰਮ ਬਾਰੇ ਗੱਲ ਕਰਦਾ ਹੈ। ਆਗਿਆਕਾਰੀ ਦੁਆਰਾ ਮਸੀਹ ਵਿਚ ਪਰਮੇਸ਼ਰ ਲਈ ਪਿਆਰ ਦਰਸਾਇਆ ਗਿਆ ਹੈ। "ਪਾਲਣਾ ਕਰੋਗੇ" ਇਕ ਭਵਿੱਖ ਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਵਰਤਮਾਨ ਹੁਕਮ ਵਜੋਂ ਵਰਤਿਆ ਜਾਂਦਾ ਹੈ (Friberg, *Analytical Greek New Testament*, ਪੰਨਾ 337)। ਆਗਿਆਕਾਰੀ ਬਹੁਤ ਮਹੱਤਵਪੂਰਣ ਹੈ (ਦੇਖੋ, ਯੂਹੰਨਾ 8:51; 14:21,23-24; 15:10; 1 ਯੂਹੰਨਾ 2:3-5; 3:22,24; 5:3;

2 ਯੂਹੰਨਾ 6; ਲੂਕਾ 6:46)। ਯੂਹੰਨਾ 14:21, 23, ਅਤੇ 24 ਵੀ ਇਸੇ ਸੱਚਾਈ ਉੱਤੇ ਜ਼ੋਰ ਦਿੰਦੇ ਹਨ। ਆਗਿਆਕਾਰੀ ਸੱਚੇ ਪਰਿਵਰਤਨ ਦਾ ਪ੍ਰਮਾਣ ਹੈ (ਦੇਖੋ, ਯਾਕੂਬ ਅਤੇ 1 ਯੂਹੰਨਾ)।

NKJV ਵਿਚ "ਮੇਰੇ ਹੁਕਮਾਂ ਦੀ ਪਾਲਣਾ ਕਰੋ" ਹੈ, ਜਿਸਦਾ ਸਮਰਥਨ MSS A, D, W, ਲਾਤੀਨੀ ਸੰਸਕਰਣ, ਅਤੇ ਕਈ ਕਲੀਸਿਯਾ ਦੇ ਫਾਦਰਾਂ ਕੀਤਾ ਹੈ। UBS⁴ ਭਵਿੱਖ ਦੇ ਕਿਰਿਆਸ਼ੀਲ ਸੰਕੇਤਕ ਨੂੰ "C" ਰੇਟਿੰਗ ਦਿੰਦਾ ਹੈ (ਕਾਫ਼ੀ ਸ਼ੱਕ ਵਾਲਾ), ਜਿਸਦਾ ਸਮਰਥਨ MSS B, L, ਅਤੇ ਕਲੀਸਿਯਾ ਦੇ ਕੁਝ ਫਾਦਰਾਂ ਦੁਆਰਾ ਕੀਤਾ ਗਿਆ ਹੈ।

14:16 "ਉਹ ਤੁਹਾਨੂੰ ਦੇਵੇਗਾ" ਯੂਹੰਨਾ 14:26 ਤੋਂ ਨੋਟ ਦੇਖੋ।

NASB, NKJV, TEV "ਇਕ ਹੋਰ ਸਹਾਇਕ"

NRSV, NET "ਇਕ ਹੋਰ ਵਕੀਲ"

NJB "ਇਕ ਹੋਰ ਸਹਾਇਕ"

"ਇਕ ਹੋਰ" ਸ਼ਬਦ ਦਾ ਯੂਨਾਨੀ ਸ਼ਬਦ (*ἄλλος allos*) ਹੈ ਜਿਸਦਾ ਅਰਥ "ਉਸੇ ਤਰ੍ਹਾਂ ਦਾ ਇਕ ਹੋਰ" ਹੈ। ਪਵਿੱਤਰ ਆਤਮਾ ਨੂੰ "ਇਕ ਹੋਰ ਯਿਸੂ" ਕਿਹਾ ਗਿਆ ਹੈ (G. Campbell Morgan, ਹੇਠ ਦਿੱਤਾ ਖਾਸ ਵਿਸ਼ਾ ਦੇਖੋ)।

ਦੂਸਰਾ ਸ਼ਬਦ ਯੂਨਾਨੀ ਸ਼ਬਦ "*παρακਲῆτης parakletos*" ਹੈ ਜੋ ਯਿਸੂ ਲਈ 1 ਯੂਹੰਨਾ 2:1 (ਵਿਚੋਲੇ ਵਾਂਗ) ਵਿਚ ਵਰਤਿਆ ਗਿਆ ਹੈ ਅਤੇ ਯੂਹੰਨਾ 14:26 ਅਤੇ 16:7-14 ਵਿਚ ਪਵਿੱਤਰ ਆਤਮਾ ਲਈ ਵਰਤਿਆ ਗਿਆ ਹੈ। ਇਸ ਦੀ ਸ਼ਬਦਾਵਲੀ ਕਾਨੂੰਨੀ ਅਰਥਾਂ ਵਿਚ "ਕਿਸੇ ਨੂੰ ਮਦਦ ਕਰਨ ਲਈ ਨਾਲ ਬੁਲਾਇਆ ਗਿਆ" ਹੈ। ਇਸ ਲਈ, "ਸਹਾਇਕ" ਇਸ ਸ਼ਬਦ ਲਈ ਸਹੀ ਤਰਜਮਾ ਹੈ। ਇਸੇ ਯੂਨਾਨੀ ਮੂਲ ਸ਼ਬਦ ਤੋਂ "ਤਸੱਲੀ ਦੇਣ ਵਾਲਾ" (*παρακαλέω parakaleo*) ਹੈ ਜੋ 2 ਕੁਰਿੰਥੀਆਂ 1:3-11 ਵਿਚ ਪਿਤਾ ਲਈ ਵਰਤਿਆ ਗਿਆ ਹੈ।

ਨਾਂਵ "ਵਕੀਲ" (*παρακਲῆτης parakletos*) ਦਾ ਅਨੁਵਾਦ ਰੋਮੀ ਕਾਨੂੰਨੀ ਪ੍ਰਣਾਲੀ ਤੋਂ ਆਇਆ ਹੈ। "ਸਹਾਇਕ" ਅਨੁਵਾਦ ਸਭ ਤੋਂ ਪਹਿਲਾਂ Wycliffe ਦੁਆਰਾ ਵਰਤਿਆ ਗਿਆ ਸੀ ਅਤੇ ਯੂਨਾਨੀ ਭਾਸ਼ਾ ਵਿਚ ਅਨੁਵਾਦ ਹੋਏ ਪੁਰਾਣੇ ਨੇਮ ਵਿਚ ਕਿਰਿਆ (*παρακαλέω parakaleo*) ਵਰਤਿਆ ਗਿਆ ਸੀ (2 ਸਮੂਏਲ 10:4; 1 ਇਤਿਹਾਸ 19:3; ਅੱਯੂਬ 16:2; ਜਬੂਰ 69:20; ਉਪਦੇਸ਼ਕ 4:1; ਯਸ਼ਾਯਾਹ 35:4)। ਇਹ ਸ਼ੈਤਾਨ ਦੇ ਉਲਟ ਹੈ (ਦੇਸ਼ ਲਗਾਉਣ ਵਾਲਾ)

ਫਿਲੇ ਅਤੇ ਜੋਸੇਫਸ ਦੇਵਾਂ ਨੇ ਇਸ ਸ਼ਬਦ ਨੂੰ "ਵਿਚੋਲਗੀ" ਜਾਂ "ਸਲਾਹਕਾਰ" ਲਈ ਵਰਤਿਆ ਹੈ।

ਖਾਸ ਵਿਸ਼ਾ: ਯਿਸੂ ਅਤੇ ਆਤਮਾ SPECIAL TOPIC: Jesus and the Spirit

ਖਾਸ ਵਿਸ਼ਾ: ਯਿਸੂ ਅਤੇ ਆਤਮਾ

ਆਤਮਾ ਅਤੇ ਪੁੱਤਰ ਦੇ ਕੰਮਾਂ ਵਿਚਕਾਰ ਇਕ ਤਰਲਤਾ ਹੈ। G. Campbell Morgan ਨੇ ਕਿਹਾ ਹੈ ਕਿ ਆਤਮਾ ਲਈ ਸਭ ਤੋਂ ਉੱਤਮ ਨਾਮ "ਦੂਸਰਾ ਯਿਸੂ" ਹੈ (ਹਾਲਾਂਕਿ, ਉਹ ਵੱਖਰੇ, ਸਦੀਪਕ ਵਿਅਕਤੀ ਹਨ)। ਹੇਠਾਂ ਪੁੱਤਰ ਅਤੇ ਆਤਮਾ ਦੇ ਕੰਮਾਂ ਅਤੇ ਸਿਰਲੇਖਾਂ ਦੀ ਇਕ ਰੂਪ-ਰੇਖਾ ਤੁਲਨਾ ਕੀਤੀ ਗਈ ਹੈ।

1. ਆਤਮਾ ਨੂੰ "ਯਿਸੂ ਦਾ ਆਤਮਾ" ਕਿਹਾ ਗਿਆ ਹੈ ਜਾਂ ਇਕੋ ਜਿਹਾ ਭਾਵ ਹੈ (ਦੇਖੋ. ਰੋਮੀਆਂ 8:9; 2 ਕੁਰਿੰਥੀਆਂ 3:17; ਗਲਤੀਆਂ 4:6; 1 ਪਤਰਸ 1:11)
2. ਦੋਹਾਂ ਨੂੰ ਇਕੋ ਜਿਹੇ ਸ਼ਬਦਾਂ ਨਾਲ ਬੁਲਾਇਆ ਗਿਆ ਹੈ
 - a. "ਸੱਚ"
 - 1) ਯਿਸੂ (ਯੂਹੰਨਾ 14:6)
 - 2) ਆਤਮਾ (ਯੂਹੰਨਾ 14:17; 16:13)

- b. "ਸਹਾਇਕ"
 - 1) ਯਿਸੂ (1 ਯੂਹੰਨਾ 2:1)
 - 2) ਆਤਮਾ (ਯੂਹੰਨਾ 14:16,26; 15:26; 16:7)
- c. "ਪਵਿੱਤਰ"
 - 1) ਯਿਸੂ (ਮਰਕੁਸ 1:24; ਲੂਕਾ 1:35; ਰਸੂਲਾਂ ਦੇ ਕਰਤੱਬ 3:14; 4:27,30)
 - 2) ਪਵਿੱਤਰ (ਲੂਕਾ 1:35)
- 3. ਦੋਵੇਂ ਵਿਸ਼ਵਾਸੀਆਂ ਵਿਚ ਰਹਿੰਦੇ ਹਨ
 - a. ਯਿਸੂ (ਮੱਤੀ 28:20; ਯੂਹੰਨਾ 14:20,23; 15:4-5; ਰੋਮੀਆਂ 8:10; 2 ਕੁਰਿੰਥੀਆਂ 13:5; ਗਲਤੀਆਂ 2:20; ਅਫਸੀਆਂ 3:17; ਕੁਲਸੀਆਂ 1:27)
 - b. ਆਤਮਾ (ਯੂਹੰਨਾ 14:16-17; ਰੋਮੀਆਂ 8:9,11; 1 ਕੁਰਿੰਥੀਆਂ 3:16; 6:19; 2 ਤਿਮੋਥਿਉਸ 1:14)
 - c. ਪਿਤਾ (ਯੂਹੰਨਾ 14:23; 2 ਕੁਰਿੰਥੀਆਂ 6:16)
- 4. ਆਤਮਾ ਦਾ ਕੰਮ ਯਿਸੂ ਦੀ ਗਵਾਹੀ ਦੇਣਾ ਹੈ (ਯੂਹੰਨਾ 15:29; 16:13-15)

Copyright © 2014 [Bible Lessons International](http://BibleLessonsInternational.com)

▣ "ਉਹ ਸਦਾ ਤੁਹਾਡੇ ਨਾਲ ਰਹੇ" ਪਵਿੱਤਰ ਆਤਮਾ ਦੇ ਹਵਾਲੇ ਲਈ ਤਿੰਨ ਵੱਖਰੇ-ਵੱਖਰੇ ਸੰਬੰਧਸੂਚਕ ਵਰਤੇ ਗਏ ਹਨ।

1. "ਮੈਟਾ *meta*" (ਯੂਹੰਨਾ 14:16), "ਨਾਲ"
2. "ਪਾਰਾ *para*" (ਯੂਹੰਨਾ 14:17), "ਪਾਸੇ"
3. "ਐਨ *en*" (ਯੂਹੰਨਾ 14:17), "ਵਿਚ"

ਧਿਆਨ ਦਿਓ ਕਿ ਪਵਿੱਤਰ ਆਤਮਾ ਸਾਡੇ ਨਾਲ, ਸਾਡੇ ਪਾਸੇ, ਅਤੇ ਸਾਡੇ ਵਿਚ ਹੈ। ਵਿਸ਼ਵਾਸੀਆਂ ਵਿਚ ਯਿਸੂ ਦੇ ਜੀਵਨ ਨੂੰ ਪ੍ਰਦਰਸ਼ਿਤ ਕਰਨਾ ਉਸਦਾ ਕੰਮ ਹੈ। ਉਹ ਅੰਤ ਤੱਕ ਉਨ੍ਹਾਂ ਦੇ ਨਾਲ ਰਹੇਗਾ (ਦੇਖੋ. ਯੂਹੰਨਾ 14:18; ਮੱਤੀ 28:20)।

ਧਿਆਨ ਦਿਓ ਕਿ ਆਤਮਾ ਨੂੰ "ਉਹ" ਕਿਹਾ ਗਿਆ ਹੈ। ਇਸ ਤੋਂ ਭਾਵ ਹੈ ਕਿ ਆਤਮਾ ਇਕ ਵਿਅਕਤੀ ਦੀ ਤਰ੍ਹਾਂ ਹੈ। ਅਕਸਰ KJV ਵਿਚ ਆਤਮਾ ਨੂੰ "ਇਹ" ਨਾਲ ਸੰਬੋਧਿਤ ਕੀਤਾ ਗਿਆ ਹੈ, ਪਰ ਇਹ ਇਸ ਲਈ ਹੈ ਕਿ ਯੂਨਾਨੀ ਦਾ ਸ਼ਬਦ "ਆਤਮਾ" ਵੱਖਰਾ ਹੈ (ਦੇਖੋ, ਯੂਹੰਨਾ 14:17,26; 15:26)। ਉਹ ਤ੍ਰਿਏਕ ਦਾ ਤੀਸਰਾ ਵਿਅਕਤੀ ਹੈ। ਤ੍ਰਿਏਕ ਸ਼ਬਦ ਬਾਈਬਲ ਦਾ ਸ਼ਬਦ ਨਹੀਂ ਹੈ, ਪਰ ਜੇਕਰ ਯਿਸੂ ਪਰਮੇਸ਼ਰ ਹੈ ਅਤੇ ਪਵਿੱਤਰ ਆਤਮਾ ਇਕ ਵਿਅਕਤੀ ਹੈ, ਤਾਂ ਇਕ ਤਰ੍ਹਾਂ ਦੀ ਤ੍ਰੈ ਏਕਤਾ ਸ਼ਾਮਲ ਹੈ। ਪਰਮੇਸ਼ਰ ਇਕ ਹੀ ਦੈਵੀ ਮੂਲ ਹੈ ਪਰ ਤਿੰਨ ਸਥਾਈ, ਵਿਅਕਤੀਗਤ ਪ੍ਰਗਟਾਵੇ ਹੈ, ਤੁਲਨਾ ਕਰੋ, ਮੱਤੀ 3:16-17; 28:19; ਰਸੂਲਾਂ ਦੇ ਕਰਤੱਬ 2:33-34; ਰੋਮੀਆਂ 8:9-10; 1 ਕੁਰਿੰਥੀਆਂ 12:4-6; 2 ਕੁਰਿੰਥੀਆਂ 1:21-22; 13:14; ਅਫਸੀਆਂ 1:3-14; 2:18; 4:4-6; ਤੀਤੁਸ 3:4-6; 1 ਪਤਰਸ 1:2)।

ਯੂਹੰਨਾ 6:58 ਤੇ ਖਾਸ ਵਿਸ਼ਾ ਦੇਖੋ: ਸਦਾ

14:17 "ਸੱਚ ਦਾ ਆਤਮਾ" ਇੱਥੇ "ਸੱਚ" ਦਾ ਉਹੀ ਅਰਥ ਹੈ ਜੋ ਯੂਹੰਨਾ 14:6 ਵਿਚ ਹੈ (ਯੂਹੰਨਾ 15:26; 16:13; 1 ਯੂਹੰਨਾ 4:6)। ਉਹ ਸ਼ੈਤਾਨ ਦੇ ਉਲਟ ਹੈ ਜੋ ਝੂਠ ਬੋਲਣ ਵਾਲਿਆਂ ਦਾ ਪਿਤਾ ਹੈ (ਯੂਹੰਨਾ 8:44)।

▣ "ਜਿਸ ਨੂੰ" "ਜਿਸ ਨੂੰ" ਸ਼ਬਦ "ਆਤਮਾ" (*ਨਯੂਮਾ pneuma*) ਨਾਲ ਸਹਿਮਤ ਹੁੰਦਾ ਹੈ। ਹਾਲਾਂਕਿ, ਹੋਰ ਕੀਤੇ ਯੂਨਾਨੀ ਵਿਚ ਪੁਲਿੰਗ ਨਾਂਵ ਵਰਤਿਆ ਗਿਆ ਹੈ (ਤੁਲਨਾ ਕਰੋ, ਯੂਹੰਨਾ 14:26; 15:26; 16:7,8,13,14)। ਪਵਿੱਤਰ ਆਤਮਾ ਅਸਲ ਵਿਚ ਆਦਮੀ ਜਾਂ ਔਰਤ ਨਹੀਂ ਹੈ; ਉਹ ਆਤਮਾ ਹੈ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਉਹ ਇਕ ਵੱਖਰੀ ਸ਼ਖਸੀਅਤ ਹੈ। (ਯੂਹੰਨਾ 14:26 ਤੇ ਖਾਸ ਵਿਸ਼ਾ ਦੇਖੋ)

▣ "ਸੰਸਾਰ ਪ੍ਰਾਪਤ ਨਹੀਂ ਕਰ ਸਕਦਾ" ਪਵਿੱਤਰ ਆਤਮਾ ਕੇਵਲ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹੈ ਜੋ ਯਿਸੂ ਮਸੀਹ ਵਿਚ ਵਿਸ਼ਵਾਸ ਕਰਦੇ ਹਨ (ਯੂਹੰਨਾ 1:10-12)। ਉਹ ਵਿਸ਼ਵਾਸੀਆਂ ਨੂੰ ਸਭ ਕੁਝ ਪ੍ਰਦਾਨ ਕਰਦਾ ਹੈ ਜੋ ਉਨ੍ਹਾਂ ਦੀ ਜ਼ਰੂਰਤ ਹੈ (ਰੋਮੀਆਂ 8:1-11)। ਅਵਿਸ਼ਵਾਸੀ ਸੰਸਾਰ (*ਕੋਸਮੋਸ kosmos*) ਆਤਮਿਕ ਚੀਜ਼ਾਂ ਨੂੰ ਸਮਝ ਨਹੀਂ ਸਕਦਾ ਜਾਂ ਉਨ੍ਹਾਂ ਦੀ ਕਦਰ ਨਹੀਂ ਕਰ ਸਕਦਾ (ਤੁਲਨਾ ਕਰੋ. 1 ਕੁਰਿੰਥੀਆਂ 2:14; 2 ਕੁਰਿੰਥੀਆਂ 4:4)।

ਖਾਸ ਵਿਸ਼ਾ: ਪੌਲੁਸ ਦੁਆਰਾ ਕੋਸਮੋਸ (ਸੰਸਾਰ) ਦੀ ਵਰਤੋਂ SPECIAL TOPIC: Paul's Use of *Kosmos* (world)

ਖਾਸ ਵਿਸ਼ਾ: ਪੌਲੁਸ ਦੁਆਰਾ ਕੋਸਮੋਸ *KOSMOS* (ਸੰਸਾਰ) ਦੀ ਵਰਤੋਂ

ਪੌਲੁਸ *ਕੋਸਮੋਸ kosmos* ਸ਼ਬਦ ਨੂੰ ਕਈ ਤਰੀਕਿਆਂ ਨਾਲ ਵਰਤਦਾ ਹੈ।

1. ਉਤਪਤੀ ਦਾ ਸਾਰਾ ਕ੍ਰਮ (ਰੋਮੀਆਂ 1:20; ਅਫਸੀਆਂ 1:4; 1 ਕੁਰਿੰਥੀਆਂ 3:22; 8:4,5)
2. ਇਹ ਜਗਤ (2 ਕੁਰਿੰਥੀਆਂ 1:12; ਅਫਸੀਆਂ 1:10; ਕੁਲਸੀਆਂ 1:20; 1 ਤਿਮੋਥਿਉਸ 1:15; 3:16; 6:7)
3. ਮਨੁੱਖਜਾਤੀ (ਰੋਮੀਆਂ 3:6,19; 11:15; 1 ਕੁਰਿੰਥੀਆਂ 1:27-28; 4:9,13; 2 ਕੁਰਿੰਥੀਆਂ 5:19; ਕੁਲਸੀਆਂ 1:6)
4. ਮਨੁੱਖਜਾਤੀ ਪਰਮੇਸ਼ਰ ਤੋਂ ਵੱਖ ਹੋ ਕੇ ਕੰਮ ਕਰ ਰਹੀ ਹੈ (1 ਕੁਰਿੰਥੀਆਂ 1:20-21; 2:12; 3:19; 11:32; ਗਲਤੀਆਂ 4:3; ਅਫਸੀਆਂ 2:2,12; ਫਿਲਿੱਪੀਆਂ 2:15; ਕੁਲਸੀਆਂ 2:8,20-23)। ਇਹ ਯੂਹੰਨਾ ਦੀ ਵਰਤੋਂ ਨਾਲ ਬਿਲਕੁਲ ਮਿਲਦਾ-ਜੁਲਦਾ ਹੈ (1 ਯੂਹੰਨਾ 2:15-17)
5. ਮੌਜੂਦਾ ਸੰਸਾਰ ਦਾ ਢਾਂਚਾ (1 ਕੁਰਿੰਥੀਆਂ 7:29-31; ਗਲਤੀਆਂ 6:14; ਫਿਲਿੱਪੀਆਂ 3:4-9 ਦੇ ਸਮਾਨ ਹੈ, ਜਿੱਥੇ ਪੌਲੁਸ ਯਹੂਦੀ ਢਾਂਚਿਆਂ ਬਾਰੇ ਦੱਸਦਾ ਹੈ)

ਕਈ ਤਰੀਕਿਆਂ ਨਾਲ ਇਹ ਇਕ ਦੂਜੇ ਨਾਲ ਮਿਲਦੇ-ਜੁਲਦੇ ਹਨ ਅਤੇ ਹਰ ਵਰਤੋਂ ਨੂੰ ਸ਼੍ਰੇਣੀਬੱਧ ਕਰਨਾ ਮੁਸ਼ਕਲ ਹੈ। ਪੌਲੁਸ ਦੀਆਂ ਪੱਤਰੀਆਂ ਦੇ ਹੋਰ ਸ਼ਬਦਾਂ ਵਾਂਗ, ਇਸ ਸ਼ਬਦ ਨੂੰ ਨੇੜੇ ਦੇ ਪ੍ਰਸੰਗ ਨਾਲ ਪ੍ਰਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਨਾ ਕਿ ਪੂਰਵ-ਨਿਰਧਾਰਿਤ ਪਰਿਭਾਸ਼ਾ ਦੁਆਰਾ। ਪੌਲੁਸ ਦੀ ਸ਼ਬਦਾਵਲੀ ਤਰਲ ਸੀ (ਦੇਖੋ, James Stewart's *A Man in Christ*)। ਇਹ ਕੋਈ ਅਧਿਆਤਮਿਕ ਕੋਸ਼ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਬਲਕਿ ਯਿਸੂ ਮਸੀਹ ਦਾ ਪ੍ਰਚਾਰ ਕਰ ਰਿਹਾ ਸੀ।

Copyright © 2014 [Bible Lessons International](http://BibleLessonsInternational.com)

▣ "ਜਾਣਦਾ. . . ਜਾਣਦੇ" ਇਹ ਸ਼ਾਇਦ ਯੂਹੰਨਾ ਦਾ ਇਕ ਹੋਰ ਦੇਹਰਾਵਾਦ ਹੈ। ਇਬਰਾਨੀ ਭਾਸ਼ਾ ਵਿਚ ਇਹ ਗੂੜ੍ਹਾ, ਨਿੱਜੀ ਰਿਸ਼ਤਾ ਹੋਵੇਗਾ (ਉਤਪਤ 4:1; ਯਿਰਮਿਯਾਹ 1:5)। ਯੂਨਾਨੀ ਭਾਸ਼ਾ ਗਿਆਨ ਦਾ ਹਵਾਲਾ ਦੇ ਸਕਦੀ ਹੈ। ਇੰਜੀਲ ਵਿਅਕਤੀਗਤ ਅਤੇ ਸਿਧਾਂਤਕ ਦੋਵੇਂ ਹੈ।

▣ "ਤੁਹਾਡੇ ਨਾਲ ਰਹਿੰਦਾ ਹੈ" ਬਣੇ ਰਹਿਣਾ ਯੂਹੰਨਾ ਦੀਆਂ ਲਿਖਤਾਂ ਦਾ ਪ੍ਰਮੁੱਖ ਵਿਚਾਰ ਹੈ (ਯੂਹੰਨਾ 15)। ਪਿਤਾ ਪੁੱਤਰ ਵਿਚ ਰਹਿੰਦਾ ਹੈ, ਪਵਿੱਤਰ ਆਤਮਾ ਵਿਸ਼ਵਾਸੀਆਂ ਵਿਚ ਰਹਿੰਦਾ ਹੈ, ਅਤੇ ਵਿਸ਼ਵਾਸੀ ਪੁੱਤਰ ਵਿਚ ਰਹਿੰਦੇ ਹਨ। ਰਹਿਣਾ ਇਕ ਵਰਤਮਾਨ ਵਾਕ ਹੈ, ਨਾ ਕਿ ਇਕੱਲਤਾ ਦਾ ਫੈਸਲਾ ਜਾਂ ਭਾਵਨਾਤਮਕ ਪ੍ਰਤੀਕਿਰਿਆ।

▣ "ਤੁਹਾਡੇ ਵਿੱਚ ਹੋਵੇਗਾ" ਇਸ ਨੂੰ "ਤੁਹਾਡੇ ਵਿਚਕਾਰ" (ਬਹੁਵਚਨ, ਦੇਖੋ NRSV ਦਾ ਫੁਟਨੋਟ) ਜਾਂ "ਤੁਹਾਡੇ ਵਿਚ" (ਬਹੁਵਚਨ, ਦੇਖੋ NASB, NKJV, NRSV, TEV, ਅਤੇ NJB) ਦੇ ਤੌਰ ਤੇ ਸਮਝਿਆ ਜਾ ਸਕਦਾ ਹੈ। ਪਰਮੇਸ਼ਰ ਦੁਆਰਾ ਵਿਸ਼ਵਾਸੀਆਂ ਵਿਚ ਰਹਿਣਾ ਇਕ ਸ਼ਾਨਦਾਰ ਵਾਅਦਾ ਹੈ। ਨਵਾਂ ਨੇਮ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਤ੍ਰਿਏਕ ਦੇ ਤਿੰਨੋਂ ਵਿਅਕਤੀ ਵਿਸ਼ਵਾਸੀਆਂ ਵਿਚ ਰਹਿੰਦੇ ਹਨ।

1. ਯਿਸੂ (ਮੱਤੀ 28:20; ਯੂਹੰਨਾ 14:20,23; 15:4-5; ਰੋਮੀਆਂ 8:10; 2 ਕੁਰਿੰਥੀਆਂ 13:5; ਗਲਤੀਆਂ 2:20; ਅਫਸੀਆਂ 3:17; ਕੁਲਸੀਆਂ 1:27)
2. ਪਵਿੱਤਰ ਆਤਮਾ (ਯੂਹੰਨਾ 14:16-17; ਰੋਮੀਆਂ 8:11; 1 ਕੁਰਿੰਥੀਆਂ 3:16; 6:19; 2 ਤਿਮੋਥਿਉਸ 1:14)
3. ਪਿਤਾ (ਯੂਹੰਨਾ 14:23; 2 ਕੁਰਿੰਥੀਆਂ 6:16)

ਯੂਹੰਨਾ 14:18-24

¹⁸ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ। ¹⁹ਥੋੜ੍ਹਾ ਚਿਰ ਹੋਰ ਹੈ, ਫਿਰ ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ, ਪਰ ਤੁਸੀਂ ਮੈਨੂੰ ਦੇਖੋਗੇ। ਕਿਉਂਕਿ ਮੈਂ ਜੀਉਂਦਾ ਹਾਂ, ਇਸ ਲਈ ਤੁਸੀਂ ਵੀ ਜੀਉਗੇ। ²⁰ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ, ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। ²¹ਜੇ ਮੇਰੇ ਹੁਕਮਾਂ ਨੂੰ ਮੰਨਦਾ ਹੈ ਅਤੇ ਉਹਨਾਂ ਉੱਤੇ ਚਲਦਾ ਹੈ, ਉਹ ਹੀ ਹੈ ਜੋ ਮੈਨੂੰ ਪਿਆਰ ਕਰਦਾ ਹੈ। ਉਸ ਨੂੰ ਮੇਰਾ ਪਿਤਾ ਪਿਆਰ ਕਰੇਗਾ ਅਤੇ ਮੈਂ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕਰਾਂਗਾ।" ²²ਯਹੂਦਾ (ਇਸਕਰਿਉਤੀ ਨਹੀਂ) ਨੇ ਯਿਸੂ ਤੋਂ ਪੁੱਛਿਆ, "ਪ੍ਰਭੂ ਜੀ, ਇਹ ਕੀ ਗੱਲ ਹੈ, ਤੁਸੀਂ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰੋਗੇ, ਪਰ ਸੰਸਾਰ ਉੱਤੇ ਨਹੀਂ?" ²³ਯਿਸੂ ਨੇ ਉਸ ਨੂੰ ਉੱਤਰ ਦਿੱਤਾ, "ਜੇ ਕੋਈ ਮੈਨੂੰ ਪਿਆਰ ਕਰਦਾ ਹੈ, ਉਹ ਮੇਰੇ ਉਪਦੇਸ਼ ਦੀ ਪਾਲਣਾ ਵੀ ਕਰੇਗਾ ਅਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ ਅਤੇ ਅਸੀਂ ਉਸ ਦੇ ਕੋਲ ਆਵਾਂਗੇ ਤੇ ਉਸ ਦੇ ਨਾਲ ਰਹਾਂਗੇ। ²⁴ਪਰ ਜੇ ਮੈਨੂੰ ਪਿਆਰ ਨਹੀਂ ਕਰਦਾ, ਉਹ ਮੇਰੇ ਵਚਨਾਂ ਨੂੰ ਵੀ ਨਹੀਂ ਮੰਨਦਾ। ਇਹ ਵਚਨ ਜੋ ਤੁਸੀਂ ਸੁਣ ਰਹੇ ਹੋ ਮੇਰੇ ਨਹੀਂ, ਇਹ ਮੇਰੇ ਭੇਜਣ ਵਾਲੇ ਪਿਤਾ ਦੇ ਹਨ।

14:18 "ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ" ਯਿਸੂ ਨੇ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜੋ ਉਸਨੇ ਐਤਵਾਰ ਸ਼ਾਮ ਨੂੰ ਪਸਾਹ ਤੋਂ ਬਾਅਦ ਅਤੇ ਜ਼ਿੰਦਾ ਹੋਣ ਤੋਂ ਬਾਅਦ ਉਪਰਲੇ ਕਮਰੇ ਵਿਚ ਚੋਲਿਆਂ ਨੂੰ ਪਹਿਲੀ ਵਾਰ ਦਰਸ਼ਨ ਦੇਣ ਸਮੇਂ ਵਾਅਦੇ ਕੀਤੇ ਸਨ (ਯੂਹੰਨਾ 20:19-31)। ਕੁਝ ਟਿੱਪਣੀਕਾਰ ਇਸ ਪ੍ਰਸੰਗ ਨੂੰ ਪੰਤੇਕੁਸਤ ਉੱਤੇ ਪਵਿੱਤਰ ਆਤਮਾ ਦੇ ਆਉਣ (ਰਸੂਲਾਂ ਦੇ ਕਰਤੱਬ 2) ਜਾਂ ਯਿਸੂ ਦੇ ਦੂਸਰੀ ਵਾਰ ਆਉਣ (ਯੂਹੰਨਾ 14:3) ਦੇ ਹਵਾਲੇ ਵਜੋਂ ਦੇਖਦੇ ਹਨ।

14:19 "ਥੋੜ੍ਹਾ ਚਿਰ ਹੋਰ ਹੈ, ਫਿਰ ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ, ਪਰ ਤੁਸੀਂ ਮੈਨੂੰ ਦੇਖੋਗੇ" ਯੂਹੰਨਾ 14:20 ਦਰਸਾਉਂਦਾ ਹੈ ਕਿ ਇਹ ਯਿਸੂ ਦੇ ਜੀ ਉੱਠਣ ਤੋਂ ਬਾਅਦ ਦਾ ਸੰਕੇਤ ਕਰਦਾ ਹੈ। ਇਹ ਉਹ ਬਿਆਨ ਹੈ ਜਿਸ ਨੂੰ ਯਹੂਦਾ ਨੇ ਯੂਹੰਨਾ 14:22 ਵਿਚ ਯਿਸੂ ਨੂੰ ਇਕ ਹੋਰ ਸਵਾਲ ਪੁੱਛਣ ਲਈ ਲਿਆ ਸੀ। ਚੇਲੇ ਅਜੇ ਵੀ ਉਸ ਤੋਂ ਆਸ ਕਰ ਰਹੇ ਸਨ ਕਿ ਉਹ ਧਰਤੀ ਉੱਤੇ ਇਕ ਮਸੀਹ ਦਾ ਰਾਜ ਸਥਾਪਤ ਕਰੇਗਾ (ਮੱਤੀ 20:20-28; ਮਰਕੁਸ 10:35-45) ਅਤੇ ਉਲਝ ਗਏ ਜਦੋਂ ਉਸਨੇ ਕਿਹਾ, "ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ।" ਯੂਹੰਨਾ 14:23 ਅਤੇ 24 ਵਿਚ ਯਿਸੂ ਦੇ ਯਹੂਦਾ (ਇਸਕਰਿਉਤੀ ਨਹੀਂ) ਦੇ ਸਵਾਲ ਲਈ ਯਿਸੂ ਦਾ ਜਵਾਬ ਸੀ ਕਿ ਉਹ ਵਿਅਕਤੀਗਤ ਮਸੀਹੀਆਂ ਦੀ ਜ਼ਿੰਦਗੀ ਵਿਚ ਆਪਣੇ ਆਪ ਨੂੰ ਪ੍ਰਗਟ ਕਰੇਗਾ ਅਤੇ ਇਸ ਤਰ੍ਹਾਂ ਸੰਸਾਰ ਉਨ੍ਹਾਂ ਦੁਆਰਾ ਯਿਸੂ ਨੂੰ ਦੇਖੇਗਾ।

▣ "ਕਿਉਂਕਿ ਮੈਂ ਜੀਉਂਦਾ ਹਾਂ, ਇਸ ਲਈ ਤੁਸੀਂ ਵੀ ਜੀਉਗੇ" ਯਿਸੂ ਦਾ ਜੀ ਉੱਠਣਾ ਪਰਮੇਸ਼ਰ ਦੀ ਸ਼ਕਤੀ ਅਤੇ ਜੀਵਨ ਦੇਣ ਦੀ ਇੱਛਾ ਦਾ ਪ੍ਰਦਰਸ਼ਨ ਸੀ (ਰੋਮੀਆਂ 8:9-11; 1 ਕੁਰਿੰਥੀਆਂ 15:20-23,50-58)।

14:20 "ਉਸ ਦਿਨ" ਇਹ ਵਾਕ ਆਮ ਤੌਰ ਤੇ ਅੰਤ ਦੇ ਸਮੇਂ ਦੇ ਅਰਥਾਂ ਵਿਚ ਵਰਤਿਆ ਗਿਆ ਹੈ, ਪਰ ਇੱਥੇ ਇਹ ਜੀ ਉੱਠਣ ਤੋਂ ਬਾਅਦ ਯਿਸੂ ਦੇ ਪ੍ਰਗਟ ਹੋਣ ਜਾਂ ਪੰਤੇਕੁਸਤ ਉੱਤੇ ਆਤਮਾ ਦੀ ਸੰਪੂਰਨਤਾ ਦਾ ਸੰਕੇਤ ਕਰ ਸਕਦਾ ਹੈ।

ਖਾਸ ਵਿਸ਼ਾ: ਉਸ ਦਿਨ

ਇਹ ਵਾਕਾਂਸ਼, "ਉਸ ਦਿਨ ਵਿਚ" ਜਾਂ "ਉਸ ਦਿਨ ਤੇ," ਅੱਠਵੀਂ ਸਦੀ ਦੇ ਨਬੀਆਂ ਲੇ, ਪਰਮੇਸ਼ਰ ਦੇ ਦੌਰੇ (ਮੌਜੂਦਗੀ) ਦੀ ਗੱਲ ਕਰਨ ਦਾ ਇਕ ਤਰੀਕਾ ਹੈ, ਇਹ ਨਿਆਂ ਅਤੇ ਬਹਾਲੀ ਦੋਹਾਂ ਲਈ ਹੈ।

ਹੋਸ਼ਿਆ		ਅਮੋਸ		ਮੀਕਾਹ	
<u>ਸਕਾਰਾਤਮਕ</u>	<u>ਨਕਾਰਾਤਮਕ</u>	<u>ਸਕਾਰਾਤਮਕ</u>	<u>ਨਕਾਰਾਤਮਕ</u>	<u>ਸਕਾਰਾਤਮਕ</u>	<u>ਨਕਾਰਾਤਮਕ</u>
1:11	1:5		1:14(2)		2:4
	2:3		2:16		3:6
2:15			3:14	4:6	
2:16	4:5		5:18 (2)		5:10
2:18	5:9		5:20		7:4
2:21	6:2		6:3	7:11(2)	
	7:5		8:3	7:12	
	9:5	9:11	8:9 (2)		
	10:14		8:10		
			8:13		

ਇਹ ਨਮੂਨਾ ਨਬੀਆਂ ਲਈ ਵਿਸ਼ੇਸ਼ ਹੈ। ਪਰਮੇਸ਼ਰ ਸਮੇਂ ਸਿਰ ਪਾਪ ਦੇ ਵਿਰੁੱਧ ਕੰਮ ਕਰਨ ਜਾ ਰਿਹਾ ਹੈ, ਪਰ ਉਹ ਉਨ੍ਹਾਂ ਲੋਕਾਂ ਨੂੰ ਤੋਬਾ ਅਤੇ ਮਾਫ਼ੀ ਦਾ ਦਿਨ ਵੀ ਪੇਸ਼ ਕਰਦਾ ਹੈ ਜੋ ਆਪਣੇ ਦਿਲਾਂ ਅਤੇ ਕੰਮਾਂ ਨੂੰ ਬਦਲਣ ਲਈ ਤਿਆਰ ਹਨ (ਅਰਥਾਤ., ਇਕ ਨਵਾਂ ਦਿਲ, ਇਕ ਨਵਾਂ ਮਨ, ਅਤੇ ਇਕ ਨਵਾਂ ਆਤਮਾ ਪ੍ਰਾਪਤ ਕਰਨਾ, ਦੇਖੋ ਹਿਜ਼ਕੀਏਲ 36:22-27)! ਪਰਮੇਸ਼ਰ ਦਾ ਮੁਕਤੀ ਅਤੇ ਬਹਾਲੀ ਦਾ ਉਦੇਸ਼ ਪੂਰਾ ਹੋ ਜਾਵੇਗਾ! ਉਸ ਕੋਲ ਉਹ ਲੋਕ ਹੋਣਗੇ ਜੋ ਉਸਦੇ ਚਰਿੱਤਰ ਨੂੰ ਦਰਸਾਉਂਦੇ ਹਨ। ਸ੍ਰਿਸ਼ਟੀ ਦੀ ਰਚਨਾ ਦਾ ਉਦੇਸ਼ (ਪਰਮੇਸ਼ਰ ਅਤੇ ਮਨੁੱਖਤਾ ਵਿਚਕਾਰ ਸੰਗਤ) ਪੂਰਾ ਹੋਵੇਗਾ!

Copyright © 2014 [Bible Lessons International](http://BibleLessonsInternational.com)

▣ "ਤੁਸੀਂ ਜਾਣੋਗੇ" ਅਕਸਰ "ਜਾਣਨਾ" ਦਾ ਇਬਰਾਨੀ ਦਾ ਅਰਥ ਨਿੱਜੀ ਸੰਗਤੀ ਅਤੇ ਗੂੜ੍ਹਾ ਰਿਸ਼ਤਾ ਹੁੰਦਾ ਹੈ, ਪਰ ਇੱਥੇ ਇਸ ਤੋਂ ਬਾਅਦ "ਉਸ ਨੂੰ" (*ਹੋਟੀ hoti*) ਆਉਂਦਾ ਹੈ, ਜੋ ਗਿਆਨ ਦੀ ਚੀਜ਼ ਨੂੰ ਸਪੱਸ਼ਟ ਕਰਦਾ ਹੈ। ਇਸ ਸ਼ਬਦ ਦਾ "ਵਿਸ਼ਵਾਸ" ਦੀ ਤਰ੍ਹਾਂ ਦੋਹਰਾ ਅਰਥ ਹੈ। ਯੂਹੰਨਾ ਇੰਜੀਲ ਨੂੰ ਜਾਹਰ ਕਰਨ ਲਈ ਇਸ ਕਿਸਮ ਦੇ ਸ਼ਬਦਾਂ ਦੀ ਚੋਣ ਕਰਦਾ ਹੈ। ਵਿਸ਼ਵਾਸੀ ਉਸ ਨੂੰ ਜਾਣਦੇ ਹਨ (ਉਸ ਵਿਚ ਵਿਸ਼ਵਾਸ ਕਰਦੇ ਹਨ), ਪਰ ਉਸ ਬਾਰੇ ਸੱਚਾਈਆਂ ਨੂੰ ਵੀ ਜਾਣਦੇ ਹਨ (ਉਸ ਤੇ ਵਿਸ਼ਵਾਸ ਕਰੋ)। ਯੂਹੰਨਾ 2:23 ਤੇ ਖਾਸ ਵਿਸ਼ਾ ਦੇਖੋ।

▣ "ਮੈਂ ਪਿਤਾ ਵਿੱਚ ਹਾਂ, ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ" ਯੂਹੰਨਾ ਅਕਸਰ ਯਿਸੂ ਅਤੇ ਪਿਤਾ ਦੀ ਏਕਤਾ ਉੱਤੇ ਜ਼ੋਰ ਦਿੰਦਾ ਹੈ (ਦੇਖੋ, ਯੂਹੰਨਾ 10:38; 14:10-11; 17:21-23)। ਉਹ ਇਸ ਸੱਚਾਈ ਨੂੰ ਜੋੜਦਾ ਹੈ ਕਿ ਜਿਵੇਂ ਪਿਤਾ ਅਤੇ ਯਿਸੂ ਇਸ ਦੂਸਰੇ ਦੇ ਬਹੁਤ ਨਜ਼ਦੀਕ ਹਨ, ਇਸੇ ਤਰ੍ਹਾਂ, ਯਿਸੂ ਅਤੇ ਉਸਦੇ ਚੇਲੇ ਵੀ ਹਨ (ਯੂਹੰਨਾ 17)!

14:21 "ਜੇ ਮੇਰੇ ਹੁਕਮਾਂ ਨੂੰ ਮੰਨਦਾ ਹੈ ਅਤੇ ਉਹਨਾਂ ਉੱਤੇ ਚਲਦਾ ਹੈ" ਇਹ ਦੇ ਵਰਤਮਾਨ ਕ੍ਰਿਦੰਤ ਹਨ। ਆਗਿਆਕਾਰੀ ਮਹੱਤਵਪੂਰਣ ਹੈ (ਯੂਹੰਨਾ 14:15 ਤੇ ਨੋਟ ਦੇਖੋ)। ਇਹ ਸੱਚੇ ਬਦਲਾਵ ਦਾ ਪ੍ਰਮਾਣ ਹੈ (ਯੂਹੰਨਾ 14:23)।

ਰਸੂਲ ਯਹੂਦੀ ਸਨ ਅਤੇ ਅਕਸਰ ਆਪਣੀਆਂ ਲਿਖਤਾਂ ਵਿਚ ਅਰਬੀ ਮੁਹਾਵਰੇ ਵਰਤਦੇ ਸਨ। ਯਹੂਦੀ ਪ੍ਰਾਰਥਨਾ ਜੋ ਹਰ ਅਰਾਧਨਾ ਸਮੇਂ ਆਰੰਭ ਹੁੰਦੀ ਸੀ, ਉਹ ਬਿਵਸਥਾ ਸਾਰ 6:4-5 ਵਿਚ ਹੈ ਜਿਸਨੂੰ *ਸ਼ੇਮਾ shema* ਕਿਹਾ ਗਿਆ ਹੈ ਜਿਸਦਾ ਅਰਥ ਹੈ "ਕਰਨ ਲਈ ਸੁਣਨਾ"। ਇਹ ਯੂਹੰਨਾ ਦੀ ਟਿੱਪਣੀ ਦਾ ਬਿੰਦੂ ਹੈ (ਯਾਕੂਬ 2:14-26)।

▣ "ਮੈਂ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕਰਾਂਗਾ" ਇਹ ਹੋ ਸਕਦਾ ਹੈ (1) ਜੀ ਉੱਠਣ ਤੋਂ ਬਾਅਦ ਪ੍ਰਗਟ ਹੋਣਾ (ਰਸੂਲਾਂ ਦੇ ਕਰਤੱਬ 10:40-41) ਜਾਂ (2) ਪਵਿੱਤਰ ਆਤਮਾ ਨੂੰ ਵਿਸ਼ਵਾਸੀਆਂ ਵਿਚ ਮਸੀਹ ਨੂੰ ਪ੍ਰਗਟ ਕਰਨ ਲਈ ਭੇਜਣਾ (ਯੂਹੰਨਾ 14:26; ਰੋਮੀਆਂ 8:29; ਗਲਤੀਆਂ 4:19)।

▣ ਯਿਸੂ ਨੇ ਵਿਸ਼ਵਾਸ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਉਸਨੇ ਪਿਤਾ ਦੀ (1) ਨੁਮਾਇੰਦਗੀ ਕੀਤੀ; (2) ਗੱਲ ਕੀਤੀ; ਅਤੇ (3) ਪ੍ਰਗਟ ਕੀਤਾ। ਵਿਸ਼ਵਾਸੀਆਂ ਲਈ ਇਹ ਅਧਿਕਾਰਤ ਸ਼ਬਦ ਜੋ ਯਿਸੂ ਦੁਆਰਾ ਬੋਲੇ ਗਏ ਅਤੇ ਰਸੂਲਾਂ ਦੁਆਰਾ ਲਿਖੇ ਗਏ, ਇਹ ਪਰਮੇਸ਼ਰ ਅਤੇ ਉਸ ਦੇ ਉਦੇਸ਼ਾਂ ਬਾਰੇ ਸਪੱਸ਼ਟ ਜਾਣਕਾਰੀ ਦਾ ਇਕੋ ਇਕ ਸਰੋਤ ਹੈ। ਵਿਸ਼ਵਾਸੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਯਿਸੂ ਅਤੇ ਬਾਈਬਲ (ਸਹੀ ਤਰ੍ਹਾਂ ਵਿਆਖਿਆ ਜਾਣਾ) ਦਾ ਅਧਿਕਾਰ ਅੰਤਮ ਅਧਿਕਾਰ ਹੈ; ਕਾਰਨ, ਅਨੁਭਵ ਅਤੇ ਪਰੰਪਰਾ ਮਦਦਗਾਰ ਹਨ, ਪਰ ਅੰਤਮ ਨਹੀਂ ਹਨ।

ਪਵਿੱਤਰ ਆਤਮਾ ਅਤੇ ਪੁੱਤਰ ਦੇ ਕੰਮ ਵਿਚ ਤਰਲਤਾ ਹੈ। G. Campbell Morgan ਨੇ ਕਿਹਾ ਕਿ ਪਵਿੱਤਰ ਆਤਮਾ ਲਈ ਸਭ ਤੋਂ ਉੱਤਮ ਨਾਮ "ਦੂਸਰਾ ਯਿਸੂ" ਹੈ। ਯੂਹੰਨਾ 14:16 ਤੇ ਖਾਸ ਵਿਸ਼ਾ ਦੇਖੋ।

14:22 14:19 ਨੇ ਨੋਟ ਦੇਖੋ।

▣ "ਯਹੂਦਾ (ਇਸਕਰਿਉਤੀ ਨਹੀਂ)" ਇਹ ਥੱਦਈ ਲਈ ਦੂਸਰਾ ਨਾਮ ਸੀ (ਮੱਤੀ 10:3; ਮਰਕੁਸ 3:18)। ਯੂਹੰਨਾ 1:45 ਤੇ ਖਾਸ ਵਿਸ਼ਾ ਦੇਖੋ।

14:23 "ਜੇ ਕੋਈ" ਇਹ ਤੀਸਰੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜੋ ਸੰਭਾਵੀ ਕੰਮ ਬਾਰੇ ਗੱਲ ਕਰਦਾ ਹੈ। ਯਿਸੂ ਲਈ ਚੇਲਿਆਂ ਦਾ ਪਿਆਰ ਉਨ੍ਹਾਂ ਦੇ ਇਕ ਦੂਜੇ ਲਈ ਪਿਆਰ ਵਿਚ ਦੇਖਿਆ ਜਾਵੇਗਾ (ਯੂਹੰਨਾ 14:15,21; 1 John 3:16)।

14:24 "ਤੁਸੀਂ" ਵਿਆਖਿਆ ਵਾਲਾ ਸਵਾਲ "ਤੁਸੀਂ ਕਿਸਦਾ ਹਵਾਲਾ ਦਿੰਦਾ ਹੈ?" ਵਿਆਕਰਣ ਅਨੁਸਾਰ ਪੜਨਾਵ ਕਿਰਿਆ "ਸੁਣਨਾ" ਵਿਚ ਹੈ (ਵਰਤਮਾਨ ਕਿਰਿਆਸ਼ੀਲ ਸੰਕੇਤਕ, ਦੂਸਰਾ ਵਿਅਕਤੀ ਬਹੁਵਚਨ)। ਇਹ ਹਵਾਲਾ ਦੇ ਸਕਦਾ ਹੈ

1. ਸੰਸਾਰ ਦੇ ਉਹ ਲੋਕ ਜਿਨ੍ਹਾਂ ਨੇ ਯਿਸੂ ਦੇ ਸੰਦੇਸ਼ ਨੂੰ ਰੱਦ ਕਰ ਦਿੱਤਾ
2. ਚੇਲੇ ਯਿਸੂ ਦੇ ਸ਼ਬਦਾਂ ਨੂੰ ਪਿਤਾ ਦੇ ਹੀ ਸ਼ਬਦਾਂ ਵਜੋਂ ਸਵੀਕਾਰ ਕਰਦੇ ਹਨ (ਯੂਹੰਨਾ 14:10-11)

ਯੂਹੰਨਾ 14:25-31

²⁵"ਤੁਹਾਡੇ ਨਾਲ ਰਹਿੰਦਿਆਂ ਹੋਇਆਂ ਹੀ ਮੈਂ ਇਹ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਹਨ। ²⁶ਪਰ ਮਦਦਗਾਰ ਅਰਥਾਤ ਪਵਿੱਤਰ ਆਤਮਾ, ਜਿਸ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ, ਉਹ ਤੁਹਾਨੂੰ ਇਹ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਇਹ ਸਭ ਜੋ ਕੁਝ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਵਾਵੇਗਾ। ²⁷ਮੈਂ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦਿੰਦਾ, ਜਿਸ ਤਰ੍ਹਾਂ ਕਿ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਤੁਸੀਂ ਡਰਨਾ। ²⁸ਤੁਸੀਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਿਹਾ ਹੈ, ਮੈਂ ਜਾ ਰਿਹਾ ਹਾਂ ਅਤੇ ਫਿਰ ਤੁਹਾਡੇ ਕੋਲ ਆ ਰਿਹਾ ਹਾਂ। ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਸੀਂ ਖੁਸ਼ ਵੀ ਹੁੰਦੇ ਕਿ ਮੈਂ ਪਿਤਾ ਕੋਲ ਜਾ

ਰਿਹਾ ਹਾਂ, ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹੈ।²⁹ ਹੁਣ ਤੁਹਾਨੂੰ ਇਹ ਸਭ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ, ਤਾਂ ਜੋ ਜਦੋਂ ਇਹ ਹੋਵੇ, ਤੁਸੀਂ ਵਿਸ਼ਵਾਸ ਕਰੋ।³⁰ ਮੈਂ ਤੁਹਾਡੇ ਨਾਲ ਹੋਰ ਜ਼ਿਆਦਾ ਦੇਰ ਨਹੀਂ ਬੋਲਾਂਗਾ, ਕਿਉਂਕਿ ਇਸ ਸੰਸਾਰ ਦਾ ਹਾਕਮ ਆ ਰਿਹਾ ਹੈ। ਉਸ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ।³¹ ਪਰ ਫਿਰ ਵੀ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਮੈਂ ਉਸੇ ਤਰ੍ਹਾਂ ਕਰਦਾ ਹਾਂ ਕਿ ਦੁਨੀਆਂ ਜਾਣੇ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ। ਉਠੋ, ਇੱਥੋਂ ਚੱਲੀਏ।

14:25 "ਇਹ ਗੱਲਾਂ" ਇਹ ਉਪਰਲੇ ਕਮਰੇ ਦੀਆਂ ਸਿੱਖਿਆਵਾਂ ਦਾ ਹਵਾਲਾ ਦੇ ਸਕਦਾ ਹੈ (ਯੂਹੰਨਾ 13-17, ਪਰ ਇਹ ਖਾਸ ਤੌਰ ਤੇ ਯੂਹੰਨਾ 14:15:11; 16:1,4,6,25,33 ਵਿਚ ਦਰਸਾਇਆ ਗਿਆ ਹੈ)।

▣ "ਪਵਿੱਤਰ ਆਤਮਾ" ਤ੍ਰਿਏਕ ਦੇ ਤੀਸਰੇ ਵਿਅਕਤੀ ਲਈ ਇਹ ਸਿਰਲੇਖ ਯੂਹੰਨਾ 1:33; 20:22 ਵਿਚ ਆਉਂਦਾ ਹੈ। ਹਾਲਾਂਕਿ, ਉਹ ਯੂਹੰਨਾ ਦੀ ਇੰਜੀਲ ਵਿਚ ਕਈ ਨਾਵਾਂ ਨਾਲ ਬੁਲਾਇਆ ਗਿਆ ਹੈ (ਸਹਾਇਕ, ਸੱਚ ਦਾ ਆਤਮਾ, ਆਤਮਾ)।

ਨਵੇਂ ਨੇਮ ਵਿਚ ਬਹੁਤ ਸਾਰੇ ਵਚਨ ਹਨ ਜੋ ਆਤਮਾ ਦੇ ਵਿਅਕਤੀਗਤ ਸ਼ਬਦਾਂ ਨੂੰ ਦਰਸਾਉਂਦੇ ਹਨ (ਮਰਕੁਸ 3:29; ਲੂਕਾ 12:12; ਯੂਹੰਨਾ 14:26; 15:26; 16:7-15)। ਇੱਥੇ ਹੋਰ ਵੀ ਕਈ ਵਚਨ ਹਨ ਜਿੱਥੇ ਪਵਿੱਤਰ ਆਤਮਾ ਲਈ ਵੱਖਰਾ ਪੜਨਾਵ ਵਰਤਿਆ ਗਿਆ ਹੈ ਕਿਉਂਕਿ ਆਤਮਾ ਲਈ ਯੂਨਾਨੀ ਸ਼ਬਦ (*πνεύμα* *pneuma*) ਵੱਖਰਾ ਹੈ, ਆਦਮੀ ਅਤੇ ਔਰਤ ਵਜੋਂ ਨਹੀਂ ਹੈ (ਯੂਹੰਨਾ 14:17; ਰੋਮੀਆਂ 8:26)।

ਇਸ ਸਮੇਂ, ਤ੍ਰਿਏਕ ਦੀ ਧਰਣਾ ਤੇ ਇਕ ਵਿਚਾਰ ਜ਼ਰੂਰੀ ਹੈ। "ਤ੍ਰਿਏਕ" ਸ਼ਬਦ ਬਾਈਬਲ ਦਾ ਸ਼ਬਦ ਨਹੀਂ ਹੈ, ਪਰ ਕਈ ਵਚਨਾਂ ਵਿਚ ਇਕ ਸੱਚੇ ਪਰਮੇਸ਼ਰ ਦੇ ਤਿੰਨ ਵਿਅਕਤੀਗਤ ਪ੍ਰਗਟਾਵੇ ਇਕੱਠੇ ਦੇਖੇ ਗਏ ਹਨ। ਜੇਕਰ ਯਿਸੂ ਪਰਮੇਸ਼ਰ ਹੈ ਅਤੇ ਪਵਿੱਤਰ ਆਤਮਾ ਵਿਅਕਤੀਗਤ ਹੈ, ਤਾਂ ਇਕ ਪਰਮੇਸ਼ਰ ਤੇ ਵਿਸ਼ਵਾਸ ਕਰਨ ਵਾਲੇ ਵਾਂਗ (ਬਿਵਸਥਾ ਸਾਰ 6:4-6), ਅਧਿਆਤਮਿਕ ਤੌਰ ਤੇ ਅਸੀਂ ਤਿੰਨ ਲੋਕਾਂ ਦੀ ਏਕਤਾ ਵਿਚ ਵਿਸ਼ਵਾਸ ਕਰਦੇ ਹਾਂ।

ਖਾਸ ਵਿਸ਼ਾ: ਤ੍ਰਿਏਕ SPECIAL TOPIC: The Trinity

ਖਾਸ ਵਿਸ਼ਾ: ਤ੍ਰਿਏਕ

ਇਕਮੁੱਠ ਪ੍ਰਸੰਗ ਵਿਚ ਤ੍ਰਿਏਕ ਦੇ ਤਿੰਨਾਂ ਵਿਅਕਤੀਆਂ ਦੀ ਗਤੀਵਿਧੀ ਵੱਲ ਧਿਆਨ ਦਿਓ। Tertullian ਦੁਆਰਾ "ਤ੍ਰਿਏਕ" ਸ਼ਬਦ ਨੂੰ ਪਹਿਲੀ ਵਾਰ ਲਿਆ ਗਿਆ ਸੀ, ਇਹ ਬਾਈਬਲ ਦਾ ਸ਼ਬਦ ਨਹੀਂ ਹੈ, ਪਰ ਵਿਚਾਰ ਸਭ ਪਾਸੇ ਫੈਲਿਆ ਹੋਇਆ ਹੈ।

A. ਇੰਜੀਲਾਂ ਵਿਚ

1. ਮੱਤੀ 3:16-17; 28:19 (ਅਤੇ ਸਮਾਨਾਂਤਰ)

2. ਯੂਹੰਨਾ 14:26

B. ਰਸੂਲਾਂ ਦੇ ਕਰਤੱਬ -2:32-33, 38-39

C. ਪੌਲੁਸ

1. ਰੋਮੀਆਂ 1:4-5; 5:1,5; 8:1-4,8-10

2. 1 ਕੁਰਿੰਥੀਆਂ 2:8-10; 12:4-6

3. 2 ਕੁਰਿੰਥੀਆਂ 1:21-22; 13:14

4. ਗਲਤੀਆਂ 4:4-6

5. ਅਫਸੀਆਂ 1:3-14,17; 2:18; 3:14-17; 4:4-6

6. 1 ਥੱਸਲੁਨੀਕੀਆਂ 1:2-5

7. 2 ਥੱਸਲੁਨੀਕੀਆਂ 2:13

8. ਤੀਤੁਸ 3:4-6

- D. ਪਤਰਸ – 1 ਪਤਰਸ 1:2
- E. ਯਹੂਦਾਹ – ਆਇਤਾਂ 20-21

ਪਰਮੇਸ਼ਰ ਵਿਚ ਬਹੁਲਤਾ ਦਾ ਸੰਕੇਤ ਪੁਰਾਣੇ ਨੇਮ ਵਿਚ ਵੀ ਦਿੱਤਾ ਗਿਆ ਹੈ।

- A. ਪਰਮੇਸ਼ਰ ਲਈ ਬਹੁਵਚਨ ਦਾ ਇਸਤੇਮਾਲ
 - 1. *ਇਲੋਹਿਮ Elohim* ਨਾਮ ਬਹੁਵਚਨ ਹੈ (ਦੇਖੋ ਖਾਸ ਵਿਸ਼ਾ: ਪਰਮੇਸ਼ਰ ਦੇ ਨਾਮ), ਪਰ ਜਦੋਂ ਵੀ ਪਰਮੇਸ਼ਰ ਲਈ ਵਰਤਿਆ ਗਿਆ ਹੈ ਹਮੇਸ਼ਾ ਇਕਵਚਨ ਹੀ ਕਿਰਿਆ ਹੁੰਦੀ ਹੈ
 - 2. ਉਤਪਤ 1:26-27; 3:22; 11:7 ਵਿਚ "ਅਸੀਂ"
- B. "ਪ੍ਰਭੂ ਦਾ ਦੂਤ" (ਦੇਖੋ ਖਾਸ ਵਿਸ਼ਾ: ਪ੍ਰਭੂ ਦਾ ਦੂਤ) ਪਰਮੇਸ਼ਰ ਦੇ ਲਈ ਇਕ ਪ੍ਰਤੱਖ ਪ੍ਰਤੀਨਿਧ ਸੀ
 - 1. ਉਤਪਤ 16:7-13; 22:11-15; 31:11,13; 48:15-16
 - 2. ਕੂਚ 3:2,4; 13:21; 14:19
 - 3. ਨਿਆਈਆਂ 2:1; 6:22-23; 13:3-22
 - 4. ਜ਼ਕਰਯਾਹ 3:1-2
- C. ਪਰਮੇਸ਼ਰ ਅਤੇ ਉਸਦਾ ਆਤਮਾ ਅਲੱਗ-ਅਲੱਗ ਹਨ, ਉਤਪਤ 1:1-2; ਜ਼ਬੂਰ 104:30; ਯਸ਼ਾਯਾਹ 63:9-11; ਹਿਜ਼ਕੀਏਲ 37:13-1
- D. ਪਰਮੇਸ਼ਰ (ਯਹੋਵਾਹ) ਅਤੇ ਮਸੀਹ (*ਅਦੋਨ Adon*) ਅਲੱਗ-ਅਲੱਗ ਹਨ, ਜ਼ਬੂਰ 45:6-7; 110:1; ਜ਼ਕਰਯਾਹ 2:8-11; 10:9-12
- E. ਮਸੀਹ ਅਤੇ ਆਤਮਾ ਅਲੱਗ-ਅਲੱਗ ਹਨ, ਜ਼ਕਰਯਾਹ 12:10
- F. ਤਿੰਨਾਂ ਦਾ ਯਸ਼ਾਯਾਹ 48:16; 61:1 ਵਿਚ ਜ਼ਿਕਰ ਕੀਤਾ ਗਿਆ ਹੈ

ਯਿਸੂ ਦੇ ਪਰਮੇਸ਼ਰ ਹੋਣ ਅਤੇ ਪਵਿੱਤਰ ਆਤਮਾ ਦੀ ਸ਼ਖਸੀਅਤ ਨੇ ਸਖਤ, ਇਕ ਪਰਮੇਸ਼ਰ ਵਿਚ ਵਿਸ਼ਵਾਸ ਰੱਖਣ ਵਾਲੇ (ਦੇਖੋ ਖਾਸ ਵਿਸ਼ਾ: ਇਕ ਪਰਮੇਸ਼ਰ ਵਿਚ ਵਿਸ਼ਵਾਸ) ਅਤੇ ਸ਼ੁਰੂਆਤੀ ਵਿਸ਼ਵਾਸੀਆਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ।

- 1. Tertullian – ਪੁੱਤਰ ਨੂੰ ਪਿਤਾ ਦੇ ਅਧੀਨ ਕੀਤਾ
- 2. Origen – ਪੁੱਤਰ ਅਤੇ ਆਤਮਾ ਨੂੰ ਅਧੀਨ ਕੀਤਾ
- 3. Arius – ਪੁੱਤਰ ਅਤੇ ਪਵਿੱਤਰ ਆਤਮਾ ਦੇ ਪਰਮੇਸ਼ਰ ਹੋਣ ਤੋਂ ਇਨਕਾਰ ਕੀਤਾ
- 4. Monarchianism – ਇਕ ਪਰਮੇਸ਼ਰ ਦੇ ਹੀ ਪਿਤਾ, ਫਿਰ ਪੁੱਤਰ, ਅਤੇ ਫਿਰ ਪਵਿੱਤਰ ਆਤਮਾ ਵਜੋਂ ਹੋਣ ਵਾਲੇ ਇਤਿਹਾਸਕ ਕ੍ਰਮ ਦੇ ਪ੍ਰਗਟਾਵੇ ਵਿਚ ਵਿਸ਼ਵਾਸ ਕੀਤਾ

ਤ੍ਰਿਏਕ ਇਕ ਇਤਿਹਾਸਕ ਤੌਰ ਤੇ ਵਿਕਸਤ ਸੂਤਰੀਕਰਨ ਹੈ ਜੋ ਬਾਈਬਲ ਵਚਨਾਂ ਪ੍ਰੇਰਿਤ ਕੀਤਾ ਗਿਆ ਹੈ।

- 1. ਪਿਤਾ ਦੇ ਬਰਾਬਰ, ਯਿਸੂ ਦੇ ਪੂਰੀ ਤਰ੍ਹਾਂ ਪਰਮੇਸ਼ਰ ਹੋਣ ਦੀ ਪੁਸ਼ਟੀ A.D. 325 ਵਿਚ Nicea ਦੀ ਕੌਂਸਲ ਦੁਆਰਾ ਕੀਤੀ ਗਈ ਸੀ (ਯੂਹੰਨਾ 1:1; ਫਿਲਿੱਪੀਆਂ 2:6; ਤੀਤੁਸ 2:13)
- 2. ਪਿਤਾ ਅਤੇ ਪੁੱਤਰ ਦੇ ਵਾਂਗ ਪਵਿੱਤਰ ਆਤਮਾ ਦੇ ਪਰਮੇਸ਼ਰ ਹੋਣ ਦੀ ਪੁਸ਼ਟੀ A.D. 381 Constantinople ਦੀ ਕੌਂਸਲ ਦੁਆਰਾ ਕੀਤੀ ਗਈ ਸੀ
- 3. ਤ੍ਰਿਏਕ ਦਾ ਸਿਧਾਂਤ Augustine ਦੀ ਕਿਤਾਬ *De Trinitate* ਵਿਚ ਪੂਰੀ ਤਰ੍ਹਾਂ ਪ੍ਰਗਟ ਹੋਇਆ ਹੈ
ਇਹ ਸੱਚਮੁੱਚ ਰਹੱਸ ਹੈ। ਪਰ ਨਵਾਂ ਨੇਮ ਇਕ ਪਰਮੇਸ਼ਰ ਦੇ ਤਿੰਨ ਸਦੀਪਕ ਨਿੱਜੀ ਪ੍ਰਗਟਾਵਿਆਂ (ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ) ਦੀ ਪੁਸ਼ਟੀ ਕਰਦਾ ਹੈ।

▣ "ਜਿਸ ਨੂੰ ਪਿਤਾ ਘੱਲੇਗਾ" ਸ਼ੁਰੂਆਤੀ ਕਲੀਸਿਯਾ ਵਿਚ (ਚੌਥੀ ਸਦੀ) ਇਕ ਜ਼ਬਰਦਸਤ ਲੜਾਈ ਹੋ ਰਹੀ ਸੀ ਕਿ ਪਵਿੱਤਰ ਆਤਮਾ ਪਿਤਾ ਤੋਂ ਆਇਆ ਹੈ (ਯੂਹੰਨਾ 3:34; 14:16; 16:26) ਜਾਂ ਪੁੱਤਰ ਤੋਂ ਆਇਆ ਹੈ (ਯੂਹੰਨਾ 15:26; 16:7; ਲੂਕਾ 24:49; ਰਸੂਲਾਂ ਦੇ ਕਰਤੱਬ 2:33)। ਏਰੀਅਸ ਅਤੇ ਅਥਾਨੀਅਸ ਦੀ ਬਹਿਸ ਪਰਮੇਸ਼ਰ ਪਿਤਾ ਅਤੇ ਯਿਸੂ ਪੁੱਤਰ ਵਿਚਕਾਰ ਪੂਰਨ ਅਤੇ ਸਦੀਪਕ ਪਰਮੇਸ਼ਰ ਹੋਣ ਅਤੇ ਬਰਾਬਰੀ ਦੀ ਸੀ।

▣ "ਉਹ ਤੁਹਾਨੂੰ ਇਹ ਸਾਰੀਆਂ ਗੱਲਾਂ ਸਿਖਾਵੇਗਾ" ਇਹ ਲਾਜ਼ਮੀ ਹੋਣਾ ਚਾਹੀਦਾ ਹੈ। ਪਵਿੱਤਰ ਆਤਮਾ ਵਿਸ਼ਵਾਸੀ ਨੂੰ ਗਿਆਨ ਦੇ ਸਾਰੇ ਖੇਤਰਾਂ ਬਾਰੇ ਨਹੀਂ ਸਿਖਾਉਂਦਾ ਹੈ, ਪਰ ਆਤਮਿਕ ਸੱਚਾਈ ਬਾਰੇ, ਖਾਸ ਕਰਕੇ ਯਿਸੂ ਦੇ ਵਿਅਕਤਿਤਵ ਅਤੇ ਕੰਮ ਬਾਰੇ, ਇੰਜੀਲ ਬਾਰੇ (ਯੂਹੰਨਾ 16:13-14; 1 ਯੂਹੰਨਾ 2:20,27)।

ਖਾਸ ਵਿਸ਼ਾ: ਆਤਮਾ ਦੀ ਵਿਅਕਤੀਗਤਤਾ SPECIAL TOPIC: The Personhood of the Spirit

ਖਾਸ ਵਿਸ਼ਾ: ਆਤਮਾ ਦੀ ਵਿਅਕਤੀਗਤਤਾ

ਪੁਰਾਣੇ ਨੇਮ ਵਿਚ "ਪਰਮੇਸ਼ਰ ਦਾ ਆਤਮਾ" (ਅਰਥਾਤ., *ਰੂਆਖ ruach*) ਇਕ ਅਜਿਹੀ ਸ਼ਕਤੀ ਸੀ ਜਿਸਨੇ ਯਹੋਵਾਹ ਦੇ ਉਦੇਸ਼ ਨੂੰ ਪੂਰਾ ਕੀਤਾ, ਪਰ ਇੱਥੇ ਬਹੁਤ ਘੱਟ ਸੰਕੇਤ ਹੈ ਕਿ ਇਹ ਵਿਅਕਤੀਗਤ ਹੈ (ਪੁਰਾਣੇ ਨੇਮ ਵਿਚ ਅਦਵੈਤਵਾਦ, ਦੇਖੋ ਖਾਸ ਵਿਸ਼ਾ: ਅਦਵੈਤਵਾਦ)।

ਹਾਲਾਂਕਿ ਨਵੇਂ ਨੇਮ ਵਿਚ ਆਤਮਾ ਦੀ ਪੂਰੀ ਵਿਅਕਤੀਗਤਤਾ ਅਤੇ ਸ਼ਖਸੀਅਤ ਪ੍ਰਗਟ ਕੀਤੀ ਗਈ ਹੈ:

1. ਉਸ ਦੀ ਨਿੰਦਿਆ ਕੀਤੀ ਜਾ ਸਕਦੀ ਹੈ (ਮੱਤੀ 12:31; ਮਰਕੁਸ 3:29)
2. ਉਹ ਸਿਖਾਉਂਦਾ ਹੈ (ਲੂਕਾ 12:12; ਯੂਹੰਨਾ 14:26)
3. ਉਹ ਗਵਾਹੀ ਦਿੰਦਾ ਹੈ (ਯੂਹੰਨਾ 15:26)
4. ਉਹ ਦੇਸ਼ੀ ਠਹਿਰਾਉਂਦਾ ਅਤੇ ਅਗਵਾਈ ਕਰਦਾ ਹੈ (cf. John 16:7-15)
5. ਉਸ ਨੂੰ "ਉਹ" ਕਿਹਾ ਗਿਆ ਹੈ (ਅਰਥਾਤ., *ਹੋਸ hos*, ਅਫਸੀਆਂ 1:14)
6. ਉਸ ਨੂੰ ਉਦਾਸ ਕੀਤਾ ਜਾ ਸਕਦਾ ਹੈ (ਅਫਸੀਆਂ 4:30)
7. ਉਸ ਨੂੰ ਬੁਝਾਇਆ ਜਾ ਸਕਦਾ ਹੈ (1 ਥੱਸਲੁਨੀਕੀਆਂ 5:19)
8. ਉਸ ਦਾ ਵਿਰੋਧ ਕੀਤਾ ਜਾ ਸਕਦਾ ਹੈ (ਰਸੂਲਾਂ ਦੇ ਕਰਤੱਬ 7:51)
9. ਉਹ ਵਿਸ਼ਵਾਸੀਆਂ ਦੀ ਵਕਾਲਤ ਕਰਦਾ ਹੈ (ਯੂਹੰਨਾ 14:26; 15:26; 16:7)
10. ਉਹ ਪੁੱਤਰ ਦੀ ਵਡਿਆਈ ਕਰਦਾ ਹੈ (ਯੂਹੰਨਾ 16:14)

ਤ੍ਰਿਏਕ ਦੇ ਵਚਨ (ਇੱਥੇ ਬਹੁਤ ਸਾਰੇ ਤਿੰਨ ਹਨ, ਦੇਖੋ ਖਾਸ ਵਿਸ਼ਾ: ਤ੍ਰਿਏਕ) ਵੀ ਤਿੰਨ ਵਿਅਕਤੀਆਂ ਬਾਰੇ ਗੱਲ ਕਰਦੇ ਹਨ।

1. ਮੱਤੀ 28:19
2. 2 ਕੁਰਿੰਥੀਆਂ 13:14
3. 1 ਪਤਰਸ 1:2

ਹਾਲਾਂਕਿ, ਯੂਨਾਨੀ ਸ਼ਬਦ "ਆਤਮਾ" (*ਨਯੂਮਾ pneuma*) ਨਯੂਟਰ ਹੈ, ਜਦੋਂ ਪਵਿੱਤਰ ਆਤਮਾ ਲਈ ਵਰਤਿਆ ਜਾਣਦਾ ਹੈ ਤਾਂ ਨਵਾਂ ਨੇਮ ਇਸ ਲਈ ਪੁਲਿੰਗ ਵਿਆਖਿਆ ਗੁਣਵਾਚਕ ਸ਼ਬਦ ਦੀ ਵਰਤੋਂ ਕਰਦਾ ਹੈ (ਯੂਹੰਨਾ 16:8,13-14)।

ਆਤਮਾ ਮਨੁੱਖੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ।

1. ਰਸੂਲਾਂ ਦੇ ਕਰਤੱਬ 15:28
2. ਰੋਮੀਆਂ 8:26
3. 1 ਕੁਰਿੰਥੀਆਂ 12:11
4. ਅਫਸੀਆਂ 4:30

ਰਸੂਲਾਂ ਦੇ ਕਰਤੱਬ ਦੀ ਸ਼ੁਰੂਆਤ ਵਿਚ, ਆਤਮਾ ਦੀ ਭੂਮਿਕਾ ਤੇ ਜ਼ੋਰ ਦਿੱਤਾ ਗਿਆ ਹੈ (ਜਿਵੇਂ ਯੂਹੰਨਾ ਦੀ ਇੰਜੀਲ ਵਿਚ)। ਪੰਤੇਕੁਸਤ ਆਤਮਾ ਦੇ ਕੰਮ ਦੀ ਸ਼ੁਰੂਆਤ ਨਹੀਂ ਸੀ, ਬਲਕਿ ਇਕ ਨਵਾਂ ਅਧਿਆਇ ਸੀ। ਯਿਸੂ ਦੇ ਕੋਲ ਆਤਮਾ ਹਮੇਸ਼ਾ ਸੀ। ਉਸਦਾ ਬਪਤਿਸਮਾ ਆਤਮਾ ਦੇ ਕੰਮ ਦੀ ਸ਼ੁਰੂਆਤ ਨਹੀਂ ਸੀ, ਪਰ ਇਕ ਨਵਾਂ ਅਧਿਆਇ ਸੀ। ਆਤਮਾ ਪਿਤਾ ਦੇ ਉਦੇਸ਼ ਦਾ ਪ੍ਰਭਾਵਸ਼ਾਲੀ ਸਾਧਨ ਹੈ ਜੋ ਉਸਦੇ ਸਰੂਪ ਤੇ ਬਣੇ ਸਾਰੇ ਮਨੁੱਖਾਂ ਦੀ ਬਹਾਲੀ ਲਈ ਹੈ (ਦੇਖੋ ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਮੁਕਤੀ ਯੋਜਨਾ)!

Copyright © 2014 [Bible Lessons International](#)

▣ "ਜੇ ਕੁਝ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਵਾਵੇਗਾ" ਉਸਦੇ ਉਦੇਸ਼

1. ਮਨੁੱਖ ਨੂੰ ਪਾਪ ਬਾਰੇ ਦੇਸ਼ੀ ਠਹਿਰਾਉਣਾ
2. ਉਨ੍ਹਾਂ ਨੂੰ ਮਸੀਹ ਤੱਕ ਲਿਆਉਣਾ
3. ਉਨ੍ਹਾਂ ਨੂੰ ਮਸੀਹ ਵਿਚ ਬਪਤਿਸਮਾ ਦੇਣਾ
4. ਉਨ੍ਹਾਂ ਨੂੰ ਮਸੀਹ ਵਿਚ ਬਣਾਉਣਾ (ਯੂਹੰਨਾ 16:7-15)
5. ਰਸੂਲਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਨੂੰ ਯਾਦ ਕਰਨ ਵਿਚ ਸਹਾਇਤਾ ਕਰਨਾ ਜੋ ਯਿਸੂ ਨੇ ਉਨ੍ਹਾਂ ਨੂੰ ਕਹੀਆਂ ਸੀ ਅਤੇ ਉਨ੍ਹਾਂ ਦੇ ਅਰਥਾਂ ਨੂੰ ਸਪੱਸ਼ਟ ਕਰਨਾ ਤਾਂ ਜੋ ਉਹ ਉਨ੍ਹਾਂ ਨੂੰ ਬਾਈਬਲ ਵਿਚ ਦਰਜ ਕਰ ਸਕਣ (ਯੂਹੰਨਾ 2:22; 13:7; 15:26; 16:13)।

ਯਿਸੂ ਨੇ ਆਪ ਵੀ ਉਸਦੇ ਜੀ ਉੱਠਣ ਤੋਂ ਬਾਅਦ ਚੇਲਿਆਂ ਨੂੰ ਹਿਦਾਇਤ ਦਿੱਤੀ ਸੀ, ਖਾਸਕਰ ਇਸ ਬਾਰੇ ਕਿ ਕਿਵੇਂ ਪੁਰਾਣਾ ਨੇਮ ਉਸ ਵੱਲ ਇਸ਼ਾਰਾ ਕਰਦਾ ਹੈ ਅਤੇ ਉਸ ਵਿਚ ਪੂਰਾ ਹੁੰਦਾ ਹੈ (ਲੂਕਾ 24:13ff)।

14:27 "ਮੈਂ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ" ਵਿਸ਼ਵਾਸੀਆਂ ਦੀ ਸ਼ਾਂਤੀ ਕਿਸੇ ਹਾਲਾਤ ਨਾਲ ਨਹੀਂ ਹੈ, ਪਰ ਯਿਸੂ ਦੇ ਵਾਅਦਿਆਂ ਅਤੇ ਮੌਜੂਦਗੀ ਦੇ ਅਧਾਰ ਤੇ ਹੈ (ਯੂਹੰਨਾ 16:33; ਫ਼ਿਲਿੱਪੀਆਂ 4:7; ਕੁਲਸੀਆਂ 3:15)।

"ਸ਼ਾਂਤੀ" ਉਦੇਸ਼ਵਾਦੀ ਭਾਵਨਾ ਵਿਚ, ਪਰਮੇਸ਼ਰ ਨਾਲ ਬਹਾਲੀ ਹੈ, ਅਤੇ ਵਿਅਕਤੀਗਤ ਭਾਵਨਾ ਵਿਚ, ਮੁਸ਼ਕਲ ਹਾਲਾਤਾਂ ਦੇ ਵਿਚਕਾਰ ਸੁਰੱਖਿਆ ਅਤੇ ਸਥਿਰਤਾ ਦੇਵਾਂ ਵਿਚ ਵਰਤੀ ਜਾਂਦੀ ਹੈ। ਇਹ ਇਕ ਯਹੂਦੀ ਨਮਸਕਾਰ *ਸ਼ਾਲੋਮ Shalom* ਨੂੰ ਦਰਸਾਉਂਦਾ ਹੈ ਜਿਸਦਾ ਅਰਥ ਸਮੱਸਿਆਵਾਂ ਦੀ ਗੈਰ-ਮੌਜੂਦਗੀ ਅਤੇ ਸੰਤੁਸ਼ਟੀ ਦੀ ਮੌਜੂਦਗੀ ਹੈ (ਯੂਹੰਨਾ 20:19,21,26; 3 ਯੂਹੰਨਾ 14; ਅਫਸੀਆਂ 2:14; ਗਿਣਤੀ 6:26; ਜ਼ਬੂਰ 29:11; ਯਸਾਯਾਹ 9:6)। ਇਹ ਨਵੇਂ ਯੁੱਗ ਦੀ ਵਿਸ਼ੇਸ਼ਤਾ ਹੈ!

[ਖਾਸ ਵਿਸ਼ਾ: ਮਸੀਹੀ ਲੋਕ ਅਤੇ ਸ਼ਾਂਤੀ SPECIAL TOPIC: The Christian and Peace](#)

ਖਾਸ ਵਿਸ਼ਾ: ਮਸੀਹੀ ਲੋਕ ਅਤੇ ਸ਼ਾਂਤੀ

ਇਹ ਯੂਨਾਨੀ ਸ਼ਬਦ ਦਾ ਅਰਥ “ਟੁੱਟੇ ਹੋਏ ਸੰਬੰਧਾਂ ਨੂੰ ਜੋੜਣਾ” ਹੈ (ਯੂਹੰਨਾ 14:27; 16:33; ਫ਼ਿਲਿੱਪੀਆਂ 4:7)। ਨਵੇਂ ਨੇਮ ਤਿੰਨ ਤਰੀਕਿਆਂ ਨਾਲ ਸ਼ਾਂਤੀ ਬਾਰੇ ਗੱਲ ਕਰਦਾ ਹੈ:

1. ਮਸੀਹ ਦੁਆਰਾ ਸਾਡੀ ਪਰਮੇਸ਼ਰ ਨਾਲ ਸ਼ਾਂਤੀ ਦਾ ਉਦੇਸ਼ਪੂਰਨ ਪਹਿਲੂ (ਕੁਲਸੀਆਂ 1:20)
2. ਪਰਮੇਸ਼ਰ ਨਾਲ ਸਾਡੇ ਸਹੀ ਹੋਣ ਦਾ ਵਿਅਕਤੀਗਤ ਪਹਿਲੂ (ਯੂਹੰਨਾ 14:27; 16:33; ਫ਼ਿਲਿੱਪੀਆਂ 4:7)
3. ਕਿ ਮਸੀਹ ਦੁਆਰਾ ਪਰਮੇਸ਼ਰ ਨੇ ਇਕ ਨਵੇਂ ਸਰੀਰ ਵਿਚ ਜੋੜਿਆ ਹੈ, ਵਿਸ਼ਵਾਸ ਕਰਨ ਵਾਲੇ ਯਹੂਦੀਆਂ ਅਤੇ ਗੈਰ-ਯਹੂਦੀਆਂ ਨੂੰ (ਅਫਸੀਆਂ 2:14-17; ਕੁਲਸੀਆਂ 3:15)।

Newman ਅਤੇ Nida ਦੀ ਕਿਤਾਬ *A Translator's Handbook on Paul's Letter to the Romans*, ਪੰਨਾ 92 ਵਿਚ “ਸ਼ਾਂਤੀ” ਬਾਰੇ ਇਕ ਵਧੀਆ ਟਿੱਪਣੀ ਹੈ।

“ਪੁਰਾਣੇ ਨੇਮ ਅਤੇ ਨਵੇਂ ਨੇਮ ਦੋਵਾਂ ਵਿਚ ਸ਼ਾਂਤੀ ਸ਼ਬਦ ਦੇ ਬਹੁਤ ਸਾਰੇ ਅਰਥ ਹਨ। ਆਮ ਤੌਰ ਤੇ ਇਹ ਇਕ ਵਿਅਕਤੀ ਦੇ ਜੀਵਨ ਦੇ ਚੰਗੇ ਹੋਣ ਦਾ ਵਰਣਨ ਕਰਦਾ ਹੈ; ਇੱਥੋਂ ਤੱਕ ਕਿ ਯਹੂਦੀਆਂ ਵਿਚ ਨਮਸਕਾਰ (ਸ਼ਾਲੋਮ) ਵਜੋਂ ਵੀ ਇਸ ਨੂੰ ਅਪਣਾਇਆ ਗਿਆ ਸੀ। ਇਸ ਸ਼ਬਦ ਦਾ ਇੰਨਾ ਡੂੰਘਾ ਅਰਥ ਸੀ ਕਿ ਇਸ ਨੂੰ ਯਹੂਦੀ ਮਸੀਹ ਦੁਆਰਾ ਮੁਕਤੀ ਦੇ ਵਰਣਨ ਵਜੋਂ ਵੀ ਇਸਤੇਮਾਲ ਕਰਦੇ ਸਨ। ਇਸ ਤੱਥ ਦੇ ਕਾਰਨ, ਕਈ ਵਾਰ ਇਹ “ਪਰਮੇਸ਼ਰ ਨਾਲ ਇਕ ਸਹੀ ਸੰਬੰਧ ਵਿਚ ਰਹਿਣ” ਲਈ ਵਰਤੇ ਗਏ ਸ਼ਬਦ ਦੇ ਲਗਭਗ ਸਮਾਨਾਰਥੀ ਰੂਪ ਵਿਚ ਵਰਤਿਆ ਗਿਆ ਹੈ। ਇੱਥੇ ਇਹ ਸ਼ਬਦ ਮਨੁੱਖ ਅਤੇ ਪਰਮੇਸ਼ਰ ਵਿਚਕਾਰ ਸਥਾਪਤ ਸੰਬੰਧਾਂ ਦੇ ਵਰਣਨ ਦੇ ਤੌਰ ਤੇ ਇਸਤੇਮਾਲ ਹੋਇਆ ਪ੍ਰਤੀਤ ਹੁੰਦਾ ਹੈ ਕਿਉਂਕਿ ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਨਾਲ ਸਹੀ ਠਹਿਰਾਇਆ ਹੈ” (ਪੰਨਾ 92)।

Copyright © 2014 [Bible Lessons International](#)

▣ **“ਛੱਡਣਾ”** Grant Osborne, *The Hermeneutical Spiral* (ਪੰਨਾ 21) ਵਿਚ ਸ਼ਬਦ ਦੇ ਅਰਥ ਨੂੰ ਨਿਰਧਾਰਤ ਕਰਨ ਵਿਚ ਪ੍ਰਸੰਗ ਦੀ ਤਰਜੀਹ ਬਾਰੇ ਇਕ ਸ਼ਾਨਦਾਰ ਟਿੱਪਣੀ ਕਰਦਾ ਹੈ।

“ਤਰਕਪੂਰਨ ਪ੍ਰਸੰਗ”

ਅਸਲ ਅਰਥਾਂ ਵਿਚ, ਤਰਕਪੂਰਨ ਪ੍ਰਸੰਗ ਵਿਆਖਿਆ ਦਾ ਸਭ ਤੋਂ ਮੁੱਢਲਾ ਸਾਧਨ ਹੈ। ਮੈਂ ਆਪਣੀਆਂ ਕਲਾਸਾਂ ਨੂੰ ਕਹਿੰਦਾ ਹਾਂ ਜਦੋਂ ਕੋਈ ਅੱਧਾ ਸੁੱਤਾ ਹੁੰਦਾ ਹੈ ਅਤੇ ਉਹ ਸਵਾਲ ਨਹੀਂ ਸੁਣਦਾ ਹੈ ਜੇ ਮੈਂ ਪੁੱਛਦਾ ਹਾਂ ਤਾਂ ਉਸ ਦੇ ਸਹੀ ਹੋਣ ਦਾ ਪੰਜਾਹ ਪ੍ਰਤੀਸ਼ਤ ਸੰਭਾਵਨਾ ਹੁੰਦੀ ਹੈ ਜੇ ਉਹ “ਪ੍ਰਸੰਗ” ਵਿਚ ਜਵਾਬ ਦਿੰਦਾ ਹੈ। ਇਹ ਸ਼ਬਦ ਆਪਣੇ ਆਪ ਵਿਚ ਵਚਨਾਂ ਤੇ ਪ੍ਰਭਾਵਾਂ ਦੀ ਵਿਸ਼ਾਲ ਲੜੀ ਨੂੰ ਸ਼ਾਮਲ ਕਰਦਾ ਹੈ। ਇਨ੍ਹਾਂ ਨੂੰ ਵਚਨਾਂ ਤੋਂ ਬਾਹਰ ਜਾਣ ਵਾਲੇ ਘੁੰਮਣਘੇਰੀ ਦੇ ਚੱਕਰ ਦੀ ਇਕ ਲੜੀ ਵਜੋਂ ਸਭ ਤੋਂ ਵਧੀਆ ਢੰਗ ਨਾਲ ਨਕਸ਼ਾ ਦਿੱਤਾ ਜਾ ਸਕਦਾ ਹੈ।

ਜਿਵੇਂ-ਜਿਵੇਂ ਅਸੀਂ ਕੇਂਦਰ ਦੇ ਨੇੜੇ ਜਾਂਦੇ ਹਾਂ, ਅਰਥਾਂ ਤੇ ਪ੍ਰਭਾਵ ਵਧਦਾ ਜਾਂਦਾ ਹੈ। ਉਦਾਹਰਣ ਵਜੋਂ, ਸ਼ੈਲੀ ਸਾਹਿਤ ਦੀ ਕਿਸਮ ਦੀ ਪਛਾਣ ਕਰਦੀ ਹੈ ਅਤੇ ਟਿੱਪਣੀਕਾਰ ਨੂੰ ਸਮਾਨਤਾਵਾਂ ਦੀ ਪਛਾਣ ਕਰਨ ਵਿਚ ਸਹਾਇਤਾ ਕਰਦੀ ਹੈ, ਪਰ ਇਹ ਇੰਨੀ ਪ੍ਰਭਾਵਸ਼ਾਲੀ ਨਹੀਂ ਹੈ ਜਿਵੇਂ ਕਿ ਬਾਕੀ ਹਵਾਲੇ ਵਚਨ ਤੇ ਪ੍ਰਭਾਵਸ਼ਾਲੀ ਹਨ। ਉਦਾਹਰਣ ਲਈ, ਅਸੀਂ ਪ੍ਰਕਾਸ਼ ਦੀ ਪੇਥੀ ਨੂੰ ਭਵਿੱਖਬਾਣੀ ਸਾਹਿਤ ਵਜੋਂ ਪਛਾਣ ਸਕਦੇ ਹਾਂ, ਫਿਰ ਵੀ ਪੁਰਾਣੇ ਨੇਮ ਅਤੇ ਨਵੇਂ ਨੇਮ ਦੇ ਵਿਚਕਾਰ ਦੇ ਸਮੇਂ ਦੇ ਅਤੇ ਯੂਨਾਨੀ ਭਵਿੱਖਬਾਣੀ ਸਾਹਿਤ ਮਹੱਤਵਪੂਰਣ ਸਮਾਨਤਾਵਾਂ ਪ੍ਰਦਾਨ ਕਰਦੇ ਹਨ, ਪਰ ਜ਼ਿਆਦਾ ਚਿੰਨ੍ਹ ਪੁਰਾਣੇ ਨੇਮ ਤੋਂ ਲਏ ਗਏ ਹਨ। ਪੈਮਾਨੇ ਦੇ ਦੂਜੇ ਸਿਰੇ ਤੇ, ਇਕ ਸ਼ਬਦ ਜਾਂ ਵਿਚਾਰ ਦੇ ਅਰਥ ਦੇ ਸੰਬੰਧ ਵਿਚ ਸਾਰੇ ਫ਼ੈਸਲਿਆਂ ਲਈ ਨੇੜੇ ਦਾ ਪ੍ਰਸੰਗ ਅੰਤਮ ਨਿਆਂ ਕਰਤਾ ਹੈ। ਇੱਥੇ ਕੋਈ ਵੀ ਗਾਰੰਟੀ ਨਹੀਂ ਹੈ ਕਿ ਪੈਲੂਸ ਇਕ ਸ਼ਬਦ ਨੂੰ ਜਿਸ ਤਰ੍ਹਾਂ ਫ਼ਿਲਿੱਪੀਆਂ ਅਧਿਆਇ 1 ਵਿਚ ਵਰਤਦਾ ਹੈ ਉਵੇਂ ਹੀ ਉਹ ਫ਼ਿਲਿੱਪੀਆਂ ਅਧਿਆਇ 2 ਵਿਚ ਹੁੰਦਾ ਹੈ। ਭਾਸ਼ਾ ਇਸ ਤਰੀਕੇ ਨਾਲ ਕੰਮ ਨਹੀਂ ਕਰਦੀ, ਕਿਉਂਕਿ ਹਰੇਕ ਸ਼ਬਦ ਦੇ ਬਹੁਤ ਸਾਰੇ ਅਰਥ ਹੁੰਦੇ ਹਨ ਅਤੇ ਲੇਖਕ ਦਾ ਉਸ ਦੁਆਰਾ ਉਸਦੀ ਵਰਤੋਂ ਪਿੱਛਲੇ ਪ੍ਰਸੰਗ ਤੇ ਨਹੀਂ ਸਗੋਂ ਵਰਤਮਾਨ ਪ੍ਰਸੰਗ ਤੇ ਨਿਰਭਰ ਹੁੰਦੀ ਹੈ। ਯੂਹੰਨਾ 14:27 “ਸ਼ਾਂਤੀ ਮੈਂ ਤੁਹਾਡੇ ਨਾਲ ਛੱਡ ਜਾਂਦਾ ਹਾਂ” ਅਤੇ ਯੂਹੰਨਾ 16:28 “ਮੈਂ ਫਿਰ ਤੋਂ ਸੰਸਾਰ ਨੂੰ ਛੱਡ ਰਿਹਾ ਹਾਂ” ਵਿਚ *ਅਫੇਇਮੀ aphemi* ਦੀ ਵਰਤੋਂ ਇਕ ਚੰਗੀ ਉਦਾਹਰਣ ਹੋਵੇਗੀ। ਅਸੀਂ ਇਕ ਦੀ ਦੂਸਰੇ ਨਾਲ

ਮੁਸਕਲ ਨਾਲ ਵਿਆਖਿਆ ਕਰਾਂਗੇ ਕਿਉਂਕਿ ਉਨ੍ਹਾਂ ਦੀ ਵਰਤੋਂ ਬਿਲਕੁਲ ਉਲਟ ਹੈ। ਪਹਿਲੇ ਵਿਚ ਯਿਸੂ ਚੇਲਿਆਂ ਨੂੰ ਕੁਝ ਦਿੰਦਾ ਹੈ, ਦੂਸਰੇ ਵਿਚ ਉਹ ਉਨ੍ਹਾਂ ਤੋਂ ਕੁਝ (ਆਪਣੇ ਆਪ ਨੂੰ) ਦੁਰ ਲੈ ਜਾਂਦਾ ਹੈ। ਇਸ ਤੋਂ ਵੀ ਘੱਟ ਅਸੀਂ ਇਸ ਤੋਂ ਆਮ ਵਰਤੋਂ ਨਾਲ ਸਬਦ (ਜਿਵੇਂ 1 ਯੂਹੰਨਾ 1:9 ਵਿਚ) "ਮਾਫ਼ੀ" ਨੂੰ ਪੜ੍ਹ ਸਕਦੇ ਹਾਂ। ਦੂਸਰੇ ਹਵਾਲੇ ਅਰਥਵਾਦੀ ਸ਼੍ਰੇਣੀ ਨੂੰ ਨਿਰਧਾਰਨ ਕਰਨ ਵਿਚ ਸਾਡੀ ਸਹਾਇਤਾ ਕਰਦੇ ਹਨ (ਸਬਦ ਦਾ ਅਰਥ ਵੱਖੋ-ਵੱਖਰਾਂ ਹੋ ਸਕਦਾ ਹੈ), ਪਰ ਸਿਰਫ ਨੇੜੇ ਦਾ ਪ੍ਰਸੰਗ ਸੰਭਾਵਨਾਵਾਂ ਨੂੰ ਅਸਲ ਅਰਥਾਂ ਤੱਕ ਸੀਮਿਤ ਕਰ ਸਕਦਾ ਹੈ" (ਪੰਨਾ 21)।

▣ **"ਤੁਹਾਡਾ ਦਿਲ ਨਾ ਘਬਰਾਏ"** ਇਹ ਨਕਾਰਾਤਮਕ ਅੰਸ਼ ਨਾਲ ਇਕ ਵਰਤਮਾਨ ਨਿਸ਼ਕਿਰਿਆ ਹੁਕਮ ਹੈ ਜਿਸਦਾ ਆਮ ਤੌਰ ਤੇ ਅਰਥ "ਪਹਿਲਾਂ ਤੋਂ ਚੱਲ ਰਹੇ ਕੰਮ ਨੂੰ ਰੋਕਣਾ" ਹੁੰਦਾ ਹੈ, ਇਹ ਯੂਹੰਨਾ 14:1 ਦਾ ਦੁਹਰਾਓ ਹੈ।

14:28 **"ਜੇਕਰ ਤੁਸੀਂ ਮੈਨੂੰ ਪਿਆਰ ਕਰਦੇ"** ਇਹ ਦੂਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜੋ ਯੂਹੰਨਾ 14:7 ਦੀ ਤਰ੍ਹਾਂ "ਤੱਥ ਦੇ ਉਲਟ" ਹੈ। ਇਹ ਬਿਹਤਰ ਹੋਵੇਗਾ ਕਿ ਯਿਸੂ ਪਿਤਾ ਕੋਲ ਜਾਵੇ ਅਤੇ ਪਵਿੱਤਰ ਆਤਮਾ ਨੂੰ ਭੇਜੇ ਪਰ ਬੇਸ਼ਕ, ਉਨ੍ਹਾਂ ਨੂੰ ਉਸ ਸਮੇਂ ਇਸ ਗੱਲ ਦਾ ਅਹਿਸਾਸ ਨਹੀਂ ਹੈ।

▣ **"ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹੈ"** ਇਹ ਇਕ ਬਿਆਨ ਨਹੀਂ ਹੈ ਜੋ ਪੁੱਤਰ ਦੀ ਅਸਮਾਨਤਾ ਤੇ ਕੇਂਦਰਿਤ ਹੈ, ਪਰ ਇਹ ਇਕ ਬਿਆਨ ਹੈ ਜੋ ਮਨੁੱਖਤਾ ਦੀ ਮੁਕਤੀ ਨਾਲ ਜੁੜੇ ਤ੍ਰਿਏਕ ਦੇ ਕੰਮਾਂ ਨਾਲ ਸੰਬੰਧਿਤ ਹੈ (ਯੂਹੰਨਾ 10:29-30)। ਪੁੱਤਰ ਦੀ ਇਹ ਅਧੀਨਗੀ ਸਿਰਫ ਉਸ ਦੇ ਧਰਤੀ ਉੱਤੇ ਰਹਿਣ ਦੇ ਸਮੇਂ ਦੌਰਾਨ ਸੀ, ਜਦੋਂ ਉਸਨੂੰ ਤ੍ਰਿਏਕ ਪਰਮੇਸ਼ਰ ਦੇ ਪ੍ਰਕਾਸ਼ਨ ਅਤੇ ਮੁਕਤੀ ਦੀ ਯੋਜਨਾ ਨੂੰ ਪੂਰਾ ਕਰਨਾ ਸੀ (ਯੂਹੰਨਾ 17:4-5; ਫ਼ਿਲਿੱਪੀਆਂ 2:6-11)। ਹਾਲਾਂਕਿ, ਇੱਥੇ ਇਕ ਭਾਵਨਾ ਹੈ ਜਿਸ ਵਿਚ ਭੇਜਣ ਵਾਲਾ ਪਿਤਾ ਮੁੱਢਲਾ ਹੈ (ਯੂਹੰਨਾ 13:16; 1 ਕੁਰਿੰਥੀਆਂ 15:27-28; ਅਫਸੀਆਂ 1:3-14)।

14:29 **"ਹੁਣ ਤੁਹਾਨੂੰ ਇਹ ਸਭ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ, ਤਾਂ ਜੋ ਜਦੋਂ ਇਹ ਹੋਵੇ"** ਇਹ ਇਸ ਲਈ ਸੀ ਤਾਂ ਜੋ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਹੋ ਸਕੇ (ਯੂਹੰਨਾ 13:19; 16:4)।

14:30

NASB "ਸੰਸਾਰ ਦਾ ਸ਼ਾਸਕ"

NKJV, NRSV, TEV "ਇਸ ਸੰਸਾਰ ਦਾ ਹਾਕਮ"

NJB, REB, "ਇਸ ਸੰਸਾਰ ਦਾ ਰਾਜਕੁਮਾਰ"

ਇਹ ਸ਼ੈਤਾਨ ਨੂੰ ਦਰਸਾਉਂਦਾ ਹੈ, ਜਿਸ ਦੀ ਗਤੀਵਿਧੀ ਦਾ ਖੇਤਰ ਹੁਣ ਧਰਤੀ ਹੈ (ਯੂਹੰਨਾ 12:31; 16:11; 2 ਕੁਰਿੰਥੀਆਂ 4:4, "ਇਸ ਸੰਸਾਰ ਦੇ ਈਸ਼ਵਰ"; ਅਫਸੀਆਂ 2:2, "ਹਵਾ ਦੀ ਸ਼ਕਤੀ ਦਾ ਰਾਜਕੁਮਾਰ")। ਸੰਭਾਵਿਤ ਤੌਰ ਤੇ, ਯਿਸੂ ਦੇ ਯਹੂਦਾ ਦੇ ਜਾਣ ਨੂੰ ਸ਼ੈਤਾਨ ਦੇ ਆਉਣ ਵਜੋਂ ਦੇਖਿਆ ਸੀ (ਯੂਹੰਨਾ 13:27)।

NASB, NKJV "ਉਸਦਾ ਮੇਰੇ ਵਿਚ ਕੁਝ ਨਹੀਂ ਹੈ"

NRSV, TEV, "ਉਸਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ"

NJB "ਉਸਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ"

ਇਸਦਾ ਅਰਥ ਇਹ ਹੈ ਕਿ ਸ਼ੈਤਾਨ ਕੋਲ ਇਲਜ਼ਾਮ ਲਗਾਉਣ ਦਾ ਕੋਈ ਅਧਾਰ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ, ਅਤੇ ਨਾ ਹੀ ਯਿਸੂ ਵਿਚ ਕੁਝ ਸਾਂਝਾ ਹੈ (ਇਬਰਾਨੀਆਂ 4:15)।

1. James Moffatt ਨੇ ਇਸਦਾ ਅਨੁਵਾਦ ਕੀਤਾ "ਉਸਦੀ ਮੇਰੇ ਤੇ ਕੋਈ ਪਕੜ ਨਹੀਂ"
2. William F. Beck ਅਨੁਸਾਰ "ਉਸਦਾ ਮੇਰੇ ਉੱਤੇ ਕੋਈ ਦਾਅਵਾ ਨਹੀਂ"
3. New English Bible ਅਨੁਸਾਰ "ਉਸਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ"
4. the Twentieth Century New Testament ਅਨੁਸਾਰ "ਮੇਰੇ ਵਿਚ ਕੁਝ ਵੀ ਸਾਂਝਾ ਨਹੀਂ"

14:31 "ਕਿ ਦੁਨੀਆਂ ਜਾਣੇ" ਸ਼ੈਤਾਨ ਪਰਮੇਸ਼ਰ ਦੀ ਇੱਛਾ ਵਿਚ ਹੈ ਅਤੇ ਮਨੁੱਖਜਾਤੀ ਦੇ ਛੁਟਕਾਰੇ ਵਿਚ ਪਰਮੇਸ਼ਰ ਦੇ ਅੰਤਮ ਮਕਸਦ ਲਈ ਹੇਰਾਫੇਰੀ ਕੀਤੀ ਜਾ ਰਹੀ ਹੈ। A. B. Davidson, *The Theology of the Old Testament*, ਪੰਨੇ 300-306 ਦੇਖੋ।

▣ "ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਮੈਂ ਉਸੇ ਤਰ੍ਹਾਂ ਕਰਦਾ ਹਾਂ" ਯਿਸੂ ਦਾ ਮਰਨਾ ਪਿਤਾ ਦੀ ਇੱਛਾ ਸੀ (ਯਸ਼ਾਯਾਹ 53:10a,b; ਮਰਕੁਸ 10:45; 2 ਕੁਰਿੰਥੀਆਂ 5:21)।

▣ "ਉਠੋ, ਇੱਥੋਂ ਚੱਲੀਏ" ਇਹ ਇਕ ਵਰਤਮਾਨ ਹੁਕਮ ਹੈ। ਇਹ ਬਹੁਤ ਮੁਸ਼ਕਲ ਵਾਕ ਹੈ ਕਿਉਂਕਿ ਇਹ ਮੱਤੀ ਅਤੇ ਮਰਕੁਸ ਅਨੁਸਾਰ ਗਾਥਸਮਨੀ ਦੇ ਬਾਗ ਵਿਚ ਹੁੰਦਾ ਹੈ ਜਦੋਂ ਯਹੂਦਾ ਅਤੇ ਪੁਲਿਸ ਵਾਲਿਆਂ ਦਾ ਸਮੂਹ ਯਿਸੂ ਕੋਲ ਆਉਂਦਾ ਹੈ। ਇਸ ਨੂੰ ਕਿਉਂ ਉਪਰਲੇ ਕਮਰੇ ਦੇ ਪ੍ਰਸੰਗ ਵਿਚ ਇਸਤੇਮਾਲ ਕੀਤਾ ਗਿਆ (ਯੂਹੰਨਾ 13-17) ਇਹ ਅਸਪੱਸ਼ਟ ਹੈ। ਸੰਭਾਵਿਤ ਤੌਰ ਤੇ, ਯਿਸੂ ਉਪਰਲੇ ਕਮਰੇ ਵਿਚੋਂ ਚਲਾ ਗਿਆ ਸੀ ਅਤੇ ਗਾਥਸਮਨੀ ਦੇ ਰਸਤੇ ਵਿਚ ਉਪਦੇਸ਼ ਦੇ ਰਿਹਾ ਸੀ (ਯੂਹੰਨਾ 18:1)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯੂਹੰਨਾ 14:1 ਦੇ ਅਧਾਰ ਤੇ ਪਰਮੇਸ਼ਰਵਾਦ ਅਤੇ ਮਸੀਹਤ ਵਿਚਕਾਰ ਕੀ ਅੰਤਰ ਹੈ।
2. ਯੂਹੰਨਾ 14:6 ਵਿਚ ਪਾਏ ਗਏ ਤਿੰਨ ਨਾਮਾਂ ਲੈ ਪੁਰਾਣੇ ਨੇਮ ਦੇ ਪਿਛੋਕੜ ਦੀ ਵਿਆਖਿਆ ਕਰੋ।
3. ਕੀ ਕੋਈ ਇਕੱਲੇ ਯੂਹੰਨਾ 14:13 ਤੇ ਪ੍ਰਾਰਥਨਾ ਦਾ ਸਿਧਾਂਤ ਬਣਾ ਸਕਦਾ ਹੈ?
4. ਪਵਿੱਤਰ ਆਤਮਾ ਦਾ ਮੁੱਖ ਉਦੇਸ਼ ਕੀ ਹੈ? (ਬਚਾਇਆ ਲਈ ਅਤੇ ਨਾ ਬਚੇ ਹੋਇਆ ਲਈ)
5. ਕੀ ਸ਼ੈਤਾਨ ਪਰਮੇਸ਼ਰ ਦੀ ਇੱਛਾ ਵਿਚ ਹੈ?

ਯੂਹੰਨਾ 15

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਿਸੂ ਅੰਗੂਰ ਦੀ ਅਸਲੀ ਵੇਲ	ਅਸਲੀ ਵੇਲ	ਮਸੀਹ ਵਿਸ਼ਵਾਸੀਆਂ ਦੀ ਜ਼ਿੰਦਗੀ ਦਾ ਨਮੂਨਾ	ਯਿਸੂ ਅੰਗੂਰ ਦੀ ਅਸਲੀ ਵੇਲ	ਅਸਲੀ ਵੇਲ
15:1-10	15:1-8	15:1-11	15:1-4	15:1-17
	ਸੰਪੂਰਨ ਪਿਆਰ ਅਤੇ ਅਨੰਦ		15:5-10	
	15:9-17			
15:11-17		15:12-17	15:11-17	
ਸੰਸਾਰ ਦੀ ਘਿਰਣਾ	ਸੰਸਾਰ ਦੀ ਘਿਰਣਾ		ਸੰਸਾਰ ਦੀ ਘਿਰਣਾ	ਚੇਲੇ ਅਤੇ ਸੰਸਾਰ
				15:18-16:4a
15:18-25	15:18-25	15:18-25	15:18-25	
	ਆਉਣ ਵਾਲਾ ਤਿਆਗ			
15:26-16:4a	15:26-16:4	15:26-27	15:26-16:4a	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ # 3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰ੍ਹੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰ੍ਹੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰ੍ਹਾ
2. ਦੂਜਾ ਪੈਰ੍ਹਾ
3. ਤੀਜਾ ਪੈਰ੍ਹਾ

ਯੂਹੰਨਾ 15:1-27 ਦਾ ਪਾਠਗਤ ਪਿਛੋਕੜ

- A. ਇਹ ਇਕ ਸ਼ਾਨਦਾਰ ਅਤੇ ਪਰੇਸ਼ਾਨ ਕਰਨ ਵਾਲਾ ਵਚਨ ਹਨ! ਇਹ ਵਿਸ਼ਵਾਸੀਆਂ ਨੂੰ ਪਰਮੇਸ਼ਰ ਦੇ ਪਿਆਰ ਅਤੇ ਪ੍ਰਭਾਵ ਦੇ ਵਾਅਦੇ ਦਾ ਬਹੁਤ ਉਤਸ਼ਾਹ ਦਿੰਦਾ ਹੈ, ਪਰ ਇਸ ਵਿਚ ਸਖਤ ਚਿਤਾਵਨੀਆਂ ਵੀ ਹਨ! ਇਸ ਖੇਤਰ ਵਿਚ ਵਿਚਾਰ ਵਟਾਂਦਰੇ ਲਈ ਅਧਿਆਤਮਿਕ ਪਰੰਪਰਾਵਾਂ ਬਹੁਤ ਮੁਸ਼ਕਲ ਹਨ, ਮੈਂ ਆਪਣੇ ਇਕ ਮਨਪਸੰਦ ਟਿੱਪਣੀਕਾਰ ਦਾ ਹਵਾਲਾ ਦੇਣਾ ਚਾਹੁੰਦਾ ਹਾਂ, F. F. Bruce ਉਸਦੀ ਕਿਤਾਬ *Answers to Questions* ਵਿਚ ਇਹ ਟਿੱਪਣੀ ਦਿੰਦਾ ਹੈ।
- "ਯੂਹੰਨਾ 15:4,6: 'ਯੂਹੰਨਾ 15:4,6 ਵਿਚ "ਜਦੋਂ ਤੱਕ ਤੁਸੀਂ ਪਾਲਣਾ ਨਹੀਂ ਕਰਦੇ? ਅਤੇ "ਜੇ ਕੋਈ ਆਦਮੀ ਪਾਲਣਾ ਨਹੀਂ ਕਰਦਾ" ਸ਼ਬਦਾਂ ਦਾ ਮਤਲਬ ਕੀ ਹੈ? ਕੀ ਮਸੀਹ ਵਿਚ ਰਹਿਣਾ ਸੰਭਵ ਨਹੀਂ ਹੈ?"
- ਇਸ ਤਰ੍ਹਾਂ ਦੇ ਵਚਨ ਆਪਣੇ ਆਪ ਵਿਚ ਮੁਸ਼ਕਲ ਨਹੀਂ ਹਨ; ਮੁਸ਼ਕਲ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਉਨ੍ਹਾਂ ਨੂੰ ਅਤੇ ਹੋਰ ਵਚਨਾਂ ਨੂੰ ਸਾਡੀ ਅਧਿਆਤਮਿਕਤਾ ਦੇ ਅਧਾਰ ਵਜੋਂ ਵਰਤਣ ਦੀ ਬਜਾਏ ਉਨ੍ਹਾਂ ਨੂੰ ਸਾਡੀ ਅਧਿਆਤਮਿਕਤਾ ਦੇ ਨਾਲ ਵਰਗ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਸ ਸਮੇਂ ਜਦੋਂ ਸਾਡਾ ਪ੍ਰਭੂ ਬੋਲ ਰਿਹਾ ਸੀ ਉਸਦੀ ਇਕ ਚਮਕਦਾਰ ਉਦਾਹਰਣ ਸੀ ਜੋ ਉਸ ਵਿਚ ਸਥਿਰ ਰਹਿਣ ਵਿਚ ਅਸਫਲ ਰਿਹਾ ਸੀ- ਯਹੂਦਾ ਇਸਕਰਿਯੋਤੀ, ਜਿਸ ਨੇ ਉਸ ਨੂੰ ਹੁਣੇ ਛੱਡ ਦਿੱਤਾ ਸੀ। ਯਹੂਦਾ ਵੀ ਬਾਕੀ 11 ਚੇਲਿਆਂ ਵਾਂਗ ਚੁਣਿਆ ਗਿਆ ਸੀ (ਲੂਕਾ 6:13; ਯੂਹੰਨਾ 6:70); ਪ੍ਰਭੂ ਨਾਲ ਉਨ੍ਹਾਂ ਦੀ ਸਾਂਝ ਨੇ ਉਨ੍ਹਾਂ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਜੋ ਉਨ੍ਹਾਂ ਸਾਰਿਆਂ ਲਈ ਬਰਾਬਰ ਨਹੀਂ ਸਨ। ਬਾਈਬਲ ਦੇ ਸਰਲ ਵਚਨ ਨੂੰ ਜੋ ਸੰਤਾਂ ਦੀ ਅੰਤਮ ਦ੍ਰਿੜ੍ਹਤਾ ਦਾ ਉਪਦੇਸ਼ ਦਿੰਦੇ ਹਨ, ਨਰਮ ਕਰਨ ਦੇ ਬਹਾਨੇ ਵਜੋਂ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਜੋ ਧਰਮ-ਤਿਆਗ ਦੇ ਖਤਰੇ ਦੀ ਗੱਲ ਕਰਦੇ ਹਨ" (ਪੰਨੇ 71-72)।
- B. ਇਹ ਹੈਰਾਨੀ ਦੀ ਗੱਲ ਹੈ ਕਿ ਇਸ ਪ੍ਰਸੰਗ ਵਿਚ ਕਿੰਨੇ ਭੂਤਕਾਲ ਵਾਕ ਵਰਤੇ ਗਏ ਹਨ ਜਦੋਂ ਕਿ ਕੋਈ ਅਧਿਆਤਮਿਕ ਤੌਰ ਤੇ ਵਰਤਮਾਨਕਾਲ ਦੇ ਵਾਕ ਦੀ ਉਮੀਦ ਕਰੇਗਾ। ਭੂਤਕਾਲ ਵਾਕ ਦੀ ਵਰਤੋਂ ਇਕ ਵਿਅਕਤੀ ਦੇ ਸਾਰੇ ਜੀਵਨ ਨੂੰ ਸੰਖੇਪ ਕਰਨ ਅਤੇ ਇਸ ਨੂੰ ਸਮੁੱਚੇ ਰੂਪ ਵਿਚ ਦੇਖਣ ਦੇ ਅਰਥ ਵਿਚ ਕੀਤੀ ਜਾਂਦੀ ਹੈ।
- C. ਯੂਹੰਨਾ 15 ਦੇ ਪੈਰਿਆਂ ਦੀ ਵੰਡ ਅਸਪੱਸ਼ਟ ਹੈ। ਯੂਹੰਨਾ, 1 ਯੂਹੰਨਾ ਦੀ ਤਰ੍ਹਾਂ, ਵੱਖ-ਵੱਖ ਰੰਗਾਂ ਦਾ ਇਕ ਕੱਪੜਾ ਹੈ। ਨਮੂਨੇ ਵਾਰ-ਵਾਰ ਦਿਖਾਈ ਦਿੰਦੇ ਹਨ।
- D. ਸ਼ਬਦ "ਬਣੇ ਰਹਿਣਾ" (ਮੋਨੋ *menō*) ਨਵੇਂ ਨੇਮ ਵਿਚ ਲਗਭਗ 112 ਵਾਰ ਵਰਤਿਆ ਗਿਆ ਹੈ। ਇਨ੍ਹਾਂ ਵਿਚੋਂ 40 ਵਾਰ ਯੂਹੰਨਾ ਦੀ ਇੰਜੀਲ ਵਿਚ ਅਤੇ 26 ਵਾਰ ਉਸ ਦੀਆਂ ਪੱਤਰੀਆਂ ਵਿਚ ਪ੍ਰਗਟ ਹੁੰਦੇ ਹਨ। ਇਹ ਯੂਹੰਨਾ ਲਈ ਇਕ ਪ੍ਰਮੁੱਖ ਅਧਿਆਤਮਿਕ ਸ਼ਬਦ ਹੈ। ਹਾਲਾਂਕਿ, ਯੂਹੰਨਾ 15 ਯਿਸੂ ਦੇ ਹੁਕਮ ਦਾ ਉੱਤਮ ਪ੍ਰਗਟਾਵਾ ਹੈ ਕਿ ਅਸੀਂ ਉਸ ਵਿਚ ਰਹਿੰਦੇ ਹਾਂ, ਯੂਹੰਨਾ ਵਿਚ ਇਸ ਸ਼ਬਦ ਬਹੁਤ ਕੇਂਦਰਿਤ ਹੈ।
1. ਬਿਵਸਥਾ ਸਦਾ ਲਈ ਕਾਇਮ ਰਹੇਗੀ (ਮੱਤੀ 5:17-18) ਇਸੇ ਤਰ੍ਹਾਂ, ਯਿਸੂ ਮਸੀਹ ਵੀ (12:34)
 2. ਇਬਰਾਨੀਆਂ ਦੀ ਕਿਤਾਬ ਪ੍ਰਕਾਸ਼ ਦੇ ਨਵੇਂ ਸਾਧਨਾਂ ਵੱਲ ਇਸ਼ਾਰਾ ਕਰਦੀ ਹੈ, ਇਹ ਨੈਕਰ ਦੁਆਰਾ ਨਹੀਂ ਪਰ ਇਕ ਸਦਾ ਤੱਕ ਰਹਿਣ ਵਾਲੇ ਪੁੱਤਰ ਦੁਆਰਾ (ਇਬਰਾਨੀਆਂ 1:1-3, ਇਸ ਤਰ੍ਹਾਂ, ਯੂਹੰਨਾ 8:35)
 3. ਯਿਸੂ ਨੇ ਉਹ ਭੋਜਨ ਮੁਹੱਈਆ ਕਰਨ ਲਈ ਕਿਹਾ ਹੈ ਜੋ ਸਦਾ ਰਹਿੰਦਾ ਹੈ (ਯੂਹੰਨਾ 6:27) ਅਤੇ ਯਿਸੂ ਉਹ ਫਲ ਦਿੰਦਾ ਹੈ ਜੋ ਸਦਾ ਬਣਿਆ ਰਹਿੰਦਾ ਹੈ (15:16)। ਇਹ ਦੋਵੇਂ ਅਲੰਕਾਰ ਇਕੋ ਜਿਹੀ ਸੱਚਾਈ ਨੂੰ ਦਰਸਾਉਂਦੇ ਹਨ, ਕਿ ਸਾਨੂੰ ਯਿਸੂ ਮਸੀਹ ਦੀ ਜ਼ਰੂਰਤ ਹੈ (1) ਸ਼ੁਰੂ ਵਿਚ (2) ਨਿਰੰਤਰ (ਯੂਹੰਨਾ 6:53)

4. ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਦੇ ਬਪਤਿਸਮੇ ਸਮੇਂ ਪਵਿੱਤਰ ਆਤਮਾ ਨੂੰ ਯਿਸੂ ਉੱਤੇ ਆਉਂਦੇ ਅਤੇ ਠਹਿਰਦੇ ਦੇਖਿਆ (ਯੂਹੰਨਾ 1:32)

E. ਦੇਖੋ [ਖਾਸ ਵਿਸ਼ਾ: "ਬਣੇ ਰਹਿਣਾ" ਯੂਹੰਨਾ ਦੀਆਂ ਲਿਖਤਾਂ ਵਿਚ](#)

F. ਯੂਹੰਨਾ 15:11-16 ਵਿਚ ਚੇਲਿਆਂ ਨੂੰ ਯਿਸੂ ਦੇ ਅਨੰਦ ਦਾ ਵਾਅਦਾ ਕੀਤਾ ਗਿਆ, ਜਦੋਂ ਕਿ ਯੂਹੰਨਾ 15:17-27 ਵਿਚ ਚੇਲਿਆਂ ਨੂੰ ਯਿਸੂ ਦੇ ਸਤਾਵ ਦਾ ਵਾਅਦਾ ਕੀਤਾ ਗਿਆ। ਸਤਾਵ ਦਾ ਪ੍ਰਸੰਗ ਯੂਹੰਨਾ 16:4 ਤੱਕ ਚੱਲਦਾ ਹੈ। ਹਾਲਾਂਕਿ, ਇਸਦੇ ਦੁਆਰਾ ਸਾਰੇ ਵਿਸ਼ਵਾਸੀਆਂ ਨੂੰ ਇਕ ਦੂਜੇ ਨਾਲ ਪਿਆਰ ਕਰਨਾ ਹੈ ਜਿਵੇਂ ਯਿਸੂ ਨੇ ਉਨ੍ਹਾਂ ਨਾਲ ਪਿਆਰ ਕੀਤਾ!

ਸ਼ਬਦ ਅਤੇ ਵਾਕਸ਼ ਅਧਿਐਨ

ਯੂਹੰਨਾ 15:1-11

¹“ਮੈਂ ਅੰਗੂਰ ਦੀ ਅਸਲੀ ਵੇਲ ਹਾਂ ਅਤੇ ਮੇਰਾ ਪਿਤਾ ਮਾਲੀ ਹੈ। ²ਹਰ ਟਹਿਣੀ ਜਿਹੜੀ ਫਲ ਨਹੀਂ ਦਿੰਦੀ ਉਹ ਉਸ ਨੂੰ ਕੱਟ ਦਿੰਦਾ ਹੈ, ਅਤੇ ਜਿਹੜੀ ਫਲ ਦਿੰਦੀ ਹੈ, ਉਸ ਨੂੰ ਛਾਟਦਾ ਹੈ ਕਿ ਉਹ ਹੋਰ ਜ਼ਿਆਦਾ ਫਲ ਦੇਵੇ। ³ਤੁਸੀਂ ਉਸ ਵਚਨ ਦੇ ਕਾਰਨ, ਜਿਹੜਾ ਮੈਂ ਤੁਹਾਨੂੰ ਕਹਿ ਚੁੱਕਾ ਹਾਂ, ਪਹਿਲਾਂ ਹੀ ਸ਼ੁੱਧ ਹੋ ਚੁੱਕੇ ਹੋ। ⁴ਮੇਰੇ ਵਿੱਚ ਰਹੋ, ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ। ਜਿਸ ਤਰ੍ਹਾਂ ਟਹਿਣੀ ਜੇਕਰ ਵੇਲ ਵਿੱਚ ਨਾ ਰਹੇ, ਤਾਂ ਉਹ ਫਲ ਨਹੀਂ ਦਿੰਦੀ, ਉਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਵਿੱਚ ਨਾ ਰਹੋ ਤਾਂ ਫਲ ਨਹੀਂ ਦੇ ਸਕਦੇ। ⁵“ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੇ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਬਹੁਤ ਫਲ ਦਿੰਦਾ ਹੈ। ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ⁶ਜੇਕਰ ਕੋਈ ਮੇਰੇ ਵਿੱਚ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਹਿਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ। ਫਿਰ ਲੋਕ ਸੁੱਕੀਆਂ ਟਹਿਣੀਆਂ ਨੂੰ ਇਕੱਠਾ ਕਰ ਕੇ ਅੱਗ ਵਿੱਚ ਝੋਕ ਦਿੰਦੇ ਹਨ ਅਤੇ ਉਹਨਾਂ ਨੂੰ ਸੁਆਹ ਕਰ ਦਿੰਦੇ ਹਨ। ⁷ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿਣ, ਤਾਂ ਜੇ ਕੁਝ ਵੀ ਤੁਸੀਂ ਚਾਹੋ ਅਤੇ ਮੰਗੋ, ਤੁਹਾਡੇ ਲਈ ਹੋ ਜਾਵੇਗਾ। ⁸ਮੇਰੇ ਪਿਤਾ ਦੀ ਵਡਿਆਈ ਇਸੇ ਵਿੱਚ ਹੈ ਕਿ ਤੁਸੀਂ ਬਹੁਤਾ ਫਲ ਦੇਵੋ ਅਤੇ ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਬਣ ਜਾਵੋ। ⁹ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ। ਮੇਰੇ ਪਿਆਰ ਵਿੱਚ ਬਣੇ ਰਹੋ। ¹⁰ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨਦਾ ਹਾਂ ਅਤੇ ਉਸ ਦੇ ਪਿਆਰ ਵਿੱਚ ਰਹਿੰਦਾ ਹਾਂ। ¹¹“ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਮੇਰਾ ਅਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਅਨੰਦ ਸੰਪੂਰਨ ਹੋਵੇ।

15:1 "ਮੈਂ ਅੰਗੂਰ ਦੀ ਅਸਲੀ ਵੇਲ ਹਾਂ" ਯੂਹੰਨਾ ਦੀ ਇੰਜੀਲ ਵਿਚ ਯਿਸੂ ਦੇ "ਮੈਂ ਹਾਂ" ਬਿਆਨਾਂ ਵਿਚੋਂ ਇਹ ਇਕ ਮਸ਼ਹੂਰ ਬਿਆਨ ਹੈ (ਯੂਹੰਨਾ 4:26; 6:35; 8:12; 10:7,9,10,11,14; 11:25; 14:6)। ਪੁਰਾਣੇ ਨੇਮ ਵਿਚ ਅੰਗੂਰ ਦੀ ਵੇਲ ਇਸਰਾਏਲ ਦਾ ਪ੍ਰਤੀਕ ਸੀ (ਜਬੂਰ 80:8-16; ਯਸ਼ਾਯਾਹ 5:1-7; ਯਿਰਮਿਯਾਹ 2:21; ਹਿਜ਼ਕੀਏਲ 15; 19:10; ਹੋਸ਼ੇਆ 10:1; ਮੱਤੀ 21:33ff; ਮਰਕੁਸ 12:1-12, ਰੋਮੀਆਂ 11:17ff)। ਪੁਰਾਣੇ ਨੇਮ ਵਿਚ ਇਹ ਉਦਾਹਰਣਾਂ ਹਮੇਸ਼ਾ ਇਕ ਨਕਾਰਾਤਮਕ ਭਾਵ ਰੱਖਦੀਆਂ ਸਨ। ਯਿਸੂ ਨੇ ਇਹ ਪੁਸ਼ਟੀ ਕੀਤੀ ਕਿ ਉਹ ਆਦਰਸ਼ ਇਸਰਾਏਲੀ ਸੀ (ਦੇਖੋ, ਯਸ਼ਾਯਾਹ 53)। ਜਿਵੇਂ ਪੌਲੁਸ ਨੇ ਮਸੀਹ ਦੀ ਦੇਹ, ਮਸੀਹ ਦੀ ਲਾੜੀ, ਪਰਮੇਸ਼ਰ ਦੀ ਉਸਾਰੀ ਨੂੰ ਕਲੀਸਿਯਾ ਲਈ ਅਲੰਕਾਰ ਵਜੋਂ ਵਰਤਿਆ, ਇਸ ਤਰ੍ਹਾਂ ਯੂਹੰਨਾ ਨੇ ਵੀ ਵੇਲ ਦੀ ਵਰਤੋਂ ਕੀਤੀ। ਇਹ ਦਰਸਾਉਂਦਾ ਹੈ ਕਿ ਕਲੀਸਿਯਾ ਦਾ ਯਿਸੂ, ਸੱਚੀ ਵੇਲ ਨਾਲ ਸੰਬੰਧ ਹੋਣ ਕਾਰਨ ਉਹ ਸੱਚੀ ਇਸਰਾਏਲੀ ਹੈ (ਗਲਤੀਆਂ 6:16; 1 ਪਤਰਸ 2:5,9; ਪ੍ਰਕਾਸ਼ ਦੀ ਪੇਥੀ 1:6)। ਯੂਹੰਨਾ 8:12 ਤੇ ਨੋਟ ਦੇਖੋ।

ਕੁਝ ਦੁਬਾਸੀਏ ਨੇ ਜ਼ੋਰ ਦੇਕੇ ਕਿਹਾ ਹੈ ਕਿ ਉੱਪਰਲੇ ਕਮਰੇ ਦਾ ਉਪਦੇਸ਼ ਯੂਹੰਨਾ 14:31, "ਆਉ ਇੱਥੋਂ ਚੱਲੀਏ" ਨਾਲ ਹੀ ਖਤਮ ਹੋ ਗਿਆ ਸੀ। ਜੇ ਅਜਿਹਾ ਹੈ ਤਾਂ ਯੂਹੰਨਾ 15-17 ਨੂੰ ਗਥਸਮਨੀ ਦੇ ਰਸਤੇ ਤੇ ਸਿਖਾਇਆ ਗਿਆ ਸੀ। ਫਿਰ, ਜੇ ਅਜਿਹਾ ਹੈ ਤਾਂ ਸੰਭਵ ਹੈ ਕਿ "ਵੇਲ" ਅਲੰਕਾਰ ਹੈਕਲ ਦੀਆਂ ਇਮਾਰਤਾਂ ਉੱਤੇ ਸੁਨਹਿਰੀ ਅੰਗੂਰਾਂ ਦੇ ਵੇਲ ਤੋਂ ਲਿਆ ਗਿਆ ਇਕ ਦਰਿਸ਼ ਸੰਕੇਤ ਸੀ ਜਦੋਂ ਯਿਸੂ ਅਤੇ ਗਿਆਰਾਂ ਚੇਲੇ ਉਸ ਰਾਤ ਇਸ ਦੇ ਦਰਬਾਰਾਂ ਵਿੱਚੋਂ ਲੰਘ ਰਹੇ ਸਨ।

▣ "ਅਤੇ ਮੇਰਾ ਪਿਤਾ ਮਾਲੀ ਹੈ" ਇਕ ਵਾਰ ਫਿਰ, ਯਿਸੂ ਪਿਤਾ ਨਾਲ ਆਪਣੀ ਗੂੜ੍ਹੀ ਸੰਗਤ ਦੀ ਪੁਸ਼ਟੀ ਕਰਦਾ ਹੈ ਅਤੇ ਨਾਲ ਹੀ ਉਹ ਪਿਤਾ ਦੀ ਇੱਛਾ ਦੇ ਅਧੀਨ ਹੈ।

15:2 "ਹਰ ਟਹਿਣੀ ਜਿਹੜੀ ਫਲ ਨਹੀਂ ਦਿੰਦੀ ਉਹ ਉਸ ਨੂੰ ਕੱਟ ਦਿੰਦਾ ਹੈ . . . ਜਿਹੜੀ ਫਲ ਦਿੰਦੀ ਹੈ" ਇਸ ਆਇਤ ਵਿਚ ਵਰਤਮਾਨ ਨਿਸ਼ਕਿਰਿਆ ਕ੍ਰਿਦੰਤ ਦੇ ਵਾਰ ਆਉਂਦਾ ਹੈ। ਉਗਣਾ ਨਹੀਂ, ਪਰ ਫਲ ਦੇਣਾ ਮੁਕਤੀ ਦਾ ਪ੍ਰਮਾਣ ਹੈ (ਮੱਤੀ 7:16,20; 13:18ff; 21:18-22; ਲੂਕਾ 6:43-45)। ਪ੍ਰਸੰਗ ਤੋਂ ਸੰਕੇਤ ਮਿਲਦਾ ਹੈ ਕਿ ਯਿਸੂ ਬੋਲ ਰਿਹਾ ਸੀ (1) ਯਹੂਦਾ ਦਾ ਵਿਸ਼ਵਾਸਘਾਤ ਬਾਰੇ (ਯੂਹੰਨਾ 15:6; 13:10; 17:12) ਜਾਂ (2) ਝੂਠੇ ਚੇਲਿਆਂ ਬਾਰੇ (ਯੂਹੰਨਾ 2:23-25; 8:30-47; 1 ਯੂਹੰਨਾ 2:19; 2 ਪਤਰਸ 2)। ਯੂਹੰਨਾ ਵਿਚ ਵਿਸ਼ਵਾਸ ਦੇ ਕਈ ਪੱਧਰ ਹਨ।

▣ "ਉਸ ਨੂੰ ਛਾਂਟਦਾ ਹੈ" ਇਹ ਸ਼ਾਬਦਿਕ "ਸਾਫ਼ ਕਰਨਾ" ਹੈ। ਇਹ ਸ਼ਬਦ ਫਿਲੋ ਦੁਆਰਾ ਅੰਗੂਰਾਂ ਦੀ ਬਿਜਾਈ ਲਈ ਵਰਤਿਆ ਗਿਆ ਸੀ (BDB 386)। ਇਹ ਨਵੇਂ ਨੇਮ ਵਿਚ ਸਿਰਫ ਇੱਥੇ ਹੀ ਪਾਇਆ ਜਾਂਦਾ ਹੈ। ਇਹ ਇਕ ਹੋਰ ਸ਼ਬਦ ਹੈ ਜਿਸ ਨੂੰ ਯੂਹੰਨਾ ਨੇ ਆਪਣੇ ਦੇਹਰੇ ਅਰਥਾਂ ਲਈ ਚੁਣਿਆ ਹੈ (ਅਰਥਾਤ., ਛਾਂਟਣਾ ਅਤੇ ਸਾਫ਼ ਕਰਨਾ, ਦੇਖੋ, ਯੂਹੰਨਾ 15:3; 13:10)। ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਦੁੱਖ ਦਾ ਵਿਸ਼ਵਾਸੀਆਂ ਦੇ ਜੀਵਨ ਵਿਚ ਉਦੇਸ਼ ਹੈ (ਯੂਹੰਨਾ 15:17-22)। ਇਹ ਫਲ ਪੈਦਾ ਕਰਨ ਨੂੰ ਵਧਾਉਂਦਾ ਹੈ, ਨਕਲੀਆਂ ਦਾ ਪਰਦਾਫਾਸ਼ ਕਰਦਾ ਹੈ, ਉਨ੍ਹਾਂ ਨੂੰ ਪਰਮੇਸ਼ਰ ਤੇ ਨਿਰਭਰ ਰਹਿਣ ਵਾਲੇ ਬਣਾਉਂਦਾ ਹੈ (ਮੱਤੀ 13:20-23; ਰੋਮੀਆਂ 8:17; 1 ਪਤਰਸ 4:12-16)। ਇਸ ਮੁਸ਼ਕਲ ਵਿਸ਼ੇ ਤੇ ਦੋ ਚੰਗੀਆਂ ਵਿਹਾਰਕ ਕਿਤਾਬਾਂ ਦੇਖੋ (1) Miles Stanford ਦੁਆਰਾ *Principles of Spiritual Growth* (2) Hannah Whithall Smith ਦੁਆਰਾ *The Christian's Secret of a Happy Life*

ਇਸ ਸਫ਼ਾਈ ਨੂੰ ਅਧਿਆਇ 13 ਦੇ ਪੈਰ ਧੋਣ ਨਾਲ ਜੋੜਣਾ ਯੂਹੰਨਾ 13-17 ਦੇ ਇਕੋ ਪ੍ਰਸੰਗ ਨਾਲ ਸੰਭਵ ਹੈ। ਉਹ ਪਹਿਲਾਂ ਤੋਂ ਨਹਾਏ ਗਏ ਸਨ (ਬਚਾਏ ਗਏ), ਪਰ ਉਨ੍ਹਾਂ ਦੇ ਪੈਰ ਧੋਣ ਦੀ ਜ਼ਰੂਰਤ ਸੀ (ਨਿਰੰਤਰ ਮਾਫ਼ੀ)। ਇਹ ਵਰਤਮਾਨ ਵਾਕ ਕਿਰਿਆ ਚੇਲਿਆਂ ਨੂੰ ਸੰਬੋਧਿਤ ਕਰਦੀ ਹੈ ਜਿਵੇਂ 1 ਯੂਹੰਨਾ 1:9 ਵਿਚ ਪੁਸ਼ਟੀ ਕੀਤੀ ਗਈ ਹੈ। ਸਿਰਫ ਆਗਿਆਕਾਰੀ ਹੀ ਨਹੀਂ ਹੈ ਜੋ "ਬਣੇ ਰਹਿਣ" ਲਈ ਜ਼ਰੂਰੀ ਹੈ, ਬਲਕਿ ਨਿਰੰਤਰ ਤੇਬਾ ਵੀ ਜ਼ਰੂਰੀ ਹੈ!

ਵਿਸ਼ਵਾਸੀ ਦੇ ਜੀਵਨ ਵਿਚ ਦੁੱਖ ਆਉਣ ਦੇ ਉਦੇਸ਼ ਦੇ ਕਈ ਪਹਿਲੂ ਹੋ ਸਕਦੇ ਹਨ।

1. ਮਸੀਹ ਵਰਗੇ ਬਣਨ ਵਿਚ ਵਿਕਾਸ ਕਰਨਾ (ਇਬਰਾਨੀਆਂ 5:8)
2. ਪਾਪ ਲਈ ਆਰਜ਼ੀ ਸਜ਼ਾ
3. ਪਾਪੀ ਸੰਸਾਰ ਵਿਚ ਜੀਵਨ ਜੀਣਾ

ਪਰਮੇਸ਼ਰ ਦੇ ਉਦੇਸ਼ਾਂ ਦੀ ਪਛਾਣ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਹੈ, ਪਰ #1 ਹਮੇਸ਼ਾ ਇਕ ਸੰਭਵ ਨਤੀਜਾ ਹੈ।

15:3 "ਪਹਿਲਾਂ ਹੀ ਸੁੱਖ ਹੋ ਚੁੱਕੇ ਹੋ" ਯੂਹੰਨਾ 15:2 ਵਿਚ "ਛਾਂਟਣਾ" (*ਕਥੀਰੋ kathairō*) ਉਹੀ ਸ਼ਬਦ ਤੋਂ ਆਇਆ ਹੈ ਜਿੱਥੋਂ "ਸਾਫ਼ ਕਰਨਾ" (*ਕਥਾਰੋਸ katharos*) ਆਇਆ ਹੈ। ਇਸ ਸਾਰੇ ਪ੍ਰਸੰਗ ਵਿਚ ਸੱਚੇ ਚੇਲੇ ਹੋਣ ਦੇ ਸਬੂਤ ਹਨ। ਸ਼ਬਦ "ਪਹਿਲਾਂ ਹੀ" ਤੇ ਯੂਨਾਨੀ ਵਚਨ ਵਿਚ ਜ਼ੋਰ ਦਿੱਤਾ ਗਿਆ ਹੈ ਜਿਸਨੇ ਬਾਕੀ ਗਿਆਰਾਂ ਚੇਲਿਆਂ ਨੂੰ ਮਸੀਹ ਵਿਚ ਆਪਣੀ ਸੁਰੱਖਿਅਤ ਸਥਿਤੀ ਦਾ ਭਰੋਸਾ ਦਿੱਤਾ (ਯੂਹੰਨਾ 13:10 ਵਿਚ ਯਹੂਦਾ ਇਸਕਰਿਯੋਤੀ ਲਈ ਵਰਤੇ ਗਏ ਉਹੀ ਸ਼ਬਦ ਨੂੰ ਦੇਖੋ)।

▣ "ਉਸ ਵਚਨ ਦੇ ਕਾਰਨ, ਜਿਹੜਾ ਮੈਂ ਤੁਹਾਨੂੰ ਕਹਿ ਚੁੱਕਾ ਹਾਂ" (ਯੂਹੰਨਾ 17:17; ਅਫਸੀਆਂ 5:26; 1 ਪਤਰਸ 1:23)।

15:4

NASB, NKJV "ਮੇਰੇ ਵਿਚ ਰਹੋ, ਅਤੇ ਮੈਂ ਤੁਹਾਡੇ ਵਿਚ ਹਾਂ "

NRSV	"ਮੇਰੇ ਵਿੱਚ ਰਹੇ, ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ"
TEV	"ਮੇਰੇ ਨਾਲ ਜੁੜੇ ਰਹੋ, ਅਤੇ ਮੈਂ ਤੁਹਾਡੇ ਨਾਲ ਜੁੜਿਆ ਰਹਾਂਗਾ"
NJB	"ਮੇਰੇ ਵਿਚ ਰਹੋ, ਜਿਵੇਂ ਮੈਂ ਤੁਹਾਡੇ ਵਿਚ ਹਾਂ"

ਇਹ ਇਕ ਭੂਤਕਾਲ ਕਿਰਿਆਸ਼ੀਲ ਬਹੁਵਚਨ ਰੁਕਮ ਹੈ (ਯੂਹੰਨਾ 6:56; 1 ਯੂਹੰਨਾ 2:6)। ਵਿਆਕਰਣ ਸੰਬੰਧੀ ਸਵਾਲ ਇਹ ਹੈ ਕਿ ਕੀ ਦੂਜਾ ਮੁਹਾਵਰਾ ਵੇਰਵਾ ਹੈ ਜਾਂ ਤੁਲਨਾ ਹੈ। ਇਸ ਹਵਾਲੇ ਵਿਚ ਕਈ ਵਾਰ ਸੱਚੇ ਸੰਤਾਂ ਦੇ ਦ੍ਰਿੜ੍ਹ ਹੋਣ ਦੇ ਅਧਿਆਤਮਿਕ ਸਿਧਾਂਤ ਤੇ ਜ਼ੋਰ ਦਿੱਤਾ ਗਿਆ ਹੈ (ਯੂਹੰਨਾ 15:4,5,6,7,9,10,14; ਮਰਕੁਸ 13:13; 1 ਕੁਰਿੰਥੀਆਂ 15:2; ਗਲਤੀਆਂ 6:9; ਪ੍ਰਕਾਸ਼ ਦੀ ਪੇਥੀ 2:7,11,17,26; 3:5,12,21; 21:7)। ਸੱਚੀ ਮੁਕਤੀ ਸ਼ੁਰੂਆਤੀ ਅਤੇ ਨਿਰੰਤਰ ਪ੍ਰਤੀਕਿਰਿਆ ਦੇਵੇਂ ਹੈ। ਇਹ ਅਧਿਆਤਮਿਕ ਸੱਚਾਈ ਨੂੰ ਮੁਕਤੀ ਦੇ ਨਿੱਜੀ ਭਰੋਸੇ ਦੇ ਲਈ ਅਕਸਰ ਸਾਡੇ ਉਤਸ਼ਾਹ ਵਿਚ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਬਾਈਬਲ ਦਾ ਭਰੋਸਾ ਹੇਠਾਂ ਲਿਖਿਆ ਨਾਲ ਜੁੜਿਆ ਹੋਇਆ ਹੈ:

1. ਵਿਸ਼ਵਾਸ ਵਿਚ ਦ੍ਰਿੜ੍ਹਤਾ
2. ਤੇਬਾ ਦੀ ਇਕ ਜੀਵਨ ਸੈਲੀ
3. ਨਿਰੰਤਰ ਆਗਿਆਕਾਰੀ (ਦੇਖੋ, ਯਾਕੂਬ ਅਤੇ 1 ਯੂਹੰਨਾ)
4. ਫਲ ਪੈਦਾ ਕਰਨਾ (ਮੱਤੀ 13:23)

1 ਯੂਹੰਨਾ 2:10 ਤੇ ਖਾਸ ਵਿਸ਼ਾ "ਬਣੇ ਰਹਿਣਾ" ਦੇਖੋ।

▣ "ਟਹਿਣੀ ਫਲ ਨਹੀਂ ਦਿੰਦੀ" ਇਹ ਦੈਵੀ ਪ੍ਰਬੰਧ ਦੀ ਪਹਿਲ ਨੂੰ ਦਰਸਾਉਂਦਾ ਹੈ। "ਫਲ" ਲਈ ਯੂਹੰਨਾ 15:5 ਤੇ ਨੋਟ ਦੇਖੋ।

▣ "ਜਦੋਂ ਤੱਕ ਉਹ ਵੇਲ ਵਿੱਚ ਨਾ ਰਹੇ. . . ਉਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਵਿੱਚ ਨਾ ਰਹੋ" ਇਹ ਦੋਵੇਂ ਤੀਜੀ ਸ਼੍ਰੇਣੀ ਦੇ ਸ਼ਰਤਵੱਧ ਵਾਕ ਹਨ, ਜਿਸ ਦਾ ਅਰਥ ਸੰਭਾਵੀ ਕੰਮ ਹੈ। ਸਾਡੀ ਆਤਮਿਕ ਪ੍ਰਭਾਵਸ਼ੀਲਤਾ ਯਿਸੂ ਨਾਲ ਸਾਡੇ ਨਿਰੰਤਰ ਸੰਬੰਧ ਨਾਲ ਜੁੜੀ ਹੋਈ ਹੈ।

15:5 "ਜੇ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਬਹੁਤ ਫਲ ਦਿੰਦਾ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਨਾਲ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ। ਨਿਰੰਤਰ ਸੰਗਤੀ (ਅਰਥਾਤ., ਨਿੱਜੀ ਵਿਸ਼ਵਾਸ ਦੀ ਸੰਗਤ) ਨਿਰੰਤਰ ਫਲ ਦਾ ਸਰੋਤ ਹੈ। ਫਲ ਵਿਸ਼ਵਾਸੀਆਂ ਦੇ ਰਵੱਈਏ ਅਤੇ ਕਿਰਿਆਵਾਂ ਦਾ ਹਵਾਲਾ ਦੇ ਸਕਦਾ ਹੈ (ਮੱਤੀ 7:15-23; ਗਲਤੀਆਂ 5:22-23; 1 ਕੁਰਿੰਥੀਆਂ 13)। ਜੇਕਰ ਵਿਸ਼ਵਾਸੀ ਬਣੇ ਰਹਿਣ ਤਾਂ ਉਨ੍ਹਾਂ ਨੂੰ ਅਸਰਦਾਰ ਅਤੇ ਸਦਾ ਦੇ ਫਲ ਦੇਣ ਦਾ ਵਾਅਦਾ ਕੀਤਾ ਗਿਆ ਹੈ (ਯੂਹੰਨਾ 15:16)।

▣ "ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ" ਇਹ ਇਕ ਸਖਤ ਦੋਹਰਾ ਨਕਾਰਾਤਮਕ ਵਾਕ ਹੈ। ਇਹ ਯੂਹੰਨਾ 15:5 ਅਤੇ ਫਿਲਿੱਪੀਆਂ 4:13 ਦੇ ਸਕਾਰਾਤਮਕ ਸੱਚ ਦਾ ਇਕ ਨਕਾਰਾਤਮਕ ਬਿਆਨ ਹੈ।

15:6 "ਜੇਕਰ ਕੋਈ ਮੇਰੇ ਵਿੱਚ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਹਿਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ" ਇਹ ਤੀਜੀ ਸ਼੍ਰੇਣੀ ਦਾ ਸ਼ਰਤਵੱਧ ਵਾਕ ਹੈ। ਅੰਗੂਰ ਦੀ ਲੱਕੜ ਕਿਸੇ ਵੀ ਘਰੇਲੂ ਉਦੇਸ਼ ਲਈ ਬੇਕਾਰ ਸੀ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਗਰਮ ਹੋ ਜਾਂਦੀ ਸੀ ਅਤੇ ਸੜ ਜਾਂਦੀ ਸੀ (ਹਿਜ਼ਕੀਏਲ 15)। ਇਹ ਯਹੂਦਾ ਅਤੇ ਸਾਇਦ ਇਸਰਾਏਲ ਦਾ ਹਵਾਲਾ ਲੱਗਦਾ ਹੈ। ਜੇਕਰ ਨਹੀਂ, ਤਾਂ ਇਸ ਨੂੰ ਝੂਠੇ ਵਿਸ਼ਵਾਸ ਦਾ ਹਵਾਲਾ ਦੇਣਾ ਚਾਹੀਦਾ ਹੈ (ਮੱਤੀ 13:41-42,50; ਅਤੇ 1 ਯੂਹੰਨਾ 2:19)।

ਇਹ ਨਿਸਚਿਤ ਰੂਪ ਵਿਚ ਯਿਸੂ ਦੇ ਦੁਬਾਰਾ ਆਉਣ ਦੇ ਵੇਲੇ ਦੀ ਤਸਵੀਰ ਹੈ! ਇਕ "ਇਕੱਠੇ ਕਰਨ ਦਾ ਦਿਨ" ਅਤੇ ਇਕ "ਬਲਣ ਵਾਲਾ ਦਿਨ" ਹੋਵੇਗਾ। ਅਸੀਂ ਕਿਵੇਂ ਜੀਉਂਦੇ ਹਾਂ ਸਾਡੇ ਜੀਵਨ ਦੇ ਸਰੋਤ ਨੂੰ ਦਰਸਾਉਂਦਾ ਹੈ (ਅਰਥਾਤ., ਪਰਮੇਸ਼ਰ ਜਾਂ ਸ਼ੈਤਾਨ)। ਉਨ੍ਹਾਂ ਦੇ ਫਲਾਂ ਤੋਂ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ (ਮੱਤੀ 7; ਗਲਤੀਆਂ 6:7)।

ਖਾਸ ਵਿਸ਼ਾ: ਅੱਗ SPECIAL TOPIC: Fire

ਖਾਸ ਵਿਸ਼ਾ: ਅੱਗ

ਬਾਈਬਲ ਵਿਚ ਅੱਗ ਦੇ ਸਕਾਰਾਤਮਕ ਅਤੇ ਨਕਾਰਾਤਮਕ ਭਾਵ ਹਨ।

A. ਸਕਾਰਾਤਮਕ

1. ਨਿੱਘੇ ਕਰਨਾ (ਯਸ਼ਾਯਾਹ 44:15; ਯੂਹੰਨਾ 18:18)
2. ਰੋਸ਼ਨੀ ਦੇਣਾ (ਯਸ਼ਾਯਾਹ 50:11; ਮੱਤੀ 25:1-13)
3. ਖਾਣਾ ਬਣਾਉਣਾ (ਕੂਚ 12:8; ਯਸ਼ਾਯਾਹ 44:15-16; ਯੂਹੰਨਾ 21:9)
4. ਸ਼ੁੱਧ ਕਰਨਾ (ਗਿਣਤੀ 31:22-23; ਕਹਾਉਤਾਂ 17:3; ਯਸ਼ਾਯਾਹ 1:25; 6:6-8; ਯਿਰਮਿਯਾਹ 6:29; ਮਲਾਕੀ 3:2-3)
5. ਪਰਮੇਸ਼ਰ ਦੀ ਪਵਿੱਤਰਤਾ (ਉਤਪਤ 15:17; ਕੂਚ 3:2; 19:18; ਹਿਜ਼ਕੀਏਲ 1:27; ਇਬਰਾਨੀਆਂ 12:29)
6. ਪਰਮੇਸ਼ਰ ਦੀ ਅਗਵਾਈ (ਕੂਚ 13:21; ਗਿਣਤੀ 14:14; 1 ਰਾਜਿਆਂ 18:24)
7. ਪਰਮੇਸ਼ਰ ਦੀ ਸਮਰੱਥਾ (ਰਸੂਲਾਂ ਦੇ ਕਰਤੱਬ 2:3)
8. ਪਰਮੇਸ਼ਰ ਦੀ ਰੱਖਿਆ (ਜ਼ਕਰਯਾਹ 2:5)

B. ਨਕਾਰਾਤਮਕ

1. ਸਾੜਨਾ (ਯਹੋਸ਼ੁਆ 6:24; 8:8; 11:11; ਮੱਤੀ 22:7)
2. ਨਾਸ਼ ਕਰਨਾ (ਉਤਪਤ 19:24; ਲੇਵੀਆਂ 10:1-2)
3. ਗੁੱਸਾ (ਗਿਣਤੀ 21:28; ਯਸ਼ਾਯਾਹ 10:16; ਜ਼ਕਰਯਾਹ 12:6)
4. ਸਜ਼ਾ (ਉਤਪਤ 38:24; ਲੇਵੀਆਂ 20:14; 21:9; ਯਹੋਸ਼ੁਆ 7:15)
5. ਅੰਤ ਦੇ ਸਮੇਂ ਬਾਰੇ ਝੂਠੇ ਚਿੰਨ੍ਹ (ਪ੍ਰਕਾਸ਼ ਦੀ ਪੇਥੀ 13:13)

C. ਪਾਪ ਦੇ ਵਿਰੁੱਧ ਪਰਮੇਸ਼ਰ ਦਾ ਗੁੱਸਾ ਅਕਸਰ ਅੱਗ ਦੀ ਤਸਵੀਰ ਵਾਂਗ ਪ੍ਰਗਟ ਹੁੰਦਾ ਹੈ

1. ਉਸਦਾ ਗੁੱਸਾ ਭੜਕਦਾ ਹੈ (ਹੋਸ਼ੇਆ 8:5; ਸਫ਼ਨਯਾਹ 3:8)
2. ਉਸਦਾ ਗੁੱਸਾ ਅੱਗ ਵਾਂਗ ਵਹਿੰਦਾ ਹੈ (ਨਹੂਮ 1:6)
3. ਸਦੀਪਕ ਅੱਗ (ਯਿਰਮਿਯਾਹ 15:14; 17:4; ਮੱਤੀ 25:41; ਯਹੂਦਾਹ 1:7)
4. ਅੰਤ ਦੇ ਸਮੇਂ ਦੀ ਸਜ਼ਾ (ਮੱਤੀ 3:10; 5:22; 13:40; ਯੂਹੰਨਾ 15:6; 2 ਥੱਸਲੁਕੀਨੀਆਂ 1:7; 2 ਪਤਰਸ 3:7-10; ਪ੍ਰਕਾਸ਼ ਦੀ ਪੇਥੀ 8:7; 16:8; 20:14-15)

D. ਅੱਗ ਅਕਸਰ ਪਰਮੇਸ਼ਰ ਦੇ ਦਰਸ਼ਨ ਵਿਚ ਦਿਖਾਈ ਦਿੰਦੀ ਹੈ

1. ਉਤਪਤ 15:17
2. ਕੂਚ 3:2
3. ਕੂਚ 19:18
4. ਜ਼ਬੂਰ 18:7-15; 29:7
5. ਹਿਜ਼ਕੀਏਲ 1:4,27; 10:2
6. ਇਬਰਾਨੀਆਂ 1:7; 12:29

E. ਬਾਈਬਲ ਦੇ ਬਹੁਤ ਸਾਰੇ ਅਲੰਕਾਰਾਂ ਦੀ ਤਰ੍ਹਾਂ (ਅਰਥਾਤ., ਖਮੀਰ, ਸ਼ੇਰ) ਪ੍ਰਸੰਗ ਦੇ ਅਧਾਰ ਤੇ, ਅੱਗ ਇਕ ਬਰਕਤ ਜਾਂ ਸਰਾਪ ਹੋ ਸਕਦੀ ਹੈ।

Copyright © 2014 [Bible Lessons International](#)

15:7 "ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿਣ" ਇਹ ਤੀਜੀ ਸ਼੍ਰੇਣੀ ਦਾ ਸ਼ਰਤਬੱਧ ਵਾਕ ਹੈ ਜਿਸਦਾ ਅਰਥ ਸੰਭਾਵੀ ਕੰਮ ਹੈ। ਪ੍ਰਾਰਥਨਾ ਦਾ ਆਪਣੇ ਆਪ ਉੱਤਰ ਨਹੀਂ ਮਿਲਦਾ ਹੈ! ਯਿਸੂ ਆਪਣੇ ਚੇਲਿਆਂ ਨੂੰ ਉਸ ਵਿਚ ਬਣੇ ਰਹਿਣ ਵਾਲੇ ਅਲੰਕਾਰ ਨੂੰ ਉਸਦੇ ਸ਼ਬਦਾਂ ਵਿਚ ਬਣੇ ਰਹਿਣ ਵਿਚ ਬਦਲਦਾ ਹੈ। ਉਸ ਪਿਤਾ ਨੂੰ ਪ੍ਰਗਟ ਕਰਦਾ ਹੈ, ਅਤੇ ਇਸੇ ਤਰ੍ਹਾਂ, ਉਹ ਆਪਣੀਆਂ ਸਿੱਖਿਆਵਾਂ ਨੂੰ ਵੀ ਪ੍ਰਗਟ ਕਰਦਾ ਹੈ। ਉਹ ਪ੍ਰਕਾਸ਼ਨ ਦੇ ਬਦਲਣ ਯੋਗ ਸਰੋਤ ਹਨ। ਇੰਜੀਲ ਇਕ ਵਿਅਕਤੀ ਅਤੇ ਇਕ ਸੰਦੇਸ਼ ਦੋਨੋਂ ਹੈ।

▣ "ਜੇ ਕੁਝ ਵੀ ਤੁਸੀਂ ਚਾਹੋ ਅਤੇ ਮੰਗੋ, ਤੁਹਾਡੇ ਲਈ ਹੋ ਜਾਵੇਗਾ" ਇਹ ਇਕ ਅਨਿਸ਼ਚਿਤ ਭੂਤਕਾਲ ਦੀ ਮੱਧ ਆਗਿਆ ਹੈ (ਯੂਹੰਨਾ 15:16)। ਇਸ ਆਇਤ ਦਾ ਬੁਰੇ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ। ਸਾਰੀ ਬਾਈਬਲ ਦੀ ਸਿੱਖਿਆ ਲੈਣ ਲਈ ਸਾਵਧਾਨ ਰਹੋ ਅਤੇ ਅਲੱਗ-ਅਲੱਗ ਵਚਨਾਂ ਤੇ ਜ਼ੋਰ ਨਾ ਦਿਓ (ਯੂਹੰਨਾ 14:13 ਤੇ ਨੋਟ ਦੇਖੋ)। 1 ਯੂਹੰਨਾ 3:22 ਤੇ ਖਾਸ ਵਿਸ਼ਾ ਦੇਖੋ: [ਪ੍ਰਾਰਥਨਾ ਅਸੀਮਿਤ ਫਿਰ ਵੀ ਸੀਮਿਤ](#)

15:8 "ਮੇਰੇ ਪਿਤਾ ਦੀ ਵਡਿਆਈ ਇਸੇ ਵਿੱਚ ਹੈ" ਵਿਸ਼ਵਾਸੀਆਂ ਦਾ ਮਸੀਹ ਵਰਗਾ ਜੀਵਨ ਪਰਮੇਸ਼ਰ ਦੀ ਵਡਿਆਈ ਕਰਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਉਹ ਸੱਚੇ ਚੇਲੇ ਹਨ। ਯੂਹੰਨਾ 13:31-32; 14:13; 17:4; ਅਤੇ ਮੱਤੀ 9:8; 15:31 ਪੁੱਤਰ ਦੇ ਕੰਮ ਵਿਚ ਪਿਤਾ ਦੀ ਵਡਿਆਈ ਹੋਈ ਅਤੇ ਹੁਣ ਵਿਸ਼ਵਾਸੀ ਦੇ ਕੰਮ ਵਿਚ ਵਡਿਆਈ ਹੁੰਦੀ ਹੈ (ਮੱਤੀ 5:16). ਯੂਹੰਨਾ 1:14 ਤੇ ਨੋਟ ਦੇਖੋ।

NASB	"ਇਸ ਲਈ ਮੇਰੇ ਚੇਲੇ ਹੋਣਾ ਸਾਬਤ ਕਰੋ"
NKJV	"ਤਾਂ ਤੁਸੀਂ ਮੇਰੇ ਚੇਲੇ ਹੋਵੋਗੇ"
NRSV, TEV	"ਮੇਰੇ ਚੇਲੇ ਬਣੋ"
NJB	"ਮੇਰੇ ਚੇਲੇ ਬਣੋ"
REB	"ਇਸ ਲਈ ਮੇਰੇ ਚੇਲੇ ਬਣੋ"
NIV, Goodspeed	"ਆਪਣੇ ਆਪ ਨੂੰ ਮੇਰੇ ਚੇਲੇ ਬਣਨ ਲਈ ਦਿਖਾਓ"
NET	"ਦਿਖਾਓ ਕਿ ਤੁਸੀਂ ਮੇਰੇ ਚੇਲੇ ਹੋ"
JB	"ਤਾਂ ਤੁਸੀਂ ਮੇਰੇ ਚੇਲੇ ਹੋਵੋਗੇ"

ਅੰਤਰ ਕਿਰਿਆ ਵਿਚ ਇਕ ਵਾਕ ਦੀ ਭਿੰਨਤਾ ਕਾਰਨ ਹੁੰਦੇ ਹਨ।

1. ਅਨਿਸ਼ਚਿਤ ਭੂਤਕਾਲ ਸ਼ਰਤ ਸੂਚਕ, MSS P⁶⁶, B, D, L
2. ਭਵਿੱਖ ਦਾ ਸੰਕੇਤਕ, MSS κ, A

ਵਿਸ਼ਵਾਸੀਆਂ ਦੇ ਜੀਵਨ (ਫਲ) ਦੱਸਦੇ ਹਨ ਕਿ ਉਹ ਕੌਣ ਹਨ! ਕਿਰਿਆ ਵਾਕ ਇੰਨਾ ਮਹੱਤਵਪੂਰਣ ਨਹੀਂ ਹੈ ਜਿੰਨਾ ਪਿਆਰ, ਆਗਿਆਕਾਰੀ ਅਤੇ ਸੇਵਾ ਦੇ ਬਦਲੇ ਅਤੇ ਪ੍ਰਭਾਵਸ਼ਾਲੀ ਜੀਵਨ ਦੀ ਅਸਲੀਅਤ ਹੈ। ਇਹ ਇਕ ਸੱਚੇ ਵਿਸ਼ਵਾਸੀ ਦੀ ਨਿਸ਼ਾਨੀ ਹੈ! ਅਸੀਂ ਆਪਣੇ ਪਿਆਰ, ਆਗਿਆਕਾਰੀ, ਸੇਵਾ ਦੁਆਰਾ ਨਹੀਂ ਬਚਾਏ ਗਏ (ਅਫਸੀਆਂ 2:8,9), ਪਰ ਉਹ ਇਸ ਗੱਲ ਦੇ ਸਬੂਤ ਹਨ ਕਿ ਅਸੀਂ ਵਿਸ਼ਵਾਸੀ ਹਾਂ (ਅਫਸੀਆਂ 2:10)।

“ਚੇਲੇ” ਸ਼ਬਦ ਯੂਹੰਨਾ ਦੀ ਇੰਜੀਲ ਵਿਚ ਉਨ੍ਹਾਂ ਸੱਚੇ ਵਿਸ਼ਵਾਸੀਆਂ ਅਤੇ ਪੈਰੋਕਾਰਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਜੋ ਪਰਮੇਸ਼ਰ ਦੀ ਇੱਛਾ ਪੂਰੀ ਕਰਦੇ ਹਨ ਅਤੇ ਉਸਦੇ ਚਰਿੱਤਰ ਨੂੰ ਦਰਸਾਉਂਦੇ ਹਨ। ਯੂਹੰਨਾ ਇਕ ਵਾਰ ਵੀ “ਕਲੀਸਿਯਾ” ਸ਼ਬਦ ਨਹੀਂ ਵਰਤਦਾ, ਇਸ ਲਈ, “ਚੇਲੇ” ਇਕ ਤਰੀਕਾ ਬਣ ਜਾਂਦਾ ਹੈ ਜਿਸ ਨਾਲ ਉਹ ਮਸੀਹੀ ਸੰਗਤ ਅਤੇ ਇਕੱਠਾਂ ਨੂੰ ਦਰਸਾਉਂਦਾ ਹੈ। ਚੇਲਾਪਣ ਬੁੱਢਾਪੇ ਵਿਚ ਨਵੇਂ ਯੁੱਗ ਵਿਚ ਰੋਜ਼ਾਨਾ ਦਾ ਜੀਵਨ ਹੈ। ਇਹੀ ਕਾਰਨ ਹੈ ਕਿ ਸ਼ੁਰੂਆਤੀ ਕਲੀਸਿਯਾ ਨੂੰ ਰਸੂਲਾਂ ਦੇ ਕਰਤੱਬ ਵਿਚ “ਰਾਹ” ਕਿਹਾ ਗਿਆ ਹੈ। ਇਹ ਪਿਆਰ, ਚਾਨਣ, ਆਗਿਆਕਾਰੀ ਅਤੇ ਸੇਵਾ ਦੁਆਰਾ ਸਰਵਉੱਚ ਰੂਪ ਵਿਚ ਦਰਸਾਇਆ ਗਿਆ ਹੈ! ਇਨ੍ਹਾਂ ਦੁਆਰਾ ਦੂਸਰੇ ਉਨ੍ਹਾਂ ਨੂੰ ਯਿਸੂ ਦੇ ਚੇਲਿਆਂ ਵਜੋਂ ਜਾਣਦੇ ਹਨ।

15:9 "ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ" ਪਿਆਰ ਦੇ ਸੰਬੰਧਾਂ ਦੀ ਇਹ ਲੜੀ ਪਰਮੇਸ਼ਰ ਦੇ ਪਰਿਵਾਰ ਨੂੰ ਦਰਸਾਉਂਦੀ ਹੈ; ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ, ਪੁੱਤਰ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਹੈ, ਅਤੇ ਉਸਦੇ ਚੇਲੇ ਇਕ ਦੂਸਰੇ ਨੂੰ ਪਿਆਰ ਕਰਦੇ ਹਨ।

▣ **"ਮੇਰੇ ਪਿਆਰ ਵਿੱਚ ਬਣੇ ਰਹੋ"** ਇਹ ਇਕ ਅਨਿਸ਼ਚਿਤ ਭੂਤਕਾਲ ਕਿਰਿਆਸ਼ੀਲ ਆਗਿਆ ਹੈ। ਵਿਸ਼ਵਾਸੀਆਂ ਨੂੰ ਹੇਠਾਂ ਲਿਖਿਆ ਵਿਚ ਬਣੇ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ:

1. ਪ੍ਰਾਰਥਨਾ (ਯੂਹੰਨਾ 15:7; 14:14)
2. ਆਗਿਆਕਾਰੀ (ਯੂਹੰਨਾ 15:10,14,17; 14:15,21,23,24)
3. ਅਨੰਦ (ਯੂਹੰਨਾ 15:11)
4. ਪਿਆਰ (ਯੂਹੰਨਾ 15:12; 14:21,23,24)

ਇਹ ਸਾਰੇ ਪਰਮੇਸ਼ਰ ਨਾਲ ਇਕ ਨਿੱਜੀ ਸੰਬੰਧ ਦੇ ਸਬੂਤ ਹਨ। 1 ਯੂਹੰਨਾ 2:10 ਤੇ ਖਾਸ ਵਿਸ਼ਾ “ਬਣੇ ਰਹਿਣਾ” ਦੇਖੋ।

15:10 "ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਗੇ" ਇਹ ਇਕ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ ਸੰਭਾਵੀ ਕਾਰਵਾਈ ਹੈ। ਆਗਿਆਕਾਰੀ ਸੱਚੇ ਚੇਲੇ ਦਾ ਸਬੂਤ ਹੈ (ਦੇਖੋ, ਯੂਹੰਨਾ 8:31; 14:15-21, 23-24; ਲੂਕਾ 6:46)। ਯਿਸੂ ਨੇ ਪਿਤਾ ਨਾਲ ਆਪਣੀ ਵਫ਼ਾਦਾਰੀ ਦੀ ਇਕ ਉਦਾਹਰਣ ਵਜੋਂ ਇਸਦੀ ਵਰਤੋਂ ਕੀਤੀ।

▣ **"ਪਿਆਰ"** ਪਿਆਰ ਲਈ ਇਹ ਯੂਨਾਨੀ ਸ਼ਬਦ (*ਅਗਾਪੇ agape*) ਪ੍ਰਾਚੀਨ ਯੂਨਾਨੀ ਸਾਹਿਤ ਵਿਚ ਉਦੋਂ ਤਕ ਜ਼ਿਆਦਾ ਨਹੀਂ ਵਰਤਿਆ ਜਾਂਦਾ ਸੀ ਜਦੋਂ ਤਕ ਕਲੀਸਿਯਾ ਨੇ ਇਸ ਨੂੰ ਵਿਸ਼ੇਸ਼ ਅਰਥਾਂ ਵਿਚ ਵਰਤਣਾ ਸ਼ੁਰੂ ਨਹੀਂ ਕੀਤਾ ਸੀ। ਇਹ ਨਿਰਸਵਾਰਥ, ਕੁਰਬਾਨੀ, ਵਫ਼ਾਦਾਰੀ, ਸਰਗਰਮ ਪਿਆਰ ਦੇ ਰੂਪ ਵਿਚ ਵਰਤਿਆ ਜਾਣ ਲੱਗਾ। ਪਿਆਰ ਇਕ ਭਾਵਨਾ ਨਹੀਂ ਪਰ ਕਿਰਿਆ ਹੈ (ਯੂਹੰਨਾ 3:16)। ਨਵੇਂ ਨੇਮ ਦਾ ਸ਼ਬਦ *ਅਗਾਪੇ agape* ਅਧਿਆਤਮਿਕ ਤੌਰ ਤੇ ਪੁਰਾਣੇ ਨੇਮ ਦੇ ਸ਼ਬਦ *ਹੇਸੇਦ hesed* ਨਾਲ ਮਿਲਦਾ ਜੁਲਦਾ ਹੈ ਜਿਸਦਾ ਅਰਥ ਵਾਚਾ ਦਾ ਪਿਆਰ ਅਤੇ ਵਫ਼ਾਦਾਰੀ ਹੈ।

▣ **"ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨਦਾ ਹਾਂ"** ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤ ਹੈ। ਜਿਵੇਂ ਯਿਸੂ ਪਿਤਾ ਨਾਲ ਸੰਬੰਧ ਰੱਖਦਾ ਹੈ, ਉਵੇਂ ਹੀ ਵਿਸ਼ਵਾਸੀ ਯਿਸੂ ਨਾਲ ਸੰਬੰਧ ਰੱਖਦੇ ਹਨ। ਪਿਤਾ ਅਤੇ ਪੁੱਤਰ ਵਿਚ ਏਕਤਾ ਹੈ ਜੋ ਵਿਸ਼ਵਾਸੀਆਂ ਵਿਚ ਦੁਬਾਰਾ ਪੈਦਾ ਕੀਤੀ ਜਾਣੀ ਚਾਹੀਦੀ ਹੈ (ਯੂਹੰਨਾ 14:23)।

15:11 "ਤੁਹਾਡਾ ਅਨੰਦ ਸੰਪੂਰਨ ਹੋਵੇ" ਵਿਸ਼ਵਾਸੀਆਂ ਕੋਲ ਯਿਸੂ ਦਾ ਅਨੰਦ ਹੋਣਾ ਚਾਹੀਦਾ ਹੈ (ਯੂਹੰਨਾ 17:13)। ਅਨੰਦ ਸੱਚੇ ਚੇਲੇ ਦਾ ਸਬੂਤ ਹੈ (ਯੂਹੰਨਾ 5:11 [ਦੇ ਵਾਰ]; 16:20,21,22,24; 17:13)। ਇਸ ਸੰਸਾਰ ਵਿਚ ਦਰਦ ਅਤੇ ਸੰਕਟ ਹੈ; ਮਸੀਹ ਵਿਚ ਅਨੰਦ, ਸੰਪੂਰਨ ਅਨੰਦ ਅਤੇ ਉਸਦਾ ਅਨੰਦ ਹੈ।

NIDOTTE, ਭਾਗ 1, ਪੰਨਾ 741 ਨੇ ਇਸ ਬਾਰੇ ਚੰਗੀ ਟਿੱਪਣੀ ਕੀਤੀ ਹੈ ਕਿ ਯੂਹੰਨਾ ਦੀ ਇੰਜੀਲ ਵਿਚ "ਅਨੰਦ" ਅਤੇ "ਸੰਪੂਰਨ" ਕਿਵੇਂ ਇਕੱਠੇ ਵਰਤੇ ਜਾਂਦੇ ਹਨ।

"ਯੂਹੰਨਾ ਅਤੇ ਯੂਹੰਨਾ ਦੀਆਂ ਪੱਤਰੀਆਂ ਵਿਚ ਇਕ ਵਿਸ਼ੇ ਦੇ ਤੌਰ ਤੇ → ਅਨੰਦ (*ਚਾਰਾ chara*) ਅਤੇ ਕਿਰਿਆ *ਪਲੇਰੂ Pleroo* ਵਿਚਕਾਰ ਅਕਸਰ ਸੰਬੰਧ ਹੁੰਦਾ ਹੈ। ਇਹ ਅਨੰਦ ਯਿਸੂ ਦਾ ਅਨੰਦ ਹੈ (ਯੂਹੰਨਾ 15:11; 17:13) ਜੋ ਉਹ ਆਪਣੇ ਆਉਣ ਨਾਲ (3:29), ਆਪਣੇ ਸ਼ਬਦਾਂ ਨਾਲ (15:11; 17:13), ਅਤੇ ਆਪਣੇ ਦੁਬਾਰਾ ਵਾਪਸ ਆਉਣ ਨਾਲ (16:22) ਆਪਣੇ ਚੇਲਿਆਂ ਨੂੰ ਦਿੰਦਾ ਹੈ (15:11; 17:13)। ਇਹ ਉਨ੍ਹਾਂ ਦੁੱਖਾਂ ਦੀ ਥਾਂ ਲੈਂਦਾ ਹੈ ਜੋ ਉਨ੍ਹਾਂ ਦੇ ਦਿਲਾਂ ਨੂੰ ਭਰਦੇ ਹਨ (16:16, 20)। ਇਸ ਲਈ ਮਸੀਹ ਦਾ ਅਨੰਦ ਉਨ੍ਹਾਂ ਦਾ ਅਨੰਦ ਬਣ ਜਾਂਦਾ ਹੈ (15:11; 16:24; cf. I Jn. 1:4)। ਇਹ ਅਨੰਦ ਚੇਲਿਆਂ ਦੇ ਜੀਵਨ ਨੂੰ ਦਰਸਾਉਂਦਾ ਹੈ ਜਦੋਂ ਉਹ ਉਸਦੇ ਨਾਲ ਚੱਲਦੇ ਹਨ; ਫਿਰ ਇਹ ਸੰਪੂਰਨ ਹੋ ਜਾਂਦਾ ਹੈ (ਯੂਹੰਨਾ 3:29; 15:11; 16:24; 17:13; I ਯੂਹੰਨਾ 1:4; 2 ਯੂਹੰਨਾ 12)। ਇਹ ਪਰਮੇਸ਼ਰ ਹੈ ਜੋ ਉਨ੍ਹਾਂ ਦੇ ਅਨੰਦ ਨੂੰ ਸੰਪੂਰਨ ਕਰਦਾ ਹੈ।"

ਯੂਹੰਨਾ 15:12-17

¹²ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੀਤਾ ਹੈ। ¹³ਇਸ ਤੋਂ ਵੱਧ ਕੇ ਕਿਸੇ ਦਾ ਵੱਡਾ ਪਿਆਰ ਨਹੀਂ ਕਿ ਕੋਈ ਆਪਣੇ ਮਿੱਤਰਾਂ ਦੇ ਲਈ ਆਪਣਾ ਜੀਵਨ ਦੇ ਦੇਵੇ। ¹⁴ਤੁਸੀਂ ਮੇਰੇ ਮਿੱਤਰ ਠਹਿਰੋਗੇ, ਜੇਕਰ ਤੁਸੀਂ ਉਹ ਹੀ ਕਰੋ, ਜੋ ਮੈਂ ਹੁਕਮ ਦਿੰਦਾ ਹਾਂ। ¹⁵ਅੱਗੇ ਤੋਂ ਮੈਂ ਤੁਹਾਨੂੰ ਨੈਕਰ ਨਹੀਂ ਕਹਾਂਗਾ; ਕਿਉਂਕਿ ਨੈਕਰ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ। ਮੈਂ ਤੁਹਾਨੂੰ ਮਿੱਤਰ ਕਿਹਾ ਹੈ, ਕਿਉਂਕਿ ਜੇ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ, ਤੁਹਾਨੂੰ ਦੱਸ ਦਿੰਦਾ ਹੈ। ¹⁶ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾ ਕੇ ਫਲਦਾਰ ਬਣੋ, ਅਤੇ ਤੁਹਾਡਾ ਫਲ ਸਥਿਰ ਰਹੇ। ਫਿਰ ਤੁਸੀਂ ਜੋ ਕੁਝ ਮੇਰੇ ਨਾਮ ਉੱਤੇ ਪਿਤਾ ਕੋਲੋਂ ਮੰਗੋ ਉਹ ਤੁਹਾਨੂੰ ਦੇਵੇਗਾ। ¹⁷ਮੇਰਾ ਹੁਕਮ ਇਹ ਹੈ: ਇੱਕ ਦੂਜੇ ਨਾਲ ਪਿਆਰ ਕਰੋ।

15:12 "ਮੇਰਾ ਹੁਕਮ ਇਹ ਹੈ" ਯਿਸੂ ਅਕਸਰ ਇਸ ਵਿਸ਼ੇ ਨੂੰ ਵਾਰ-ਵਾਰ ਦੁਹਰਾਉਂਦਾ ਹੈ (ਯੂਹੰਨਾ 13:34; 15:17; 1 ਯੂਹੰਨਾ 3:11,23; 4:7-8,11-12,19-21; 2 ਯੂਹੰਨਾ 5)।

▣ "ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ" ਇਹ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਅਤੇ ਨਿਰੰਤਰ ਆਗਿਆ ਹੈ। ਪਿਆਰ ਆਤਮਾ ਦਾ ਫਲ ਹੈ (ਗਲਤੀਆਂ 5:22)। ਪਿਆਰ ਭਾਵਨਾ ਨਹੀਂ, ਬਲਕਿ ਇਕ ਕਿਰਿਆ ਹੈ। ਇਸ ਨੂੰ ਵਿਵਹਾਰਕ ਰੂਪ ਵਿਚ ਪਰਿਭਾਸ਼ਤ ਕੀਤਾ ਗਿਆ ਹੈ (ਗਲਤੀਆਂ 5:22-23; 1 ਕੁਰਿੰਥੀਆਂ 13)।

▣ "ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੀਤਾ ਹੈ" ਇਹ ਇਕ ਭੂਤਕਾਲ ਕਿਰਿਆਸ਼ੀਲ ਸੰਕੇਤਕ ਹੈ। ਇਹ ਸ਼ਾਇਦ ਸਲੀਬ ਦਾ ਲਾਖਣਿਕ ਹਵਾਲਾ ਸੀ (ਯੂਹੰਨਾ 15:13)। ਇਕ ਵਾਰ ਫਿਰ, ਇਹ ਯਿਸੂ ਦਾ ਖਾਸ ਕਿਸਮ ਦਾ ਸਵੈ-ਦੇਣ ਵਾਲਾ ਪਿਆਰ ਸੀ ਜੋ ਵਿਸ਼ਵਾਸੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ (2 ਕੁਰਿੰਥੀਆਂ 5:14-15; ਗਲਤੀਆਂ 2:20; 1 ਯੂਹੰਨਾ 3:16)।

15:13 "ਕੋਈ ਆਪਣੇ ਮਿੱਤਰਾਂ ਦੇ ਲਈ ਆਪਣਾ ਜੀਵਨ ਦੇ ਦੇਵੇ" ਇਹ ਯਿਸੂ ਦੇ ਦੂਸਰਿਆਂ ਲਈ ਬਲੀਦਾਨ ਦਾ ਹਵਾਲਾ ਹੈ (ਯੂਹੰਨਾ 10:11,15,17,18; ਮਰਕੁਸ 10:45; ਰੋਮੀਆਂ 5:7-8; 2 ਕੁਰਿੰਥੀਆਂ 5:21; ਯਸ਼ਾਯਾਹ 53)। ਇਹ ਕੰਮ ਵਿਚ ਪਿਆਰ ਹੈ। ਇਹ ਉਹ ਹੈ ਜੋ ਚੇਲਿਆਂ ਨੂੰ ਕਰਨ ਲਈ ਕਿਹਾ ਗਿਆ ਹੈ (1 ਯੂਹੰਨਾ 3:16)।

15:14 "ਤੁਸੀਂ ਮੇਰੇ ਮਿੱਤਰ ਠਹਿਰੋਗੇ" ਇਹ ਯੂਨਾਨੀ ਨਾਂਵ *ਫਿਲੋਸ philos* ਹੈ ਜੋ ਅਕਸਰ ਦੇਸਤੀ ਦੇ ਪਿਆਰ (*ਫਿਲੋਓ phileo*) ਨਾਲ ਜੁੜਿਆ ਹੁੰਦਾ ਹੈ। ਯੂਨਾਨੀ ਵਿਚ "*ਅਗਾਪਾਓ agapao*" ਅਤੇ "*ਫਿਲੋਓ phileo*" ਅਕਸਰ ਪਰਮੇਸ਼ਰ ਦੇ ਪਿਆਰ ਲਈ ਸਮਾਨਾਰਥੀ ਸ਼ਬਦ

ਹਨ (ਤੁਲਨਾ ਕਰੋ ਯੂਹੰਨਾ 11:3 [ਫਿਲੋਓ *phileo*] ਅਤੇ 5 [ਅਗਾਪਾਓ *agapa*]); ਯੂਹੰਨਾ 5:20 ਵਿਚ ਵੀ ਫਿਲੋਓ *phileo* ਪਰਮੇਸ਼ਰ ਦੇ ਪਿਆਰ ਲਈ ਵਰਤਿਆ ਗਿਆ ਹੈ।

▣ "ਜੇਕਰ ਤੁਸੀਂ ਉਹ ਹੀ ਕਰੋ, ਜੋ ਮੈਂ ਹੁਕਮ ਦਿੰਦਾ ਹਾਂ" ਇਹ ਇਕ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ ਸੰਭਾਵੀ ਕਾਰਵਾਈ ਹੁੰਦਾ ਹੈ। ਇਹ ਦੋਸਤੀ ਦੀ ਸ਼ਰਤ ਦਿੰਦਾ ਹੈ, ਜੋ ਕਿ ਆਗਿਆਕਾਰੀ ਹੈ (ਯੂਹੰਨਾ 14:15, 23-24; 15:10; ਲੂਕਾ 6:46)। ਜਿਵੇਂ ਕਿ ਯਿਸੂ ਪਿਤਾ ਵਿਚ ਰਿਹਾ ਅਤੇ ਉਸਦੇ ਪਿਆਰ ਵਿਚ ਰਿਹਾ, ਉਸੇ ਤਰ੍ਹਾਂ ਉਸਦੇ ਚੇਲਿਆਂ ਨੂੰ ਵੀ ਰਹਿਣਾ ਹੈ।

15:15 ਯਿਸੂ ਚੇਲਿਆਂ ਨੂੰ (1) ਪਰਮੇਸ਼ਰ ਬਾਰੇ ਸੱਚਾਈ ਅਤੇ (2) ਭਵਿੱਖ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦਾ ਹੈ। ਉਹ ਆਪਣੀ ਸ਼ਕਤੀ ਦਰਸਾਉਂਦਾ ਹੈ ਤਾਂ ਜੋ ਚੇਲੇ ਵਿਸ਼ਵਾਸ ਅਤੇ ਭਰੋਸੇ ਵਿਚ ਵਧ ਸਕਣ। ਯਿਸੂ ਨੇ ਆਪਣੇ ਚੇਲਿਆਂ ਨਾਲ ਉਹ ਸਾਂਝਾ ਕੀਤਾ ਜੋ ਉਸਨੇ ਪਿਤਾ ਦੁਆਰਾ ਸੁਣਿਆ ਸੀ (ਯੂਹੰਨਾ 3:32; 8:26,40; 12:49; 15:15); ਉਨ੍ਹਾਂ ਨੂੰ ਅੱਗੇ ਦੂਸਰਿਆਂ ਨਾਲ ਸਾਂਝਾ ਕਰਨਾ ਹੈ (ਮੱਤੀ 28:20)।

15:16 "ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ" ਇੱਥੇ ਕਈ ਮੁੱਖ ਵਿਆਕਰਣ ਦੀਆਂ ਗੱਲਾਂ ਹਨ।

1. ਦੋਵੇਂ ਕਿਰਿਆਵਾਂ ਭੂਤਕਾਲ ਸੰਕੇਤਕ ਹਨ –ਯਿਸੂ ਨੇ ਖੁਦ ਇਕ ਵਾਰ ਅਤੇ ਉਨ੍ਹਾਂ ਸਾਰਿਆਂ ਨੂੰ ਚੁਣਿਆ ਸੀ (ਯੂਹੰਨਾ 6:70; 13:18; 15:16,19)
2. ਮਜ਼ਬੂਤ "ਆਲਾ *alla*" (ਪਰ) ਵਿਰੋਧਸੂਚਕ ਸ਼ਬਦ
3. ਪ੍ਰਭਾਵਸ਼ਾਲੀ "ਮੈਂ" ਬਿਆਨ

ਇਹ ਮਨੁੱਖੀ ਪ੍ਰਤੀਕਿਰਿਆ ਅਤੇ ਚੋਣ ਦੇ ਵਿਚਕਾਰ ਸੰਤੁਲਨ ਹੈ। ਦੋਵੇਂ ਬਾਈਬਲ ਦੀਆਂ ਸਿੱਖਿਆਵਾਂ ਹਨ। ਪਰਮੇਸ਼ਰ ਹਮੇਸ਼ਾ ਸ਼ੁਰੂ ਕਰਦਾ ਹੈ (ਤੁਲਨਾ ਕਰੋ, ਯੂਹੰਨਾ 6:44,65; 15:16,19), ਪਰ ਮਨੁੱਖਾਂ ਨੂੰ ਜ਼ਰੂਰ ਉਸ ਦਾ ਜਵਾਬ ਦੇਣਾ ਹੈ (ਯੂਹੰਨਾ 1:12; 3:16; 15:4,7,9)। ਮਨੁੱਖਜਾਤੀ ਨਾਲ ਪਰਮੇਸ਼ਰ ਦਾ ਸੌਦਾ ਹਮੇਸ਼ਾ ਇਕਰਾਰਨਾਮੇ ਨਾਲ ਹੁੰਦਾ ਹੈ ("ਜੇ...ਫਿਰ")।

"ਚੁਣਿਆ" ਕਿਰਿਆ ਇਸ ਪ੍ਰਸੰਗ ਵਿਚ ਬਾਰਾਂ ਦਾ ਹਵਾਲਾ ਦਿੰਦੀ ਹੈ। "ਚੁਣਿਆ" ਸ਼ਬਦ ਦਾ ਅਰਥ ਪੁਰਾਣੇ ਨੇਮ ਵਿਚ "ਸੇਵਾ ਲਈ ਚੁਣਿਆ" ਹੈ ਅਤੇ ਸਿਰਫ ਨਵੇਂ ਨੇਮ ਵਿਚ ਹੀ "ਮੁਕਤੀ ਲਈ ਚੁਣਿਆ" ਦੀ ਜੋੜ ਸੰਕਲਪ ਅਰਥਵਾਦੀ ਸੀਮਾ ਵਿਚ ਆਉਂਦੀ ਹੈ। ਨਵੇਂ ਨੇਮ ਦੇ ਵਿਸ਼ਵਾਸੀਆਂ ਨੂੰ ਮਸੀਹ ਵਰਗੇ ਬਣਨ ਲਈ ਚੁਣਿਆ ਗਿਆ ਹੈ (ਅਫਸੀਆਂ 1:4) ਜੋ ਸੇਵਾ, ਨਿਰਸਵਾਰਥ ਅਤੇ ਪਰਮੇਸ਼ਰ ਦੇ ਰਾਜ ਅਤੇ ਮਸੀਹ ਦੀ ਦੇਹ ਅਤੇ ਸਭ ਦੇ ਭਲੇ ਲਈ ਕੁਰਬਾਨੀ ਹੈ। ਇਹ ਇਕ ਸਪਸ਼ਟ ਪ੍ਰਦਰਸ਼ਨ ਹੈ ਕਿ ਪਾਪੀ ਮਨੁੱਖਜਾਤੀ ਦੀ ਸਵੈ-ਕੇਂਦਰਤਾ ਟੁੱਟ ਗਈ ਹੈ।

ਯੂਹੰਨਾ ਦੀ ਇਹ ਵਿਸ਼ੇਸ਼ਤਾ ਹੈ ਕਿ ਯਿਸੂ ਬਾਰਾਂ ਚੇਲਿਆਂ ਬਾਰੇ ਜੋ ਕਹਿੰਦਾ ਹੈ ਉਹ ਸਾਰੇ ਵਿਸ਼ਵਾਸੀਆਂ ਲਈ ਹੁੰਦਾ ਹੈ। ਇਹ ਚੇਲੇ ਬਣਨ ਦੇ ਪਹਿਲੇ ਫਲ ਦੀ ਨੁਮਾਇੰਦਗੀ ਕਰਦੇ ਹਨ, ਪਰ ਉਨ੍ਹਾਂ ਦਾ ਸੰਬੰਧ:

1. ਆਪਣੀ ਚਸਮਦੀਦ ਗਵਾਹੀ ਵਿਚ ਅਨੋਖਾ (ਅਰਥਾਤ., ਪ੍ਰੇਰਣਾ)
2. ਸਾਰੇ ਵਿਸ਼ਵਾਸੀਆਂ ਲਈ ਲਾਗੂ ਹੈ, ਯਿਸੂ ਦੀ ਚੇਲਿਆਂ ਪ੍ਰਤੀ ਇੱਛਾ ਸਾਰੇ ਵਿਸ਼ਵਾਸੀਆਂ ਤੇ ਲਾਗੂ ਹੁੰਦੀ ਹੈ

▣ "ਨਿਯੁਕਤ ਕੀਤਾ ਹੈ ਕਿ ਤੁਸੀਂ ਜਾ ਕੇ ਫਲਦਾਰ ਬਣੋ, ਅਤੇ ਤੁਹਾਡਾ ਫਲ ਸਥਿਰ ਰਹੇ" ਇੱਥੇ ਤਿੰਨ ਵਰਤਮਾਨ ਸੰਭਾਵਨਾਰਥਕ ਕਿਰਿਆਵਾਂ ਹਨ: (1) ਜਾ ਕੇ; (2) ਫਲਦਾਰ ਬਣੋ; ਅਤੇ (3) ਫਲ ਸਥਿਰ ਰਹੇ (ਬਣਿਆ ਰਹੇ)। ਵਿਸ਼ਵਾਸੀ ਇਕ ਮਿਸ਼ਨ ਤੇ ਹਨ (ਮੱਤੀ 28:19-20; ਲੂਕਾ 24:46-47; ਰਸੂਲਾਂ ਦੇ ਕਰਤੱਬ 1:8)। "ਨਿਯੁਕਤ" ਸ਼ਬਦ ਦਾ ਅਧਿਕਾਰਿਕ ਪੱਖ ਰਸੂਲਾਂ ਦੇ ਕਰਤੱਬ 20:28; 1 ਕੁਰਿੰਥੀਆਂ 12:28; 2 ਤਿਮੋਥਿਉਸ 1:11 ਵਿਚ ਦੇਖਿਆ ਜਾ ਸਕਦਾ ਹੈ। ਇਹ ਵਿਸ਼ਵਾਸੀਆਂ ਲਈ ਮਸੀਹ ਦੀ ਮੌਤ ਲਈ ਵੀ ਵਰਤਿਆ ਗਿਆ ਹੈ (ਯੂਹੰਨਾ 10:11,15,17-18; 15:13)।

▣ "ਮੇਰੇ ਨਾਮ ਉੱਤੇ" ਵਿਸ਼ਵਾਸੀਆਂ ਨੂੰ ਆਪਣੇ ਵਿਚ ਯਿਸੂ ਦੇ ਚਰਿੱਤਰ ਨੂੰ ਪੈਦਾ ਕਰਨਾ ਹੈ। ਇਹ ਵਾਕ 1 ਯੂਹੰਨਾ 5:14 ਵਿਚਲੇ "ਪਰਮੇਸ਼ਰ ਦੀ ਇੱਛਾ" ਦੇ ਵਾਕ ਦਾ ਸਮਾਨਾਰਥੀ ਹੈ। ਯੂਹੰਨਾ 14:13-15 ਦੀ ਤਰ੍ਹਾਂ ਇੱਥੇ ਪਿਆਰ ਅਤੇ ਉੱਤਰ ਦਿੱਤੀ ਗਈ ਪ੍ਰਾਰਥਨਾ ਜੁੜੇ ਹੋਏ ਹਨ। ਦੇਖੋ ਖਾਸ ਵਿਸ਼ਾ: ਯੂਹੰਨਾ 14:13-14 ਤੇ ਪ੍ਰਭੂ ਦਾ ਨਾਮ

15:17 "ਮੇਰਾ ਹੁਕਮ ਇਹ ਹੈ: ਇੱਕ ਦੂਜੇ ਨਾਲ ਪਿਆਰ ਕਰੋ" ਯੂਹੰਨਾ 15:12 ਤੋਂ ਨੋਟ ਦੇਖੋ। ਉੱਤਰ ਦਿੱਤੀ ਗਈ ਪ੍ਰਾਰਥਨਾ ਪਿਆਰ ਅਤੇ ਮਿਸ਼ਨ ਨਾਲ ਜੁੜੀ ਹੋਈ ਹੈ।

ਯੂਹੰਨਾ 15:18-25

¹⁸"ਜੇਕਰ ਸੰਸਾਰ ਤੁਹਾਡੇ ਨਾਲ ਘਿਰਣਾ ਕਰਦਾ ਹੈ, ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ ਪਹਿਲੇ ਮੇਰੇ ਨਾਲ ਘਿਰਣਾ ਰੱਖੀ ਹੈ। ¹⁹ਜੇਕਰ ਤੁਸੀਂ ਸੰਸਾਰ ਦੇ ਹੁੰਦੇ, ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ। ਪਰ ਤੁਸੀਂ ਸੰਸਾਰ ਦੇ ਨਹੀਂ ਹੋ। ਮੈਂ ਤੁਹਾਨੂੰ ਸੰਸਾਰ ਵਿੱਚੋਂ ਚੁਣ ਲਿਆ ਹੈ। ਇਸ ਲਈ ਸੰਸਾਰ ਤੁਹਾਨੂੰ ਘਿਰਣਾ ਕਰਦਾ ਹੈ। ²⁰"ਯਾਦ ਰੱਖੋ, ਮੈਂ ਤੁਹਾਨੂੰ ਕੀ ਆਖਿਆ ਸੀ 'ਨੈਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ।' ਜੇਕਰ ਉਹਨਾਂ ਮੈਨੂੰ ਸਤਾਇਆ, ਤਾਂ ਤੁਹਾਨੂੰ ਵੀ ਸਤਾਉਣਗੇ ਅਤੇ ਜੇਕਰ ਮੇਰਾ ਉਪਦੇਸ਼ ਮੰਨਿਆ ਤਾਂ ਤੁਹਾਡਾ ਵੀ ਮੰਨਣਗੇ। ²¹ਪਰ ਉਹ ਸਾਰੀਆਂ ਗੱਲਾਂ ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਮੇਰੇ ਘੱਲਣ ਵਾਲੇ ਨੂੰ ਨਹੀਂ ਜਾਣਦੇ। ²²ਉਹ ਪਾਪੀ ਨਾ ਠਹਿਰਦੇ, ਜੇਕਰ ਮੈਂ ਨਾ ਆਉਂਦਾ ਅਤੇ ਉਹਨਾਂ ਨਾਲ ਨਾ ਬੋਲਦਾ, ਪਰ ਹੁਣ ਉਹਨਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀਂ ਹੈ। ²³ਜੇ ਮੈਨੂੰ ਘਿਰਣਾ ਕਰਦਾ ਹੈ, ਉਹ ਪਿਤਾ ਨੂੰ ਘਿਰਣਾ ਕਰਦਾ ਹੈ। ²⁴ਜੇਕਰ ਮੈਂ ਉਹਨਾਂ ਵਿੱਚ ਉਹ ਕੰਮ ਨਾ ਕਰਦਾ, ਜੇ ਕਿਸੇ ਹੋਰ ਨੇ ਨਹੀਂ ਕੀਤੇ, ਤਾਂ ਉਹ ਪਾਪੀ ਨਾ ਠਹਿਰਦੇ, ਪਰ ਹੁਣ ਤਾਂ ਇਹ ਸਭ ਉਹ ਦੇਖ ਚੁੱਕੇ ਹਨ, ਫਿਰ ਵੀ ਉਹਨਾਂ ਨੇ ਸਾਨੂੰ ਦੋਹਾਂ ਨੂੰ, ਮੈਨੂੰ ਅਤੇ ਮੇਰੇ ਪਿਤਾ ਨੂੰ ਘਿਰਣਾ ਕੀਤੀ ਹੈ। ²⁵ਇਹ ਇਸ ਲਈ ਹੋਇਆ ਕਿ ਉਹਨਾਂ ਦੀ ਵਿਵਸਥਾ ਦਾ ਇਹ ਵਾਕ ਪੂਰਾ ਹੋਵੇ: ਉਹਨਾਂ ਨੇ ਮੈਨੂੰ ਐਵੇਂ ਹੀ ਘਿਰਣਾ ਕੀਤੀ।

15:18 "ਜੇਕਰ" ਇਹ ਇੱਕ ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ ਲਈ ਸਹੀ ਮੰਨਿਆ ਜਾਂਦਾ ਹੈ। ਦੁਨੀਆਂ, ਪਾਪੀ ਮਨੁੱਖੀ ਪ੍ਰਣਾਲੀ, ਯਿਸੂ ਦੇ ਚੇਲਿਆਂ ਨਾਲ ਨਫ਼ਰਤ ਕਰਦੀ ਹੈ।

▣ "ਸੰਸਾਰ" ਯੂਹੰਨਾ ਇਸ ਸ਼ਬਦ ਨੂੰ ਕਈ ਤਰੀਕਿਆਂ ਨਾਲ ਵਰਤਦਾ ਹੈ: (1) ਗ੍ਰਹਿ, ਸਾਰੀ ਮਨੁੱਖਜਾਤੀ ਲਈ ਇੱਕ ਅਲੰਕਾਰ ਦੇ ਰੂਪ ਵਿੱਚ (ਯੂਹੰਨਾ 3:16) (2) ਜਿਵੇਂ ਕਿ ਮਨੁੱਖੀ ਸਮਾਜ ਪਰਮੇਸ਼ਰ ਤੋਂ ਇਲਾਵਾ ਸੰਗਠਿਤ ਅਤੇ ਕਾਰਜਸ਼ੀਲ ਹੈ (ਯੂਹੰਨਾ 10:8; 1 ਯੂਹੰਨਾ 2:15-17)। ਯੂਹੰਨਾ 14:17 ਤੇ ਖਾਸ ਵਿਸ਼ਾ ਦੇਖੋ।

▣ "ਤੁਹਾਡੇ ਨਾਲ ਘਿਰਣਾ ਕਰਦਾ ਹੈ" ਇਹ ਇੱਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ; ਸੰਸਾਰ ਨਫ਼ਰਤ ਕਰਦਾ ਰਿਹਾ ਹੈ (ਯੂਹੰਨਾ 15:20)।

▣ "ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ" ਇਹ ਇੱਕ ਵਰਤਮਾਨ ਕਿਰਿਆਸ਼ੀਲ ਹੁਕਮ ਹੈ। ਨਵੇਂ ਨੇਮ ਦੀਆਂ ਸੱਚਾਈਆਂ ਬਾਰੇ ਵਿਸ਼ਵਾਸੀਆਂ ਦਾ ਗਿਆਨ ਪਾਪੀ ਸੰਸਾਰ ਦੇ ਅਤਿਆਚਾਰ ਦਾ ਸਾਹਮਣਾ ਕਰਨ ਵਿੱਚ ਮਦਦ ਕਰੇਗਾ।

▣ "ਉਸ ਨੇ ਪਹਿਲੇ ਮੇਰੇ ਨਾਲ ਘਿਰਣਾ ਰੱਖੀ ਹੈ" ਇਹ ਇੱਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। ਪੜਨਾਂਵ "ਮੇਰੇ" ਬਲਪੂਰਵਕ ਹੈ (ਯੂਹੰਨਾ 7:7)। ਇਹ ਪਰਮੇਸ਼ਰ, ਮਸੀਹ ਅਤੇ ਉਸਦੇ ਲੋਕਾਂ ਦੇ ਵਿਰੋਧ ਸੰਸਾਰ ਦੇ ਵਿਰੋਧ ਨੂੰ ਦਰਸਾਉਂਦਾ ਹੈ (ਯੂਹੰਨਾ 17:14; 1 ਯੂਹੰਨਾ 3:13)।

ਵਿਸ਼ਵਾਸੀ ਮਸੀਹ ਦੇ ਪਿਆਰ ਅਤੇ ਮਸੀਹ ਦੇ ਅਤਿਆਚਾਰ ਵਿੱਚ ਇੱਕ ਹਨ (ਰੋਮੀਆਂ 8:17; 2 ਕੁਰਿੰਥੀਆਂ 1:5,7; ਫ਼ਿਲਿੱਪੀਆਂ 3:10; 1 ਪਤਰਸ 4:13)। ਮਸੀਹ ਨਾਲ ਪਹਿਚਾਣ ਸ਼ਾਂਤੀ, ਅਨੰਦ, ਅਤੇ ਅਤਿਆਚਾਰ, ਅਤੇ ਮੌਤ ਲਿਆਉਂਦੀ ਹੈ।

15:19 "ਜੇਕਰ" ਇਹ ਇੱਕ ਦੂਸਰੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸ ਨੂੰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। ਇਸਦਾ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ "ਜੇਕਰ ਤੁਸੀਂ ਸੰਸਾਰ ਦੇ ਹੁੰਦੇ, ਜੇ ਕਿ ਤੁਸੀਂ ਨਹੀਂ ਹੋ, ਤਾਂ ਸੰਸਾਰ ਤੁਹਾਨੂੰ ਪਿਆਰ ਕਰਦਾ, ਪਰ ਇਹ ਕਰਦਾ ਨਹੀਂ ਹੈ।"

15:20 "ਯਾਦ ਰੱਖੋ" ਯੂਹੰਨਾ 15:18 ਦੀ ਤਰ੍ਹਾਂ, ਇਹ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ, ਜਾਂ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ, ਸੰਭਵ ਤੌਰ ਤੇ ਇਕ ਸਵਾਲ (LB)।

▣ "ਨੇਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ" ਜਦੋਂ ਕੋਈ ਯੂਹੰਨਾ 15:20 ਦੀ ਤੁਲਨਾ 13:16 ਨਾਲ ਕਰਦਾ ਹੈ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਯਿਸੂ ਨੇ ਕਹਾਵਤ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਇਸਤੇਮਾਲ ਕੀਤਾ।

▣ "ਜੇਕਰ ਉਹਨਾਂ ਮੈਨੂੰ ਸਤਾਇਆ. . . ਜੇਕਰ ਮੇਰਾ ਉਪਦੇਸ਼ ਮੰਨਿਆ" ਇਹ ਦੋ ਪਹਿਲੀ ਸ਼੍ਰੇਣੀ ਦੇ ਸ਼ਰਤੀਆ ਵਾਕ ਹਨ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨੇ ਜਾਂਦੇ ਹਨ। "ਸਤਾਵ" ਸ਼ਬਦ ਦਾ ਅਰਥ ਇਕ ਜੰਗਲੀ ਜਾਨਵਰ ਵਾਂਗ ਸ਼ਿਕਾਰ ਕਰਨਾ ਹੈ। ਪਾਪੀ ਸੰਸਾਰ ਵਿਚ ਮਸੀਹ ਦੇ ਚੇਲਿਆਂ ਲਈ ਸਤਾਵ ਇਕ ਆਦਰਸ਼ ਹੈ (ਮੱਤੀ 5:10-12; ਯੂਹੰਨਾ 16:1-3; 17:14; ਰਸੂਲਾਂ ਦੇ ਕਰਤੱਬ 14:22; ਰੋਮੀਆਂ 5:3-4; 8:17; 2 ਕੁਰਿੰਥੀਆਂ 4:16-18; 6:3-10; 11:23-30; ਫਿਲਿੱਪੀਆਂ 1:29; 1 ਥੱਸਲੁਨੀਕੀਆਂ 3:3; 2 ਤਿਮੋਥਿਉਸ 3:12; ਯਾਕੂਬ 1:2-4; 1 ਪਤਰਸ 4:12-16)।

ਹਾਲਾਂਕਿ, ਧਿਆਨ ਦਿਓ ਕਿ ਕੁਝ ਰਸੂਲਾਂ ਦੇ ਸੰਦੇਸ਼ ਨੂੰ ਰੱਦ ਕਰਨਗੇ ਅਤੇ ਉਨ੍ਹਾਂ ਨੂੰ ਸਤਾਉਣਗੇ, ਕੁਝ ਹੋਰ ਹੋਣਗੇ ਜੋ ਸੁਣਨਗੇ ਅਤੇ ਜਵਾਬ ਦੇਣਗੇ! ਇਹ ਸੁਸਮਾਚਾਰ ਦੀ ਅਸਲੀਅਤ ਦਾ ਸਬੂਤ ਹਨ!

15:21 "ਉਹ ਮੇਰੇ ਖੱਲਣ ਵਾਲੇ ਨੂੰ ਨਹੀਂ ਜਾਣਦੇ" ਇਹ ਸਪੱਸ਼ਟ ਤੌਰ ਤੇ ਪਿਤਾ ਦਾ ਹਵਾਲਾ ਦਿੰਦਾ ਹੈ। ਇਹ ਸੰਕੇਤ ਦਿੰਦਾ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਪਰਮੇਸ਼ਰ ਨੂੰ ਨਹੀਂ ਜਾਣਦੇ ਹਨ। "ਜਾਣਨਾ" ਨਿੱਜੀ ਸੰਬੰਧ ਦੇ ਭਾਵ ਵਿਚ ਵਰਤਿਆ ਗਿਆ ਹੈ (ਉਤਪਤ 4:1; ਯਿਰਮਿਯਾਹ 1:5)। ਪਾਪੀ ਸੰਸਾਰ ਨੇ ਵਿਸ਼ਵਾਸੀਆਂ ਨੂੰ ਸਤਾਇਆ ਕਿਉਂਕਿ (1) ਉਹ ਯਿਸੂ ਦੇ ਹਨ, ਜਿਸ ਨੂੰ ਉਨ੍ਹਾਂ ਨੇ ਸਤਾਇਆ ਸੀ ਅਤੇ (2) ਉਹ ਪਰਮੇਸ਼ਰ ਨੂੰ ਨਹੀਂ ਜਾਣਦੇ ਹਨ!

15:22 "ਜੇਕਰ ਮੈਂ ਨਾ ਆਉਂਦਾ" ਇਹ ਇਕ ਹੋਰ ਦੂਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ "ਤੱਥ ਦੇ ਉਲਟ" ਹੈ। ਇਸਦਾ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ "ਜੇਕਰ ਮੈਂ ਨਾ ਆਉਂਦਾ ਅਤੇ ਉਨ੍ਹਾਂ ਨਾਲ ਗੱਲਾਂ ਨਾ ਕਰਦਾ, ਜੇ ਮੈਂ ਕੀਤਾ ਹੈ, ਤਾਂ ਉਹ ਪਾਪ ਨਾ ਕਰਦੇ, ਜੇ ਉਹ ਕਰ ਰਹੇ ਹਨ।" ਜ਼ਿਮੇਵਾਰੀ ਗਿਆਨ ਨਾਲ ਸੰਬੰਧਿਤ ਹੈ (ਯੂਹੰਨਾ 5:21 ਤੇ [ਖਾਸ ਵਿਸ਼ਾ: ਮਾਫ਼ੀ ਨਾ ਕੀਤੇ ਜਾਣ ਵਾਲਾ ਪਾਪ](#) ਦੇਖੋ)। ਇਸ ਪ੍ਰਸੰਗ ਵਿਚ, ਫਲ ਤੋਂ ਬਿਨਾਂ ਟਾਹਣੀਆਂ (ਅਰਥਾਤ., ਯਹੂਦਾ ਅਤੇ ਯਹੂਦੀ ਲੋਕ) ਕੋਲ ਗਿਆਨ ਪ੍ਰਾਪਤ ਕਰਨ ਦਾ ਬਹੁਤ ਵੱਡਾ ਮੌਕਾ ਹੈ, ਉਨ੍ਹਾਂ ਨਾਲੋਂ ਕਿਤੇ ਵੱਧ ਜਿਨ੍ਹਾਂ ਕੋਲ ਸਿਰਫ ਕੁਦਰਤੀ ਪ੍ਰਕਾਸ਼ ਸੀ (ਅਰਥਾਤ. ਗੈਰ-ਯਹੂਦੀ, ਦੇਖੋ, ਜ਼ਬੂਰ 19:1-6; ਰੋਮੀਆਂ 1:18-20 or 2:14-15)।

15:23 ਯਿਸੂ ਦਾ ਨਿਰੰਤਰ ਵਿਰੋਧ ਪਰਮੇਸ਼ਰ ਦਾ ਨਿਰੰਤਰ ਵਿਰੋਧ ਹੈ (ਯੂਹੰਨਾ 15:24)।

15:24 "ਜੇਕਰ" ਇਹ ਇਕ ਹੋਰ ਦੂਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ "ਤੱਥ ਦੇ ਉਲਟ" ਹੈ। ਇਸ ਦਾ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ "ਜੇਕਰ ਮੈਂ ਉਨ੍ਹਾਂ ਵਿਚ ਉਹ ਕੰਮ ਨਾ ਕਰਦਾ ਜੋ ਕਿਸੇ ਨੇ ਨਹੀਂ ਕੀਤੇ (ਪਰ ਮੈਂ ਕੀਤੇ ਹਨ), ਤਾਂ ਉਹ ਪਾਪ ਨਾ ਕਰਦੇ, ਜੇ ਉਹ ਕਰਦੇ ਹਨ।"

ਚਾਨਣ ਜ਼ਿਮੇਵਾਰੀ ਲਿਆਉਂਦਾ ਹੈ (ਯੂਹੰਨਾ 1:5; 8:12; 12:35,46; 1 ਯੂਹੰਨਾ 1:5; 2:8,9,11; ਮੱਤੀ 6:23)।

▣ "ਉਹ ਦੇਖ ਚੁੱਕੇ ਹਨ, ਫਿਰ ਵੀ ਉਹਨਾਂ ਨੇ ਸਾਨੂੰ ਦੋਹਾਂ ਨੂੰ, ਮੈਨੂੰ ਅਤੇ ਮੇਰੇ ਪਿਤਾ ਨੂੰ ਘਿਰਣਾ ਕੀਤੀ ਹੈ" ਇਹ ਦੋਵੇਂ ਸੰਪੂਰਨ ਕਿਰਿਆਸ਼ੀਲ ਸੰਕੇਤਕ ਹਨ ਜੋ ਸੁਲਝੇ ਹੋਏ ਰਵੱਈਏ ਨੂੰ ਦਰਸਾਉਂਦੇ ਹਨ। ਯਿਸੂ ਨੂੰ ਰੱਦ ਕਰਨਾ ਪਿਤਾ ਨੂੰ ਰੱਦ ਕਰਨਾ ਹੈ (1 ਯੂਹੰਨਾ 5:9-13)।

15:25 ਇਹ ਹੈਰਾਨੀ ਦੀ ਗੱਲ ਹੈ ਕਿ "ਬਿਵਸਥਾ" ਦੀ ਵਰਤੋਂ ਜ਼ਬੂਰ 35:19; 69:4 ਦੇ ਹਵਾਲੇ ਦਾ ਵਰਣਨ ਕਰਨ ਲਈ ਕੀਤੀ ਗਈ ਹੈ। ਆਮ ਤੌਰ ਤੇ ਇਹ ਸ਼ਬਦ ਮੂਸਾ ਦੀਆਂ ਲਿਖਤਾਂ, ਉਤਪਤ ਤੋਂ ਬਿਵਸਥਾ ਸਾਰ ਤੱਕ ਵਰਤੀ ਗਿਆ ਹੈ। ਇਸ ਲਈ, ਇੱਥੇ ਇਹ ਸਿਰਫ ਪੁਰਾਣੇ ਨੇਮ ਦਾ ਹਵਾਲਾ ਦਿੰਦਾ ਹੈ।

ਅਜਿਹੇ ਸਪੱਸ਼ਟ ਪ੍ਰਗਟਾਵੇ ਦੇ ਬਾਵਜੂਦ, ਯਹੂਦੀਆਂ ਦੁਆਰਾ ਯਿਸੂ ਨੂੰ ਰੱਦ ਕਰਨ ਦੇ ਭੇਤ ਨੂੰ ਜਾਣਬੁੱਝ ਕੇ ਕੀਤਾ ਹੋਇਆ ਅਵਿਸ਼ਵਾਸ ਮੰਨਿਆ ਜਾਂਦਾ ਹੈ (ਯਸ਼ਾਯਾਹ 6:9-13; ਯਿਰਮਿਯਾਹ 5:21; ਰੋਮੀਆਂ 3:9-18)। ਰੋਮੀਆਂ 9-11 ਇਸ ਰਹੱਸ ਦੀ ਇਕ ਵਿਸਤ੍ਰਿਤ ਚਰਚਾ ਹੈ ਅਤੇ ਪਰਮੇਸ਼ਰ ਇਸ ਨਾਲ ਕਿਵੇਂ ਨਜਿੱਠਦਾ ਹੈ।

ਯੂਹੰਨਾ 15:26-27

²⁶“ਪਰ ਜਦੋਂ ਮਦਦਗਾਰ ਆਏਗਾ ਜਿਸ ਨੂੰ ਮੈਂ ਪਿਤਾ ਦੇ ਕੋਲੋਂ ਤੁਹਾਡੇ ਕੋਲ ਘੱਲਾਂਗਾ ਅਰਥਾਤ ਸੱਚਿਆਈ ਦਾ ਆਤਮਾ ਜੇ ਪਿਤਾ ਤੋਂ ਨਿਕਲਦਾ ਹੈ, ਮੇਰੇ ਬਾਰੇ ਗਵਾਹੀ ਦੇਵੇਗਾ। ²⁷ਤੁਸੀਂ ਵੀ ਮੇਰੀ ਗਵਾਹੀ ਦੇਵੋਗੇ, ਕਿਉਂਕਿ ਤੁਸੀਂ ਮੇਰੇ ਨਾਲ ਸ਼ੁਰੂ ਤੋਂ ਹੋ।

15:26 "ਜਦੋਂ ਮਦਦਗਾਰ ਆਏਗਾ ਜਿਸ ਨੂੰ ਮੈਂ ਘੱਲਾਂਗਾ" ਪਿਤਾ ਅਤੇ ਪੁੱਤਰ ਦੋਵੇਂ ਆਤਮਾ ਨੂੰ ਭੇਜਦੇ ਹਨ (ਯੂਹੰਨਾ 14:16,26; 15:26; 16:7)। ਛੁਟਕਾਰੇ ਦੇ ਕੰਮ ਵਿਚ ਤ੍ਰਿਏਕ ਦੇ ਤਿੰਨੇ ਵਿਅਕਤੀ ਸ਼ਾਮਲ ਹੁੰਦੇ ਹਨ।

▣ "ਸੱਚਿਆਈ ਦਾ ਆਤਮਾ" ਇਹ ਪਵਿੱਤਰ ਆਤਮਾ ਦੇ ਭਾਵ ਵਿਚ ਪਿਤਾ ਨੂੰ ਪ੍ਰਗਟ ਕਰਨ ਵਜੋਂ ਵਰਤਿਆ ਗਿਆ ਹੈ (ਯੂਹੰਨਾ 14:17,26; 15:26; 16:13) ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਸੱਚਾਈ ਦੇਖੋ।

▣ "ਮੇਰੇ ਬਾਰੇ ਗਵਾਹੀ ਦੇਵੇਗਾ" ਆਤਮਾ ਦਾ ਕੰਮ ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਦੀ ਗਵਾਹੀ ਦੇਣਾ ਹੈ (ਯੂਹੰਨਾ 14:26; 16:13-15; 1 ਯੂਹੰਨਾ 5:7)।

15:27 "ਤੁਸੀਂ ਵੀ ਮੇਰੀ ਗਵਾਹੀ ਦੇਵੋਗੇ" "ਤੁਸੀਂ. . . ਵੀ" ਪ੍ਰਭਾਵਸ਼ਾਲੀ ਹੈ। ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਇਹ ਲਾਜ਼ਮੀ ਤੌਰ ਤੇ ਨਵੇਂ ਨੇਮ ਦੇ ਲੇਖਕਾਂ (ਅਰਥਾਤ., ਰਸੂਲਾਂ ਅਤੇ ਉਨ੍ਹਾਂ ਦੇ ਮਿੱਤਰਾਂ) ਦੀ ਪ੍ਰੇਰਣਾ ਦਾ ਹਵਾਲਾ ਦੇਵੇਗਾ ਜੋ ਯਿਸੂ ਨਾਲ ਧਰਤੀ ਉੱਤੇ ਰਹਿੰਦੇ ਸਨ (ਲੂਕਾ 24:48)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. "ਬਣੇ ਰਹਿਣ" ਵਿਚ ਕੀ ਸ਼ਾਮਲ ਹੁੰਦਾ ਹੈ?
2. ਉਦੋਂ ਕੀ ਜੇਕਰ ਕੋਈ ਵਿਸ਼ਵਾਸੀ ਬਣੇ ਰਹਿਣਾ ਬੰਦ ਕਰ ਦਿੰਦਾ ਹੈ? ਉਦੋਂ ਕੀ ਜੇਕਰ ਕੋਈ ਵਿਸ਼ਵਾਸੀ ਫਲ ਨਹੀਂ ਦਿੰਦਾ ਹੈ?
3. ਸੱਚੇ ਚੇਲੇ ਹੋਣ ਦੇ ਸਬੂਤਾਂ ਦੀ ਸੂਚੀ ਬਣਾਓ।
4. ਜੇਕਰ ਸਤਾਵ ਵਿਸ਼ਵਾਸੀਆਂ ਲਈ ਆਦਰਸ਼ ਹੈ, ਤਾਂ ਇਹ ਅੱਜ ਸਾਡੇ ਲਈ ਕੀ ਕਹਿੰਦਾ ਹੈ?
5. ਯੂਹੰਨਾ 15:16 ਨੂੰ ਆਪਣੇ ਸ਼ਬਦਾਂ ਵਿਚ ਸਮਝਾਓ

ਯੂਹੰਨਾ 16

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਸੰਸਾਰ ਦੀ ਘਿਰਣਾ	ਆਉਣ ਵਾਲਾ ਅਸਵੀਕਰਨ			ਚੇਲੇ ਅਤੇ ਸੰਸਾਰ
(15:18-16:4a)	(15:26-16:4)	ਵਿਸ਼ਵਾਸੀਆਂ ਦਾ ਸੰਸਾਰ ਨਾਲ ਸੰਬੰਧ	(15:18-16:4a)	(15:18-16:4a)
ਆਤਮਾ ਦਾ ਕੰਮ		16:1-4a	ਪਵਿੱਤਰ ਆਤਮਾ ਦਾ ਕੰਮ	ਪਵਿੱਤਰ ਆਤਮਾ ਦਾ ਆਉਣਾ
16:4b-11	ਪਵਿੱਤਰ ਆਤਮਾ ਦਾ ਕੰਮ 16:5-15	16:4b-11	16:4b-11	16:4b-15
16:12-15		16:12-15	16:12-15	
ਉਦਾਸੀ ਦਾ ਖੁਸ਼ੀ ਵਿਚ ਬਦਲਣਾ	ਉਦਾਸੀ ਖੁਸ਼ੀ ਵਿਚ ਬਦਲ ਜਾਵੇਗੀ		ਉਦਾਸੀ ਅਤੇ ਖੁਸ਼ੀ	ਯਿਸੂ ਦਾ ਬਹੁਤ ਜਲਦੀ ਵਾਪਸ ਆਉਣਾ
16:16-24	16:16-24	16:16-24	16:16 16:17-18 16:19-22 16:23-24	16:16 16:17-28
ਸੰਸਾਰ ਉੱਤੇ ਜਿੱਤ	ਯਿਸੂ ਦੀ ਸੰਸਾਰ ਉੱਤੇ ਜਿੱਤ		ਸੰਸਾਰ ਉੱਤੇ ਜਿੱਤ	
16:25-33	16:25-33	16:25-28 16:29-33	16:25-28 16:29-30 16:31-33	16:29-33

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰ੍ਹੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰ੍ਹੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

5. ਪਹਿਲਾ ਪੈਰ੍ਹਾ
6. ਦੂਜਾ ਪੈਰ੍ਹਾ
7. ਤੀਜਾ ਪੈਰ੍ਹਾ
8. ਆਦਿ

ਯੂਹੰਨਾ 16:1-33 ਦਾ ਪਾਠਗਤ ਪਿਛੋਕੜ

- A. ਯੂਹੰਨਾ 15:18-16:4a ਤੋਂ ਸਾਹਤਿਕ ਪ੍ਰਸੰਗ ਚੱਲਦਾ ਹੈ। ਅਧਿਆਇਆਂ ਦੀ ਵੰਡ ਪ੍ਰੇਰਿਤ ਨਹੀਂ ਹੈ ਅਤੇ ਕਈ ਸਮੇਂ ਬਾਅਦ, ਪੂੰਜੀਕਰਣ, ਵਿਰਾਮ ਚਿੰਨ੍ਹ ਅਤੇ ਆਇਤ ਵੰਡ ਵਰਗੇ ਬਹੁਤ ਸਾਰੇ ਵਾਧੇ ਕੀਤੇ ਗਏ ਹਨ।
- B. ਆਤਮਿਕ ਤੌਰ ਤੇ ਗੁਆਚੇ ਹੋਇਆ ਲਈ ਪਵਿੱਤਰ ਆਤਮਾ ਦਾ ਕੰਮ ਯੂਹੰਨਾ 16:8-11 ਵਿੱਚ ਪਰਿਭਾਸ਼ਤ ਕੀਤਾ ਗਿਆ ਹੈ, ਉਸਦਾ ਬਚਾਉਣ ਦਾ ਕੰਮ ਯੂਹੰਨਾ 16:12-15 ਵਿੱਚ ਲਿਖਿਆ ਗਿਆ ਹੈ। Samuel J. Mikolaski ਨੇ ਆਪਣੇ ਲੇਖ ਨਵੇਂ ਨੇਮ ਵਿੱਚ ਆਤਮਾ ਦੀ ਗਤੀਵਿਧੀਆਂ ਦਾ ਇਕ ਦਿਲਚਸਪ ਸੰਖੇਪ ਦਿੱਤਾ ਹੈ ਜੋ ਕਿ ਉਸਦੇ ਲੇਖ "The Theology of the New Testament" *The Exposition Bible Commentary*, ਭਾਗ 1 ਵਿੱਚ ਦਰਜ ਹੈ:

"ਨਵੇਂ ਨੇਮ ਦਾ ਸੁਧੀਕਰਨ ਦਾ ਸਿਧਾਂਤ, ਦੇਸ਼ ਮਾਫ਼ੀ ਨਾਲ ਜੁੜਿਆ ਹੋਇਆ ਹੈ, ਫਿਰ ਵੀ ਇਸ ਤੋਂ ਵੱਖਰਾ ਹੈ। ਪੁਰਾਣੇ ਨੇਮ ਦੀ ਤਰ੍ਹਾਂ, ਸੁਧੀਕਰਨ ਸਭ ਤੋਂ ਪਹਿਲਾਂ ਅਲੱਗ ਹੋਣ ਵੱਲ ਇਸ਼ਾਰਾ ਕਰਦਾ ਹੈ – ਪਰਮੇਸ਼ਰ ਦੀ ਪਵਿੱਤਰਤਾ-ਅਤੇ ਦੂਜਾ, ਇਕ ਨੈਤਿਕ ਗੁਣ ਅਤੇ ਸੰਬੰਧ ਜੋ ਕਿ ਪਰਮੇਸ਼ਰ ਵਰਗਾ ਹੈ। ਸੁਧੀਕਰਨ ਪਵਿੱਤਰ ਆਤਮਾ ਦਾ ਕੰਮ ਹੈ ਜੋ ਇਕ ਵਿਅਕਤੀ ਨੂੰ ਮਸੀਹ ਨਾਲ ਜੋੜਦਾ ਹੈ ਅਤੇ ਉਸਦੀ ਜ਼ਿੰਦਗੀ ਨੂੰ ਆਤਮਿਕ ਤੌਰ ਤੇ ਨਵਾਂ ਕਰਦਾ ਹੈ। ਨਵੇਂ ਨੇਮ ਆਤਮਾ ਦੇ ਬਪਤਿਸਮੇ ਨੂੰ (1 ਕੁਰਿੰਥੀਆਂ 12:13); ਆਤਮਾ ਦੀ ਮੁਹਰ ਨੂੰ (ਅਫਸੀਆਂ 1:13, 14; 4:30), ਆਤਮਾ ਦੇ ਨਿਵਾਸ ਨੂੰ (ਯੂਹੰਨਾ 14:17; ਰੋਮੀਆਂ 5:5; 8:9-11; 1 ਕੁਰਿੰਥੀਆਂ 3:16; 6:19; 2 ਤਿਮੋਥਿਉਸ 1:14), ਆਤਮਾ ਦੇ ਨਿਰਦੇਸ਼ ਨੂੰ (ਯੂਹੰਨਾ 14:26; 16:12-15), ਆਤਮਾ ਨਾਲ ਭਰਨ ਨੂੰ (ਅਫਸੀਆਂ 5:18), ਅਤੇ ਆਤਮਾ ਦੇ ਫਲ ਨੂੰ (ਗਲਤੀਆਂ 5:22,23) ਜ਼ਰੂਰੀ ਕਹਿੰਦਾ ਹੈ। ਸੁਧੀਕਰਨ, ਦੇਸ਼ ਮਾਫ਼ੀ ਨਾਲ ਜੁੜਿਆ ਹੋਇਆ ਹੈ, ਜੋ ਪਰਮੇਸ਼ਰ ਦੇ ਸਾਹਮਣੇ ਖੜ੍ਹੇ ਹੋਣਾ ਹੈ (ਇਬਰਾਨੀਆਂ 10:10), ਅਤੇ ਇਕ ਨਵੇਂ ਆਦਰਸ਼ ਵਿੱਚ ਵਿਕਾਸ ਵਜੋਂ ਸੋਚਿਆ ਜਾ ਸਕਦਾ ਹੈ" (ਪੰਨਾ 474)।

- C. ਯੂਹੰਨਾ 16:17, ਯੂਹੰਨਾ 13:36; 14:5, 8, ਅਤੇ 22 ਦੀ ਤਰ੍ਹਾਂ, ਰਸੂਲਾਂ ਦੁਆਰਾ ਪੁੱਛਿਆ ਗਿਆ ਇਕ ਹੋਰ ਸਵਾਲ ਹੈ।
- D. ਬਹੁਤ ਸਾਰੇ ਲੋਕ ਮੰਨਦੇ ਹਨ ਕਿ ਯੂਹੰਨਾ 14:31 ਦਾ "ਆਓ ਇੱਥੋਂ ਚੱਲੀਏ" ਯੂਹੰਨਾ 18:1 ਨਾਲ ਮਿਲ ਕੇ ਦਰਸਾਉਂਦਾ ਹੈ ਕਿ ਯਿਸੂ ਉਪਰਲੇ ਕਮਰੇ ਵਿੱਚ ਨਹੀਂ, ਪਰ ਯਰੂਸ਼ਲਮ ਦੀ ਹੈਕਲ ਅਤੇ ਗਲੀਆਂ ਰਾਹੀਂ ਗਥਸਮਨੀ ਦੇ ਰਸਤੇ ਉੱਤੇ 15-17 ਅਧਿਆਇਆਂ ਨੂੰ ਬੋਲਦਾ ਹੈ।

ਸ਼ਬਦ ਅਤੇ ਵਾਕੰਸ਼ ਅਧਿਐਨ

ਯੂਹੰਨਾ 16:1-4

1“ਮੈਂ ਤੁਹਾਨੂੰ ਇਹ ਇਸ ਲਈ ਦੱਸ ਦਿੱਤਾ ਹੈ ਕਿ ਤੁਸੀਂ ਠੇਕਰ ਨਾ ਖਾਓ। 2ਉਹ ਤੁਹਾਨੂੰ ਪ੍ਰਾਰਥਨਾ ਘਰਾਂ ਵਿੱਚੋਂ ਛੇਕ ਦੇਣਗੇ। ਇੱਥੋਂ ਤਕ ਕਿ ਤੁਹਾਨੂੰ ਕਤਲ ਕਰਨ ਵਾਲਾ ਸਮਝੇਗਾ ਕਿ ਉਹ ਪਰਮੇਸ਼ਰ ਦੀ ਸੇਵਾ ਕਰ ਰਿਹਾ ਹੈ। 3ਇਹ ਕੰਮ ਉਹ ਇਸ ਲਈ ਕਰਨਗੇ ਕਿ ਨਾ ਤਾਂ ਉਹਨਾਂ ਪਿਤਾ ਨੂੰ ਪਛਾਣਿਆ ਹੈ ਅਤੇ ਨਾ ਹੀ ਮੈਨੂੰ। 4ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਵੇਲਾ ਆਏ, ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹਨਾਂ ਬਾਰੇ ਦੱਸ ਦਿੱਤਾ ਹੈ।

16:1

NASB "ਕਿ ਤੁਸੀਂ ਠੇਕਰ ਨਾ ਖਾਓ"

NKJV "ਕਿ ਤੁਸੀਂ ਠੇਕਰ ਨਾ ਖਾਓ"

NRSV "ਤੁਹਾਨੂੰ ਠੇਕਰ ਤੋਂ ਬਚਾਉਣ ਲਈ"

TEV "ਤਾਂ ਕਿ ਤੁਸੀਂ ਆਪਣਾ ਵਿਸ਼ਵਾਸ ਨਾ ਛੱਡੋ"

NJB "ਤਾਂ ਕਿ ਤੁਸੀਂ ਡਿੱਗ ਨਾ ਸਕੋ"

ਇਹ ਯੂਨਾਨੀ ਸ਼ਬਦ (*skandalizo ਸਕਾਂਡਾਲਿਜ਼ੋ* ਦੀ ਭੂਤਕਾਲ ਨਿਸ਼ਕਿਰਿਆ ਸੰਭਾਵਨਾ, BAGD) ਅਸਲ ਵਿਚ ਜਾਨਵਰਾਂ ਨੂੰ ਫੜਨ ਲਈ ਦਾਣਾ ਪਾਉਣ ਲਈ ਵਰਤਿਆ ਜਾਂਦਾ ਸੀ। ਇਸਦਾ ਅਕਸਰ ਅਨੁਵਾਦ “ਡਿੱਗ ਜਾਣਾ” ਹੁੰਦਾ ਹੈ (ਮੱਤੀ 13:21; 24:10; ਮਰਕੁਸ 4:17; 14:27, 29)। ਇਸ ਪ੍ਰਸੰਗ ਵਿਚ ਇਸਦੀ ਅਲੰਕਾਰਿਕ ਵਰਤੋਂ ਦਾ ਮਤਲਬ ਹੈ ਕਿ ਵਿਸ਼ਵਾਸੀ ਯਹੂਦੀ ਭੈਣਾਂ-ਭਰਾਵਾਂ ਅਤੇ ਧਾਰਮਿਕ ਆਗੂਆਂ ਦੀਆਂ ਨਫ਼ਰਤ ਭਰੀਆਂ ਹਰਕਤਾਂ ਤੋਂ ਅਣਜਾਣ ਨਹੀਂ ਫੜੇ ਗਏ।

16:2 "ਉਹ ਤੁਹਾਨੂੰ ਪ੍ਰਾਰਥਨਾ ਘਰਾਂ ਵਿੱਚੋਂ ਛੇਕ ਦੇਣਗੇ" ਇਹ ਯਹੂਦੀ ਧਰਮ ਤੋਂ ਬਾਹਰ ਕੱਢੇ ਜਾਣ ਦਾ ਹਵਾਲਾ ਦਿੰਦਾ ਹੈ (ਯੂਹੰਨਾ 9:22, 34; 12:42)।

ਇੱਥੇ ਬਹੁਤ ਕੁਝ ਹੈ ਜੋ ਯਹੂਦੀ ਸੰਗਤ ਵਿਚ ਨਾ ਰਹਿਣ ਦੀਆਂ ਪ੍ਰਕਿਰਿਆਵਾਂ ਬਾਰੇ ਅਣਜਾਣ ਹੈ। ਇੱਥੇ ਪ੍ਰਾਰਥਨਾ ਘਰ ਦੀਆਂ ਸੇਵਾਵਾਂ ਤੋਂ ਇਕ ਅਸਥਾਈ ਅਤੇ ਸਥਾਈ ਤੌਰ ਤੇ ਬਹੁਤ ਕੀਤਾ ਜਾਣਾ ਸੀ। 70 A.D. ਵਿਚ ਯਰੂਸ਼ਲਮ ਦੇ ਪਤਨ ਤੋਂ ਬਾਅਦ, ਫਲਸਤੀਨ ਵਿਚ ਜਾਮਨੀਆਂ ਵਿਖੇ, ਰੱਬੀ ਲੋਕਾਂ ਨੇ ਮਸੀਹ ਸੰਬੰਧੀ ਇਕ “ਸਰਾਪ ਸਹੁੰ” (ਅਰਥਾਤ., ਅਠਾਰਾਂ ਅਸ਼ੀਰਵਾਦ) ਨੂੰ ਵਿਕਸਿਤ ਕੀਤਾ ਜਿਸ ਦੁਆਰਾ ਉਹ ਮਸੀਹੀਆਂ ਨੂੰ ਪ੍ਰਾਰਥਨਾ ਘਰਾਂ ਤੋਂ ਵੱਖ ਕਰਨਾ ਚਾਹੁੰਦੇ ਸਨ। ਇਹੀ ਅਖੀਰ ਵਿਚ ਯਿਸੂ ਦੇ ਚੇਲਿਆਂ ਅਤੇ ਸਥਾਨਕ ਯਹੂਦੀ ਪ੍ਰਾਰਥਨਾ ਸਥਾਨਾਂ ਵਿਚ ਫੁੱਟ ਪਾਉਣ ਦਾ ਕਾਰਨ ਬਣਿਆ।

▣ "ਤੁਹਾਨੂੰ ਕਤਲ ਕਰਨ ਵਾਲਾ ਸਮਝੇਗਾ ਕਿ ਉਹ ਪਰਮੇਸ਼ਰ ਦੀ ਸੇਵਾ ਕਰ ਰਿਹਾ ਹੈ" ਬਿਲਕੁਲ ਇਹੀ ਯਹੂਦੀ ਆਗੂਆਂ ਨੇ ਸੋਚਿਆ ਸੀ (ਯਸਾਯਾਹ 66:5; ਮੱਤੀ 5:10-12; 10:32)। ਤਰਸੁਸ ਦਾ ਸੈਲੁਸ (ਪੌਲੁਸ) ਇਸ ਗੁੰਮਰਾਹ ਕੀਤੇ ਧਾਰਮਿਕ ਜੋਸ਼ ਦੀ ਇਕ ਚੰਗੀ ਉਦਾਹਰਣ ਹੈ (ਰਸੂਲਾਂ ਦੇ ਕਰਤੱਬ 26:9-11; ਗਲਤੀਆਂ 1:13-14)।

16:3 "ਇਹ ਕੰਮ ਉਹ ਇਸ ਲਈ ਕਰਨਗੇ" ਇਕ ਸਰਬੋਤਮ ਜੀਵਨ ਪ੍ਰਤੀ ਇਮਾਨਦਾਰੀ ਅਤੇ ਵਚਨਬੱਧਤਾ ਕਾਫ਼ੀ ਨਹੀਂ ਹੈ। ਬੁਰਾਈ, ਗਲਤ ਕੰਮ ਅਤੇ ਕੱਟੜਤਾ ਅਕਸਰ ਪਰਮੇਸ਼ਰ ਦੇ ਨਾਮ ਤੇ ਹੁੰਦੀ ਹੈ।

▣ "ਕਿਉਂਕਿ ਨਾ ਤਾਂ ਉਹਨਾਂ ਪਿਤਾ ਨੂੰ ਪਛਾਣਿਆ ਹੈ ਅਤੇ ਨਾ ਹੀ ਮੈਨੂੰ" "ਜਾਣਨਾ" ਸ਼ਬਦ ਗੂੜ੍ਹੀ ਅਤੇ ਨਿੱਜੀ ਸੰਗਤੀ ਦੇ ਪੁਰਾਣੇ ਨੇਮ ਦੇ ਅਰਥ ਨੂੰ ਦਰਸਾਉਂਦਾ ਹੈ (ਉਤਪਤ 4:1; ਯਿਰਮਿਯਾਹ 1:5)। ਇਹ ਪੱਕਾ ਦਾਅਵਾ ਹੈ ਕਿ ਯਿਸੂ ਨੂੰ ਰੱਦ ਕਰਨਾ ਆਖਰਕਾਰ ਪਰਮੇਸ਼ਰ ਨੂੰ ਰੱਦ ਕਰਨਾ ਹੈ (ਯੂਹੰਨਾ 8:19; 15:21; 1 ਯੂਹੰਨਾ 5:9-12)।

ਯੂਹੰਨਾ ਅਕਸਰ ਆਤਮਿਕ ਅੰਨ੍ਹੇਪਣ ਅਤੇ ਸੰਸਾਰ ਤੋਂ ਅਗਿਆਨਤਾ ਦਾ ਦਾਅਵਾ ਕਰਦਾ ਹੈ (ਯੂਹੰਨਾ 1:10; 8:19,55; 15:21; 16:3; 17:25)। ਪਰ ਪੁੱਤਰ ਦੇ ਆਉਣ ਦਾ ਉਦੇਸ਼ ਸੰਸਾਰ ਨੂੰ ਬਚਾਉਣਾ (ਯੂਹੰਨਾ 3:16-17) ਅਤੇ ਪਿਤਾ ਨੂੰ ਪ੍ਰਗਟ ਕਰਨਾ ਸੀ ਤਾਂ ਜੋ ਸੰਸਾਰ ਮਸੀਹ ਦੁਆਰਾ ਪਿਤਾ ਨੂੰ ਜਾਣ ਸਕੇ (ਯੂਹੰਨਾ 17:23)।

16:4 ਯਿਸੂ ਦੀ ਭਵਿੱਖਬਾਣੀ ਸਤਾਏ ਜਾਣ ਅਤੇ ਰੱਦ ਕੀਤੇ ਜਾਣ ਦੇ ਸਮੇਂ ਚੇਲਿਆਂ ਵਿਚ ਵਿਸ਼ਵਾਸ/ਭਰੋਸਾ /ਨਿਹਚਾ ਨੂੰ ਉਤਸ਼ਾਹਿਤ ਕਰਨ ਦੇ ਇਕ ਸਾਧਨ ਵਜੋਂ ਦਿੱਤੀ ਗਈ ਸੀ (ਯੂਹੰਨਾ 13:19; 14:29)।

"ਪਹਿਲਾਂ ਤੋਂ" ਯਿਸੂ ਦੀ ਜਨਤਕ ਸੇਵਕਾਈ ਦੀ ਸ਼ੁਰੂਆਤ ਅਤੇ ਬਾਰਾਂ ਚੇਲਿਆਂ ਦੀ ਵਿਸ਼ੇਸ਼ ਬੁਲਾਹਟ ਦਾ ਹਵਾਲਾ ਦਿੰਦਾ ਹੈ (1 ਯੂਹੰਨਾ 1:1)।

ਯੂਹੰਨਾ 16:5-11

"ਮੈਂ ਤੁਹਾਨੂੰ ਆਰੰਭ ਤੋਂ ਇਹ ਗੱਲਾਂ ਨਾ ਦੱਸੀਆਂ, ਕਿਉਂਕਿ ਮੈਂ ਤੁਹਾਡੇ ਨਾਲ ਸੀ।⁵ ਪਰ ਹੁਣ ਮੈਂ ਆਪਣੇ ਘੱਲਣ ਵਾਲੇ ਕੋਲ ਜਾ ਰਿਹਾ ਹਾਂ, ਪਰ ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਤੋਂ ਨਹੀਂ ਪੁੱਛਿਆ, 'ਤੂੰ ਕਿੱਥੇ ਜਾ ਰਿਹਾ ਹੈਂ?'⁶ ਕਿਉਂਕਿ ਹੁਣ ਮੈਂ ਤੁਹਾਨੂੰ ਇਹ ਗੱਲਾਂ ਦੱਸ ਦਿੱਤੀਆਂ ਹਨ, ਇਸ ਲਈ ਤੁਹਾਡਾ ਦਿਲ ਸੋਗ ਨਾਲ ਭਰ ਗਿਆ ਹੈ।⁷ ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਲਾਭਦਾਇਕ ਹੈ ਕਿ ਮੈਂ ਜਾ ਰਿਹਾ ਹਾਂ, ਕਿਉਂਕਿ ਜੇਕਰ ਮੈਂ ਨਾ ਜਾਵਾਂ, ਤਾਂ ਮਦਦਗਾਰ ਤੁਹਾਡੇ ਕੋਲ ਨਹੀਂ ਆਏਗਾ। ਪਰ ਜੇਕਰ ਮੈਂ ਜਾਵਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲਾਂਗਾ।⁸ ਜਦੋਂ ਉਹ ਆਏਗਾ ਤਾਂ ਉਹ ਦੁਨੀਆਂ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ, ਅਤੇ ਨਿਆਂ ਦੇ ਬਾਰੇ ਦੇਸ਼ੀ ਸਿੱਧ ਕਰੇਗਾ।⁹ ਪਾਪ ਦੇ ਬਾਰੇ, ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ; ¹⁰ ਧਾਰਮਿਕਤਾ ਦੇ ਬਾਰੇ, ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਅਤੇ ਥੋੜ੍ਹੀ ਦੇਰ ਦੇ ਪਿੱਛੋਂ ਤੁਸੀਂ ਮੈਨੂੰ ਫਿਰ ਨਹੀਂ ਦੇਖੋਗੇ; ¹¹ ਨਿਆਂ ਦੇ ਬਾਰੇ, ਕਿਉਂਕਿ ਦੁਨੀਆਂ ਦਾ ਹਾਕਮ ਦੇਸ਼ੀ ਠਹਿਰਾਇਆ ਜਾ ਚੁੱਕਾ ਹੈ।

16:5 "ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਤੋਂ ਨਹੀਂ ਪੁੱਛਿਆ, 'ਤੂੰ ਕਿੱਥੇ ਜਾ ਰਿਹਾ ਹੈਂ'" ਅਜਿਹਾ ਲੱਗਦਾ ਹੈ ਕਿ ਪਤਰਸ ਨੇ ਯੂਹੰਨਾ 13:16 ਵਿਚ ਇਹ ਸਵਾਲ ਪੁੱਛਿਆ ਸੀ, ਪਰ ਤੁਰੰਤ ਹੀ ਉਸ ਦਾ ਮਨ ਯਿਸੂ ਦੇ ਉਨ੍ਹਾਂ ਨੂੰ ਛੱਡਣ ਦੀ ਪਰੇਸ਼ਾਨੀ ਵੱਲ ਭੜਕ ਗਿਆ ਫਿਰ ਸਵਾਲ ਆਇਆ ਕਿ ਹੁਣ ਉਨ੍ਹਾਂ ਨਾਲ ਕੀ ਹੋਵੇਗਾ (ਯੂਹੰਨਾ 16:6)। ਯੂਹੰਨਾ 14:1-3 ਯਿਸੂ ਦੇ ਸਵਰਗ ਜਾਣ ਦੀ ਗੱਲ ਕਰਦਾ ਹੈ (ਰਸੂਲਾਂ ਦੇ ਕਰਤੱਬ 1:9-11)।

ਆਪਣੇ ਆਪ ਨੂੰ ਯਾਦ ਦਿਵਾਉਣ ਦਾ ਇਹ ਵਧੀਆ ਸਮਾਂ ਹੈ ਕਿ ਇੰਜੀਲਾਂ ਵਿਚ ਯਿਸੂ ਦੀ ਗੱਲਬਾਤ ਦੇ ਹਰ ਇਕ ਸ਼ਬਦ ਨੂੰ ਨਹੀਂ ਲਿਖਿਆ ਗਿਆ ਹੈ। ਇਹ ਕਈ ਸਾਲਾਂ ਤੋਂ ਬਾਅਦ ਅਧਿਆਤਮਿਕ ਉਦੇਸ਼ਾਂ ਲਈ ਕੀਤੇ ਗਏ ਸੰਖੇਪ ਹਨ। ਇੰਜੀਲ ਦੇ ਲੇਖਕਾਂ ਕੋਲ, ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ, ਯਿਸੂ ਦੇ ਸ਼ਬਦਾਂ ਦੀ ਚੋਣ ਕਰਨ, ਵਿਵਸਥਿਤ ਕਰਨ, ਅਤੇ ਅਪਣਾਉਣ ਦਾ ਵਿਕਲਪ ਸੀ (ਦੇਖੋ Gordon Fee and Douglas Stuart, *How To Read the Bible For All Its Worth*)। ਮੈਂ ਇਹ ਵਿਸ਼ਵਾਸ ਨਹੀਂ ਕਰਦਾ ਕਿ ਉਨ੍ਹਾਂ ਕੋਲ ਯਿਸੂ ਦੇ ਮੂੰਹ ਵਿਚ ਸ਼ਬਦ ਪਾਉਣ ਦਾ ਅਧਿਕਾਰ ਸੀ। ਯਿਸੂ ਦੇ ਸ਼ਬਦਾਂ, ਉਪਦੇਸ਼ਾਂ ਅਤੇ ਦਰਸ਼ਕਾਂ ਨੂੰ ਸੁਸਮਾਚਾਰ ਕੀਤੇ ਜਾਣ ਦੇ ਕਾਰਜਾਂ ਦਾ ਇਹ ਅਧਿਆਤਮਿਕ ਢਾਂਚਾ ਸ਼ਾਇਦ ਇੰਜੀਲ ਦੇ ਬਿਰਤਾਂਤਾਂ ਵਿਚਲੇ ਬਹੁਤ ਸਾਰੇ ਅੰਤਰਾਂ ਦੀ ਵਿਆਖਿਆ ਕਰਦਾ ਹੈ।

16:6 "ਤੁਹਾਡਾ ਦਿਲ ਸੋਗ ਨਾਲ ਭਰ ਗਿਆ ਹੈ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। ਉਪਰਲੇ ਕਮਰੇ ਦਾ ਤਜਰਬਾ ਇਕ ਸੋਗ ਸੀ (ਯੂਹੰਨਾ 14:1; 16:6, 22)। ਸ਼ਬਦ "ਦਿਲ" ਪੂਰੇ ਵਿਅਕਤੀ-ਮਨ, ਭਾਵਨਾਵਾਂ ਅਤੇ ਇੱਛਾ ਦੇ ਇਬਰਾਨੀ ਅਰਥਾਂ ਵਿਚ ਵਰਤਿਆ ਜਾਂਦਾ ਹੈ। ਯੂਹੰਨਾ 12:40 ਤੇ ਖਾਸ ਵਿਸ਼ਾ ਦੇਖੋ: ਦਿਲ

16:7 "ਤੁਹਾਡੇ ਲਈ ਲਾਭਦਾਇਕ ਹੈ ਕਿ ਮੈਂ ਜਾ ਰਿਹਾ ਹਾਂ" ਯਿਸੂ ਦਾ ਸੰਸਾਰੀ ਸਰੀਰ ਇਕੋ ਸਮੇਂ ਇਕੋ ਜਗ੍ਹਾ ਹੋ ਸਕਦਾ ਸੀ, ਜਿਸ ਨੇ ਉਸ ਦੇ ਸਾਰੇ ਚੇਲਿਆਂ ਨੂੰ ਸਿਖਾਉਣ ਅਤੇ ਸੇਵਕਾਈ ਕਰਨ ਦੀ ਯੋਗਤਾ ਨੂੰ ਸੀਮਿਤ ਕਰ ਦਿੱਤਾ ਸੀ। ਨਾਲ ਹੀ, ਆਪਣੇ ਧਰਤੀ ਦੇ ਜੀਵਨ ਦੌਰਾਨ ਉਸਨੇ ਮੁੱਖ ਤੌਰ ਤੇ ਇਸਰਾਏਲ ਉੱਤੇ ਧਿਆਨ ਕੇਂਦਰਿਤ ਕੀਤਾ ਸੀ (ਮੱਤੀ 10:6; 15:24)। ਪਵਿੱਤਰ ਆਤਮਾ ਦੇ ਆਉਣ ਨਾਲ ਇਕ ਨਵਾਂ ਯੁੱਗ ਖੁੱਲ੍ਹ ਜਾਵੇਗਾ ਜੋ ਕਿ ਇਕ ਫੈਲੀ ਹੋਈ ਸੇਵਕਾਈ ਵਿਚ ਜਾਰੀ ਹੋਵੇਗਾ (ਅਫਸੀਆਂ 2:11-3:13)।

ਸ਼ਬਦ "ਲਾਭਦਾਇਕ" ਮਤਲਬ "ਉਚਿਤ" ਹੈ ਅਤੇ ਇਹ ਯੂਹੰਨਾ 11:50 ਅਤੇ 18:14 ਵਿਚ ਯਿਸੂ ਦੀ ਮੌਤ ਦੇ ਸੰਬੰਧ ਵਿਚ ਵੀ ਵਰਤਿਆ ਜਾਂਦਾ ਹੈ। "ਜਾ ਰਿਹਾ" ਵਾਕ ਵਿਚ ਯਰੂਸ਼ਲਮ ਵਿਚ ਯਿਸੂ ਦੇ ਪਿਛਲੇ ਹਫਤੇ ਦੀਆਂ ਸਾਰੀਆਂ ਘਟਨਾਵਾਂ ਸ਼ਾਮਲ ਹੋ ਸਕਦੀਆਂ ਹਨ।

▣ "ਕਿਉਂਕਿ ਜੇਕਰ ਮੈਂ ਨਾ ਜਾਵਾਂ, ਤਾਂ ਮਦਦਗਾਰ ਤੁਹਾਡੇ ਕੋਲ ਨਹੀਂ ਆਏਗਾ" ਇਸ ਆਇਤ ਵਿਚ ਦੋ ਤੀਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਹਨ ਜੋ ਸੰਭਾਵਿਤ ਕਿਰਿਆ ਨੂੰ ਦਰਸਾਉਂਦੇ ਹਨ। ਪਵਿੱਤਰ ਆਤਮਾ ਦੀ ਪੂਰਨਤਾ ਦੇ ਆਉਣ ਲਈ ਯਿਸੂ ਨੂੰ ਜਾਣਾ ਸੀ! *paracletos* ਪੈਰਾਕਲੈਟੋਸ ਸ਼ਬਦ ਦਾ ਅਨੁਵਾਦ "ਵਕੀਲ," "ਦਿਲਾਸਾ ਦੇਣ ਵਾਲਾ," ਜਾਂ "ਸਹਾਇਕ" ਕੀਤਾ ਜਾ ਸਕਦਾ ਹੈ (ਯੂਹੰਨਾ 14:16, 26; 15:26, ਯੂਹੰਨਾ 14:16 ਤੇ ਪੂਰਾ ਨੋਟ ਦੇਖੋ)। ਇਹ ਸ਼ਬਦ ਸਿਰਫ਼ ਯੂਹੰਨਾ ਦੀਆਂ ਲਿਖਤਾਂ ਵਿਚ ਹੀ ਪ੍ਰਗਟ ਹੁੰਦਾ ਹੈ। ਯੂਨਾਨੀ ਸਾਹਿਤ ਵਿਚ ਇਸ ਦੀ ਵਰਤੋਂ ਬਚਾਅ ਪੱਖ ਦੇ ਵਕੀਲ ਲਈ ਕੀਤੀ ਗਈ ਸੀ ਜਿਸ ਨੂੰ ਸਹਾਇਤਾ ਲਈ ਬੁਲਾਇਆ ਜਾਂਦਾ ਸੀ। ਯੂਹੰਨਾ 16:8-11 ਵਿਚ ਆਤਮਾ ਨੇ ਸੰਸਾਰ ਲਈ ਇਕ ਵਕੀਲ ਵਜੋਂ ਕੰਮ ਕੀਤਾ, ਹਾਲਾਂਕਿ ਯੂਹੰਨਾ 16:12-15 ਵਿਚ ਵਿਸ਼ਵਾਸੀਆਂ ਲਈ ਆਤਮਾ ਦੀ ਵਕਾਲਤ ਦੇਖੀ ਗਈ ਹੈ।

ਇਹੀ *paracletos* ਪੈਰਾਕਲੈਟੋਸ ਸ਼ਬਦ 1 ਯੂਹੰਨਾ 2:1 ਵਿਚ ਵਰਤਿਆ ਗਿਆ ਹੈ। ਯੂਨਾਨੀ ਮੂਲ ਦਾ ਅਨੁਵਾਦ "ਦਿਲਾਸਾ" ਕੀਤਾ ਜਾ ਸਕਦਾ ਹੈ। ਇਸ ਅਰਥ ਵਿਚ ਇਹ 2 ਕੁਰਿੰਥੀਆਂ 1:3-11 ਵਿਚ ਪਿਤਾ ਲਈ ਵਰਤਿਆ ਗਿਆ ਹੈ।

▣ "ਮੈਂ ਉਸ ਨੂੰ ਤੁਹਾਡੇ ਕੋਲ ਘੱਲਾਂਗਾ" ਆਤਮਾ ਪਿਤਾ ਅਤੇ ਪੁੱਤਰ ਦੋਹਾਂ ਵੱਲੋਂ ਆਇਆ ਹੈ (ਯੂਹੰਨਾ 14:26)।

16:8 "ਜਦੋਂ ਉਹ ਆਏਗਾ ਤਾਂ ਉਹ ਦੁਨੀਆਂ ਨੂੰ ਦੇਸ਼ੀ ਸਿੱਧ ਕਰੇਗਾ" ਧਿਆਨ ਦਿਓ ਕਿ ਆਤਮਾ ਦੀ ਗਵਾਹੀ ਦੇ ਸਾਰੇ ਤਿੰਨ ਖੇਤਰ (ਪਾਪ, ਧਾਰਮਿਕਤਾ, ਨਿਆਂ) ਮਨੁੱਖਜਾਤੀ ਦੀ ਜ਼ਰੂਰਤ ਅਤੇ ਯਿਸੂ ਮਸੀਹ ਦੇ ਛੁਟਕਾਰੇ ਦੇ ਕੰਮ ਨਾਲ ਸੰਬੰਧਿਤ ਹਨ।

"ਦੇਸ਼ੀ" ਸ਼ਬਦ "ਅੰਤਰ-ਜਾਂਚ" ਲਈ ਇਕ ਕਾਨੂੰਨੀ ਸ਼ਬਦ ਸੀ।

G. B. Caird, *The Language and Imagery of the Bible*, ਪੰਨਾ 159, ਵਿਚ ਇਨ੍ਹਾਂ ਤਿੰਨਾਂ ਖੇਤਰਾਂ ਦੀ ਦਿਲਚਸਪ ਸਮਝ ਹੈ। ਸੰਸਾਰ ਨੂੰ ਦੇਸ਼ੀ ਠਹਿਰਾਵੇਗਾ ਕਿ

1. ਇਹ ਯਿਸੂ ਦੇ ਮੁੱਕਦਮੇ ਅਤੇ ਸਲੀਬ ਤੇ ਚੜ੍ਹਾਉਣ ਵਿਚ ਗਲਤ ਰਿਹਾ ਹੈ
2. ਇਹ ਪਾਪ ਦੇ ਅਰਥਾਂ ਬਾਰੇ ਗਲਤ ਰਿਹਾ ਹੈ
3. ਇਹ ਧਾਰਮਿਕਤਾ ਦੇ ਅਰਥਾਂ ਬਾਰੇ ਗਲਤ ਰਿਹਾ ਹੈ
4. ਇਹ ਨਿਆਂ ਦੇ ਅਰਥਾਂ ਬਾਰੇ ਗਲਤ ਰਿਹਾ ਹੈ

ਜੇ ਅਜਿਹਾ ਹੈ ਤਾਂ ਆਤਮਾ ਯਿਸੂ ਦੇ ਵਿਅਕਤਿਤਵ ਦੁਆਰਾ ਸੁਸਮਾਚਾਰ ਨੂੰ ਪੂਰੀ ਤਰ੍ਹਾਂ ਪ੍ਰਗਟ ਕਰ ਰਿਹਾ ਹੈ। ਮੂਸਾ ਦੀ ਧਾਰਮਿਕਤਾ ਉਨ੍ਹਾਂ ਨੂੰ ਬਚਾ ਨਹੀਂ ਸਕਦੀ ਹੈ। ਨਿਆਂ ਉਨ੍ਹਾਂ ਸਾਰਿਆਂ ਦਾ ਇੰਤਜ਼ਾਰ ਕਰ ਰਿਹਾ ਹੈ ਜੋ ਯਿਸੂ ਨੂੰ ਰੱਦ ਕਰਦੇ ਹਨ! "ਪਾਪ" ਅਵਿਸ਼ਵਾਸ ਹੈ! ਯਿਸੂ ਹੀ ਪਰਮੇਸ਼ਰ ਦੇ ਨਾਲ ਜੀਉਣ ਦਾ ਇਕੋ ਇਕ ਰਸਤਾ ਹੈ!

"ਸੰਸਾਰ" ਸ਼ਬਦ ਮਨੁੱਖਜਾਤੀ, ਪਾਪੀ ਸੰਸਾਰ ਨੂੰ ਪਰਮੇਸ਼ਰ ਤੋਂ ਇਲਾਵਾ ਸੰਗਠਿਤ ਅਤੇ ਕਾਰਜਸ਼ੀਲ ਦਰਸਾਉਂਦਾ ਹੈ। ਯੂਹੰਨਾ 14:17 ਤੇ ਖਾਸ ਵਿਸ਼ਾ ਦੇਖੋ।

16:9 "ਪਾਪ ਦੇ ਬਾਰੇ, ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ" ਸੁਸਮਾਚਾਰ ਮਨੁੱਖਤਾ ਦੇ ਪਾਪੀ ਅਤੇ ਪਰਮੇਸ਼ਰ ਦੀ ਧਾਰਮਿਕਤਾ ਦੀ ਜ਼ਰੂਰਤ ਦੀ ਪਛਾਣ ਦੇ ਨਾਲ ਸ਼ੁਰੂ ਹੁੰਦਾ ਹੈ (ਰੋਮੀਆਂ 3:9-18,23; 6:23; ਅਫਸੀਆਂ 2:1-3)। ਪਾਪ ਮੁਕਤੀ ਲਈ ਵੱਡੀ ਠੇਕਰ ਨਹੀਂ ਹੈ, ਪਰ ਯਿਸੂ ਮਸੀਹ ਦੇ ਕੰਮ ਅਤੇ ਵਿਅਕਤਿਤਵ ਵਿਚ ਮਨੁੱਖਜਾਤੀ ਦਾ ਅਵਿਸ਼ਵਾਸ ਹੈ (ਯੂਹੰਨਾ 3:6-21; 8:24,26)। "ਵਿਸ਼ਵਾਸ" ਸ਼ਬਦ ਵਿਚ ਗਿਆਨੀ ਅਤੇ ਭਾਵਨਾਤਮਕ ਤੱਤ ਹੁੰਦੇ ਹਨ, ਪਰ ਮੁੱਖ ਤੌਰ ਤੇ ਇਕ ਵਿਅਕਤੀ ਦੀ ਮਰਜ਼ੀ ਹੁੰਦੀ ਹੈ। ਇਹ ਵਿਸ਼ਵਾਸੀ ਦੀ ਯੋਗਤਾ ਜਾਂ

ਕਾਰਜਕੁਸ਼ਲਤਾ ਤੇ ਕੇਂਦਰਿਤ ਨਹੀਂ, ਬਲਕਿ ਮਸੀਹ ਵਿਚ ਪਰਮੇਸ਼ਰ ਦੇ ਵਾਅਦਿਆਂ ਪ੍ਰਤੀ ਉਨ੍ਹਾਂ ਦੇ ਪਛਤਾਵੇ ਵਾਲੇ ਵਿਸ਼ਵਾਸ ਦੇ ਜਵਾਬ ਤੇ ਕੇਂਦਰਿਤ ਹੈ (ਰੋਮੀਆਂ 3:21-30)।

16:10 "ਧਾਰਮਿਕਤਾ ਦੇ ਬਾਰੇ" ਇਹ ਹਵਾਲਾ ਦੇ ਸਕਦਾ ਹੈ

1. ਕਲਵਰੀ ਸਲੀਬ ਤੇ ਅਤੇ ਜੀ ਉੱਠਣ ਤੇ ਮਸੀਹ ਦੇ ਆਉਣ ਵਾਲੇ ਛੁਟਕਾਰੇ ਦੇ ਕੰਮ ਵਜੋਂ ਦੇਖਿਆ ਗਿਆ ਹੈ (ਯੂਹੰਨਾ 16:10)
2. ਜਿਹੜੇ ਲੋਕ ਸੋਚਦੇ ਹਨ ਕਿ ਉਹ ਮਸੀਹ ਤੋਂ ਇਲਾਵਾ ਪਰਮੇਸ਼ਰ ਦੇ ਨਾਲ ਹੀ ਸਹੀ ਹਨ ਜਦੋਂ ਅਸਲ ਵਿਚ ਇਹ ਕੇਵਲ ਮਸੀਹ ਹੈ ਜੋ ਪਰਮੇਸ਼ਰ ਨਾਲ ਸਹੀ ਹੈ, ਇਹ ਜੀ ਉੱਠਣ ਅਤੇ ਸਵਰਗ ਜਾਣ ਵਜੋਂ ਦੇਖਿਆ ਗਿਆ ਹੈ

16:11 "ਨਿਆਂ ਦੇ ਬਾਰੇ, ਕਿਉਂਕਿ ਦੁਨੀਆਂ ਦਾ ਹਾਕਮ ਦੇਸ਼ੀ ਠਹਿਰਾਇਆ ਜਾ ਚੁੱਕਾ ਹੈ" ਇਕ ਦਿਨ ਅਜਿਹਾ ਆ ਰਿਹਾ ਹੈ ਜਦੋਂ ਡਿੱਗੇ ਹੋਏ ਦੂਤ ਅਤੇ ਪਾਪੀ ਮਨੁੱਖਜਾਤੀ ਧਰਮੀ ਪਰਮੇਸ਼ਰ ਦੇ ਸਾਹਮਣੇ ਖੜ੍ਹੇ ਹੋਣਗੇ (ਮੱਤੀ 25:31-46; ਫਿਲਿੱਪੀਆਂ 2:9-11; ਪ੍ਰਕਾਸ਼ ਦੀ ਪੇਥੀ 20:11-15)। ਸ਼ੈਤਾਨ, ਜੋ ਕਿ ਅਜੇ ਵੀ ਇਸ ਸੰਸਾਰ ਵਿਚ ਮਹਾਨ ਸ਼ਕਤੀ ਹੈ (ਯੂਹੰਨਾ 12:31; 14:30; 2 ਕੁਰਿੰਥੀਆਂ 4:4; ਅਫਸੀਆਂ 2:2; 1 ਯੂਹੰਨਾ 5:19), ਪਹਿਲਾਂ ਤੋਂ ਹੀ ਹਾਰਿਆ ਹੋਇਆ ਦੁਸ਼ਮਣ ਹੈ (ਸੰਪੂਰਨ ਨਿਸ਼ਕਿਰਿਆ ਸੰਕੇਤਕ)। ਉਸਦੇ ਬੱਚੇ (ਯੂਹੰਨਾ 8:44; ਮੱਤੀ 13:38; 1 ਯੂਹੰਨਾ 3:8-10) ਪਰਮੇਸ਼ਰ ਦੇ ਕ੍ਰੋਧ ਨੂੰ ਦੇਖਣਗੇ!

ਯੂਹੰਨਾ 16:12-15

¹²“ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ, ਪਰ ਇਸ ਵੇਲੇ ਉਸ ਨੂੰ ਸਹਿਣ ਕਰਨ ਦੀ ਸ਼ਕਤੀ ਤੁਹਾਡੇ ਵਿੱਚ ਨਹੀਂ ਹੈ। ¹³ਪਰ ਜਦੋਂ ਸੱਚ ਦਾ ਆਤਮਾ ਆਏਗਾ, ਉਹ ਤੁਹਾਨੂੰ ਸੰਪੂਰਨ ਸੱਚ ਵੱਲ ਲੈ ਚੱਲੇਗਾ। ਉਹ ਆਪਣੇ ਵੱਲੋਂ ਕੁਝ ਨਹੀਂ ਬੋਲੇਗਾ, ਪਰ ਉਹ ਹੀ ਕਹੇਗਾ ਜੋ ਉਹ ਸੁਣੇਗਾ ਅਤੇ ਅੱਗੇ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। ¹⁴ਉਹ ਮੇਰੀ ਹੀ ਵਡਿਆਈ ਕਰੇਗਾ, ਕਿਉਂਕਿ ਜੇ ਮੇਰਾ ਹੈ, ਉਹ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ। ¹⁵ਸਭ ਜੋ ਕੁਝ ਪਿਤਾ ਦਾ ਹੈ, ਮੇਰਾ ਹੀ ਹੈ। ਇਸੇ ਕਾਰਨ ਮੈਂ ਕਿਹਾ ਕਿ ਆਤਮਾ ਜੋ ਕੁਝ ਮੇਰਾ ਹੈ, ਉਹ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ।

16:12 "ਇਸ ਵੇਲੇ ਉਸ ਨੂੰ ਸਹਿਣ ਕਰਨ ਦੀ ਸ਼ਕਤੀ ਤੁਹਾਡੇ ਵਿੱਚ ਨਹੀਂ ਹੈ" "ਸਹਿਣ" ਸ਼ਬਦ ਦੀ ਵਰਤੋਂ ਸਰੀਰਕ ਬੋਝ ਚੁੱਕੇ ਹੋਏ ਜਾਨਵਰ ਲਈ ਕੀਤੀ ਗਈ ਹੈ। ਕੁਝ ਚੀਜ਼ਾਂ ਜੋ ਉਹ ਨਹੀਂ ਸਮਝ ਸਕੇ ਸਨ

1. ਮਸੀਹ ਦਾ ਦੁੱਖ
2. ਮਸੀਹ ਦਾ ਜੀ ਉੱਠਣਾ
3. ਕਲੀਸਿਯਾ ਦਾ ਵਿਸ਼ਵ ਮਿਸ਼ਨ

ਆਧੁਨਿਕ ਪਾਠਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਹੁਤ ਸਾਰੇ ਤਰੀਕਿਆਂ ਨਾਲ ਮਸੀਹ ਦਾ ਜੀਵਨ ਇਕ ਤਬਦੀਲੀ ਦੀ ਮਿਆਦ ਨੂੰ ਦਰਸਾਉਂਦਾ ਹੈ। ਜੀ ਉੱਠਣ ਤੋਂ ਬਾਅਦ ਦੇ ਪ੍ਰਗਟਾਵੇ ਅਤੇ ਪੰਤੇਕੁਸਤ ਵਿਚ ਆਤਮਾ ਦੇ ਪੂਰੀ ਤਰ੍ਹਾਂ ਆਉਣ ਤੱਕ ਰਸੂਲ ਬਹੁਤ ਸਾਰੀਆਂ ਚੀਜ਼ਾਂ ਨੂੰ ਨਹੀਂ ਸਮਝ ਸਕੇ ਸਨ।

ਹਾਲਾਂਕਿ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇੰਜੀਲਾਂ ਕਈ ਸਾਲਾਂ ਬਾਅਦ ਸੁਸਮਾਚਾਰ ਦੇ ਉਦੇਸ਼ਾਂ ਲਈ ਕੁਝ ਨਿਸ਼ਚਿਤ ਦਰਸ਼ਕਾਂ ਲਈ ਲਿਖੀਆਂ ਗਈਆਂ ਸਨ। ਇਸ ਲਈ, ਉਹ ਬਾਅਦ ਦੀ ਪਰਿਪੱਕ ਅਧਿਆਤਮਿਕਤਾ ਨੂੰ ਦਰਸਾਉਂਦੇ ਹਨ।

16:13 "ਸੱਚ ਦਾ ਆਤਮਾ" ਸੱਚ (*ਅਲੇਥਿਆ alētheia*), ਭਰੋਸੇਯੋਗਤਾ ਦੇ ਇਸਦੇ ਪੁਰਾਣੇ ਨੇਮ ਦੇ ਅਰਥਾਂ ਵਿਚ ਅਤੇ ਉਸ ਤੋਂ ਬਾਅਦ ਸੱਚਾਈ ਦੀ ਭਾਵਨਾ ਵਿਚ ਵਰਤਿਆ ਗਿਆ ਹੈ। ਯੂਹੰਨਾ 14:6 ਵਿਚ ਯਿਸੂ ਨੇ ਕਿਹਾ ਕਿ ਉਹ "ਸੱਚ" ਸੀ। ਪਵਿੱਤਰ ਆਤਮਾ ਦਾ ਇਹ ਸਿਰਲੇਖ ਯਿਸੂ ਦੇ ਪ੍ਰਗਟ ਕਰਨ ਵਾਲੇ ਵਜੋਂ ਉਸਦੀ ਭੂਮਿਕਾ ਉੱਤੇ ਜ਼ੋਰ ਦਿੰਦਾ ਹੈ (ਯੂਹੰਨਾ 14:17,26; 15:26; 16:13-14; 1 ਯੂਹੰਨਾ 4:6; 5:7)। ਯੂਹੰਨਾ 6:55 ਤੇ ਨੋਟ ਦੇਖੋ।

▣ "ਉਹ ਤੁਹਾਨੂੰ ਸੰਪੂਰਨ ਸੱਚ ਵੱਲ ਲੈ ਚੱਲੇਗਾ" ਇਹ ਹਰ ਖੇਤਰ ਵਿਚ ਸੰਪੂਰਨ ਸੱਚ ਦਾ ਸੰਕੇਤ ਨਹੀਂ ਕਰਦਾ, ਬਲਕਿ ਸਿਰਫ ਆਤਮਿਕ ਸੱਚਾਈ ਅਤੇ ਯਿਸੂ ਦੀਆਂ ਸਿੱਖਿਆਵਾਂ ਵਿਚ (ਮੱਤੀ 13:11; ਯੂਹੰਨਾ 14:26; 1 ਯੂਹੰਨਾ 2:20,27)। ਇਹ ਮੁੱਖ ਤੌਰ ਤੇ ਨਵੇਂ ਨੇਮ ਦੇ ਲੇਖਕਾਂ ਦੀ ਪ੍ਰੇਰਣਾ ਵੱਲ ਸੰਕੇਤ ਕਰਦਾ ਹੈ। ਆਤਮਾ ਨੇ ਉਨ੍ਹਾਂ ਨੂੰ ਵਿਲੱਖਣ, ਅਧਿਕਾਰਤ (ਪ੍ਰੇਰਿਤ) ਤਰੀਕਿਆਂ ਨਾਲ ਸੇਧ ਦਿੱਤੀ। ਦੂਜੇ ਅਰਥਾਂ ਵਿਚ ਇਹ ਪਾਠਕਾਂ ਨੂੰ ਇੰਜੀਲ ਦੀਆਂ ਸੱਚਾਈਆਂ ਬਾਰੇ ਪ੍ਰਕਾਸ਼ਨ ਕਰਨ ਦੇ ਆਤਮਾ ਦੇ ਕੰਮ ਨਾਲ ਸੰਬੰਧਿਤ ਹੈ। ਯੂਹੰਨਾ 6:55 ਤੇ ਖਾਸ ਵਿਸ਼ਾ ਸੱਚਾਈ ਅਤੇ ਯੂਹੰਨਾ 14:26 ਤੇ ਆਤਮਾ ਦਾ ਵਿਅਕਤੀਗਤਤਾ ਦੇਖੋ।

ਖਾਸ ਵਿਸ਼ਾ: ਪ੍ਰਕਾਸ਼ਨ SPECIAL TOPIC: Illumination

ਖਾਸ ਵਿਸ਼ਾ: ਪ੍ਰਕਾਸ਼ਨ

ਪਰਮੇਸ਼ਰ ਨੇ ਅਤੀਤ ਵਿਚ ਆਪਣੇ ਆਪ ਨੂੰ ਮਨੁੱਖਤਾ ਨੂੰ ਸਪੱਸ਼ਟ ਰੂਪ ਵਿਚ ਪ੍ਰਗਟ ਕਰਨ ਲਈ ਕੰਮ ਕੀਤੇ ਹਨ (ਜਿਵੇਂ ਕਿ., ਸੰਸਾਰ ਦੀ ਸ੍ਰਿਸ਼ਟੀ, ਜਲ ਪਰਲੇ, ਪੁਰਖਿਆਂ ਨੂੰ ਬੁਲਾਉਣਾ, ਰੂਚ, ਜਿੱਤ ਆਦਿ)। ਅਧਿਆਤਮਿਕ ਤੌਰ ਤੇ ਇਸ ਨੂੰ "ਪ੍ਰਕਾਸ਼" ਕਿਹਾ ਗਿਆ ਹੈ। ਉਸਨੇ ਇਸ ਸਵੈ-ਪ੍ਰਕਾਸ਼ ਨੂੰ ਲਿਖਣ ਅਤੇ ਇਸ ਦੀ ਵਿਆਖਿਆ ਕਰਨ ਲਈ ਕੁਝ ਆਦਮੀ ਚੁਨੇ (ਜਿਵੇਂ ਕਿ., ਯੂਹੰਨਾ 14:26; 16:12-15)। ਅਧਿਆਤਮਿਕ ਤੌਰ ਤੇ ਇਸ ਨੂੰ "ਪ੍ਰੇਰਣਾ" ਕਿਹਾ ਜਾਂਦਾ ਹੈ। ਉਸਨੇ ਪਾਠਕਾਂ ਨੂੰ ਉਸ ਅਤੇ ਉਸਦੇ ਵਾਦਿਆਂ ਅਤੇ ਪ੍ਰਬੰਧਾਂ ਨੂੰ ਅਤੇ ਖਾਸਕਰ ਮਸੀਹ ਦੇ ਆਉਣ ਨੂੰ ਸਮਝਣ ਵਿਚ ਸਹਾਇਤਾ ਕਰਨ ਲਈ ਆਪਣਾ ਆਤਮਾ ਭੇਜਿਆ। ਅਧਿਆਤਮਿਕ ਤੌਰ ਤੇ ਇਸ ਨੂੰ "ਪ੍ਰਕਾਸ਼ਨ" ਕਿਹਾ ਜਾਂਦਾ ਹੈ। ਸਮੱਸਿਆ ਇਹ ਖੜ੍ਹੀ ਹੁੰਦੀ ਹੈ ਕਿ ਜੇਕਰ ਆਤਮਾ ਪਰਮੇਸ਼ਰ ਨੂੰ ਸਮਝਣ ਵਿਚ ਸ਼ਾਮਲ ਹੈ –ਪਰਮੇਸ਼ਰ ਦੀ ਅਤੇ ਉਸਦੀ ਇੱਛਾ ਅਤੇ ਉਸਦੇ ਰਾਹਾਂ ਦੀ ਇੰਨੀ ਵਿਆਖਿਆ ਕਿਉਂ ਕੀਤੀ ਜਾਂਦੀ ਹੈ?

ਸਮੱਸਿਆ ਦਾ ਹਿੱਸਾ ਪਾਠਕ ਦੀ ਪਹਿਲਾਂ ਦੀ ਸਮਝ ਜਾਂ ਨਿੱਜੀ ਤਜਰਬਿਆਂ ਵਿਚ ਹੈ। ਬਾਈਬਲ ਨੂੰ ਪਰੂਫ-ਟੈਕਸਟ ਜਾਂ ਪ੍ਰਮਾਣੂ ਅੰਦਾਜ਼ ਵਿਚ ਇਸਤੇਮਾਲ ਕਰਕੇ ਅਕਸਰ ਇਕ ਨਿੱਜੀ ਕਾਰਜ-ਸੂਚੀ ਦੀ ਵਕਾਲਤ ਕੀਤੀ ਜਾਂਦੀ ਹੈ। ਅਕਸਰ ਬਾਈਬਲ ਉੱਤੇ ਇਕ ਅਧਿਆਤਮਿਕ ਜਾਲ ਵਿਛਾਇਆ ਜਾਂਦਾ ਹੈ ਜੋ ਇਸ ਨੂੰ ਸਿਰਫ ਕੁਝ ਖੇਤਰਾਂ ਅਤੇ ਚੁਣੇ ਤਰੀਕਿਆਂ ਨਾਲ ਬੋਲਣ ਦੀ ਆਗਿਆ ਦਿੰਦਾ ਹੈ। ਪ੍ਰਕਾਸ਼ਨ ਨੂੰ ਪ੍ਰੇਰਣਾ ਨਾਲ ਬਿਲਕੁਲ ਨਹੀਂ ਜੋੜਿਆ ਜਾ ਸਕਦਾ ਹਾਲਾਂਕਿ ਦੋਹਾਂ ਵਿਚ ਪਵਿੱਤਰ ਆਤਮਾ ਸ਼ਾਮਲ ਹੁੰਦਾ ਹੈ। ਪ੍ਰੇਰਣਾ (ਦੇਖੋ ਖਾਸ ਵਿਸ਼ਾ: ਪ੍ਰੇਰਣਾ) ਨਵੇਂ ਨੇਮ ਦੇ ਨਾਲ ਬੰਦ ਹੋ ਗਈ ਹੈ (ਯਹੂਦਾਹ 3,20)। ਪ੍ਰਕਾਸ਼ਨ ਨਾਲ ਸੰਬੰਧਿਤ ਜ਼ਿਆਦਾਤਰ ਨਵੇਂ ਨੇਮ ਦੇ ਪਦ ਖੁਸ਼ਖਬਰੀ ਅਤੇ ਮਸੀਹ ਵਰਗੇ ਜੀਵਨ ਦੇ ਗਿਆਨ ਦਾ ਹਵਾਲਾ ਦਿੰਦੇ ਹਨ (ਜਿਵੇਂ ਕਿ., ਰੋਮੀਆਂ 8:12-17; 1 ਕੁਰਿੰਥੀਆਂ 2:10-13; ਅਫਸੀਆਂ 1:17-19; ਫਿਲਿੱਪੀਆਂ 1:9-11; ਕੁਲਸੀਆਂ 1:9-13; 1 ਯੂਹੰਨਾ 2:20-27)। ਇਹ, ਅਸਲ ਵਿਚ, "ਨਵੇਂ ਵਾਚਾ" ਦੇ ਵਾਅਦਿਆਂ ਵਿਚੋਂ ਇਕ ਹੈ (ਦੇਖੋ, ਯਿਰਮਿਯਾਹ 31:31-34, ਖਾਸਕਰ ਆਇਤ 34)।

ਆਤਮਾ ਦੁਆਰਾ ਵਿਸ਼ਵਾਸੀਆਂ ਨੂੰ ਪ੍ਰਕਾਸ਼ ਨੂੰ ਸਮਝਣ ਵਿਚ ਸਹਾਇਤਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੋ ਸਕਦਾ ਹੈ ਕਿ ਇਕ ਪੈਰ੍ਹੇ ਦੇ ਕੇਂਦਰੀ ਵਿਚਾਰ ਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇ, ਨਾ ਕਿ ਹਵਾਲੇ ਦੇ ਹਰ ਵਿਸਥਾਰ ਦੀ ਵਿਆਖਿਆ ਕੀਤੀ ਜਾਵੇ। ਇਹ ਸਤਰੀ ਵਿਚਾਰ ਹੈ ਜੋ ਅਸਲ ਲੇਖਕ ਦੇ ਕੇਂਦਰੀ ਸੱਚ ਨੂੰ ਪ੍ਰਗਟ ਕਰਦਾ ਹੈ। ਪੁਸਤਕ ਜਾਂ ਸਾਹਿਤਕ ਇਕਾਈ ਦੀ ਰੂਪ-ਰੇਖਾ ਇਕ ਅਸਲ ਪ੍ਰੇਰਿਤ ਲੇਖਕ ਦੇ ਇਰਾਦੇ ਦੀ ਪਾਲਣਾ ਕਰਨ ਵਿਚ ਸਹਾਇਤਾ ਕਰਦੀ ਹੈ। ਕੋਈ ਵੀ ਟੀਕਾਕਾਰ ਪ੍ਰੇਰਿਤ ਨਹੀਂ ਹੁੰਦਾ ਹੈ। ਅਸੀਂ ਬਾਈਬਲ ਦੇ ਲੇਖਕ ਦੀ ਵਿਆਖਿਆ ਦੇ ਢੰਗਾਂ ਨੂੰ ਦੁਬਾਰਾ ਪੈਦਾ ਨਹੀਂ ਕਰ ਸਕਦੇ ਹਾਂ (ਜਿਵੇਂ ਕਿ., ਪ੍ਰੇਰਣਾ)। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਆਪਣੇ ਸਮੇਂ ਵਿਚ ਕੀ ਕਹਿ ਰਹੇ ਸਨ ਅਤੇ ਫਿਰ ਇਸ ਸੱਚਾਈ ਨੂੰ ਆਪਣੇ ਸਮੇਂ ਵਿਚ ਦੱਸ ਸਕਦੇ ਹਾਂ। ਬਾਈਬਲ ਦੇ ਕੁਝ ਹਿੱਸੇ ਅਸਪੱਸ਼ਟ ਜਾਂ ਛੁਪੇ ਹੋਏ ਹਨ (ਇਕ ਨਿਸ਼ਚਿਤ ਸਮੇਂ ਜਾਂ ਅਵਧੀ ਤੱਕ)। ਕੁਝ ਹਵਾਲਿਆਂ ਜਾਂ ਵਿਸ਼ਿਆਂ ਤੇ ਹਮੇਸ਼ਾਂ ਮਤਭੇਦ ਹੁੰਦੇ ਰਹਿਣਗੇ, ਪਰ ਸਾਨੂੰ ਕੇਂਦਰੀ ਸੱਚਾਈਆਂ ਨੂੰ ਸਪੱਸ਼ਟ ਰੂਪ ਵਿਚ ਬਿਆਨ ਕਰਨਾ ਚਾਹੀਦਾ ਹੈ ਅਤੇ ਮੂਲ ਲੇਖਕ ਦੇ ਇਰਾਦੇ ਦੀ ਸੀਮਾ ਦੇ ਅੰਦਰ ਵਿਅਕਤੀਗਤ ਵਿਸ਼ਵਾਸੀ ਦੀ ਵਿਆਖਿਆ ਲਈ ਅਜ਼ਾਦੀ ਦੀ ਆਗਿਆ ਦੇਣੀ ਚਾਹੀਦੀ ਹੈ। ਟੀਕਾਕਾਰਾਂ ਨੂੰ ਲਾਜ਼ਮੀ ਤੌਰ ਤੇ, ਉਨ੍ਹਾਂ ਦੀ ਰੋਸ਼ਨੀ ਤੇ ਚੱਲਦੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾਂ ਬਾਈਬਲ ਅਤੇ ਆਤਮਾ ਤੋਂ ਵਧੇਰੇ ਰੋਸ਼ਨੀ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰਮੇਸ਼ਰ ਸਾਡੀ ਸਮਝ ਦੇ ਪੱਧਰ ਦੇ ਅਧਾਰ ਤੇ ਸਾਡਾ ਨਿਆਂ ਕਰੇਗਾ।

▣ "ਉਹ ਆਪਣੇ ਵੱਲੋਂ ਕੁਝ ਨਹੀਂ ਬੋਲੇਗਾ, ਪਰ ਉਹ ਹੀ ਕਰੇਗਾ ਜੋ ਉਹ ਸੁਣੇਗਾ ਅਤੇ ਅੱਗੇ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ" ਜਿਹੜੀਆਂ ਗੱਲਾਂ ਆਉਣ ਵਾਲੀਆਂ ਹਨ ਉਹ ਤੁਰੰਤ ਮੁਕਤੀ ਦੀਆਂ ਘਟਨਾਵਾਂ ਵੱਲ ਸੰਕੇਤ ਕਰਦੀਆਂ ਹਨ: ਕਲਵਰੀ, ਪੁਨਰ-ਉਥਾਨ, ਸਵਰਗ ਜਾਣਾ ਅਤੇ ਪੰਤੇਕੁਸਤ। ਇਹ ਭਵਿੱਖ ਬਾਰੇ ਭਵਿੱਖਬਾਣੀ ਕਰਨ ਵਾਲੀ ਕਿਸੇ ਭਵਿੱਖਬਾਣੀ ਦੀ ਸੇਵਕਾਈ ਦਾ ਸੰਕੇਤ ਨਹੀਂ ਕਰਦਾ ਹੈ (ਜਿਵੇਂ ਕਿ., ਆਗਬੁਸ, ਰਸੂਲਾਂ ਦੇ ਕਰਤੱਬ 21:10)।

ਆਤਮਾ ਪਿਤਾ ਤੋਂ ਸੱਚਾਈ ਪ੍ਰਾਪਤ ਕਰੇਗਾ, ਜਿਵੇਂ ਯਿਸੂ ਨੇ ਕੀਤਾ ਸੀ ਅਤੇ ਇਸ ਨੂੰ ਵਿਸ਼ਵਾਸੀਆਂ ਨੂੰ ਦੇਵੇਗਾ ਜਿਵੇਂ ਯਿਸੂ ਨੇ ਕੀਤਾ ਸੀ। ਇਹ ਸਿਰਫ ਆਤਮਾ ਦੇ ਸੰਦੇਸ਼ ਦੀ ਸਮਗਰੀ ਨਹੀਂ ਹੈ ਜੋ ਪਿਤਾ ਵੱਲੋਂ ਹੈ, ਪਰ ਕਾਰਜਪ੍ਰਣਾਲੀ (ਅਰਥਾਤ., ਨਿੱਜੀ) ਹੈ। ਪਿਤਾ ਕਾਰਜਸ਼ੀਲ ਰੂਪ ਵਿਚ ਸਰਵਉੱਚ ਹੈ (ਦੇਖੋ, 1 ਕੁਰਿੰਥੀਆਂ 15:27-28)।

16:14-15 "ਉਹ ਮੇਰੀ ਹੀ ਵਡਿਆਈ ਕਰੇਗਾ, ਕਿਉਂਕਿ ਜੇ ਮੇਰਾ ਹੈ, ਉਹ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ" ਆਤਮਾ ਦਾ ਮੁੱਢਲਾ ਕੰਮ ਯਿਸੂ ਮਸੀਹ ਨੂੰ ਚੁੱਕਣਾ ਅਤੇ ਉਸ ਬਾਰੇ ਸਮਝਾਉਣਾ ਹੈ (ਯੂਹੰਨਾ 16:15)। ਆਤਮਾ ਕਦੇ ਵੀ ਆਪਣੇ ਤੇ ਰੋਸ਼ਨੀ ਨਹੀਂ ਪਾਉਂਦਾ ਹੈ, ਪਰ ਹਮੇਸ਼ਾ ਯਿਸੂ ਅਤੇ ਉਸ ਦੇ ਕੰਮਾਂ ਅਤੇ ਸ਼ਬਦਾਂ ਉੱਤੇ ਰੋਸ਼ਨੀ ਪਾਉਂਦਾ ਹੈ (ਯੂਹੰਨਾ 14:26)।

▣ "ਸਭ ਜੋ ਕੁਝ ਪਿਤਾ ਦਾ ਹੈ, ਮੇਰਾ ਹੀ ਹੈ" ਇਹ ਕਿੰਨਾ ਹੈਰਾਨ ਕਰਨ ਵਾਲਾ ਦਾਅਵਾ ਹੈ (ਯੂਹੰਨਾ 3:35; 5:20; 13:3; 17:10; ਮੱਤੀ 11:27)। ਇਹ ਮੱਤੀ 28:18; ਅਫਸੀਆਂ 1:20-22; ਕੁਲਸੀਆਂ 2:10; 1 ਪਤਰਸ 3:22 ਨਾਲ ਮਿਲਦਾ ਜੁਲਦਾ ਹੈ।

ਇੱਥੇ ਤ੍ਰਿਏਕ ਵਿਚ ਅਸਮਾਨਤਾ ਨਹੀਂ ਪਰ ਕਾਰਜਸ਼ੀਲ ਕ੍ਰਮ ਹੈ। ਜਿਵੇਂ ਪੁੱਤਰ ਪਿਤਾ ਨੂੰ ਦਰਸਾਉਂਦਾ ਹੈ, ਉਵੇਂ ਹੀ ਆਤਮਾ ਪੁੱਤਰ ਨੂੰ ਦਰਸਾਉਂਦਾ ਹੈ।

ਯੂਹੰਨਾ 16:16-24

¹⁶“ਥੋੜ੍ਹੇ ਚਿਰ ਵਿੱਚ ਹੀ ਤੁਸੀਂ ਮੈਨੂੰ ਨਹੀਂ ਦੇਖੋਗੇ। ਪਰ ਫਿਰ ਥੋੜ੍ਹੇ ਚਿਰ ਵਿੱਚ ਹੀ ਤੁਸੀਂ ਮੈਨੂੰ ਦੇਖੋਗੇ।” ¹⁷ਉਹਨਾਂ ਦੇ ਕੁਝ ਚੇਲੇ ਦੂਜਿਆਂ ਨੂੰ ਕਹਿਣ ਲੱਗੇ, “ਇਸ ਦਾ ਕੀ ਅਰਥ ਹੈ? ਥੋੜ੍ਹੇ ਚਿਰ ਵਿੱਚ ਹੀ ਤੁਸੀਂ ਮੈਨੂੰ ਨਹੀਂ ਦੇਖੋਗੇ, ਪਰ ਥੋੜ੍ਹੇ ਚਿਰ ਵਿੱਚ ਹੀ ਤੁਸੀਂ ਮੈਨੂੰ ਦੇਖੋਗੇ, ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ।” ¹⁸ਉਹਨਾਂ ਨੇ ਕਿਹਾ, “ਇਹ ‘ਥੋੜ੍ਹਾ ਚਿਰ’ ਕੀ ਹੈ ਜਿਸ ਦੇ ਬਾਰੇ ਇਹ ਕਹਿ ਰਹੇ ਹਨ? ਅਸੀਂ ਕੁਝ ਸਮਝ ਨਹੀਂ ਸਕੇ ਕਿ ਇਹ ਕੀ ਕਹਿ ਰਹੇ ਹਨ।” ¹⁹ਯਿਸੂ ਨੇ ਇਹ ਜਾਣਦੇ ਹੋਏ ਕਿ ਚੇਲੇ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਹਨ, ਚੇਲਿਆਂ ਨੂੰ ਕਿਹਾ, “ਕੀ ਤੁਸੀਂ ਆਪੇ ਵਿੱਚ ਇਸ ਬਾਰੇ ਗੱਲਾਂ ਕਰ ਰਹੇ ਹੋ ਕਿ ਮੈਂ ਤੁਹਾਨੂੰ ਕਿਹਾ ਹੈ, ‘ਥੋੜ੍ਹੇ ਚਿਰ ਵਿੱਚ ਹੀ ਤੁਸੀਂ ਮੈਨੂੰ ਦੇਖੋਗੇ? ਪਰ ਫਿਰ ਥੋੜ੍ਹੇ ਚਿਰ ਵਿੱਚ ਹੀ ਤੁਸੀਂ ਮੈਨੂੰ ਨਹੀਂ ਦੇਖੋਗੇ।’” ²⁰ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ, ਪਰ ਸੰਸਾਰ ਖੁਸ਼ ਹੋਵੇਗਾ, ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਅਨੰਦ ਵਿੱਚ ਬਦਲ ਜਾਵੇਗੀ। ²¹ਜਦੋਂ ਇੱਕ ਔਰਤ ਪ੍ਰਸੂਤਕ ਪੀੜਾਂ ਵਿੱਚ ਹੁੰਦੀ ਹੈ, ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਉਸ ਦੇ ਜਣਨ ਦਾ ਸਮਾਂ ਆ ਚੁੱਕਿਆ ਹੁੰਦਾ ਹੈ। ਪਰ ਜਦੋਂ ਉਹ ਬੱਚੇ ਨੂੰ ਜਨਮ ਦੇ ਚੁੱਕਦੀ ਹੈ, ਤਾਂ ਉਹ ਆਪਣੀਆਂ ਪੀੜਾਂ ਨੂੰ ਭੁੱਲ ਜਾਂਦੀ ਹੈ, ਕਿਉਂਕਿ ਉਹ ਖੁਸ਼ ਹੁੰਦੀ ਹੈ ਕਿ ਦੁਨੀਆਂ ਵਿੱਚ ਇੱਕ ਨਵਾਂ ਬਾਲਕ ਜਨਮਿਆ ਹੈ। ²²ਇਸੇ ਤਰ੍ਹਾਂ ਤੁਸੀਂ ਇਸ ਵੇਲੇ ਉਦਾਸ ਹੋ। ਪਰ ਮੈਂ ਤੁਹਾਨੂੰ ਫਿਰ ਮਿਲਾਂਗਾ, ਅਤੇ ਤੁਹਾਡਾ ਦਿਲ ਅਨੰਦ ਦੇ ਨਾਲ ਭਰ ਜਾਵੇਗਾ, ਇਸ ਅਨੰਦ ਨੂੰ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕੇਗਾ। ²³“ਉਸ ਦਿਨ ਤੁਸੀਂ ਮੇਰੇ ਤੋਂ ਕੁਝ ਨਹੀਂ ਮੰਗੋਗੇ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੇਕਰ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਤੋਂ ਕੁਝ ਵੀ ਮੰਗੋਗੇ ਤਾਂ ਉਹ ਤੁਹਾਨੂੰ ਦੇਵੇਗਾ।” ²⁴ਅਜੇ ਤਕ ਤੁਸੀਂ ਮੇਰਾ ਨਾਮ ਲੈ ਕੇ ਕੁਝ ਵੀ ਨਹੀਂ ਮੰਗਿਆ। ਮੰਗੋ, ਤਾਂ ਤੁਹਾਨੂੰ ਮਿਲੇਗਾ ਕਿ ਤੁਹਾਡਾ ਅਨੰਦ ਪੂਰਾ ਹੋਵੇ।

16:16 "ਥੋੜ੍ਹੇ ਚਿਰ ਵਿੱਚ ਹੀ" ਇਹ ਵਾਕ ਅਕਸਰ ਯੂਹੰਨਾ ਦੀ ਇੰਜੀਲ ਵਿਚ ਮਿਲਦਾ ਹੈ (ਯੂਹੰਨਾ 7:33; 12:35; 13:33; 14:19)। ਇਸ ਵਾਕ ਦੇ ਮਤਲਬ ਬਾਰੇ ਕਈ ਸਿਧਾਂਤ ਹਨ।

1. ਪੁਨਰ-ਉਥਾਨ ਤੋਂ ਬਾਅਦ ਦਿਖਾਈ ਦੇਣਾ
2. ਯਿਸੂ ਦਾ ਦੂਸਰੀ ਵਾਰ ਆਉਣਾ
3. ਯਿਸੂ ਦਾ ਪਵਿੱਤਰ ਆਤਮਾ ਦੇ ਵਿਚ ਅਤੇ ਦੁਆਰਾ ਆਉਣਾ

ਪ੍ਰਸੰਗ ਦੇ ਅਨੁਸਾਰ, ਸਿਰਫ ਨੰਬਰ 1 ਹੀ ਸੰਭਾਵਨਾ ਹੈ (ਯੂਹੰਨਾ 16:22)। ਚੇਲੇ ਇਸ ਬਿਆਨ ਦੁਆਰਾ ਭੁਲੇਖੇ ਵਿਚ ਪੈ ਗਏ ਸਨ (ਯੂਹੰਨਾ 16:17-18)।

16:17 "ਉਹਨਾਂ ਦੇ ਕੁਝ ਚੇਲੇ ਦੂਜਿਆਂ ਨੂੰ ਕਹਿਣ ਲੱਗੇ" ਇਹ ਯੂਹੰਨਾ 13:36; 14:5,8,22 ਦੀ ਤਰ੍ਹਾਂ ਇਕ ਹੋਰ ਸਵਾਲ ਹੈ। ਯਿਸੂ ਇਨ੍ਹਾਂ ਸਵਾਲਾਂ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹੈ ਅਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਯੂਹੰਨਾ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸੱਚਾਈ ਨੂੰ ਪ੍ਰਗਟ ਕਰਨ ਲਈ ਸੰਵਾਦ ਦੀ ਵਰਤੋਂ ਕਰਦਾ ਹੈ। ਯੂਹੰਨਾ ਵਿਚ ਯਿਸੂ ਨਾਲ ਜਾਂ ਉਸ ਬਾਰੇ ਸੱਤ ਵਾਰਤਾਲਾਪ ਹਨ। ਯੂਹੰਨਾ ਦੀ ਇਹ ਵਿਸ਼ੇਸ਼ਤਾ ਹੈ ਕਿ ਯਿਸੂ ਦੇ ਸੁਣਨ ਵਾਲੇ ਉਸ ਦੀਆਂ ਗੱਲਾਂ ਨੂੰ ਸਮਝ ਨਹੀਂ ਪਾਏ (ਯੂਹੰਨਾ 10:6; 12:16; 16:18)। ਉਹ ਉੱਪਰੋਂ ਹੈ, ਬਾਕੀ ਹੇਠੋਂ ਹਨ।

▣ "ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ" ਯਿਸੂ ਨੇ ਯੂਹੰਨਾ 16:5 ਵਿਚ ਇਹ ਕਿਹਾ ਜਿਵੇਂ ਉਸਨੇ ਯੂਹੰਨਾ 16:16 ਵਿਚਲੇ ਵਾਕ "ਥੋੜ੍ਹੇ ਸਮੇਂ ਵਿਚ" ਕਿਹਾ ਸੀ। ਇਕ ਅਰਥ ਵਿਚ ਇਹ ਮਸੀਹ ਬਾਰੇ ਇਕ ਬਹੁਤ ਹੀ ਖਾਸ ਹਵਾਲਾ ਹੈ (ਯੂਹੰਨਾ 13:1,3; 16:28; 17:24)।

▣ "ਨਹੀਂ ਦੇਖੋਗੇ. . . ਦੇਖੋਗੇ" ਯੂਹੰਨਾ 16:16 ਅਤੇ 17 ਵਿਚ "ਦੇਖੋ" ਲਈ ਦੋ ਵੱਖਰੇ-ਵੱਖਰੇ ਸ਼ਬਦ ਹਨ। ਇਹ ਸਮਾਨਾਰਥੀ ਪ੍ਰਤੀਤ ਹੁੰਦੇ ਹਨ। ਜੇਕਰ ਅਜਿਹਾ ਹੈ ਤਾਂ ਸਿਰਫ ਇਕ ਅਰਥ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਹ ਸ਼ਾਇਦ ਸਲੀਬ ਤੇ ਯਿਸੂ ਦੀ ਮੌਤ ਅਤੇ ਉਠਾਏ ਜਾਣ ਦੀ ਸਵੇਰ ਦੇ ਵਿਚਕਾਰ ਸੀ।

ਕੁਝ ਮੰਨਦੇ ਹਨ ਕਿ ਦੋਵੇਂ ਕਿਰਿਆਵਾਂ ਅਤੇ ਵਾਕ "ਸਰੀਰਕ" ਤੌਰ ਤੇ ਦੇਖਣ ਅਤੇ "ਆਤਮਿਕ" ਤੌਰ ਤੇ ਦੇਖਣ ਦਾ ਹਵਾਲਾ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਇਹ (1) ਕਲਵਰੀ ਅਤੇ ਐਤਵਾਰ ਸਵੇਰ ਦੇ ਵਿਚਕਾਰ ਦੇ ਸਮੇਂ ਜਾਂ (2) ਸਵਰਗ ਜਾਣ ਅਤੇ ਦੂਸਰੀ ਵਾਰ ਵਾਪਸ ਆਉਣ ਦੇ ਸਮੇਂ ਦਾ ਹਵਾਲਾ ਦਿੰਦਾ ਹੈ।

ਇਹ ਤੱਥ ਕਿ ਪਹਿਲੀ ਕਿਰਿਆ (*ਥੋਰੇਓ theōreō*) ਯੂਹੰਨਾ 16:16 ਅਤੇ 17 ਵਿਚ ਵਰਤਮਾਨ ਵਾਕ ਵਿਚ ਹੈ ਅਤੇ ਦੂਸਰੀ (*ਹੋਰਾਓ horaō*) ਯੂਹੰਨਾ 16:16 ਅਤੇ 17 ਵਿਚ ਭਵਿੱਖਕਾਲ ਵਾਕ ਵਿਚ ਹੈ ਜੋ ਕਿ ਸਮਾਨਾਰਥੀ ਸਿਧਾਂਤ ਦਾ ਸਮਰਥਨ ਕਰਦੀ ਹੈ।

16:18 "ਉਹਨਾਂ ਨੇ ਕਿਹਾ" ਇਹ ਇਕ ਅਪੂਰਨ ਵਾਕ ਹੈ ਜਿਸ ਦਾ ਮਤਲਬ ਹੋ ਸਕਦਾ ਹੈ (1) ਇਹ ਬਾਰ ਬਾਰ ਕਹਿ ਰਹੇ ਸਨ ਜਾਂ (2) ਉਨ੍ਹਾਂ ਨੇ ਕਹਿਣਾ ਸ਼ੁਰੂ ਕੀਤਾ।

▣ "ਇਹ 'ਥੋੜ੍ਹਾ ਚਿਰ' ਕੀ ਹੈ ਜਿਸ ਦੇ ਬਾਰੇ ਇਹ ਕਹਿ ਰਹੇ ਹਨ" ਜੇ ਉਸਦੇ ਨਾਲ ਸਨ, ਜਿਨ੍ਹਾਂ ਨੇ ਉਸਨੂੰ ਸੁਣਿਆ ਸੀ ਅਤੇ ਉਸਦੇ ਚਮਤਕਾਰਾਂ ਨੂੰ ਦੇਖਿਆ ਸੀ, ਉਹ ਕਦੇ ਨਹੀਂ ਸਮਝੇ ਸਨ (ਯੂਹੰਨਾ 8:27,43; 10:6; 12:16)। ਇਹ ਉਹ ਹੈ ਜਿਸ ਨੂੰ ਆਤਮਾ ਦੀ ਸੇਵਕਾਈ ਦੂਰ ਕਰੇਗੀ।

16:19 "ਯਿਸੂ ਨੇ ਇਹ ਜਾਣਦੇ ਹੋਏ ਕਿ ਚੇਲੇ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਹਨ" ਯਿਸੂ ਅਕਸਰ ਲੋਕਾਂ ਦੇ ਵਿਚਾਰਾਂ ਨੂੰ ਜਾਣਦਾ ਸੀ (ਯੂਹੰਨਾ 2:25; 6:61,64; 13:11)। ਇਹ ਜਾਣਨਾ ਮੁਸ਼ਕਲ ਹੈ ਕਿ ਕੀ ਇਹ (1) ਉਸਦਾ ਦੈਵੀ ਸੁਭਾਅ (2) ਲੋਕਾਂ ਅਤੇ ਸਥਿਤੀਆਂ ਦੀ ਸੂਝ; ਜਾਂ (3) ਦੋਵੇਂ ਸੀ।

16:20 "ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ" ਇਹ ਸ਼ਾਬਦਿਕ "ਅਮੀਨ, ਅਮੀਨ" ਹੈ। "ਅਮੀਨ" ਵਿਸ਼ਵਾਸ ਲਈ ਪੁਰਾਣੇ ਨੇਮ ਦਾ ਸ਼ਬਦ (*ਅਮਾਨ, ਏਮੇਥ, ਏਮੁਨਾਹ aman, emeth, emunah*) ਸੀ (ਇਬਰਾਨੀਆਂ 2:4)। ਇਸਦਾ ਮੁੱਢਲਾ ਮਤਲਬ "ਪੱਕਾ ਹੋਣਾ" ਜਾਂ "ਨਿਸ਼ਚਤ ਹੋਣਾ" ਸੀ। ਇਹ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਲਈ ਲਾਖਣਿਕ ਰੂਪ ਵਿਚ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਵਿਸ਼ਵਾਸ/ਵਫ਼ਾਦਾਰੀ ਦੀ ਬਾਈਬਲ ਸੰਬੰਧੀ ਧਾਰਨਾ ਦਾ ਪਿਛੋਕੜ ਹੈ। ਯਿਸੂ ਹੀ ਇਕ ਅਜਿਹਾ ਵਿਅਕਤੀ ਹੈ ਜਿਸ ਨੇ ਇਕ ਵਾਰ ਨੂੰ ਇਸ ਸ਼ਬਦ ਨਾਲ ਸ਼ੁਰੂ ਕੀਤਾ ਸੀ। ਅਜਿਹਾ ਲਗਦਾ ਹੈ ਕਿ "ਇਹ ਇਕ ਮਹੱਤਵਪੂਰਣ ਅਤੇ ਭਰੋਸੇਮੰਦ ਬਿਆਨ ਹੈ, ਇਸ ਨੂੰ ਧਿਆਨ ਨਾਲ ਸੁਣੋ"।

▣ "ਤੁਸੀਂ ਰੇਵੇਗੇ ਅਤੇ ਸੋਗ ਕਰੋਗੇ" ਇਸਦਾ ਮਤਲਬ ਵੱਡਾ ਅਤੇ ਭਾਵਨਾਤਮਕ ਦੁੱਖ ਸੀ ਜੋ ਕਿ ਯਹੂਦੀ ਸੋਗ ਕਰਨ ਵਾਲੇ ਅਭਿਆਸਾਂ ਦੀ ਵਿਸ਼ੇਸ਼ਤਾ ਸੀ (ਯੂਹੰਨਾ 11:31,33; 20:11)। ਯਿਸੂ ਨੇ ਚੇਲਿਆਂ ਨਾਲ ਗੱਲ ਕਰਦੇ ਹੋਏ ਤਿੰਨ ਵਾਰ ਬਹੁਵਚਨ "ਤੁਸੀਂ" ਦੀ ਵਰਤੋਂ ਕੀਤੀ (ਯੂਹੰਨਾ 16:20 [ਦੇ ਵਾਰ] ਅਤੇ ਯੂਹੰਨਾ 16:22)। ਨੇਤਾਪਣ ਦਾ ਮਤਲਬ ਹੈ

1. ਦਾਸ
2. ਸੰਸਾਰ ਦੁਆਰਾ ਰੱਦ ਕੀਤਾ ਜਾਣਾ
3. ਗੁਰੂ ਵਾਂਗ ਅਤਿਆਚਾਰ

▣ "ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਅਨੰਦ ਵਿੱਚ ਬਦਲ ਜਾਵੇਗੀ" ਇਹ ਚੇਲਿਆਂ ਦੀ ਵਿਆਕੁਲਤਾ ਅਤੇ ਸਮਝ ਦੀ ਘਾਟ ਦੇ ਵਿਚਕਾਰ ਕਿੰਨਾ ਵੱਡਾ ਵਾਅਦਾ ਸੀ। ਯਿਸੂ ਨੇ ਚੇਲਿਆਂ ਦੇ ਇਸ ਸਮੂਹ ਨਾਲ ਜੋ ਵੀ ਵਾਅਦਾ ਕੀਤਾ ਸੀ ਉਹ ਯਿਸੂ ਦੇ ਜੀ ਉੱਠਣ ਤੋਂ ਬਾਅਦ ਦੇ ਐਤਵਾਰ ਦੀ ਰਾਤ ਨੂੰ ਉਪਰਲੇ ਕਮਰੇ ਵਿਚ ਪੂਰਾ ਹੋਇਆ ਸੀ।

1. ਉਹ ਉਨ੍ਹਾਂ ਨੂੰ ਨਹੀਂ ਛੱਡੇਗਾ (ਯੂਹੰਨਾ 14:18; 16:16,19; 20:19)
2. ਉਹ ਉਨ੍ਹਾਂ ਕੋਲ ਆਵੇਗਾ (ਯੂਹੰਨਾ 14:18; 16:16,19; 20:19)
3. ਉਹ ਉਨ੍ਹਾਂ ਨੂੰ ਸ਼ਾਂਤੀ ਦੇਵੇਗਾ (ਯੂਹੰਨਾ 16:22; 20:19)
4. ਉਹ ਉਨ੍ਹਾਂ ਨੂੰ ਆਤਮਾ ਦੇਵੇਗਾ (ਯੂਹੰਨਾ 15:26; 20:22)

16:21 "ਜਦੋਂ ਇੱਕ ਔਰਤ ਪ੍ਰਸੂਤਕ ਪੀੜਾਂ ਵਿੱਚ ਹੁੰਦੀ ਹੈ" ਪੁਰਾਣੇ ਅਤੇ ਨਵੇਂ ਨੇਮ ਵਿਚ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦਾ ਰੂਪਕ ਆਮ ਹੈ। ਆਮ ਤੌਰ ਤੇ ਇਹ ਜਨਮ ਦੇ ਅਚਾਨਕ ਹੋਣ ਜਾਂ ਅਟੱਲਤਾ ਤੇ ਜ਼ੋਰ ਦੇਣ ਲਈ ਵਰਤਿਆ ਜਾਂਦਾ ਹੈ, ਪਰ ਇੱਥੇ ਧਿਆਨ ਪਹਿਲਾਂ ਅਤੇ ਬਾਅਦ ਵਿਚ ਮਾਨ ਦੇ ਰਵੱਈਏ ਤੇ ਹੈ। ਇਹ ਰੂਪਕ ਅਕਸਰ ਨਵੇਂ ਯੁੱਗ ਦੀ (ਯਸ਼ਾਯਾਹ 26:17-18; 66:7-14; ਮਰਕੁਸ 13:8) "ਜਨਮ-ਪੀੜਾਂ" ਨਾਲ ਜੁੜਿਆ ਹੋਇਆ ਹੈ। ਇਹ ਉਹੀ ਸੀ ਜਿਸਦਾ ਜ਼ਿਕਰ ਯਿਸੂ ਕਰ ਰਿਹਾ ਸੀ ਅਤੇ ਇਹੀ ਕਾਰਨ ਸੀ ਕਿ ਚੇਲੇ, ਜੋ ਅਜੇ ਵੀ ਸਲੀਬ, ਪੁਨਰ-ਉਥਾਨ ਅਤੇ ਸਵਰਗ ਦੇ ਦੂਜੇ ਪਾਸੇ ਸੀ, ਯਿਸੂ ਦੇ ਸ਼ਬਦਾਂ ਨੂੰ ਨਹੀਂ ਸਮਝੇ।

16:23 "ਉਸ ਦਿਨ" ਇਹ ਇਕ ਹੋਰ ਇਬਰਾਨੀ ਮੁਹਾਵਰੇ ਵਾਲਾ ਵਾਕ ਹੈ (ਬੱਚੇ ਦੇ ਜਨਮ ਦੀ ਤਰ੍ਹਾਂ, ਦੇਖੋ ਯੂਹੰਨਾ 16:21) ਜੋ ਆਮ ਤੌਰ ਤੇ ਨਵੇਂ ਯੁੱਗ ਦੇ ਆਉਣ ਨਾਲ ਜੁੜਿਆ ਹੋਇਆ ਹੈ (ਯੂਹੰਨਾ 14:20; 16:25,26)।

▣ "ਤੁਸੀਂ ਮੇਰੇ ਤੋਂ ਕੁਝ ਨਹੀਂ ਮੰਗੋਗੇ" ਇਸ ਆਇਤ ਵਿਚ "ਸਵਾਲ" ਜਾਂ "ਮੰਗਣ" ਲਈ ਦੋ ਵੱਖਰੇ ਸ਼ਬਦ ਹਨ (ਯੂਹੰਨਾ 16:26)। ਪਹਿਲੇ ਦਾ ਅਰਥ ਹੈ "ਸਵਾਲ ਪੁੱਛੋ" (ਯੂਹੰਨਾ 16:5,19,30)। ਜੇਕਰ ਇਹ ਸਹੀ ਅਨੁਵਾਦ ਹੈ, ਤਾਂ ਯਿਸੂ ਉਨ੍ਹਾਂ ਦੇ ਸਾਰੇ ਸਵਾਲਾਂ ਦਾ ਹਵਾਲਾ ਦੇ ਰਿਹਾ ਸੀ ਜੋ ਯੂਹੰਨਾ 13-17 (ਯੂਹੰਨਾ 13:36; 14:5,8,22; 16:17-18) ਦੇ ਪ੍ਰਸੰਗ ਵਿਚ ਪ੍ਰਗਟ ਕੀਤੇ ਗਏ ਸਨ। ਦੂਸਰਾ ਸ਼ਬਦ ਫਿਰ ਪਵਿੱਤਰ ਆਤਮਾ ਦੇ ਆਉਣ ਦਾ ਹਵਾਲੇ ਦੇਵੇਗਾ (ਯੂਹੰਨਾ 14:16-31; 15:26-27; 16:1-15), ਜੋ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ।

ਕੁਝ ਤਰੀਕਿਆਂ ਨਾਲ ਇਹ ਮੁਹਾਵਰਾ ਮੈਨੂੰ ਯਿਰਮਿਯਾਹ 31:31-34 ਦੇ "ਨਵੇਂ ਨੇਮ" ਦੇ ਵਾਅਦੇ ਦੀ ਯਾਦ ਦਿਵਾਉਂਦਾ ਹੈ, ਜਿੱਥੇ ਨਵਾਂ ਯੁੱਗ ਸਾਰੇ ਵਿਸ਼ਵਾਸੀਆਂ ਵਿਚ ਇਕ ਸੰਪੂਰਨ ਗਿਆਨ ਲਿਆਵੇਗਾ।

NASB "ਜੇ ਤੁਸੀਂ ਪਿਤਾ ਤੋਂ ਮੇਰੇ ਨਾਮ ਵਿਚ ਕੁਝ ਮੰਗਦੇ ਹੋ"

NKJV "ਜੇ ਵੀ ਤੁਸੀਂ ਪਿਤਾ ਤੋਂ ਮੇਰੇ ਨਾਮ ਵਿਚ ਮੰਗਦੇ ਹੋ"

NRSV "ਜੇ ਤੁਸੀਂ ਪਿਤਾ ਤੋਂ ਮੇਰੇ ਨਾਮ ਵਿਚ ਕੁਝ ਮੰਗਦੇ ਹੋ"

TEV "ਜੇ ਕੁਝ ਤੁਸੀਂ ਪਿਤਾ ਤੋਂ ਮੇਰੇ ਨਾਮ ਵਿਚ ਮੰਗਦੇ ਹੋ ਉਹ ਤੁਹਾਨੂੰ ਦੇਵੇਗਾ"

NJB "ਜੇ ਕੁਝ ਤੁਸੀਂ ਪਿਤਾ ਤੋਂ ਮੇਰੇ ਨਾਮ ਤੇ ਮੰਗਦੇ ਹੋ ਉਹ ਤੁਹਾਨੂੰ ਦੇਵੇਗਾ"

ਇਹ ਇਕ ਅਨਿਸ਼ਚਿਤ ਸੰਬੰਧਸੂਚਕ ਵਾਕ ਹੈ ਨਾ ਕਿ ਇਕ ਸ਼ਰਤੀਆ ਵਾਕ ਹੈ। ਇਸ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਯਿਸੂ ਦੇ ਨਾਮ ਵਿਚ ਪ੍ਰਾਰਥਨਾ ਨੂੰ ਖਤਮ ਕਰਨਾ ਕੋਈ ਰਸਮ ਨਹੀਂ ਹੈ, ਪਰ ਯਿਸੂ ਮਸੀਹ ਦੀ ਇੱਛਾ, ਮਨ ਅਤੇ ਚਰਿੱਤਰ ਵਿਚ ਪ੍ਰਾਰਥਨਾ ਕਰਨਾ ਹੈ (1 ਯੂਹੰਨਾ 5:13)। ਯੂਹੰਨਾ 15:16 ਤੇ ਨੋਟ ਦੇਖੋ। ਦੇਖੋ 1 ਯੂਹੰਨਾ 3:22 ਤੇ [ਖਾਸ ਵਿਸ਼ਾ: ਪ੍ਰਾਰਥਨਾ, ਅਸੀਮਿਤ ਫਿਰ ਵੀ ਸੀਮਿਤ](#)

"ਮੇਰੇ ਨਾਮ ਵਿਚ" ਮੁਹਾਵਰੇ ਨਾਲ ਸੰਬੰਧਿਤ ਹੱਥ-ਲਿਖਤਾਂ ਵਿਚ ਮਤਭੇਦ ਹਨ। ਕੀ ਇਹ "ਮੰਗੋ" ਜਾਂ "ਦੇਵੇਗਾ" ਜਾਂ ਹੋਵੇ ਹੋਣਾ ਚਾਹੀਦਾ ਹੈ? ਪ੍ਰਸੰਗ ਪ੍ਰਾਰਥਨਾ ਹੈ, ਇਸ ਲਈ, ਇਹ ਸ਼ਾਇਦ "ਮੰਗੋ" ਹੋਣਾ ਚਾਹੀਦਾ ਹੈ, ਹਾਲਾਂਕਿ ਅਸਲ ਵਿਚ ਪਿਤਾ ਤੋਂ ਸਭ ਕੁਝ ਯਿਸੂ ਦੁਆਰਾ ਹੀ ਆਉਂਦਾ ਹੈ (ਮੇਰੇ ਨਾਮ ਵਿਚ" ਦੇਖੋ ਯੂਹੰਨਾ 14:13,14; 16:15,24,26)। ਦੇਖੋ ਯੂਹੰਨਾ 14: 13-14 ਤੇ [ਖਾਸ ਵਿਸ਼ਾ: ਪੁੱਛ ਦਾ ਨਾਮ](#)

16:24 "ਮੰਗੋ, ਤਾਂ ਤੁਹਾਨੂੰ ਮਿਲੇਗਾ" "ਮੰਗੋ" ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ। ਇਹ ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਦੇ ਨਿਰੰਤਰ ਹੋਣ ਤੇ ਕੇਂਦਰਿਤ ਹੈ। ਇਕ ਅਰਥ ਵਿਚ ਵਿਸ਼ਵਾਸੀਆਂ ਨੂੰ ਸਿਰਫ ਇਕ ਵਾਰ ਮੰਗਣ ਦੀ ਜ਼ਰੂਰਤ ਹੁੰਦੀ ਹੈ ਅਤੇ ਵਿਸ਼ਵਾਸ ਕਰਨਾ, ਪਰ ਇਕ ਹੋਰ ਅਰਥ ਵਿਚ, ਪ੍ਰਾਰਥਨਾ ਪਰਮੇਸ਼ਰ ਵਿਚ ਨਿਰੰਤਰ ਚੱਲ ਰਹੀ ਸੰਗਤੀ ਅਤੇ ਵਿਸ਼ਵਾਸ ਹੈ, ਹਮੇਸ਼ਾ ਮੰਗਦੇ ਰਹੋ (ਮੱਤੀ 7:7-8; ਲੂਕਾ 11:5-13; 18:1-8)।

▣ "ਤੁਹਾਡਾ ਅਨੰਦ ਪੂਰਾ ਹੋਵੇ" ਇਹ ਇਕ ਸੰਪੂਰਨ ਨਿਸ਼ਕਿਰਿਆ ਕ੍ਰਿਦੰਤ ਹੈ (ਦੇਖੋ 1 ਯੂਹੰਨਾ 1:4)। ਉੱਤਰ ਦਿੱਤੀਆਂ ਗਈਆਂ ਪ੍ਰਾਰਥਨਾਵਾਂ ਸਾਡੇ ਅਨੰਦ ਦਾ ਕਾਰਨ ਹਨ! ਅਨੰਦ ਯਿਸੂ ਦੇ ਚੇਲਿਆਂ ਦੀ ਇਕ ਵਿਸ਼ੇਸ਼ਤਾ ਹੈ (ਯੂਹੰਨਾ 15:11; 16:20,21,24; 17:13)।

ਯੂਹੰਨਾ 16:25-28

²⁵"ਮੈਂ ਤੁਹਾਨੂੰ ਇਹ ਸਭ ਕੁਝ ਰੂਪ ਕਥਾਵਾਂ ਵਿੱਚ ਕਿਹਾ ਹੈ, ਪਰ ਉਹ ਸਮਾਂ ਆ ਰਿਹਾ ਹੈ, ਜਦੋਂ ਮੈਂ ਰੂਪ ਕਥਾਵਾਂ ਰਾਹੀਂ ਨਹੀਂ ਬੋਲਾਂਗਾ, ਸਗੋਂ ਮੈਂ ਤੁਹਾਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਪਿਤਾ ਬਾਰੇ ਦੱਸਾਂਗਾ। ²⁶ਉਸ ਦਿਨ ਤੁਸੀਂ ਮੇਰੇ ਨਾਮ ਉੱਤੇ ਮੰਗੋਗੇ ਅਤੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਡੇ ਬਾਰੇ ਪਿਤਾ ਅੱਗੇ ਬੋਨਤੀ ਕਰਾਂਗਾ। ²⁷ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦਾ ਹੈ, ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ ਅਤੇ ਮੇਰੇ ਉੱਤੇ ਵਿਸ਼ਵਾਸ ਕੀਤਾ ਹੈ ਕਿ ਮੈਂ ਪਿਤਾ ਕੋਲੋਂ ਆਇਆ ਹਾਂ। ²⁸ਮੈਂ ਪਿਤਾ ਕੋਲੋਂ ਇਸ ਸੰਸਾਰ ਵਿੱਚ ਆਇਆ ਹਾਂ ਅਤੇ ਹੁਣ ਫਿਰ ਮੈਂ ਸੰਸਾਰ ਨੂੰ ਛੱਡ ਕੇ ਪਿਤਾ ਕੋਲ ਜਾ ਰਿਹਾ ਹਾਂ।"

16:25 "ਰੂਪ ਕਥਾਵਾਂ" ਯਿਸੂ ਦੀਆਂ ਸਿੱਖਿਆਵਾਂ ਦੇ ਦੋ ਤਰ੍ਹਾਂ ਦੇ ਪ੍ਰਭਾਵ ਸਨ: (1) ਇਸ ਨੇ ਸਮਝ ਨੂੰ ਖੋਲ੍ਹਿਆ ਅਤੇ (2) ਇਸ ਨੇ ਸਮਝ ਨੂੰ ਬੰਦ ਕੀਤਾ (ਮਰਕੁਸ 4:10-11; ਯਸ਼ਾਯਾਹ 6:9-10; ਯਿਰਮਿਯਾਹ 5:21)। ਸੁਣਨ ਵਾਲੇ ਦਾ ਦਿਲ ਪ੍ਰਭਾਵਸ਼ਾਲੀ ਸਮਝ ਦੀ ਕੁੰਜੀ ਹੈ। ਹਾਲਾਂਕਿ, ਇੱਥੇ ਅਜਿਹੀਆਂ ਸੱਚਾਈਆਂ ਸਨ ਕਿ ਬਚਾਏ ਜਾਣ ਵਾਲੇ ਵੀ ਦੁੱਖ ਦੇ ਹਫਤੇ (ਸਲੀਬ ਦੀ ਮੌਤ, ਪੁਨਰ-ਉਥਾਨ, ਜੀ ਉੱਠਣ ਤੋਂ ਬਾਅਦ ਦੇ ਦਰਸ਼ਨ, ਸਵਰਗ ਜਾਣਾ) ਅਤੇ ਪੰਤੋਕੁਸਤ ਤੱਕ ਸਮਝ ਨਹੀਂ ਸਕੇ ਸਨ।

ਜੀ ਉੱਠਣ ਤੋਂ ਬਾਅਦ ਇੰਮੂਸ ਦੇ ਰਸਤੇ ਤੇ ਦਰਸ਼ਨ (ਲੂਕਾ 24:13-35) ਇਸ ਗੱਲ ਦਾ ਸੰਕੇਤ ਦੇ ਸਕਦਾ ਹੈ ਕਿ ਯਿਸੂ ਨੇ ਰਸੂਲਾਂ ਨੂੰ ਕਿਵੇਂ ਸਿਖਾਇਆ ਸੀ (ਯੂਹੰਨਾ 16:25-27,29)। ਜੀ ਉਠਾਏ ਜਾਣ ਤੋਂ ਬਾਅਦ ਉਸ ਨੇ ਖੁਦ ਦਿਖਾਇਆ ਕਿ ਕਿਵੇਂ ਪੁਰਾਣਾ ਨੇਮ ਨੇ ਉਸਦੀ

ਸੇਵਕਾਈ ਨੂੰ ਲਾਗੂ ਕੀਤਾ ਅਤੇ ਭਵਿੱਖਬਾਣੀ ਕੀਤੀ। ਇਹ ਰਸੂਲਾਂ ਦੇ ਕਰਤੱਬ ਵਿਚ ਪਤਰਸ ਦੇ ਪ੍ਰਚਾਰ ਦਾ ਨਮੂਨਾ ਤੈਅ ਕਰਦਾ ਹੈ। (ਯੂਹੰਨਾ 5:39 ਤੇ ਖਾਸ ਵਿਸ਼ਾ *kerygma ਕਰੀਗਮਾ* ਨੂੰ ਦੇਖੋ)।

▣ "ਤੁਹਾਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਦੱਸਾਂਗਾ" ਦੇਖੋ ਖਾਸ ਵਿਸ਼ਾ: ਦਲੇਰੀ (*ਪਾਰਹੇਸੀਆ PARRHESIA*)

16:26 "ਉਸ ਦਿਨ ਤੁਸੀਂ ਮੇਰੇ ਨਾਮ ਉੱਤੇ ਮੰਗੋਗੇ ਅਤੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਡੇ ਬਾਰੇ ਪਿਤਾ ਅੱਗੇ ਬੇਨਤੀ ਕਰਾਂਗਾ" ਇਹ ਆਇਤ ਇਕ ਮਹੱਤਵਪੂਰਣ ਸੱਚਾਈ ਨੂੰ ਦਰਸਾਉਂਦੀ ਹੈ। ਬਹੁਤ ਸਾਰੇ ਆਧੁਨਿਕ ਮਸੀਹੀ ਮਹਿਸੂਸ ਕਰਦੇ ਹਨ ਕਿ ਉਹ ਸਿੱਧੇ ਪਰਮੇਸ਼ਰ ਕੋਲ ਨਹੀਂ ਜਾ ਸਕਦੇ ਹਨ! ਹਾਲਾਂਕਿ, ਬਾਈਬਲ ਇਹ ਸਿਖਾਉਂਦੀ ਹੈ

1. ਆਤਮਾ ਵਿਸ਼ਵਾਸੀਆਂ ਲਈ ਪ੍ਰਾਰਥਨਾ ਕਰਦਾ ਹੈ (ਰੋਮੀਆਂ 8:26-27)
2. ਪੁੱਤਰ ਵਿਸ਼ਵਾਸੀਆਂ ਲਈ ਪ੍ਰਾਰਥਨਾ ਕਰਦਾ ਹੈ (1 ਯੂਹੰਨਾ 2:1; ਇਬਰਾਨੀਆਂ 7:25; 9:24)
3. ਯਿਸੂ ਮਸੀਹ ਦੇ ਕਾਰਨ ਵਿਸ਼ਵਾਸੀ ਸਿੱਧੇ ਪ੍ਰਾਰਥਨਾ ਵਿਚ ਪਰਮੇਸ਼ਰ ਕੋਲ ਪਹੁੰਚ ਸਕਦੇ ਹਨ

16:27 "ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦਾ ਹੈ" "ਪਿਆਰ" ਲਈ ਇਹ ਸ਼ਬਦ *ਫਿਲੋਓ phileo* ਹੈ ਜੋ ਯੂਹੰਨਾ 5:20 ਵਿਚ ਵੀ ਯਿਸੂ ਦੇ ਲਈ ਪਿਤਾ ਦੇ ਪਿਆਰ ਲਈ ਵਰਤਿਆ ਗਿਆ ਹੈ। ਇਹ ਕਿੰਨਾ ਜ਼ਬਰਦਸਤ ਬਿਆਨ ਹੈ ਜੋ ਯੂਹੰਨਾ 3:16 ਨੂੰ ਹੋਰ ਮਜ਼ਬੂਤ ਕਰਦਾ ਹੈ (ਜੋ *ਅਗਾਪਾਓ agapao* ਦੀ ਵਰਤੋਂ ਕਰਦਾ ਹੈ)। ਇਹ ਕੋਈ ਬੇਮੁੱਖ ਪਰਮੇਸ਼ਰ ਨਹੀਂ ਹੈ ਜਿਸ ਨੂੰ ਯਿਸੂ ਨੇ ਤਿਆਗਣਾ ਸੀ, ਪਰ ਇਕ ਪਿਆਰਾ ਪਿਤਾ ਜਿਸ ਨਾਲ ਯਿਸੂ ਉਨ੍ਹਾਂ ਦੇ ਛੁਟਕਾਰੇ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਕੰਮ ਕਰਦਾ ਹੈ!

NASB "ਪਿਤਾ ਤੋਂ"

NKJV, NRSV, "ਪਰਮੇਸ਼ਰ ਤੋਂ"
TEV, NJB

ਯੂਨਾਨੀ ਹੱਥ-ਲਿਖਤ ਦੇ ਦੋ ਰੂਪ ਹਨ: (1) "ਪਰਮੇਸ਼ਰ" ਜਾਂ "ਪਿਤਾ" (2) ਲੇਖ ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ। "ਪਰਮੇਸ਼ਰ" MSS P⁵, κ^{*2} , A, ਅਤੇ N ਵਿਚ ਪ੍ਰਗਟ ਹੁੰਦਾ ਹੈ ਜਦਕਿ "ਲੇਖ ਨਾਲ ਪਰਮੇਸ਼ਰ" MSS C³ ਅਤੇ W ਵਿਚ ਪ੍ਰਗਟ ਹੁੰਦਾ ਹੈ। ਇਹ ਵਧੇਰੇ ਮੁਸ਼ਕਲ ਅਤੇ ਅਸਧਾਰਨ ਸ਼ਬਦ ਲੱਗਦਾ ਹੈ। ਇਹ ਵਚਨ ਦੀ ਆਲੋਚਨਾਵਾਂ ਵਿੱਚੋਂ ਇਕ ਹੈ ਕਿ ਸਭ ਤੋਂ ਮੁਸ਼ਕਲ ਜਾਂ ਅਸਧਾਰਨ ਵਚਨ ਸ਼ਾਇਦ ਮੂਲ ਹਨ ਜਿਸ ਨੂੰ ਲਿਖਣ ਵਾਲੇ ਬਦਲਦੇ ਹਨ। United Bible Societies ਦਾ ਯੂਨਾਨੀ ਨਵਾਂ ਨੇਮ ਇਸ ਨੂੰ "C" ਦਾ ਦਰਜਾ ਦਿੰਦਾ ਹੈ (ਫੈਸਲਾ ਲੈਣ ਵਿਚ ਮੁਸ਼ਕਲ)।

ਹਾਲਾਂਕਿ, "ਪਿਤਾ" κ^1 ਵਿਚ ਪ੍ਰਗਟ ਹੁੰਦਾ ਹੈ ਅਤੇ "ਲੇਖ ਨਾਲ ਪਿਤਾ" B, C*, D, ਅਤੇ L ਵਿਚ ਪ੍ਰਗਟ ਹੁੰਦਾ ਹੈ। ਇਹ ਪ੍ਰਸੰਗ ਵਿਚ ਵਧੀਆ ਦੁੱਕਦਾ ਹੈ।

▣ "ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ ਅਤੇ ਮੇਰੇ ਉੱਤੇ ਵਿਸ਼ਵਾਸ ਕੀਤਾ ਹੈ ਕਿ ਮੈਂ ਪਿਤਾ ਕੋਲੋਂ ਆਇਆ ਹਾਂ" ਇਹ ਦੇ ਸੰਪੂਰਨ ਕਿਰਿਆਸ਼ੀਲ ਸੰਕੇਤ ਹਨ। ਯਿਸੂ ਵਿਚ ਪਿਆਰ ਅਤੇ ਵਿਸ਼ਵਾਸ ਨੇ ਪਿਤਾ ਨਾਲ ਸੰਗਤ ਕਰਨ ਲਈ ਇਕ ਅਵਸਰ ਸਥਾਪਤ ਕੀਤਾ ਹੈ। Barclay Newman ਅਤੇ Eugene Nida ਦੁਆਰਾ *A Translator's Handbook on the Gospel of John* ਵਿਚ ਬਿਆਨ ਬਹੁਤ ਦਿਲਚਸਪ ਹੈ:

"ਇਹ ਬਿਆਨ ਦਰਸਾਉਂਦੇ ਹਨ ਕਿ ਯੂਹੰਨਾ ਲਈ ਪਿਆਰ, ਆਗਿਆਕਾਰੀ, ਅਤੇ ਵਿਸ਼ਵਾਸ ਦੀਆਂ ਧਾਰਣਾਵਾਂ ਪੁੱਤਰ ਨਾਲ ਆਪਣੇ ਰਿਸ਼ਤੇ ਨੂੰ ਜਾਹਰ ਕਰਨ ਦੇ ਵੱਖੋ-ਵੱਖਰੇ ਢੰਗ ਹਨ" (ਪੰਨਾ 518)।

"ਵਿਸ਼ਵਾਸ" ਲਈ ਦੇਖੋ [ਖਾਸ ਵਿਸ਼ਾ: ਯੂਹੰਨਾ ਦੁਆਰਾ "ਵਿਸ਼ਵਾਸ" ਕਿਰਿਆ ਦੀ ਵਰਤੋਂ](#)

16:28 "ਮੈਂ ਪਿਤਾ ਕੋਲੋਂ ਇਸ ਸੰਸਾਰ ਵਿੱਚ ਆਇਆ ਹਾਂ" ਇਹ ਇਕ ਅਨਿਸ਼ਚਿਤ ਭੂਤਕਾਲ ਵਾਕ ਹੈ ਜਿਸਦੇ ਬਾਅਦ ਇਕ ਨਿਸ਼ਚਿਤ ਵਾਕ ਆਉਂਦਾ ਹੈ। ਯਿਸੂ ਬੈਤਲਹਮ ਵਿਚ ਪੈਦਾ (ਦੇਹ ਧਾਰਣਾ) ਹੋਇਆ ਸੀ ਅਤੇ ਉਸਦੇ ਆਉਣ ਦਾ ਨਤੀਜਾ ਬਣਿਆ ਰਹਿੰਦਾ ਹੈ (ਜਿਵੇਂ ਕਿ., ਮੈਂ ਹਮੇਸ਼ਾ ਤੁਹਾਡੇ ਨਾਲ ਹਾਂ," ਦੇਖੋ, ਮੱਤੀ 28:20)।

ਇਹ ਤੱਥ ਕਿ ਯਿਸੂ "ਪਰਮੇਸ਼ਰ ਤੋਂ ਆਇਆ ਹੈ" (ਯੂਹੰਨਾ 16:27,30; 8:42; 13:3; 17:8) ਇਹ ਦਾਅਵਾ ਕਰਦਾ ਹੈ

1. ਉਸਦੀ ਪੂਰਵ-ਮੌਜੂਦਗੀ
2. ਉਸਦਾ ਪਰਮੇਸ਼ਰ ਹੋਣਾ
3. ਉਸ ਕੋਲ ਪਿਤਾ ਦਾ ਪੂਰਾ ਪ੍ਰਕਾਸ਼ਨ

▣ "ਮੈਂ ਸੰਸਾਰ ਨੂੰ ਛੱਡ ਕੇ ਪਿਤਾ ਕੋਲ ਜਾ ਰਿਹਾ ਹਾਂ" ਇਹ ਯਿਸੂ ਦੇ ਸਵਰਗ ਜਾਣ ਵਾਲੇ ਸਮੇਂ ਅਤੇ "ਸਹਾਇਕ" ਦੀ ਸੇਵਕਾਈ ਅਤੇ ਯਿਸੂ ਦੀ ਵਿਚੋਲਗਿਰੀ ਦੀ ਸੇਵਕਾਈ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ (ਇਬਰਾਨੀਆਂ 7:25; 9:24; 1 ਯੂਹੰਨਾ 2:1)। ਜਿਵੇਂ ਕਿ ਯੂਹੰਨਾ 1:1 ਵਿਚ ਪੂਰਵ-ਮੌਜੂਦਗੀ ਦਾ ਦਾਅਵਾ ਕੀਤਾ ਗਿਆ ਸੀ, ਇਸ ਲਈ ਯਿਸੂ ਦੀ ਮਹਿਮਾ ਅਤੇ ਸ਼ਕਤੀ ਦੀ ਬਹਾਲੀ ਇਸ ਆਇਤ ਵਿਚ ਦਿਖਾਈ ਗਈ ਹੈ (ਦੇਖੋ, ਯੂਹੰਨਾ 17:5,24)।

ਯੂਹੰਨਾ 16:29-33

²⁹ਉਹਨਾਂ ਦੇ ਚੇਲਿਆਂ ਨੇ ਕਿਹਾ, "ਹੁਣ ਤੁਸੀਂ ਸਾਫ਼ ਸਾਫ਼ ਬੋਲ ਰਹੇ ਹੋ, ਰੂਪ ਕਥਾਵਾਂ ਵਿੱਚ ਨਹੀਂ। ³⁰ਹੁਣ ਅਸੀਂ ਜਾਣ ਗਏ ਹਾਂ ਕਿ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਕਿਸੇ ਨੂੰ ਇਹ ਜ਼ਰੂਰਤ ਨਹੀਂ ਕਿ ਉਹ ਤੁਹਾਡੇ ਕੋਲੋਂ ਕੁਝ ਪੁੱਛੇ। ਇਸ ਤੋਂ ਹੀ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਪਰਮੇਸ਼ਰ ਕੋਲੋਂ ਆਏ ਹੋ।" ³¹ਯਿਸੂ ਨੇ ਉੱਤਰ ਦਿੱਤਾ, "ਕੀ ਹੁਣ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰਦੇ ਹੋ?" ³²ਦੇਖੋ, ਉਹ ਵੇਲਾ ਆ ਰਿਹਾ ਹੈ, ਸਗੋਂ ਆ ਹੀ ਚੁੱਕਾ ਹੈ, ਜਦੋਂ ਤੁਸੀਂ ਤਿੱਤਰ-ਬਿੱਤਰ ਕੀਤੇ ਜਾਉਗੇ ਅਤੇ ਹਰ ਕੋਈ ਆਪਣੇ ਆਪਣੇ ਘਰ ਨੂੰ ਚਲਾ ਜਾਵੇਗਾ ਅਤੇ ਮੈਨੂੰ ਇਕੱਲਿਆਂ ਛੱਡ ਜਾਉਗੇ। ³³ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਮੇਰੇ ਵਿੱਚ ਸ਼ਾਂਤੀ ਪਾਓ। ਸੰਸਾਰ ਵਿੱਚ ਤੁਸੀਂ ਦੁੱਖ ਪਾਉਗੇ, ਪਰ ਹੌਸਲਾ ਰੱਖੋ, ਮੈਂ ਸੰਸਾਰ ਨੂੰ ਜਿੱਤ ਲਿਆ ਹੈ।"

16:29 "ਸਾਫ਼ ਸਾਫ਼ ਬੋਲ ਰਹੇ ਹੋ" ਦੇਖੋ ਯੂਹੰਨਾ 7:4 ਤੇ ਖਾਸ ਵਿਸ਼ਾ: ਦਲੇਰੀ (ਪਾਰਹੇਸੀਆ PARRHESIA)

16:30 ਇਸ ਵਾਕ ਨੂੰ ਯਿਸੂ ਦੇ ਯੂਹੰਨਾ 16:19 ਵਿਚਲੇ ਚੇਲਿਆਂ ਦੇ ਸਵਾਲ ਨੂੰ ਜਾਣਦਿਆਂ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੁਆਰਾ ਇਹ ਬਿਆਨ ਉਨ੍ਹਾਂ ਦੇ ਵੱਧਦੇ, ਪਰ ਅਜੇ ਵੀ ਅਧੂਰੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਬਹੁਤ ਕੁਝ ਦੇਖਿਆ ਅਤੇ ਸੁਣਿਆ ਸੀ; ਕੀ ਇਹ ਸਵਾਲ (ਯੂਹੰਨਾ 16:19) ਸੱਚਮੁੱਚ ਉਨ੍ਹਾਂ ਦੀ ਸਮਝ ਵਿਚ ਇਕ ਮੁੱਖ ਮੋੜ ਵਜੋਂ ਕੰਮ ਕਰਦੇ ਹਨ? ਮੇਰੇ ਲਈ ਇਹ ਯੂਹੰਨਾ ਦੇ ਇਕ ਅਧਿਆਤਮਿਕ ਪਰ ਅੱਤਕਥਨੀ ਬਿਆਨ ਵਰਗਾ ਹੈ (ਦੇਖੋ *The Jerome Biblical Commentary*, ਪੰਨਾ 456)।

16:31 "ਕੀ ਹੁਣ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰਦੇ ਹੋ" ਇਹ ਇਕ ਸਵਾਲ ਜਾਂ ਇਕ ਬਿਆਨ ਹੋ ਸਕਦਾ ਹੈ। ਬਹੁਤ ਸਾਰੇ ਅੰਗਰੇਜ਼ੀ ਅਨੁਵਾਦ ਇਸ ਨੂੰ ਇਕ ਸਵਾਲ ਸਮਝਦੇ ਹਨ। ਇੱਥੋਂ ਤੱਕ ਕਿ ਇਸ ਮਹੱਤਵਪੂਰਣ ਸਮੇਂ ਤੇ, ਰਸੂਲਾਂ ਦਾ ਵਿਸ਼ਵਾਸ ਪੂਰਾ ਨਹੀਂ ਹੋਇਆ ਸੀ। ਆਧੁਨਿਕ ਵਿਸ਼ਵਾਸੀਆਂ ਦਾ ਸ਼ੁਰੂਆਤੀ, ਪਰ ਕਮਜ਼ੋਰ, ਵਿਸ਼ਵਾਸ ਵੀ ਪਰਮੇਸ਼ਰ ਦੁਆਰਾ ਸਵੀਕਾਰਿਆ ਜਾਂਦਾ ਹੈ ਜਦੋਂ ਉਹ ਉਸ ਚਾਨਣ ਦੇ ਅਧਾਰ ਤੇ ਯਿਸੂ ਨੂੰ ਸਵੀਕਾਰ ਕਰਦੇ ਹਨ ਜੋ ਉਨ੍ਹਾਂ ਕੋਲ ਹੈ। ਯਿਸੂ ਦੀਆਂ ਆਜ਼ਮਾਇਸ਼ਾਂ ਅਤੇ ਸਲੀਬ ਦੇ ਦੌਰਾਨ ਚੇਲਿਆਂ ਵਿਚ ਵਿਸ਼ਵਾਸ ਦੀ ਘਾਟ ਸਪੱਸ਼ਟ ਹੋ ਜਾਵੇਗੀ।

16:32 "ਜਦੋਂ ਤੁਸੀਂ ਤਿੱਤਰ-ਬਿੱਤਰ ਕੀਤੇ ਜਾਉਗੇ ਅਤੇ ਹਰ ਕੋਈ ਆਪਣੇ ਆਪਣੇ ਘਰ ਨੂੰ ਚਲਾ ਜਾਵੇਗਾ ਅਤੇ ਮੈਨੂੰ ਇਕੱਲਿਆਂ ਛੱਡ ਜਾਉਗੇ" ਜ਼ਾਹਰ ਹੈ ਕਿ ਕੇਵਲ ਯੂਹੰਨਾ ਆਜ਼ਮਾਇਸ਼ਾਂ ਅਤੇ ਸਲੀਬ ਦੇ ਸਮੇਂ ਮੌਜੂਦ ਸੀ (ਮੱਤੀ 26:31, ਜ਼ਕਰਯਾਹ 13:7 ਤੋਂ)। ਯੂਹੰਨਾ 21:1-3 ਸੁਝਾਅ ਦਿੰਦਾ ਹੈ ਕਿ ਕਈ ਰਸੂਲ ਆਪਣੇ ਮੱਛੀਆਂ ਫੜਨ ਵਾਲੇ ਕਿੱਤੇ ਲਈ ਵਾਪਸ ਚਲੇ ਗਏ ਸਨ।

ਯਿਸੂ ਮਨੁੱਖੀ ਸੰਗਤ ਤੋਂ ਸੱਖਣਾ ਸੀ (ਮੱਤੀ 26:38, 40-41, 43,45), ਪਰ ਸਲੀਬ ਤੇ ਚੜ੍ਹਣ ਤੱਕ ਪਰਮੇਸ਼ਰ ਦੀ ਸੰਗਤੀ ਤੋਂ ਸੱਖਣਾ ਨਹੀਂ ਸੀ (ਯੂਹੰਨਾ 8:16,29) ਜਦੋਂ ਉਸ ਨੇ ਸੰਸਾਰ ਦੇ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ (ਮੱਤੀ 27:45-46; ਜ਼ਬੂਰ 22)।

NASB	"ਉਸਦੇ ਆਪਣੇ ਘਰ"
NKJV	"ਉਸਦੇ ਆਪਣੇ"
NRSV	"ਉਸਦੇ ਘਰ"
NJB	"ਉਸਦੇ ਆਪਣੇ ਰਾਹ"
TEV	"ਤੁਹਾਡੇ ਆਪਣੇ ਘਰ"
REB, NET, NIV	"ਉਸਦੇ ਆਪਣੇ ਘਰ"

NKJV ਯੂਨਾਨੀ ਵਚਨਾਂ ਦਾ ਸ਼ਾਬਦਿਕ ਅਨੁਵਾਦ ਹੈ। ਬਹੁਤ ਸਾਰੇ ਅੰਗਰੇਜ਼ੀ ਅਨੁਵਾਦ ਮੰਨਦੇ ਹਨ ਕਿ ਇਹ ਕਿਸੇ ਦੇ ਘਰ ਦਾ ਹਵਾਲਾ ਦਿੰਦਾ ਹੈ। Bultmann ਦਾਅਵਾ ਕਰਦਾ ਹੈ ਕਿ ਇਹ "ਜਾਇਦਾਦ" ਜਾਂ "ਸੰਪਤੀ" ਦਾ ਹਵਾਲਾ ਦਿੰਦਾ ਹੈ (NIDOTTE, ਭਾਗ 2, ਪੰਨਾ 839), ਜੋ ਯਿਸੂ ਨੂੰ ਸਿਰਜਣਹਾਰ ਵਜੋਂ ਦਰਸਾਉਂਦਾ ਹੈ (ਜਿਵੇਂ ਕਿ., ਯੂਹੰਨਾ 1:3; 1 ਕੁਰਿੰਥੀਆਂ 8:6; ਕੁਲਸੀਆਂ 1:16; ਇਬਰਾਨੀਆਂ 1:2)।

16:33 "ਤੁਸੀਂ ਮੇਰੇ ਵਿੱਚ ਸ਼ਾਂਤੀ ਪਾਓ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਭਾਵਨਾ ਹੈ (ਦੇਖੋ, ਯੂਹੰਨਾ 14:27)। ਉਦੇਸ਼ਵਾਦੀ ਅਤੇ ਵਿਅਕਤੀਗਤ "ਸ਼ਾਂਤੀ" ਦੇਵੇਂ ਮਸੀਹ ਵਿਚ ਪਾਈ ਜਾਂਦੀ ਹੈ ਅਤੇ ਕਾਇਮ ਰਹਿੰਦੀ ਹੈ। ਦੇਖੋ ਖਾਸ ਵਿਸ਼ਾ: ਯੂਹੰਨਾ 14:27 ਤੇ ਸ਼ਾਂਤੀ

▣ "ਸੰਸਾਰ ਵਿਚ" ਯੂਹੰਨਾ ਇਸ ਪ੍ਰਸੰਗ ਵਿਚ "ਸੰਸਾਰ" ਦੀ ਵਰਤੋਂ ਕਰਦਾ ਹੈ ਕਿ ਮਨੁੱਖੀ ਸੰਸਾਰ ਪਰਮੇਸ਼ਰ ਤੋਂ ਇਲਾਵਾ ਇਕੱਠੇ ਅਤੇ ਕਾਰਜਸ਼ੀਲ ਹੈ। ਦੇਖੋ ਖਾਸ ਵਿਸ਼ਾ: ਯੂਹੰਨਾ 14:17 ਤੇ ਕੋਸਮੋਸ

▣ "ਤੁਸੀਂ ਦੁੱਖ ਪਾਉਗੇ" ਯਿਸੂ ਨੇ ਜਿਨ੍ਹਾਂ ਦੁੱਖਾਂ ਦਾ ਸਾਹਮਣਾ ਕੀਤਾ, ਉਹ ਵੀ ਸਾਹਮਣਾ ਕਰਨਗੇ (ਯੂਹੰਨਾ 15:18-25; ਮੱਤੀ 5:10-12; ਰਸੂਲਾਂ ਦੇ ਕਰਤੱਬ 14:22; ਰੋਮੀਆਂ 8:17; 1 ਥੱਸਲੁਨੀਕੀਆਂ 3:3; 1 ਪਤਰਸ 4:12-16)। ਅਤਿਆਚਾਰ ਯਿਸੂ ਦੇ ਸੱਚੇ ਚੇਲਿਆਂ ਨੂੰ ਜ਼ਾਹਰ ਕਰਨ ਦਾ ਇਕ ਤਰੀਕਾ ਹੈ।

ਪ੍ਰਕਾਸ਼ ਦੀ ਪੇਥੀ ਵਿਚ "ਕ੍ਰੋਧ" ਅਤੇ "ਅਤਿਆਚਾਰ" ਵਿਚਕਾਰ ਇਕ ਅਧਿਆਤਮਿਕ ਅੰਤਰ ਹੈ। ਪਰਮੇਸ਼ਰ ਦਾ ਕ੍ਰੋਧ ਕਦੇ ਵੀ ਵਿਸ਼ਵਾਸੀਆਂ ਉੱਪਰ ਨਹੀਂ ਆਉਂਦਾ ਹੈ, ਪਰ ਅਵਿਸ਼ਵਾਸੀਆਂ ਦਾ ਗੁੱਸਾ ਵਿਸ਼ਵਾਸੀਆਂ ਉੱਤੇ ਆਉਂਦਾ ਹੈ। ਯਿਸੂ ਅਤੇ ਉਸਦੇ ਚੇਲਿਆਂ ਉੱਤੇ ਹਮਲਿਆਂ ਦੁਆਰਾ ਸੰਸਾਰ ਆਪਣੇ ਆਪ ਨੂੰ ਸ਼ੈਤਾਨ ਦੇ ਬੱਚਿਆਂ ਵਜੋਂ ਪ੍ਰਗਟ ਕਰਦਾ ਹੈ (ਯੂਹੰਨਾ 1:1-18; 3:17-21)।

▣ "ਹੌਂਸਲਾ ਰੱਖੋ" ਇਹ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ (ਮੱਤੀ 9:2,22; 14:27; ਮਰਕੁਸ 6:50; 10:49; ਰਸੂਲਾਂ ਦੇ ਕਰਤੱਬ 23:11)। ਇਹ ਪਰਮੇਸ਼ਰ ਦੇ ਯਹੋਸ਼ੁਆ ਨੂੰ ਦਿੱਤੇ ਸ਼ਬਦਾਂ ਵਾਂਗ ਲੱਗਦਾ ਹੈ (ਦੇਖੋ, ਯਹੋਸ਼ੁਆ 1:6,9,18; 10:25)।

▣ "ਮੈਂ ਸੰਸਾਰ ਨੂੰ ਜਿੱਤ ਲਿਆ ਹੈ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। ਜਿੱਤ ਗਥਸਮਨੀ, ਕਲਵਰੀ, ਅਤੇ ਖਾਲੀ ਕਬਰ ਤੋਂ ਪਹਿਲਾਂ ਹੀ ਪੱਕੀ ਸੀ (ਦੇਖੋ, ਰੋਮੀਆਂ 8:37; 1 ਕੁਰਿੰਥੀਆਂ 15:57; 2 ਕੁਰਿੰਥੀਆਂ 2:14; 4:7-15)! ਇੱਥੇ ਕੋਈ ਆਖਰੀ ਦੇਹਰਾਵਾਦ ਨਹੀਂ ਹੈ। ਸਭ ਕੁਝ ਪਰਮੇਸ਼ਰ ਦੇ ਕਾਬੂ ਵਿਚ ਹੈ।

ਜਿਵੇਂ ਯਿਸੂ ਨੇ ਪਿਤਾ ਨਾਲ ਪਿਆਰ ਅਤੇ ਆਗਿਆਕਾਰੀ ਨਾਲ ਸੰਸਾਰ ਤੇ ਜਿੱਤ ਪ੍ਰਾਪਤ ਕੀਤੀ, ਵਿਸ਼ਵਾਸੀ ਵੀ ਉਸ ਦੁਆਰਾ ਜਿੱਤ ਪ੍ਰਾਪਤ ਕਰਨਗੇ (ਦੇਖੋ, 1 ਯੂਹੰਨਾ 2:13-14; 4:4; 5:4-5; ਪ੍ਰਕਾਸ਼ ਦੀ ਪੋਥੀ 3:21; 12:11)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯੂਹੰਨਾ 15 ਅਤੇ 16 ਵਿਚਕਾਰ ਕੀ ਸੰਬੰਧ ਹੈ?
2. ਯੂਹੰਨਾ 16:5 ਦੇ ਸੰਬੰਧ ਵਿਚ, ਅਸੀਂ 13:36 ਨੂੰ ਕਿਵੇਂ ਸਮਝਦੇ ਹਾਂ?
3. ਗੁੰਮ ਹੋਏ ਸੰਸਾਰ ਲਈ ਪਵਿੱਤਰ ਆਤਮਾ ਦੀ ਸੇਵਕਾਈ ਕੀ ਹੈ?
4. ਵਿਸ਼ਵਾਸੀਆਂ ਲਈ ਪਵਿੱਤਰ ਆਤਮਾ ਦੀ ਸੇਵਕਾਈ ਕੀ ਹੈ?
5. ਆਧੁਨਿਕ ਸੰਪਰਦਾਇਕ ਰੁਝਾਨਾਂ ਦੇ ਮੱਦੇਨਜ਼ਰ ਯੂਹੰਨਾ 16:26-27 ਅਜਿਹੀ ਮਹੱਤਵਪੂਰਣ ਸੱਚਾਈ ਦੀ ਕਿਉਂ ਲੋੜ ਹੈ?

ਯੂਹੰਨਾ 17

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਿਸੂ ਦੀ ਪ੍ਰਾਰਥਨਾ	ਯਿਸੂ ਆਪਣੇ ਲਈ ਪ੍ਰਾਰਥਨਾ ਕਰਦੇ ਹਨ	ਯਿਸੂ ਦੀ ਉੱਚ ਜਾਜਕ ਦੀ ਪ੍ਰਾਰਥਨਾ	ਯਿਸੂ ਆਪਣੇ ਚੇਲਿਆਂ ਦੇ ਲਈ ਪ੍ਰਾਰਥਨਾ ਕਰਦੇ ਹਨ	ਯਿਸੂ ਦੀ ਪ੍ਰਾਰਥਨਾ
17:1-5	17:1-5 ਯਿਸੂ ਆਪਣੇ ਚੇਲਿਆਂ ਦੇ ਲਈ ਪ੍ਰਾਰਥਨਾ ਕਰਦੇ ਹਨ	17:1-5	17:1-5	17:1-23
17:6-19	17:6-19 ਯਿਸੂ ਸਾਰੇ ਵਿਸ਼ਵਾਸੀਆਂ ਦੇ ਲਈ ਪ੍ਰਾਰਥਨਾ ਕਰਦੇ ਹਨ	17:6-19	17:6-8 17:9-19	
17:20-26	17:20-26	17:20-24 17:25-26	17:20-23 17:24-26	17:24-26

ਅਧਿਐਨ ਕਾਲ ਚੱਕਰ ਤਿੰਨ

ਪੈਰੂਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੂ ਪ੍ਰੀਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੂ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰੂਾ
2. ਦੂਜਾ ਪੈਰੂਾ
3. ਤੀਜਾ ਪੈਰੂਾ

1-26 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

A. ਇਤਿਹਾਸਿਕ ਸਮੱਗਰੀ

1. ਇਹ ਅਧਿਆਏ ਯਿਸੂ ਦੀ ਰੋਠ ਲਿਖਿਆਂ ਲਈ ਮਹਾਂ ਪੁਰੋਹਤ ਦੀ ਪ੍ਰਾਰਥਨਾ ਹੈ
 - a. ਆਪਣੇ ਲਈ (ਯੂਹੰਨਾ 17:1-5)
 - b. ਆਪਣੇ ਚੇਲਿਆਂ ਲਈ (ਯੂਹੰਨਾ 17:6-19)
 - c. ਭਵਿੱਖ ਵਿਚ ਆਉਣ ਵਾਲੇ ਵਿਸ਼ਵਾਸੀਆਂ ਲਈ (ਯੂਹੰਨਾ 17:20-26)ਇਹ ਪ੍ਰਾਰਥਨਾ ਹੋਸਲੇ ਦੇ ਮਾਹੌਲ ਵਿਚ ਕੀਤੀ ਗਈ ਸੀ, ਨਾ ਕੀ ਅਸਤੀਫਾ ਦੇ ਮਾਹੌਲ ਵਿਚ (ਦੇਖੋ ਯੂਹੰਨਾ 16:33)।
2. ਇਹ ਯਿਸੂ ਦੀ ਸਭ ਤੋਂ ਲੰਬੀ ਪ੍ਰਾਰਥਨਾ ਹੈ।
3. ਇਸ ਅਧਿਆਏ ਨੂੰ ਵਿਸ਼ਿਆਂ ਵਿਚ ਵੰਡਣਾ ਮੁਸ਼ਕਲ ਹੈ ਕਿਉਂਕਿ ਇੱਕੋ ਉਦੇਸ਼ ਦਾ ਬਾਰ ਬਾਰ ਜ਼ਿਕਰ ਕੀਤਾ ਜਾਂਦਾ ਹੈ, ਜੋ ਯੂਹੰਨਾ ਦੀਆਂ ਲਿਖਤਾਂ ਦੀ ਵਿਸ਼ੇਸ਼ਤਾ ਹੈ। ਇਹ ਵਾਰ-ਵਾਰ ਪੈਟਰਨ ਦੀ ਇੱਕ ਟੇਪਸਟਰੀ ਵਾਂਗ ਹੈ। ਮੁੱਖ ਸ਼ਬਦ ਹਨ “ਮਹਿਮਾ,” “ਦੇਣਾ,” “ਜਾਣਨਾ,” “ਭੇਜਿਆ,” “ਨਾਮ,” “ਸੰਸਾਰ,” ਅਤੇ ਇੱਕ।”
4. ਇਸ ਅਧਿਆਏ ਵਿਚ ਪਵਿੱਤਰ ਆਤਮਾ ਦਾ ਕੋਈ ਜ਼ਿਕਰ ਨਹੀਂ ਹੈ। ਇਹ ਅਸਧਾਰਨ ਹੈ ਕਿਉਂਕਿ ਯੂਹੰਨਾ 14-16 ਵਿਚ ਉਸ ਦੀ ਪ੍ਰਮੁੱਖਤਾ ਹੈ।

B. ਯੂਹੰਨਾ 17: 6-19 ਵਿਚ ਚੇਲਿਆਂ ਦੀਆਂ ਵਿਸ਼ੇਸ਼ਤਾਵਾਂ

1. ਉਹ ਚੁਣੇ ਹੋਏ ਹਨ
2. ਉਹ ਆਗਿਆਕਾਰੀ ਹਨ
3. ਉਹ ਪਰਮੇਸ਼ਰ ਅਤੇ ਮਸੀਹ ਨੂੰ ਜਾਣਦੇ ਹਨ
4. ਉਹ ਸਚਾਈ ਨੂੰ ਸਵੀਕਾਰ ਕਰਦੇ ਹਨ
5. ਉਹਨਾਂ ਲਈ ਯਿਸੂ ਦੁਆਰਾ ਪ੍ਰਾਰਥਨਾ ਕੀਤੀ ਗਈ ਹੈ
6. ਉਹ ਸੰਸਾਰ ਵਿਚ ਰਹਿੰਦੇ ਹਨ
7. ਉਹਨਾਂ ਵਿਚ ਯਿਸੂ ਦੀ ਸ਼ਕਤੀ ਹੈ
8. ਜਿਵੇਂ ਪਿਤਾ ਅਤੇ ਯਿਸੂ ਇੱਕ ਹਨ, ਉਹ ਵੀ ਉਸੇ ਤਰ੍ਹਾਂ ਇੱਕ ਹਨ
9. ਉਹਨਾਂ ਵਿਚ ਪਰਮੇਸ਼ਰ ਦਾ ਅਨੰਦ ਹੈ
10. ਉਹ ਇਸ ਸੰਸਾਰ ਦੇ ਨਹੀਂ ਹਨ
11. ਉਹਨਾਂ ਨੂੰ ਸੱਚ ਦੁਆਰਾ ਸੁੱਧ ਕੀਤਾ ਗਿਆ ਹੈ
12. ਉਹਨਾਂ ਨੂੰ ਭੇਜਿਆ ਗਿਆ ਹੈ ਜਿਸ ਤਰ੍ਹਾਂ ਯਿਸੂ ਨੂੰ ਭੇਜਿਆ ਗਿਆ ਸੀ
13. ਉਹਨਾਂ ਨੂੰ ਪਰਮੇਸ਼ਰ ਉਸੇ ਹੀ ਤਰ੍ਹਾਂ ਪਿਆਰ ਕਰਦੇ ਹਨ, ਜਿਵੇਂ ਉਹ ਯਿਸੂ ਨੂੰ ਕਰਦੇ ਹਨ

C. ਯੂਹੰਨਾ ਵਿਚ “ਵਡਿਆਈ” ਸ਼ਬਦ

1. ਸੇਪਟੁਜਿੰਟ (LXX) ਵਿਚ ਯੂਨਾਨੀ ਸ਼ਬਦ *doxa* ਡੋਕਸਾ ਦੁਆਰਾ 25 ਤੋਂ ਵੱਧ ਇਬਰਾਨੀ ਸ਼ਬਦਾਂ ਦਾ ਅਨੁਵਾਦ ਕੀਤਾ ਗਿਆ ਹੈ। ਪੁਰਾਣੇ ਨੇਮ ਦਾ ਪ੍ਰਮੁੱਖ ਸ਼ਬਦ *kabod* ਕਾਬੋਦ ਹੈ, ਜਿਸਦਾ ਅਰਥ ਹੈ “ਵੱਖਰਾ,” “ਭਾਰ,” “ਭਾਰੀਪਨ,” “ਮਾਣ,” “ਆਦਰ,” ਜਾਂ “ਪ੍ਰਕਾਸ਼/ਸ਼ਾਨਾ”
2. ਯੂਨਾਨੀ ਸ਼ਬਦ *doxa* ਡੋਕਸਾ ਦਾ ਅਰਥ ਕਿਰਿਆ “ਸੋਚਣ ਲਈ” ਆਦਰ ਤੋਂ ਆਉਂਦੀ ਹੈ।
3. ਯੂਹੰਨਾ ਵਿਚ ਇਸ ਸ਼ਬਦ ਦੇ ਬਹੁਤ ਸਾਰੇ ਵੱਖੇ ਵੱਖਰੇ ਅਰਥ ਹਨ

- a. ਦੈਵੀ ਵਡਿਆਈ (ਦੇਖੋ ਯੂਹੰਨਾ 17:5,24; 1:14; 12:41; 12:16)
- b. ਯਿਸੂ ਦੇ ਚਿੰਨ੍ਹਾਂ, ਉਪਦੇਸ਼ਾਂ ਅਤੇ ਆਖਰੀ ਹਫ਼ਤੇ ਦੇ ਕੰਮਾਂ ਦੁਆਰਾ ਪਿਤਾ ਦਾ ਪ੍ਰਕਾਸ਼ਨ (ਦੇਖੋ ਯੂਹੰਨਾ 17:4,10,22; 1:14; 2:11; 7:18; 11:4,40)
- c. ਖਾਸ ਕਰਕੇ ਸਲੀਬ ਦੁਆਰਾ (ਦੇਖੋ ਯੂਹੰਨਾ 17:1,4; 7:39; 12:23; 13:31-32)

ਸਪੱਸ਼ਟ ਤੌਰ ਤੇ ਇਹਨਾਂ ਵਰਤੋਂ ਵਿਚ ਕੁਝ ਤਰਲਤਾ ਹੈ। ਕੇਂਦਰੀ ਸੱਚਾਈ ਇਹ ਹੈ ਕਿ ਅਦਿੱਖ ਪਰਮੇਸ਼ਰ ਉਸ ਦੇ (ਭਾਵ ਯਿਸੂ ਮਸੀਹ ਦੇ, ਦੇਖੋ ਕੁਲਸੀਆਂ ਨੂੰ 1:15) ਸ਼ਬਦਾਂ ਅਤੇ ਕਾਰਜਾਂ ਦੁਆਰਾ ਮਨੁੱਖ ਵਿੱਚ ਪ੍ਰਗਟ ਹੁੰਦਾ ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 17:1-5

¹ ਇਹ ਗੱਲਾਂ ਕਹਿ ਚੁੱਕਣ ਦੇ ਪਿੱਛੋਂ ਯਿਸੂ ਨੇ ਆਪਣੀਆਂ ਅੱਖਾਂ ਉਤਾਹ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਪਿਤਾ, ਵੇਲਾ ਆ ਗਿਆ ਹੈ, ਆਪਣੇ ਪੁੱਤਰ ਦੀ ਵਡਿਆਈ ਕਰ ਕਿ ਪੁੱਤਰ ਤੇਰੀ ਵਡਿਆਈ ਕਰੇ। ² ਤੂੰ ਉਸ ਨੂੰ ਸਾਰਿਆਂ ਪ੍ਰਾਣੀਆਂ ਉੱਤੇ ਅਧਿਕਾਰ ਦਿੱਤਾ ਹੈ, ਤਾਂ ਜੋ ਉਹ ਉਹਨਾਂ ਸਾਰਿਆਂ ਨੂੰ ਅਨੰਤ ਜੀਵਨ ਦੇਵੇ, ਜਿਨ੍ਹਾਂ ਨੂੰ ਤੂੰ ਉਸ ਨੂੰ ਦਿੱਤਾ ਹੈ। ³ ਅਨੰਤ ਜੀਵਨ ਇਹ ਹੈ : ਉਹ ਤੈਨੂੰ ਇੱਕ ਮਾਤਰ ਸੱਚੇ ਪਰਮੇਸ਼ਰ ਨੂੰ ਅਤੇ ਯਿਸੂ ਮਸੀਹ, ਜਿਸ ਨੂੰ ਤੂੰ ਘੱਲਿਆ ਹੈ, ਜਾਣਨ। ⁴ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੈ। ਜੇ ਕੰਮ ਤੂੰ ਮੈਨੂੰ ਕਰਨ ਵਾਸਤੇ ਦਿੱਤਾ ਸੀ ਉਸ ਨੂੰ ਵੀ ਮੈਂ ਪੂਰਾ ਕਰ ਦਿੱਤਾ ਹੈ। ⁵ ਹੁਣ ਹੇ ਪਿਤਾ, ਮੈਨੂੰ ਉਹ ਹੀ ਵਡਿਆਈ ਦੇ ਜਿਹੜੀ ਸੰਸਾਰ ਦੇ ਰਚੇ ਜਾਣ ਤੋਂ ਪਹਿਲਾਂ ਮੇਰੀ ਸੀ ਅਤੇ ਤੇਰੇ ਕੋਲ ਸੀ।

17:1 “ਯਿਸੂ ਨੇ ਇਹ ਗੱਲਾਂ ਕਹੀਆਂ” ਇਹ ਕਥਨ ਯੂਹੰਨਾ 13-16 ਵਿਚ ਦੇ ਉੱਪਰਲੇ ਕਮਰੇ ਦੇ ਭਾਸ਼ਣ ਵੱਲ ਧਿਆਨ ਦਿਵਾਉਂਦਾ ਹੈ।

▣ “ਆਪਣੀਆਂ ਅੱਖਾਂ ਉਤਾਹ ਅਕਾਸ਼ ਵੱਲ ਚੁੱਕੀਆਂ” ਪ੍ਰਾਰਥਨਾ ਲਈ ਇਹ ਯਹੂਦੀ ਲੋਕਾਂ ਦਾ ਆਮ ਤਰੀਕਾ ਸੀ: ਹੱਥ, ਸਿਰ ਅਤੇ ਅੱਖਾਂ ਖੋਲ੍ਹ ਕੇ ਸਵਰਗ ਵੱਲ ਚੁੱਕਣੀਆਂ ਜਿਵੇਂ ਕਿ ਉਹ ਪਰਮੇਸ਼ਰ ਨਾਲ ਗੱਲਬਾਤ ਕਰਦੇ ਹੋਣ (ਦੇਖੋ ਯੂਹੰਨਾ 11:41; ਮਰਕੁਸ 7:34; ਲੂਕਾ 18:13; ਜ਼ਬੂਰ 123:1)। ਯਿਸੂ ਨੇ ਕਈ ਵਾਰ ਪ੍ਰਾਰਥਨਾ ਕੀਤੀ। ਇਸ ਨੂੰ ਲੂਕਾ ਦੀ ਖੁਸ਼ਖਬਰੀ ਵਿਚ ਵੀ ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ, ਦੇਖੋ ਲੂਕਾ 3:21; 5:16; 6:12; 9:18, 28; 11:1; 22:41-45; 23:34.

▣ “ਪਿਤਾ” ਯਿਸੂ ਨੇ ਅਕਸਰ ਪਿਤਾ ਨੂੰ ਇਸੇ ਸ਼ਬਦ ਨਾਲ ਪੁਕਾਰਿਆ (ਦੇਖੋ ਯੂਹੰਨਾ 11:41; 12:27,28; ਮੱਤੀ 11:25-27; ਲੂਕਾ 22:42; 23:34)। ਯਿਸੂ ਅਰਾਮੀ ਭਾਸ਼ਾ ਬੋਲਦੇ ਸਨ। ਅਰਾਮੀ ਭਾਸ਼ਾ ਵਿਚ ਯਿਸੂ *ਅੱਬਾ Abba* ਸ਼ਬਦ ਦੀ ਵਰਤੋਂ ਕਰਦੇ ਹਨ, ਜੋ ਕਿ ਇੱਕ ਬੱਚਾ ਆਪਣੇ ਪਿਤਾ ਜੀ ਨੂੰ ਘਰ ਬੁਲਾਉਣ ਲਈ ਇਸਤੇਮਾਲ ਕਰਦਾ ਸੀ, “ਡੈਡੀ” (ਦੇਖੋ ਮਰਕੁਸ 14:36)। ਯਿਸੂ ਦੇ ਇਸ ਤਰ੍ਹਾਂ ਕਹਿਣ ਨਾਲ, ਜਿਹੜੇ ਲੋਕ ਯਿਸੂ ਦੇ ਚੇਲੇ ਨਹੀਂ ਸਨ ਉਹ ਹੈਰਾਨ ਅਤੇ ਦੁੱਖੀ ਹੋ ਗਏ ਹੋਣਗੇ!

▣ “ਵੇਲਾ ਆ ਗਿਆ ਹੈ” ਇਹ ਦਰਸਾਉਂਦਾ ਹੈ ਕਿ ਯਿਸੂ ਨੂੰ ਉਹਨਾਂ ਦੀ ਸੇਵਕਾਈ ਦੇ ਸਮੇਂ ਅਤੇ ਮਕਸਦ ਬਾਰੇ ਜਾਣਕਾਰੀ ਸੀ (ਦੇਖੋ ਯੂਹੰਨਾ John 2:4; 7:6,8,30; 8:20; 12:23; 13:1)। ਉਹਨਾਂ ਨਾਲ ਸਭ ਕੁਝ ਅਚਾਨਕ ਨਹੀਂ ਹੋਇਆ।

▣ “ਆਪਣੇ ਪੁੱਤਰ ਦੀ ਵਡਿਆਈ ਕਰ” ਇਹ ਇਕ ਅਨਿਸ਼ਚਿਤ ਭੂਤ-ਕਾਲ ਵਾਕ ਹੈ। J ਯਿਸੂ ਹਮੇਸ਼ਾ ਯੂਹੰਨਾ ਵਿਚ ਇਸੇ ਤਰ੍ਹਾਂ ਦੇ ਸ਼ਬਦਾਂ ਵਿਚ ਆਪਣੀ ਮੌਤ ਦਾ ਜ਼ਿਕਰ ਕਰਦੇ ਹਨ। (ਦੇਖੋ ਯੂਹੰਨਾ 17:4; 7:39; 12:23; 13:31-32)। ਇਹ ਸ਼ਬਦ ਯਿਸੂ ਦੇ ਪਹਿਲਾਂ ਤੋਂ ਹੀ ਪਰਮੇਸ਼ਰ ਹੋਣ ਨਾਲ ਸੰਬੰਧ ਰੱਖਦਾ ਹੈ (ਦੇਖੋ ਯੂਹੰਨਾ 1:14 ਅਤੇ ਯੂਹੰਨਾ 17:5,24)। ਯਿਸੂ ਦੇ ਕੰਮਾਂ ਨੇ ਪਿਤਾ ਦੀ ਵਡਿਆਈ ਕੀਤੀ। ਆਪਸ ਵਿੱਚ ਇੱਕ ਪ੍ਰਤੀਕ੍ਰਿਆ ਸੀ! ਯੂਹੰਨਾ 1:14 ਦੇ ਵਿਸ਼ੇ ਨੂੰ ਦੇਖੋ ਅਤੇ ਸੰਦਰਭ ਨੂੰ ਧਿਆਨ ਵਿਚ ਰੱਖੋ।

“ਪੁੱਤਰ” ਲਈ ਖਾਸ ਵਿਸ਼ਾ: ਪਰਮੇਸ਼ਰ ਦੇ ਪੁੱਤਰ ਨੂੰ ਦੇਖੋ।

“ਪੁੱਤਰ” ਨਾਲ ਸਬੰਧਤ ਇਸ ਸਥਾਨ ਤੇ ਖਰੜਾ ਰੂਪ ਹੈ।

1. MSS P⁶⁰, κ, B, C*, W ਵਿਚ ਪੁੱਤਰ ਭਾਗ ਨਾਲ ਦਿਖਦਾ ਹੈ
 2. MSS A, D, C² ਵਿਚ ਪੁੱਤਰ ਇੱਕ ਸੰਬੰਧਕੀ ਪੜਨਾਂਵ ਹੈ
- UBS⁴: #1 a "B" ਰੂਪ ਨੂੰ ਪੇਸ਼ ਕਰਦੀ ਹੈ (ਲਗਭਗ ਸਹੀ)।

17:2 “ਪ੍ਰਾਣੀਆਂ ਉੱਤੇ ਅਧਿਕਾਰ ਦਿੱਤਾ ਹੈ” ਇਹ ਇੱਕ ਲਕੜ ਦਾ ਕੰਮ ਕਰਨ ਵਾਲੇ ਆਦਮੀ ਦਾ ਇੱਕ ਅੱਦਭੂਤ ਕਥਨ ਹੈ (ਦੇਖੋ ਯੂਹੰਨਾ 5:27; ਮੱਤੀ 11:27; 28:18; ਲੂਕਾ 10:22)। ਇਹ ਉਹੀ ਸ਼ਬਦ “ਅਧਿਕਾਰ” (*exousia*) ਐਕਸੋਸਿਆ ਹੈ ਜਿਸ ਦੀ ਵਰਤੋਂ ਯੂਹੰਨਾ 1:12; 5:27; 19:10,11 ਵਿਚ ਕੀਤੀ ਗਈ ਹੈ। ਇਸਦਾ ਅਨੁਵਾਦ “ਕਾਨੂੰਨੀ ਅਧਿਕਾਰ,” “ਅਧਿਕਾਰ,” ਜਾਂ “ਸ਼ਕਤੀ” ਵਜੋਂ ਵੀ ਕੀਤਾ ਜਾ ਸਕਦਾ ਹੈ

ਪ੍ਰਾਣੀਆਂ ਵਾਕ ਇੱਕ ਇੱਕਵਚਨ ਹੈ (ਇੱਕ ਇਬਰਾਨੀ ਮੁਹਾਵਰਾ ਜੋ ਮਨੁੱਖਜਾਤੀ ਦਾ ਜ਼ਿਕਰ ਕਰਦਾ ਹੈ, ਦੇਖੋ ਉਤਪੁਤ 6:12; ਜ਼ਬੂਰ 65:2; 145:21; ਯਸਾਯਾਹ 40:5; 66:23; ਯੇਏਲ 2:28).

▣ “ਜੇ ਉਹ ਉਹਨਾਂ ਸਾਰਿਆਂ ਨੂੰ” ਇਹ ਸ਼ਬਦ “ਸਾਰਿਆਂ ਨੂੰ” ਸਭਨਾਂ ਨੂੰ ਇੱਕ ਅਪੁੰਨਸਕ ਲਿੰਗ ਅਤੇ ਇੱਕਵਚਨ ਹੈ (ਦੇਖੋ ਯੂਹੰਨਾ 7,24), ਜਿਹੜਾ ਚੇਲਿਆਂ ਵੱਲ, ਮਸੀਹ ਦੀ ਦੇਹ ਵੱਲ ਇਸ਼ਾਰਾ ਕਰਦਾ ਹੈ ਨਾ ਕਿ ਕਿਸੇ, ਵਿਅਕਤੀ ਉੱਤੇ। ਇਹ ਕਿਰਿਆ ਇੱਕ ਪੂਰਨ ਕਾਲ ਕੰਮ ਕਰਨ ਵੱਲ ਇਸ਼ਾਰਾ ਕਰਦੀ ਹੈ ਜੋ ਕਿ ਇੱਕ ਸਦੀਵੇਂ ਦਾਨ ਬਾਰੇ ਗੱਲ ਕਰਦੀ ਹੈ। ਇਹ ਮੁਹਾਵਰਾ ਅਗਿਆਤ ਅਤੇ ਚੋਣ ਦੀ ਪੁਸ਼ਟੀ ਕਰਦਾ ਹੈ (ਦੇਖੋ ਯੂਹੰਨਾ 17:6,9,12,24; 6:37, 39; ਰੋਮੀਆਂ ਨੂੰ 8:29-30; ਅਫ਼ਸੀਆਂ ਨੂੰ 1:3-14)। ਪੁਰਾਣੇ ਨੇਮ ਵਿਚ ਚੁਣਨਾ ਸੇਵਾ ਲਈ ਸੀ, ਜਦੋਂ ਕਿ ਨਵੇਂ ਨੇਮ ਵਿਚ ਇਹ ਆਤਮਿਕ, ਸੁਰੱਖਿਅਤ ਅਤੇ ਸਦੀਵੀ ਮੁਕਤੀ ਲਈ ਹੈ। ਵਿਸ਼ਵਾਸੀਆਂ ਨੂੰ ਸੇਵਾ ਲਈ ਵੀ ਬੁਲਾਇਆ ਗਿਆ ਹੈ। ਚੋਣ ਕੇਵਲ ਪਰਮੇਸ਼ਰ ਦਾ ਕੰਮ ਨਹੀਂ ਹੈ, ਪਰ ਇਹ ਇਕਰਾਰਨਾਮੇ ਅਨੁਸਾਰ ਮਨੁੱਖੀ ਜ਼ਿੰਮੇਵਾਰੀ ਨਾਲ ਜੁੜਿਆ ਹੋਣਾ ਚਾਹੀਦਾ ਹੈ। ਇਸ ਦਾ ਕੇਂਦਰ ਮੈਂ ਉੱਤੇ ਨਹੀਂ ਪਰ ਜੀਵਨ ਉੱਤੇ ਹੈ। ਵਿਸ਼ਵਾਸੀਆਂ ਨੂੰ “ਪਵਿੱਤਰਤਾ” ਦੇ ਲਈ ਚੁਣਿਆ ਹੋਇਆ ਹੈ (ਦੇਖੋ ਅਫ਼ਸੀਆਂ 1:4), ਨਾ ਕਿ ਦੂਸਰੇ ਕੰਮਾਂ ਲਈ। ਇਹ ਵਾਕ ਨੂੰ ਅਜਿਹਾ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਪਿਤਾ ਯਿਸੂ ਨੂੰ ਕੇਵਲ ਕੁਝ ਹੀ ਮਨੁੱਖ ਦੇ ਰਹੇ ਹਨ ਨਾ ਕੀ ਬਾਕੀ ਮਨੁੱਖ ਵੀ।

ਖਾਸ ਵਿਸ਼ਾ: ਚੋਣ/ਪੂਰਵਨਿਯਤੀ ਅਤੇ ਇੱਕ ਸਿਧਾਂਤਕ ਸੰਤੁਲਨ ਦੀ ਲੋੜ SPECIAL TOPIC: ELECTION/PREDESTINATION AND THE NEED FOR A THEOLOGICAL BALANCE

ਖਾਸ ਵਿਸ਼ਾ: ਚੋਣ/ਪੂਰਵਨਿਯਤੀ ਅਤੇ ਇੱਕ ਸਿਧਾਂਤਕ ਸੰਤੁਲਨ ਦੀ ਲੋੜ

ਚੋਣ ਇੱਕ ਬਹੁਤ ਵਧੀਆ ਸਿਧਾਂਤ ਹੈ। ਹਾਲਾਂਕਿ, ਇਹ ਪੱਖਪਾਤ ਕਰਨ ਦੀ ਮੰਗ ਨਹੀਂ ਹੈ, ਸਗੋਂ ਇੱਕ ਜਰਿਆ, ਇੱਕ ਸਾਧਨ ਜਾਂ ਦੂਜਿਆਂ ਦੇ ਛੁਟਕਾਰੇ ਦਾ ਸਾਧਨ ਬਣਨ ਲਈ ਇੱਕ ਸੱਦਾ ਹੈ। ਪੁਰਾਣੇ ਨੇਮ ਵਿਚ ਇਹ ਸ਼ਬਦ ਮੁੱਖ ਤੌਰ ਤੇ ਸੇਵਾ ਲਈ ਵਰਤਿਆ ਜਾਂਦਾ ਸੀ; ਨਵੇਂ ਨੇਮ ਵਿਚ ਮੁੱਖ ਤੌਰ ਤੇ ਇਹ ਮੁਕਤੀ ਲਈ ਵਰਤਿਆ ਜਾਂਦਾ ਸੀ। ਬਾਈਬਲ ਕਦੀ ਵੀ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖਜਾਤੀ ਦੀ ਸੁਤੰਤਰ ਇੱਛਾ ਦੇ ਵਿਚਕਾਰ ਪ੍ਰਤੀਤ ਹੁੰਦੇ ਵਿਰੋਧ ਨੂੰ ਮਿਲਾਉਂਦੀ ਨਹੀਂ ਹੈ, ਪਰ ਦੋਵਾਂ ਦੀ ਪੁਸ਼ਟੀ ਕਰਦੀ ਹੈ। ਬਾਈਬਲ ਦੇ ਤਣਾਅ ਦੀ ਇੱਕ ਚੰਗੀ ਉਦਾਹਰਣ ਰੋਮੀਆਂ 9 ਵਿਚ ਪਰਮੇਸ਼ਰ ਦੀ ਹਕੂਮਤ ਦੀ ਚੋਣ ਉੱਤੇ ਅਤੇ ਰੋਮੀਆਂ 10 ਵਿਚ ਮਨੁੱਖਜਾਤੀ ਦੇ ਜ਼ਰੂਰੀ ਜਵਾਬਾਂ ਦੀ ਹੈ (ਦੇਖੋ ਰੋਮੀਆਂ ਨੂੰ 10:11,13).

ਇਸ ਧਰਮ-ਸ਼ਾਸਤਰੀ ਤਣਾਅ ਦੀ ਕੁੰਜੀ ਨੂੰ ਅਫ਼ਸੀਆਂ 1: 4 ਵਿਚ ਪਾਈ ਜਾ ਸਕਦੀ ਹੈ। ਯਿਸੂ ਪਰਮੇਸ਼ਰ ਦੁਆਰਾ ਹੋਏ ਆਦਮੀ ਹਨ ਅਤੇ ਸਾਰੇ ਲੋਕ ਉਹਨਾਂ ਵਿਚ ਸੰਭਵ ਤੌਰ ਤੇ ਚੁਣੇ ਗਏ ਹਨ (Karl Barth)। ਡਿੱਗਦੀ ਮਨੁੱਖਤਾ ਦੀ ਜ਼ਰੂਰਤ ਲਈ ਯਿਸੂ ਪਰਮੇਸ਼ਰ ਦੀ “ਹਾਂ” ਹਨ (Karl Barth)। ਅਫ਼ਸੀਆਂ 1: 4 ਇਸ ਮੁੱਦੇ ਨੂੰ ਸਪਸ਼ਟ ਕਰਨ ਵਿੱਚ ਸਹਾਇਤਾ ਕਰਦੀ ਹੈ ਕਿ ਪੂਰਵ-ਅਨੁਮਾਨ ਦਾ ਟੀਚਾ ਸਵਰਗ ਨਹੀਂ, ਸਗੋਂ ਪਵਿੱਤਰਤਾ ਹੈ (ਮਸੀਹ ਵਰਗੇ ਹੋਣਾ)। ਅਸੀਂ ਅਕਸਰ ਖੁਸ਼ਖ਼ਬਰੀ ਦੇ ਫੈਦਿਆਂ ਵੱਲ ਆਕਰਸ਼ਤ ਹੁੰਦੇ ਹਾਂ ਅਤੇ ਖੁਸ਼ਖ਼ਬਰੀ ਦੀਆਂ ਜ਼ਿੰਮੇਵਾਰੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ। ਪਰਮੇਸ਼ਰ ਦਾ ਸੱਦਾ (ਚੋਣ) ਅੱਜ ਦੇ ਸਮੇਂ ਲਈ ਅਤੇ ਹਮੇਸ਼ਾਂ ਦੇ ਜੀਵਨ ਲਈ ਹੈ।

ਸਿਧਾਂਤ ਦੂਸਰੀਆਂ ਸੱਚਾਈਆਂ ਦੇ ਸੰਬੰਧ ਵਿਚ ਆਉਂਦੀਆਂ ਹਨ, ਨਾ ਕਿ ਇਕੋ, ਨਿਰਲੇਪ ਸੱਚਾਈਆਂ ਵਿਚ। ਇਕ ਚੰਗਾ ਸਮਾਨਤਾ ਤਾਰਾ ਮੰਡਲ ਇੱਕ ਕੱਲੇ ਤਾਰੇ ਦੇ ਵਿਰੁੱਧ ਹੈ। ਪਰਮੇਸ਼ਰ ਸਚਿਆਈ ਸਹੀ' ਰੂਪ ਵਿਚ ਪੇਸ਼ ਕਰਦੇ ਹਨ ਨਾ ਕਿ ਗਲਤ ਰੂਪ ਵਿਚ। ਸਾਨੂੰ ਸਿਧਾਂਤਕ ਸੱਚਾਈਆਂ ਦੇ ਦਵੰਦਵਾਦੀ (ਵਿਰੋਧਭਾਸੀ) ਜੋੜਾਂ ਕਾਰਨ ਪੈਦਾ ਹੋਏ ਤਣਾਅ ਨੂੰ ਦੂਰ ਨਹੀਂ ਕਰਨਾ ਚਾਹੀਦਾ ਹੈ:

1. ਪੂਰਵਨਿਯਤੀ ਦੇ ਵਿਰੁੱਧ ਮਨੁੱਖੀ ਸੁਤੰਤਰ ਇੱਛਾ
2. ਇੱਕ ਵਿਸ਼ਵਾਸੀ ਦੀ ਸੁਰੱਖਿਆ ਦੇ ਵਿਰੁੱਧ ਦ੍ਰਿੜਤਾ ਦੀ ਲੋੜ
3. ਅਸਲੀ ਪਾਪ ਦੇ ਵਿਰੁੱਧ ਪਾਪ ਸਵੈਇੱਛੁਕ ਪਾਪ
4. ਪਾਪ ਰਹਿਤ ਦੇ (ਸਿੱਧਵਾਦ) ਵਿਰੁੱਧ ਘੱਟ ਪਾਪ ਕਰਨ ਵਾਲਾ
5. ਸੁਰੂਆਤੀ ਤਤਕਾਲੀ ਦੇਸ਼ ਮਾਫ਼ੀ ਅਤੇ ਸੁੱਧੀਕਰਨ ਦੇ ਵਿਰੁੱਧ ਪ੍ਰਗਤੀਸ਼ੀਲ ਸੁੱਧੀਕਰਨ
6. ਮਸੀਹੀ ਆਜ਼ਾਦੀ ਦੇ ਵਿਰੁੱਧ ਮਸੀਹੀ ਜ਼ਿੰਮੇਦਾਰੀ
7. ਪਰਮੇਸ਼ਰ ਦੀ ਅਪਰੰਪਾਰਤਾ ਦੇ ਵਿਰੁੱਧ ਪਰਮੇਸ਼ਰ ਦੀ ਸਰਬ-ਵਿਆਪਕਤਾ
8. ਪਰਮੇਸ਼ਰ ਨੂੰ ਜਾਣਿਆਂ ਨਹੀਂ ਜਾ ਸਕਦਾ ਦੇ ਵਿਰੁੱਧ ਪਰਮੇਸ਼ਰ ਜਿਹਨਾਂ ਨੂੰ ਵਚਨ ਦੁਆਰਾ ਜਾਣਿਆ ਜਾ ਸਕਦਾ ਹੈ
9. ਪਰਮੇਸ਼ਰ ਦਾ ਰਾਜ ਵਰਤਮਾਨ ਵਿਚ ਦੇ ਵਿਰੁੱਧ ਭਵਿੱਖ ਵਿਚ ਆਉਣ ਵਾਲੀ ਸਮਾਪਤੀ
10. ਤੋਬਾ ਪਰਮੇਸ਼ਰ ਦਾ ਇਕ ਦਾਨ ਦੇ ਵਿਰੁੱਧ ਤੋਬਾ ਮਨੁੱਖ ਦਾ ਪ੍ਰਤਿਗਿਆ ਲਈ ਜ਼ਰੂਰੀ ਜਵਾਬ
11. ਯਿਸੂ ਪਰਮੇਸ਼ਰ ਹਨ ਦੇ ਵਿਰੁੱਧ ਯਿਸੂ ਮਨੁੱਖ ਹਨ
12. ਯਿਸੂ ਪਿਤਾ ਦੇ ਬਰਾਬਰ ਦੇ ਵਿਰੁੱਧ ਯਿਸੂ ਪਰਮੇਸ਼ਰ ਦੇ ਅਧੀਨ

“ਨੇਮ” ਨਾਮਕ ਧਰਮ ਸ਼ਾਸਤਰੀ ਧਾਰਨਾ ਪਰਮੇਸ਼ਰ ਦੀ ਪ੍ਰਭੂਸੱਤਾ (ਜੋ ਕਿ ਪਰਮੇਸ਼ਰ ਹਮੇਸ਼ਾਂ ਪਹਿਲ ਲੈਂਦੇ ਹਨ ਅਤੇ ਕਾਰਜ-ਸੂਚੀ ਤਹਿ ਕਰਦੇ ਹਨ) ਮਨੁੱਖਜਾਤੀ ਦੁਆਰਾ ਅਰੰਭਕ ਅਤੇ ਨਿਰੰਤਰ ਤੋਬਾ ਕਰਨ ਵਾਲੇ ਵਿਸ਼ਵਾਸ ਦੀ ਪ੍ਰਤਿਕ੍ਰਿਆ ਦੇ ਨਾਲ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ ਜੋੜਦੀ ਹੈ (ਦੇਖੋ ਮਰਕੁਸ 1:15; ਰਸੂਲਾਂ 3:16,19; 20:21)। ਵਿਰੋਧ-ਭਾਸ ਦੀ ਲਿਖਤ ਨੂੰ ਬੜੇ ਧਿਆਨ ਨਾਲ ਪੜ੍ਹੋ ਅਤੇ ਦੂਸਰੀ ਲਿਖਤਾਂ ਦਾ ਉਜ਼ਰ ਕਰੋ! ਆਪਣੇ ਮਨ-ਪਸੰਦ ਸਿਧਾਂਤ ਜਾਂ ਅਧਿਆਅਤਮਕ ਗਿਆਨ ਦਾ ਬੜੇ ਜੋਸ਼ ਨਾਲ ਦਾਅਵਾ ਕਰਨ ਵਿਚ ਧਿਆਨ ਰੱਖੋ!

Copyright © 2014 [Bible Lessons International](http://BibleLessonsInternational.com)

▣ “ਜੇ ਉਹ ਉਹਨਾਂ ਸਾਰਿਆਂ ਨੂੰ ਅਨੰਤ ਜੀਵਨ ਦੇਵੇ” ਅਨੰਤ ਜੀਵਨ ਮਸੀਹ ਦੁਆਰਾ ਪਰਮੇਸ਼ਰ ਦਾ ਇੱਕ ਦਾਨ ਹੈ (ਦੇਖੋ ਯੂਹੰਨਾ 5:21,26; 6:40,47; 10:28; ਰੋਮੀਆਂ. 6:23; ਅਫਸੀਆਂ. 2:8; 1 ਯੂਹੰਨਾ 2:25; 5:11)। ਇਸ ਦਾ ਅਰਥ ਹੈ ਕਿ “ਪਰਮੇਸ਼ਰ ਦਾ ਜੀਵਨ,” “ਨਵਾਂ ਜੀਵਨ,” ਜਾਂ “ਪੁਨਰ-ਉਥਾਨ ਜੀਵਨ।” ਇਹ ਮੁੱਖ ਤੌਰ ਤੇ ਮਾਤਰਾ ਨਹੀਂ, ਪਰ ਗੁਣਵਤਾ ਹੈ (ਦੇਖੋ ਯੂਹੰਨਾ 10:10)।

17:3 “ਅਨੰਤ ਜੀਵਨ ਇਹ ਹੈ” ਇਹ ਯੂਹੰਨਾ ਦੁਆਰਾ ਪਾਈ ਗਈ “ਅਨੰਤ ਜੀਵਨ” ਦੀ ਪਰਿਭਾਸ਼ਾ ਹੈ। ਇਹ ਆਇਤ ਮਸੀਹੀ ਧਰਮ ਦੀਆਂ ਦੋ ਵੱਡੀਆਂ ਸੱਚਾਈਆਂ ਦਰਸਾਉਂਦੀ ਹੈ: (1) ਇੱਕ-ਈਸ਼ਰਵਾਦ (ਦੇਖੋ ਵਿਵਸਥਾ 6:4-6) ਅਤੇ (2) ਯਿਸੂ ਜੋ ਕਿ ਦਾਊਦ ਦੇ ਮਸੀਹ ਹਨ (ਦੇਖੋ 2 ਸਮੁਏਲ 7)। ਇਹ “ਅਨੰਤ ਜੀਵਨ” ਭਵਿੱਖ ਲਈ ਰਾਖਵੀਂ ਕੋਈ ਚੀਜ਼ ਨਹੀਂ ਹੈ ਪਰ ਹੁਣ ਯਿਸੂ ਮਸੀਹ ਵਿੱਚ ਉਪਲਬਧ ਹੈ।

▣ “ਕਿ ਉਹ ਤੈਨੂੰ ਜਾਣਨ” ਇਹ ਇਕ ਵਰਤਮਾਨ ਕਿਰਿਆਸ਼ੀਲ ਵਾਲੀ ਸ਼ਰਤ ਵਾਲਾ ਵਾਕ ਹੈ। ਇਹ ਕੇਵਲ ਪਰਮੇਸ਼ਰ ਬਾਰੇ ਬੋਧ ਗਿਆਨ ਲਈ ਨਹੀਂ ਹੈ, ਹਾਲਾਂਕਿ ਪੁਸ਼ਟੀ ਹੋਣ ਲਈ ਬਾਈਬਲ ਦੀ ਸੱਚਾਈ ਹੈ, ਪਰ ਨਿੱਜੀ ਸੰਬੰਧਾਂ ਦੀ ਸਾਮੀ ਵੰਸ਼ੀ ਭਾਵ ਵਿਚ ਵਰਤੋਂ ਕੀਤੀ ਜਾਂਦੀ ਹੈ। ਇਸ ਲਈ, ਸੱਚ ਇਹ ਹੈ ਕਿ ਯਿਸੂ ਹੀ ਮਸੀਹਾ ਹਨ, ਉਹ ਸੱਚੇ ਪਰਮੇਸ਼ਰ ਦਾ ਪੂਰਨ ਅਤੇ ਸੰਪੂਰਨ ਪ੍ਰਕਾਸ਼ ਹੈ, (ਦੇਖੋ ਯੂਹੰਨਾ 1:12,14; ਕੁਲਸੀਆਂ

ਨੂੰ. 1:15; ਇਬਰਾਨੀਆਂ ਨੂੰ 1:3) ਅਤੇ ਮਨੁੱਖਾਂ ਨੂੰ ਉਹਨਾਂ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ, ਉਹਨਾਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਤੇਬਾ ਕਰਨੀ ਚਾਹੀਦੀ ਹੈ, ਉਹਨਾਂ ਨੂੰ ਮੰਨਣਾ, ਅਤੇ ਉਹਨਾਂ ਵਿੱਚ ਦ੍ਰਿੜ ਰਹਿਣਾ ਚਾਹੀਦਾ ਹੈ।

▣ “ਇੱਕ ਮਾਤਰ ਸੱਚਾ ਪਰਮੇਸ਼ਰ” ਪੁਰਾਣਾ ਨਾਮੇ ਇੱਕ ਅਤੇ ਇੱਕ ਪਰਮੇਸ਼ਰ ਦੀ ਹੋਂਦ ਦੇ ਦਾਅਵੇ ਵਿਚ ਵਿਲੱਖਣ ਸੀ (ਦੇਖੋ ਕੂਚ 8:10; 9:14; ਵਿਵਸਥਾ. 4:35,39; 6:4; 33:26; 1 ਸਮੁਏਲ 2:2; 2 ਸਮੁਏਲ 7:22; 1 ਰਾਜਾ. 8:23; ਯਸਾਯਾਹ. 37:20; 44:6,8; 45:6-7,14,18,21,22; 46:9; ਯੂਹੰਨਾ 5:44; 1 ਕੁਰਿੰਥੀਆਂ 8:4,6; 1 ਤਿਮੋਥੀਉਸ 1:17; 2:5; ਯਹੂਦਾ 1:25)। ਨਿਰਪੱਖਤਾ ਵਿੱਚ ਇਹ ਕਹਿਣਾ ਲਾਜ਼ਮੀ ਹੈ ਕਿ ਪਰਮੇਸ਼ਰ ਦੀ ਵਿਲੱਖਣਤਾ ਅਤੇ ਏਕਤਾ ਦੀ ਪੁਰਾਣੇ ਨੇਮ ਦੀ ਪ੍ਰਸਤੁਤੀ ਪ੍ਰਾਚੀਨ ਨਜ਼ਦੀਕੀ ਪੂਰਬੀ ਦੇ ਬਹੁਤ ਸਾਰੇ ਅਧਿਆਤਮਿਕ ਜੀਵਾਂ ਦੇ ਸੰਸਾਰ ਦ੍ਰਿਸ਼ਟੀਕੋਣ ਦੇ ਪਿਛੋਕੜ ਦੇ ਵਿਰੁੱਧ ਹੈ। ਕੇਵਲ ਇੱਕ ਪਰਮੇਸ਼ਰ ਹੈ, ਪਰ ਦੂਸਰੇ ਆਤਮਕ ਜੀਵ ਹਨ (ਦੇਖੋ ਕੂਚ 15:11; ਵਿਵਸਥਾ 3:24; ਜ਼ਬੂਰ 86:8; 89:6)।

ਖਾਸ ਵਿਸ਼ਾ ਈਸ਼ਵਰਵਾਦ-ਇੱਕ :SPECIAL TOPIC: Monotheism

ਖਾਸ ਵਿਸ਼ਾ: ਇੱਕ-ਈਸ਼ਵਰਵਾਦ

ਮਨੁੱਖਜਾਤੀ ਨੇ ਹਮੇਸ਼ਾਂ ਮਹਿਸੂਸ ਕੀਤਾ ਹੈ ਕਿ ਹਕੀਕਤ ਤੋਂ ਇਲਾਵਾ ਸਰੀਰਕ ਨਾਲੋਂ ਵੀ ਵਧੇਰੇ ਕੁਝ ਹੁੰਦਾ ਹੈ (ਭਾਵ, ਉਹਨਾਂ ਦੇ ਨਿਯੰਤਰਣ ਤੋਂ ਬਾਹਰ ਦੀਆਂ ਚੀਜ਼ਾਂ ਤੋਂ ਪ੍ਰਭਾਵਤ, ਜਿਵੇਂ ਕਿ ਤੂਫਾਨ, ਗ੍ਰਹਿਣ, ਕੋਮੈਟ, ਮੌਸਮ, ਘਟਨਾਵਾਂ, ਮੌਤ ਆਦਿ)। ਮਾਨਵ-ਵਿਗਿਆਨੀ ਸਾਨੂੰ ਦੱਸਦੇ ਹਨ ਕਿ ਉਹਨਾਂ ਨੂੰ ਪ੍ਰਾਚੀਨ ਨਰ-ਪਸ਼ੂ ਦੀਆਂ ਕਬਰਾਂ ਵਿਚ ਅਜਿਹੀਆਂ ਚੀਜ਼ਾਂ ਮਿਲੀਆਂ ਜੋ ਜ਼ਾਹਰ ਤੌਰ ਤੇ ਅਗਲੇ ਜਨਮ ਲਈ ਹੁੰਦੀਆਂ ਹਨ, ਜਿਸ ਨੂੰ ਉਹ ਇਸ ਜ਼ਿੰਦਗੀ ਦੇ ਵਿਸਥਾਰ ਵਜੋਂ ਦੇਖਦੇ ਹਨ।

ਪਹਿਲੀ ਲਿਖਤ ਸਭਿਆਚਾਰ ਸੁਮੇਰ ਸੀ (ਦੱਖਣੀ ਟਾਈਗ੍ਰਿਸ, ਫਰਾਤ ਦਰਿਆ), ਜੋ ਲਗਭਗ 10,000 - 8,000 ਈਸਾ-ਪੂਰਵ ਨੂੰ ਆਰੰਭ ਹੋਇਆ। ਉਹਨਾਂ ਨੇ ਦੇਵਤਿਆਂ ਅਤੇ ਉਹਨਾਂ ਦੇ ਸੰਵਾਦ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਵਿਤਾਵਾਂ ਲਿਖੀਆਂ। ਮਨੁੱਖਾਂ ਦੀ ਤਰ੍ਹਾਂ ਜਿਹਨਾਂ ਵਿਚ ਬਹੁਤ ਸਾਰੀਆਂ ਕਮਜ਼ੋਰੀਆਂ ਹੁੰਦੀਆਂ ਹਨ। ਲਿਖੀਆਂ ਜਾਣ ਤੋਂ ਬਹੁਤ ਪਹਿਲਾਂ ਉਹਨਾਂ ਦੀਆਂ ਪਰੰਪਰਾਵਾਂ ਮੌਖਿਕ ਰੂਪ ਵਿੱਚ ਮੌਜੂਦ ਸਨ।

ਹੇਠ ਲਿਖੇ ਅਨੁਸਾਰ ਇੱਕ ਧਰਮ ਸ਼ਾਸਤਰੀ ਵਿਕਾਸ ਹੋਇਆ ਸੀ

1. ਅਧਿਆਤਮਵਾਦ
2. ਬਹੁਦੇਵ ਪੁਜਾਵਾਦ
3. ਇੱਕ ਵੱਡਾ ਦੇਵਤਾ (ਜਾਂ ਦਵੈਤਵਾਦ)

“ਇੱਕ ਈਸ਼ਵਰਵਾਦ ਦੀ ਧਰਨਾ” (ਇੱਕ ਅਤੇ ਕੇਵਲ ਇੱਕ ਹੀ ਪਰਮੇਸ਼ਰ, ਨੈਤਿਕ ਪਰਮੇਸ਼ਰ ਜਿਸ ਵਿਚ ਕੋਈ ਔਰਤ ਦਾ ਸਹਿਤ ਨਹੀਂ ਹੈ) ਕੇਵਲ ਬਹੁਦੇਵ ਪੁਜਾਵਾਦ ਦਾ “ਇੱਕ ਵੱਡਾ ਦੇਵਤਾ” ਨਹੀਂ ਹੈ ਜਾਂ ਇਰਾਨੀ ਦਵੈਤਵਾਦ (ਪਾਰਸੀਵਾਦ) ਦਾ ਇੱਕ ਚੰਗਾ ਦੇਵਤਾ ਨਹੀਂ ਹੈ, ਪਰ ਇਸਰਾਈਲ ਦਾ ਅਦੁੱਤੀ ਪਰਮੇਸ਼ਰ ਹੈ (ਅਬਰਾਹਾਮ ਅਤੇ ਅਯੂਬ, 2000 ਈਸਾ ਪੂਰਵ)। ਮਿਸਰ ਵਿੱਚ ਸੰਖੇਪ ਵਿੱਚ ਸਿਰਫ ਇੱਕ ਵਿਰਲਾ ਅਪਵਾਦ (Amenhotep IV, ਜਿਸ ਨੂੰ Akhenaten ਕਿਹਾ ਜਾਂਦਾ ਹੈ, 1367-1350 ਜਾਂ 1386-1361 ਈਸਾ ਪੂਰਵ, ਜਿਸ ਨੇ *Aten* ਦੀ ਪੂਜਾ ਕੀਤਾ, ਸੂਰਜ ਦੇਵਤਾ, ਜਿਸ ਨੂੰ ਕੇਵਲ ਇੱਕ ਪਰਮੇਸ਼ਰ ਮੰਨਦੇ ਸਨ) ਦੇਖੋ J. Assmann, *The Mind of Egypt*, pp. 216-217.

ਪੁਰਾਣੇ ਨੇਮ ਵਿਚ ਇਹ ਧਾਰਨਾ ਕਈ ਵਾਕਾਂ ਵਿੱਚ ਪ੍ਰਗਟ ਕੀਤੀ ਗਈ ਹੈ।

1. “ਯਹੋਵਾਹ ਵਰਗਾ, ਸਾਡੇ ਏਲੋਹਿਮ ਵਰਗਾ ਕੋਈ ਨਹੀਂ ਹੈ,” ਕੂਚ 8:10; 9:14; ਵਿਵਸਥਾ 33:26; 1 ਰਾਜਾ 8:23
2. “ਉਸ ਤੋਂ ਇਲਾਵਾ ਕੋਈ ਹੋਰ ਨਹੀਂ,” ਵਿਵਸਥਾ 4:35,39; 32:39; 1 ਸਮੁਏਲ 2:2; 2 ਸਮੁਏਲ 22:32; ਯਸਾਯਾਹ 45:21; 44:6,8; 45:6,21
3. “ਯਹੋਵਾਹ ਇੱਕ ਹੈ,” ਵਿਵਸਥਾ 6:4; ਰੋਮੀਆਂ 3:30; 1 Cor. 8:4,6; 1 ਤਿਮੋਥੀਉਸ 2:5; ਯਕੂਬ 2:19
4. “ਤੁਹਾਡੇ ਵਰਗਾ ਕੋਈ ਨਹੀਂ,” 2 ਸਮੁਏਲ 7:22; ਯਿਰਮਯਾਹ 10:6

5. “ਕੇਵਲ ਤੁਸੀਂ ਹੀ ਪਰਮੇਸ਼ਰ ਹੋ,” ਜ਼ਬੂਰ 86:10; ਯਸਾਯਾਹ 37:16
6. “ਮੇਰੇ ਤੋਂ ਅੱਗੇ ਕੋਈ ਪਰਮੇਸ਼ਰ ਨਹੀਂ ਸੀ, ਨਾ ਮੇਰੇ ਪਿੱਛੋਂ ਕੋਈ ਹੋਵੇਗਾ,” ਯਸਾਯਾਹ 43:10
7. “ਮੇਰੇ ਇਲਾਵਾ, ਦੂਜਾ ਕੋਈ ਨਹੀਂ ਹੈ...ਕੋਈ ਦੂਜਾ ਨਹੀਂ ਹੈ,” ਯਸਾਯਾਹ 45:5,6,22
8. “ਮੈਂ ਯਹੋਵਾਹ ਇਹ ਸਾਰੇ ਕੰਮ ਕਰਦਾ ਹਾਂ” ਯਸਾਯਾਹ 45:7 (ਦੇਖੋ ਅਮੋਸ 3:6)
9. “ਕੋਈ ਦੂਜਾ ਨਹੀਂ ਹੈ, ਕੋਈ ਦੂਜਾ ਪਰਮੇਸ਼ਰ ਨਹੀਂ ਹੈ,” ਯਸਾਯਾਹ 45:14,18
10. “ਮੇਰੇ ਤੋਂ ਬਿਨਾਂ ਕੋਈ ਨਹੀਂ ਹੈ,” ਯਸਾਯਾਹ 45:21
11. “ਕੋਈ ਦੂਜਾ ਨਹੀਂ ਹੈ;...ਮੇਰੇ ਵਰਗਾ ਕੋਈ ਨਹੀਂ ਹੈ,” ਯਸਾਯਾਹ 46:9

ਇਹ ਮੰਨਣਾ ਲਾਜ਼ਮੀ ਹੈ ਕਿ ਇਹ ਮਹੱਤਵਪੂਰਣ ਸਿਧਾਂਤ ਪ੍ਰਗਤੀਵਾਦੀ ਤਰੀਕਿਆਂ ਨਾਲ ਪ੍ਰਗਟ ਹੋਇਆ ਹੈ। ਮੁਢਲੇ ਕਥਨਾਂ ਨੂੰ “ਇੱਕ ਅਵਤਾਰਵਾਦ” ਜਾਂ ਵਿਹਾਰਕ ਇੱਕ ਈਸ਼ਵਰਵਾਦ ਵਜੋਂ ਸਮਝਿਆ ਜਾ ਸਕਦਾ ਸੀ (ਦੂਜੇ ਦੇਵੀ ਦੇਵਤੇ ਹਨ, ਅਰਥਾਤ, ਯਹੋਸੁਆ. 24:15; 1 ਰਾਜਾ. 18:21), ਪਰ ਸਾਡੇ ਲਈ ਕੇਵਲ ਇੱਕ ਹੀ ਪਰਮੇਸ਼ਰ ਹੈ (ਦੇਖੋ ਕੂਚ 15:11; 20:2-5; ਵਿਵਸਥਾ 5:7; 6:4,14; 10:17; 32:12; 1 ਰਾਜਾ 8:23; ਜ਼ਬੂਰ 83:18; 86:8; 136:1-9).

ਪਹਿਲੇ ਹਵਾਲੇ ਜੋ ਇਕ-ਵਚਨਤਾ (ਦਾਰਸ਼ਨਿਕ ਏਕਤਾਵਾਦ) ਨੂੰ ਦਰਸਾਉਣ ਲਈ ਅਰੰਭ ਹੁੰਦੇ ਹਨ ਛੇਤੀ ਹਨ (ਦੇਖੋ ਕੂਚ 8:10; 9:14; 20:2-3; ਵਿਵਸਥਾ 4:35,39; 33:26)। ਪੂਰੇ ਅਤੇ ਮੁਕਾਬਲੇ ਵਾਲੇ ਦਾਅਵੇ ਯਸਾਯਾਹ ਵਿਚ 43-46 ਮਿਲਦੇ ਹਨ (ਦੇਖੋ 43:10-11; 44:6,8; 45:7,14,18,22; 46:5,9).

ਪੁਰਾਣਾ ਨੇਮ ਪਰਾਈਆਂ ਕੌਮਾਂ ਦੇ ਦੇਵਤਿਆਂ ਦਾ ਵੇਰਵਾ ਇਸ ਤਰ੍ਹਾਂ ਕਰਦਾ ਹੈ

1. ਮਨੁੱਖਾਂ ਦੁਆਰਾ ਬਣਾਏ ਗਏ – ਵਿਵਸਥਾ 4:28; 2 ਰਾਜਾ 19:18; ਜ਼ਬੂਰ 115:4-8; 135:15-18; ਯਸਾਯਾਹ 2:8; 17:8; 37:19; 40:19; 41:7,24,29; 44:10,12; 46:6-7; ਯਿਰਮਯਾਹ 10:3-5; ਪ੍ਰਕਾਸ਼ 9:10
2. ਦੁਸ਼ਟ ਆਤਮਾਵਾਂ – ਵਿਵਸਥਾ 32:17; ਜ਼ਬੂਰ 106:37; ਯਸਾਯਾਹ 8:19; 19:3c; 1 ਕੁਰਿੰਥੀਆਂ 10:20; ਪ੍ਰਕਾਸ਼ 9:20
3. ਵਿਅਰਥ, ਕੁਝ ਨਹੀਂ – ਵਿਵਸਥਾ 32:21; 2 ਰਾਜਾ. 17:15; ਜ਼ਬੂਰ 31:6; ਯਸਾਯਾਹ 2:18; 41:29; ਯਿਰਮਯਾਹ 2:5; 10:8; 14:22; ਯਿਰਮਯਾਹ 2:5; 8:19
4. ਪਰਮੇਸ਼ਰ ਨਹੀਂ ਹਨ – ਵਿਵਸਥਾ 32:21; 2 ਇਤਿਹਾਸ 13:9; ਯਸਾਯਾਹ 37:19; ਯਿਰਮਯਾਹ 2:11; 5:7; 1 ਕੁਰਿੰਥੀਆਂ 8:4-5; 10:20; ਪ੍ਰਕਾਸ਼ 9:20

ਨਵਾਂ ਨੇਮ ਵਿਵਸਥਾ 6:4 ਦਾ ਸੰਕੇਤ ਰੋਮੀਆਂ 3:30; 1 ਕੁਰਿੰਥੀਆਂ 8:4,6; ਅਫਸੀਆਂ 4:6; 1 ਤਿਮੋਥੀਉਸ. 2:5 ਅਤੇ ਯਕੂਬ 2:19 ਵਿਚ ਦਿੰਦਾ ਹੈ। ਯਿਸੂ ਨੇ ਇਸ ਦਾ ਮੱਤੀ 22:36-37; ਮਰਕੁਸ 12:29-30; ਲੂਕਾ 10:27 ਵਿਚ ਪਹਿਲੇ ਹੁਕਮ ਦੇ ਤੌਰ ਤੇ ਹਵਾਲਾ ਦਿੱਤਾ। ਪੁਰਾਣਾ ਨੇਮ, ਅਤੇ ਨਾਲ ਹੀ ਨਵਾਂ ਨੇਮ, ਹੋਰ ਅਧਿਆਤਮਿਕ ਜੀਵਾਂ (ਦੁਸ਼ਟ ਆਤਮਾਵਾਂ, ਸਵਰਗਦੂਤਾਂ) ਦੀ ਹਕੀਕਤ ਤੇ ਜ਼ੋਰ ਦਿੰਦੇ ਹਨ, ਪਰ ਕੇਵਲ ਇੱਕ ਹੀ ਸ੍ਰਿਸ਼ਟੀਕਰਤਾ/ਛੱਟਕਾਰਾ ਦੇਣ ਵਾਲਾ ਪਰਮੇਸ਼ਰ ਹੈ (ਯਹੋਵਾਹ, ਉਤਪਤ 1:1)।

ਬਾਈਬਲ ਦੀ ਇੱਕ-ਈਸ਼ਵਰਵਾਦ ਦੀ ਵਿਸ਼ੇਸ਼ਤਾ ਇਸ ਤਰ੍ਹਾਂ ਹੈ

1. ਪਰਮੇਸ਼ਰ ਇੱਕ ਹੈ ਅਤੇ ਅਦੁੱਤੀ ਹੈ (ਤੱਤ-ਸ਼ਾਸਤਰ ਮੰਨੀ ਜਾਂਦੀ ਹੈ, ਨਿਰਧਾਰਤ ਨਹੀਂ ਹੈ)
2. ਪਰਮੇਸ਼ਰ ਵਿਅਕਤੀਗਤ ਹੈ (ਦੇਖੋ ਉਤਪਤ 1:26-27; 3:8)
3. ਪਰਮੇਸ਼ਰ ਨੈਤਿਕ ਹੈ (ਦੇਖੋ ਕੂਚ 34:6; ਨਿਹਮਯਾਹ. 9:17; ਜ਼ਬੂਰ 103:8-10)
4. ਪਰਮੇਸ਼ਰ ਨੇ ਮਨੁੱਖਾਂ ਨੂੰ ਆਪਣੇ ਸਰੂਪ ਵਿਚ ਬਣਾਇਆ (ਉਤਪਤ 1:26-27) ਸੰਗਤੀ ਕਰਨ ਲਈ (ਅਰਥਾਤ., #2)। ਉਹ ਜਲਨ ਰੱਖਣ ਵਾਲਾ ਪਰਮੇਸ਼ਰ ਹੈ(ਦੇਖੋ ਕੂਚ 20:5-6)

ਨਵੇਂ ਨੇਮ ਤੋਂ

1. ਪਰਮੇਸ਼ਰ ਦੇ ਤਿੰਨ ਅਨੰਤ, ਨਿੱਜੀ ਪ੍ਰਗਟਾਵੇ ਹਨ (ਦੇਖੋ ਖਾਸ ਵਿਸ਼ਾ: ਤ੍ਰਿਏਕਤਾ)
2. ਪਰਮੇਸ਼ਰ ਸਿੱਧ ਹੈ ਅਤੇ ਯਿਸੂ ਵਿਚ ਪੂਰੀ ਤਰ੍ਹਾਂ ਪ੍ਰਗਟ ਕੀਤਾ ਗਿਆ ਹੈ (ਦੇਖੋ ਯੂਹੰਨਾ 1:1-14; ਕੁਲਸੀਆਂ 1:15-19; ਇਬਰਾਨੀਆਂ 1:2-3)

3. ਪਰਮੇਸ਼ਰ ਦੀ ਡਿੱਗੀ ਹੋਈ ਮਨੁੱਖਜਾਤ ਦੀ ਮੁਕਤੀ ਲਈ ਯੋਜਨਾ ਆਪਣੇ ਇਕਲੋਤੇ ਪੁੱਤਰ ਦਾ ਬਲੀਦਾਨ ਹੈ (ਯਸਾਯਾਹ 53; ਮਰਕੁਸ 10:45; 2 ਕੁਰਿੰਥੀਆਂ 5:21; ਫਿੱਲੀ. 2:6-11; ਇਬਰਾਨੀਆਂ)

Copyright © 2014 [Bible Lessons International](#)

ਖਾਸ ਵਿਸ਼ਾ: ਯੂਹੰਨਾ ਦੀਆਂ ਲਿੱਖਤਾਂ ਵਿਚ "ਸੱਚ" (ਸ਼ਬਦ) SPECIAL TOPIC: "True" (the term) in John's Writings

ਖਾਸ ਵਿਸ਼ਾ: ਯੂਹੰਨਾ ਦੀਆਂ ਲਿੱਖਤਾਂ ਵਿਚ "ਸੱਚ" (ਸ਼ਬਦ)

1. ਪਰਮੇਸ਼ਰ ਪਿਤਾ
 - a. ਪਰਮੇਸ਼ਰ ਸੱਚਾ/ਭਰੋਸੇਯੋਗ ਹੈ (ਦੇਖੋ ਯੂਹੰਨਾ 3:33; 7:18,28; 8:26; 17:3; ਰੋਮੀਆਂ. 3:4; 1 ਥਿਮੋਥੀਆਂ 1:9; 1 ਯੂਹੰਨਾ 5:20; ਪ੍ਰਕਾਸ਼ 6:10)
 - b. ਪਰਮੇਸ਼ਰ ਦੇ ਰਾਹ ਸੱਚੇ ਹਨ (ਦੇਖੋ ਪ੍ਰਕਾਸ਼ 15:3)
 - c. ਪਰਮੇਸ਼ਰ ਦੇ ਨਿਆਂ ਸੱਚੇ ਹਨ (ਦੇਖੋ ਪ੍ਰਕਾਸ਼ 16:7; 19:2)
 - d. ਪਰਮੇਸ਼ਰ ਦੇ ਵਚਨ ਸੱਚੇ ਹਨ (ਦੇਖੋ ਪ੍ਰਕਾਸ਼ 19:11)
2. ਪੁੱਤਰ ਪਰਮੇਸ਼ਰ
 - a. ਪੁੱਤਰ ਸੱਚ ਹੈ
 - 1) ਸੱਚਾ ਪ੍ਰਕਾਸ਼ (ਦੇਖੋ ਯੂਹੰਨਾ 1:9; 1 ਯੂਹੰਨਾ 2:8)
 - 2) ਸੱਚੀ ਦਾਖ (ਦੇਖੋ ਯੂਹੰਨਾ 15:1)
 - 3) ਕਿਰਪਾ ਅਤੇ ਸਚਿਆਈ ਨਾਲ ਭਰਿਆ ਹੋਇਆ (ਦੇਖੋ ਯੂਹੰਨਾ 1:14,17)
 - 4) ਉਹ ਸੱਚ ਹੈ (ਦੇਖੋ ਯੂਹੰਨਾ 14:6; 8:32)
 - 5) ਉਹ ਸਚਿਆਈ ਹੈ (ਦੇਖੋ ਪ੍ਰਕਾਸ਼ 3:7,14; 19:11)
 - b. ਪੁੱਤਰ ਦੀ ਗਵਾਹੀ ਸੱਚੀ ਹੈ (ਦੇਖੋ ਯੂਹੰਨਾ 18:37)
3. ਇਹ ਤੁਲਨਾਤਮਕ ਭਾਵਨਾ ਰੱਖ ਸਕਦਾ ਹੈ
 - a. ਮੂਸਾ ਦੀ ਵਿਵਸਥਾ ਦੇ ਵਿਰੁੱਧ ਯਿਸੂ ਦੀ ਕਿਰਪਾ ਅਤੇ ਸਚਿਆਈ (ਦੇਖੋ ਯੂਹੰਨਾ 1:17)
 - b. ਉਜਾੜ ਵਿੱਚ ਡੇਰੇ ਦੇ ਵਿਰੁੱਧ ਸਵਰਗੀ ਡੇਰਾ (ਦੇਖੋ ਇਬਰਾਨੀਆਂ 8:2; 9:1)
4. ਯੂਹੰਨਾ ਦੀਆਂ ਲਿੱਖਤਾਂ ਵਿੱਚ ਇਸ ਸ਼ਬਦ ਦੇ ਅਕਸਰ ਕਈ ਅਰਥ ਸਨ (ਇਬਰਾਨੀ ਅਤੇ ਯੂਨਾਨੀ)। ਯਿਸੂ ਇਹਨਾਂ ਸਾਰਿਆਂ ਨੂੰ ਪਿਤਾ ਅਤੇ ਪੁੱਤਰ ਦਾ ਵਰਣਨ ਕਰਨ ਲਈ ਵਰਤਦੇ ਹਨ, ਜਿਵੇਂ ਕਿ ਇੱਕ ਇਨਸਾਨ ਵਜੋਂ, ਇਕ ਪ੍ਰਚਾਰਕ ਵਜੋਂ, ਅਤੇ ਜਿਵੇਂ ਉਹਨਾਂ ਦੇ ਸੰਦੇਸ਼ ਲਈ ਜੋ ਉਹਨਾਂ ਦੇ ਪਿੱਛੇ ਚਲਣ ਵਾਲਿਆਂ ਨੂੰ ਦਿੱਤਾ ਜਾਵੇਗਾ (ਦੇਖੋ ਯੂਹੰਨਾ 4:23; 19:35; ਇਬਰਾਨੀਆਂ 10:22; ਪ੍ਰਕਾਸ਼ 22:6)।
5. ਯੂਹੰਨਾ ਲਈ ਇਹ ਦੋਵੇਂ ਵਿਸ਼ੇਸ਼ ਪਿਤਾ ਨੂੰ ਇਕੋ ਇਕ ਭਰੋਸੇਯੋਗ ਈਸਵਰ ਦੱਸਦੇ ਹਨ (ਦੇਖੋ 5:44; 1 ਯੂਹੰਨਾ 5:20) ਅਤੇ ਯਿਸੂ ਮੁਕਤੀਦਾਤਾ ਦੇ ਉਦੇਸ਼ਾਂ ਲਈ ਉਸ ਦਾ ਸੱਚਾ ਅਤੇ ਸੰਪੂਰਨ ਪ੍ਰਗਟਾਵਾ ਹੈ, ਨਾ ਕਿ ਸਿਰਫ ਬੋਧਿਕ, ਤੱਥ!

Copyright © 2014 [Bible Lessons International](#)

▣ “ਅਤੇ ਯਿਸੂ ਮਸੀਹ, ਜਿਸ ਨੂੰ ਤੂੰ ਘੱਲਿਆ ਹੈ” ਇਹ ਯੂਹੰਨਾ ਦੁਆਰਾ ਇੱਕ ਸੰਪਾਦਕੀ ਟਿੱਪਣੀ ਹੋ ਸਕਦੀ ਹੈ। ਪਿਤਾ ਦੁਆਰਾ “ਭੇਜਿਆ ਗਿਆ” ਦੇ ਰੂਪ ਵਿੱਚ ਯਿਸੂ ਉੱਤੇ ਇਹ ਜ਼ੋਰ ਯੂਹੰਨਾ ਵਿੱਚ ਇੱਕ ਅਕਸਰ ਲੰਬਕਾਰੀ ਦਵੈਤਵਾਦ ਹੈ (ਦੇਖੋ ਯੂਹੰਨਾ 3:17,34; 5:36,38; 6:29,38,57; 7:29; 8:42; 10:36; 11:42;17:3,8,18,21,23,25; 20:21). ਰੱਬੀ ਲੋਕ *apostellō* ਅਪੋਸਤੋਲੋ ਸ਼ਬਦ ਦਾ ਇਸਤੇਮਾਲ ਉਸ ਵਿਅਕਤੀ ਲਈ ਕਰਦੇ ਸਨ ਜਿਸ ਨੂੰ ਸਰਕਾਰੀ ਪ੍ਰਤੀਨਿਧੀ ਦੇ ਰੂਪ ਵਿੱਚ ਭੇਜਿਆ ਜਾਂਦਾ ਸੀ। ਯੂਹੰਨਾ 5:24 ਵਿੱਚ ਖਾਸ ਵਿਸ਼ਾ: ਭੇਜਣਾ ਅਪੋਸਤੋਲੋ (Apostellō) ਨੂੰ ਦੇਖੋ।

17:4 “ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੈ” (ਯੂਹੰਨਾ 13:32 ਦੇ ਨੋਟ ਨੂੰ ਦੇਖੋ)। “ਵਡਿਆਈ” ਸ਼ਬਦ ਨੂੰ ਦੋ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ (1) “ਵਡਿਆਈ ਦੇਣ ਲਈ” ਜਾਂ (2) “ਵਡਿਆਈ ਨੂੰ ਪ੍ਰਗਟ ਕਰਨ ਲਈ”। ਯੂਹੰਨਾ 17:6 ਦਾ ਇਸ਼ਾਰਾ #2 ਵੱਲ ਹੈ। ਯਿਸੂ ਦਾ ਇੱਕ ਮੁੱਖ ਕੰਮ ਪਿਤਾ ਨੂੰ ਪ੍ਰਗਟ ਕਰਨਾ ਸੀ (ਦੇਖੋ ਯੂਹੰਨਾ 1:14,18)।

▣ “ਜੇ ਕੰਮ ਤੂੰ ਮੈਨੂੰ ਕਰਨ ਵਾਸਤੇ ਦਿੱਤਾ ਸੀ ਉਸ ਨੂੰ ਵੀ ਮੈਂ ਪੂਰਾ ਕਰ ਦਿੱਤਾ ਹੈ” ਯੂਨਾਨੀ ਜੜ੍ਹ, *telos* ਦਾ ਅਰਥ “ਪੂਰੀ ਤਰ੍ਹਾਂ ਪੂਰਾ ਕਰਨਾ ਹੈ” (ਦੇਖੋ ਯੂਹੰਨਾ 4:34; 5:36; 19:30)। “ਕੰਮ” ਚਾਰ ਤਰ੍ਹਾਂ ਦਾ ਸੀ।

1. ਪਿਤਾ ਨੂੰ ਪ੍ਰਗਟ ਕਰਨਾ (ਦੇਖੋ ਯੂਹੰਨਾ 1:14,18)
2. ਡਿੱਗੀ ਹੋਈ ਮਨੁੱਖਜਾਤ ਨੂੰ ਮੁਕਤੀ ਦੇਣਾ (ਦੇਖੋ ਮਰਕੁਸ 10:45; 2 ਕੁਰਿੰਥੀਆਂ 5:21)
3. ਸੱਚੀ ਮਨੁੱਖਤਾ ਦੀ ਉਦਾਹਰਨ (ਦੇਖੋ ਯੂਹੰਨਾ 13:31; 1 ਪਤਰਸ 2:21)
4. ਨਾਲ ਹੀ, ਯਿਸੂ ਦਾ ਦੂਜਿਆਂ ਲਈ ਪ੍ਰਾਰਥਨਾ ਕਰਨਾ ਜਾਰੀ ਰਹਿੰਦਾ ਹੈ (ਦੇਖੋ 1 ਯੂਹੰਨਾ 2:1; ਇਬਰਾਨੀਆਂ 7:25; 9:24)

17:5 “ਵਡਿਆਈ ਕਰ...ਵਡਿਆਈ” ਇਹ ਆਇਤ ਮਸੀਹ ਦੀ ਪੂਰਵ-ਮੌਜੂਦਗੀ ਉੱਤੇ ਜ਼ੋਰ ਦਿੰਦੀ ਹੈ (ਦੇਖੋ ਯੂਹੰਨਾ 1:1,15; 6:62; 8:58; 16:28; 17:11,13,24; 2 ਕੁਰਿੰਥੀਆਂ 8:9; ਫਿਲ 2:6-11; ਕੁਲਸੀਆਂ 1:17; ਇਬਰਾਨੀਆਂ 1:3; 10:5-8)। ਯਿਸੂ ਨੇ ਆਪਣੇ ਚੇਲਿਆਂ ਉੱਤੇ “ਵਡਿਆਈ” ਆਪਣੇ ਚਿੰਨਾਂ ਅਤੇ ਚਮਤਕਾਰਾਂ ਦੁਆਰਾ ਪ੍ਰਗਟ ਕੀਤਾ ਸੀ (ਦੇਖੋ ਯੂਹੰਨਾ 1:14; 2:11; 11:4,40; 12:28)। ਹੁਣ ਆਖਰੀ “ਵਡਿਆਈ” ਉਸ ਦੀ ਮੌਤ, ਪੁਨਰ ਉਥਾਨ, ਅਤੇ ਸਵਰਗ ਦੀ ਮਹਿਮਾ ਵੱਲ ਵਾਪਸ ਜਾਣਾ ਸੀ (ਦੇਖੋ ਯੂਹੰਨਾ 17:24; ਫਿਲੀ 2:5-6)। ਇਸ ਕਿਰਿਆ ਨੂੰ ਇਸ ਤਰੀਕੇ ਨਾਲ ਵਰਤਿਆ ਗਿਆ ਹੈ ਜਿਵੇਂ ਪਿਤਾ ਅੱਗੇ ਬੇਨਤੀ ਕੀਤੀ ਜਾ ਰਹੀ ਹੈ। “ਵਡਿਆਈ” ਉੱਤੇ ਪੂਰੇ ਨੋਟ ਨੂੰ ਯੂਹੰਨਾ 1¹⁴ ਵਿੱਚ ਦੇਖੋ।

ਯੂਹੰਨਾ 17: 6-19

⁶ “ਮੈਂ ਤੇਰਾ ਨਾਮ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਹੈ, ਜਿਨ੍ਹਾਂ ਨੂੰ ਤੂੰ ਮੈਨੂੰ ਇਸ ਸੰਸਾਰ ਵਿੱਚ ਦਿੱਤਾ ਹੈ। ਉਹ ਤੇਰੇ ਸਨ ਅਤੇ ਤੂੰ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਤੇਰੇ ਵਚਨ ਦੀ ਪਾਲਣਾ ਕੀਤੀ ਹੈ। ⁷ ਉਹ ਹੁਣ ਜਾਣਦੇ ਹਨ ਕਿ ਜੇ ਕੁਝ ਤੂੰ ਮੈਨੂੰ ਦਿੱਤਾ ਹੈ, ਉਹ ਤੇਰੇ ਕੋਲੋਂ ਹੀ ਆਇਆ ਹੈ। ⁸ ਕਿਉਂਕਿ ਮੈਂ ਉਹਨਾਂ ਨੂੰ ਉਹ ਵਚਨ ਦਿੱਤਾ, ਜਿਹੜਾ ਤੂੰ ਮੈਨੂੰ ਦਿੱਤਾ ਸੀ ਅਤੇ ਉਹਨਾਂ ਉਸ ਨੂੰ ਮੰਨਿਆ। ਉਹਨਾਂ ਸੱਚ ਜਾਣਿਆ ਕਿ ਮੈਂ ਤੇਰੇ ਕੋਲੋਂ ਆਇਆ ਹਾਂ ਅਤੇ ਤੂੰ ਹੀ ਮੈਨੂੰ ਘੱਲਿਆ ਹੈ। ⁹ “ਮੈਂ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਿਹਾ ਹਾਂ, ਮੈਂ ਸੰਸਾਰ ਦੇ ਲਈ ਪ੍ਰਾਰਥਨਾ ਨਹੀਂ ਕਰ ਰਿਹਾ, ਸਗੋਂ ਉਹਨਾਂ ਦੇ ਲਈ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ, ਕਿਉਂਕਿ ਉਹ ਤੇਰੇ ਹਨ। ¹⁰ ਸਭ ਕੁਝ ਜੇ ਮੇਰਾ ਹੈ, ਉਹ ਤੇਰਾ ਹੀ ਹੈ ਅਤੇ ਜੇ ਤੇਰਾ ਹੈ, ਉਹ ਮੇਰਾ ਹੈ। ਮੇਰੀ ਵਡਿਆਈ ਉਹਨਾਂ ਵਿੱਚ ਹੋਈ ਹੈ। ¹¹ ਮੈਂ ਅੱਗੇ ਤੋਂ ਸੰਸਾਰ ਵਿੱਚ ਨਹੀਂ ਰਹਾਂਗਾ, ਕਿਉਂਕਿ ਮੈਂ ਤੇਰੇ ਕੋਲ ਆ ਰਿਹਾ ਹਾਂ, ਪਰ ਉਹ ਸੰਸਾਰ ਵਿੱਚ ਰਹਿਣਗੇ। ਪਵਿੱਤਰ ਪਿਤਾ, ਆਪਣੇ ਨਾਮ ਦੇ ਰਾਹੀਂ ਜੇ ਨਾਮ ਤੂੰ ਮੈਨੂੰ ਦਿੱਤਾ ਹੈ, ਉਹਨਾਂ ਦੀ ਰੱਖਿਆ ਕਰ ਕਿ ਉਹ ਇੱਕ ਹੋਣ ਜਿਸ ਤਰ੍ਹਾਂ ਤੂੰ ਅਤੇ ਮੈਂ ਇੱਕ ਹਾਂ। ¹² ਜਦੋਂ ਤੱਕ ਮੈਂ ਉਹਨਾਂ ਦੇ ਨਾਲ ਰਿਹਾ ਮੈਂ ਤੇਰੇ ਨਾਮ ਦੇ ਰਾਹੀਂ ਜੇ ਨਾਮ ਤੂੰ ਮੈਨੂੰ ਦਿੱਤਾ ਹੈ, ਉਹਨਾਂ ਨੂੰ ਸੁਰੱਖਿਅਤ ਰੱਖਿਆ ਹੈ। ਮੈਂ ਉਹਨਾਂ ਦੀ ਪੂਰੀ ਪੂਰੀ ਰੱਖਿਆ ਕੀਤੀ ਅਤੇ ਵਿਨਾਸ਼ ਦੇ ਪੁੱਤਰ ਨੂੰ ਛੱਡ ਕੇ ਉਹਨਾਂ ਵਿੱਚੋਂ ਕੋਈ ਨਾਸ਼ ਨਾ ਹੋਇਆ ਕਿ ਧਰਮਗ੍ਰੰਥ ਦਾ ਵਾਕ ਪੂਰਾ ਹੋਵੇ। ¹³ ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ ਅਤੇ ਇਹ ਸਾਰੀਆਂ ਗੱਲਾਂ ਮੈਂ ਸੰਸਾਰ ਵਿੱਚ ਕਹਿ ਰਿਹਾ ਹਾਂ ਕਿ ਉਹਨਾਂ ਨੂੰ ਮੇਰਾ ਅਨੰਦ ਪੂਰਨ ਤੌਰ

ਤੇ ਮਿਲੇ । ¹⁴ ਮੈਂ ਉਹਨਾਂ ਨੂੰ ਤੇਰਾ ਵਚਨ ਦਿੱਤਾ ਹੈ, ਪਰ ਸੰਸਾਰ ਉਹਨਾਂ ਨੂੰ ਘਿਰਣਾ ਕਰਦਾ ਹੈ, ਕਿਉਂਕਿ ਜਿਸ ਤਰ੍ਹਾਂ ਮੈਂ ਸੰਸਾਰ ਦਾ ਨਹੀਂ ਹਾਂ, ਉਹ ਵੀ ਸੰਸਾਰ ਦੇ ਨਹੀਂ ਹਨ । ¹⁵ ਮੈਂ ਇਹ ਪ੍ਰਾਰਥਨਾ ਨਹੀਂ ਕਰਦਾ ਕਿ ਤੂੰ ਉਹਨਾਂ ਨੂੰ ਇਸ ਸੰਸਾਰ ਵਿੱਚੋਂ ਚੁੱਕ ਲੈ, ਸਗੋਂ ਇਹ ਕਿ ਤੂੰ ਉਹਨਾਂ ਨੂੰ ਦੁਸ਼ਟ ਤੋਂ ਸੁਰੱਖਿਅਤ ਰੱਖ । ¹⁶ ਜਿਸ ਤਰ੍ਹਾਂ ਮੈਂ ਇਸ ਸੰਸਾਰ ਦਾ ਨਹੀਂ ਹਾਂ, ਉਹ ਵੀ ਇਸ ਸੰਸਾਰ ਦੇ ਨਹੀਂ ਹਨ । ¹⁷ ਸੱਚ ਦੇ ਨਾਲ ਉਹਨਾਂ ਨੂੰ ਪਵਿੱਤਰ ਕਰ । ਤੇਰਾ ਵਚਨ ਹੀ ਸੱਚ ਹੈ । ¹⁸ ਜਿਸ ਤਰ੍ਹਾਂ ਤੂੰ ਮੈਨੂੰ ਸੰਸਾਰ ਵਿੱਚ ਘੱਲਿਆ ਹੈ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਸੰਸਾਰ ਵਿੱਚ ਘੱਲਿਆ ਹੈ । ¹⁹ ਉਹਨਾਂ ਦੇ ਲਈ ਮੈਂ ਆਪਣੇ ਆਪ ਨੂੰ ਤੈਨੂੰ ਅਰਪਿਤ ਕਰਦਾ ਹਾਂ ਤਾਂ ਜੋ ਉਹ ਵੀ ਸੱਚ ਦੁਆਰਾ ਅਰਪਿਤ ਕੀਤੇ ਜਾਣ ।

17:6 “ਮੈਂ ਤੇਰਾ ਨਾਮ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਹੈ” ਇਬਰਾਨੀ ਨਾਮ ਚਰਿੱਤਰ ਨੂੰ ਦਰਸਾਉਣ ਲਈ ਹੁੰਦੇ ਸਨ (ਦੇਖੋ ਯੂਹੰਨਾ 17:11,12,25-26; Ps. 9:10)। ਇਹ ਵਾਕ ਧਰਮ ਸ਼ਾਸਤਰੀ ਤੌਰ ਤੇ ਇਹ ਵੀ ਕਹਿੰਦਾ ਹੈ ਕਿ ਯਿਸੂ ਨੂੰ ਦੇਖਣਾ ਪਰਮੇਸ਼ਰ ਨੂੰ ਦੇਖਣਾ ਹੈ (ਦੇਖੋ ਯੂਹੰਨਾ 1:18; 12:45; 14:8-11; ਕੁਲਸੀਆਂ 1:15; ਇਬਰਾਨੀਆਂ 1:3)।

“ਨਾਮ” ਉੱਪਰਲੇ ਕਮਰੇ ਦੀ ਵਾਰਤਾਲਾਪ ਵਿੱਚ ਇੱਕ ਮਹੱਤਵਪੂਰਣ ਧਰਮ ਸ਼ਾਸਤਰੀ ਭੂਮਿਕਾ ਅਦਾ ਕਰਦਾ ਹੈ (ਦੇਖੋ ਯੂਹੰਨਾ 14:13,14,26; 15:16,21; 16:23,24,26; 17:6, 11,12,26)। ਯੂਹੰਨਾ 17 ਵਿੱਚ ਪਰਮੇਸ਼ਰ ਦੇ ਦੋ ਅਨੋਖੇ ਸਿਰਲੇਖ ਵਰਤੇ ਗਏ ਹਨ।

1. ਪਵਿੱਤਰ ਪਿਤਾ, ਯੂਹੰਨਾ 17:11
2. ਧਰਮੀ ਪਿਤਾ (ਯੁਕਤ ਪਿਤਾ), ਯੂਹੰਨਾ 17:25

▣ “ਜਿਹਨਾਂ ਨੂੰ ਤੂੰ ਮੈਨੂੰ ਇਸ ਸੰਸਾਰ ਵਿੱਚ ਦਿੱਤਾ” ਧਰਮ ਸ਼ਾਸਤਰੀ ਤੌਰ ਤੇ ਇਹ ਚੇਣ ਬਾਰੇ ਗੱਲ ਕਰਦਾ ਹੈ (ਦੇਖੋ ਯੂਹੰਨਾ 17:2,9,24; 6:37,39)। ਕੋਈ ਉਦੋਂ ਤਕ ਨਹੀਂ ਆ ਸਕਦਾ

1. ਪਰਮੇਸ਼ਰ ਨਾ ਦੇਣ
2. ਆਤਮਾ ਨਾ ਸੱਦੇ (ਯੂਹੰਨਾ 6:44,65)
3. ਉਹ ਪ੍ਰਾਪਤ ਕਰਨ (ਯੂਹੰਨਾ 1:12); ਵਿਸ਼ਵਾਸ ਕਰਨ (ਯੂਹੰਨਾ 3:16)

▣ “ਉਹਨਾਂ ਤੇਰੇ ਵਚਨ ਦੀ ਪਾਲਣਾ ਕੀਤੀ ਹੈ” ਆਗਿਆਕਾਰੀ ਹੋਣਾ ਨਿਰਨਾਕਾਰੀ ਹੈ (ਦੇਖੋ ਯੂਹੰਨਾ 8:51,55; 14:23; 15:10,20)। ਇਸ ਦੀ ਵਰਤੋਂ ਪੁਰਾਣੇ ਨੇਮ ਦੇ “ਦੇਸ਼ ਰਹਿਤ” ਅਰਥਾਂ ਦੇ ਸਮਾਨ ਕੀਤੀ ਜਾਂਦੀ ਹੈ (ਦੇਖੋ ਨੂਹ, ਉਤਪਤ 6:9; ਅਬਰਾਹਾਮ, ਉਤਪਤ 17:1; ਇਸਰਾਈਲ, ਵਿਵਸਥਾਸਾਰ. 18:13; ਅਯੂਬ, ਅਯੂਬ 1:1)। ਇਹ ਸੰਪੂਰਨ ਆਗਿਆਕਾਰੀ ਜਾਂ ਪਾਪ ਰਹਿਤ ਹੋਣ ਦਾ ਸੰਕੇਤ ਨਹੀਂ ਦਿੰਦਾ, ਪਰ ਜੇ ਕੁਝ ਪ੍ਰਗਟ ਹੋਇਆ ਹੈ ਉਸ ਨੂੰ ਸੁਣਨ ਅਤੇ ਕਰਨ ਦੀ ਇੱਛਾ ਹੈ, ਹੁਣ ਤੱਕ ਇਹ ਯਿਸੂ ਵਿੱਚ ਚੇਲਿਆਂ ਦੇ ਵਿਸ਼ਵਾਸ ਦਾ ਸੰਕੇਤ ਕਰਦਾ ਹੈ, ਯਿਸੂ ਵਿੱਚ ਬਣੇ ਰਹਿਣਾ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਜਿਵੇਂ ਯਿਸੂ ਉਹਨਾਂ ਨੂੰ ਪਿਆਰ ਕਰਦਾ ਸਨ।

17:7 “ਉਹ ਹੁਣ ਜਾਣਦੇ ਹਨ” ਇਹ ਇੱਕ ਪੂਰਨ-ਕਾਲ ਕਿਰਿਆਸ਼ੀਲ ਨਿਸ਼ਚੇਵਾਚਕ ਵਾਕ ਹੈ, ਜੋ ਕਿ “ਉਹ” (*hoti*) *ਹੋਤੀ* ਤੋਂ ਬਾਅਦ ਲਿਖਤ ਦੇ ਸੰਦੇਸ਼ ਵੱਲ ਇਸ਼ਾਰਾ ਕਰਦਾ ਹੈ। ਯੂਹੰਨਾ ਦੇ (*hoti*) “ਹੋਤੀ” ਇਸਤੇਮਾਲ ਲਈ ਯੂਹੰਨਾ 2:23 ਵਿੱਚ #4 ਵਿੱਚ ਖਾਸ ਵਿਸ਼ੇ ਨੂੰ ਦੇਖੋ।

▣ “ਜੇ ਕੁਝ ਤੂੰ ਮੈਨੂੰ ਦਿੱਤਾ ਹੈ” ਯਿਸੂ ਨੇ ਉਹੀ ਕੁਝ ਕਿਹਾ ਜੋ ਪਿਤਾ ਨੇ ਉਹਨਾਂ ਤੇ ਪ੍ਰਗਟ ਕੀਤਾ ਸੀ (ਦੇਖੋ ਯੂਹੰਨਾ 17:8; 7:16; 12:48-49).

17:8 “ਉਹਨਾਂ ਉਸ ਨੂੰ ਮੰਨਿਆ” ਉਹਨਾਂ ਨੇ ਪਰਮੇਸ਼ਰ ਬਾਰੇ ਯਿਸੂ ਦੇ ਸੰਦੇਸ਼ ਨੂੰ ਮੰਨਿਆ। ਇੱਥੇ ਕੋਈ ਸਿੱਧਾ ਮਨੋਰਥ ਨਹੀਂ ਦੱਸਿਆ ਗਿਆ ਹੈ। ਯੂਹੰਨਾ 1:12 ਵਿੱਚ ਯਿਸੂ ਨੂੰ ਮੰਨਣ/ਪ੍ਰਾਪਤ ਕਰਨ ਦਾ ਸਿੱਧਾ ਉਦੇਸ਼ ਹੈ, ਇਹ ਉਹ ਸੰਦੇਸ਼ ਹੈ ਜੋ ਯਿਸੂ ਨੇ ਪਰਮੇਸ਼ਰ ਬਾਰੇ ਦੱਸਿਆ ਹੈ (ਦੇਖੋ ਯੂਹੰਨਾ 17:4)। ਇਹ ਖੁਸ਼ਖਬਰੀ ਦੇ ਦੋਹਾਂ ਪਹਿਲੂਆਂ ਨੂੰ ਉਜਾਗਰ ਕਰਦਾ ਹੈ (1) ਇੱਕ ਵਿਅਕਤੀ ਅਤੇ (2) ਇੱਕ ਸੰਦੇਸ਼।

▣ “ਉਹਨਾਂ ਨੇ ਮੰਨਿਆ...ਉਹਨਾਂ ਨੇ ਵਿਸ਼ਵਾਸ ਕੀਤਾ” ਇਹ ਇਕ ਅਨਿਸ਼ਚਿਤ ਭੂਤ-ਕਾਲ ਦੀ ਕਿਰਿਆ ਦਾ ਕਿਰਿਆਸ਼ੀਲ ਨਿਸ਼ਚੇਵਾਚਕ ਹੈ। ਇਹ ਸੱਚਾਈਆਂ ਯਿਸੂ ਦੇ ਬ੍ਰਹਮ ਮੂਲ ਅਤੇ ਸੰਦੇਸ਼ ਨੂੰ ਦਰਸਾਉਂਦੀਆਂ ਹਨ (ਦੇਖੋ ਯੂਹੰਨਾ 5:19; 6:68-69; 12:48-49; 16:30; 17:18,21,23,25)।

17:9 “ਮੈਂ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਿਹਾ ਹਾਂ” ਯਿਸੂ ਸਾਡਾ ਵਿਚੋਲਾ ਹੈ (ਦੇਖੋ 1 ਤਿਮੋਥੀਉਸ 2:5; ਇਬਰਾਨੀਆਂ 8:6; 9:15; 12:24) ਅਤੇ ਸਲਾਹਕਾਰ ਹੈ (ਦੇਖੋ 1 ਯੂਹੰਨਾ 2:1)। ਆਤਮਾ ਦੀ ਤਰ੍ਹਾਂ (ਦੇਖੋ ਰੋਮੀਆਂ 8:26-27), ਪਿਤਾ ਵੀ ਉਹਨਾਂ ਕੰਮਾਂ ਵਿਚ ਸ਼ਾਮਲ ਹੈ (ਦੇਖੋ ਯੂਹੰਨਾ 16: 26-27)। ਤ੍ਰਿਏਕਤਾ ਦੇ ਸਾਰੇ ਤਿੰਨ ਵਿਅਕਤੀ ਮੁਕਤੀ ਦੇ ਸਾਰੇ ਪਹਿਲੂਆਂ ਵਿੱਚ ਸ਼ਾਮਲ ਹਨ।

▣ “ਸੰਸਾਰ” ਕੋਸਮੋਸ *Kosmos* ਇਸ ਅਧਿਆਏ ਵਿਚ ਤੇਰ੍ਹਾਂ ਵਾਰ ਇਸਤੇਮਾਲ ਕੀਤਾ ਗਿਆ ਹੈ। ਯਿਸੂ (1) ਗ੍ਰਹਿ (ਦੇਖੋ ਯੂਹੰਨਾ 17: 5,24) ਅਤੇ (2) ਵਿਸ਼ਵਾਸੀਆਂ ਦੇ ਇਸ ਦੇ ਪਤਨ ਨਾਲ ਸੰਬੰਧਾਂ ਦੀ ਚਿੰਤਾ ਕਰਦਾ ਹੈ (ਦੇਖੋ ਯੂਹੰਨਾ 1:10; 17:6,9,11,13,14, 15,16,17,18,21,23)। ਯੂਹੰਨਾ ਦੀਆਂ ਲਿਖਤਾਂ ਵਿਚ ਇਸ ਸ਼ਬਦ ਦਾ ਵਿਲੱਖਣ ਅਰਥ ਹੈ “ਮਨੁੱਖੀ ਸਮਾਜ ਪਰਮੇਸ਼ਰ ਤੋਂ ਇਲਾਵਾ ਸੰਗਠਿਤ ਅਤੇ ਕਾਰਜਸ਼ੀਲ ਹਨ।” ਕਈ ਵਾਰ ਇਸ ਦਾ ਮਤਲਬ ਹੈ (1) ਗ੍ਰਹਿ; (2) ਧਰਤੀ ਉੱਤੇ ਸਾਰੀ ਜ਼ਿੰਦਗੀ; ਜਾਂ (3) ਪਰਮੇਸ਼ਰ ਤੋਂ ਬਿਨਾਂ ਜੀਵਨ ਯੂਹੰਨਾ 14:17 ਤੇ ਖਾਸ ਵਿਸ਼ੇ ਨੂੰ ਦੇਖੋ

17:10 “ਸਭ ਕੁਝ ਜੇ ਮੇਰਾ ਹੈ, ਉਹ ਤੇਰਾ ਹੀ ਹੈ ਅਤੇ ਜੇ ਤੇਰਾ ਹੈ, ਉਹ ਮੇਰਾ ਹੈ” ਇਹ ਤ੍ਰਿਏਕਤਾ ਦੀ ਏਕਤਾ ਨੂੰ ਪ੍ਰਗਟ ਕਰਦਾ ਹੈ (ਦੇਖੋ ਯੂਹੰਨਾ 17:11, 21-23; 16:15)। ਤ੍ਰਿਏਕਤਾ ਲਈ ਯੂਹੰਨਾ 14:26 ਵਿਚ ਖਾਸ ਵਿਸ਼ੇ ਨੂੰ ਦੇਖੋ।

▣ “ਮੇਰੀ ਵਡਿਆਈ ਉਹਨਾਂ ਵਿੱਚ ਹੋਈ ਹੈ” ਇਹ ਇਕ ਪੂਰਨ ਕਾਲ ਸੰਪੂਰਨ ਨਿਸ਼ਚੇਵਾਕ ਵਾਕ ਹੈ। ਇੱਕ ਚੇਲੇ ਦੀ ਜ਼ਿੰਦਗੀ ਯਿਸੂ ਦਾ ਆਦਰ ਕਰਨਾ ਹੈ ਜਿਵੇਂ ਉਸ ਨੇ ਪਿਤਾ ਆਦਰ ਕੀਤਾ। ਇਹ ਕਿੰਨੀ ਵੱਡੀ ਜ਼ਿੰਮੇਵਾਰੀ ਹੈ!

17:11 “ਮੈਂ ਅੱਗੇ ਤੋਂ ਸੰਸਾਰ ਵਿੱਚ ਨਹੀਂ ਰਹਾਂਗਾ” ਇਹ ਸੰਕੇਤ ਦਿੰਦਾ ਹੈ (1) ਆਉਣ ਵਾਲੇ ਭਵਿੱਖ ਦਾ (ਉੱਠਾ ਲੈ ਜਾਣ ਦਾ) ਜਦੋਂ ਯਿਸੂ ਪਿਤਾ ਕੋਲ ਵਾਪਸ ਚਲੇ ਜਾਣਗੇ (ਦੇਖੋ ਰਸੂਲਾਂ 1: 9-10) ਜਾਂ (2) ਯਿਸੂ ਦਾ ਜਨਤਕ ਸੇਵਕਾਈ ਦਾ ।

▣ “ਪਵਿੱਤਰ ਪਿਤਾ” ਇਹ ਸ਼ਬਦ “ਪਵਿੱਤਰ” ਨਵੇਂ ਨੇਮ ਵਿਚ ਪਿਤਾ ਲਈ ਕੇਵਲ ਇਸ ਸਥਾਨ ਉੱਤੇ ਹੀ ਵਰਤਿਆ ਗਿਆ ਹੈ। ਜਿਵੇਂ ਪੁਰਾਣੇ ਨੇਮ ਵਿਚ (ਉਸੇ ਤਰ੍ਹਾਂ ਹੀ 1 ਪਤਰਸ 1:15 ਵਿਚ ਇਕ ਅਹੁਦੇ ਦੇ ਰੂਪ ਵਿਚ “ਪਵਿੱਤਰ” ਵਰਤਿਆ ਗਿਆ ਹੈ)। ਇਹ ਵਿਸ਼ੇਸ਼ਣ (*ਹਾਗੀਓਸ* *hagios*) ਅਕਸਰ ਆਤਮਾ ਨੂੰ ਵੀ ਮੰਨਿਆ ਜਾਂਦਾ ਹੈ (ਦੇਖੋ ਯੂਹੰਨਾ 1:33; 14:26; 20:22)। ਯੂਹੰਨਾ 17:17 ਯੂਨਾਨੀ ਸ਼ਬਦ (*ਹਾਗੀਆਸਮੋਸ* *hagiasmos*) ਚੇਲਿਆਂ ਲਈ ਅਤੇ ਯੂਹੰਨਾ 17:19 ਵਿਚ ਯੂਨਾਨੀ ਸ਼ਬਦ (*ਹਾਗੀਆਜੋ* *hagiazō*) ਯਿਸੂ ਲਈ ਵਰਤਿਆ ਗਿਆ ਹੈ।

ਇਸ ਸ਼ਬਦ ਦਾ ਮੁੱਖ ਉਪਚਾਰ “ਪਰਮੇਸ਼ਰ ਦੀ ਸੇਵਾ ਲਈ” ਅਲੱਗ ਕਰਨਾ ਹੈ (ਦੇਖੋ ਯੂਹੰਨਾ 17:17,19)। ਇਹ ਉਹਨਾਂ ਵਿਅਕਤੀਆਂ, ਸਥਾਨਾਂ ਅਤੇ ਚੀਜ਼ਾਂ ਲਈ ਵਰਤਿਆ ਜਾਂਦਾ ਹੈ ਜੋ ਕੇਵਲ ਪਰਮੇਸ਼ਰ ਦੀ ਸੇਵਾ ਲਈ ਇਸਤੇਮਾਲ ਹੁੰਦੇ ਹਨ। ਇਹ ਪਰਮੇਸ਼ਰ ਦੇ ਪਾਰਦਰਸ਼ਕ ਚਰਿੱਤਰ ਦਾ (ਇਸਰਾਈਲ ਦਾ ਪਵਿੱਤਰ ਪੁਰਖ) ਅਤੇ ਸਰੀਰਕ, ਧਰਤੀ, ਡਿੱਗਣ ਵਾਲੀਆਂ ਚੀਜ਼ਾਂ ਤੋਂ ਵੱਖਰਾ ਵਰਣਨ ਕਰਦਾ ਹੈ। ਯਿਸੂ ਪਵਿੱਤਰ ਸਨ; ਜਿਵੇਂ ਜਿਵੇਂ ਉਹਨਾਂ ਦੇ ਚੇਲੇ ਹੋਰ ਜ਼ਿਆਦਾ ਉਹਨਾਂ ਵਰਗੇ ਬਣਦੇ ਜਾਂਦੇ ਸਨ, ਉਹ ਵੀ ਯਿਸੂ ਦੀ “ਪਵਿੱਤਰਤਾ” ਨੂੰ ਦਿਖਾਉਂਦੇ ਹਨ। ਪੰਜਾਬੀ ਸ਼ਬਦ “ਸੰਤ” ਦਾ ਮੂਲ ਯੂਨਾਨੀ ਸ਼ਬਦ “ਪਵਿੱਤਰ” ਹੈ। ਵਿਸ਼ਵਾਸੀ ਪਵਿੱਤਰ ਹਨ ਕਿਉਂਕਿ ਉਹ ਮਸੀਹ ਵਿੱਚ ਹਨ, ਪਰ ਉਹਨਾਂ ਨੂੰ ਹੋਰ ਵੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਉਹ ਉਸ ਦੇ ਲਈ ਜਿਉਂਦੇ ਹਨ, ਉਸ ਦੇ ਵਾਂਗ, ਅਤੇ ਉਸ ਦੇ ਲਈ।

[ਖਾਸ ਵਿਸ਼ਾ: ਪਵਿੱਤਰ SPECIAL TOPIC: Holy](#)

ਖਾਸ ਵਿਸ਼ਾ: ਪਵਿੱਤਰ

- I. ਪੁਰਾਣਾ ਨਮੇ (ਜ਼ਿਆਦਾਤਰ ਯਸਾਯਾਹ ਦੁਆਰਾ ਦਰਸਾਇਆ ਗਿਆ ਹੈ)
 - A. ਕਾਦੋਸ਼ *kadosh* ਸ਼ਬਦ (BDB 872, KB 1072) ਦੀ ਸ਼ਬਦਾਵਲੀ ਅਨਿਸ਼ਚਿਤ ਹੈ, ਇਹ ਸੰਭਵ ਤੌਰ ਤੇ ਕਨਾਨੀ ਹੈ (ਭਾਵ ਯੂਗੈਰਿਟਿਟਜ਼ ਹੈ)। ਇਹ ਸੰਭਵ ਹੈ ਕਿ (ਕਾਦੋਸ਼) ਦਾ ਮੂਲ ਅਰਥ “ਵੱਖ ਕਰਨਾ” ਹੈ। ਇਹ ਪ੍ਰਚਲਿਤ ਪਰਿਭਾਸ਼ਾ “ਪਰਮੇਸ਼ਰ ਲਈ ਅਗਲ ਕੀਤਾ ਗਿਆ” (ਕਨਾਨੀ ਸਭਿਆਚਾਰ ਤੋਂ, ਦੇਖੋ ਵਿਵਸਥਾ 7:6; 14:2,21; 26:19) ਦਾ ਸਰੋਤ ਹੈ।
 - B. ਇਹ ਚੀਜ਼ਾਂ, ਸਥਾਨਾਂ, ਸਮੇਂ ਅਤੇ ਵਿਅਕਤੀਆਂ ਵਿੱਚ ਪਰਮੇਸ਼ਰ ਦੀ ਹਜ਼ੂਰੀ ਨਾਲ ਸੰਬੰਧ ਰੱਖਦਾ ਹੈ। ਇਸ ਦਾ ਇਸਤੇਮਾਲ ਉਤਪਤ ਵਿਚ ਨਹੀਂ ਕੀਤਾ ਜਾਂਦਾ, ਪਰ ਇਸ ਦਾ ਇਸਤੇਮਾਲ ਕੂਚ, ਲੇਵੀਆਂ ਅਤੇ ਗਿਣਤੀ ਦੀਆਂ ਪੁਸਤਕਾਂ ਵਿਚ ਆਮ ਹੈ।
 - C. ਭਵਿੱਖਬਾਣੀ ਸਾਹਿਤ (ਜਿਵੇਂ ਕਿ ਯਸਾਯਾਹ ਅਤੇ ਹੋਸ਼ੇਆ) ਵਿਚ ਪਹਿਲਾਂ ਮੌਜੂਦ ਨਿੱਜੀ ਤੱਤ ਹੈ, ਪਰ ਜ਼ੋਰ ਨਹੀਂ ਦਿੱਤਾ ਜਾਂਦਾ ਹੈ (ਦੇਖੋ ਵਿਸ਼ਾ: ਪਵਿੱਤਰ ਪੁਰਖ)। ਇਹ ਪਰਮੇਸ਼ਰ ਦੇ ਤੱਤ ਨੂੰ ਨਿਰਧਾਰਤ ਕਰਨ ਦਾ ਇੱਕ ਤਰੀਕਾ ਬਣ ਜਾਂਦਾ ਹੈ (ਦੇਖੋ ਯਸਾਯਾਹ 6:3)। ਪਰਮੇਸ਼ਰ ਪਵਿੱਤਰ ਹੈ। ਉਸ ਦਾ ਨਾਮ ਉਸ ਦੇ ਪਵਿੱਤਰ ਚਰਿੱਤਰ ਨੂੰ ਦਿਖਾਉਂਦਾ ਹੈ। ਉਸ ਦੇ ਲੋਕ ਜੋ ਲੋੜਵੰਦ ਸੰਸਾਰ ਵਿਚ ਉਸ ਦੇ ਚਰਿੱਤਰ ਨੂੰ ਪ੍ਰਗਟ ਕਰਦੇ ਹਨ ਉਹ ਵੀ ਪਵਿੱਤਰ ਹਨ (ਜੇਕਰ ਉਹ ਵਿਸ਼ਵਾਸ ਦੇ ਨੇਮ ਦੀ ਆਗਿਆ ਮੰਨਦੇ ਹਨ)।
 1. ਵਿਸ਼ੇਸ਼ਣ, BDB 872 𐤒𐤏𐤕, “ਪਵਿੱਤਰ,” “ਪਾਕ” ਦਾ ਇਸਤੇਮਾਲ
 - a. ਪਰਮੇਸ਼ਰ, ਯਸਾਯਾਹ 5:16; 6:3 (ਤਿੰਨ ਵਾਰ); ਦੇਖੋ ਖਾਸ ਵਿਸ਼ਾ: ਪਵਿੱਤਰ ਪੁਰਖ
 - b. ਉਸ ਦਾ ਨਾਮ, ਯਸਾਯਾਹ 40:25; 49:7; 57:15
 - c. ਉਸ ਦੀ ਰਹਿਣ ਦੀ ਥਾਂ, ਯਸਾਯਾਹ 57:15
 - d. ਉਸ ਦਾ ਸਬੱਤ, ਯਸਾਯਾਹ. 58:13
 2. ਕਿਰਿਆ, BDB 872 𐤒𐤏𐤕, “ਅਲੱਗ ਕੀਤਾ ਜਾਣਾ,” “ਪਵਿੱਤਰ ਕਰਨਾ”
 - a. ਪਰਮੇਸ਼ਰ ਦਾ ਚਰਿੱਤਰ, ਯਸਾਯਾਹ. 5:16; 29:23
 - b. ਪਰਮੇਸ਼ਰ, ਯਸਾਯਾਹ. 8:13; 65:5
 - c. ਪਰਮੇਸ਼ਰ ਦੇ ਸਵਰਗਦੂਤ, ਯਸਾਯਾਹ. 13:3
 - d. ਪਰਮੇਸ਼ਰ ਦਾ ਨਾਮ, ਯਸਾਯਾਹ. 29:23
 - e. ਤਿਉਹਾਰ, ਯਸਾਯਾਹ. 30:29
 - f. ਪਵਿੱਤਰ ਕੀਤੇ ਮਨੁੱਖ, ਯਸਾਯਾਹ. 66:17
 3. ਨਾਂਵ, BDB 871 𐤒𐤏𐤕, “ਵੱਖਰਾ ਕੀਤਾ,” “ਪਵਿੱਤਰਤਾ”
 - a. ਪਵਿੱਤਰ ਬੀਜ, ਯਸਾਯਾਹ. 6:13
 - b. ਪਵਿੱਤਰ ਪਹਾੜ, ਯਸਾਯਾਹ. 11:9; 27:13; 56:7; 57:13; 65:11,25; 66:20
 - c. ਵੱਖ ਕੀਤਾ, ਯਸਾਯਾਹ. 23:18
 - d. ਪਵਿੱਤਰਤਾ ਦਾ ਰਾਹ, ਯਸਾਯਾਹ. 35:8
 - e. ਅਸਥਾਨ, ਯਸਾਯਾਹ. 43:28; 62:9; 64:11
 - f. ਪਵਿੱਤਰ ਸ਼ਹਿਰ, ਯਸਾਯਾਹ. 48:2; 52:1
 - g. ਪਵਿੱਤਰ ਪੁਰਖ, ਯਸਾਯਾਹ. 49:7 (ਦੇਖੋ ਖਾਸ ਵਿਸ਼ਾ: ਪਵਿੱਤਰ ਪੁਰਖ)
 - h. ਪਵਿੱਤਰ ਬਾਂਹ, ਯਸਾਯਾਹ. 52:10
 - i. ਪਵਿੱਤਰ ਦਿਨ, ਯਸਾਯਾਹ. 58:13
 - j. ਪਵਿੱਤਰ ਲੋਕ, ਯਸਾਯਾਹ. 62:12
 - k. ਪਵਿੱਤਰ ਆਤਮਾ, 63:10,11
 - l. ਪਰਮੇਸ਼ਰ ਦਾ ਸਿਹਾਸਨ, ਯਸਾਯਾਹ. 63:15

m. ਪਵਿੱਤਰ ਥਾਂ, ਯਸਾਯਾਹ. 63:18

n. ਪਵਿੱਤਰ ਸ਼ਹਿਰ, ਯਸਾਯਾਹ. 64:10

D. ਪਰਮੇਸ਼ਰ ਦੀ ਦਇਆ ਅਤੇ ਪਿਆਰ ਧਰਮ ਸ਼ਾਸਤਰੀ ਧਾਰਨਾਵਾਂ ਨੇਮ, ਨਿਆਂ ਅਤੇ ਜ਼ਰੂਰੀ ਚਰਿੱਤਰ ਤੋਂ ਅਟੱਟ ਹਨ। ਇਸ ਤਰ੍ਹਾਂ ਅਪਵਿੱਤ੍ਰ, ਡਿੱਗੀ, ਅਤੇ ਬਾਗ਼ੀ ਮਨੁੱਖਤਾ ਪ੍ਰਤੀ ਪਰਮੇਸ਼ਰ ਦੀ ਚਿੰਤਾ ਹੈ। Robert B. Girdlestone, ਦੇ *Synonyms of the Old Testament*, pp. 112-113 ਵਿੱਚ ਪਰਮੇਸ਼ਰ ਦੇ “ਦਿਆਲੂ” ਅਤੇ ਪਰਮੇਸ਼ਰ “ਪਵਿੱਤਰ” ਹਨ ਵਜੋਂ ਰਿਸ਼ਤੇ ਦੇ ਸੰਬੰਧ ਵਿਚ ਇਕ ਬਹੁਤ ਹੀ ਦਿਲਚਸਪ ਲੇਖ ਹੈ।

II. ਨਵਾਂ ਨੇਮ

- A. ਨਵੇਂ ਨੇਮ ਦੇ ਲੇਖਕ (ਲੂਕਾ ਨੂੰ ਛੱਡ ਕੇ) ਇਬਰਾਨੀ ਵਿਚਾਰਧਾਰਾ ਵਾਲੇ ਸਨ, ਪਰ ਨਵੇਂ ਨੇਮ ਦੇ ਲੇਖ ਆਮ ਯੂਨਾਨੀ ਭਾਸ਼ਾ ਲਿਖੇ ਗਏ ਸਨ। ਨਵੇਂ ਨੇਮ ਦੀ ਕਲੀਸੀਆ ਦੇ ਲੋਕ ਪੁਰਾਣੇ ਨੇਮ ਦੇ ਯੂਨਾਨੀ ਅਨੁਵਾਦ ਸੇਪਟੂਜਿੰਟ ਦਾ ਇਸਤੇਮਾਲ ਕਰਦੇ ਸਨ। ਇਹ ਪੁਰਾਣੇ ਨੇਮ ਦਾ ਯੂਨਾਨੀ ਅਨੁਵਾਦ ਸੀ, ਨਾ ਕਿ ਕਲਾਸੀਕੀ ਯੂਨਾਨੀ ਸਾਹਿਤ, ਵਿਚਾਰ ਜਾਂ ਧਰਮ, ਜੋ ਉਹਨਾਂ ਦੀ ਸ਼ਬਦਾਵਲੀ ਨੂੰ ਨਿਯੰਤਰਿਤ ਕਰਦੇ ਸਨ।
- B. ਯਿਸੂ ਪਵਿੱਤਰ ਹੈ ਕਿਉਂਕਿ ਉਹ ਪਰਮੇਸ਼ਰ ਤੋਂ ਹੈ ਅਤੇ ਪਰਮੇਸ਼ਰ ਵਰਗਾ ਹੈ (ਦੇਖੋ ਲੂਕਾ 1:35; 4:34; ਰਸੂਲਾਂ 3:14; 4:27,30; ਪ੍ਰਕਾਸ਼ 3:7)। ਉਹ ਪਵਿੱਤਰ ਅਤੇ ਧਰਮੀ (ਯੁਕਤ) ਪੁਰਖ ਹੈ (ਦੇਖੋ ਰਸੂਲਾਂ 3:14; 22:14)। ਯਿਸੂ ਪਵਿੱਤਰ ਹੈ ਕਿਉਂਕਿ ਉਹ ਪਾਪ ਰਹਿਤ ਹੈ। (ਦੇਖੋ ਯੂਹੰਨਾ 8:46; 2 ਕੁਰਿੰਥੀਆਂ 5:21; ਇਬਰਾਨੀਆਂ 4:15; 7:26; 1 ਪਤਰਸ 1:19; 2:22; 1 ਯੂਹੰਨਾ 3:5)।
- C. ਕਿਉਂਕਿ ਪਰਮੇਸ਼ਰ ਪਵਿੱਤਰ ਹੈ (ਦੇਖੋ ਯੂਹੰਨਾ 17:11; 1 ਪਤਰਸ 1:15-16; ਪ੍ਰਕਾਸ਼ 4:8; 6:10), ਉਸ ਦੇ ਬੱਚਿਆਂ ਨੂੰ ਪਵਿੱਤਰ ਹੋਣਾ ਹੈ (ਦੇਖੋ ਲੇਵੀਆਂ ਨੂੰ 11:44-45; 19:2; 20:7,26; ਮੱਤੀ 5:48; 1 ਪਤਰਸ 1:16)। ਕਿਉਂਕਿ ਯਿਸੂ ਪਵਿੱਤਰ ਹੈ, ਉਸ ਦੇ ਚੇਲਿਆਂ ਨੂੰ ਪਵਿੱਤਰ ਹੋਣਾ ਹੈ (ਦੇਖੋ ਰੋਮੀਆਂ 8:28-29; 2 ਕੁਰਿੰਥੀਆਂ 3:18; ਗਲਤੀਆਂ 4:19; ਅਫਸੀਆਂ 1:4; 1 ਥਿਮੋਠੀਆਂ 3:13; 4:3; 1 ਪਤਰਸ 1:15)। ਮਸੀਹੀ ਲੋਕਾਂ ਨੂੰ ਇਸ ਲਈ ਬਚਾਇਆ ਗਿਆ ਹੈ ਤਾਂ ਜੋ ਉਹ ਮਸੀਹ ਵਰਗਾ ਜੀਵਨ ਜੀਉਣ (ਪਵਿੱਤਰਤਾ ਵਾਲਾ)।

Copyright © 2014 [Bible Lessons International](http://www.biblelessons.org)

▣ “ਉਹਨਾਂ ਨੂੰ ਆਪਣੇ ਨਾਮ ਵਿਚ ਰੱਖ” ਯਿਸੂ ਸ਼ਕਤੀਕਰਨ ਦੀ ਸੁਰੱਖਿਆ ਅਤੇ ਵਿਅਕਤੀਗਤ ਮੌਜੂਦਗੀ ਲਈ ਪ੍ਰਾਰਥਨਾ ਕਰ ਰਹੇ ਹਨ ਜੋ ਯਹੋਵਾਹ ਨੇ ਉਹਨਾਂ ਨੂੰ ਆਪਣੇ ਚੇਲਿਆਂ ਨੂੰ ਪ੍ਰਦਾਨ ਕਰਨ ਲਈ ਦਿੱਤੀ ਹੈ (ਦੇਖੋ ਯੂਹੰਨਾ 17:12)। ਇਹ ਉਹਨਾਂ ਨੂੰ ਡਿੱਗੇ ਹੋਏ ਸੰਸਾਰ ਵਿੱਚ ਸੇਵਾ ਕਰਨ ਦੇ ਯੋਗ ਬਣਾਵੇਗੀ ਜਿਵੇਂ ਉਹਨਾਂ ਨੇ ਆਪ ਡਿੱਗਦੇ ਸੰਸਾਰ ਵਿੱਚ ਸੇਵਾ ਕੀਤੀ ਸੀ (ਦੇਖੋ ਯੂਹੰਨਾ 17:18)। ਇਹ ਏਕਤਾ (ਦੇਖੋ ਯੂਹੰਨਾ 17:21) ਦਾ ਲਾਭ ਹੈ ਜੋ

1. ਪਿਤਾ
2. ਪੁੱਤਰ
3. ਅਤੇ ਚੇਲਿਆਂ ਵਿੱਚ ਹੈ

▣ “ਉਹ ਇੱਕ ਹੋਣ ਜਿਸ ਤਰ੍ਹਾਂ ਤੂੰ ਅਤੇ ਮੈਂ ਇੱਕ ਹਾਂ” ਇਹ ਇਕ ਵਰਤਮਾਨ ਸ਼ਰਤ ਦਾ ਵਾਕ ਹੈ। ਇਹ ਤ੍ਰਿਏਕ ਪਰਮੇਸ਼ਰ ਦੇ ਰਿਸ਼ਤੇ ਦੀ ਏਕਤਾ ਨੂੰ ਦਰਸਾਉਂਦਾ ਹੈ (ਦੇਖੋ ਯੂਹੰਨਾ 17:21,22,23; 10:30; 14:10)। ਇਹ ਮਸੀਹੀ ਲੋਕਾਂ ਲਈ ਇਕ ਅਦਭੁੱਤ ਬੇਨਤੀ ਅਤੇ ਜ਼ਿੰਮੇਦਾਰੀ ਹੈ। ਏਕਤਾ ਦੀ ਇਸ ਬੁਲਾਰੱਤ ਦੀ ਸਾਡੇ ਦਿਨਾਂ ਵਿਚ ਘਾਟ ਹੈ (ਦੇਖੋ ਅਫਸੀਆਂ 4:1-6)। ਏਕਤਾ, ਨਾ ਕਿ ਇਕਸਾਰਤਾ, ਪਰਮੇਸ਼ਰ ਦੀ ਅਲੱਗ ਹੋਈ ਕਲੀਸੀਆ ਨੂੰ ਮੁੜ ਜੋੜਨ ਦਾ ਤਰੀਕਾ ਹੈ।

17:12 “ਮੈਂ ਉਹਨਾਂ ਨੂੰ ਸੁਰੱਖਿਤ ਰੱਖਿਆ...ਉਹਨਾਂ ਦੀ ਰੱਖਿਆ ਕੀਤੀ” ਪਹਿਲੀ ਕਿਰਿਆ ਇਕ ਅਪੂਰਨ ਕਾਲ ਹੈ ਅਤੇ ਦੂਜੀ ਕਿਰਿਆ ਅਨਿਸ਼ਚਿਤ ਕਿਰਿਆ ਵਾਲਾ ਵਾਕ ਹੈ। ਇਹ ਦੋਵੇਂ ਕਿਰਿਆ ਸਮਾਨਾਰਥੀ ਹਨ। ਇਹ ਪੈਰੇ ਦਾ ਜ਼ੋਰ ਯਿਸੂ ਦੀ ਲਗਾਤਾਰ ਸੁਰੱਖਿਆ ਹੈ (ਦੇਖੋ 1 ਪਤਰਸ 1:3-9)।

Vincent ਆਪਣੀ *Word Studies in the New Testament*, Vol. 1, M. R. ਵਿਚ ਇਹਨਾਂ ਦੋਹਾਂ ਸ਼ਬਦਾਂ ਵਿਚ ਅੰਤਰ ਦਿਖਾਉਂਦਾ ਹੈ। ਉਹ ਕਹਿੰਦਾ ਹੈ ਕਿ ਕਿਰਿਆ (*ἔρεο* ਟੇਰੀਓ) ਦਾ ਅਰਥ ਸਾਂਭ ਸੰਭਾਲ ਕਰਨਾ ਸੀ ਅਤੇ ਦੂਜੀ ਕਿਰਿਆ (*φύλασσο* *phulassō*) ਦਾ ਅਰਥ ਪਹਿਰਾ ਦੇਣਾ ਸੀ (p. 496)।

▣ “ਉਹਨਾਂ ਵਿੱਚੋਂ ਕੋਈ ਨਾਸ਼ ਨਾ ਹੋਇਆ” ਇਹ ਯਿਸੂ ਦੀ ਸੁਰੱਖਿਆ ਦੀ ਸ਼ਕਤੀ ਦਿਖਾਉਂਦਾ ਹੈ (ਦੇਖੋ ਯੂਹੰਨਾ 6:37,39; 10:28-29)।

ਇਹ ਸ਼ਬਦ (*apollumi* ਅਪੋਲੇਮੀ) ਦਾ ਅਨੁਵਾਦ ਕਰਨਾ ਮੁਸ਼ਕਲ ਹੈ ਕਿਉਂਕਿ ਇਸ ਨੂੰ ਦੋ ਵੱਖੋ ਵੱਖਰੀਆਂ ਭਾਵਨਾਵਾਂ ਵਿੱਚ ਵਰਤਿਆ ਜਾਂਦਾ ਹੈ। Gerhard Kittel ਆਪਣੀ ਕਿਤਾਬ *Theological Dictionary of the New Testament*, Vol. 1, ਵਿਚ ਇਸ ਸ਼ਬਦ ਬਾਰੇ ਕਹਿੰਦਾ ਹੈ, Gerhard Kittel says of this word, “ਆਮ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਸੰਸਾਰ ਨਾਲ ਸੰਬੰਧਤ ਦੂਸਰੀਆਂ ਖੁਸ਼ਖਬਰੀਆਂ ਵਿਚ ਹੇਠ ਲਿਖੇ 2 ਅਤੇ 4 ਦੇ ਕਥਨ ਹਨ, ਜਦੋਂ ਕਿ ਹੇਠ ਲਿਖੇ 1 ਅਤੇ 3 ਅਗਲੇ ਸੰਸਾਰ ਨਾਲ ਸੰਬੰਧਤ ਹਨ ਉਹਨਾਂ ਵਿਚਾਰਾਂ ਦੀ ਪਾਲਨਾ ਪੌਲੁਸ ਅਤੇ ਯੂਹੰਨਾ ਵੀ ਕਰਦੇ ਹਨ p. 394। ਇਹ ਪਰਿਭਾਸ਼ਾਵਾਂ ਕੁਝ ਇਸ ਪ੍ਰਕਾਰ ਹਨ:

1. “ਖ਼ਤਮ ਕਰਨਾ ਜਾਂ ਮਾਰਨਾ”
2. “ਗੁਆਉਣਾ ਜਾਂ ਨੁਕਸਾਨ ਨੂੰ ਝੱਲਣਾ”
3. “ਨਾਸ਼ ਹੋਣਾ”
4. “ਗੁਆਚ ਜਾਣਾ”

ਇਹ ਸ਼ਬਦ ਅਕਸਰ ਵਿਨਾਸ਼ ਦੇ ਸਿਧਾਂਤ ਉੱਤੇ ਜ਼ੋਰ ਦੇਣ ਲਈ ਵਰਤਿਆ ਜਾਂਦਾ ਹੈ, ਇਸ ਦਾ ਅਰਥ ਇਹ ਹੈ ਕਿ ਕਿ ਜਿਹੜੇ ਲੋਕਾਂ ਨੂੰ ਮੁਕਤੀ ਨਹੀਂ ਮਿਲੀ ਹੈ ਨਿਆਂ ਵਾਲੇ ਦਿਨ ਤੋਂ ਬਾਅਦ ਉਹਨਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ। ਅਜਿਹਾ ਲਗਦਾ ਹੈ ਜਿਵੇਂ ਇਹ ਦਾਨੀਏਲ 12:2 ਦੀ ਉਲੰਘਣਾ ਕਰਦਾ ਹੈ। ਇਹ ਦੂਜੀਆਂ ਖੁਸ਼ਖਬਰੀਆਂ ਅਤੇ ਯੂਹੰਨਾ ਅਤੇ ਪੌਲੁਸ ਦੁਆਰਾ ਵਰਤੇ ਗਏ ਅਰਥਾਂ ਵਿਚ ਅੰਤਰ ਦਿਖਾਉਂਦਾ ਹੈ, ਜੋ ਇਸ ਨੂੰ ਰੂਹਾਨੀ ਤੌਰ ਤੇ ਗਵਾਚਣ ਦੇ ਰੂਪਕ ਰੂਪ ਲਈ ਵਰਤਦੇ ਹਨ, ਨਾ ਕਿ ਸਰੀਰਕ ਤਬਾਹੀ ਲਈ। ਯੂਹੰਨਾ 10:10 ਵਿਚ ਖਾਸ ਵਿਸ਼ੇ ਨੂੰ ਦੇਖੋ।

▣ “ਪਰ ਵਿਨਾਸ਼ ਦੇ ਪੁੱਤਰ ਨੂੰ ਛੱਡ ਕੇ” ਇਹ ਸਪੱਸ਼ਟ ਤੌਰ ਤੇ ਯਹੂਦਾ ਇਸਕ੍ਰੈਤੀ ਦਾ ਹਵਾਲਾ ਦਿੰਦਾ ਹੈ। ਇਹੋ ਮੁਹਾਵਰਾ ਜੋ 2 ਥਿਮੋਲੋ ਵਿਚ “ਪਾਪ ਦੇ ਮਨੁੱਖ” (ਆਖਰੀ ਸਮੇਂ ਦੇ ਮਸੀਹੀ ਵਿਰੋਧੀ) ਲਈ ਵਰਤਿਆ ਗਿਆ ਹੈ। ਇਹ ਇਕ ਇਬਰਾਨੀ ਮੁਹਾਵਰਾ ਹੈ ਜਿਸਦਾ ਅਰਥ ਹੈ “ਉਹ ਜਿਸ ਦੀ ਤਕਦੀਰ ਵਿਚ ਗੁਆਚਣਾ ਲਿਖਿਆ ਹੈ।” ਇਹ ਆਇਤ ਵਿਚ ਪਹਿਲਾਂ ਵਰਤੇ ਗਏ ਸ਼ਬਦ “ਨਾਸ਼ ਹੋਇਆ” ਦਾ ਇਕ ਸ਼ਬਦ-ਰੂਪ ਹੈ: “ਵਿਨਾਸ਼ ਦੇ ਪੁੱਤਰ ਨੂੰ ਛੱਡ ਕੇ ਉਹਨਾਂ ਵਿੱਚੋਂ ਕੋਈ ਨਾਸ਼ ਨਾ ਹੋਇਆ”।

ਯੂਹੰਨਾ 6:24 ਤੇ [ਖਾਸ ਵਿਸ਼ਾ: ਅਪੋਸਟੋਸੀ \(ਅਪਿਸਤੋਸੀ\)](#) ਨੂੰ ਦੇਖੋ।

▣ “ਕਿ ਧਰਮਗ੍ਰੰਥ ਦਾ ਵਾਕ ਪੂਰਾ ਹੋਵੇ” ਇਹ ਜ਼ਬੂਰ 41: 9 ਵੱਲ ਇਸ਼ਾਰਾ ਕਰਦਾ ਹੈ, ਜਿਸ ਦਾ ਯੂਹੰਨਾ 13:18; 6:70-71 ਵਿਚ ਹਵਾਲਾ ਦਿੱਤਾ ਗਿਆ ਹੈ।

17:13 “ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ” ਇਸ ਦਾ ਹਵਾਲਾ ਹੋ ਸਕਦਾ ਹੈ

1. ਯਿਸੂ ਦੀ ਪ੍ਰਾਰਥਨਾ (ਯੂਹੰਨਾ 17)
2. ਯਿਸੂ ਦਾ ਸਵਰਗ ਵਿਚ ਉਠਾਏ ਜਾਣਾ (ਯੂਹੰਨਾ 17:11; ਰਸੂਲਾਂ 1)

▣ “ਇਹ ਸਾਰੀਆਂ ਗੱਲਾਂ ਮੈਂ ਸੰਸਾਰ ਵਿੱਚ ਕਹਿ ਰਿਹਾ ਹਾਂ” ਇਹ ਵਾਕ ਪਿੱਛਲੀ ਲਿਖਤ ਨਾਲ ਜੁੜ ਸਕਦਾ ਹੈ

1. ਯੂਹੰਨਾ 11:42, ਯਿਸੂ ਉੱਚੀ ਆਵਾਜ਼ ਨਾਲ ਬੋਲਦੇ ਹਨ, ਤਾਂ ਜੋ ਦੂਸਰੇ ਉਹਨਾਂ ਨੂੰ ਸੁਣ ਸਕਣ
2. ਯੂਹੰਨਾ 15:11, ਯਿਸੂ ਦੇ ਸ਼ਬਦ ਸਿੱਧੇ ਚੇਲਿਆਂ ਲਈ ਹਨ “ਅਨੰਦ”

▣ “ਕਿ ਉਹਨਾਂ ਨੂੰ ਮੇਰਾ ਅਨੰਦ ਪੂਰਨ ਤੌਰ ਤੇ ਮਿਲੇ” ਇਹ ਇਕ ਵਰਤਮਾਨ ਕਿਰਿਆਸ਼ੀਲ ਸ਼ਰਤ ਵਾਲਾ ਅਤੇ ਪੂਰਨ ਕਾਲ ਨਿਸ਼ਕਿਰਿਆ ਕ੍ਰਿਦੰਤ ਵਾਲਾ ਵਾਕ ਹੈ। ਇਹ ਕਿੰਨਾ ਸ਼ਾਨਦਾਰ ਵਾਅਦਾ ਹੈ (ਦੇਖੋ ਯੂਹੰਨਾ 15:11; 16:24)। ਯੂਹੰਨਾ ਇਸ ਵਾਕ ਨੂੰ ਦੁਬਾਰਾ ਫਿਰ ਇਸਤੇਮਾਲ ਕਰਦਾ ਹੈ (ਦੇਖੋ 1 ਯੂਹੰਨਾ 1:4; 2 ਯੂਹੰਨਾ 12)।

17:14 “ਮੈਂ ਉਹਨਾਂ ਨੂੰ ਤੇਰਾ ਵਚਨ ਦਿੱਤਾ ਹੈ” ਇੱਥੇ “ਵਚਨ” ਲੋਗੋਸ *logos* ਹੈ। ਯੂਹੰਨਾ 17: 8 ਵਿੱਚ ਯੂਨਾਨੀ ਦੇ ਸਮਾਨਾਰਥੀ ਰੋਮਾ *rhēma* ਦੀ ਵਰਤੋਂ ਕੀਤੀ ਗਈ ਹੈ। ਇਹ ਯਿਸੂ ਦੇ ਉਪਦੇਸ਼ਾਂ ਅਤੇ ਉਦਾਹਰਣ ਦੁਆਰਾ ਬ੍ਰਹਮ ਪ੍ਰਕਾਸ਼ ਦਾ ਪੁਸ਼ਟੀਕਰਣ ਹੈ। ਯਿਸੂ ਵਚਨ ਨੂੰ ਦਿੰਦੇ ਹਨ ਅਤੇ ਆਪ ਵਚਨ ਹਨ। ਇਹ ਵਚਨ ਵਿਅਕਤੀਗਤ ਅਤੇ ਸੰਵੇਦਨਸ਼ੀਲ ਸਮੱਗਰੀ ਦੇਣੇ ਹੈ। ਅਸੀਂ ਖੁਸ਼ਖਬਰੀ ਦੇ ਵਿਅਕਤੀ ਦਾ ਸਵਾਗਤ ਕਰਦੇ ਹਾਂ ਅਤੇ ਖੁਸ਼ਖਬਰੀ ਦੇ ਸੰਦੇਸ਼ ਤੇ ਵਿਸ਼ਵਾਸ ਕਰਦੇ ਹਾਂ!

▣ “ਸੰਸਾਰ ਉਹਨਾਂ ਨੂੰ ਘਿਰਣਾ ਕਰਦਾ ਹੈ” ਸੰਸਾਰ ਦੁਆਰਾ ਅਸਵੀਕਾਰ ਕੀਤਾ ਜਾਣਾ ਮਸੀਹ ਦੁਆਰਾ ਸਵੀਕਾਰ ਕੀਤੇ ਜਾਣ ਦਾ ਚਿੰਨ੍ਹ ਹੈ (ਦੇਖੋ ਯੂਹੰਨਾ 15:18-20; 1 ਯੂਹੰਨਾ 3:13)।

▣ “ਕਿਉਂਕਿ ਉਹ ਸੰਸਾਰ ਦੇ ਨਹੀਂ ਹਨ” ਵਿਸ਼ਵਾਸੀ ਲੋਕ ਸੰਸਾਰ ਵਿਚ ਹਨ, ਪਰ ਸੰਸਾਰ ਦੇ ਨਹੀਂ ਹਨ (ਦੇਖੋ ਯੂਹੰਨਾ 17:16; 1 ਯੂਹੰਨਾ 2:15-17)।

▣ “ਜਿਸ ਤਰ੍ਹਾਂ ਮੈਂ ਸੰਸਾਰ ਦਾ ਨਹੀਂ ਹਾਂ” “ਸੰਸਾਰ” ਇਸ ਡਿੱਗੀ ਮਨੁੱਖ ਜਾਤ ਅਤੇ ਦੂਤਾਂ ਦੀ ਬਗ਼ਾਵਤ ਨੂੰ ਦਰਸਾਉਂਦਾ ਹੈ (ਦੇਖੋ ਯੂਹੰਨਾ 8:23)। ਇਹ ਯੂਹੰਨਾ ਦੇ ਲੰਬਕਾਰੀ ਦਵੈਤਵਾਦ ਦੀ ਇਕ ਹੋਰ ਉਦਾਹਰਣ ਹੈ।

17:15 “ਮੈਂ ਇਹ ਪ੍ਰਾਰਥਨਾ ਨਹੀਂ ਕਰਦਾ ਕਿ ਤੂੰ ਉਹਨਾਂ ਨੂੰ ਇਸ ਸੰਸਾਰ ਵਿੱਚੋਂ ਚੁੱਕ ਲੈ” ਮਸੀਹੀ ਲੋਕਾਂ ਕੋਲ ਇਸ ਸੰਸਾਰ ਵਿਚ ਇੱਕ ਮਿਸ਼ਨ ਹੈ (ਦੇਖੋ ਯੂਹੰਨਾ 17:18; ਮੱਤੀ 28:19-20; ਲੂਕਾ 24:47; ਰਸੂਲਾਂ 1:8)। ਇਹ ਸਮਾਂ ਨਹੀਂ ਹੈ ਕਿ ਉਹ ਆਪਣੇ ਸਵਰਗੀ ਘਰ ਜਾਣ।

NASB, NKJV "ਦੁਸ਼ਟ ਤੋਂ"

NRSV "ਦੁਸ਼ਟ ਤੋਂ"

TEV, NJB, REB "ਦੁਸ਼ਟ ਤੋਂ"

ਇਹ ਸ਼ਬਦ ਜਾਂ ਤਾਂ ਨਿਰਪੱਖ ਜਾਂ ਪੁਲਿੰਗ ਹੈ। ਇਹ ਸਾਹਿਤਕ ਇਕਾਈ ਅਕਸਰ ਦੁਸ਼ਟ ਦੀ ਨਿਜੀ ਤਾਕਤ ਦਾ ਜ਼ਿਕਰ ਕਰਦੀ ਹੈ (ਦੇਖੋ ਯੂਹੰਨਾ 12:31; 13:27; 14:30; 16:11), ਇਸ ਲਈ ਇਹ ਆਇਤ, ਮੱਤੀ 5:37; 6:13; 13:19,38 ਵਾਂਗ “ਦੁਸ਼ਟ ਤੋਂ” ਹੋਣੀ ਚਾਹੀਦੀ ਹੈ (ਦੇਖੋ 2 ਥਿਸਲੁਨੀਕੀਆਂ 3:3; 1 ਯੂਹੰਨਾ 2:13-14; 3:12; 5:18-19)। ਯੂਹੰਨਾ 12:31 ਤੇ ਖਾਸ ਵਿਸ਼ੇ ਨੂੰ ਦੇਖੋ।

17:17 “ਪਵਿੱਤਰ ਕਰ” ਇਹ ਇਕ ਅਨਿਸ਼ਚਿਤ ਕਿਰਿਆਸ਼ੀਲ ਆਗਿਆਵਾਚਕ ਹੈ ਜਿਸ ਦਾ ਮੂਲ “ਪਵਿੱਤਰ” (*ਹੇਗੀਓਸ hagios*) ਹੈ। ਇਸ ਦਾ ਅਰਥ ਇਹ ਹੋ ਸਕਦਾ ਹੈ

1. ਵਿਸ਼ਵਾਸੀਆਂ ਨੂੰ ਮਸੀਹ ਵਰਗੇ ਹੋਣ ਲਈ ਬੁਲਾਇਆ ਗਿਆ ਹੈ (ਦੇਖੋ ਯੂਹੰਨਾ 17:19; ਰੋਮੀਆਂ 8:28-29; 2 ਕੁਰਿੰਥੀਆਂ 3:18; 7:1; ਗਲਤੀਆਂ 4:19; ਅਫਸੀਆਂ 1:4; 4:13; 5:27; Col. 1:22; 1 ਥਿਮੋਠੀਆਂ 3:13; 4:3,7; 5:23; 1 ਪਤਰਸ 1:15)। ਇਹ ਕੇਵਲ ਸੱਚ ਦੇ ਗਿਆਨ ਦੁਆਰਾ ਹੋ ਸਕਦਾ ਹੈ, ਜੋ ਕਿ ਜੀਉਂਦਾ ਵਚਨ ਹੈ (ਯਿਸੂ, ਦੇਖੋ ਯੂਹੰਨਾ 1:1-14 ਅਤੇ ਲਿਖੇ ਹੋਏ ਵਚਨ ਦੁਆਰਾ (ਬਾਈਬਲ, ਦੇਖੋ ਯੂਹੰਨਾ 15:3)।
2. “ਪਵਿੱਤਰ ਕਰਾ” ਇਸ ਦੇ ਪੁਰਾਣੇ ਨੇਮ ਦੇ ਭਾਵ ਵਿਚ, ਇਸ ਅਰਥ ਹੁੰਦਾ ਸੀ ਕਿ “ਪਰਮੇਸ਼ਰ ਦੀ ਸੇਵਾ ਲਈ ਅਲੱਗ ਕਰਨਾ”। ਯੂਹੰਨਾ 17:18 ਉਹਨਾਂ ਦੇ “ਪਵਿੱਤਰ ਕੀਤੇ ਜਾਣ” ਦੇ ਮਕਸਦ ਨੂੰ ਸਪਸ਼ਟ ਕਰਦਾ ਹੈ।

ਸਵਾਲ ਇਹ ਨਹੀਂ ਹੈ ਕਿ ਇਹਨਾਂ ਦੋਹਾਂ ਵਿਚੋਂ #1 ਜਾਂ #2 ਵਿਚੋਂ ਕਿਹੜਾ ਸੱਚ ਹੈ। ਇਹ ਦੋਨੋਂ ਹੀ ਸੱਚ ਹਨ। ਯਿਸੂ ਦੇ ਜੀਵਨ ਨੇ ਇਹਨਾਂ ਦੋਹਾਂ ਦੀ ਲੋੜ ਨੂੰ ਦਿਖਾਇਆ (ਦੇਖੋ ਯੂਹੰਨਾ 17:19)।

ਇਹ ਕਾਫ਼ੀ ਸੰਭਵ ਹੈ ਕਿ ਯੂਹੰਨਾ ਵਿਚ ਚੇਲਿਆਂ ਨੂੰ ਪਰਮੇਸ਼ਰ ਦੀ ਸੇਵਾ ਲਈ “ਪਵਿੱਤਰ” ਕੀਤਾ ਗਿਆ ਸੀ ਕਿਉਂਕਿ ਪੁਰਾਣੇ ਨੇਮ ਦੇ ਯਾਜਕਾਂ ਨੂੰ ਪਰਮੇਸ਼ਰ ਦੀ ਸੇਵਾ ਲਈ ਅਲੱਗ ਕੀਤਾ ਜਾਂਦਾ ਸੀ। ਪੁਰਾਣੇ ਨੇਮ ਵਿਚ ਉਹਨਾਂ ਨੇ ਬਲੀਦਾਨਾਂ ਦੇ ਵਿਚੇਲੇ ਵਜੋਂ ਸੇਵਾ ਕੀਤੀ, ਪਰ ਚੇਲਿਆਂ ਨੇ ਨਵੇਂ ਨੇਮ ਵਿਚ ਇਬਰਾਨੀਆਂ ਦੇ ਮਸੀਹ ਨੂੰ ਸਿੱਧ ਅਤੇ ਸਾਰੀ ਮਨੁੱਖ ਜਾਤ ਲਈ ਇੱਕ ਹੀ ਕੁਰਬਾਨੀ ਵਜੋਂ ਪ੍ਰਗਟ ਕੀਤਾ (ਇਬਰਾਨੀਆਂ ਦੀ ਪੁਸਤਕ ਨੂੰ ਦੇਖੋ, ਜੋ ਨਵੇਂ ਅਤੇ ਪੁਰਾਣੇ ਨੇਮ ਦਾ ਤਾਲ ਮੇਲ ਕਰਦੀ ਹੈ)।

▣ **“ਸੱਚ ਦੇ ਨਾਲ; ਤੇਰਾ ਵਚਨ ਹੀ ਸੱਚ ਹੈ।** ਸੱਚ ਯਿਸੂ ਦੇ ਪਰਮੇਸ਼ਰ ਬਾਰੇ ਸੰਦੇਸ਼ ਨੂੰ ਦਰਸਾਉਂਦਾ ਹੈ (ਦੇਖੋ ਯੂਹੰਨਾ 8:31-32)। ਯਿਸੂ ਨੂੰ ਪਰਮੇਸ਼ਰ ਦਾ ਸੰਦੇਸ਼ (ਸ਼ਬਦ, ਦੇਖੋ ਯੂਹੰਨਾ 1:1,14) ਅਤੇ ਸੱਚ (ਦੇਖੋ ਯੂਹੰਨਾ 14:6) ਕਿਹਾ ਗਿਆ ਹੈ। ਆਤਮਾ ਨੂੰ ਅਕਸਰ ਸੱਚ ਦਾ ਆਤਮਾ ਕਿਹਾ ਜਾਂਦਾ ਹੈ (ਦੇਖੋ ਯੂਹੰਨਾ 14:17; 15:26; 16:13)। ਇਹ ਧਿਆਨ ਰੱਖੋ ਕਿ ਸਾਰੇ ਵਿਸ਼ਵਾਸੀ ਸੱਚ (ਦੇਖੋ ਯੂਹੰਨਾ 17:19) ਅਤੇ ਆਤਮਾ ਦੁਆਰਾ ਪਵਿੱਤਰ ਗਏ ਹਨ (ਦੇਖੋ 1 ਪਤਰਸ 1:2)। “ਸੱਚ, ਸੱਚਾਈ” ਦੀ ਮੂਲ ਜੜ੍ਹ ਯੂਨਾਨੀ ਵਿਚ ਵਿਚਾਰ ਵਟਾਂਦਰੇ ਲਈ ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਸੱਚ ਨੂੰ ਦੇਖੋ।

ਇਹ ਸੰਭਵ ਹੈ ਕਿ “ਤੇਰਾ ਵਚਨ ਸੱਚ ਹੈ” ਇੱਕ ਸੰਕੇਤ ਜਾਂ LXX ਦੇ ਜ਼ਬੂਰ 119:143 ਦਾ ਹਵਾਲਾ ਹੋ ਸਕਦਾ ਹੈ, “ਤੇਰਾ ਧਰਮ ਸਦਾ ਦਾ ਧਰਮ ਹੈ, ਅਤੇ ਤੇਰੀ ਬਿਵਸਥਾ ਸੱਚ ਹੈ।” ਇਹ ਨਿਸ਼ਚਤ ਤੌਰ ਤੇ ਸੰਭਵ ਹੈ ਕਿ ਯਿਸੂ ਨੂੰ ਹੇਠ ਲਿਖੇ ਵਾਂਗ ਦੇਖਿਆ ਗਿਆ ਸੀ

1. ਨਵੇਂ ਮੂਸਾ ਵਾਂਗ ਦੇਖਿਆ ਗਿਆ (ਬਿਵਸਥਾ 18:15)
2. ਯਿਸੂ ਦੇ ਚੇਲਿਆਂ ਨੂੰ ਨਵੇਂ ਯਾਜਕਾਂ ਵਾਂਗ ਦੇਖਿਆ ਗਿਆ (“ਪਵਿੱਤਰ ਕਰਨਾ” ਕਿਰਿਆ ਦਾ ਇਸਤੇਮਾਲ)
3. ਯਿਸੂ ਦਾ ਜੀਵਨ ਨੂੰ ਇੱਕ ਸੱਚੇ ਪਰਮੇਸ਼ਰ ਦੇ ਸੱਚੇ ਪ੍ਰਕਾਸ਼ਨ ਵਾਂਗ ਦੇਖਿਆ ਗਿਆ
4. ਤ੍ਰਿਏਕ ਪਰਮੇਸ਼ਰ ਦੀ ਅਤੇ ਚੇਲਿਆਂ ਦੇ ਏਕਤਾ ਨੂੰ ਸ੍ਰਿਸ਼ਟੀ ਦੀ ਯੋਜਨਾ ਵਾਂਗ ਦੇਖਿਆ ਗਿਆ (ਦੇਖੋ ਉਤਪਤ 1:26-27)
5. ਯਿਸੂ ਨੂੰ ਉਤਪਤ 3: 15 ਨੂੰ ਪੂਰਾ ਕਰਨ ਵਾਲੇ ਵਜੋਂ ਦੇਖਿਆ ਗਿਆ

17:18 **“ਜਿਵੇਂ ਤੂੰ ਮੈਨੂੰ ਸੰਸਾਰ ਵਿਚ ਭੇਜਿਆ ਹੈ”** ਯਿਸੂ ਦੀ ਆਗਿਆਕਾਰੀ ਅਤੇ ਸੇਵਾ ਦੀ ਜ਼ਿੰਦਗੀ, ਮੌਤ ਦੀ ਹੱਦ ਤਕ, (2 ਕੁਰਿੰਥੀਆਂ 5:14-15; ਗਲਤੀਆਂ 2:20; 1 ਯੂਹੰਨਾ 3:16) ਉਸ ਦੇ ਚੇਲਿਆਂ ਲਈ ਇੱਕ ਨਮੂਨਾ ਬਣੀ ਰਹੀ (ਦੇਖੋ ਯੂਹੰਨਾ 17:19)। ਉਹ ਉਹਨਾਂ ਗੁਆਚੀ ਦੁਨੀਆਂ ਵਿਚ ਮਿਸ਼ਨ ਤੇ ਉਸੇ ਤਰ੍ਹਾਂ ਭੇਜ ਦੇਵੇਗਾ ਜਿਵੇਂ ਅਸੀਂ ਦੇਖਦੇ ਹਾਂ ਕਿ ਯੂਹੰਨਾ 20:21 ਵਿਚ ਉਸ ਨੂੰ ਮਿਸ਼ਨ ਤੇ ਭੇਜਿਆ ਗਿਆ ਸੀ। ਉਹਨਾਂ ਨੂੰ ਦੁਨੀਆਂ ਵਿਚ ਸ਼ਾਮਲ ਕਰਨਾ ਚਾਹੀਦਾ ਹੈ, ਨਾ ਕਿ ਇਸ ਤੋਂ ਅਲੱਗ ਰਹਿਣਾ ਚਾਹੀਦਾ ਹੈ। ਯੂਹੰਨਾ 5:24 ਵਿਚ ਖਾਸ ਵਿਸ਼ਾ: ਭੇਜਣਾ ਅਪੋਸਤਲੋ (Apostellō) ਨੂੰ ਦੇਖੋ।

17:19 **“ਉਹਨਾਂ ਦੇ ਲਈ ਮੈਂ ਆਪਣੇ ਆਪ ਨੂੰ ਅਰਪਿਤ ਕਰਦਾ ਹਾਂ”** ਇਸ ਆਇਤ ਨੂੰ ਕਲਵਰੀ ਦੇ ਪ੍ਰਸੰਗ ਵਿੱਚ ਦੇਖਣਾ ਚਾਹੀਦਾ ਹੈ! ਯਿਸੂ ਆਪਣੇ ਜੀਵਨ ਨੂੰ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਲਈ ਦਿੰਦੇ ਹਨ (ਭਾਵ, ਮਰਕੁਸ 10:45)।

▣ **“ਜੇ ਉਹ ਵੀ ਸੱਚ ਦੁਆਰਾ ਅਰਪਿਤ ਕੀਤੇ ਜਾਣ”** ਇਹ ਇੱਕ ਹੀਨਾ hina ਵਾਕ ਹੈ (ਮਕਸਦ ਵਾਲਾ ਵਾਕ), ਜਿਸ ਤੋਂ ਭਾਵ ਹੁੰਦਾ ਹੈ ਕਿ ਨਤੀਜੇ ਪਹਿਲਾਂ ਹੀ ਆ ਚੁੱਕੇ ਹਨ ਅਤੇ ਲਾਗੂ ਹੁੰਦੇ ਰਹਿੰਦੇ ਹਨ। ਉਥੇ, ਹਾਲਾਂਕਿ, ਹੋਠ ਲਿਖਿਆਂ ਦੇ ਆਧਾਰ ਤੇ ਦ੍ਰਿੜਤਾ ਦੇ ਤੱਤ ਹਨ

1. ਮਸੀਹ ਦੇ ਆਉਣ ਵਾਲੇ ਕੰਮ, ਸਲੀਬ, ਪੁਨਰ ਉਥਾਨ ਅਤੇ ਉਠਾਏ ਜਾਣਾ
2. ਉਹਨਾਂ ਦਾ ਮਸੀਹ ਦੀਆਂ ਸਿਖਿਆਵਾਂ ਦੇ ਆਧਾਰ ਤੇ ਲਗਾਤਾਰ ਵਿਸ਼ਵਾਸ ਦਾ ਕੰਮ
ਯੂਹੰਨਾ 6:55 ਅਤੇ 17:3 ਦੇ ਖਾਸ ਵਿਸ਼ਾ ਸੱਚਾਈ ਨੂੰ ਦੇਖੋ।

ਯੂਹੰਨਾ 17: 20-24

²⁰ “ਮੈਂ ਕੇਵਲ ਇਨ੍ਹਾਂ ਲਈ ਹੀ ਪ੍ਰਾਰਥਨਾ ਨਹੀਂ ਕਰਦਾ, ਸਗੋਂ ਉਹਨਾਂ ਸਾਰਿਆਂ ਲਈ ਵੀ ਜਿਹੜੇ ਉਹਨਾਂ ਦੇ ਸੰਦੇਸ਼ ਦੁਆਰਾ ਮੇਰੇ ਉੱਤੇ ਵਿਸ਼ਵਾਸ ਕਰਨਗੇ। ²¹ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਸਭ ਇੱਕ ਹੋਣ, ਜਿਸ ਤਰ੍ਹਾਂ ਮੈਂ ਤੇਰੇ ਵਿੱਚ ਹਾਂ ਅਤੇ ਤੂੰ ਮੇਰੇ ਵਿੱਚ, ਉਸੇ ਤਰ੍ਹਾਂ ਉਹ ਸਾਡੇ ਵਿੱਚ ਹੋਣ, ਜਿਸ ਤੋਂ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਹੀ ਮੈਨੂੰ ਘੱਲਿਆ ਹੈ। ²² ਜੇ ਵਡਿਆਈ ਤੂੰ ਮੈਨੂੰ ਦਿੱਤੀ ਹੈ, ਉਹ ਮੈਂ ਉਹਨਾਂ ਨੂੰ ਦਿੱਤੀ ਹੈ ਕਿ ਜਿਸ ਤਰ੍ਹਾਂ ਮੈਂ ਅਤੇ ਤੂੰ ਇੱਕ ਹਾਂ, ਉਹ ਵੀ ਇੱਕ ਹੋਣ। ²³ ਮੈਂ ਉਹਨਾਂ ਵਿੱਚ, ਅਤੇ ਤੂੰ ਮੇਰੇ ਵਿੱਚ ਹੈਂ ਕਿ ਇੱਕ ਹੋਣ ਦੇ ਲਈ ਉਹ ਪੂਰਨ ਹੋ ਜਾਣ, ਜਿਸ ਤੋਂ ਸੰਸਾਰ ਜਾਣ ਜਾਵੇ ਕਿ ਤੂੰ ਹੀ ਮੈਨੂੰ ਘੱਲਿਆ ਹੈ ਅਤੇ ਜਿਸ ਤਰ੍ਹਾਂ ਤੂੰ ਮੈਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਉਹਨਾਂ ਨੂੰ ਵੀ ਪਿਆਰ ਕੀਤਾ ਹੈ। ²⁴ “ਸੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ, ਉਹ ਵੀ ਜਿੱਥੇ ਮੈਂ ਹਾਂ ਉੱਥੇ ਹੋਣ, ਤਾਂ ਜੋ ਉਹ ਮੇਰੀ ਵਡਿਆਈ ਦੇਖਣ, ਜਿਹੜੀ ਤੂੰ ਮੈਨੂੰ ਦਿੱਤੀ ਹੈ; ਕਿਉਂਕਿ ਤੂੰ ਮੈਨੂੰ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਪਿਆਰ ਕੀਤਾ ਹੈ।

17:20 “ਸਗੋਂ ਉਹਨਾਂ ਸਾਰਿਆਂ ਲਈ ਜੋ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ” ਇਹ ਇਕ ਵਰਤਮਾਨ ਕਾਲ ਦਾ ਵਾਕ ਹੈ ਪਰ ਇਹ ਇਸ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਕਿ ਇਸ ਦਾ ਇਸਤੇਮਾਲ ਭਵਿੱਖ ਵਿਚ ਹੁੰਦਾ ਹੋਵੇ। ਇਹ ਸਾਰੇ ਅਗਾਮੀ ਵਿਸ਼ਵਾਸੀਆਂ ਅਤੇ ਯੂਹੰਨਾ 10:16 ਵਿਚ, ਪਰਾਈਆਂ ਕੋਮਾਂ ਨੂੰ ਵੀ ਦਰਸਾਉਂਦਾ ਹੈ। ਯੂਹੰਨਾ 2:23 ਤੇ ਖਾਸ ਵਿਸ਼ੇ ਨੂੰ ਦੇਖੋ।

▣ “ਉਹਨਾਂ ਦੇ ਸੰਦੇਸ਼ ਦੁਆਰਾ” ਇਹ ਸ਼ਬਦ *ਲੋਗੋਸ* *logos* ਹੈ। ਕਿਉਂਕਿ ਇਸ ਸ਼ਬਦ ਦਾ ਇਸਤੇਮਾਲ ਯੂਹੰਨਾ 17:14 ਵਿਚ ਕੀਤਾ ਗਿਆ ਹੈ ਅਤੇ ਯੂਹੰਨਾ 17: 8 ਵਿਚ ਵੀ ਇਸ ਸ਼ਬਦ ਦਾ ਸਮਾਨਾਰਥੀ ਸ਼ਬਦ *ਰੇਮਾ* *rhēma* ਵਰਤਿਆ ਗਿਆ ਹੈ, ਇਸ ਲਈ ਇਸ ਦਾ ਅਰਥ ਯਿਸੂ ਦੇ ਕ੍ਰਾਂਤੀਕਾਰੀ ਸੰਦੇਸ਼ ਨੂੰ ਅੱਗੇ ਵਧਾਉਣ ਬਾਰੇ ਹੈ।

17:21 “ਉਹ ਸਭ ਇੱਕ ਹੋਣ” ਇਹ ਏਕਤਾ ਤ੍ਰਿਏਕਤਾ ਦੀ ਏਕਤਾ ਦੇ ਇਲਾਵਾ ਕੁਝ ਵੀ ਨਹੀਂ ਹੈ (ਦੇਖੋ ਯੂਹੰਨਾ 17:11,22,23; ਅਫਸੀਆਂ 4:1-6)। ਯਿਸੂ ਦੀ ਸਿਖਿਆ ਦਾ ਇਕ ਇਹ ਭਾਗ ਯਿਸੂ ਦੇ ਚੇਲਿਆਂ ਨੇ ਵਿਸ਼ਵਾਸੀਆਂ ਨੇ ਨਹੀਂ ਮੰਨਿਆ ਹੈ।

▣ “ਜਿਸ ਤੋਂ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਹੀ ਮੈਨੂੰ ਘੱਲਿਆ ਹੈ” ਇਹ ਇਕ ਵਰਤਮਾਨ ਕਿਰਿਆਸ਼ੀਲ ਸ਼ਰਤ ਵਾਲਾ ਵਾਕ ਹੈ। ਏਕਤਾ ਦਾ ਮਕਸਦ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ। ਯੂਹੰਨਾ 17:23 ਦਾ ਵੀ ਲਗਭਗ ਬਿਲਕੁਲ ਅਜਿਹਾ ਹੀ ਢਾਂਚਾ ਅਤੇ ਇਸੇ ਉੱਤੇ ਜ਼ੋਰ ਦਿੱਤਾ ਗਿਆ ਹੈ!

ਯਿਸੂ ਦੀ ਪ੍ਰਾਰਥਨਾ ਵਿਚ ਇਕ ਤਣਾਅ ਹੈ। ਉਹ ਸੰਸਾਰ ਦੇ ਲਈ ਪ੍ਰਾਰਥਨਾ ਨਹੀਂ ਕਰਦਾ ਹੈ (ਦੇਖੋ ਯੂਹੰਨਾ 17:9), ਪਰ ਫਿਰ ਵੀ ਉਹ ਆਪਣੇ ਚੇਲਿਆਂ ਨੂੰ ਸੰਸਾਰ ਵਿਚ ਆਪਣੇ ਸੰਦੇਸ਼ ਨਾਲ ਭੇਜਦਾ ਹੈ ਜਿਥੇ ਉਹਨਾਂ ਨੂੰ ਸਤਾਇਆ ਜਾਵੇਗਾ ਕਿਉਂਕਿ ਪਰਮੇਸ਼ਰ ਸੰਸਾਰ ਨੂੰ ਪਿਆਰ ਕਰਦਾ ਹੈ (ਦੇਖੋ ਯੂਹੰਨਾ 17:21,23; 3:16)। ਪਰਮੇਸ਼ਰ ਚਾਹੁੰਦਾ ਹੈ ਕਿ ਸਾਰਾ ਸੰਸਾਰ ਵਿਸ਼ਵਾਸ ਕਰੇ (ਦੇਖੋ 1 ਤਿਮੋਥੀਉਸ 2:4; ਤੀਤੁਸ 2:11; 2 ਪਤਰਸ 3:9)। ਪਰਮੇਸ਼ਰ ਉਹਨਾਂ ਸਾਰੀਆਂ ਨੂੰ ਪਿਆਰ ਕਰਦਾ ਹੈ ਜਿਸ ਨੂੰ ਉਸ ਨੇ ਆਪਣੇ ਸਰੂਪ ਵਿਚ ਅਤੇ ਆਪਣੇ ਵਰਗਾ ਬਣਾਇਆ ਹੈ। ਯਿਸੂ ਸਾਰੇ ਸੰਸਾਰ ਦੇ ਪਾਪਾਂ ਲਈ ਮਰੇ। ਯੂਹੰਨਾ 5:24 ਵਿਚ ਖਾਸ ਵਿਸ਼ਾ: ਭੇਜਣਾ *ਅਪੋਸਤਲੋ* (*Apostellō*) ਨੂੰ ਦੇਖੋ।

17:22 “ਜੇ ਵਡਿਆਈ ਤੂੰ ਮੈਨੂੰ ਦਿੱਤੀ ਹੈ, ਉਹ ਮੈਂ ਉਹਨਾਂ ਨੂੰ ਦਿੱਤੀ ਹੈ” ਇਹ ਦੋਵੇਂ ਪੂਰਨ-ਕਾਲ ਕਿਰਿਆਸ਼ੀਲ ਸ਼ਰਤ ਵਾਲੇ ਵਾਕ ਹਨ। ਵਡਿਆਈ ਪ੍ਰਕਾਸ਼ਵਾਨ ਸੰਦੇਸ਼ ਦਾ ਹਵਾਲਾ ਦਿੰਦੀ ਹੈ। ਉਹ ਯਿਸੂ ਦੇ ਵਚਨਾਂ ਦਾ ਫਲ ਸੰਸਾਰ ਵਿਚ ਪੈਦਾ ਕਰਨਗੇ ਜਿਵੇਂ ਯਿਸੂ ਨੇ ਪਿਤਾ ਦੇ ਸ਼ਬਦਾਂ ਦਾ ਫਲ ਪੈਦਾ ਕੀਤਾ! ਇਸ ਦਾ ਨਤੀਜਾ ਇਹ ਹੋਵੇਗਾ ਕਿ ਉਹ ਉਸ ਦੀ ਨਿੰਦਿਆ ਵੀ ਸਹਿਣਗੇ! A. T. Robertson ਆਪਣੀ ਕਿਤਾਬ *Word Pictures in the New Testament*, Vol. V, ਵਿਚ ਕਹਿੰਦਾ ਹੈ “ਇਹ ਦੇਹਧਾਰੀ ਸ਼ਬਦ ਦੀ ਮਹਿਮਾ ਹੈ (ਦੇਖੋ ਯੂਹੰਨਾ 1:14 ਅਤੇ 2:11) ਨਾ ਕਿ ਸ਼ਬਦ ਦੀ ਅਨੰਤ ਮਹਿਮਾ ਹੈ ਜਿਸ ਦਾ ਜਿਕਰ ਯੂਹੰਨਾ 17:24 ਵਿਚ ਹੋਇਆ ਹੈ” (ਪੰਨਾ 280)। ਯੂਹੰਨਾ 1:14 ਵਿਚ “ਮਹਿਮਾ” “ਵਡਿਆਈ” ਤੇ ਨੋਟ ਦੇਖੋ।

17:23 “ਕਿ ਇੱਕ ਹੋਣ ਦੇ ਲਈ ਉਹ ਪੂਰਨ ਹੋ ਜਾਣ” ਯੂਹੰਨਾ 17: 19 ਦੇ ਵਾਂਗ ਇਹ ਵੀ ਇੱਕ ਹੀਨਾ *hina* ਵਾਕ ਹੈ। ਯੂਹੰਨਾ 17:19 ਵਿਚ, (1) ਮਸੀਹ ਦੇ ਆਉਣ ਵਾਲੇ ਕੰਮ ਜਾਂ (2) ਉਹਨਾਂ ਦੀ ਨਿਰੰਤਰ ਨਿਹਚਾ ਦੇ ਅਧਾਰ ਤੇ ਦ੍ਰਿੜਤਾ ਦਾ ਇੱਕ ਤੱਤ ਹੈ। ਇਸ ਦਾ ਪ੍ਰਭਾਵ ਇਹ ਹੈ ਕਿ ਉਹ ਪਹਿਲਾਂ ਹੀ ਯਿਸੂ ਦੀ ਏਜੰਸੀ ਦੁਆਰਾ ਇੱਕ ਬਣਾਏ ਜਾ ਚੁੱਕੇ ਹਨ ਅਤੇ ਅਜਿਹਾ ਹਮੇਸ਼ਾ ਰਹੇਗਾ! ਏਕਤਾ ਦਾ ਮਕਸਦ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ।

▣ “ਜਿਸ ਤਰ੍ਹਾਂ ਤੂੰ ਮੈਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਉਹਨਾਂ ਨੂੰ ਵੀ ਪਿਆਰ ਕੀਤਾ ਹੈ” ਇਹ ਇੱਕ ਵਾਅਦਾ ਹੈ (ਦੇਖੋ ਯੂਹੰਨਾ 16:27 ਅਤੇ 14:21,23), ਪਰ ਇਸ ਦੀ ਇੱਕ ਸ਼ਰਤ ਵੀ ਹੈ। ਪਰਮੇਸ਼ਰ ਇਕਰਾਰਾਂ ਦੁਆਰਾ ਇਨਸਾਨਾਂ ਨਾਲ ਪੇਸ਼ ਆਉਂਦਾ ਹੈ (“ਜੇਕਰ. . . ਤਾਂ”)।

ਯੂਹੰਨਾ 1-12 ਵਿਚ ਪਿਆਰ (*ਅਗਾਪੇਓ agapeō*) ਅੱਠ ਵਾਰ ਆਉਂਦਾ ਹੈ, ਪਰ ਯੂਹੰਨਾ 13-17 ਵਿਚ 31 ਵਾਰ ਆਉਂਦਾ ਹੈ। ਉਪਰ ਦੇ ਕਮਰੇ ਦੀ ਵਾਰਤਾਲਾਪ ਨੇ ਪੁੱਤਰ ਦੇ ਸ਼ਬਦਾਂ ਅਤੇ ਕਾਰਜਾਂ ਰਾਹੀਂ ਅਤੇ ਇਸ ਦੇ ਬਾਅਦ ਵਿਚ, ਪੁਨਰ-ਉਥਾਨ, ਅਤੇ ਖਾਸ ਕਰਕੇ ਪੈਂਤੀਕੁਸਤ ਦੇ ਮੌਕੇ ਤੇ ਚੇਲਿਆਂ ਨੇ ਪਿਤਾ ਦੇ ਪ੍ਰਗਟ ਕੀਤੇ ਚਰਿੱਤਰ ਉੱਤੇ ਜ਼ੋਰ ਦਿੱਤਾ। ਪਰਮੇਸ਼ਰ ਪਿਆਰ ਹੈ (ਦੇਖੋ 1 ਯੂਹੰਨਾ 4:7-21)।

17:24 “ਉਹ ਵੀ ਜਿੱਥੇ ਮੈਂ ਹਾਂ ਉੱਥੇ ਹੋਣ” ਯਿਸੂ ਆਪਣੇ ਚੇਲਿਆਂ ਲਈ ਜਗ੍ਹਾ ਤਿਆਰ ਕਰਨ ਲਈ ਮਹਿਮਾ ਵਿੱਚ ਵਾਪਸ ਆ ਰਿਹਾ ਹੈ (ਦੇਖੋ ਯੂਹੰਨਾ 14:1-3)। ਇਹ ਸੰਸਾਰ ਸਾਡਾ ਘਰ ਨਹੀਂ ਹੈ ਜਿਵੇਂ ਇਹ ਯਿਸੂ ਦਾ ਨਹੀਂ ਸੀ! ਇਹ ਉਸ ਦੀ ਰਚਨਾ ਹੈ (ਉਤਪਤ 1-2) ਅਤੇ ਇਸ ਨੂੰ ਮੁੜ ਬਹਾਲ ਕੀਤਾ ਜਾਵੇਗਾ (ਪ੍ਰਕਾਸ਼ 21-22)।

▣ “ਤਾਂ ਜੇ ਉਹ ਮੇਰੀ ਵਡਿਆਈ ਦੇਖਣ, ਜਿਹੜੀ ਤੂੰ ਮੈਨੂੰ ਦਿੱਤੀ ਹੈ” ਜਾਹਰ ਹੈ ਕਿ ਇਸ ਆਇਤ ਵਿਚ ਸ਼ਬਦ “ਵਡਿਆਈ” ਦਾ ਮਤਲਬ ਉਹ ਨਹੀਂ ਹੋ ਸਕਦਾ ਜੋ ਯੂਹੰਨਾ 17:22 ਵਿਚ ਹੈ। ਇੱਥੇ ਇਹ ਜਾਪਦਾ ਹੈ ਕਿ ਯਿਸੂ ਦੀ ਪੂਰਵ-ਮੌਜੂਦ ਦੈਵੀ ਮਹਿਮਾ ਸ਼ਾਮਲ ਹੈ।

▣ “ਜਿਹੜੀ ਤੂੰ ਮੈਨੂੰ ਸੰਸਾਰ ਦੀ ਰਚਨਾ ਤੋਂ ਪਹਿਲਾਂ ਦਿੱਤੀ ਹੈ” ਤ੍ਰਿਏਕ ਪਰਮੇਸ਼ਰ ਸ੍ਰਿਸ਼ਟੀ ਤੋਂ ਪਹਿਲਾਂ ਹੀ ਮੁਕਤੀ ਦੇ ਕੰਮ ਲਈ ਸਰਗਰਮ ਸੀ। ਇਸ ਵਾਕ ਨੂੰ ਨਵੇਂ ਨੇਮ ਵਿਚ ਕਈ ਵਾਰ ਇਸਤੇਮਾਲ ਕੀਤਾ ਗਿਆ ਹੈ (ਦੇਖੋ ਮੱਤੀ 25:34; ਲੂਕਾ 11:50; ਅਫਸੀਆਂ 1:4; ਇਬਰਾਨੀਆਂ 4:3; 9:26; 1 ਪਤਰਸ 1:20; ਪ੍ਰਕਾਸ਼ 13:8; 17:8).

ਯੂਹੰਨਾ 17: 25-26

²⁵ ਹੇ ਧਰਮੀ ਪਿਤਾ, ਸੰਸਾਰ ਨੇ ਤੈਨੂੰ ਨਹੀਂ ਜਾਣਿਆ, ਪਰ ਮੈਂ ਤੈਨੂੰ ਜਾਣਿਆ ਹੈ ਅਤੇ ਇਹ ਜਾਣਦੇ ਹਨ ਕਿ ਤੂੰ ਮੈਨੂੰ ਘੱਲਿਆ ਹੈ । ²⁶ ਮੈਂ ਤੇਰਾ ਨਾਮ ਇਹਨਾਂ ਉੱਤੇ ਪ੍ਰਗਟ ਕੀਤਾ ਹੈ ਅਤੇ ਇਹ ਕਰਦਾ ਰਹਾਂਗਾ, ਤਾਂ ਜੋ ਉਹ ਪਿਆਰ ਜਿਹੜਾ ਤੂੰ ਮੈਨੂੰ ਦਿੱਤਾ ਹੈ, ਇਹਨਾਂ ਵਿੱਚ ਵੀ ਹੋਵੇ ਅਤੇ ਮੈਂ ਵੀ ਇਹਨਾਂ ਵਿੱਚ ਰਹਾਂ ।”

17:25 “ਧਰਮੀ ਪਿਤਾ” ਨਵੇਂ ਨੇਮ ਵਿਚ ਇਹ ਅਹੁਦਾ ਕੇਵਲ ਇਸ ਜਗ੍ਹਾ ਤੇ ਦਿਖਾਈ ਦਿੰਦਾ ਹੈ। ਇਹ ਯੂਹੰਨਾ 17:11 ਵਿਚ ਕਹੇ ਗਏ “ਪਵਿੱਤਰ ਪਿਤਾ ਦੇ ਬਰਾਬਰ ਹੈ ਅਤੇ It is parallel to "Holy Father" in John 17:11 ਅਤੇ “ਸਰਕੰਡਾ ਮਾਪਣ ਲਈ” ਇਹ ਇੱਕ ਇਬਰਾਨੀ ਸ਼ਬਦ ਤੋਂ ਆਇਆ ਹੈ। ਪਰਮੇਸ਼ਰ ਨਿਆਂ ਦਾ ਮਿਆਰ ਹੈ! 1 ਯੂਹੰਨਾ 2:29 ਤੇ ਖਾਸ ਵਿਸ਼ੇ ਨੂੰ ਦੇਖੋ।

▣ “ਸੰਸਾਰ ਨੇ ਤੈਨੂੰ ਨਹੀਂ ਜਾਣਿਆ” ਸੰਸਾਰ, ਪਰਮੇਸ਼ਰ ਤੋਂ ਬਿਨਾਂ ਮਨੁੱਖੀ ਸਮਾਜ ਸੰਗਠਿਤ ਅਤੇ ਕਾਰਜਸ਼ੀਲ ਹੈ (ਯੂਹੰਨਾ ਦੁਆਰਾ ਖਾਸ ਇਸਤੇਮਾਲ), ਨਾ ਤਾਂ ਇਹ ਪਰਮੇਸ਼ਰ ਨੂੰ ਜਾਣਦਾ ਹੈ (ਦੇਖੋ ਯੂਹੰਨਾ 17:25) ਅਤੇ ਨਾ ਹੀ ਉਸ ਦੇ ਪੁੱਤਰ ਨੂੰ (ਦੇਖੋ ਯੂਹੰਨਾ 1:10)। ਇਹ ਬੁਰਾ ਸੰਸਾਰ ਹੈ (ਦੇਖੋ ਯੂਹੰਨਾ 3:19-20; 7:7)।

▣ “ਪਰ ਮੈਂ ਤੈਨੂੰ ਜਾਣਿਆ ਹੈ” ਯਿਸੂ ਪਰਮੇਸ਼ਰ ਬਾਰੇ ਜਾਣਕਾਰੀ ਦਾ ਸਭ ਤੋਂ ਉੱਚਾ ਅਤੇ ਸ਼ੁੱਧ ਸਰੋਤ ਹੈ (ਦੇਖੋ ਯੂਹੰਨਾ 1:18; 3:11)।

17:26 “ਮੈਂ ਤੇਰਾ ਨਾਮ ਇਹਨਾਂ ਉੱਤੇ ਪ੍ਰਗਟ ਕੀਤਾ ਹੈ” ਇਹ ਯਿਸੂ ਦੁਆਰਾ ਪਿਤਾ ਦੇ ਚਰਿੱਤਰ ਅਤੇ ਮਨੁੱਖ ਜਾਤੀ ਦੇ ਛੁਟਕਾਰੇ ਦੀ ਯੋਜਨਾ ਦੇ ਪ੍ਰਗਟ ਦਾ ਜ਼ਿਕਰ ਕਰ ਰਿਹਾ ਹੈ (ਦੇਖੋ ਯੂਹੰਨਾ John 17:6,11,12; ਰਸੂਲਾਂ 2:23; 3:18; 4:28)। “ਜਾਣਿਆ” ਸ਼ਬਦ ਯੂਹੰਨਾ 17:25-26 ਵਿਚ ਪੰਜ ਵਾਰ ਇਸਤੇਮਾਲ ਕੀਤਾ ਗਿਆ ਹੈ।

▣ “ਅਤੇ ਇਹ ਕਰਦਾ ਰਹਾਂਗਾ” ਇਹ ਜਾਂ ਤਾਂ (1) ਆਤਮਾ ਦੁਆਰਾ ਯਿਸੂ ਦੇ ਨਿਰੰਤਰ ਪ੍ਰਕਾਸ਼ ਨੂੰ ਦਰਸਾਉਂਦਾ ਹੈ ਜੋ ਉਸ ਦੀਆਂ ਸਿੱਖਿਆਵਾਂ ਨੂੰ ਸਪਸ਼ਟ ਕਰਦਾ ਹੈ ਜਾਂ (2) ਮੁਕਤੀ (ਰੋਸਾ ਵਾਲਾ ਹਫਤਾ) ਦੀਆਂ ਘਟਨਾਵਾਂ ਜੋ ਹੋਣ ਵਾਲੀਆਂ ਹਨ। ਇਸ ਪੈਰੇ ਦਾ ਸੰਦਰਭ #1 ਨੂੰ ਦਰਸਾਉਂਦਾ ਹੈ। ਮੁਕਤੀ ਵਿੱਚ ਇੱਕ ਵਿਅਕਤੀ ਅਤੇ ਸੰਦੇਸ਼, ਇੱਕ ਫੈਸਲਾ ਅਤੇ ਇੱਕ ਜੀਵਨ ਸੈਲੀ, ਇੱਕ ਸ਼ੁਰੂਆਤੀ ਵਿਸ਼ਵਾਸ ਅਤੇ ਨਿਰੰਤਰ ਵਿਸ਼ਵਾਸ ਸ਼ਾਮਲ ਹੁੰਦਾ ਹੈ। ਇਸ ਵਿਚ “ਜਾਣਨਾ” ਦੀ ਯੂਨਾਨੀ ਧਾਰਣਾ ਅਤੇ “ਜਾਣਨਾ” ਦੀ ਇਬਰਾਨੀ ਧਾਰਣਾ ਦੇ ਅਰਥਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਇਹ ਪ੍ਰਾਰਥਨਾ ਧਰਮ ਸ਼ਾਸਤਰੀ ਪੱਖੋਂ ਇੰਨੀ ਮਹੱਤਵਪੂਰਣ ਕਿਉਂ ਹੈ?
2. ਯਹੂਦਾ ਇੱਕ ਵਿਸ਼ਵਾਸੀ ਕਿਉਂ ਸੀ ਜੋ ਕਿਰਪਾ ਤੋਂ ਡਿੱਗ ਗਿਆ?
3. ਸਾਡੀ ਏਕਤਾ ਦਾ ਕੀ ਮਕਸਦ ਹੈ?
4. ਯਿਸੂ ਦੀ ਪਹਿਲਾਂ ਤੋਂ ਹੋਂਦ ਕਿਉਂ ਮਹੱਤਵਪੂਰਣ ਹੈ?
5. ਇਹਨਾਂ ਸੰਦਰਭਾਂ ਵਿਚ ਇਹਨਾਂ ਮੁੱਖ ਸ਼ਬਦਾਂ ਨੂੰ ਦੀ ਪਰਿਭਾਸ਼ਾ ਦਿਓ
 - a. “ਮਹਿਮਾ ਕੀਤੀ ਹੋਈ”
 - b. “ਦੇਣਾ”
 - c. “ਜਾਣਨਾ”
 - d. “ਭੇਜਣਾ”
 - e. “ਨਾਮ”
 - f. “ਸੰਸਾਰ”

ਯੂਹੰਨਾ 18

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯੇਖਾ ਅਤੇ ਯਿਸੂ ਦੀ ਗਿਰਫ਼ਤਾਰੀ	ਯੇਖਾ ਅਤੇ ਗਤਸਮਨੀ ਵਿਚ ਗਿਰਫ਼ਤਾਰੀ	ਗਿਰਫ਼ਤਾਰੀ, ਮੁਕੱਦਮਾ, ਸਲੀਬ , ਯਿਸੂ ਦਾ ਦਫ਼ਨਾਇਆ ਜਾਣਾ (18:1-19:42)	ਯਿਸੂ ਦੀ ਗਿਰਫ਼ਤਾਰੀ	ਯਿਸੂ ਦੀ ਗਿਰਫ਼ਤਾਰੀ
18:1-11	18:1-11	18:1-11	18:1-4 18:5a 18:5b 18:5c-7a 18:7b 18:8-9 18:10-11	18:1-9 18:10-11
ਯਿਸੂ ਮਹਾਂ-ਪਰੋਹਤ ਦੇ ਸਾਹਮਣੇ	ਮਹਾਂ-ਪਰੋਹਤ ਦੇ ਸਾਹਮਣੇ		ਯਿਸੂ ਹੱਨਾ ਦੇ ਸਾਹਮਣੇ	ਯਿਸੂ ਹੱਨਾ ਅਤੇ ਕਾਇਫ਼ਾ ਦੇ ਸਾਹਮਣੇ, ਪਤਰਸ ਉਹਨਾਂ ਦਾ ਇਨਕਾਰ ਕਰਦਾ ਹੈ
18:12-14	18:12-14	18:12-14	18:12-14	18:12-14
ਪਤਰਸ ਦਾ ਯਿਸੂ ਦਾ ਇਨਕਾਰ ਕਰਨਾ	ਪਤਰਸ ਯਿਸੂ ਦਾ ਇਨਕਾਰ ਕਰਦਾ ਹੈ		ਪਤਰਸ ਯਿਸੂ ਦਾ ਇਨਕਾਰ ਕਰਦਾ ਹੈ	
18:15-18	18:15-18	18:15-18	18:15-17a 18:17b 18:18	18:15-18

ਮਹਾਂ-ਪਰੋਹਤ ਯਿਸੂ ਨੂੰ ਸਵਾਲ ਕਰਦਾ ਹੈ	ਯਿਸੂ ਨੂੰ ਮਹਾਂ-ਪਰੋਹਤ ਦੁਆਰਾ ਸਵਾਲ ਕੀਤਾ ਜਾਣਾ		ਮਹਾਂ-ਪਰੋਹਤ ਯਿਸੂ ਨੂੰ ਸਵਾਲ ਪੁੱਛਦਾ ਹੈ	
18:19-24	18:19-24	18:19-24	18:19-21 18:22 18:23 18:24	18:19-24
ਪਤਰਸ ਯਿਸੂ ਦਾ ਮੁੜ ਇਨਕਾਰ ਕਰਦਾ ਹੈ	ਪਤਰਸ ਯਿਸੂ ਦਾ ਦੂਸਰੀ ਵਾਰ ਇਨਕਾਰ ਕਰਦਾ ਹੈ		ਪਤਰਸ ਯਿਸੂ ਦਾ ਦਾ ਫਿਰ ਇਨਕਾਰ ਕਰਦਾ ਹੈ	
18:25-27	18:25-27	18:25-27	18:25a 18:25b 18:26 18:27	18:25-27
ਯਿਸੂ ਪਿਲਾਤੁਸ ਦੇ ਸਾਹਮਣੇ	ਪਿਲਾਤੁਸ ਦੀ ਕਚਹਿਰੀ ਵਿਚ		ਯਿਸੂ ਪਿਲਾਤੁਸ ਦੇ ਸਾਹਮਣੇ	ਯਿਸੂ ਪਿਲਾਤੁਸ ਦੇ ਸਾਹਮਣੇ
18:28-38a	18:28-38	18:28-32	18:28-29 18:30 18:31a 18:31b-32	18:28-32
		18:33-38a	18:33 18:34 18:35 18:36 18:37a 18:37b	18:33-19:3

		18:38a
ਯਿਸੂ ਨੂੰ ਮਰਨ ਦੀ ਸਜ਼ਾ ਸੁਣਾਈ ਗਈ	ਯਿਸੂ ਬਰੱਬਾਸ ਦੀ ਥਾਂ ਲੈਂਦੇ ਹਨ	ਯਿਸੂ ਨੂੰ ਮਰਨ ਦੀ ਸਜ਼ਾ ਸੁਣਾਈ ਗਈ
(18:38b-19:16c)		(18:38b-19:16a)
18:38b-19:7	18:38b-19:7	18:38b-39
	18:39-40	
		18:40-19:3

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

5. ਪਹਿਲਾ ਪੈਰਾ
6. ਦੂਜਾ ਪੈਰਾ
7. ਤੀਜਾ ਪੈਰਾ
8. ਆਦਿ

18:1-40 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਯੂਹੰਨਾ ਨੇ ਇਸ ਖੁਸ਼ਖਬਰੀ ਵਿੱਚ ਯਿਸੂ ਦੀਆਂ ਗਤਸਮਨੀ ਵਿੱਚ ਯਿਸੂ ਦੇ ਦੁੱਖ ਨੂੰ ਛੱਡ ਦਿੱਤਾ ਹੈ (ਹਾਲਾਂਕਿ ਯੂਹੰਨਾ 17 ਸਮਾਨਾਂਤਰ ਹੋ ਸਕਦਾ ਹੈ)। ਇਹ ਸਪੱਸ਼ਟ ਤੌਰ ਤੇ ਇਹ ਇਸ ਲਈ ਸੀ ਕਿਉਂਕਿ ਯੂਹੰਨਾ ਯਿਸੂ ਦੇ ਗਤੀਸ਼ੀਲ ਚਰਿੱਤਰ ਤੇ ਜ਼ੋਰ ਦੇ ਰਿਹਾ ਸੀ ਜੋ ਸਾਰੇ ਹਾਲਤਾਂ ਦੇ ਨਿਯੰਤਰਣ ਵਿੱਚ ਸੀ। ਉਹਨਾਂ ਨੇ ਆਪ ਆਪ ਜੀਵਨ ਦੇ ਦਿੱਤਾ (ਦੇਖੋ ਯੂਹੰਨਾ 10:11,15,17,18)।
- B. ਇਸ ਅਧਿਆਏ ਦੀਆਂ ਘਟਨਾਵਾਂ ਦੂਸਰੀਆਂ ਖੁਸ਼ਖਬਰੀਆਂ ਨਾਲੋਂ ਥੋੜ੍ਹੀਆਂ ਵੱਖ ਹਨ। ਇਹ ਅੰਤਰ ਗੁਣਕਾਰੀ ਇਸ ਲਈ ਜਾਪਦਾ ਹੈ
 1. ਚਸ਼ਮਦੀਦ ਗਵਾਹਾਂ ਦੇ ਖਾਤਿਆਂ ਦੀ ਕਿਸਮ
 2. ਲੇਖਕ ਦੇ ਧਰਮ ਸ਼ਾਸਤਰੀ ਉਦੇਸ਼
- C. ਦੂਸਰੇ ਖੁਸ਼ਖਬਰੀ ਦੇ ਲੇਖਕਾਂ ਨਾਲੋਂ ਯੂਹੰਨਾ ਬਹੁਤ ਅਲੱਗ ਹੈ। ਕਿਉਂ ਅਤੇ ਕਿਵੇਂ ਉਹ ਪ੍ਰਸ਼ਨ ਹਨ ਜਿਹਨਾਂ ਦਾ ਸਕਾਲਰਸ਼ਿਪ ਜਵਾਬ ਵੀ ਨਹੀਂ ਦੇ ਸਕਦੀ ਹੈ। ਇਸ ਮੁੱਦੇ 'ਤੇ ਮੈਂ ਸਭ ਤੋਂ ਉੱਤਮ ਵਿਚਾਰ-ਵਟਾਂਦਰੇ Gordon Fee, Douglas Stuart ਦੀ *How To Read the*

Bible For All Its Worth, ਵਿਚ ਦੇਖੀ ਹੈ, ਜਿਥੇ ਉਹ ਬਹੁਤ ਸਾਰੀਆਂ ਥਿਉਰੀਆਂ ਦਿੰਦੇ ਹਨ। ਜ਼ਾਹਰ ਹੈ ਕਿ ਖੁਸ਼ਖਬਰੀ ਦੇ ਲੇਖਕਾਂ ਨੂੰ, ਪ੍ਰੇਰਣਾ ਅਧੀਨ, ਨੂੰ ਆਜ਼ਾਦੀ ਮਿਲੀ ਸੀ

1. ਸਾਹਿਤ
2. ਨੂੰ ਅਨੁਕੂਲ ਕਰਨ
3. ਢਾਂਚਾ ਦੇਣ

ਜਿਹੜੇ ਯਿਸੂ ਦੇ ਸ਼ਬਦ ਅਤੇ ਕੰਮ ਸਨ। ਮੈਨੂੰ ਨਹੀਂ ਲਗਦਾ ਕਿ ਉਹ ਯਿਸੂ ਦੇ ਸ਼ਬਦਾਂ ਅਤੇ ਕੰਮਾਂ ਨੂੰ ਬਣਾ ਸਕਦੇ ਹਨ, ਪਰ ਉਹਨਾਂ ਨੂੰ ਖੁਸ਼ਖਬਰੀ ਦੇ ਉਦੇਸ਼ਾਂ ਲਈ ਅਨੁਕੂਲ ਕਰ ਸਕਦੇ ਹਨ ਤਾਂ ਜੋ ਯਿਸੂ ਨੂੰ ਵੱਖੇ ਵੱਖਰੇ ਸਮੂਹ ਜਾਂ ਸਮੂਹਾਂ ਵਿੱਚ ਪ੍ਰਗਟ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਯਾਦ ਰੱਖੋ ਕਿ ਖੁਸ਼ਖਬਰੀ ਪੱਛਮੀ ਇਤਿਹਾਸ ਨਹੀਂ (ਅਰਥਾਤ, ਕਾਰਨ ਅਤੇ ਪ੍ਰਭਾਵ ਅਤੇ ਕਾਲਕ੍ਰਮ), ਪਰ ਪੂਰਬੀ ਇਤਿਹਾਸ ਹੈ। ਉਹ ਕੋਈ ਜੀਵਨੀਆਂ ਨਹੀਂ ਹਨ, ਪਰ ਖੁਸ਼ਖਬਰੀ ਦਾ ਸੰਦੇਸ਼ ਹਨ

D. ਜਿੱਥੋਂ ਤੱਕ ਯਿਸੂ ਦੇ ਕਾਨੂੰਨੀ ਮੁਕੱਦਮਿਆਂ ਦਾ ਸਵਾਲ ਹੈ (ਦੇਖੋ, Sanhedrin, 4:1) ਇਸ ਉੱਤੇ ਇੱਕ ਚੰਗੀ ਕਿਤਾਬ, A. N. Sherwin-White's ਦੀ *Roman Society and Roman Law in the NT* ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 18:1-11

¹ ਫਿਰ ਪ੍ਰਾਰਥਨਾ ਕਰ ਚੁੱਕਣ ਦੇ ਪਿੱਛੋਂ ਯਿਸੂ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਨਾਲੇ ਦੇ ਪਾਰ ਗਏ। ਉੱਥੇ ਇੱਕ ਬਾਗ ਸੀ, ਜਿਸ ਵਿੱਚ ਉਹ ਆਪਣੇ ਚੇਲਿਆਂ ਦੇ ਨਾਲ ਗਏ। ² ਯਹੂਦਾ, ਜੋ ਉਹਨਾਂ ਨੂੰ ਫੜਵਾਉਣ ਵਾਲਾ ਸੀ, ਇਸ ਥਾਂ ਨੂੰ ਜਾਣਦਾ ਸੀ, ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਦੇ ਨਾਲ ਉੱਥੇ ਜਾਂਦੇ ਹੁੰਦੇ ਸਨ। ³ ਇਸ ਲਈ ਯਹੂਦਾ ਸਿਪਾਹੀਆਂ, ਮਹਾਂ-ਪਰੋਹਤਾਂ ਅਤੇ ਫ਼ਰੀਸੀਆਂ ਦੇ ਕੁਝ ਸੇਵਕਾਂ ਦੇ ਇੱਕ ਟੋਲੇ ਨੂੰ ਨਾਲ ਲੈ ਕੇ ਉੱਥੇ ਆਇਆ। ਉਹਨਾਂ ਕੋਲ ਲਾਲਟੈਨਾਂ, ਮਸ਼ਾਲਾਂ ਅਤੇ ਬਹੁਤ ਸਾਰੇ ਹਥਿਆਰ ਸਨ। ⁴ ਯਿਸੂ ਇਹ ਸਭ ਕੁਝ ਜਾਣਦੇ ਹੋਏ ਕਿ ਉਹਨਾਂ ਦੇ ਨਾਲ ਕੀ ਹੋਣ ਵਾਲਾ ਹੈ, ਅੱਗੇ ਵੱਧੇ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ⁵ ਉਹਨਾਂ ਨੇ ਉੱਤਰ ਦਿੱਤਾ, “ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ।” ਯਿਸੂ ਨੇ ਕਿਹਾ, “ਉਹ ਮੈਂ ਹਾਂ।” ਉਸ ਵੇਲੇ ਉਹਨਾਂ ਨੂੰ ਫੜਵਾਉਣ ਵਾਲਾ ਯਹੂਦਾ ਵੀ ਉੱਥੇ ਸੀ। ⁶ ਜਿਵੇਂ ਹੀ ਯਿਸੂ ਨੇ ਕਿਹਾ, “ਉਹ ਮੈਂ ਹਾਂ।” ਉਹ ਲੋਕ ਪਿੱਛੇ ਹਟੇ ਅਤੇ ਜ਼ਮੀਨ ਉੱਤੇ ਡਿੱਗ ਪਏ। ⁷ ਯਿਸੂ ਨੇ ਉਹਨਾਂ ਲੋਕਾਂ ਤੋਂ ਫਿਰ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹ ਬੋਲੇ: “ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ।” ⁸ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਉਹ ਮੈਂ ਹੀ ਹਾਂ। ਇਸ ਲਈ ਜੇਕਰ ਤੁਸੀਂ ਮੈਨੂੰ ਲੱਭ ਰਹੇ ਹੋ ਤਾਂ ਇਹਨਾਂ ਨੂੰ ਜਾਣ ਦਿਉ।” ⁹ (ਤਾਂ ਜੋ ਉਹਨਾਂ ਦਾ ਉਹ ਕਿਹਾ ਹੋਇਆ ਵਚਨ ਪੂਰਾ ਹੋਵੇ, “ਤੂੰ ਜਿੰਨਿਆਂ ਨੂੰ ਮੈਨੂੰ ਦਿੱਤਾ ਹੋਇਆ ਹੈ ਉਹਨਾਂ ਵਿੱਚੋਂ ਇੱਕ ਨੂੰ ਵੀ ਮੈਂ ਨਾਸ਼ ਨਹੀਂ ਹੋਣ ਦਿੱਤਾ।”) ¹⁰ ਸ਼ਮੂਊਨ ਪਤਰਸ ਦੇ ਕੋਲ ਇੱਕ ਤਲਵਾਰ ਸੀ, ਉਸ ਨੇ ਉਹ ਕੱਢ ਕੇ ਮਹਾਂ-ਪਰੋਹਤ ਦੇ ਇੱਕ ਸੇਵਕ ਤੇ ਚਲਾਈ, ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ। ਉਸ ਨੇਕਰ ਦਾ ਨਾਂ ਮਲਕੁਸ ਸੀ। ¹¹ ਯਿਸੂ ਨੇ ਪਤਰਸ ਨੂੰ ਕਿਹਾ, “ਤਲਵਾਰ ਨੂੰ ਮਿਆਨ ਵਿੱਚ ਰੱਖ। ਕੀ ਮੈਂ ਉਹ ਦੁੱਖਾਂ ਦਾ ਪਿਆਲਾ, ਜੋ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਨਾ ਪੀਵਾਂ?”

18:1 “ਕਿਦਰੋਨ ਨਾਲੇ ਦੇ ਪਾਰ ਗਏ” ਡੂੰਘੀ ਘਾਟੀ ਦਾ ਅਰਥ ਹੁੰਦਾ ਹੈ “ਵਿੰਟਰ-ਬਰੂਕ” ਜਾਂ ਵਾਦੀ। “ਕਿਦਰੋਨ” (BDB 871) ਦਾ ਅਰਥ ਹੁੰਦਾ ਹੈ (1) ਦਿਆਰ ਦਾ ਜਾਂ (2) ਕਾਲਾ। ਇਹ ਇੱਕ ਅਜਿਹੀ ਵਾਦੀ ਸੀ ਜੋ ਗਰਮੀਆਂ ਦੇ ਸਮੇਂ ਵਿਚ ਪੂਰੀ ਤਰ੍ਹਾਂ ਸੁੱਕੀ ਰਹਿੰਦੀ ਸੀ ਪਰ ਸਰਦੀਆਂ ਦੇ ਮੌਸਮ ਵਿਚ ਚਲਦੀ ਸੀ। ਇਹ ਉਹ ਜਗ੍ਹਾ ਸੀ ਜਿਥੇ ਮੋਰੀਆ ਪਰਬਤ ਤੇ ਹੋਈਆਂ ਕੁਰਬਾਨੀਆਂ ਦਾ ਖੂਨ ਵਹਾਇਆ ਜਾਂਦਾ ਸੀ। ਇਸ ਲਈ ਇਸ ਨੂੰ ਕਿਦਰੋਨ ਜਾਂ “ਕਾਲਾ” ਦੀ ਕਿਹਾ ਜਾਂਦਾ ਸੀ। ਇਹ ਮੰਦਰ ਦੇ ਪਹਾੜ ਅਤੇ ਜੈਤੂਨ ਦੇ ਪਹਾੜ ਦੇ ਵਿਚਕਾਰ ਸੀ (ਦੇਖੋ LXX 2 ਸਮੁਏਲ 15:23; 2 ਰਾਜਾ 23:4,6,12; 2 ਇਤਿਹਾਸ 15:16; 29:16; 30:14; ਯਿਰਮਯਾਹ 31:40)।

ਇਸ ਬਿੰਦੂ ਤੇ ਇੱਕ ਯੂਨਾਨੀ ਹੱਥ-ਲਿਖਤ ਦੇ ਕਈ ਰੂਪ ਹਨ:

1. MSS M^c, B, C, L ਅਤੇ ਕਈ ਹੋਰ ਹੱਥ-ਲਿਖਤਾਂ ਵਿਚ “ਕਿਦਰੋਨ” (*ਕੇਦਰੋਨ kedrōn*)

2. MSS K*, D, ਅਤੇ W ਵਿਚ “ਕਿਦਰੋਨ” (ਕੇਦਰੋਉ *kedrou*)
 3. MSS A ਅਤੇ S ਵਿਚ “ਕਿਦਰੋਨ” (ਕੇਦਰੋਨ *kedrōn*)
- ਯੂਨਾਈਟਿਡ ਬਾਈਬਲ ਸੋਸਾਇਟੀ ਦਾ ਚੌਥਾ ਐਡੀਸ਼ਨ #3 ਨੂੰ ਵਰਤਦਾ ਹੈ।

▣ “ਇੱਕ ਬਾਗ” ਇਹ ਅਧਿਆਏ ਗਤਸਮਨੀ ਵਿਚ ਯਿਸੂ ਦੇ ਦੁੱਖ ਨੂੰ ਪੂਰੀ ਤਰ੍ਹਾਂ ਛੱਡ ਦਿੰਦਾ ਹੈ, ਪਰ ਇਸ ਅਧਿਆਏ ਵਿਚ ਬਾਗ ਵਿਚ ਯਿਸੂ ਦੀ ਗਿਰਫਤਾਰੀ ਬਾਰੇ ਜ਼ਰੂਰ ਲਿਖਿਆ ਹੈ। ਇਹ ਯਿਸੂ ਦਾ ਆਰਾਮ ਕਰਨ ਲਈ ਸਭ ਤੋਂ ਮਨ ਪਸੰਦ ਸਥਾਨ ਸੀ (ਦੇਖੋ ਯੂਹੰਨਾ 18:2; ਲੂਕਾ 22:39)। ਜ਼ਾਹਰ ਤੌਰ ਤੇ ਯਿਸੂ ਨੇ ਆਪਣੀ ਜ਼ਿੰਦਗੀ ਦੇ ਆਖਰੀ ਹਫ਼ਤੇ ਵਿਚ ਇਸ ਬਾਗ ਵਿਚ ਸੁੱਤੇ (ਦੇਖੋ ਲੂਕਾ 21:37)।

ਯਰੂਸ਼ਲਮ ਵਿੱਚ ਬਗੀਚਿਆਂ ਦੀ ਆਗਿਆ ਨਹੀਂ ਸੀ ਕਿਉਂਕਿ ਲੋੜੀਂਦੀ ਖਾਦ ਬਾਗਾਂ ਨੂੰ ਅਸੁੱਧ ਬਣਾ ਦਿੰਦੀ ਸੀ। ਇਸ ਲਈ ਬਹੁਤ ਸਾਰੇ ਅਮੀਰ ਵਿਅਕਤੀ ਜੈਤੂਨ ਦੇ ਪਹਾੜ ਤੇ ਅੰਗੂਰੀ ਬਾਗ, ਬਾਗ ਅਤੇ ਬਗੀਚਿਆਂ ਦੇ ਮਾਲਕ ਹੁੰਦੇ ਸਨ।

18:2 ਇਹ ਯੂਹੰਨਾ ਦੁਆਰਾ ਇੱਕ ਹੋਰ ਸੰਪਾਦਕੀ ਟਿੱਪਣੀ ਹੈ।

▣ “ਯਹੂਦਾ” ਯਹੂਦਾ ਅਤੇ ਉਸ ਦੇ ਮਨੋਰਥਾਂ ਬਾਰੇ ਬਹੁਤ ਸਾਰੇ ਅਨੁਮਾਨ ਹਨ। ਯੂਹੰਨਾ ਦੀ ਖੁਸ਼ਖਬਰੀ ਵਿਚ ਅਕਸਰ ਉਸ ਦਾ ਜ਼ਿਕਰ ਕੀਤਾ ਜਾਂਦਾ ਹੈ ਉਸ ਨੂੰ ਭੰਡਿਆ ਜਾਂਦੀ ਹੈ (ਦੇਖੋ ਯੂਹੰਨਾ 6:70-71; 12:4; 13:2,26,27; 18:2,3,5)। ਆਧੁਨਿਕ ਨਾਟਕ “ਯਿਸੂ ਮਸੀਹ ਸੁਪਰਸਟਾਰ Jesus Christ Superstar” ਯਹੂਦਾ ਨੂੰ ਵਫ਼ਾਦਾਰ ਦਿਖਾਉਂਦਾ ਹੈ, ਪਰ ਇੱਕ ਤਿਆਗ ਦੇਣ ਵਾਲਾ ਚੇਲਾ, ਜਿਸ ਨੇ ਯਿਸੂ ਨੂੰ ਪੁਰਾਣੇ ਨੇਮ ਦੇ ਯਹੂਦੀ ਮਸੀਹ ਦੀ ਭੂਮਿਕਾ ਨੂੰ ਪੂਰਾ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ (ਭਾਵ, ਰੋਮੀਆਂ ਨੂੰ ਹਰਾਉਣ, ਦੁਸ਼ਟ ਲੋਕਾਂ ਨੂੰ ਸਜ਼ਾ ਦੇਣ ਅਤੇ ਯਰੂਸ਼ਲਮ ਨੂੰ ਵਿਸ਼ਵ ਦੀ ਰਾਜਧਾਨੀ ਵਜੋਂ ਸਥਾਪਤ ਕਰਨ ਲਈ)। ਹਾਲਾਂਕਿ, ਯੂਹੰਨਾ ਨੇ ਯਹੂਦਾ ਦੇ ਉਦੇਸ਼ਾਂ ਨੂੰ ਲਾਲਚ ਅਤੇ ਸ਼ੈਤਾਨ ਦੁਆਰਾ ਪ੍ਰੇਰਿਤ ਦਿਖਾਇਆ ਹੈ।

ਪਰਮ ਸ਼ਾਸਤਰੀ ਦੀ ਸਮੱਸਿਆ ਦਾ ਮੁੱਖ ਮੁੱਦਾ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖੀ ਸੁਤੰਤਰ ਇੱਛਾ ਹੈ। ਕੀ ਪਰਮੇਸ਼ਰ ਨੇ ਜਾਂ ਯਿਸੂ ਨੇ ਯਹੂਦਾ ਨਾਲ ਛਲ-ਖੇਡਿਆ? ਜੇਕਰ ਸ਼ੈਤਾਨ ਨੇ ਉਸ ਨੂੰ ਨਿਯੰਤਰਿਤ ਕੀਤਾ ਸੀ ਤਾਂ ਕੀ ਯਹੂਦਾ ਉਸ ਦੇ ਕੰਮਾਂ ਲਈ ਜ਼ਿੰਮੇਵਾਰ ਹੈ ਜਾਂ ਪਰਮੇਸ਼ਰ ਨੇ ਇਹ ਪੂਰਵਨਿਯਤੀ ਕੀਤੀ ਸੀ ਅਤੇ ਉਸ ਨੂੰ ਧੋਖਾ ਦੇਣ ਦਾ ਕਾਰਨ ਬਣਾਇਆ ਸੀ? ਬਾਈਬਲ ਇਹਨਾਂ ਪ੍ਰਸ਼ਨਾਂ ਨੂੰ ਸਿੱਧੇ ਤੌਰ ਤੇ ਸੰਬੋਧਿਤ ਨਹੀਂ ਕਰਦੀ। ਇਤਿਹਾਸ ਪਰਮੇਸ਼ਰ ਦੇ ਵੱਸ ਵਿਚ ਹੈ; ਉਹ ਭਵਿੱਖ ਦੀਆਂ ਘਟਨਾਵਾਂ ਨੂੰ ਜਾਣਦੇ ਹਨ, ਪਰ ਮਨੁੱਖਜਾਤੀ ਆਪਣੀਆਂ ਚੋਣਾਂ ਅਤੇ ਕੰਮਾਂ ਲਈ ਜ਼ਿੰਮੇਵਾਰ ਹੈ। ਪਰਮੇਸ਼ਰ ਨਿਰਪੱਖ ਹੈ, ਨਾ ਕਿ ਛਲ-ਖੇਡਣ ਵਾਲਾ।

William Klassen ਦੁਆਰਾ ਲਿੱਖੀ ਹੋਈ ਇੱਕ ਕਿਤਾਬ ਹੈ ਜੋ ਯਹੂਦਾ ਨੂੰ ਪਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਹੈ—*Judas Betrayer or Friend of Jesus?*, Fortress Press, 1996। ਮੈਂ ਇਸ ਕਿਤਾਬ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਇਹ ਯਹੂਦਾ ਬਾਰੇ ਯੂਹੰਨਾ ਦੀ ਗਵਾਹੀ ਨੂੰ ਮੰਦਾ ਸਮਝਦਾ ਹੈ, ਪਰ ਇਹ ਬਹੁਤ ਹੀ ਦਿਲਚਸਪ ਹੈ ਅਤੇ ਸੋਚ ਵਿਚਾਰ ਕਰਵਾਉਣ ਵਾਲੀ ਕਿਤਾਬ ਹੈ।

[ਖਾਸ ਵਿਸ਼ਾ: ਚੋਣ/ਪੂਰਵਨਿਯਤੀ ਅਤੇ ਇੱਕ ਸਿਧਾਂਤਕ ਸੰਤੁਲਨ ਦੀ ਲੋੜ SPECIAL TOPIC: ELECTION/PREDESTINATION AND THE NEED FOR A THEOLOGICAL BALANCE](#)

ਖਾਸ ਵਿਸ਼ਾ: ਚੋਣ/ਪੂਰਵਨਿਯਤੀ ਅਤੇ ਇੱਕ ਸਿਧਾਂਤਕ ਸੰਤੁਲਨ ਦੀ ਲੋੜ

ਚੋਣ ਇੱਕ ਬਹੁਤ ਵਧੀਆ ਸਿਧਾਂਤ ਹੈ। ਹਾਲਾਂਕਿ, ਇਹ ਪੱਖਪਾਤ ਕਰਨ ਦੀ ਮੰਗ ਨਹੀਂ ਹੈ, ਸਗੋਂ ਇੱਕ ਜਰਿਆ, ਇੱਕ ਸਾਧਨ ਜਾਂ ਦੂਜਿਆਂ ਦੇ ਛੁਟਕਾਰੇ ਦਾ ਸਾਧਨ ਬਣਨ ਲਈ ਇੱਕ ਸੱਦਾ ਹੈ। ਪੁਰਾਣੇ ਨੇਮ ਵਿਚ ਇਹ ਸ਼ਬਦ ਮੁੱਖ ਤੌਰ ਤੇ ਸੇਵਾ ਲਈ ਵਰਤਿਆ ਜਾਂਦਾ ਸੀ; ਨਵੇਂ ਨੇਮ ਵਿਚ ਮੁੱਖ ਤੌਰ ਤੇ ਇਹ ਮੁਕਤੀ ਲਈ ਵਰਤਿਆ ਜਾਂਦਾ ਸੀ। ਬਾਈਬਲ ਕਦੀ ਵੀ ਪਰਮੇਸ਼ਰ ਦੀ ਪ੍ਰਭੂਸੱਤਾ ਅਤੇ ਮਨੁੱਖਜਾਤੀ ਦੀ ਸੁਤੰਤਰ ਇੱਛਾ ਦੇ ਵਿਚਕਾਰ ਪ੍ਰਤੀਤ ਹੁੰਦੇ ਵਿਰੋਧ ਨੂੰ ਮਿਲਾਉਂਦੀ ਨਹੀਂ ਹੈ, ਪਰ ਦੋਵਾਂ ਦੀ ਪੁਸ਼ਟੀ ਕਰਦੀ ਹੈ! ਬਾਈਬਲ ਦੇ ਤਣਾਅ ਦੀ ਇੱਕ ਚੰਗੀ

ਉਦਾਹਰਣ ਰੋਮੀਆਂ 9 ਵਿਚ ਪਰਮੇਸ਼ਰ ਦੀ ਹਕੂਮਤ ਦੀ ਚੋਣ ਉੱਤੇ ਅਤੇ ਰੋਮੀਆਂ 10 ਵਿਚ ਮਨੁੱਖਜਾਤੀ ਦੇ ਜ਼ਰੂਰੀ ਜਵਾਬਾਂ ਦੀ ਹੈ (ਦੇਖੋ ਰੋਮੀਆਂ ਨੂੰ 10:11,13).

ਇਸ ਧਰਮ-ਸ਼ਾਸਤਰੀ ਤਣਾਅ ਦੀ ਕੁੰਜੀ ਨੂੰ ਅਫ਼ਸੀਆਂ 1: 4 ਵਿਚ ਪਾਈ ਜਾ ਸਕਦੀ ਹੈ। ਯਿਸੂ ਪਰਮੇਸ਼ਰ ਦੁਆਰਾ ਹੋਏ ਆਦਮੀ ਹਨ ਅਤੇ ਸਾਰੇ ਲੋਕ ਉਹਨਾਂ ਵਿਚ ਸੰਭਵ ਤੌਰ ਤੇ ਚੁਣੇ ਗਏ ਹਨ (Karl Barth)। ਡਿੱਗਦੀ ਮਨੁੱਖਤਾ ਦੀ ਜ਼ਰੂਰਤ ਲਈ ਯਿਸੂ ਪਰਮੇਸ਼ਰ ਦੀ "ਹਾਂ" ਹਨ (Karl Barth)। ਅਫ਼ਸੀਆਂ 1: 4 ਇਸ ਮੁੱਦੇ ਨੂੰ ਸਪਸ਼ਟ ਕਰਨ ਵਿੱਚ ਸਹਾਇਤਾ ਕਰਦੀ ਹੈ ਕਿ ਪੂਰਵ-ਅਨੁਮਾਨ ਦਾ ਟੀਚਾ ਸਵਰਗ ਨਹੀਂ, ਸਗੋਂ ਪਵਿੱਤਰਤਾ ਹੈ (ਮਸੀਹ ਵਰਗੇ ਹੋਣਾ)। ਅਸੀਂ ਅਕਸਰ ਖੁਸ਼ਖ਼ਬਰੀ ਦੇ ਫੈਦਿਆਂ ਵੱਲ ਆਕਰਸ਼ਤ ਹੁੰਦੇ ਹਾਂ ਅਤੇ ਖੁਸ਼ਖ਼ਬਰੀ ਦੀਆਂ ਜ਼ਿੰਮੇਵਾਰੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ! ਪਰਮੇਸ਼ਰ ਦਾ ਸੱਦਾ (ਚੋਣ) ਅੱਜ ਦੇ ਸਮੇਂ ਲਈ ਅਤੇ ਹਮੇਸ਼ਾਂ ਦੇ ਜੀਵਨ ਲਈ ਹੈ!

ਸਿਧਾਂਤ ਦੂਸਰੀਆਂ ਸੱਚਾਈਆਂ ਦੇ ਸੰਬੰਧ ਵਿਚ ਆਉਂਦੀਆਂ ਹਨ, ਨਾ ਕਿ ਇਕੋ, ਨਿਰਲੇਪ ਸੱਚਾਈਆਂ ਵਿਚ। ਇਕ ਚੰਗਾ ਸਮਾਨਤਾ ਤਾਰਾ ਮੰਡਲ ਇੱਕ ਕੱਲੇ ਤਾਰੇ ਦੇ ਵਿਰੁੱਧ ਹੈ। ਪਰਮੇਸ਼ਰ ਸਚਿਆਈ ਸਹੀ' ਰੂਪ ਵਿਚ ਪੇਸ਼ ਕਰਦੇ ਹਨ ਨਾ ਕਿ ਗਲਤ ਰੂਪ ਵਿਚ। ਸਾਨੂੰ ਸਿਧਾਂਤਕ ਸੱਚਾਈਆਂ ਦੇ ਦਵੰਦਵਾਦੀ (ਵਿਰੋਧਭਾਸੀ) ਜੋੜਾਂ ਕਾਰਨ ਪੈਦਾ ਹੋਏ ਤਣਾਅ ਨੂੰ ਦੂਰ ਨਹੀਂ ਕਰਨਾ ਚਾਹੀਦਾ ਹੈ:

1. ਪੂਰਵਨਿਯਤੀ ਦੇ ਵਿਰੁੱਧ ਮਨੁੱਖੀ ਸੁਤੰਤਰ ਇੱਛਾ
2. ਇੱਕ ਵਿਸ਼ਵਾਸੀ ਦੀ ਸੁਰੱਖਿਆ ਦੇ ਵਿਰੁੱਧ ਦ੍ਰਿੜਤਾ ਦੀ ਲੋੜ
3. ਅਸਲੀ ਪਾਪ ਦੇ ਵਿਰੁੱਧ ਪਾਪ ਸਵੈਇੱਛੁਕ ਪਾਪ
4. ਪਾਪ ਰਹਿਤ ਦੇ (ਸਿੱਧਵਾਦ) ਵਿਰੁੱਧ ਘੱਟ ਪਾਪ ਕਰਨ ਵਾਲਾ
5. ਸ਼ੁਰੂਆਤੀ ਤਤਕਾਲੀ ਦੇਸ਼ ਮਾਫ਼ੀ ਅਤੇ ਸੁੱਧੀਕਰਨ ਦੇ ਵਿਰੁੱਧ ਪ੍ਰਗਤੀਸ਼ੀਲ ਸੁੱਧੀਕਰਨ
6. ਮਸੀਹੀ ਆਜ਼ਾਦੀ ਦੇ ਵਿਰੁੱਧ ਮਸੀਹੀ ਜ਼ਿੰਮੇਦਾਰੀ
7. ਪਰਮੇਸ਼ਰ ਦੀ ਅਪਰੰਪਾਰਤਾ ਦੇ ਵਿਰੁੱਧ ਪਰਮੇਸ਼ਰ ਦੀ ਸਰਬ-ਵਿਆਪਕਤਾ
8. ਪਰਮੇਸ਼ਰ ਨੂੰ ਜਾਣਿਆਂ ਨਹੀਂ ਜਾ ਸਕਦਾ ਦੇ ਵਿਰੁੱਧ ਪਰਮੇਸ਼ਰ ਜਿਹਨਾਂ ਨੂੰ ਵਚਨ ਦੁਆਰਾ ਜਾਣਿਆ ਜਾ ਸਕਦਾ ਹੈ
9. ਪਰਮੇਸ਼ਰ ਦਾ ਰਾਜ ਵਰਤਮਾਨ ਵਿਚ ਦੇ ਵਿਰੁੱਧ ਭਵਿੱਖ ਵਿਚ ਆਉਣ ਵਾਲੀ ਸਮਾਪਤੀ
10. ਤੋਬਾ ਪਰਮੇਸ਼ਰ ਦਾ ਇਕ ਦਾਨ ਦੇ ਵਿਰੁੱਧ ਤੋਬਾ ਮਨੁੱਖ ਦਾ ਪ੍ਰਤਿਗਿਆ ਲਈ ਜ਼ਰੂਰੀ ਜਵਾਬ
11. ਯਿਸੂ ਪਰਮੇਸ਼ਰ ਹਨ ਦੇ ਵਿਰੁੱਧ ਯਿਸੂ ਮਨੁੱਖ ਹਨ
12. ਯਿਸੂ ਪਿਤਾ ਦੇ ਬਰਾਬਰ ਦੇ ਵਿਰੁੱਧ ਯਿਸੂ ਪਰਮੇਸ਼ਰ ਦੇ ਅਧੀਨ

"ਨੇਮ" ਨਾਮਕ ਧਰਮ ਸ਼ਾਸਤਰੀ ਧਾਰਨਾ ਪਰਮੇਸ਼ਰ ਦੀ ਪ੍ਰਭੂਸੱਤਾ (ਜੋ ਕਿ ਪਰਮੇਸ਼ਰ ਹਮੇਸ਼ਾਂ ਪਹਿਲ ਲੈਂਦੇ ਹਨ ਅਤੇ ਕਾਰਜ-ਸੂਚੀ ਤਹਿ ਕਰਦੇ ਹਨ) ਮਨੁੱਖਜਾਤੀ ਦੁਆਰਾ ਅਰੰਭਕ ਅਤੇ ਨਿਰੰਤਰ ਤੋਬਾ ਕਰਨ ਵਾਲੇ ਵਿਸ਼ਵਾਸ ਦੀ ਪ੍ਰਤਿਕ੍ਰਿਆ ਦੇ ਨਾਲ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ ਜੋੜਦੀ ਹੈ (ਦੇਖੋ ਮਰਕੁਸ 1:15; ਰਸੂਲਾਂ 3:16,19; 20:21)। ਵਿਰੋਧ-ਭਾਸ ਦੀ ਲਿਖਤ ਨੂੰ ਬੜੇ ਧਿਆਨ ਨਾਲ ਪੜ੍ਹੋ ਅਤੇ ਦੂਸਰੀ ਲਿਖਤਾਂ ਦਾ ਉਜ਼ਰ ਕਰੋ! ਆਪਣੇ ਮਨ-ਪਸੰਦ ਸਿਧਾਂਤ ਜਾਂ ਅਧਿਆਅਤਮਕ ਗਿਆਨ ਦਾ ਬੜੇ ਜੋਸ਼ ਨਾਲ ਦਾਅਵਾ ਕਰਨ ਵਿਚ ਧਿਆਨ ਰੱਖੋ!

Copyright © 2014 [Bible Lessons International](#)

18:3

- NASB "ਸਿਪਾਹੀਆਂ ਦਾ ਇੱਕ ਜੱਥਾ "
- NKJV " ਸਿਪਾਹੀਆਂ ਦਾ ਇੱਕ ਜੱਥਾ "
- NRSV " ਸਿਪਾਹੀਆਂ ਦਾ ਇੱਕ ਜੱਥਾ "
- TEV " ਰੋਮੀ ਸਿਪਾਹੀਆਂ ਦਾ ਇੱਕ ਜੱਥਾ "
- NJB "ਜੱਥਾ "

ਇਹ ਇੱਕ ਰੋਮੀ ਮਿਲਟਰੀ ਯੂਨਿਟ ਦਾ ਸੰਕੇਤ ਦਿੰਦਾ ਹੈ, ਜੋ ਕਿ ਇੱਕ ਸੈਨਾ ਦਾ ਦਸਵਾਂ ਹਿੱਸਾ ਹੁੰਦਾ ਹੈ ਅਤੇ 600 ਆਦਮੀ ਤਕ ਮੰਦਰ ਦੇ ਅਗਲੇ ਕਿਲ੍ਹੇ ਐਂਟੋਨੀਓ ਵਿੱਚ ਤਾਇਨਾਤ ਹੋ ਸਕਦੇ ਸਨ (ਦੇਖੋ ਰਸੂਲਾਂ 21:31,33)। ਇਹ ਅਸੰਭਵ ਹੈ ਕਿ ਇੱਕ ਇੰਨੇ ਵੱਡੇ ਸਮੂਹ ਨੂੰ ਬੁਲਾਇਆ ਗਿਆ ਸੀ। ਰੋਮੀ ਲੋਕ ਇਹਨਾਂ ਤਿਉਹਾਰਾਂ ਦੇ ਸਮੇਂ ਯਰੂਸ਼ਲਮ ਵਿੱਚ ਦੰਗਿਆਂ ਲਈ ਤਿਆਰ ਸਨ। ਉਹਨਾਂ ਨੇ ਸਮੁੰਦਰ ਦੇ ਰਸਤੇ ਕੈਸਰਿਆ ਤੋਂ ਫੌਜਾਂ ਦਾ ਤਬਾਦਲਾ ਕਰਦਿਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਲਈਆਂ ਹੋਣਗੀਆਂ। ਰੋਮੀ ਯਿਸੂ ਦੇ ਮੁਕੱਦਮੇ ਵਿੱਚ ਸ਼ਾਮਲ ਹੋਏ ਕਿਉਂਕਿ ਯਹੂਦੀ ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣਾ ਚਾਹੁੰਦੇ ਸਨ। ਇਸ ਵਿਚ ਆਮ ਤੌਰ 'ਤੇ ਕਈ ਦਿਨਾਂ ਦਾ ਸਮਾਂ ਲਗਦਾ ਸੀ; ਯਹੂਦੀ ਲੋਕ ਕਿਸੇ ਨੂੰ ਸਲੀਬ ਰੋਮੀ ਸਰਕਾਰ ਦੀ ਆਗਿਆ ਅਤੇ ਸਹਿਯੋਗ ਨਾਲ ਹੀ ਦੇ ਸਕਦੇ ਸਨ।

▣ **“ਅਤੇ ਮਹਾਂ-ਪਰੋਹਤਾਂ ਦੇ ਕੁਝ ਸੇਵਕਾਂ”** ਲੇਵੀਆਂ ਦੀ ਮੰਦਰ ਦੀ ਟੈਂਪਲ ਪੁਲਸ ਰੋਮੀ ਗੜ੍ਹੀ ਦੇ ਨਾਲ ਸੀ। ਮੰਦਰ ਦੀ ਪੁਲਸ ਪਹਿਲਾਂ ਹੀ ਇਕ ਵਾਰ ਯਿਸੂ ਨੂੰ ਗਿਰਫ਼ਤਾਰ ਕਰਨ ਵਿਚ ਅਸਫਲ ਰਹੀ ਸੀ (ਦੇਖੋ ਯੂਹੰਨਾ 7:32,45)।

▣ **“ਹਥਿਆਰਾਂ”** ਰੋਮੀ ਸਿਪਾਹੀਆਂ ਨੇ ਤਲਵਾਰਾਂ ਚੁੱਕੀਆਂ ਹੋਈਆਂ ਸਨ ਅਤੇ ਮੰਦਰ ਦੀ ਪੁਲਸ ਨੇ ਸੇਟੇ ਚੁੱਕੇ ਹੋਏ ਸਨ (ਦੇਖੋ ਮੱਤੀ 26:43; ਮਰਕੁਸ 14:43; ਲੂਕਾ 22:52)।

18:4 **“ਯਿਸੂ ਇਹ ਸਭ ਕੁਝ ਜਾਣਦੇ ਹੋਏ”** ਇਹ ਯਿਸੂ ਦੇ ਆਪਣੇ ਗਿਆਨ ਅਤੇ ਗ੍ਰਿਫ਼ਤਾਰੀ, ਅਜ਼ਮਾਇਸ਼ਾਂ ਅਤੇ ਸਲੀਬ 'ਤੇ ਨਿਯੰਤਰਣ ਪਾਉਣ ਤੇ ਜ਼ੋਰ ਦੇ ਰਿਹਾ ਹੈ (ਦੇਖੋ ਯੂਹੰਨਾ 10:11,15,17,18)। ਇਹ ਕੋਈ ਦੁਰਘਟਨਾ ਨਹੀਂ ਸੀ ਕਿ ਯਿਸੂ ਨੂੰ ਸਲੀਬ ਦਿੱਤੀ ਗਈ ਸੀ (ਦੇਖੋ ਮਰਕੁਸ 10:45; ਰਸੂਲਾਂ 2:23; 3:18; 4:28)। ਇਹ ਵਿਸ਼ਾ ਯੂਹੰਨਾ ਦੀ ਖੁਸ਼ਖਬਰੀ ਦੀ ਵਿਸ਼ੇਸ਼ਤਾ ਹੈ ਅਤੇ ਹੋ ਸਕਦਾ ਹੈ ਕਿ ਇਹੀ ਹੀ ਕਾਰਨ ਹੈ ਕਿ ਨੇ ਯਿਸੂ ਦੇ ਗਤਸਮਨੀ ਦੇ ਸੰਘਰਸ਼ ਨੂੰ ਦਰਜ ਨਹੀਂ ਕੀਤਾ।

18:5

NASB, NJB **"ਯਿਸੂ ਨਾਸਰੀ "**
 NKJV, NRSV, **"ਨਾਸਰਤ ਦਾ ਯਿਸੂ "**
 TEV, REB

“ਨਾਸਰੀ” ਸ਼ਬਦ ਦੀ ਨਿਰੁਕਤੀ ਬਾਰੇ ਕੁਝ ਵਿਚਾਰ-ਵਟਾਂਦਰੇ ਹੋਏ ਹਨ। ਇਹ ਸੰਭਵ ਹੈ ਕਿ ਇਸ ਦਾ ਅਰਥ ਹੋ ਸਕਦਾ ਹੈ (1) ਨਾਸਰੀ; (2) ਨਾਸਰੀ (ਦੇਖੋ, ਗਿਣਤੀ 6); ਜਾਂ (3) ਨਾਸਰਤ ਤੋਂ। ਨਵਾਂ ਨੇਮ #3 ਦੀ ਪੁਸ਼ਟੀ ਕਰਦਾ ਹੈ। ਕਈਆਂ ਨੇ ਇਬਰਾਨੀ *nzr* ਵਿਅੰਜਨਾਂ ਨੂੰ ਵੀ “ਮਸੀਹ” ਦੇ ਸਿਰਲੇਖ ਨਾਲ ਜੋੜਿਆ ਹੈ (ਨੇਜ਼ਰ *nezer*, BDB 666, KB 718 II, ਦੇਖੋ ਯਸਾਯਾਹ 11:1; 14:19; 60:21)।

ਖਾਸ ਵਿਸ਼ਾ: ਯਿਸੂ ਨਾਸਰੀ SPECIAL TOPIC: Jesus the Nazarene

ਖਾਸ ਵਿਸ਼ਾ: ਯਿਸੂ ਨਾਸਰੀ

ਯੂਨਾਨੀ ਭਾਸ਼ਾ ਦੇ ਕਈ ਵੱਖੇ ਵੱਖਰੇ ਸ਼ਬਦ ਹਨ ਜੋ ਨਵੇਂ ਨੇਮ ਵਿਚ ਯਿਸੂ ਬਾਰੇ ਦੱਸਣ ਲਈ ਵਰਤੇ ਗਏ ਹਨ

A. ਨਵੇਂ ਨੇਮ ਦੇ ਨਾਮਜ਼ਦ

1. ਨਾਸਰਤ – ਗਲੀਲ ਦਾ ਸ਼ਹਿਰ (ਤੁਲਨਾ ਕਰੋ. ਲੂਕਾ 1:26; 2:4,39,51; 4:16; ਰਸੂਲਾਂ 10:38)। ਇਸ ਸ਼ਹਿਰ ਦਾ ਜ਼ਿਕਰ ਸਮਕਾਲੀ ਸਰੋਤਾਂ ਵਿੱਚ ਨਹੀਂ ਕੀਤਾ ਗਿਆ ਹੈ, ਪਰ ਬਾਅਦ ਵਿੱਚ ਲਿਖੀਆਂ ਲਿਖਤਾਂ ਵਿੱਚ ਪਾਇਆ ਗਿਆ ਹੈ। ਯਿਸੂ ਦੇ ਲਈ ਨਾਸਰਤ ਤੋਂ ਹੋਣਾ ਮਾਣ ਵਾਲੀ ਗੱਲ ਨਹੀਂ ਸੀ (ਤੁਲਨਾ ਕਰੋ ਯੂਹੰਨਾ 1:46)। ਯਿਸੂ ਦੀ ਸਲੀਬ ਉੱਤੇ ਚਿੰਨ੍ਹ ਜਿਸ ਉੱਤੇ ਇਸ ਜਗ੍ਹਾ ਦਾ ਨਾਮ ਲਿਖਿਆ ਹੋਇਆ ਸੀ, ਯਹੂਦੀਆਂ ਦੀ ਨਾਸਰਤ ਦੇ ਲੋਕਾਂ ਲਈ ਨਫ਼ਰਤ ਦੀ ਨਿਸ਼ਾਨੀ ਸੀ।

2. ਨਾਜ਼ਾਰੇਨੋਸ *Nazarēnos* – ਲੱਗਦਾ ਹੈ ਕਿ ਇਹ ਕਿਸੇ ਭੂਗੋਲਿਕ ਸਥਿਤੀ ਨੂੰ ਵੀ ਦਰਸਾਉਂਦਾ ਹੈ (ਤੁਲਨਾ ਕਰੋ ਲੂਕਾ 4:34; 24:19).
3. ਨਾਜ਼ੋਰਾਈਓਸ *Nazōraios* – ਇੱਕ ਸ਼ਹਿਰ ਦਾ ਹਵਾਲਾ ਦੇ ਸਕਦੀ ਹੈ, ਪਰ ਇਬਰਾਨੀ ਮਸੀਹੀ ਨਾਮਜ਼ਦ "ਸ਼ਾਖਾ" ਤੇ ਇਕ ਨਾਟਕ ਵੀ ਹੋ ਸਕਦਾ ਹੈ (ਨੇਟਜ਼ਰ *netzer*, BDB 666, KB 718 II, ਤੁਲਨਾ ਕਰੋ. 11:1; ਮਿਲਦੇ ਜੁਲਦੇ, BDB 855, ਯਿਰਮਯਾਹ 23:5; 33:15; ਜਕਰੀਯਾਹ. 3:8; 6:12; ਪ੍ਰਕਾਸ਼. 22:16 ਨੂੰ ਸੰਕੇਤ ਕੀਤਾ)। ਲੂਕਾ ਯਿਸੂ ਲਈ ਇਸ ਦਾ ਇਸਤੇਮਾਲ 18:37 ਅਤੇ ਰਸੂਲ 2:22; 3:6; 4:10; 6:14; 22:8; 24:5; 26:9 ਵਿਚ ਕਰਦਾ ਹੈ।
4. #3 ਨਾਲ ਮਿਲਦੇ ਨਜ਼ੀਰ *nāzir* (BDB 634, KB 684), ਜਿਸ ਦਾ ਮਤਲਬ "ਸੁਖਣਾ ਸੁਖ ਕੇ ਸੁੱਧ ਕਰਨਾ ਹੈ"

B. ਪੁਰਾਣੇ ਨੇਮ ਦੇ ਬਾਹਰ ਦੀ ਮਿਆਦ ਦੀ ਇਤਿਹਾਸਕ ਵਰਤੋਂ।

1. ਇਹ ਇਕ (ਪੂਰਵ-ਈਸਾਈ) ਯਹੂਦੀ ਧਰਮ ਨਿਰਪੱਖ ਦੇ ਸਮੂਹ ਨੂੰ ਦਰਸਾਉਂਦਾ ਹੈ (ਅਰਾਮੀ ਨਾ ਸੋ ਰਾਆ *nāsōrayyā*)।
2. ਇਹ ਯਹੂਦੀ ਧਿਰਾਂ ਵਿੱਚ ਮਸੀਹੀ ਵਿਸ਼ਵਾਸੀ ਦੇ ਵਰਣਨ ਕਰਨ ਲਈ ਵਰਤਿਆ ਜਾਂਦਾ ਸੀ (ਤੁਲਨਾ ਕਰੋ ਰਸੂਲ 24:5,14; 28:22, ਨੋਸਰੀ *nosri*)।
3. ਸੀਰੀਆ ਦੀਆਂ (ਅਰਾਮੀ) ਕਲੀਸੀਆਵਾਂ ਦੇ ਵਿਸ਼ਵਾਸੀਆਂ ਨੂੰ ਦਰਸਾਉਣ ਲਈ ਇਹ ਸ਼ਬਦ ਨਿਯਮਤ ਬਣ ਗਿਆ। ਯੂਨਾਨ ਦੀਆਂ ਕਲੀਸੀਆਵਾਂ ਵਿੱਚ ਵਿਸ਼ਵਾਸੀਆਂ ਨੂੰ ਦਰਸਾਉਣ ਲਈ "ਮਸੀਹੀ" ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ।
4. ਯਰੂਸ਼ਲਮ ਦੇ ਪਤਨ ਤੋਂ ਕੁਝ ਸਮੇਂ ਬਾਅਦ, ਫ਼ਰੀਸੀਆਂ ਨੇ ਜਾਮਨੀਆ ਵਿਖੇ ਪੁਨਰ ਸੰਗਠਿਤ ਹੋਏ ਅਤੇ ਅਰਾਧਨਾਲਿਆ ਅਤੇ ਕਲੀਸੀਆ ਵਿਚ ਰਸਮੀ ਤੌਰ 'ਤੇ ਵੱਖ ਹੋਣ ਲਈ ਭੜਕਾਇਆ। ਮਸੀਹੀਆਂ ਦੇ ਵਿਰੁੱਧ ਸਰਾਪ ਦੇ ਢੰਗ ਦੀ ਕਿਸਮ ਦੀ ਇੱਕ ਉਦਾਹਰਣ "ਅਠਾਰਾਂ ਬੇਨੇਡਿਕਸ਼ਨਜ਼" ਵਿੱਚ ਮਿਲਦੀ ਹੈ ਬੈਰਾਕੋਟ 28b - 29a ਤੋਂ, ਜਿਹੜਾ ਕਿ ਵਿਸ਼ਵਾਸੀਆਂ ਨੂੰ "ਨਾਸਰੀ" ਕਹਿੰਦਾ ਹੈ।
 "ਇੱਕ ਪਲ ਵਿੱਚ ਨਾਸਰੀ ਅਤੇ ਝੂਠੇ ਸਿਖਿਅਕ ਅਲੋਪ ਹੋ ਜਾਣ; ਉਹ ਜੀਵਨ ਦੀ ਕਿਤਾਬ ਵਿੱਚੋਂ ਮਿਟਾਏ ਜਾਣਗੇ ਅਤੇ ਉਨ੍ਹਾਂ ਬਾਰੇ ਵਫ਼ਾਦਾਰਾਂ ਨਾਲ ਨਹੀਂ ਲਿਖਿਆ ਜਾਵੇਗਾ।"
5. ਇਸ ਦਾ ਇਸਤੇਮਾਲ ਜਸਟਿਨ ਮਾਰਟਰ ਦੁਆਰਾ ਕੀਤਾ ਗਿਆ ਸੀ, *Dial.* 126:1, ਜਿਸ ਨੇ ਯਸਾਯਾਹ ਦੇ ਨੇਟਜ਼ਰ *netzer* ਦਾ ਇਸਤੇਮਾਲ ਕੀਤਾ ਸੀ।

C. ਲੇਖਕ ਦਾ ਵਿਚਾਰ

ਮੈਂ ਪਦ ਦੇ ਬਹੁਤ ਸਾਰੇ ਅੱਖਰਾਂ ਤੋਂ ਹੈਰਾਨ ਹਾਂ, ਹਾਲਾਂਕਿ ਮੈਂ ਜਾਣਦਾ ਹਾਂ ਕਿ ਇਹ ਪੁਰਾਣੇ ਨੇਮ ਵਿੱਚ ਅਣਸੁਖਾਵਾਂ ਨਹੀਂ ਹੈ ਕਿਉਂਕਿ "ਯਹੋਸੂ" ਦੇ ਇਬਰਾਨੀ ਵਿੱਚ ਕਈ ਵੱਖ ਵੱਖ ਸ਼ਬਦ ਜੋੜੇ ਹਨ। ਹੇਠ ਲਿਖੀਆਂ ਚੀਜ਼ਾਂ ਇਸ ਦੇ ਸਹੀ ਅਰਥਾਂ ਬਾਰੇ ਮੇਰਾ ਅਨਿਸ਼ਚਿਤ ਰਹਿਣ ਦਾ ਕਾਰਨ ਬਣਦੀਆਂ ਹਨ:

1. ਮਸੀਹੀ ਸ਼ਬਦ "ਸ਼ਾਖਾ" (ਨੇਟਜ਼ਰ *netzer*) ਜਾਂ ਸਮਾਨ ਪਦ ਨਜ਼ੀਰ *nāzir* ਨਾਲ ਮਿਲਦਾ ਹੈ (ਇਕ ਸੁੱਖਣਾ ਸੁੱਖਣ ਦੁਆਰਾ ਪਵਿੱਤਰ ਕੀਤਾ ਜਾਂਦਾ ਹੈ)।
2. ਗੈਰ-ਯਹੂਦੀ ਦੇ ਗਲੀਲ ਦੇ ਖੇਤਰ ਦੇ ਨਕਾਰਾਤਮਕ ਭਾਵ
3. ਬਹੁਤ ਘੱਟ ਜਾਂ ਕੋਈ ਸਾਹਿਤਕ ਸਮਕਾਲੀ ਪ੍ਰਸੰਗ ਗਲੀਲ ਦੇ ਨਾਸਰਤ ਸ਼ਹਿਰ ਲਈ
4. ਇਹ ਆਉਣ ਵਾਲੀਆਂ ਗੱਲਾਂ ਦੇ ਅਰਥ ਬਾਰੇ ਵਿਚ ਦੁਸ਼ਟ ਆਤਮਾ ਦੇ ਮੂੰਹੋਂ ਆ ਰਿਹਾ ਹੈ (ਜੋ ਕਿ ਇਹ ਹੈ, "ਕੀ ਤੂੰ ਸਾਨੂੰ ਨਾਸ਼ ਕਰਨ ਆਇਆ ਹੈ?")

ਇਸ ਸ਼ਬਦ ਸਮੂਹ ਦੇ ਅਧਿਐਨ ਦੀ ਪੂਰੀ ਕਿਤਾਬਾਂ ਲਈ, ਵੇਖੋ Colin Brown (ed.), *New International Dictionary of New Testament Theology*, vol. 2, p. 346 or Raymond E. Brown, *Birth of the Messiah*, pp. 209-213, 223-225.

▣ “ਉਹ ਮੈਂ ਹਾਂ” ਇਹ ਸ਼ਾਬਦਿਕ ਹੈ “ਮੈਂ ਹਾਂ,” ਇਬਰਾਨੀ ਕਿਰਿਆ “ਦੇ ਲਈ,” ਜਿਹੜੀ ਯਹੂਦੀ ਲੋਕ ਯਹੋਵਾਹ ਦੇ ਨਾਲ ਜੋੜਦੇ ਹਨ, ਪਰਮੇਸ਼ਰ ਦਾ ਨੇਮ ਵਾਲਾ ਨਾਮ (ਦੇਖੋ ਕੂਚ 3:14 ਅਤੇ ਯਸਾਯਾਹ 41:4)। ਯੂਹੰਨਾ 4:26; 8:24, 28, 58 ਅਤੇ 13:19 ਵਿਚ ਯਿਸੂ ਨੇ ਇਸੇ ਹੀ ਵਿਆਕਰਨਿਕ ਢੰਗ ਨਾਲ ਇਸ ਸ਼ਾਨਦਾਰ ਦੈਵੀ ਦਾਅਵੇ ਨੂੰ ਬਣਾਇਆ ਹੈ (ਈਗੋ ਈਮੀ *ego eimi*)। ਇਹ ਵਿਆਕਰਣਿਕ ਦੂਸਰੇ “ਮੈਂ ਹਾਂ...ਕਥਨਾ ਨਾਲੋਂ ਅਲੱਗ ਗਾਏ।

▣ “ਉਸ ਵੇਲੇ ਉਹਨਾਂ ਨੂੰ ਫੜਵਾਉਣ ਵਾਲਾ ਯਹੂਦਾ ਵੀ ਉੱਥੇ ਸੀ” ਇਹ ਇੱਕ ਹੋਰ ਚਸ਼ਮਦੀਦ ਗਵਾਹ ਯੂਹੰਨਾ, ਦੁਆਰਾ ਇਕ ਹੋਰ ਸੰਪਾਦਕੀ ਟਿੱਪਣੀ ਹੈ।

18:6 “ਉਹ ਲੋਕ ਪਿੱਛੇ ਹਟੇ ਅਤੇ ਜ਼ਮੀਨ ਉੱਤੇ ਡਿੱਗ ਪਏ” ਯੂਹੰਨਾ ਨੇ ਯਿਸੂ ਦੇ ਵੇਗਵਾਨ ਚਰਿੱਤਰ ਅਤੇ ਮੌਜੂਦਗੀ ਤੇ ਜ਼ੋਰ ਦੇਣ ਲਈ ਦਰਜ ਕੀਤਾ।

ਇਸ ਦਾ ਅਰਥ ਨਹੀਂ ਹੈ ਕਿ ਯਿਸੂ ਨੂੰ ਆਦਰ ਦਿੰਦੇ ਹਨ (ਕਿਸੇ ਸਾਹਮਣੇ ਸਿਰ ਝੁਕਾਉਣਾ), ਪਰ ਡਰ ਹੈ।

18:7 “ਯਿਸੂ ਨੇ ਉਹਨਾਂ ਲੋਕਾਂ ਤੋਂ ਫਿਰ ਪੁੱਛਿਆ” ਸੰਭਵ ਹੈ ਕਿ, ਇਸ ਸਮੇਂ ਉਹਨਾਂ ਦਾ ਧਿਆਨ ਯਿਸੂ ਆਪਣੇ ਵੱਲ ਖਿੱਚ ਰਹੇ ਸਨ ਅਤੇ ਆਪਣੇ ਚੇਲਿਆਂ ਤੋਂ ਉਹਨਾਂ ਦਾ ਧਿਆਨ ਦੂਰ ਕਰ ਰਹੇ ਸਨ। ਇਹ ਯੂਹੰਨਾ 18: 8 ਦੇ ਪ੍ਰਸੰਗ ਵਿਚ ਅਨੁਕੂਲ ਜਾਪਦਾ ਹੈ।

18:8 “ਜੇਕਰ” ਇਹ ਇੱਕ ਪਹਿਲੀ ਸ਼੍ਰੇਣੀ ਦਾ ਸ਼ਰਤ ਵਾਲਾ ਸੰਕੇਤ ਹੈ, ਉਹ ਉਸ ਨੂੰ ਲਭ ਰਹੇ ਸਨ।

▣ “ਤਾਂ ਇਹਨਾਂ ਨੂੰ ਜਾਣ ਦਿਉ” ਇਹ ਇਕ ਅਨਿਸ਼ਚਿਤ ਭੂਤਕਾਲ ਦਾ ਆਗਿਆਵਾਚਕ ਕਿਰਿਆਸ਼ੀਲ ਵਾਕ ਹੈ। ਇਹ ਜਕ. 13:7 ਦੀ ਇਕ ਭਵਿੱਖਬਾਣੀ ਦੀ ਪੂਰਤੀ ਹੈ (ਦੇਖੋ ਮੱਤੀ 26:31; ਯੂਹੰਨਾ 16:32)।

18:9 “ਤਾਂ ਜੇ ਉਹਨਾਂ ਦਾ ਉਹ ਕਿਹਾ ਹੋਇਆ ਵਚਨ ਪੂਰਾ ਹੋਵੇ” ਇਹ ਯੂਹੰਨਾ 16:32 ਦਾ ਹਵਾਲਾ ਜਾਪਦਾ ਹੈ, ਪਰ ਯੂਹੰਨਾ 17:12 ਦਾ ਹਵਾਲਾ ਦਿੱਤਾ ਗਿਆ ਹੈ।

18:10 “ਸ਼ਮਊਨ ਪਤਰਸ ਦੇ ਕੋਲ ਇੱਕ ਤਲਵਾਰ ਸੀ, ਉਸ ਨੇ ਉਹ ਕੱਢ ਕੇ ਮਹਾਂ-ਪਰੋਹਤ ਦੇ ਇੱਕ ਸੇਵਕ ਤੇ ਚਲਾਈ, ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ” ਪਤਰਸ ਸੇਵਕ ਦੇ ਕੰਨ ਦਾ ਨਿਸ਼ਾਨਾ ਨਹੀਂ ਬਣਾ ਰਿਹਾ ਸੀ, ਪਰ ਉਸ ਦੇ ਸਿਰ ਦਾ! ਇਹ ਪਤਰਸ ਦੀ ਯਿਸੂ ਲਈ ਮਰਨ ਲਈ ਇੱਛਾ ਨੂੰ ਦਰਸਾਉਂਦਾ ਹੈ। ਹੋ ਸਕਦਾ ਹੈ ਕਿ ਪਤਰਸ ਦੀ ਇਹ ਹਰਕਤ ਇਸ ਲਈ ਕੀਤੀ, ਸ਼ਾਇਦ ਉਸ ਨੇ ਲੂਕਾ 22:36-38 ਵਿਚ ਯਿਸੂ ਕਹੇ ਗਏ ਕਥਨ ਨੂੰ ਗਲਤ ਸਮਝਿਆ। ਲੂਕਾ 22:51 ਸਾਨੂੰ ਸੂਚਿਤ ਕਰਦਾ ਹੈ ਕਿ ਯਿਸੂ ਨੇ ਛੂਹ ਕੇ ਉਸ ਆਦਮੀ ਦੇ ਕੰਨ ਨੂੰ ਚੰਗਾ ਕਰ ਦਿੱਤਾ।

▣ “ਉਸ ਨੈਕਰ ਦਾ ਨਾਂ ਮਲਕੁਸ ਸੀ” ਆਪਣੀਆਂ ਸੰਪਾਦਕੀ ਟਿੱਪਣੀਆਂ ਵਿਚ ਕੇਵਲ ਯੂਹੰਨਾ ਇਸ ਮਨੁੱਖ ਦਾ ਨਾਮ ਸ਼ਾਮਲ ਕਰਦਾ ਹੈ। ਇਹ ਦਿਖਾਉਂਦਾ ਹੈ ਕਿ ਇਹ ਇਕ ਚਸ਼ਮਦੀਦ ਗਵਾਹ ਦੁਆਰਾ ਲਿਖਿਆ ਗਿਆ ਹੈ। ਇਸ ਖੁਸ਼ਖਬਰੀ ਦਾ ਲੇਖਕ ਵੀ ਉਸ ਬਾਗ ਵਿਚ ਸੀ!

18:11 “ਪਿਆਲਾ” ਇਹ ਇੱਕ ਰੂਪਕ ਹੈ ਜੋ ਆਮ ਤੌਰ ਤੇ ਪੁਰਾਣੇ ਨੇਮ ਵਿੱਚ ਵਿਅਕਤੀ ਦੀ ਤਕਦੀਰ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ, ਆਮ ਤੌਰ ਤੇ ਨਕਾਰਾਤਮਕ ਭਾਵ ਵਿਚ (ਦੇਖੋ ਜ਼ਬੂਰ 11:6; 60:3; 75:8; ਯਸਾਯਾਹ 51:17,22; ਯਿਰਮਿਯਾਹ 25:15,16,27-28)।

ਯਿਸੂ ਦੇ ਪ੍ਰਸ਼ਨਾਂ ਦਾ ਵਿਆਕਰਣਿਕ ਰੂਪ ਇੱਕ “ਹਾਂ” ਜਵਾਬ ਦੀ ਉਮੀਦ ਕਰਦਾ ਹੈ। ਪਤਰਸ ਦੁਬਾਰਾ ਫਿਰ ਵਿਅਕਤੀ ਵਜੋਂ ਕੰਮ ਕਰ ਰਿਹਾ ਹੈ ਜੋ ਜਾਣਦਾ ਹੋਵੇ ਕਿ, ਕੀ ਕਰਨਾ ਸਭ ਤੋਂ ਵਧੀਆ ਹੈ (ਦੇਖੋ ਮੱਤੀ 16:22; ਯੂਹੰਨਾ 13:8)।

ਇਸ ਸਥਾਨ ਉੱਤੇ "ਪਿਆਲੇ" ਦੀ ਵਰਤੋਂ ਬਹੁਤ ਅਲਗ ਹੈ ਜਿਵੇਂ ਕਿ ਅਸੀਂ ਦੂਸਰੀਆਂ ਖੁਸ਼ਖਬਰੀਆਂ ਵਿਚ ਪੜਦੇ ਹਾਂ ਜੋ ਪ੍ਰਭੂ ਯਿਸੂ ਨੇ ਆਪਣੇ ਸੰਘਰਸ਼ ਦੇ ਸਮੇਂ ਗਤਸਮਨੀ ਦੇ ਬਾਗ ਵਿਚ ਕਿਹਾ ਸੀ। ਯੂਹੰਨਾ ਲਈ, ਘਟਨਾਵਾਂ ਪੂਰੀ ਤਰ੍ਹਾਂ ਯਿਸੂ ਨਿਯੰਤਰਣ ਵਿਚ ਹਨ! ਯੂਹੰਨਾ ਯਿਸੂ ਨੂੰ ਦਲੇਰ ਦਿਖਾਉਂਦਾ ਹੈ, ਨਾ ਕਿ ਡਰਪੇਕ (ਦੇਖੋ ਯੂਹੰਨਾ 18:4; 13:1,11)!

ਯੂਹੰਨਾ 18:12-14

¹² ਫਿਰ ਫੌਜੀ ਦਸਤੇ, ਕਪਤਾਨ ਅਤੇ ਯਹੂਦੀਆਂ ਦੇ ਸੇਵਕਾਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਦਿੱਤਾ। ¹³ ਉਹ ਉਹਨਾਂ ਨੂੰ ਪਹਿਲਾਂ ਹੱਨਾ ਦੇ ਕੋਲ ਲੈ ਗਏ, ਕਿਉਂਕਿ ਉਹ ਉਸ ਸਾਲ ਦੇ ਮਹਾਂ-ਪਰੋਹਤ ਕਾਇਫਾ ਦਾ ਸਹੁਰਾ ਸੀ। ¹⁴ ਇਹ ਕਾਇਫਾ ਹੀ ਸੀ ਜਿਸ ਨੇ ਯਹੂਦੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ ਸਾਰੀ ਕੋਮ ਦੇ ਵਾਸਤੇ ਇੱਕ ਆਦਮੀ ਦਾ ਮਰਨਾ ਲਾਭਦਾਇਕ ਹੈ।

18:12

NASB "ਰੋਮੀ ਸੈਨਾ ਅਤੇ ਕਮਾਂਡਰ "

NKJV " ਫਿਰ ਫੌਜੀ ਦਸਤੇ ਅਤੇ ਕਪਤਾਨ "

NRSV "ਸਿਪਾਹੀ , ਅਫਸਰ "

TEV "ਰੋਮੀ ਸਿਪਾਹੀ ਅਤੇ ਉਹਨਾਂ ਦੇ ਅਫਸਰ "

NJB "ਸੈਨਾ ਅਤੇ ਲੋਕ ਰੱਖਿਅਕ "

ਰੋਮੀ ਮਿਲਟਰੀ ਯੂਨਿਟਾਂ ਦੇ ਨਾਮ ਸ਼ਾਮਲ ਫੌਜਾਂ ਦੀ ਪੂਰਕ ਸੰਪੂਰਨਤਾ ਦੀ ਗਿਣਤੀ ਤੋਂ ਲਏ ਗਏ ਹਨ।

1. ਫੌਜੀ — 600 ਆਦਮੀਆਂ ਦੀ ਇਕਾਈ ਦਾ ਹਵਾਲਾ ਦਿੰਦਾ ਹੈ (ਦੇਖੋ ਯੂਹੰਨਾ 18:3)

2. ਕਪਤਾਨ — 1000 ਦੀ ਗਿਣਤੀ ਤੋਂ ਹੈ (*chiliarch*, ਭਾਵ, ਰਸੂਲਾਂ 21:31; 22:24; 23:10; 24:7)

ਇਹ ਸਿਰਲੇਖ ਇਸ ਬਾਰੇ ਕੁਝ ਨਹੀਂ ਦੱਸਦੇ ਕਿ ਮਿਲਟਰੀ ਯੂਨਿਟ ਕਿੰਨੀ ਵੱਡੀ ਜਾਂ ਛੋਟੀ ਸੀ ਜਿਸ ਨੇ ਯਿਸੂ ਨੂੰ ਗਿਰਫਤਾਰ ਕੀਤਾ। ਫਿਲਸਤੀਨ ਵਿੱਚ #2 ਦਾ ਸਿੱਧਾ ਮਤਲਬ ਸੀ ਫੌਜੀਆਂ ਦੇ ਇੱਕ ਛੋਟੇ ਸਮੂਹ ਦਾ ਆਗੂ।

▣ "ਬੰਨ੍ਹ ਦਿੱਤਾ" ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਯਿਸੂ ਤੋਂ ਡਰਦੇ ਸਨ, ਪਰ ਅਜਿਹਾ ਲਗਦਾ ਹੈ ਕਿ ਇਹ ਆਮ ਪ੍ਰਕਿਰਿਆਵਾਂ ਸਨ (ਦੇਖੋ ਯੂਹੰਨਾ 18:24)।

18:13 "ਉਹ ਉਹਨਾਂ ਨੂੰ ਪਹਿਲਾਂ ਹੱਨਾ ਦੇ ਕੋਲ ਲੈ ਗਏ" ਹੱਨਾ ਅਤੇ ਕਾਇਫਾ ਦੇ ਸਾਹਮਣੇ ਇਹਨਾਂ ਅਜ਼ਮਾਇਸ਼ਾਂ ਦੇ ਕ੍ਰਮ ਬਾਰੇ ਬਹੁਤ ਚਰਚਾ ਹੈ। ਦੂਸਰੀਆਂ ਖੁਸ਼ਖਬਰੀਆਂ ਇਸ ਬਾਰੇ ਕਦੀ ਵੀ ਨਹੀਂ ਦਸਦੀਆਂ ਕਿ ਯਿਸੂ ਨੂੰ ਹੱਨਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਯੂਹੰਨਾ 18:24 ਯੂਹੰਨਾ ਦੀ ਖੁਸ਼ਖਬਰੀ ਵਿੱਚ ਫੁੱਟਨੋਟ ਵਜੋਂ ਜਾਪਦਾ ਹੈ, ਪਰ ਇਹ ਯਿਸੂ ਦੀਆਂ ਅਜ਼ਮਾਇਸ਼ਾਂ ਦੀਆਂ ਦੂਸਰੀਆਂ ਖੁਸ਼ਖਬਰੀਆਂ ਦੇ ਬਿਰਤਾਂਤਾਂ ਦਾ ਇੱਕ ਅਨਿੱਖੜਵਾਂ ਅੰਗ ਹੈ (ਦੇਖੋ ਮੱਤੀ 26:57; ਮਰਕੁਸ 14:53)।

ਪੁਰਾਣੇ ਨੇਮ ਵਿੱਚ ਮਹਾਂ ਜਾਜਕ ਜੀਵਨ ਭਰ ਲਈ ਸੀ ਅਤੇ ਹਰੇਕ ਜਾਜਕ ਨੂੰ ਹਾਰੂਨ ਦੇ ਵੰਸ਼ ਵਿੱਚੋਂ ਹੋਣਾ ਹੁੰਦਾ ਸੀ। ਪਰ, ਰੋਮੀਆਂ ਨੇ ਇਸ ਅਹੁਦੇ ਨੂੰ ਇੱਕ ਰਾਜਨੀਤੀ ਵਿੱਚ ਬਦਲ ਦਿੱਤਾ ਸੀ, ਇਹ ਅਹੁਦਾ ਕਿਸੇ ਲੇਵੀ ਪਰਿਵਾਰ ਦੁਆਰਾ ਖਰੀਦਿਆ ਜਾ ਸਕਦਾ ਸੀ। ਮਹਾਂ ਜਾਜਕ ਔਰਤਾਂ ਨੇ ਅਦਾਲਤ ਅਤੇ ਵਪਾਰ ਨੂੰ ਕੰਟਰੋਲ ਅਤੇ ਸੰਚਾਲਿਤ ਕੀਤਾ। ਜਦੋਂ ਯਿਸੂ ਨੇ ਮੰਦਰ ਨੂੰ ਸਾਫ਼ ਕੀਤੇ ਜਾਣ ਨਾਲ ਇਸ ਪਰਿਵਾਰ ਨੂੰ ਗੁਸਾ ਆਇਆ।

Flavius Josephus ਦੇ ਮੁਤਾਬਕ, 6-14 ਈਸਵੀ ਤਕ ਹੱਨਾ ਮਹਾਂ ਜਾਜਕ ਸੀ। ਉਸ ਨੂੰ Quirinius ਦੁਆਰਾ ਨਿਉਕਤ ਕੀਤਾ ਗਿਆ ਜੋ ਸੀਰੀਆ ਦਾ ਰਾਜਪਾਲ ਸੀ ਅਤੇ Valerius Gratus ਦੁਆਰਾ ਇਸ ਅਹੁਦੇ ਤੋਂ ਉਤਾਰ ਦਿੱਤਾ ਗਿਆ ਸੀ। ਉਸ ਦੇ ਰਿਸ਼ਤੇਦਾਰ (5 ਪੁੱਤਰ

ਅਤੇ 1 ਪੇਤਾ) ਉਸ ਤੋਂ ਬਾਅਦ ਰਾਜਸਥਾਨ ਤੇ ਆਏ। ਕਾਇਫਾ (18-36 ਈਸਵੀ), ਉਸ ਦਾ ਜਵਾਬੀ, (ਦੇਖੋ ਯੂਹੰਨਾ 18:13), ਉਸ ਤੋਂ ਬਾਅਦ ਰਾਜਸਥਾਨ ਤੇ ਆਏ। ਇਸ ਅਹੁਦੇ ਦੇ ਪਿੱਛੇ ਹੱਨਾ ਅਸਲ ਸ਼ਕਤੀ ਸੀ। ਯੂਹੰਨਾ ਨੇ ਉਸ ਨੂੰ ਪਹਿਲੇ ਵਿਅਕਤੀ ਵਜੋਂ ਦਰਸਾਇਆ ਜਿਸ ਕੋਲ ਯਿਸੂ ਲਿਜਾਇਆ ਗਿਆ ਸੀ (ਦੇਖੋ ਯੂਹੰਨਾ 18:13,19-22)।

18:14 ਜਿਸ ਤਰ੍ਹਾਂ ਯੂਹੰਨਾ 18:15 ਅਤੇ 18 ਹਨ, ਇਹ ਵੀ ਯੂਹੰਨਾ ਦੁਆਰਾ ਇਕ ਹੋਰ ਸੰਪਾਦਕੀ ਟਿੱਪਣੀ ਹੈ।

▣ “ਕਾਇਫਾ” ਕਾਇਫਾ ਬਾਰੇ ਯੂਹੰਨਾ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਉਸ ਨੇ ਅਣਜਾਣੇ ਵਿਚ ਯਿਸੂ ਦੀ ਮੌਤ ਬਾਰੇ ਭਵਿੱਖਬਾਣੀ ਕੀਤੀ ਸੀ (ਦੇਖੋ ਯੂਹੰਨਾ 11:50)। ਉਹ ਹੱਨਾ ਦਾ ਜਵਾਬੀ ਸੀ ਅਤੇ 18 ਈਸਵੀ -36 ਈਸਵੀ ਤਕ ਮਹਾਂ ਜਾਜਕ ਸੀ। ਯੂਹੰਨਾ 11:49 ਤੇ ਨੋਟ ਨੂੰ ਦੇਖੋ।

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 18:15-18

¹⁵ ਸ਼ਮੂਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ ਪਿੱਛੇ ਗਏ। ਉਹ ਚੇਲਾ ਮਹਾਂ-ਪਰੋਹਤ ਦਾ ਵਾਕਫ਼ ਸੀ। ਇਸ ਲਈ ਉਹ ਯਿਸੂ ਦੇ ਨਾਲ ਮਹਾਂ-ਪਰੋਹਤ ਦੇ ਵਿਹੜੇ ਵਿੱਚ ਚਲਾ ਗਿਆ। ¹⁶ ਪਰ ਪਤਰਸ ਬਾਹਰ ਬੂਹੇ ਉੱਤੇ ਹੀ ਖੜ੍ਹਾ ਰਿਹਾ। ਤਾਂ ਉਹ ਚੇਲਾ ਜਿਹੜਾ ਮਹਾਂ-ਪਰੋਹਤ ਦਾ ਵਾਕਫ਼ ਸੀ, ਬਾਹਰ ਆਇਆ ਅਤੇ ਬੂਹੇ ਦੀ ਰਖਵਾਲੀ ਕਰਨ ਵਾਲੀ ਕੁੜੀ ਨੂੰ ਕਹਿ ਕੇ ਪਤਰਸ ਨੂੰ ਅੰਦਰ ਲੈ ਗਿਆ। ¹⁷ ਉਸ ਬੂਹੇ ਦੀ ਰਖਵਾਲੀ ਕਰਨ ਵਾਲੀ ਕੁੜੀ ਨੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਨਹੀਂ ਹੈਂ?” ਪਤਰਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਹਾਂ।” ¹⁸ ਠੰਢ ਬਹੁਤ ਸੀ। ਇਸ ਲਈ ਸੇਵਕਾਂ ਅਤੇ ਕੰਮ ਕਰਨ ਵਾਲਿਆਂ ਨੇ ਕੋਲਿਆਂ ਦੀ ਅੱਗ ਬਾਲ ਰੱਖੀ ਸੀ ਅਤੇ ਉਹ ਖੜ੍ਹੇ ਹੋ ਕੇ ਸੋਕ ਰਹੇ ਸਨ। ਪਤਰਸ ਵੀ ਉਹਨਾਂ ਨਾਲ ਅੱਗ ਸੇਕਣ ਲੱਗ ਪਿਆ।

18:15 “ਸ਼ਮੂਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ ਪਿੱਛੇ ਗਏ” ਇਸ ਦੂਜੇ ਚੇਲੇ ਦੀ ਪਛਾਣ ਬਾਰੇ ਬਹੁਤ ਚਰਚਾ ਹੋਈ ਹੈ।

1. ਰਵਾਇਤੀ ਸਿਧਾਂਤ ਇਹ ਰਿਹਾ ਹੈ ਕਿ ਇਹ ਚੇਲਾ ਯੂਹੰਨਾ ਹੈ ਕਿਉਂਕਿ ਯੂਹੰਨਾ 20: 2,3,4,8 ਵਿਚ ਇਸ ਤਰ੍ਹਾਂ ਦੇ ਮੁਹਾਵਰੇ ਦੀ ਵਰਤੋਂ ਕੀਤੀ ਗਈ ਹੈ। ਨਾਲ ਹੀ, ਇਕ ਹੋਰ ਸੰਭਾਵਤ ਸੰਬੰਧ ਯੂਹੰਨਾ 19:25 ਨਾਲ ਹੈ, ਜਿਸ ਵਿਚ ਯੂਹੰਨਾ ਦੀ ਮਾਤਾ ਦਾ ਜ਼ਿਕਰ ਹੈ, ਜੋ ਹੋ ਸਕਦਾ ਹੈ ਕਿ ਮਰੀਅਮ ਦੀ ਭੈਣ ਹੈ, ਜਿਸ ਦਾ ਅਰਥ ਇਹ ਹੈ ਕਿ ਉਹ ਇਕ ਲੇਵੀ ਹੋ ਸਕਦਾ ਹੈ ਅਤੇ ਇਸ ਲਈ ਉਹ ਲੇਵੀਆਂ ਦੇ ਪਰਿਵਾਰ ਵਿੱਚੋਂ ਹੋ ਸਕਦਾ ਹੈ (ਦੇਖੋ Polycarp's ਦੀ ਗਵਾਹੀ)।
2. ਇਹ ਸਥਾਨਕ ਨਿਕੋਦੇਮੋਸ ਜਾਂ ਅਰਿਮਥੇਆ ਦੇ ਯੂਸਫ਼ ਵਰਗਾ ਅਣਜਾਣ ਚੇਲਾ ਹੋ ਸਕਦਾ ਹੈ ਕਿਉਂਕਿ ਉਹ ਮਹਾਂ ਜਾਜਕ ਅਤੇ ਉਸ ਦੇ ਪਰਿਵਾਰ ਨਾਲ ਮਿਲਦੇ-ਜੁਲਦੇ ਸਨ (ਦੇਖੋ ਯੂਹੰਨਾ 18:15-16)।

▣ “ਉਹ ਚੇਲਾ ਮਹਾਂ-ਪਰੋਹਤ ਦਾ ਵਾਕਫ਼ ਸੀ” ਇਹ “ਵਾਕਫ਼ੀ” ਲਈ ਬਹੁਤ ਮਜ਼ਬੂਤ ਸ਼ਬਦ ਹੈ ਅਤੇ ਲੱਗਦਾ ਹੈ ਕਿ “ਨਜ਼ਦੀਕੀ ਦੇਸਤੀ” ਹੈ (ਦੇਖੋ ਲੂਕਾ 2:44 ਅਤੇ 23:49)। ਜੇਕਰ ਇਹ ਯੂਹੰਨਾ ਹੈ, ਤਾਂ ਇਹ ਉਸ ਦੇ ਮੱਛੀ ਫੜਨ ਦੇ ਕਾਰੋਬਾਰ ਨਾਲ ਸਬੰਧਤ ਹੋ ਸਕਦਾ ਹੈ ਜਿਸ ਕਾਰਨ ਉਸ ਦਾ ਪਰਿਵਾਰ ਲਗਾਤਾਰ ਯਰੂਸ਼ਲਮ ਵਿੱਚ ਮੱਛੀਆਂ ਲਿਆਉਂਦੇ ਸਨ।

18:17 “ਉਸ ਬੂਹੇ ਦੀ ਰਖਵਾਲੀ ਕਰਨ ਵਾਲੀ ਕੁੜੀ ਨੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਨਹੀਂ ਹੈਂ” ਇਹ ਯੂਹੰਨਾ 18:25 ਦੀ ਤਰ੍ਹਾਂ ਇਕ ਵਿਆਕਰਣਿਕ ਵਾਕ ਹੈ, ਜੋ ਇਕ “ਨਹੀਂ” ਉੱਤਰ ਦੀ ਉਮੀਦ ਕਰਦਾ ਹੈ। ਇਹ ਯਿਸੂ ਦਾ ਨਾਮ ਨਾ ਵਰਤ ਕੇ ਸ਼ਾਮਲ ਲੋਕਾਂ ਦੀ ਨਫ਼ਰਤ ਨੂੰ ਦਰਸਾਉਂਦਾ ਹੈ। ਹੋ ਸਕਦਾ ਹੈ ਕਿ ਉਸ ਨੇ ਇਹ ਇਸ ਲਈ ਪੁਛਿਆ ਹੋਵੇ ਕਿਉਂਕਿ (1) ਪਤਰਸ ਦਾ ਯੂਹੰਨਾ ਨਾਲ ਸੰਬੰਧ ਸੀ (2) ਜਾਂ ਪਤਰਸ ਦੇ ਗਲੀਲ ਦੇ ਲਹਿਜ਼ੇ ਕਾਰਨ

▣ “ਮੈਂ ਨਹੀਂ ਹਾਂ” ਪਤਰਸ ਸ਼ਾਇਦ ਯਿਸੂ ਲਈ ਮਰਨ ਲਈ ਤਾਂ ਤਿਆਰ ਸੀ, ਪਰ ਉਹ ਇਸ ਗੁਲਾਮ ਕੁੜੀ ਦੇ ਸਵਾਲ ਦਾ ਸੱਚਾਈ ਨਾਲ ਜਵਾਬ ਦੇਣ ਲਈ ਤਿਆਰ ਨਹੀਂ ਸੀ! ਦੂਸਰੀਆਂ ਖੁਸ਼ਖਬਰੀਆਂ ਵਿਚ ਇਹ ਤਿੰਨੋਂ ਇਨਕਾਰ ਇਕੱਠੇ ਰੱਖੇ ਗਏ ਹਨ, ਪਰ ਯੂਹੰਨਾ ਵਿਚ ਇਹ ਹੱਨਾ ਦੁਆਰਾ ਯਿਸੂ ਦੀ ਪੁੱਛ-ਗਿੱਛ ਕਰਕੇ ਵੱਖ ਹਨ (ਦੇਖੋ ਯੂਹੰਨਾ 18:24)।

ਪਤਰਸ ਦੇ ਇਹ ਕਥਨ “ਮੈਂ ਨਹੀਂ ਹਾਂ” ਯਿਸੂ ਦੇ “ਮੈਂ ਹਾਂ” ਕਥਨਾਂ ਨਾਲੋਂ ਉਲਟ ਦੇਖੇ ਜਾਂਦੇ ਹਨ (ਦੇਖੋ ਯੂਹੰਨਾ 18:5)।

18:18 ਇਹ ਕਹਾਣੀ ਅਜਿਹੇ ਚਸਮਦੀਦ ਗਵਾਹਾਂ ਦੇ ਵੇਰਵੇ ਨਾਲ ਦੱਸੀ ਗਈ ਹੈ। ਯੂਹੰਨਾ 18:18 ਅਤੇ 25 ਦੋਵੇਂ ਦੇ ਪੈਰੀਫ੍ਰੈਸਟਿਕ ਪ੍ਰਭਾਵ ਹਨ।

ਯੂਹੰਨਾ 18:19-24

¹⁹ ਮਹਾਂ-ਪਰੇਹਤ ਨੇ ਯਿਸੂ ਕੋਲੋਂ ਉਹਨਾਂ ਦੇ ਚੇਲਿਆਂ ਅਤੇ ਸਿੱਖਿਆਵਾਂ ਦੇ ਬਾਰੇ ਪੁੱਛਿਆ। ²⁰ ਯਿਸੂ ਨੇ ਉੱਤਰ ਦਿੱਤਾ, “ਮੈਂ ਸਾਰਿਆਂ ਦੇ ਨਾਲ ਖੁੱਲ੍ਹੇ ਆਮ ਗੱਲਾਂ ਕੀਤੀਆਂ ਹਨ। ਮੈਂ ਸਦਾ ਪ੍ਰਾਰਥਨਾ ਘਰ ਵਿੱਚ, ਹੈਕਲ ਵਿੱਚ, ਜਿੱਥੇ ਸਾਰੇ ਯਹੂਦੀ ਆਉਂਦੇ ਹਨ, ਸਿੱਖਿਆ ਦਿੱਤੀ ਹੈ। ਕਦੀ ਵੀ ਮੈਂ ਕੁਝ ਗੁਪਤ ਰੂਪ ਵਿੱਚ ਨਹੀਂ ਕਿਹਾ।” ²¹ ਤੁਸੀਂ ਮੇਰੇ ਤੋਂ ਕਿਉਂ ਪੁੱਛਦੇ ਹੋ? ਸੁਣਨ ਵਾਲਿਆਂ ਤੋਂ ਹੀ ਪੁੱਛ ਲਵੋ ਕਿ ਮੈਂ ਉਹਨਾਂ ਨੂੰ ਕੀ ਆਖਿਆ ਹੈ। ਉਹ ਜਾਣਦੇ ਹਨ ਕਿ ਮੈਂ ਉਹਨਾਂ ਨੂੰ ਕੀ ਕਿਹਾ ਸੀ।” ²² ਜਦੋਂ ਯਿਸੂ ਨੇ ਇਹ ਕਿਹਾ ਤਾਂ ਲਾਗੇ ਖੜ੍ਹੇ ਇੱਕ ਸੇਵਕ ਨੇ ਯਿਸੂ ਦੇ ਇੱਕ ਚਪੇੜ ਮਾਰੀ ਅਤੇ ਕਿਹਾ, “ਤੂੰ ਮਹਾਂ-ਪਰੇਹਤ ਨੂੰ ਇਸ ਤਰ੍ਹਾਂ ਉੱਤਰ ਦਿੰਦਾ ਹੈਂ?” ²³ ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇਕਰ ਮੈਂ ਕੁਝ ਗਲਤ ਕਿਹਾ ਹੈ ਤਾਂ ਉਹ ਤੂੰ ਸਾਰਿਆਂ ਦੇ ਸਾਹਮਣੇ ਸਿੱਧ ਕਰ ਅਤੇ ਜੇ ਮੈਂ ਠੀਕ ਕਿਹਾ ਹੈ ਤਾਂ ਤੂੰ ਮੈਨੂੰ ਕਿਉਂ ਮਾਰਿਆ?” ²⁴ ਇਸ ਦੇ ਪਿੱਛੋਂ ਹੱਨਾ ਨੇ ਬੱਧੇ-ਬਧਾਏ ਯਿਸੂ ਨੂੰ ਕਾਇਫ਼ਾ ਮਹਾਂ-ਪਰੇਹਤ ਕੋਲ ਘੱਲ ਦਿੱਤਾ।

18:19 “ਮਹਾਂ-ਪਰੇਹਤ ਨੇ ਯਿਸੂ ਕੋਲੋਂ ਉਹਨਾਂ ਦੇ ਚੇਲਿਆਂ ਅਤੇ ਸਿੱਖਿਆਵਾਂ ਦੇ ਬਾਰੇ ਪੁੱਛਿਆ” ਇਹ ਵਚਨ ਕਾਇਫ਼ਾ ਦਾ ਨਹੀਂ ਸਗੋਂ ਹੱਨਾ ਦਾ ਹਵਾਲਾ ਦਿੰਦਾ ਹੈ। ਹੱਨਾ ਸਿਹਾਸਨ ਦੇ ਪਿੱਛੇ ਦੀ ਤਾਕਤ ਸੀ। ਉਸ ਨੇ 6 ਈਸਵੀ – 15 ਈਸਵੀ ਤਕ ਰਾਜ ਕੀਤਾ। ਉਹ ਦੇ ਤੁਰੰਤ ਬਾਅਦ ਉਸ ਦੇ ਜਵਾਈ ਅਤੇ ਬਾਅਦ ਵਿੱਚ ਉਸ ਦੇ ਪੰਜ ਪੁੱਤਰਾਂ ਅਤੇ ਇੱਕ ਪੋਤੇ ਨੇ ਉਸ ਦੇ ਰਾਹਾਂ ਤੇ ਚਲਣਾ ਸ਼ੁਰੂ ਕਰ ਦਿੱਤਾ। ਹੱਨਾ, ਜਿਸ ਕੋਲ ਮੰਦਰ ਦੇ ਖੇਤਰ ਵਿੱਚ ਵਪਾਰਕ ਅਧਿਕਾਰ ਸਨ, ਸ਼ਾਇਦ ਉਸ ਨੂੰ ਪੁੱਛ-ਗਿੱਛ ਕਰਨ ਲਈ ਬੇਚੈਨ ਸੀ ਜਿਸ ਨੇ ਮੰਦਰ ਨੂੰ ਸਾਫ਼ ਕੀਤਾ ਸੀ (ਸ਼ਾਇਦ ਦੇ ਵਾਰ)। ਇਹ ਦਿਲਚਸਪ ਹੈ ਕਿ ਹੱਨਾ ਯਿਸੂ ਦੇ ਚੇਲਿਆਂ ਅਤੇ ਯਿਸੂ ਦੀਆਂ ਸਿੱਖਿਆਵਾਂ ਬਾਰੇ ਚਿੰਤਤ ਸੀ।

18:20 ਇਹ ਸੱਚ ਹੈ ਕਿ ਯਿਸੂ ਨੇ ਜਨਤਕ ਤੌਰ ਤੇ ਸਿਖਿਆ ਦਿੱਤੀ। ਪਰ, ਇਹ ਵੀ ਸੱਚ ਹੈ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਨੂੰ ਜਨਤਕ ਲਈ ਪਰਦਾ ਦਿੱਤਾ ਗਿਆ ਸੀ (ਦੇਖੋ ਮਰਕੁਸ 4:10-12)। ਉਹਨਾਂ ਦੇ ਸੁਣਨ ਵਾਲਿਆਂ ਦਾ ਅਸਲ ਮੁੱਦਾ ਅਧਿਆਤਮਿਕ ਅੰਨ੍ਹਾਪਨ ਸੀ।

ਯਿਸੂ ਦੇ ਸ਼ਬਦ ਅਤੇ ਸਿਖਾਉਣ ਦੇ ਤਰੀਕੇ ਦੂਸਰੀਆਂ ਖੁਸ਼ਖਬਰੀਆਂ ਅਤੇ ਯੂਹੰਨਾ ਦੀ ਖੁਸ਼ਖਬਰੀ ਵਿਚ ਅਲੱਗ ਹੈ। ਦੂਸਰੀਆਂ ਖੁਸ਼ਖਬਰੀਆਂ ਵਿਚ “ਮੈਂ ਹਾਂ...” ਕਥਨ ਸ਼ਾਮਲ ਨਹੀਂ ਹਨ। ਯਿਸੂ ਦ੍ਰਿਸ਼ਟਾਂਤਾਂ ਵਿਚ ਸਿਖਾਉਂਦੇ ਹਨ; ਪਰ ਯੂਹੰਨਾ ਦੀ ਖੁਸ਼ਖਬਰੀ ਵਿਚ ਇਕ ਵੀ ਦ੍ਰਿਸ਼ਟਾਂਤ ਸ਼ਾਮਲ ਨਹੀਂ ਹੈ। ਮੈਨੂੰ ਅਜਿਹਾ ਲਗਦਾ ਹੈ ਦੂਸਰੀਆਂ ਖੁਸ਼ਖਬਰੀਆਂ ਵਿਚ ਅਤੇ ਯੂਹੰਨਾ ਦੀ ਖੁਸ਼ਖਬਰੀ ਵਿਚ ਇਹ ਅੰਤਰ ਹੈ, ਕਿ ਬਾਕੀ ਦੀਆਂ ਖੁਸ਼ਖਬਰੀਆਂ ਯਿਸੂ ਦੀ ਜਨਤਕ ਸੇਵਾ ਬਾਰੇ ਦਸਦੀਆਂ ਹਨ ਜਦੋਂ ਕਿ ਯੂਹੰਨਾ ਦੀ ਖੁਸ਼ਖਬਰੀ ਯਿਸੂ ਦੇ ਨਿੱਜੀ ਸਿਖਿਆਵਾਂ ਬਾਰੇ ਦਸਦਾ ਹੈ।

18:21 “ਤੁਸੀਂ ਮੇਰੇ ਤੋਂ ਕਿਉਂ ਪੁੱਛਦੇ ਹੋ” ਯੂਹੰਨਾ 18:20 ਵਿਚ ਯਿਸੂ ਆਪਣੀ ਸਿੱਖਿਆ ਦੇਣ ਦੇ ਜਨਤਕ ਸੁਭਾਅ ਤੇ ਜ਼ੋਰ ਦਿੰਦੇ ਹਨ। ਯਿਸੂ ਹੱਨਾ ਵੱਲ ਇਸ਼ਾਰਾ ਕਰ ਰਹੇ ਸਨ ਕਿ ਉਸ ਦੇ ਪ੍ਰਸ਼ਨ ਯਹੂਦੀ ਕਾਨੂੰਨ ਅਨੁਸਾਰ ਗੈਰਕਾਨੂੰਨੀ ਸਨ ਅਤੇ ਜਨਤਕ ਗਿਆਨ ਵੀ ਸਨ।

18:22 “ਲਾਗੇ ਖੜ੍ਹੇ ਇੱਕ ਸੇਵਕ ਨੇ ਯਿਸੂ ਦੇ ਇੱਕ ਚਪੇੜ ਮਾਰੀ ਅਤੇ ਕਿਹਾ” ਇਸ ਸ਼ਬਦ ਦਾ ਅਸਲ ਅਰਥ “ਚਪੇੜ ਮਾਰਨਾ” ਜਾਂ “ਇੱਕ ਡੰਡੇ ਨਾਲ ਕੁੱਟਣਾ” ਸੀ। ਇਸ ਦਾ ਅਰਥ “ਖੁੱਲ੍ਹੇ ਹੱਥ ਨਾਲ ਇੱਕ ਚਪੇੜ ਮਾਰਨਾ” ਆਇਆ। ਇਹ ਯਸਾਯਾਹ 50:6 ਦਾ ਸੰਕੇਤ ਹੈ। ਯਿਸੂ ਨੇ ਦਾਅਵਾ ਕੀਤਾ ਕਿ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਸੀ, ਤਾਂ ਉਸ ਨੂੰ ਦੇਸ਼ੀ ਠਹਿਰਾਓ; ਨਹੀਂ ਤਾਂ ਉਸ ਨੂੰ ਕਿਉਂ ਮਾਰਿਆ ਜਾ ਰਿਹਾ ਸੀ?

18:23 “ਜੇਕਰ...ਜੇਕਰ” ਇਹ ਦੋ ਪਹਿਲੀ ਸ਼੍ਰੇਣੀ ਦੇ ਸ਼ਰਤਵਾਚਕ ਵਾਕ ਹਨ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸ ਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨੇ ਜਾਂਦੇ ਹਨ। ਇੱਥੇ ਪਹਿਲਾਂ ਇਕ ਗਲਤ ਹਕੀਕਤ ਨੂੰ ਲਹਿਰਾਉਣ ਦਾ ਸਾਹਿਤਕ ਤਰੀਕਾ ਹੈ। ਯਿਸੂ ਹੱਨਾ ਨੂੰ ਆਪਣਾ ਸਬੂਤ ਪੇਸ਼ ਕਰਨ ਲਈ ਚੁਣੌਤੀ ਦੇ ਰਹੇ ਹਨ।

18:24 ਇਹਨਾਂ ਅਜ਼ਮਾਇਸ਼ਾਂ ਦਾ ਕ੍ਰਮ ਦੂਸਰੀਆਂ ਖੁਸ਼ਖਬਰੀਆਂ ਵਿਚ ਉਲਟਾ ਹੈ।

ਯੂਹੰਨਾ 18: 25-27

²⁵ ਸ਼ਮੂਨ ਪਤਰਸ ਅਜੇ ਤਕ ਉੱਥੇ ਖੜ੍ਹਾ ਅੱਗ ਸੇਕ ਰਿਹਾ ਸੀ। ਇਸ ਲਈ ਲੋਕਾਂ ਨੇ ਉਸ ਨੂੰ ਕਿਹਾ, “ਕੀ ਤੂੰ ਵੀ ਉਸ ਆਦਮੀ ਦੇ ਚੇਲਿਆਂ ਵਿੱਚੋਂ ਨਹੀਂ ਹੈਂ?” ਉਸ ਨੇ ਇਨਕਾਰ ਕੀਤਾ ਅਤੇ ਕਿਹਾ, “ਨਹੀਂ, ਮੈਂ ਨਹੀਂ ਹਾਂ।” ²⁶ ਮਹਾਂ-ਪਰੋਹਤ ਦੇ ਸੇਵਕਾਂ ਵਿੱਚੋਂ ਇੱਕ, ਜੋ ਉਸ ਆਦਮੀ ਦਾ ਸੰਬੰਧੀ ਸੀ, ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਬੋਲ ਉੱਠਿਆ, “ਕੀ ਮੈਂ ਤੈਨੂੰ ਬਾਗ ਵਿੱਚ ਉਸ ਦੇ ਨਾਲ ਨਹੀਂ ਸੀ ਦੇਖਿਆ?” ²⁷ ਪਤਰਸ ਨੇ ਫਿਰ ਕਿਹਾ, “ਨਹੀਂ,” ਅਤੇ ਉਸੇ ਵੇਲੇ ਕੁੱਕੜ ਨੇ ਬਾਗ ਦਿੱਤੀ।

18:26 “ਮਹਾਂ-ਪਰੋਹਤ ਦੇ ਸੇਵਕਾਂ ਵਿੱਚੋਂ ਇੱਕ, ਜੋ ਉਸ ਆਦਮੀ ਦਾ ਸੰਬੰਧੀ ਸੀ, ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਬੋਲ ਉੱਠਿਆ” ਇਸ ਸਥਾਨ ਉਤੇ ਚਾਰੇ ਖੁਸ਼ਖਬਰੀਆਂ ਵਿਚ ਕੁਝ ਅੰਤਰ ਹੈ ਕਿ ਪਤਰਸ ਨੂੰ ਸਵਾਲ ਪੁੱਛਦਾ ਕੌਣ ਹੈ

1. ਮਰਕੁਸ ਵਿਚ, ਗੋਲੀ ਹੈ ਜਿਸ ਨੇ ਪਹਿਲਾ ਸਵਾਲ ਪੁੱਛਿਆ (ਦੇਖੋ ਮਰਕੁਸ 14:69)
2. ਮੱਤੀ ਵਿਚ ਇਹ ਇਕ ਦੂਸਰੀ ਨੌਕਰ ਕੁੜੀ ਹੈ (ਦੇਖੋ ਮੱਤੀ 26:71)
3. ਲੂਕਾ 22:58 ਇਹ ਇਕ ਆਦਮੀ ਹੈ
4. ਯੂਹੰਨਾ ਵਿਚ ਇਹ ਮਹਾਂ-ਪਰੋਹਤ ਇਕ ਦਾ ਗੁਲਾਮ/ਸੇਵਕ ਹੈ

ਇਤਿਹਾਸਕ ਸਥਿਤੀ ਤੋਂ ਇਹ ਸਪੱਸ਼ਟ ਹੈ ਕਿ ਕਿਸੇ ਵਿਅਕਤੀ ਨੇ ਅੱਗ ਦੇ ਆਲੇ ਦੁਆਲੇ ਕਿਸੇ ਨੇ ਇਹ ਪ੍ਰਸ਼ਨ ਪੁੱਛਿਆ ਅਤੇ ਦੂਸਰੇ ਇਸ ਵਿਚ ਸ਼ਾਮਲ ਹੋਏ (ਦੇਖੋ ਯੂਹੰਨਾ 18:18)।

18:26 “ਕੀ ਮੈਂ ਤੈਨੂੰ ਬਾਗ ਵਿੱਚ ਉਸ ਦੇ ਨਾਲ ਨਹੀਂ ਦੇਖਿਆ ਸੀ” ਯੂਹੰਨਾ 18:17 ਅਤੇ 25 ਦੇ ਪਹਿਲੇ ਦੇ ਪ੍ਰਸ਼ਨਾਂ ਦੀ ਤਰ੍ਹਾਂ, ਇਹ ਵਿਆਕਰਣਿਕ ਰੂਪ “ਹਾਂ” ਜਵਾਬ ਦੀ ਉਮੀਦ ਕਰਦਾ ਹੈ।

18:27 “ਪਤਰਸ ਨੇ ਫਿਰ ਕਿਹਾ ਨਹੀਂ” ਅਸੀਂ ਮਰਕੁਸ 14:71 ਅਤੇ ਮੱਤੀ 26:74 ਤੋਂ ਸਮਝਦੇ ਹਾਂ ਕਿ ਪਤਰਸ ਨੇ ਸਰਾਪ ਦੇ ਕੇ ਅਤੇ ਸਹੁੰ ਖਾ ਕੇ ਇਸ ਤੋਂ ਇਨਕਾਰ ਕੀਤਾ।

▣ “ਉਸੇ ਵੇਲੇ ਕੁੱਕੜ ਨੇ ਬਾਗ ਦਿੱਤੀ” ਚਾਰੇ ਖੁਸ਼ਖਬਰੀਆਂ ਦੀਆਂ ਘਟਨਾਵਾਂ ਦੇ ਇਤਿਹਾਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਸਵੇਰੇ 12:00 ਵਜੇ ਅਤੇ 3:00 ਵਜੇ ਦੇ ਵਿਚਕਾਰ ਹੋਇਆ। ਯਹੂਦੀਆਂ ਨੇ ਯਰੂਸ਼ਲਮ ਦੀ ਸ਼ਹਿਰ ਦੀ ਹੱਦ ਅੰਦਰ ਕੁੱਕੜਾਂ ਨੂੰ ਲਿਆਉਣਾ ਮਨ੍ਹਾਂ ਕੀਤਾ ਸੀ ਇਸ ਲਈ ਇਹ ਇੱਕ ਰੋਮੀ ਕੁੱਕੜ ਹੋਣਾ ਚਾਹੀਦਾ ਹੈ।

ਲੂਕਾ 22:61 ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਯਿਸੂ ਨੇ ਪਤਰਸ ਵੱਲ ਦੇਖਿਆ। ਇਹ ਮੰਨਿਆ ਜਾਂਦਾ ਹੈ ਕਿ ਹੱਨਾ ਅਤੇ ਕਾਇਫਾ ਇਕੋ ਘਰ ਵਿਚ ਰਹਿੰਦੇ ਸਨ ਅਤੇ ਸੇਵਕ ਯਿਸੂ ਨੂੰ ਹੱਨਾ ਸਾਹਮਣੇ ਪੇਸ਼ ਕਰਨ ਤੋਂ ਬਾਅਦ ਕਾਇਫਾ ਦੇ ਸਾਹਮਣੇ ਅਤੇ ਮਹਾਸਭਾ ਸਾਹਮਣੇ ਪੇਸ਼ ਕਰਨ ਲਈ ਲੈ ਜਾ ਰਹੇ ਸਨ। ਇਹ ਇਸ ਹਰਕਤ ਦੌਰਾਨ ਸੀ ਜਦੋਂ ਯਿਸੂ ਨੇ ਪਤਰਸ ਵੱਲ ਦੇਖਿਆ। ਇਹ ਸਭ ਅਨੁਮਾਨ ਹੈ ਕਿਉਂਕਿ ਸਾਡੇ ਕੋਲ ਉਸ ਰਾਤ ਦੀ ਅਜ਼ਮਾਇਸ਼ਾਂ ਦੇ ਕ੍ਰਮ ਬਾਰੇ ਸਪੱਸ਼ਟ ਇਤਿਹਾਸਕ ਜਾਣਕਾਰੀ ਨਹੀਂ ਹੈ।

ਯੂਹੰਨਾ 18: 28-32

²⁸ ਫਿਰ ਉਹ ਯਿਸੂ ਨੂੰ ਕਾਇਫਾ ਦੇ ਘਰੋਂ ਰੋਮੀ ਰਾਜਪਾਲ ਦੇ ਰਾਜਭਵਨ ਨੂੰ ਲੈ ਗਏ । ਅਜੇ ਬਹੁਤ ਸਵੇਰਾ ਸੀ ਅਤੇ ਉਹ ਆਪ ਰਾਜਭਵਨ ਦੇ ਅੰਦਰ ਨਾ ਗਏ ਕਿ ਕਿਤੇ ਉਹ ਅਸੁੱਧ ਨਾ ਹੋ ਜਾਣ ਤਾਂ ਜੋ ਪਸਾਹ ਖਾ ਸਕਣ । ²⁹ ਇਸ ਲਈ ਪਿਲਾਤੂਸ ਆਪ ਉਹਨਾਂ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਉੱਤੇ ਕੀ ਦੇਸ਼ ਲਾਉਂਦੇ ਹੋ ?” ³⁰ ਉਹਨਾਂ ਨੇ ਉੱਤਰ ਦਿੱਤਾ, “ਜੇਕਰ ਇਹ ਆਦਮੀ ਦੇਸ਼ੀ ਨਾ ਹੁੰਦਾ, ਤਾਂ ਅਸੀਂ ਇਸ ਨੂੰ ਤੁਹਾਡੇ ਹੱਥੀਂ ਨਾ ਸੌਂਪਦੇ ।” ³¹ ਪਿਲਾਤੂਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਨੂੰ ਲੈ ਜਾਓ ਅਤੇ ਆਪਣੇ ਧਾਰਮਿਕ ਨਿਯਮ ਦੇ ਅਨੁਸਾਰ ਇਸ ਦਾ ਨਿਆਂ ਕਰੋ ।” ਪਰ ਉਹ ਬੋਲੇ, “ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ ।” ³² (ਇਹ ਇਸ ਲਈ ਹੋਇਆ ਕਿ ਯਿਸੂ ਦੇ ਕਹੇ ਹੋਏ ਉਹ ਵਚਨ ਪੂਰੇ ਹੋਣ ਜਿਨ੍ਹਾਂ ਰਾਹੀਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਮੌਤ ਕਿਸ ਤਰ੍ਹਾਂ ਦੀ ਹੋਵੇਗੀ ।)

18:28

NASB, NKJV, JB " ਰਾਜਪਾਲ ਦੇ ਰਾਜਭਵਨ "
NRSV "ਪਿਲਾਤੂਸ ਦੇ ਮਹਿਲ "
TEV "ਹਾਕਮ ਦੀ ਕਚਹਿਰੀ "

ਇਹ ਇੱਕ ਲਾਤੀਨੀ ਸ਼ਬਦ ਹੈ ਜੋ ਰੋਮੀ ਰਾਜਪਾਲ ਦੇ ਅਧਿਕਾਰਤ ਨਿਵਾਸ ਦਾ ਹਵਾਲਾ ਦਿੰਦਾ ਹੈ ਜਦੋਂ ਉਹ ਯਰੂਸ਼ਲਮ ਵਿੱਚ ਸਨ। ਹੋ ਸਕਦਾ ਹੈ ਕਿ ਇਹ ਐਂਟੋਨੀਓ ਕਿਲ੍ਹਾ ਸੀ, ਜੋ ਕਿ ਮੰਦਰ ਦੇ ਅੱਗੇ ਸੀ ਜਾਂ ਹੋਰੇਦੇਸ ਦਾ ਮਹਾਨ ਮਹੱਲਾ।

ਖਾਸ ਵਿਸ਼ਾ: ਰਾਜਪਾਲ ਨਿਵਾਸ ਦਾ ਪਹਿਰੇਦਾਰ SPECIAL TOPIC: Praetorian Guard

ਖਾਸ ਵਿਸ਼ਾ: ਰਾਜਪਾਲ ਨਿਵਾਸ ਦਾ ਪਹਿਰੇਦਾਰ

ਮੂਲ ਰੂਪ ਵਿੱਚ, “ਪ੍ਰੈਟੋਰੀਅਨ” (“ਰਾਜਪਾਲ ਨਿਵਾਸ ਦਾ ਪਹਿਰੇਦਾਰ”) ਸ਼ਬਦ ਇੱਕ ਰੋਮੀ ਜਰਨੈਲ ਦੇ ਤੰਬੂ (“ਪ੍ਰੈਟਰ” “*praetor*”) ਨੂੰ ਦਰਸਾਉਂਦਾ ਸੀ, ਪਰ ਰੋਮ ਦੀ ਜਿੱਤ ਤੋਂ ਬਾਅਦ ਪ੍ਰਬੰਧਕੀ ਅਰਥਾਂ ਵਿੱਚ ਇਸ ਦੀ ਵਰਤੋਂ ਰਾਜਨੀਤਿਕ/ਸੈਨਿਕ ਪ੍ਰਸ਼ਾਸਨ ਦੇ ਹੈੱਡਕੁਆਰਟਰ ਜਾਂ ਰਿਹਾਇਸ਼ ਨੂੰ ਦਰਸਾਉਣ ਲਈ ਵਰਤੋਂ ਕੀਤੀ ਗਈ (ਦੇਖੋ ਮੱਤੀ 27:27; ਯੂਹੰਨਾ 18:28,33; 19:9; ਰਸੂਲਾਂ 23:35; ਫਿੱਲੀ 1:13)।

ਹਾਲਾਂਕਿ, ਪਹਿਲੀ ਸਦੀ ਵਿੱਚ ਰੋਮੀ ਸੰਸਾਰ ਵਿਸ਼ਵ ਵਿੱਚ ਇਹ ਉਹਨਾਂ ਅਧਿਕਾਰੀਆਂ ਲਈ ਵਰਤਿਆ ਜਾਂਦਾ ਸੀ ਜਿਹਨਾਂ ਨੇ ਵਿਸ਼ੇਸ਼ ਸ਼ਾਹੀ ਪਹਿਰੇਦਾਰ ਬਣਾਏ ਸਨ। ਸਿਪਾਹੀਆਂ ਦਾ ਇਹ ਕੁਲੀਨ ਸਮੂਹ ਸਮਰਾਟ ਐਗੂਸਤੁਸ (27 ਈਸਾ-ਪੂਰਵ) ਦੁਆਰਾ ਆਰੰਭ ਕੀਤਾ ਗਿਆ ਸੀ ਪਰ ਅੰਤ ਵਿੱਚ ਟੀਬਰੀਉਸ ਦੁਆਰਾ ਰੋਮ ਵਿੱਚ ਕੇਂਦ੍ਰਿਤ ਕੀਤਾ ਗਿਆ ਸੀ। ਉਹ ਸਭ

1. ਇਕੋ ਰੈਂਕ ਦੇ ਸਰਦਾਰ ਹਨ
2. ਉਹਨਾਂ ਨੂੰ ਦੁੱਗਣੀ ਤਨਖਾਹ ਮਿਲਦੀ ਸੀ
3. ਖਾਸ ਅਧਿਕਾਰ ਮਿਲੇ ਹੋਏ ਸਨ (ਭਾਵ, 16 ਸਾਲਾਂ ਦੀ ਸੇਵਾ ਬਾਅਦ ਨਿਵਿਰਤ ਕਰਦੇ ਸਨ ਬਜਾਏ 25 ਸਾਲਾਂ ਬਾਅਦ)
4. ਉਹ ਇੰਨੇ ਸ਼ਕਤੀਸ਼ਾਲੀ ਹੋ ਗਏ ਕਿ ਸਮਰਾਟ ਲਈ ਉਹਨਾਂ ਦੀ ਚੋਣ ਦਾ ਹਮੇਸ਼ਾ ਸਨਮਾਨ ਕੀਤਾ ਜਾਂਦਾ ਸੀ

ਕਾਂਸਟੇਨਟਾਈਨ (Constantine) ਦੇ ਸਮੇਂ ਇਹ ਰਾਜਨੀਤਿਕ ਤੌਰ ਤੇ ਸ਼ਕਤੀਸ਼ਾਲੀ ਸਮੂਹ ਨੂੰ ਭੰਗ ਕਰ ਦਿੱਤਾ ਗਿਆ ਸੀ

Copyright © 2014 [Bible Lessons International](http://BibleLessonsInternational.com)

▣ “ਅਜੇ ਬਹੁਤ ਸਵੇਰਾ ਸੀ” ਅਸੀਂ ਰੋਮੀ ਦਸਤਾਵੇਜ਼ਾਂ ਤੋਂ ਜਾਣਦੇ ਹਾਂ ਕਿ ਫਲਸਤੀਨ ਵਿਚ ਰੋਮੀ ਅਧਿਕਾਰੀ ਤੜਕੇ ਤੜਕੇ ਅਦਾਲਤ ਲਈ ਮਿਲਦੇ ਸਨ। ਜ਼ਾਹਰ ਹੈ, ਇਹ ਤੜਕੇ ਦਾ ਹੀ ਸਮਾਂ ਹੁੰਦਾ ਸੀ ਜਦੋਂ ਮਹਾਸਭਾ ਭਰੋਸੇਯੋਗਤਾ ਦੀ ਝਲਕ ਦੇਣ ਲਈ ਅਤੇ ਰਾਤ ਦੀਆਂ ਅਜ਼ਮਾਇਸ਼ਾਂ ਲਈ ਕਾਨੂੰਨੀ ਪ੍ਰਤੀਕ੍ਰਿਆ ਦੇਣ ਲਈ ਮਿਲਦੀ ਸੀ। ਉਹ ਤੁਰੰਤ ਯਿਸੂ ਨੂੰ ਪਿਲਾਤੂਸ ਕੋਲ ਲੈ ਗਏ।

▣ “ਉਹ ਆਪ ਰਾਜਭਵਨ ਦੇ ਅੰਦਰ ਨਾ ਗਏ ਕਿ ਕਿਤੇ ਉਹ ਅਸ਼ੁੱਧ ਨਾ ਹੋ ਜਾਣ” ਇਕ ਗ਼ੈਰ-ਯਹੂਦੀ ਦੀ ਰਿਹਾਇਸ਼ ਵਿਚ ਦਾਖਲ ਹੋ ਕੇ ਉਹ ਪਸਾਹ ਦੇ ਭੋਜਨ ਲਈ ਅਸ਼ੁੱਧ ਹੋ ਸਕਦੇ ਸਨ। ਇਹ ਵਿਅੰਗਾਤਮਕ ਗੱਲ ਹੈ ਕਿ ਉਹ ਰਸਮੀ ਚੀਜ਼ਾਂ ਬਾਰੇ ਇੰਨੇ ਨਰਮ ਸਨ, ਪਰ ਕਿਸੇ ਵਿਅਕਤੀ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਮੌਤ ਦੀ ਘਾਟ ਉਤਾਰਨ ਦੀ ਉਹਨਾਂ ਕੋਈ ਚਿੰਤਾ ਨਹੀਂ ਸੀ।

ਇਹ ਆਇਤ ਦੂਸਰੀਆਂ ਖੁਸ਼ਖਬਰੀਆਂ ਵਿਚ ਇਕ ਸਪੱਸ਼ਟ ਇਤਿਹਾਸਕ ਅੰਤਰ ਦੇ ਵਿਵਾਦ ਦਾ ਕੇਂਦਰ ਹੈ, ਜੋ ਕਿ ਦਾਅਵਾ ਕਰਦੀ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਕੀਤਾ (ਦੇਖੋ ਮੱਤੀ 26:17; ਮਰਕੁਸ 14:12; ਲੂਕਾ 22:1), ਅਤੇ ਯੂਹੰਨਾ, ਦਾਅਵਾ ਕਰਦਾ ਹੈ ਕਿ ਇਹ ਰਵਾਇਤ ਪਸਾਹ ਦੇ ਤਿਉਹਾਰ ਦੀ ਤਿਆਰੀ ਦੇ ਦਿਨ (ਭਾਵ ਵੀਰਵਾਰ ਨੂੰ) ਤੋਂ ਇਕ ਦਿਨ ਪਹਿਲਾਂ ਹੋਇਆ ਸੀ। ਪ੍ਰਸਿੱਧ ਰੋਮਨ ਕੈਥੋਲਿਕ ਯੂਹੰਨਾ ਦੀਆਂ ਰਚਨਾਵਾਂ ਦੇ ਵਿਦਵਾਨ, Raymond Brown, *Jerome Biblical Commentary* ਵਿਚ ਇਸ ਪ੍ਰਕਾਰ ਟਿੱਪਣੀ ਕਰਦੇ ਹਨ:

“ਇੰਜੀਲਾਂ ਵਿੱਚ ਦਰਜ ਘਟਨਾਵਾਂ ਦੇ ਸਿਲਸਿਲੇ ਨੂੰ ‘ਇਤਿਹਾਸਕ’ ਨਜ਼ਰੀਏ ਤੋਂ ਵੇਖਣ ਲਈ ਜੇਕਰ ਯੂਹੰਨਾ ਦੀ ਇੰਜੀਲ ਦੀ ਬਜਾਏ ਹਮੇਸ਼ਾ ਸਿਨਾਪਟਿਕ (ਮੱਤੀ, ਮਰਕੁਸ, ਲੂਕਾ) ਇੰਜੀਲਾਂ ਨੂੰ ਤਵੱਜੋ ਦਿੱਤੀ ਜਾਂਦੀ ਹੈ ਤਾਂ ਅਗਲੀਆਂ ਆਇਤਾਂ, ਅਰਥਾਤ ਉਸ ਗਵਾਹ ਵੱਲੋਂ ਪੇਸ਼ ਕੀਤਾ ਗਿਆ ਵੇਰਵਾ ਜੋ ਸਿਨਾਪਟਿਕ ਰਵਾਇਤ ਤੋਂ ਚੰਗੀ ਤਰਾਂ ਜਾਣੂ ਸੀ, ਅਜਿਹੀਆਂ ਸਮੱਸਿਆਵਾਂ ਖੜ੍ਹੀਆਂ ਕਰਦੀਆਂ ਹਨ, ਜਿੰਨਾਂ ਦਾ ਕੋਈ ਹਲ ਨਹੀਂ ਹੋ ਸਕਦਾ। ਪਰ ਦੂਜੇ ਪਾਸੇ, ਜੇਕਰ ਅਸੀਂ ਇਹ ਸਿਆਣ ਲਈਏ ਕਿ ਯੋਜਨਾਬੱਧ ਤਰੀਕੇ ਨਾਲ ਲਿਖੀਆਂ ਗਈਆਂ ਸਿਨਾਪਟਿਕ ਇੰਜੀਲਾਂ ਦੀ ਬਜਾਏ ਉਹ ਅੱਖੀਂ ਵੇਖਿਆ ਹਾਲ, ਜਿਸ ਦੇ ਅਧਾਰ ਤੇ ਯੂਹੰਨਾ ਦੀ ਇੰਜੀਲ ਲਿਖੀ ਗਈ ਸੀ, ਆਮ ਤੌਰ ਤੇ ਅਸਲ ਘਟਨਾਵਾਂ ਦੇ ਵਧੇਰੇ ਨੇੜੇ ਹੁੰਦਾ ਹੈ, ਤਾਂ ਇਨ੍ਹਾਂ ਆਇਤਾਂ ਨੂੰ ਸਮਝਣਾ ਵਧੇਰੇ ਸੁਖਾਲਾ ਹੋ ਜਾਂਦਾ ਹੈ” (ਪੰਨਾ. 458)।

ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪਸਾਹ ਦਾ ਤਿਉਹਾਰ ਮਨਾਉਣ ਲਈ ਦੋ ਵੱਖਰੀਆਂ ਤਰੀਕਾਂ ਦੀ ਕੁਝ ਸੰਭਾਵਨਾ ਵੀ ਹੈ। ਇਹ ਵੀ ਇਕ ਹੋਰ ਸਮੱਸਿਆ ਹੈ ਕਿ “ਪਸਾਹ” ਸ਼ਬਦ ਇੱਕ ਦਿਨ ਦੇ ਤਿਉਹਾਰ ਅਤੇ ਅੱਠ ਦਿਨਾਂ ਦੇ ਤਿਉਹਾਰ ਲਈ ਵਰਤਿਆ ਜਾ ਸਕਦਾ ਹੈ (ਪਸਾਹ ਦਾ ਤਿਉਹਾਰ ਅਖ਼ਮੀਰੀ ਰੋਟੀ ਦੇ ਨਾਲ ਜੋੜਿਆ ਗਿਆ, ਦੇਖੋ ਕੂਚ 12)

▣ “ਪਸਾਹ ਖਾ ਸਕਣ” ਆਖਰੀ ਭੋਜ ਦੀ ਸਹੀ ਮਿਤੀ 'ਤੇ ਅਜੇ ਵੀ ਸਮੱਸਿਆਵਾਂ ਹਨ। ਦੂਸਰੀਆਂ ਖੁਸ਼ਖਬਰੀਆਂ ਤੋਂ ਲੱਗਦਾ ਹੈ ਕਿ ਇਹ ਪਸਾਹ ਦਾ ਭੋਜਨ ਸੀ, ਪਰ ਯੂਹੰਨਾ ਦਰਸਾਉਂਦਾ ਹੈ ਕਿ ਇਹ ਅਧਿਕਾਰਤ ਪਸਾਹ ਦੇ ਭੋਜਨ ਦੇ ਦਿਨ ਤੋਂ ਇਕ ਦਿਨ ਪਹਿਲਾਂ ਦਾ ਦਿਨ ਸੀ (ਇਸ ਆਇਤ ਨੂੰ ਅਤੇ ਯੂਹੰਨਾ 19:14 ਨੂੰ ਦੇਖੋ)। ਇਸ ਦਾ ਉੱਤਰ ਇਸ ਪ੍ਰਕਾਰ ਹੋ ਸਕਦਾ ਹੈ

1. ਇਹ ਤੱਥ ਕਿ “ਪਸਾਹ ਦਾ ਤਿਉਹਾਰ” ਹਫ਼ਤੇ ਦਾ, ਭੋਜਨ ਦਾ ਜਾਂ ਖਾਸ ਸ਼ਬਤ ਦਾ ਸੰਕੇਤ ਦੇ ਸਕਦਾ ਹੈ
2. ਇਹ ਤੱਥ ਕਿ ਕੁਝ ਯਹੂਦੀ ਵੱਖਵਾਦੀ ਸਮੂਹ (ਅਰਥਾਤ, ਐਸੀਨੇਸ Essenes) ਜੁਬਲੀ ਦੀ ਅੰਤਰਵਾਦੀ ਕਿਤਾਬ ਤੋਂ ਚੰਦਰ ਦੀ ਦੂਰੀ ਦੇ ਕੈਲੰਡਰ ਦੀ ਪਾਲਣਾ ਕਰਦੇ ਹਨ
3. ਇਹ ਤੱਥ ਕਿ ਯੂਹੰਨਾ ਦੇ “ਦੇਹਰੇ ਅਰਥ” ਯਿਸੂ ਨੂੰ ਪਸਾਹ ਦੇ ਲੇਲੇ ਵਜੋਂ ਪੇਸ਼ ਕਰਦੇ ਹਨ (1: 29), ਜੋ ਪਸਾਹ ਤੋਂ ਇਕ ਦਿਨ ਪਹਿਲਾਂ ਮਾਰਿਆ ਗਿਆ ਸੀ

18:29 ਪਰਮੇਸ਼ਰ ਨੇ ਪਿਲਾਤੂਸ ਦੀ ਸ਼ਖਸੀਅਤ ਨੂੰ ਉਸੇ ਤਰ੍ਹਾਂ ਇਸਤੇਮਾਲ ਕੀਤਾ ਜਿਵੇਂ ਉਹਨਾਂ ਨੇ ਕੂਚ ਵੇਲੇ ਫ਼ਿਰਉਨ ਦਾ ਇਸਤੇਮਾਲ ਕੀਤਾ ਸੀ। ਉਸ ਨੂੰ ਸਮਰਾਟ ਤਿਬਰੀਉਸ ਦੁਆਰਾ 26 ਈਸਵੀ ਵਿੱਚ ਯਹੂਦੀਆ ਦਾ ਖਜ਼ਾਨਾ ਅਫ਼ਸਰ ਨਿਯੁਕਤ ਕੀਤਾ ਗਿਆ ਸੀ। ਉਸ ਨੇ ਵਲੇਰੀਅਸ ਗਰਾਟਸ (ਜਿਸ ਨੇ ਹੱਨਾ ਨੂੰ ਮਹਾਂ-ਜਾਜਕ ਦੇ ਅਹੁਦੇ ਤੋਂ ਹਟਾ ਦਿੱਤਾ ਸੀ) ਦੀ ਜਗ੍ਹਾ ਲੈ ਲਈ ਸੀ। ਉਸ ਨੇ ਅਰਕਲੇਓਸ (ਮਹਾਨ ਹੇਰੋਦੇਸ ਦੇ

ਪੁੱਤਰ) ਦੇ ਰਾਜ ਨੂੰ ਚਲਾਇਆ ਜਿਸ ਵਿੱਚ ਸਾਮਰੀਆ ਅਤੇ ਯਹੂਦੀਆ, ਗਾਜ਼ਾ ਅਤੇ ਮ੍ਰਿਤ ਸਾਗਰ ਸ਼ਾਮਲ ਸਨ। ਪਿਲਾਤੂਸ ਬਾਰੇ ਜ਼ਿਆਦਾ ਜਾਣਕਾਰੀ Flavius Josephus ਦੀਆਂ ਲਿਖਤਾਂ ਤੋਂ ਮਿਲਦੀ ਹੈ।

ਖਾਸ ਵਿਸ਼ਾ: ਪਿਲਾਤੂਸ SPECIAL TOPIC: Pontius Pilate

ਖਾਸ ਵਿਸ਼ਾ: ਪਿਲਾਤੂਸ

- I. ਪਿਲਾਤੂਸ ਇਸ ਮੁੱਖ
 - A. ਉਸ ਦੇ ਜਨਮ ਦਾ ਸਮਾਂ ਅਤੇ ਸਥਾਨ ਅਗਿਆਤ ਹਨ
 - B. ਘੋੜਸਵਾਰ ਦੇ ਕਰਤੱਬ ਦਿਖਾਉਣ ਵਾਲਾ (ਰੋਮਨ ਸਮਾਜ ਦਾ ਉੱਚ-ਮੱਧ ਵਰਗ)
 - C. ਵਿਆਹਿਆ ਹੋਇਆ ਹੈ, ਪਰ ਬੱਚਿਆਂ ਬਾਰੇ ਜਾਣਕਾਰੀ ਨਹੀਂ ਹੈ
 - D. ਪਹਿਲੀਆਂ ਪ੍ਰਬੰਧਕੀ ਨਿਯੁਕਤੀਆਂ (ਜਿਹੜੀਆਂ ਕਈਆਂ ਹੋਈਆਂ ਲਾਜ਼ਮੀ ਹਨ) ਅਗਿਆਤ ਹਨ
- II. ਪਿਲਾਤੂਸ ਦੀ ਸ਼ਖ਼ਸੀਅਤ
 - A. ਦੋ ਅਲੱਗ ਨਜ਼ਰੀਏ
 1. Philo (*Legatio and Gaium*, 299-305) ਅਤੇ Josephus (*Antiq.* 18.3.1 and *Jewish Wars* 2.9.2-4) ਉਸ ਨੂੰ ਇੱਕ ਬੇਰਹਿਮ ਅਤੇ ਬੇਪਰਵਾਹ ਤਾਨਾਸ਼ਾਹ ਵਜੋਂ ਦਰਸਾਉਂਦੇ ਹਨ।
 2. ਨਵਾਂ ਨੇਮ (ਖੁਸ਼ਖਬਰੀਆਂ, ਰਸੂਲਾਂ ਦੀ ਕਿਤਾਬ) ਉਸ ਨੂੰ ਇੱਕ ਕਮਜ਼ੋਰ, ਆਸਾਨੀ ਨਾਲ ਹੇਰਾਫੇਰੀ ਕਰਨ ਵਾਲਾ ਰੋਮੀ ਖਜ਼ਾਨਾ ਅਫਸਰ ਵਜੋਂ ਪੇਸ਼ ਕਰਦਾ ਹੈ।
 - B. Paul Barnett, *Jesus and the Rise of Early Christianity*, pp. 143-148, ਇਹ ਦੋਨਾਂ ਵਿਚਾਰਾਂ ਦੀ ਇੱਕ ਵਿਆਖਿਆਤਮਕ ਵਿਆਖਿਆ ਦਿੰਦਾ ਹੈ।
 1. ਪਿਲਾਤੂਸ ਨੂੰ 26 ਈਸਵੀ ਵਿੱਚ ਤਿਬਰੀਉਸ ਦੇ ਯਹੂਦੀ ਵਿਰੋਧੀ, ਮੁੱਖ ਸਲਾਹਕਾਰ ਸੇਜਾਨਸ ਦੀ ਸਲਾਹ ਤੇ ਤਿਬਰੀਉਸ ਦੁਆਰਾ ਜੇ ਕਿ ਇੱਕ ਯਹੂਦੀਆਂ ਦਾ ਪੱਖ ਰੱਖਣ ਵਾਲਾ ਇਨਸਾਨ ਸੀ ਦੇ ਅਧੀਨ ਖਜ਼ਾਨਾ ਅਫਸਰ ਨਿਯੁਕਤ ਕੀਤਾ ਗਿਆ ਸੀ (ਦੇਖੋ Philo, *Legatio and Gaium*, 160-161)।
 2. ਤਿਬਰੀਉਸ ਨੇ ਆਪਣੀ ਰਾਜਨੀਤਿਕ ਤਾਕਤ ਐਲ. ਏਲਿਯਸ ਸੇਜਾਨਸ ਕੋਲ ਗੁਆ ਦਿੱਤੀ, ਜੋ ਉਸ ਦਾ ਪ੍ਰਮੁੱਖ ਅਧਿਕਾਰੀ ਸੀ, ਜੋ ਗੱਦੀ ਦੇ ਪਿੱਛੇ ਦੀ ਅਸਲ ਤਾਕਤ ਬਣ ਗਿਆ ਸੀ ਅਤੇ ਜੋ ਯਹੂਦੀਆਂ ਨੂੰ ਨਫ਼ਰਤ ਕਰਦਾ ਸੀ (Philo, *Legatio land Gaium*, 159-160)।
 3. ਪਿਲਾਤੂਸ ਸੇਜਾਨਸ ਦੇ ਸਹਾਰੇ ਪਲਣ ਵਾਲਾ ਵਿਅਕਤੀ ਸੀ ਇਸ ਲਈ ਪਿਲਾਤੂਸ ਉਸ ਨੂੰ ਇਹਨਾਂ ਕੰਮਾਂ ਦੁਆਰਾ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਸੀ:
 - a. ਯਰੂਸ਼ਲਮ ਵਿੱਚ ਰੋਮ ਦੇ ਮਿਆਰਾਂ ਨੂੰ ਲਿਆ ਕੇ (26 ਈਸਵੀ), ਜੋ ਕਿਸੇ ਦੂਜੇ ਖਜ਼ਾਨਾ ਅਫਸਰਾਂ ਨੇ ਨਹੀਂ ਕੀਤਾ ਸੀ। ਰੋਮੀ ਦੇਵਤਿਆਂ ਦੇ ਇਹਨਾਂ ਪ੍ਰਤੀਕਾਂ ਨੇ ਯਹੂਦੀਆਂ ਨੂੰ ਭੜਕਾਇਆ (ਦੇਖੋ Josephus' *Antiq.* 18.3.1; *Jewish Wars* 2.9.2-3)।
 - b. ਉਹ ਸਿੱਕੇ ਬਣਾਉਂਦਾ ਸੀ (29-31 ਈਸਵੀ) ਜਿਹਨਾਂ ਉੱਤੇ ਰੋਮੀ ਪੂਜਾ ਦੇ ਚਿੱਤਰ ਉੱਕਰੇ ਹੋਏ ਹੁੰਦੇ ਸਨ। Josephus ਕਹਿੰਦਾ ਹੈ ਕਿ ਉਹ ਜਾਣ ਬੁੱਝ ਕੇ ਯਹੂਦੀ ਕਾਨੂੰਨਾਂ ਅਤੇ ਰਿਵਾਜਾਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ (ਦੇਖੋ Josephus, *Antiq.* 18.4.1-2)।
 - c. ਉਹ ਯਰੂਸ਼ਲਮ ਵਿੱਚ ਜਲ-ਮਾਰਗ ਬਣਾਉਣ ਲਈ ਮੰਦਰ ਦੇ ਖਜ਼ਾਨੇ ਤੋਂ ਪੈਸੇ ਲੈਂਦਾ ਸੀ (cf. Josephus, *Antiq.* 18.3.2; *Jewish Wars* 2.9.3)।
 - d. ਯਰੂਸ਼ਲਮ ਦੇ ਪਸਾਰ ਦੇ ਤਿਉਹਾਰ ਤੇ ਬਲੀ ਚੜ੍ਹਾਉਣ ਸਮੇਂ ਉਹ ਕਈ ਗਲੀਲੀ ਲੋਕਾਂ ਨੂੰ ਮਾਰਦਾ ਸੀ।
 - e. 31 ਈਸਵੀ ਵਿੱਚ ਉਸ ਨੇ ਯਰੂਸ਼ਲਮ ਵਿੱਚ ਰੋਮੀ ਢਾਲਾਂ ਨੂੰ ਲਿਆਂਦੀਆਂ। ਹੇਰੋਦੇਸ ਮਹਾਨ ਦੇ ਪੁੱਤਰ ਨੇ ਉਸ ਨੂੰ ਇਹਨਾਂ ਢਾਲਾਂ ਨੂੰ ਹਟਾਉਣ ਦੀ ਬੇਨਤੀ ਕੀਤੀ, ਪਰ ਉਹ ਨਹੀਂ ਮੰਨਿਆ, ਇਸ ਲਈ ਉਹਨਾਂ ਨੇ ਤਿਬਰੀਉਸ ਨੂੰ ਲਿਖ

ਕੇ ਮੰਗ ਕੀਤੀ ਕਿ ਉਹਨਾਂ ਢਾਲਾਂ ਨੂੰ ਸਮੁੰਦਰ ਰਾਹੀਂ ਵਾਪਸ ਕੈਸਰੀਆ ਲਿਜਾਇਆ ਜਾਵੇ। (cf. Philo, *Legatio and Gaium*, 299-305)।

f. ਉਸ ਨੇ ਬਹੁਤ ਸਾਰੇ ਸਾਮਰੀ ਲੋਕਾਂ ਨੂੰ ਗਰੀਜਿਮ ਪਹਾੜ (36/36 ਈਸਵੀ) ਤੇ ਹਲਾਲ ਕੀਤਾ ਜੋ ਆਪਣੇ ਧਰਮ ਦੀਆਂ ਪਵਿੱਤਰ ਗੁਆਚੀਆਂ ਚੀਜ਼ਾਂ ਦੀ ਭਾਲ ਕਰ ਰਹੇ ਸਨ। ਇਸ ਕਾਰਨ ਪਿਲਾਤੂਸ ਦੇ ਸਥਾਨਕ ਅਫਸਰ ਵਿਟੈਲਿਯਸ, ਸੀਰੀਆ ਦੇ ਮੈਜਿਸਟਰੇਟ ਨੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਰੋਮ ਭੇਜ ਦਿੱਤਾ (ਦੇਖੋ Josephus, *Antiq.* 18.4.1-2).

4. ਸੇਜਾਨਸ ਨੂੰ 31 ਈਸਵੀ ਵਿਚ ਮਾਰ ਗਿਆ ਸੀ ਅਤੇ ਤਿਬਰੀਉਸ ਨੂੰ ਪੂਰੀ ਰਾਜਨੀਤਿਕ ਤਾਕਤ ਵਿਚ ਵਾਪਸ ਲਿਆਇਆ ਗਿਆ; ਇਸ ਲਈ #a, b, c, ਅਤੇ d ਦੇ ਵਿਸਥਾਰ ਵਿਚ ਦੱਸੇ ਕੰਮ ਤਿਲਾਤੂਸ ਦੁਆਰਾ ਕੀਤੇ ਗਏ ਸਨ ਤਾਂ ਜੋ ਉਹ ਸੇਜਾਨਸ ਦਾ ਭਰੋਸਾ ਜਿੱਤ ਸਕੇ; #e ਅਤੇ f ਹੋ ਦੇ ਕੰਮ ਸਕਦੇ ਹਨ ਕਿ ਤਿਬਰੀਉਸ ਦੇ ਭਰੋਸੇ ਨੂੰ ਜਿੱਤਣ ਲਈ ਕੀਤੇ ਗਏ ਹੋਣ, ਪਰ ਗੱਲ ਨਹੀਂ ਬਣੀ।

5. ਇਹ ਸਪੱਸ਼ਟ ਹੈ ਕਿ ਇੱਕ ਯਹੂਦੀ ਪੱਖੀ ਸਮਰਾਟ ਮੁੜ ਬਹਾਲ ਹੋਇਆ, ਅਤੇ ਤਿਬਰੀਉਸ ਨੇ ਆਪਣੇ ਖਜ਼ਾਨਾ ਅਫਸਰਾਂ ਨੂੰ ਇੱਕ ਸਰਕਾਰੀ ਚਿੱਠੀ ਜਾਰੀ ਕੀਤੀ ਕਿ ਉਹ ਯਹੂਦੀਆਂ ਦੇ ਪ੍ਰਤੀ ਦਿਆਲੂ ਰਹਿਣ, ਇਸ ਲਈ ਯਹੂਦੀਆਂ ਦੇ ਯਹੂਦੀ ਆਗੂਆਂ ਨੇ ਤਿਬਰੀਉਸ ਨਾਲ ਪਿਲਾਤੂਸ ਦੀ ਰਾਜਨੀਤਿਕ ਕਮਜ਼ੋਰੀ ਦਾ ਫਾਇਦਾ ਚੁੱਕਿਆ ਅਤੇ ਯਿਸੂ ਨੂੰ ਸਲੀਬ ਦੇਣ ਲਈ ਹੇਰਾਫੇਰੀ ਕੀਤੀ।

III. ਉਸ ਦੀ ਤਕਦੀਰ

- A. ਉਸ ਨੂੰ ਮੁੜ ਬੁਲਾਇਆ ਗਿਆ ਅਤੇ ਤਿਬਰੀਉਸ ਦੀ ਮੌਤ ਦੇ ਤੁਰੰਤ ਬਾਅਦ ਉਹ ਰੋਮ ਆ ਗਿਆ (37 ਈਸਵੀ)।
- B. ਉਸ ਨੂੰ ਦੁਬਾਰਾ ਨਿਯੁਕਤ ਨਹੀਂ ਕੀਤਾ ਗਿਆ
- C. ਇਸ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਅਗਿਆਤ ਹੈ। ਬਾਅਦ ਵਿੱਚ ਉਸ ਬਾਰੇ ਬਹੁਤ ਸਾਰੇ ਸਿਧਾਂਤ ਹਨ, ਪਰ ਕੋਈ ਸੁਰੱਖਿਅਤ ਤੱਥ ਨਹੀਂ ਹਨ।

Copyright © 2014 [Bible Lessons International](http://www.biblelessonsinternational.com)

18:30 “ਜੇਕਰ ਇਹ ਆਦਮੀ ਦੇਸ਼ੀ ਨਾ ਹੁੰਦਾ, ਤਾਂ ਅਸੀਂ ਇਸ ਨੂੰ ਤੁਹਾਡੇ ਹੱਥੀਂ ਨਾ ਸੌਂਪਦੇ” ਇਹ ਇੱਕ ਦੂਸਰੀ ਸ਼੍ਰੇਣੀ ਦਾ ਸ਼ਰਤ ਵਾਲਾ ਵਾਕ ਹੈ ਅਕਸਰ “ਤੱਥਾਂ ਦੇ ਉਲਟ” ਕਿਹਾ ਜਾਂਦਾ ਹੈ। ਯਿਸੂ ਦੇਸ਼ੀ ਜਾਂ ਬੁਰੇ ਕੰਮ ਕਰਨ ਵਾਲੇ ਨਹੀਂ ਸਨ। ਇਹ ਪਿਲਾਤੂਸ ਦੀ ਇੱਕ ਵਿਅੰਗਾਤਮਕ ਟਿੱਪਣੀ ਸੀ ਜਿਸ ਵਿਚ ਉਸ ਨੇ ਯਹੂਦੀਆਂ ਦੀਆਂ ਧਾਰਮਿਕ ਸਮਸਿਆਵਾਂ ਦੇ ਦੇਸ਼ਾਂ ਵਿੱਚ ਉਲਝਣ ਤੋਂ ਇਨਕਾਰ ਕਰ ਦਿੱਤਾ।

ਇਹ ਕਿਰਿਆ “ਸੌਂਪਦੇ” ਉਹੀ ਹੈ ਜੋ ਅਕਸਰ ਯਹੂਦਾ ਦੇ “ਧੋਖੇ” ਵੇਲੇ ਦਿੱਤੀ ਜਾਂਦੀ ਹੈ (ਦੇਖੋ ਯੂਹੰਨਾ 6:64,71; 12:4; 13:2,11,21; 18:2,5)। ਇਸ ਸ਼ਬਦ ਦਾ ਸ਼ਾਬਦਿਕ ਅਰਥ ਹੈ “ਕਿਸੇ ਨੂੰ ਇੱਕ ਅਧਿਕਾਰ ਦੇ ਹਵਾਲੇ ਕਰਨਾ” ਜਾਂ “ਇੱਕ ਪਰੰਪਰਾ ਨੂੰ ਮੰਨਣਾ” ਯਹੂਦਾ ਦੇ ਸੰਬੰਧ ਵਿਚ, ਇਸ ਸ਼ਬਦ ਨੇ ਅੰਗਰੇਜ਼ੀ ਅਨੁਵਾਦਕਾਂ ਨੂੰ ਭਾਵੁਕ ਕੀਤਾ ਹੈ।

18:31 “ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ” ਯਹੂਦੀ ਆਗੂਆਂ ਨੇ ਯਿਸੂ ਤੇ ਦੇਸ਼ ਲਾਇਆ ਸੀ ਕਿ ਉਹਨਾਂ ਨੇ ਨਿੰਦਿਆ ਕੀਤੀ ਸੀ, ਪਰ ਉਹਨਾਂ ਨੇ ਰੋਮੀਆਂ ਦੁਆਰਾ ਯਿਸੂ ਨੂੰ ਬਗ਼ਾਵਤ ਦੇ ਦੇਸ਼ ਵਿਚ ਮੌਤ ਦੇ ਘਾਟ ਉਤਾਰ ਦਿੱਤਾ। ਵਿਵਸਥਾਸਾਰ 21:23 ਦੇ ਕਾਰਨ ਯਹੂਦੀ ਆਗੂਆਂ ਲਈ ਇਹ ਬਹੁਤ ਮਹੱਤਵਪੂਰਣ ਸੀ ਕਿ ਯਿਸੂ ਨੂੰ ਸਲੀਬ ਦਿੱਤੀ ਜਾਵੇ (ਭਾਵ, ਸਲੀਬ ਉੱਤੇ ਚੜ੍ਹਾਇਆ ਜਾਣਾ ਪਹਿਲੀ ਸਦੀ ਦੇ ਰੱਬੀ ਲੋਕ ਰੱਬ ਦੁਆਰਾ ਸਰਾਪੇ ਹੋਏ ਨੂੰ ਸਮਝੋ ਸਨ)। ਯਿਸੂ ਨੇ ਇਸ ਬਾਰੇ ਯੂਹੰਨਾ 18:32; 3:14; 8:28; 12:32,33 ਅਤੇ ਗਲਤੀਆ 3:13 ਵਿਚ ਇਸ ਦੀ ਭਵਿੱਖਬਾਣੀ ਕੀਤੀ ਸੀ।

18:32 “ਜਿਨ੍ਹਾਂ ਰਾਹੀਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਮੌਤ ਕਿਸ ਤਰ੍ਹਾਂ ਦੀ ਹੋਵੇਗੀ” ਯਹੂਦੀ ਲੋਕ ਯਿਸੂ ਨੂੰ ਸਲੀਬ ਦੇਣੀ ਕਿਉਂ ਚਾਹੁੰਦੇ ਸਨ? ਜਦੋਂ ਰਸੂਲਾਂ ਦੇ ਕਰਤੱਬ 7 ਤੋਂ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਨੇ ਲੋਕਾਂ ਨੂੰ ਨਿੰਦਿਆ ਦੇ ਦੇਸ਼ ਹੇਠ ਤੁਰੰਤ ਪੱਥਰਬਾਜ਼ੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਸੰਭਵ ਤੌਰ ਤੇ ਇਹ ਪੁਰਾਣੇ ਨੇਮ ਦੇ ਵਿਵਸਥਾਸਾਰ 21:22-23 ਦੇ ਬ੍ਰਹਮ ਸਰਾਪ ਨਾਲ ਸੰਬੰਧਿਤ ਹੈ। ਅਸਲ ਵਿਚ ਇਹ ਮੌਤ ਤੋਂ ਬਾਅਦ ਜਨਤਕ ਫਾਹੇ ਦਾ ਜ਼ਿਕਰ ਕਰਦਾ ਸੀ, ਪਰ ਸਮਕਾਲੀ ਰੱਬੀ ਲੋਕਾਂ ਨੇ ਇਸ ਆਇਤ ਦੀ ਵਿਆਖਿਆ ਰੋਮੀ ਸਲੀਬ ਦੀ ਰੋਸ਼ਨੀ ਵਿਚ ਕੀਤੀ। ਉਹ ਚਾਹੁੰਦੇ ਸਨ ਕਿ ਯਿਸੂ, ਜੋ ਇੱਕ ਮਸੀਹ ਦਾ ਵਿਖਾਵਾ ਕਰਨ ਵਾਲਾ ਹੈ, ਪਰਮੇਸ਼ਰ ਦੁਆਰਾ ਸਰਾਪਿਆ ਗਿਆ ਹੈ। ਡਿੱਗੀ ਹੋਈ ਮਨੁੱਖਤਾ ਦੇ ਛੁਟਕਾਰੇ ਲਈ ਇਹ ਪਰਮੇਸ਼ਰ ਦੀ ਯੋਜਨਾ ਸੀ। ਯਿਸੂ, ਪਰਮੇਸ਼ਰ ਦੇ ਲੇਲੇ (ਭਾਵ ਯੂਹੰਨਾ 1:29), ਆਪਣੇ ਆਪ ਨੂੰ ਦੇ ਦਿੱਤਾ (ਦੇਖੋ ਯਸਾਯਾਹ 53; 2 ਕੁਰਿੰਥੀਆਂ 5:21)। ਯਿਸੂ ਸਾਡੇ ਲਈ “ਸਰਾਪ” ਬਣੇ। (ਦੇਖੋ ਗਲਤੀਆਂ 3:13)।

ਯੂਹੰਨਾ 18: 33-38a

³³ ਪਿਲਾਤੂਸ ਫਿਰ ਰਾਜਭਵਨ ਦੇ ਅੰਦਰ ਗਿਆ ਅਤੇ ਯਿਸੂ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ³⁴ ਯਿਸੂ ਨੇ ਉੱਤਰ ਦਿੱਤਾ, “ਕੀ ਇਹ ਪ੍ਰਸ਼ਨ ਤੁਹਾਡਾ ਆਪਣਾ ਹੈ ਜਾਂ ਦੂਜਿਆਂ ਨੇ ਮੇਰੇ ਬਾਰੇ ਵਿੱਚ ਤੁਹਾਨੂੰ ਇਹ ਦੱਸਿਆ ਹੈ?” ³⁵ ਪਿਲਾਤੂਸ ਨੇ ਉੱਤਰ ਦਿੱਤਾ, “ਕੀ ਮੈਂ ਕੋਈ ਯਹੂਦੀ ਹਾਂ? ਤੇਰੀ ਕੋਮ ਦੇ ਲੋਕਾਂ ਅਤੇ ਮਹਾਂ-ਪਰੇਹਤਾਂ ਨੇ ਹੀ ਤੈਨੂੰ ਮੇਰੇ ਹੱਥੀਂ ਦਿੱਤਾ ਹੈ। ਤੂੰ ਕੀ ਕੀਤਾ ਹੈ?” ³⁶ ਯਿਸੂ ਨੇ ਉੱਤਰ ਦਿੱਤਾ, “ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ। ਜੇਕਰ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਮੇਰੇ ਵੱਲੋਂ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ।” ³⁷ ਇਸ ਲਈ ਪਿਲਾਤੂਸ ਨੇ ਕਿਹਾ, “ਫਿਰ ਕੀ ਤੂੰ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਰਾਜਾ ਹਾਂ। ਮੈਂ ਇਸ ਲਈ ਜਨਮ ਲਿਆ ਹੈ ਅਤੇ ਇਸ ਸੰਸਾਰ ਵਿੱਚ ਆਇਆ ਹਾਂ ਕਿ ਸੱਚ ਦੀ ਗਵਾਹੀ ਦੇਵਾਂ। ਉਹ ਸਾਰੇ ਜੋ ਸੱਚ ਵੱਲ ਹਨ, ਮੇਰੀ ਅਵਾਜ਼ ਨੂੰ ਸੁਣਦੇ ਹਨ।” ³⁸ ਪਿਲਾਤੂਸ ਨੇ ਯਿਸੂ ਤੋਂ ਪੁੱਛਿਆ, “ਸੱਚ ਕੀ ਹੈ?”

18:33 “ਰਾਜਭਵਨ” ਯੂਹੰਨਾ 18:28 ਤੇ ਖਾਸ ਵਿਸ਼ੇ ਨੂੰ ਦੇਖੋ।

▣ “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ” ਯਿਸੂ ਉੱਤੇ ਦੇਸ਼ਧ੍ਰੋਹ ਦਾ ਇਲਜ਼ਾਮ ਲਾਇਆ ਗਿਆ ਸੀ (ਦੇਖੋ ਮੱਤੀ 27:11; ਮਰਕੁਸ 15:2; ਲੂਕਾ 23:2 ਅਤੇ ਯੂਹੰਨਾ 19:3,12,15,19-22)।

18:34 “ਯਿਸੂ ਨੇ ਉੱਤਰ ਦਿੱਤਾ, “ਕੀ ਇਹ ਪ੍ਰਸ਼ਨ ਤੁਹਾਡਾ ਆਪਣਾ ਹੈ ਜਾਂ ਦੂਜਿਆਂ ਨੇ ਮੇਰੇ ਬਾਰੇ ਵਿੱਚ ਤੁਹਾਨੂੰ ਇਹ ਦੱਸਿਆ ਹੈ” ਜੇਕਰ ਪਿਲਾਤੂਸ ਇਹ ਸਵਾਲ ਰਾਜਨੀਤਿਕ ਰਾਜ ਦੇ ਸੰਦਰਭ ਵਿਚ ਪੁੱਛ ਰਿਹਾ ਹੁੰਦਾ, ਤਾਂ ਯਿਸੂ ਨੇ ਇਸ ਤੋਂ ਇਨਕਾਰ ਕਰ ਦੇਣਾ ਸੀ। ਜੇਕਰ ਪਿਲਾਤੂਸ ਨੇ ਇਹ ਗੱਲ ਯਹੂਦੀਆਂ ਨੇ ਦੱਸੀ ਹੁੰਦੀ, ਤਾਂ ਇਹ ਉਹਨਾਂ ਦੇ ਮਸੀਹ ਹੋਣ ਦਾ ਹਵਾਲਾ ਦੇ ਰਿਹਾ ਹੁੰਦਾ ਅਤੇ ਯਿਸੂ ਨੇ ਇਸ ਦੀ ਪੁਸ਼ਟੀ ਕਰ ਦੇਣੀ ਸੀ। ਪਿਲਾਤੂਸ ਸਪੱਸ਼ਟ ਤੌਰ ਤੇ ਯਹੂਦੀ ਧਾਰਮਿਕ ਵਿਚਾਰ ਦੀਆਂ ਗੁੰਝਲਾਂ ਬਾਰੇ ਵਿਚਾਰ ਵਟਾਂਦਰੇ ਲਈ ਤਿਆਰ ਨਹੀਂ ਸੀ (ਦੇਖੋ ਯੂਹੰਨਾ 18:35)।

18:35 ਪਹਿਲਾ ਸਵਾਲ ਇਕ “ਨਹੀਂ” ਉੱਤਰ ਦੀ ਉਮੀਦ ਕਰਦਾ ਹੈ। ਪਿਲਾਤੂਸ ਯਹੂਦੀ ਧਰਮ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕਰ ਰਿਹਾ ਹੈ।

18:36 “ਜੇਕਰ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਮੇਰੇ ਵੱਲੋਂ ਲੜਦੇ”। ਇਹ ਇੱਕ ਦੂਸਰੀ ਸ਼੍ਰੇਣੀ ਦਾ ਸ਼ਰਤ ਵਾਲਾ ਵਾਕ ਹੈ ਅਕਸਰ “ਤੱਥਾਂ ਦੇ ਉਲਟ” ਕਿਹਾ ਜਾਂਦਾ ਹੈ। ਇਸ ਦਾ ਅਨੁਵਾਦ ਇਸ ਪ੍ਰਕਾਰ ਹੋਣਾ ਚਾਹੀਦਾ ਹੈ, “ਜੇਕਰ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ, ਅਤੇ ਇਹ ਜੇ ਕਿ ਨਹੀਂ ਹੈ, ਤਾਂ ਮੇਰੇ ਸੇਵਕ ਮੇਰੇ ਵੱਲੋਂ ਲੜਦੇ, ਜੋ ਕਿ ਨਹੀਂ ਲੜ ਰਹੇ।” ਵਾਕ “ਮੇਰੇ ਸੇਵਕ” (1) ਚੇਲੇ ਜਾਂ (2) ਸਵਰਗਦੂਤ ਕਰੇ ਸਕਦੇ ਸਨ (ਦੇਖੋ ਮੱਤੀ 26:53)।

18:37 “ਇਸ ਲਈ ਪਿਲਾਤੂਸ ਨੇ ਕਿਹਾ, “ਫਿਰ ਕੀ ਤੂੰ ਰਾਜਾ ਹੈਂ” ਧਰਤੀ ਦੀ ਸ਼ਕਤੀ ਦੇ ਇਸ ਚਿੰਨ੍ਹ (ਅਰਥਾਤ ਰੋਮ) ਦੇ ਬੁੱਲ੍ਹਾਂ ਉੱਤੇ ਇਹ ਬਹੁਤ ਹੀ ਵਿਡੰਬਨਾ ਸੀ, ਯਿਸੂ ਅਤੇ ਉਸ ਦੇ ਆਤਮਿਕ ਰਾਜ ਦਾ ਸਾਹਮਣਾ ਕਰਨਾ। ਇਹ ਸਵਾਲ ਇਕ “ਹਾਂ” ਉੱਤਰ ਦੀ ਉਮੀਦ ਕਰਦਾ ਹੈ।

▣ “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਰਾਜਾ ਹਾਂ । ਮੈਂ ਇਸ ਲਈ ਜਨਮ ਲਿਆ ਹੈ ਅਤੇ ਇਸ ਸੰਸਾਰ ਵਿੱਚ ਆਇਆ ਹਾਂ ਕਿ ਸੱਚ ਦੀ ਗਵਾਹੀ ਦੇਵਾਂ” ਇਸ ਦੀ ਅਸਪਸ਼ਟਤਾ ਹੋਣ ਕਾਰਨ ਪਹਿਲੇ ਵਾਕ ਦਾ ਅਨੁਵਾਦ ਕਰਨਾ ਮੁਸ਼ਕਲ ਹੈ। ਇਹ ਯੋਗਤਾਵਾਂ ਦੀ ਪੁਸ਼ਟੀ ਕਰਨ ਵਾਲਾ ਵਾਕ ਹੈ (ਦੇਖੋ ਮੱਤੀ 27:11; ਮਰਕੁਸ 15:2; ਲੂਕਾ 23:3)। ਯਿਸੂ ਨੂੰ ਪਤਾ ਸੀ ਕਿ ਉਹ ਕੌਣ ਹੈ (ਪੂਰਨ ਕਾਲ ਕਿਰਿਆਵਾਂ), ਅਤੇ ਉਹ ਕਿਉਂ ਆਏ ਸਨ (ਦੇਖੋ ਯੂਹੰਨਾ 13:1,3; ਮਰਕੁਸ 10:45; ਲੂਕਾ 2:49; ਮੱਤੀ 16:22ff)। ਪਿਲਾਤੂਸ ਇਸ ਨੂੰ ਨਾ ਸਮਝ ਪਾਉਂਦਾ।

▣ “ਮੈਂ ਇਸ ਲਈ ਜਨਮ ਲਿਆ ਹੈ” ਯਿਸੂ ਆਪਣੇ ਪਿਤਾ ਬਾਰੇ ਪ੍ਰਗਟ ਕਰਨ ਦੇ ਕੰਮ ਦੀ ਗੱਲ ਕਰ ਰਹੇ ਹਨ (ਭਾਵ: ਸੱਚ ਦੀ ਗਵਾਹੀ ਦੇਣ ਲਈ ਆਇਆ ਹਾਂ)। ਅਸਲ ਵਿੱਚ ਤਿੰਨ ਕਾਰਨ ਹਨ ਕਿ ਯਿਸੂ ਕਿਉਂ ਆਏ।

1. ਪਰਮੇਸ਼ਰ ਦੇ ਚਰਿੱਤਰ ਅਤੇ ਉਦੇਸ਼ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਲਈ (ਦੇਖੋ ਯੂਹੰਨਾ 1:18; 3:32)
2. ਪਰਮੇਸ਼ਰ ਦੇ ਲੇਲੇ ਰੂਪ ਵਿਚ ਮਰਨ ਅਤੇ ਸੰਸਾਰ ਦੇ ਪਾਪ ਨੂੰ ਦੂਰ ਕਰਨ ਲਈ (ਦੇਖੋ ਯੂਹੰਨਾ 1:29)
3. ਵਿਸ਼ਵਾਸੀਆਂ ਸਾਹਮਣੇ ਇੱਕ ਉਦਾਹਰਣ ਪੇਸ਼ ਕਰਨ ਲਈ ਕਿ ਕਿਵੇਂ ਪਰਮੇਸ਼ਰ ਲਈ ਜੀਉਣਾ ਅਤੇ ਉਹਨਾਂ ਖੁਸ਼ ਕਰਨਾ ਹੈ

▣ “ਉਹ ਸਾਰੇ ਜੋ ਸੱਚ ਵੱਲ ਹਨ, ਮੇਰੀ ਅਵਾਜ਼ ਨੂੰ ਸੁਣਦੇ ਹਨ” ਮੈਂ ਹਮੇਸ਼ਾਂ “ਹਰੇਕ”, “ਕਿਸੇ”, “ਜਿਹੜਾ ਵੀ,” “ਜਿੰਨੇ ਵੀ” ਸ਼ਬਦਾਂ ਦੁਆਰਾ ਬਹੁਤ ਡੂੰਘਾ ਪ੍ਰੇਰਿਤ ਹੁੰਦਾ ਹਾਂ! ਵਾਹ! ਯਹੋਵਾਹ ਪਰਮੇਸ਼ਰ ਮਸੀਹ ਵਿਚ ਉਤਪਤ 3:15 ਨੂੰ ਪੂਰਾ ਕਰ ਰਹੇ ਹਨ। ਯਿਸੂ ਖ਼ਰਾਬ ਹੋਏ ਪਰਮੇਸ਼ਰ ਦੇ ਸਰੂਪ ਨੂੰ ਬਹਾਲ ਕਰਦੇ ਹਨ। ਗੂੜ੍ਹੀ, ਨਿੱਜੀ ਸੰਗਤ ਫਿਰ ਤੋਂ ਸੰਭਵ ਹੈ! ਸੰਗਤ ਨੂੰ ਮੁੜ ਬਹਾਲ ਕੀਤਾ ਗਿਆ ਹੈ (ਅਹਿਸਾਸ ਕੀਤਾ ਗਿਆ ਭਵਿੱਖ)।

ਕੇਵਲ ਉਹ ਜਿਹਨਾਂ ਕੋਲ ਆਤਮਿਕ ਅੱਖਾਂ ਅਤੇ ਕੰਮ ਹਨ (ਭਾਵ, ਯੂਹੰਨਾ 10:3,16,27; 18:37) ਸੱਚਾਈ ਨੂੰ ਸਮਝ ਸਕਦੇ ਹਨ (ਦੇਖੋ ਮੱਤੀ 11:15; 13:9,16,43; ਮਰਕੁਸ 4:9,23; ਲੂਕਾ 8:8; 10:23,24; 14:35; ਪ੍ਰਕਾਸ਼ 2:7,11,17,29; 3:6,13,22)। ਯਿਸੂ ਸੱਚ ਹਨ (ਯੂਹੰਨਾ 14:6)! ਜਦੋਂ ਉਹ ਬੋਲਦੇ ਹਨ ਉਹਨਾਂ ਦੇ ਚੇਲੇ ਸੁਣਦੇ ਹਨ (ਦੇਖੋ ਯੂਹੰਨਾ 10:1-5)। ਯੂਹੰਨਾ ਵਿਚ ਸੱਚ ਨੂੰ “ਦੇਖਣਾ” ਜਾਂ “ਸੁਣਨਾ” ਧਰਮ-ਸ਼ਾਸਤਰ ਵਿਚ “ਅਨੰਤ ਜੀਵਨ” ਨੂੰ ਪ੍ਰਾਪਤ ਕਰਨ ਦੇ ਬਰਾਬਰ ਹੈ।

18:38 “ਪਿਲਾਤੂਸ ਨੇ ਯਿਸੂ ਤੋਂ ਪੁੱਛਿਆ, “ਸੱਚ ਕੀ ਹੈ” ਪਿਲਾਤੂਸ ਨੇ ਇਹ ਪ੍ਰਸ਼ਨ ਪੁੱਛਿਆ, ਪਰ ਉੱਤਰ ਮਿਲਣ ਤੋਂ ਪਹਿਲਾਂ ਹੀ ਉਥੋਂ ਚਲਾ ਗਿਆ। ਪਿਲਾਤੂਸ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਯਿਸੂ ਨੂੰ ਰੋਮੀ ਸਰਕਾਰ ਲਈ ਕੋਈ ਖ਼ਤਰਾ ਨਹੀਂ ਸੀ। ਉਸ ਨੇ ਇਹ ਯਕੀਨੀ ਬਣਾਇਆ ਫਿਰ ਉਸ ਨੇ ਯਿਸੂ ਨੂੰ ਰਿਹਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਪਸਾਹ ਦੇ ਸਮੇਂ ਇਸ ਦਿਨ ਯਹੂਦੀਆਂ ਦਾ ਰਿਵਾਜ ਸੀ (ਦੇਖੋ ਯੂਹੰਨਾ 18:39; ਮੱਤੀ 27:15)। ਯੂਹੰਨਾ ਲੂਕਾ ਦੇ ਵਾਂਗ ਇਹ ਦਰਸਾਉਣ ਲਈ ਲਿਖ ਰਿਹਾ ਹੈ, ਕਿ ਮਸੀਹੀਅਤ ਰੋਮੀ ਸਾਮਰਾਜ ਲਈ ਕੋਈ ਖ਼ਤਰਾ ਨਹੀਂ ਸੀ। (ਭਾਵ, ਯੂਹੰਨਾ 18:38b; 19:4; ਲੂਕਾ 23:4,14,22)।

ਯੂਹੰਨਾ 18: 38b-40

ਇਹ ਕਹਿਣ ਦੇ ਪਿੱਛੋਂ ਪਿਲਾਤੂਸ ਫਿਰ ਯਹੂਦੀਆਂ ਕੋਲ ਬਾਹਰ ਗਿਆ ਅਤੇ ਬੋਲਿਆ, “ਮੈਂ ਉਸ ਵਿੱਚ ਸਜ਼ਾ ਦੇ ਲਾਇਕ ਕੋਈ ਦੋਸ਼ ਨਹੀਂ ਪਾਇਆ ।³⁹ ਤੁਹਾਡੀ ਰਵਾਇਤ ਅਨੁਸਾਰ, ਮੈਂ ਪਸਾਹ ਵਾਲੇ ਦਿਨ ਤੁਹਾਡੇ ਲਈ ਇੱਕ ਕੈਦੀ ਨੂੰ ਛੱਡਦਾ ਹਾਂ । ਕੀ ਤੁਸੀਂ ਇਸ ਵਾਰ ਚਾਹੁੰਦੇ ਹੋ ਕਿ ਮੈਂ ਤੁਹਾਡੇ ਵਾਸਤੇ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ ?”⁴⁰ ਉਹ ਫਿਰ ਉੱਚੀ ਦੇ ਕੇ ਬੋਲੇ, “ਇਸ ਨੂੰ ਨਹੀਂ, ਪਰ ਬਰੱਬਾਸ ਨੂੰ ।” ਬਰੱਬਾਸ ਇੱਕ ਡਾਕੂ ਸੀ ।

18:39 “ਤੁਹਾਡੀ ਰਵਾਇਤ ਅਨੁਸਾਰ” ਇਸ ਦਾ ਵਿਸਥਾਰ ਮੱਤੀ 27:15 ਅਤੇ ਲੂਕਾ 23:17 ਵਿਚ ਹੈ (ਪਰ ਨਵੇਂ ਨੇਮ ਤੋਂ ਬਾਹਰ ਇਤਿਹਾਸਕ ਦਸਤਾਵੇਜ਼ਾਂ ਤੋਂ ਅਣਜਾਣ ਹੈ)।

18:40 “ਉਹ ਫਿਰ ਉੱਚੀ ਦੇ ਕੇ ਬੋਲੇ, “ਇਸ ਨੂੰ ਨਹੀਂ, ਪਰ ਬਰੱਬਾਸ ਨੂੰ” ਜ਼ਾਹਰ ਤੌਰ ਇਹ ਵਿਅੰਗਾਤਮਕ ਗੱਲ ਹੈ ਕਿ ਬਰੱਬਾਸ ਇੱਕ ਕੱਟੜ ਸਮੂਹ ਦਾ ਮੈਂਬਰ ਸੀ ਅਤੇ, ਇਸ ਲਈ, ਉਹ ਉਹਨਾਂ ਸਾਰੇ ਅਪਰਾਧਾਂ ਲਈ ਦੇਸ਼ੀ ਹੈ ਜਿਸ ਲਈ ਯਿਸੂ ਨੂੰ ਦੇਸ਼ੀ ਠਹਿਰਾਇਆ ਗਿਆ ਸੀ। (ਦੇਖੋ ਮਰਕੁਸ 15:7; ਲੂਕਾ 23:19,25)। ਇਹ ਭੀੜ ਆਪਣੇ ਸਥਾਨਕ ਲੋਕ-ਨਾਇਕਾਂ ਦਾ ਸਮਰਥਨ ਕਰਨ ਲਈ ਉਡੀਕ ਕਰ ਰਹੀ ਸੀ। ਯਹੂਦੀ ਅਧਿਕਾਰੀਆਂ ਨੇ ਇਸ ਮੌਕੇ ਦਾ ਯਿਸੂ ਨੂੰ ਦੇਸ਼ੀ ਠਹਿਰਾਉਣ ਦਾ ਭਰੋਸਾ ਦਵਾਇਆ (ਦੇਖੋ ਮਰਕੁਸ 15:11)।

ਇਹ ਵੀ ਇੱਕ ਵਿਅੰਗਾਤਮਕ ਗੱਲ ਹੈ ਕਿ “ਬਰੱਬਾਸ” ਨਾਮ ਦਾ ਅਰਥ “ਪਿਤਾ ਦਾ ਪੁੱਤਰ” ਹੈ। ਯੂਹੰਨਾ ਆਪਣੀ ਖੁਸ਼ਖਬਰੀ ਦੇ ਸਾਰੇ ਸ਼ਬਦਾਂ ਉੱਤੇ ਇਹਨਾਂ ਨਾਟਕਾਂ ਦੀ ਵਰਤੋਂ ਕਰਦਾ ਹੈ। ਭੀੜ ਚਾਹੁੰਦੀ ਸੀ ਕਿ “ਪਰਮੇਸ਼ਰ ਪਿਤਾ ਦੇ ਪੁੱਤਰ ਦੀ ਬਜਾਏ” “ਪਿਤਾ ਦੇ ਪੁੱਤਰ” ਨੂੰ ਛੱਡ ਦਿੱਤਾ ਜਾਵੇ। ਹਨੇਰਾ ਪੂਰੀ ਤਰ੍ਹਾਂ ਆ ਗਿਆ ਹੈ!

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ। ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯਿਸੂ ਅਜਿਹੇ ਸਥਾਨ ਉੱਤੇ ਕਿਉਂ ਗਏ ਜਿਥੇ ਉਹਨਾਂ ਨੂੰ ਪਤਾ ਕੀ ਯਹੂਦਾ ਉਹਨਾਂ ਨੂੰ ਸਭ ਲਵੇਗਾ?
2. ਯੂਹੰਨਾ ਨੇ ਯਿਸੂ ਦੀ ਗਤਸਮਨੀ ਵਿਚ ਦੇ ਸੰਘਰਸ਼ ਨੂੰ ਕਿਉਂ ਛੱਡ ਦਿੱਤਾ?
3. ਰਾਜਪਾਲ ਯਿਸੂ ਨੂੰ ਪਿਲਾਤੁਸ ਕੋਲ ਕਿਉਂ ਲੈ ਕੇ ਗਿਆ?
4. ਯੂਹੰਨਾ ਅਤੇ ਸਿਨੇਪਟਿਕਸ ਵਿਚਕਾਰ ਦੀਆਂ ਘਟਨਾਵਾਂ ਦਾ ਕ੍ਰਮ ਇੰਨਾ ਉਲਝਣ ਵਾਲਾ ਕਿਉਂ ਹੈ?
5. ਯੂਹੰਨਾ ਪਿਲਾਤੁਸ ਦੇ ਯਿਸੂ ਨੂੰ ਰਿਹਾ ਕਰਨ ਦੀ ਕੋਸ਼ਿਸ਼ ਦਾ ਵਰਣਨ ਕਿਉਂ ਕਰਦਾ ਹੈ?

ਯੂਹੰਨਾ 19

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਿਸੂ ਨੂੰ ਮੌਤ ਦੀ ਸਜ਼ਾ ਦਾ ਸੁਣਿਆ ਜਾਣਾ	ਸੈਨਿਕਾਂ ਦੁਆਰਾ ਯਿਸੂ ਦਾ ਮਖੌਲ		ਯਿਸੂ ਨੂੰ ਮੌਤ ਦੀ ਸਜ਼ਾ ਦਾ ਸੁਣਿਆ ਜਾਣਾ	ਯਿਸੂ ਪਿਲਾਤੂਸ ਦੇ ਸਾਹਮਣੇ
(18:38b-19:16a)		(18:38b-19:7)	(18:38b-19:16)	(18:28-19:11)
18:38b-19:7		18:38b-19:7		18:33-19:3
			18:40-19:3	
	19:1-4			
	ਪਿਲਾਤੂਸ ਦਾ ਫੈਸਲਾ		19:4-5	19:4-7
	19:5-16			
			19:6a	
			19:6b	
			19:7	
19:8-12		19:8-12	19:8-9a	19:8-11
			19:9b-10	
			19:11	
			19:12	ਯਿਸੂ ਨੂੰ ਮੌਤ ਦੀ ਸਜ਼ਾ ਦਾ ਸੁਣਿਆ ਜਾਣਾ
				19:12-16a
19:13-16a		19:13-16a	19:13-14	
			19:15a	
			19:15b	
			19:15c	
			19:16a	

ਯਿਸੂ ਨੂੰ ਸਲੀਬ ਦਿੱਤਾ ਜਾਣਾ	ਰਾਜਾ ਨੂੰ ਸਲੀਬ ਦਿੱਤਾ ਜਾਣਾ		ਯਿਸੂ ਨੂੰ ਸਲੀਬ ਦਿੱਤਾ ਜਾਣਾ	ਸਲੀਬ ਦਿੱਤਾ ਜਾਣਾ
19:16b-22		19:16b-25a	19:16b-21	19:16b-22
	19:17-24		19:22	ਯਿਸੂ ਦੇ ਕੱਪੜਿਆਂ ਦਾ ਵੰਡਿਆ ਜਾਣਾ
19:23-27 (24b)	(24b)	(24b)	19:23-24 (24b)	19:23-24
	ਦੇਖ ਤੇਰੀ ਮਾਤਾ			ਯਿਸੂ ਅਤੇ ਉਸਦੀ ਮਾਤਾ
	19:25-27	19:25b-27	19:25-26	19:25-27
			19:27	
ਯਿਸੂ ਦੀ ਮੌਤ	ਪੂਰਾ ਹੋਇਆ		ਯਿਸੂ ਦੀ ਮੌਤ	ਯਿਸੂ ਦੀ ਮੌਤ
19:28-30	19:28-30	19:28-30	19:28	19:28
			19:29-30a	19:29-30
			19:30b	
ਯਿਸੂ ਦੀ ਵੱਖੀ ਵਿਚ ਨੇਜ਼ਾ ਮਾਰਿਆ ਜਾਣਾ	ਯਿਸੂ ਦੀ ਵੱਖੀ ਵਿਚ ਨੇਜ਼ਾ ਮਾਰਿਆ ਜਾਣਾ		ਯਿਸੂ ਦੀ ਵੱਖੀ ਵਿਚ ਨੇਜ਼ਾ ਮਾਰਿਆ ਜਾਣਾ	ਵੱਖੀ ਵਿਚ ਨੇਜ਼ਾ ਮਾਰਿਆ ਜਾਣਾ
19:31-37	19:31-37	19:31-37	19:31-37	19:31-37
ਯਿਸੂ ਦਾ ਕਬਰ ਵਿਚ ਰੱਖੇ ਜਾਣਾ	ਯਿਸੂ ਦਾ ਯੂਸਫ਼ ਦੀ ਕਬਰ ਵਿਚ ਰੱਖੇ ਜਾਣਾ		ਯਿਸੂ ਦਾ ਕਬਰ ਵਿਚ ਰੱਖੇ ਜਾਣਾ	ਕਬਰ ਵਿਚ ਰੱਖੇ ਜਾਣਾ
19:38-42	19:38-42	19:38-42	19:38-42	19:38-42

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਸ਼ਬਦ ਅਤੇ ਵਾਕਸ਼ ਅਧਿਐਨ

ਯੂਹੰਨਾ 19:1-7

‘ਇਸ ਦੇ ਪਿੱਛੋਂ ਪਿਲਾਤੂਸ ਨੇ ਯਿਸੂ ਨੂੰ ਲੈ ਕੇ ਕੋਰੜੇ ਮਰਵਾਏ ਅਤੇ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਨੂੰ ਬੈਂਗਣੀ ਰੰਗ ਦੇ ਕੱਪੜੇ ਵੀ ਪਹਿਨਾਏ। ਫਿਰ ਉਹਨਾਂ ਦੇ ਕੋਲ ਆ ਕੇ ਕਹਿਣ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋ।” ਉਹਨਾਂ ਨੇ ਯਿਸੂ ਨੂੰ ਚਪੇੜਾਂ ਵੀ ਮਾਰੀਆਂ। ‘ਪਿਲਾਤੂਸ ਫਿਰ ਬਾਹਰ ਲੋਕਾਂ ਕੋਲ ਗਿਆ ਅਤੇ ਉਹਨਾਂ ਨੂੰ ਕਿਹਾ, “ਦੇਖੋ, ਮੈਂ ਉਸ ਨੂੰ ਬਾਹਰ ਲਿਆ ਰਿਹਾ ਹਾਂ, ਜਿਸ ਤੋਂ ਤੁਸੀਂ ਜਾਣ ਲਵੋ ਕਿ ਉਸ ਵਿੱਚ ਕੋਈ ਦੇਸ਼ ਨਹੀਂ ਹੈ।” ‘ਇਸ ਲਈ ਯਿਸੂ ਕੰਡਿਆਂ ਦਾ ਤਾਜ ਅਤੇ ਬੈਂਗਣੀ ਕੱਪੜੇ ਪਹਿਨੀ ਬਾਹਰ ਆਏ। ਪਿਲਾਤੂਸ ਨੇ ਉਹਨਾਂ ਨੂੰ ਕਿਹਾ, “ਦੇਖੋ, ਇਹ ਆਦਮੀ।” ‘ਜਦੋਂ ਮਹਾਂ-ਪਰੋਹਤਾਂ ਅਤੇ ਉਹਨਾਂ ਦੇ ਸੇਵਕਾਂ ਨੇ ਯਿਸੂ ਨੂੰ ਦੇਖਿਆ ਤਾਂ ਉੱਚੀ ਉੱਚੀ ਰੋਲਾ ਪਾਉਣ ਲੱਗੇ, “ਇਸ ਨੂੰ ਸਲੀਬ ਦਿਓ। ਇਸ ਨੂੰ ਸਲੀਬ ਦਿਓ।” ਪਿਲਾਤੂਸ ਨੇ ਅੱਗੋਂ ਕਿਹਾ, “ਤੁਸੀਂ ਹੀ ਇਸ ਨੂੰ ਲੈ ਜਾਓ ਅਤੇ ਸਲੀਬ ਦਿਓ, ਮੈਂ ਇਸ ਵਿੱਚ ਕੋਈ ਦੇਸ਼ ਨਹੀਂ ਲੱਭਿਆ ਹੈ।” ‘ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਇੱਕ ਧਾਰਮਿਕ ਕਾਨੂੰਨ ਹੈ, ਜਿਸ ਅਨੁਸਾਰ ਇਸ ਨੂੰ ਮੌਤ ਦੀ ਸਜ਼ਾ ਮਿਲਣੀ ਜ਼ਰੂਰੀ ਹੈ, ਕਿਉਂਕਿ ਇਸ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਹੈ।”

19:1 “ਪਿਲਾਤੂਸ ਨੇ ਯਿਸੂ ਨੂੰ ਲੈ ਕੇ ਕੋਰੜੇ ਮਰਵਾਏ” ਸਮੇਂ ਦੀ ਤਰਤੀਬ ਅਤੇ ਕੋਰੜਿਆਂ ਦੀ ਗਿਣਤੀ ਅਸਪੱਸ਼ਟ ਹੈ। ਉਨ੍ਹਾਂ ਸਾਰੇ ਕੈਦੀਆਂ ਨੂੰ ਜਿਨ੍ਹਾਂ ਨੂੰ ਸਲੀਬ ਦੀ ਸਜ਼ਾ ਮਿਲਦੀ ਸੀ ਕੋਰੜੇ ਮਾਰੇ ਜਾਂਦੇ ਸਨ। ਇਹ ਅਜਿਹਾ ਬੇਰਹਿਮੀ ਵਾਲਾ ਤਜਰਬਾ ਸੀ ਕਿ ਇਸ ਨਾਲ ਹੀ ਬਹੁਤ ਸਾਰੇ ਲੋਕ ਮਰ ਗਏ ਸਨ। ਹਾਲਾਂਕਿ, ਪ੍ਰਸੰਗ ਅਨੁਸਾਰ, ਪਿਲਾਤੂਸ ਨੇ ਯਿਸੂ ਨੂੰ ਰਿਹਾ ਕੀਤੇ ਜਾਣ ਦੇ ਉਦੇਸ਼ ਲਈ ਹਮਦਰਦੀ ਪ੍ਰਾਪਤ ਕਰਨ ਲਈ ਉਸਨੂੰ ਕੋਰੜੇ ਮਰਵਾਏ ਸਨ (ਲੂਕਾ 23:16,22; ਯੂਹੰਨਾ 19:12)। ਇਹ ਯਸ਼ਾਯਾਹ 53:5 ਦੀ ਭਵਿੱਖਬਾਣੀ ਦੀ ਪੂਰਤੀ ਹੋ ਸਕਦੀ ਹੈ।

ਰੋਮੀ ਕੋਰੜੇ ਇਕ ਬਹੁਤ ਹੀ ਦੁੱਖਦਾਈ, ਬੇਰਹਿਮੀ ਦੀ ਸਜ਼ਾ ਸੀ ਜੋ ਗੈਰ-ਰੋਮੀਆਂ ਲਈ ਰਾਖਵੀ ਹੁੰਦੀ ਸੀ। ਚਮੜੇ ਦੇ ਛਾਂਟੇ ਨਾਲ ਹੱਡੀਆਂ ਜਾਂ ਧਾਂਤ ਦੇ ਟੁੱਕੜੇ ਬੰਨੇ ਹੁੰਦੇ ਸਨ ਜਿਸ ਨੂੰ ਹੱਥ ਬੰਨ੍ਹੇ ਹੋਠਾਂ ਝੁਕੇ ਵਿਅਕਤੀ ਨੂੰ ਮਾਰਨ ਲਈ ਵਰਤਿਆ ਜਾਂਦਾ ਸੀ। ਕੋਰੜੇ ਮਾਰਨ ਦੀ ਗਿਣਤੀ ਨਿਰਧਾਰਤ ਨਹੀਂ ਕੀਤੀ ਗਈ ਸੀ। ਇਹ ਸਲੀਬ ਤੇ ਚੜ੍ਹਾਉਣ ਤੋਂ ਪਹਿਲਾਂ ਨਿਯਮਿਤ ਤੌਰ ਤੇ ਕੀਤਾ ਜਾਂਦਾ ਸੀ (ਦੇਖੋ, Livy XXXIII: 36)।

ਇੰਜੀਲਾਂ ਰੋਮੀ ਲੋਕਾਂ ਦੇ ਹੱਥੋਂ ਹੋਈ ਕੁੱਟਮਾਰ ਦਾ ਵਰਣਨ ਕਰਨ ਲਈ ਵੱਖੋ-ਵੱਖਰੇ ਸ਼ਬਦਾਂ ਦੀ ਵਰਤੋਂ ਕਰਦੀਆਂ ਹਨ।

1. ਮੱਤੀ 27:26; ਮਰਕੁਸ 15:15 – ਫਰਾਗੇਲੂ *phragelloō*, ਛਾਂਟੇ ਜਾਂ ਕੋਰੜੇ
2. ਲੂਕਾ 23:16,22 – ਪੈਡੇਊ *paideuō*, ਮੂਲ ਰੂਪ ਵਿਚ ਬੱਚਿਆਂ ਦੇ ਅਨੁਸ਼ਾਸਨ ਲਈ (ਇਬਰਾਨੀਆਂ 12:6-7,10), ਪਰ ਇੱਥੇ, 2 ਕੁਰਿੰਥੀਆਂ 6:9 ਦੀ ਤਰ੍ਹਾਂ ਕੁੱਟਮਾਰ ਲਈ
3. ਯੂਹੰਨਾ 19:1 – ਮਾਸਤੀਗੂ *mastigoō*, ਅਸਲ ਵਿਚ ਕੋਰੜੇ ਦਾ ਨਾਮ, ਮੱਤੀ 10:17; 20:19; 23:34; ਰਸੂਲਾਂ ਦੇ ਕਰਤੱਬ 22:24-25; ਇਬਰਾਨੀਆਂ 11:36

ਇਹ ਸਾਰੇ ਸਮਾਨਾਰਥੀ ਹੋ ਸਕਦੇ ਹਨ ਜਾਂ ਦੋ ਤਰ੍ਹਾਂ ਦੀ ਕੁੱਟਮਾਰ ਹੋ ਸਕਦੀ ਹੈ

- a. ਪਿਲਾਤੂਸ ਦੁਆਰਾ ਇਕ ਘੱਟ ਕੁੱਟਮਾਰ

b. ਸਲੀਬ ਦੇ ਚੜਾਉਣ ਤੋਂ ਪਹਿਲਾਂ ਦੀ ਕੁੱਟਮਾਰ

19:2 "ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ" ਇਹ ਤਸੀਹੇ ਦੇਣ ਦਾ ਇਕ ਢੰਗ ਸੀ ਇਸ ਨੂੰ ਯਿਸੂ ਦੇ ਸਿਰ ਤੇ ਦਬਾ ਦਿੱਤਾ ਗਿਆ ਸੀ। ਹਾਲਾਂਕਿ, ਇਹ ਬਹੁਤ ਸੰਭਵ ਹੈ ਕਿ ਇਹ ਖਜੂਰ ਦੇ ਪੱਤਿਆਂ ਤੋਂ ਬਣੇ ਇਕ ਚਮਕਦਾਰ ਤਾਜ ਦੀ ਨੁਮਾਇੰਦਗੀ ਕਰਦਾ ਹੈ, ਜੋ ਯਿਸੂ ਦਾ ਰਾਜੇ ਵਜੋਂ ਮਖੋਲ ਕਰਨ ਦਾ ਇਕ ਹੋਰ ਤਰੀਕਾ ਸੀ (ਦੇਖੋ, ਮੱਤੀ 27:27-31; ਮਰਕੁਸ 15:15-20)।

ਯੂਨਾਨੀ ਦੇ "ਤਾਜ" (*ਸਟੇਫਾਨੇਸ stephanos*) ਦੀ ਵਰਤੋਂ ਅਥਲੈਟਿਕ ਜਿੱਤ ਦੀ ਮਾਲਾ ਜਾਂ ਸਮਰਾਟ ਦੁਆਰਾ ਪਾਈ ਜਾਣ ਵਾਲੀ ਜੈ-ਮਾਲਾ ਲਈ ਕੀਤੀ ਜਾਂਦੀ ਹੈ।

▣ "ਉਹਨਾਂ ਨੂੰ ਬੈਂਗਣੀ ਰੰਗ ਦੇ ਕੱਪੜੇ ਵੀ ਪਹਿਨਾਏ" ਬੈਂਗਣੀ (*ਪੋਰਫੀਰੋਸ porphyros*) ਰਾਜਵੰਸ਼ ਦਾ ਇਕ ਸੰਕੇਤ ਸੀ, ਇਹ ਰੰਗ ਬਹੁਤ ਮਹਿੰਗਾ ਸੀ, ਜੋ ਮਾਲਸਕ ਦੀ ਸਿੱਖੀ ਤੋਂ ਬਣਾਇਆ ਜਾਂਦਾ ਸੀ। ਲਾਲ ਰੰਗ ਰੋਮੀ ਅਧਿਕਾਰੀਆਂ ਦੇ ਚੋਲਿਆਂ ਦਾ ਸੀ (ਮਰਕੁਸ 15:17,20)। ਲਾਲ ਰੰਗ ਬਲੂਟ ਦੇ ਰੁੱਖਾਂ ਤੇ ਪਾਏ ਗਏ ਕੀੜੇ ਤੋਂ ਬਣਾਇਆ ਜਾਂਦਾ ਸੀ, ਪਰ ਅਸਲ ਵਿਚ ਇਹ ਸ਼ਾਇਦ ਇਕ ਫਿੱਕਾ ਹੋਇਆ ਲਾਲ ਰੰਗ ਦਾ ਰੋਮੀ ਸਿਪਾਹੀਆਂ ਦਾ ਚੋਗਾ ਸੀ (ਦੇਖੋ ਮੱਤੀ 27:28)।

19:3

NASB	"ਉਹ ਉਸ ਕੋਲ ਆਏ ਅਤੇ ਕਹਿਣ ਲੱਗੇ"
NKJV	"ਤਾਂ ਉਨ੍ਹਾਂ ਨੇ ਕਿਹਾ"
NRSV	"ਉਹ ਉਸ ਕੋਲ ਆਉਂਦੇ ਰਹੇ ਅਤੇ ਕਹਿੰਦੇ ਰਹੇ"
TEV	"ਅਤੇ ਉਸ ਕੋਲ ਆਏ ਅਤੇ ਕਿਹਾ"
NJB	"ਉਹ ਉਸ ਕੋਲ ਆਉਂਦੇ ਰਹੇ ਅਤੇ ਕਹਿੰਦੇ ਰਹੇ"

ਇਹ ਅਪੂਰਨ ਵਾਕ ਹਨ। ਜ਼ਾਹਰ ਹੈ ਕਿ ਸਿਪਾਹੀਆਂ ਨੇ ਇਸ ਨੂੰ ਬਾਰ-ਬਾਰ ਕੀਤਾ ਸੀ। ਇਹ ਮਖੋਲ ਆਮ ਤੌਰ ਤੇ ਯਿਸੂ ਨਾਲੋਂ ਖਾਸ ਤੌਰ ਤੇ ਯਹੂਦੀਆਂ ਲਈ ਵਧੇਰੇ ਨਫ਼ਰਤ ਵਾਲਾ ਸੀ। ਸੰਭਾਵਿਤ ਤੌਰ ਤੇ ਪਿਲਾਤੂਸ ਚਾਹੁੰਦਾ ਸੀ ਕਿ ਇਹ ਯਿਸੂ ਲਈ ਹਮਦਰਦੀ ਪੈਦਾ ਕਰੇ, ਪਰ ਇਸ ਤਰ੍ਹਾਂ ਨਹੀਂ ਹੋਇਆ।

ਫਿਰ ਯੂਹੰਨਾ ਦੀਆਂ ਲਿਖਤਾਂ ਵਿਚ ਭਵਿੱਖਬਾਣੀ ਬਿਆਨ ਅਕਸਰ ਵਿਰੋਧੀਆਂ ਦੇ ਮੂੰਹ ਵਿਚ ਪਾਏ ਗਏ ਹਨ। ਉਨ੍ਹਾਂ ਨੇ ਉਸ ਤੋਂ ਜ਼ਿਆਦਾ ਕਿਹਾ ਜੋ ਉਹ ਮਹਿਸੂਸ ਕਰ ਸਕਦੇ ਸਨ।

▣ "ਅਤੇ ਉਸਦੇ ਮੂੰਹ ਤੇ ਚਪੇੜਾਂ ਵੀ ਮਾਰੀਆਂ" ਇਸ ਸ਼ਬਦ ਦਾ ਅਸਲ ਅਰਥ "ਡੰਡੇ ਨਾਲ ਕੁੱਟਣਾ" ਸੀ, ਪਰ ਇਹ "ਖੁੱਲ੍ਹੇ ਹੱਥ ਨਾਲ ਚਪੇੜਾਂ ਮਾਰਨ" ਲਈ ਵਰਤਿਆ ਗਿਆ। ਇਹ ਸ਼ਾਇਦ ਕਿਸੇ ਬੇਰਹਿਮੀ ਨਾਲ ਮੂੰਹ ਤੇ ਚਪੇੜਾਂ ਨਾਲੋਂ ਕਿਸੇ ਸ਼ਾਹੀ ਸਲੂਟ ਦਾ ਮਖੋਲ ਉਡਾਉਣ ਵਾਲਾ ਸੰਕੇਤ ਸੀ।

19:4

NASB	"ਮੈਨੂੰ ਉਸ ਵਿਚ ਕੋਈ ਦੇਸ਼ ਨਹੀਂ ਮਿਲਿਆ"
NKJV	"ਮੈਨੂੰ ਉਸ ਵਿਚ ਕੋਈ ਗਲਤੀ ਨਹੀਂ ਮਿਲੀ"
NRSV, NJB, REB	"ਮੈਨੂੰ ਉਸਦੇ ਵਿਰੁੱਧ ਕੋਈ ਕੇਸ ਨਹੀਂ ਮਿਲਿਆ"
TEV	"ਮੈਨੂੰ ਉਸਨੂੰ ਸਜ਼ਾ ਦੇਣ ਦਾ ਕੋਈ ਕਾਰਨ ਨਹੀਂ ਮਿਲਿਆ"

ਯੂਹੰਨਾ ਦਾ ਇਕ ਉਦੇਸ਼ ਇਹ ਦਰਸਾਉਣ ਸੀ ਕਿ ਮਸੀਹਤ ਰੋਮੀ ਸਰਕਾਰ ਜਾਂ ਇਸਦੇ ਅਧਿਕਾਰੀਆਂ ਲਈ ਕੋਈ ਖਤਰਾ ਨਹੀਂ ਸੀ। ਯੂਹੰਨਾ ਇਹ ਲਿੱਖਦਾ ਹੈ ਕਿ ਪਿਲਾਤੂਸ ਨੇ ਕਈ ਵਾਰ ਯਿਸੂ ਨੂੰ ਰਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ (ਯੂਹੰਨਾ 18:38; 19:6; ਲੂਕਾ 23:4,14,22)।

19:5

NASB, NKJV "ਦੇਖੋ, ਇਹ ਆਦਮੀ!"
TEV, NET "ਦੇਖੋ! ਇਹ ਆਦਮੀ ਹੈ!"
NRSV, NJB, REB "ਇਹ ਆਦਮੀ ਹੈ!"

ਇਸ ਵਾਕ ਨੂੰ ਸਮਝਣ ਦੇ ਬਹੁਤ ਸਾਰੇ ਤਰੀਕੇ ਹਨ।

1. ਯਿਸੂ ਨੂੰ ਮਖੌਲ ਉਡਾਉਣ ਵਾਲੇ ਕੱਪੜੇ ਪਹਿਨਾਏ ਗਏ
2. ਯਿਸੂ ਨੂੰ ਹਮਦਰਦੀ ਪਾਉਣ ਲਈ ਕੁੱਟਿਆ ਗਿਆ
3. ਜ਼ਕਰਯਾਹ 6:12 ਦਾ ਹਵਾਲਾ (ਮਸੀਹ ਦਾ ਜ਼ਿਕਰ "ਸ਼ਾਖਾ")
4. ਯਿਸੂ ਦੀ ਮਨੁੱਖਤਾ ਦਾ ਇਕ ਬਾਅਦ ਵਿਚ ਪੁਸ਼ਟੀਕਰਣ (ਜਿਵੇਂ ਕਿ., ਯੂਹੰਨਾ ਦੇ ਸਮੇਂ ਦੇ ਗਿਆਨਵਾਦ ਦਾ ਵਿਰੋਧ)
5. "ਮਨੁੱਖ ਦੇ ਪੁੱਤਰ" ਅਰਾਮੀ ਨਾਲ ਸੰਬੰਧਿਤ, *ਬਾਰ ਨਾਸ਼ਾ bar nasha* (ਮਸੀਹ ਦਾ ਇਕ ਹੋਰ ਲੁਕਿਆ ਹੋਇਆ ਜ਼ਿਕਰ)

19:6 "ਉੱਚੀ ਉੱਚੀ ਰੇਲਾ ਪਾਉਣ ਲੱਗੇ, "ਇਸ ਨੂੰ ਸਲੀਬ ਦਿਓ" ਯਹੂਦੀ ਆਗੂ ਯਿਸੂ ਨੂੰ ਇਸ ਲਈ ਸਲੀਬ ਦੇ ਚੜ੍ਹਾਉਣਾ ਚਾਹੁੰਦੇ ਸਨ ਕਿ ਬਿਵਸਥਾ ਸਾਰ 21:23 ਦਾ ਸਰਾਪ ਪ੍ਰਭਾਵਸ਼ਾਲੀ ਬਣ ਜਾਵੇ। ਇਹੀ ਇਕ ਕਾਰਨ ਹੈ ਕਿ ਪੌਲੂਸ ਨੂੰ ਸ਼ਾਇਦ ਯਿਸੂ ਨਾਸਰੀ ਦੇ ਪਰਮੇਸ਼ਰ ਦਾ ਮਸੀਹ ਹੋਣ ਬਾਰੇ ਬਹੁਤ ਸ਼ੰਕਾ ਸੀ। ਹਾਲਾਂਕਿ, ਅਸੀਂ ਗਲਤੀਆਂ 3:13 ਤੋਂ ਸਿੱਖਦੇ ਹਾਂ ਕਿ ਯਿਸੂ ਨੇ ਸਲੀਬ ਤੇ ਸਾਡਾ ਸਰਾਪ ਲੈ ਲਿਆ (ਦੇਖੋ, ਕੁਲਸੀਆਂ 2:14)।

▣ "ਮੈਂ ਇਸ ਵਿੱਚ ਕੋਈ ਦੇਸ਼ ਨਹੀਂ ਲੱਭਿਆ ਹੈ" ਪਿਲਾਤੂਸ ਇਹ ਤਿੰਨ ਵਾਰ ਕਹਿੰਦਾ ਹੈ (ਯੂਹੰਨਾ 18:38; 19:4)।

19:7 "ਇਸ ਨੂੰ ਮੌਤ ਦੀ ਸਜ਼ਾ ਮਿਲਣੀ ਜ਼ਰੂਰੀ ਹੈ, ਕਿਉਂਕਿ ਇਸ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਹੈ" ਯਿਸੂ ਨੇ ਪਰਮੇਸ਼ਰ ਨਾਲ ਇਕ ਹੋਣ ਅਤੇ ਉਸਦੇ ਪੁੱਤਰ ਹੋਣ ਦਾ ਦਾਅਵਾ ਕੀਤਾ ਸੀ। ਯਹੂਦੀ, ਜਿਨ੍ਹਾਂ ਨੇ ਉਸਦੇ ਬਿਆਨ ਸੁਣੇ ਅਤੇ ਉਨ੍ਹਾਂ ਦੇ ਇਰਾਦਿਆਂ ਨੂੰ ਸਮਝ ਗਏ, ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਸੀ ਕਿ ਉਹ ਪਰਮੇਸ਼ਰ ਹੋਣ ਦਾ ਦਾਅਵਾ ਕਰ ਰਿਹਾ ਹੈ (ਦੇਖੋ, ਯੂਹੰਨਾ 5:18; 8:53-59; 10:33)। ਯਿਸੂ ਵਿਰੁੱਧ ਅਸਲ ਇਲਜ਼ਾਮ ਕੁਫ਼ਰ ਸੀ (ਮੱਤੀ 9:3; 26:65; ਮਰਕੁਸ 2:7; 14:64; ਲੂਕਾ 5:21; ਯੂਹੰਨਾ 10:33, 36)। ਕੁਫ਼ਰ ਬੋਲਣ ਦੀ ਸਜ਼ਾ ਪੱਥਰ ਮਾਰਨਾ ਸੀ (ਦੇਖੋ, ਲੇਵੀਆਂ 24:16)। ਜੇਕਰ ਯਿਸੂ ਨੇ ਦੇਹ ਨਹੀਂ ਧਰਿਆ, ਪਹਿਲਾਂ ਤੋਂ ਮੌਜੂਦ ਨਹੀਂ ਸੀ ਤਾਂ ਉਸ ਨੂੰ ਪੱਥਰ ਮਾਰਿਆ ਜਾਣਾ ਚਾਹੀਦਾ ਸੀ!

ਯੂਹੰਨਾ 19:8-12

⁸ਜਦੋਂ ਪਿਲਾਤੂਸ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਹੋਰ ਵੀ ਡਰ ਗਿਆ। ⁹ਉਹ ਫਿਰ ਰਾਜਭਵਨ ਦੇ ਅੰਦਰ ਗਿਆ ਅਤੇ ਯਿਸੂ ਤੋਂ ਪੁੱਛਿਆ, "ਤੂੰ ਕਿੱਥੋਂ ਦਾ ਰਹਿਣ ਵਾਲਾ ਹੈ?" ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ, ¹⁰ਪਿਲਾਤੂਸ ਨੇ ਯਿਸੂ ਨੂੰ ਕਿਹਾ, "ਕੀ ਤੂੰ ਮੇਰੇ ਨਾਲ ਵੀ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਤੈਨੂੰ ਛੱਡ ਦੇਣ ਦਾ ਅਧਿਕਾਰ ਵੀ ਹੈ ਅਤੇ ਸਲੀਬ ਉੱਤੇ ਚੜ੍ਹਾ ਦੇਣ ਦਾ ਅਧਿਕਾਰ ਵੀ ਹੈ?" ¹¹ਯਿਸੂ ਨੇ ਉੱਤਰ ਦਿੱਤਾ, "ਜੇਕਰ ਤੁਹਾਨੂੰ ਇਹ ਅਧਿਕਾਰ ਉੱਤੇ ਨਾ ਦਿੱਤਾ ਜਾਂਦਾ, ਤਾਂ ਤੁਹਾਡਾ ਮੇਰੇ ਉੱਤੇ ਬੋਝਾ ਜਿਹਾ ਵੀ ਅਧਿਕਾਰ ਨਾ ਹੁੰਦਾ। ਇਸ ਲਈ ਉਹ ਜਿਸ ਨੇ ਮੈਨੂੰ ਤੁਹਾਡੇ ਹੱਥੀਂ ਦਿੱਤਾ ਹੈ, ਉਸ ਦਾ ਪਾਪ ਬਹੁਤਾ ਹੈ।" ¹²ਇਹ

ਸੁਣਨ ਦੇ ਪਿੱਛੋਂ ਪਿਲਾਤੂਸ ਯਿਸੂ ਨੂੰ ਛੱਡ ਦੇਣ ਦਾ ਹੋਰ ਵੀ ਯਤਨ ਕਰਨ ਲੱਗਾ। ਪਰ ਯਹੂਦੀ ਹੋਰ ਵੀ ਉੱਚੀ ਦੇ ਕੇ ਬੋਲੇ, “ਜੇਕਰ ਤੁਸੀਂ ਇਸ ਨੂੰ ਛੱਡਦੇ ਹੋ ਤਾਂ ਤੁਸੀਂ ਕੈਸਰ ਅਰਥਾਤ ਸਮਰਾਟ ਦੇ ਮਿੱਤਰ ਨਹੀਂ ਹੋ। ਕਿਉਂਕਿ ਜੇ ਵੀ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ, ਉਹ ਕੈਸਰ ਦਾ ਵੈਰੀ ਹੈ।”

19:8 "ਜਦੋਂ ਪਿਲਾਤੂਸ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਹੋਰ ਵੀ ਡਰ ਗਿਆ" ਪਿਲਾਤੂਸ ਦੀ ਪਤਨੀ ਨੇ ਪਹਿਲਾਂ ਹੀ ਉਸਨੂੰ ਯਿਸੂ ਬਾਰੇ ਚੇਤਾਵਨੀ ਦਿੱਤੀ ਸੀ (ਦੇਖੋ, ਮੱਤੀ 27:19), ਅਤੇ ਹੁਣ ਯਹੂਦੀ ਆਗੂ ਦਾਅਵਾ ਕਰ ਰਹੇ ਸਨ ਕਿ ਯਿਸੂ ਨੇ ਦਾਅਵਾ ਕੀਤਾ ਹੈ ਕਿ ਉਹ ਪਰਮੇਸ਼ਰ ਦਾ ਪੁੱਤਰ ਸੀ। ਪਿਲਾਤੂਸ ਅੰਧਵਿਸ਼ਵਾਸੀ ਹੋਣ ਕਰਕੇ ਡਰ ਗਿਆ। ਯੂਨਾਨੀ ਅਤੇ ਰੋਮੀ ਪੰਥੀ ਦੇ ਦੇਵਤਿਆਂ ਲਈ ਮਨੁੱਖੀ ਸਰੂਪ ਵਿਚ ਆਉਣਾ ਆਮ ਗੱਲ ਸੀ।

19:9

NASB, NKJV,
NRSV "ਤੂੰ ਕਿੱਥੋਂ ਦਾ ਰਹਿਣ ਵਾਲਾ ਹੈ"

TEV, NJB,
NIV "ਤੂੰ ਕਿੱਥੋਂ ਆਇਆ ਹੈ"

ਪਿਲਾਤੂਸ ਯਿਸੂ ਦੇ ਸ਼ਹਿਰ ਬਾਰੇ ਨਹੀਂ ਪੁੱਛ ਰਿਹਾ ਸੀ, ਪਰ ਉਸਦੀ ਸ਼ੁਰੂਆਤ ਬਾਰੇ ਪੁੱਛ ਰਿਹਾ ਸੀ। ਪਿਲਾਤੂਸ ਆਪਣੇ ਸਾਹਮਣੇ ਉਸ ਵਿਅਕਤੀ ਦੀ ਮਹੱਤਤਾ ਨੂੰ ਸਮਝਣ ਲੱਗ ਪਿਆ ਸੀ। ਯਿਸੂ ਨੇ ਯੂਹੰਨਾ 18:38 ਵਿਚ ਦਿੱਤੀ ਆਪਣੀ ਟਿੱਪਣੀ ਤੋਂ ਜਾਣਿਆ ਸੀ ਕਿ ਪਿਲਾਤੂਸ ਸੱਚਾਈ ਵਿਚ ਨਹੀਂ ਪਰ ਰਾਜਨੀਤਿਕ ਮੁਹਿੰਮ ਵਿਚ ਦਿਲਚਸਪੀ ਰੱਖਦਾ ਸੀ, ਇਸ ਲਈ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਪਿਲਾਤੂਸ ਬਹੁਤ ਸਾਰੇ ਲੋਕਾਂ ਨਾਲ ਜੁੜਦਾ ਹੈ ਜੋ ਯਿਸੂ ਨੂੰ ਵੇਖ ਕੇ ਹੈਰਾਨ ਹੁੰਦੇ ਹਨ ਪਰ ਉਸਦੀ ਸ਼ੁਰੂਆਤ ਨੂੰ ਨਹੀਂ ਸਮਝਦੇ ਸਨ (ਦੇਖੋ, ਯੂਹੰਨਾ 4:12; 6:42; 7:27-28, 41-42; 8:14; 9:29-30)। ਇਹ ਯੂਹੰਨਾ ਦੇ ਲੰਬਕਾਰੀ ਦੇਹਰਾਵਾਦ ਦਾ ਹਿੱਸਾ ਹੈ। ਯਿਸੂ ਉੱਪਰੋਂ ਹੈ ਅਤੇ ਹੇਠਾਂ ਤੋਂ ਕੋਈ ਵੀ ਪਿਤਾ ਦੇ ਸੰਪਰਕ ਤੋਂ ਬਿਨਾਂ ਉਸ ਨੂੰ ਜਾਣ/ਸਮਝ/ਵੇਖ/ਸੁਣ ਨਹੀਂ ਸਕਦਾ ਹੈ (ਜਿਵੇਂ ਕਿ., 6:44,65; 10:29)।

▣ "ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ" ਪਿਲਾਤੂਸ ਨੇ ਯੂਹੰਨਾ 18:37 ਦੇ ਯਿਸੂ ਦੇ ਜਵਾਬ ਨੂੰ ਯਾਦ ਕੀਤਾ ਹੋਵੇਗਾ! ਕੁਝ ਲੋਕ ਇਸ ਨੂੰ ਯਸ਼ਾਯਾਹ 53:7 ਦੀ ਪੂਰਤੀ ਵਜੋਂ ਦੇਖਦੇ ਹਨ।

19:10 "ਮੇਰੇ ਕੋਲ ਤੈਨੂੰ ਸਲੀਬ ਉੱਤੇ ਚੜ੍ਹਾ ਦੇਣ ਦਾ ਅਧਿਕਾਰ ਵੀ ਹੈ" ਪਿਲਾਤੂਸ ਨੇ ਦਾਅਵਾ ਕੀਤਾ ਕਿ ਉਸ ਕੋਲ ਜ਼ਿੰਦਗੀ ਅਤੇ ਮੌਤ ਦਾ ਰਾਜਨੀਤਿਕ ਅਧਿਕਾਰ ਹੈ, ਫਿਰ ਵੀ ਇਕ ਬੇਤੁਕੀ ਭੀੜ ਦੇ ਕਾਰਨ ਉਸਨੇ ਉਨ੍ਹਾਂ ਦੀ ਇੱਛਾ ਦੇ ਸਾਹਮਣੇ ਇਸ ਨੂੰ ਤਿਆਗ ਦਿੱਤਾ। ਪਿਲਾਤੂਸ ਦੇ ਸਵਾਲ ਦੇ ਵਿਆਕਰਣ ਤੋਂ ਇਕ "ਹਾਂ" ਜਵਾਬ ਦੀ ਉਮੀਦ ਸੀ।

19:11 "ਜੇਕਰ ਤੁਹਾਨੂੰ ਇਹ ਅਧਿਕਾਰ ਉੱਤੇ ਨਾ ਦਿੱਤਾ ਜਾਂਦਾ, ਤਾਂ ਤੁਹਾਡਾ ਮੇਰੇ ਉੱਤੇ ਥੋੜ੍ਹਾ ਜਿਹਾ ਵੀ ਅਧਿਕਾਰ ਨਾ ਹੁੰਦਾ" ਇਹ ਇਕ ਦੂਸਰੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸ ਨੂੰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। ਪਿਲਾਤੂਸ ਨੇ ਯਿਸੂ ਨੂੰ ਡਰਾਇਆ ਨਹੀਂ ਸੀ। ਉਹ ਜਾਣਦਾ ਸੀ ਕਿ ਉਹ ਕੌਣ ਸੀ ਅਤੇ ਕਿੱਥੋਂ ਆਇਆ ਸੀ! ਬਾਈਬਲ ਦੱਸਦੀ ਹੈ ਕਿ ਮਨੁੱਖੀ ਅਧਿਕਾਰਾਂ ਪਿੱਛੋਂ ਪਰਮੇਸ਼ਰ ਦਾ ਹੱਥ ਹੈ (ਦੇਖੋ, ਬਿਵਸਥਾ ਸਾਰ 32:8; ਜ਼ਬੂਰ 2; ਰੋਮੀਆਂ 13:1-7)।

▣ "ਉਹ ਜਿਸ ਨੇ ਮੈਨੂੰ ਤੁਹਾਡੇ ਹੱਥੀਂ ਦਿੱਤਾ ਹੈ, ਉਸ ਦਾ ਪਾਪ ਬਹੁਤਾ ਹੈ" ਇਕ ਵਾਰ ਪੜ੍ਹਨ ਨਾਲ ਇਹ ਲੱਗਦਾ ਹੈ ਕਿ ਇਹ ਯਹੂਦੀ ਇਸਕਰਿਯੋਤੀ ਦਾ ਹਵਾਲਾ ਦਿੰਦਾ ਹੈ (ਦੇਖੋ, ਯੂਹੰਨਾ 6:64, 71; 13:11) ਪਰ ਬਹੁਤ ਸਾਰੇ ਟਿੱਪਣੀਕਾਰ ਮੰਨਦੇ ਹਨ ਕਿ ਇਹ ਕਯਾਫਾ ਦਾ

ਹਵਾਲਾ ਦਿੰਦਾ ਹੈ ਜਿਸ ਨੇ ਯਿਸੂ ਨੂੰ ਅਧਿਕਾਰਤ ਤੌਰ ਤੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਸੀ। ਇਸ ਮੁਹਾਵਰੇ ਨੂੰ ਸਮੂਹਿਕ ਤੌਰ ਤੇ ਸਮਝਿਆ ਜਾ ਸਕਦਾ ਹੈ: (1) ਗੈਰ-ਕਾਨੂੰਨੀ ਯਹੂਦੀ ਆਗੂ (2) ਸਮੁੱਚੇ ਯਹੂਦੀ ਲੋਕ (ਦੇਖੋ, ਮੱਤੀ 21:33-46; ਮਰਕੁਸ 12:1-12; ਲੂਕਾ 20:9-19; ਰੋਮੀਆਂ 9-11)

19:12 "ਪਿਲਾਤੂਸ ਯਿਸੂ ਨੂੰ ਛੱਡ ਦੇਣ ਦਾ ਹੋਰ ਵੀ ਯਤਨ ਕਰਨ ਲੱਗਾ" ਇਹ ਇਕ ਅਪੂਰਨ ਵਾਕ ਹੈ ਜਿਸਦਾ ਅਰਥ ਪਿਛਲੇ ਸਮੇਂ ਵਿਚ ਦੁਹਰਾਇਆ ਕੰਮ ਹੁੰਦਾ ਹੈ। ਉਸਨੇ ਕਈ ਵਾਰ ਕੋਸ਼ਿਸ਼ ਕੀਤੀ ਸੀ।

▣ "ਜੇਕਰ ਤੁਸੀਂ ਇਸ ਨੂੰ ਛੱਡਦੇ ਹੋ ਤਾਂ ਤੁਸੀਂ ਕੈਸਰ ਅਰਥਾਤ ਸਮਰਾਟ ਦੇ ਮਿੱਤਰ ਨਹੀਂ ਹੋ" ਇਹ ਤੀਸਰੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ ਸੰਭਾਵੀ ਕਾਰਵਾਈ ਹੈ। ਯਹੂਦੀ ਆਗੂ ਧਮਕੀ ਦੇ ਰਹੇ ਸਨ ਕਿ ਜੇਕਰ ਪਿਲਾਤੂਸ ਨੇ ਉਨ੍ਹਾਂ ਦੀਆਂ ਇੱਛਾਵਾਂ ਤੇ ਅਮਲ ਨਾ ਕੀਤਾ ਅਤੇ ਯਿਸੂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਤਾਂ ਉਹ ਰੋਮ ਦੇ ਆਪਣੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ। "ਕੈਸਰ ਦੇ ਮਿੱਤਰ" ਇਕ ਮੁਹਾਵਰਾ ਸੀ ਜੋ ਰੋਮੀ ਸਮਰਾਟ ਦੁਆਰਾ ਦਿੱਤੇ ਸਨਮਾਨ ਚਿੰਨ੍ਹ ਨੂੰ ਦਰਸਾਉਂਦਾ ਹੈ (ਅਗਸਤਸ ਜਾਂ ਵੇਸਪਸੀਅਨ ਤੋਂ ਸ਼ੁਰੂ ਹੁੰਦਾ ਹੈ)।

ਰੋਮੀ ਸਮਰਾਟ ਲਈ ਕੈਸਰ ਇਕ ਸਿਰਲੇਖ ਸੀ। ਇਹ ਜੂਲੀਅਸ ਕੈਸਰ ਤੋਂ ਆਇਆ ਸੀ ਅਤੇ ਇਸ ਨੂੰ ਅਗਸਤਸ ਨੇ ਅਪਣਾਇਆ ਸੀ।

ਯੂਹੰਨਾ 19:13-16

¹³ਪਿਲਾਤੂਸ ਨੇ ਜਦੋਂ ਇਹ ਸੁਣਿਆ, ਤਾਂ ਉਹ ਯਿਸੂ ਨੂੰ ਬਾਹਰ ਲੈ ਆਇਆ ਅਤੇ ਆਪ ਨਿਆਂ ਵਾਲੀ ਜਗ੍ਹਾ ਉੱਤੇ ਬੈਠ ਗਿਆ। (ਜਿਸ ਨੂੰ ਚਬੂਤਰਾ ਅਤੇ ਇਬਰਾਨੀ ਬੋਲੀ ਵਿੱਚ ਗੱਬਾਬਾ ਕਹਿੰਦੇ ਹਨ।) ¹⁴ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ ਅਤੇ ਕੋਈ ਦੁਪਹਿਰ ਦਾ ਵੇਲਾ ਸੀ। ਉਸ ਨੇ ਯਹੂਦੀਆਂ ਨੂੰ ਕਿਹਾ, "ਦੇਖੋ ਤੁਹਾਡਾ ਰਾਜਾ।" ¹⁵ਉਹ ਉੱਚੀ ਦੇ ਕੇ ਬੋਲੇ, "ਇਸ ਨੂੰ ਲੈ ਜਾਓ, ਇਸ ਨੂੰ ਸਲੀਬ ਦਿਓ।" ਪਿਲਾਤੂਸ ਨੇ ਉਹਨਾਂ ਨੂੰ ਪੁੱਛਿਆ, "ਮੈਂ ਕੀ ਤੁਹਾਡੇ ਰਾਜਾ ਨੂੰ ਸਲੀਬ ਦੇਵਾਂ?" ਮਹਾਂ-ਪਰੋਹਤਾਂ ਨੇ ਉੱਤਰ ਦਿੱਤਾ, "ਕੈਸਰ ਤੋਂ ਸਿਵਾਏ ਸਾਡਾ ਹੋਰ ਕੋਈ ਰਾਜਾ ਨਹੀਂ।" ¹⁶ਫਿਰ ਪਿਲਾਤੂਸ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਵਾਸਤੇ ਉਹਨਾਂ ਦੇ ਹੱਥਾਂ ਦੇ ਦਿੱਤਾ। ਇਸ ਲਈ ਉਹ ਯਿਸੂ ਨੂੰ ਲੈ ਗਏ।

19:13 "ਪਿਲਾਤੂਸ ਨੇ ਜਦੋਂ ਇਹ ਸੁਣਿਆ, ਤਾਂ ਉਹ ਯਿਸੂ ਨੂੰ ਬਾਹਰ ਲੈ ਆਇਆ ਅਤੇ ਆਪ ਨਿਆਂ ਵਾਲੀ ਜਗ੍ਹਾ ਉੱਤੇ ਬੈਠ ਗਿਆ" ਇਹ ਆਇਤ ਅਸਪੱਸ਼ਟ ਹੈ ਕਿ ਕੌਣ ਨਿਆਂ ਵਾਲੀ ਜਗ੍ਹਾ ਤੇ ਬੈਠ ਗਿਆ। ਵਿਲੀਅਮਜ਼ ਅਤੇ ਗੁੱਡਸਪੀਡ ਦੋਵੇਂ ਅਨੁਵਾਦ ਦਾਅਵਾ ਕਰਦੇ ਹਨ ਕਿ ਯਿਸੂ ਉੱਥੇ ਹੀ ਖੜ੍ਹਿਆ ਸੀ ਅਤੇ ਜਿਸਦਾ ਯਹੂਦੀਆਂ ਦੇ ਰਾਜਾ ਵਜੋਂ ਮਖੌਲ ਉਡਾਇਆ ਜਾ ਰਿਹਾ ਸੀ। ਹਾਲਾਂਕਿ, ਪ੍ਰਸੰਗ ਅਨੁਸਾਰ, ਇਹ ਪਿਲਾਤੂਸ ਸੀ ਜੋ ਨਿਆਂ ਕਰਨ ਜਾ ਰਿਹਾ ਸੀ।

NASB, NKJV,	"ਜਿਸ ਨੂੰ ਪਟੜੀ ਪਰ ਇਬਰਾਨੀ ਭਾਸ਼ਾ ਵਿਚ ਗੱਬਾਬਾ ਕਹਿੰਦੇ ਹਨ"
NJB	
NRSV	"ਜਿਸ ਨੂੰ ਪੱਥਰ ਦੀ ਪਟੜੀ ਜਾਂ ਇਬਰਾਨੀ ਭਾਸ਼ਾ ਵਿਚ ਗੱਬਾਬਾ ਕਹਿੰਦੇ ਹਨ"
TEV	" ਜਿਸ ਨੂੰ ਪੱਥਰ ਦੀ ਪਟੜੀ (ਇਬਰਾਨੀ ਭਾਸ਼ਾ ਵਿਚ ਗੱਬਾਬਾ ਕਹਿੰਦੇ ਹਨ)"

ਇਬਰਾਨੀ/ਅਰਾਮੀ ਸ਼ਬਦਾਂ ਦੀ ਉਨ੍ਹਾਂ ਦੀ ਪਰਿਭਾਸ਼ਾ ਨਾਲ ਵਰਤੋਂ ਇਹ ਦਰਸਾਉਂਦੀ ਹੈ ਕਿ ਯੂਹੰਨਾ ਦੀ ਇੰਜੀਲ ਲਈ ਨਿਸ਼ਾਨਾ ਦਰਸ਼ਕ ਗੈਰ-ਯਹੂਦੀ ਸਨ (ਦੇਖੋ, ਯੂਹੰਨਾ 19:17)। ਪੱਥਰ ਦਾ ਚਬੂਤਰਾ ਰੋਮੀ ਕਾਨੂੰਨ ਨੂੰ ਐਲਾਨ ਕਰਨ ਦਾ ਸਥਾਨ ਸੀ। ਅਰਾਮੀ ਸ਼ਬਦ ਗੱਬਾਬਾ ਦਾ ਅਰਥ ਹੈ "ਉੱਚਾ ਪੱਥਰ" ਜਾਂ "ਉੱਚਾ ਸਥਾਨ"।

19:14 "ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ" ਸਮਾਨਾਂਤਰ ਇੰਜੀਲਾਂ ਦੀ ਤਰੀਖ ਅਤੇ ਯੂਹੰਨਾ ਦੀ ਤਰੀਖ ਵਿਚ ਸਪੱਸ਼ਟ ਅੰਤਰ ਹੈ। ਸਮਾਨਾਂਤਰ ਇੰਜੀਲਾਂ ਵਿਚ, ਯਿਸੂ ਨੇ ਆਪਣੇ ਫੜਵਾਏ ਜਾਣ ਤੋਂ ਪਹਿਲਾਂ ਚੇਲਿਆਂ ਨਾਲ ਪਸਾਹ ਦਾ ਭੋਜਨ ਖਾਦਾ (ਦੇਖੋ, ਮਰਕੁਸ 15:42), ਪਰ ਯੂਹੰਨਾ ਵਿਚ ਇਹ ਭੋਜਨ ਤਿਉਹਾਰ ਤੋਂ ਪਹਿਲਾਂ ਤਿਆਰੀ ਵਾਲੇ ਦਿਨ ਹੋਇਆ। ਯੂਹੰਨਾ 18:28 ਤੇ ਪੂਰਾ ਨੋਟ ਦੇਖੋ।

▣ "ਕੋਈ ਦੁਪਹਿਰ ਦਾ ਵੇਲਾ ਸੀ" ਪਿਲਾਤੂਸ ਅਤੇ ਯਿਸੂ ਦੀ ਸਲੀਬ ਤੋਂ ਪਹਿਲਾਂ ਉਸਦੇ ਮੁਕੱਦਮੇ ਦਾ ਇਤਿਹਾਸ:

	<u>ਮੱਤੀ</u>	<u>ਮਰਕੁਸ</u>	<u>ਲੂਕਾ</u>	<u>ਯੂਹੰਨਾ</u>
ਪਿਲਾਤੂਸ ਦਾ ਫੈਸਲਾ				6 th ਘੰਟਾ 19:14
ਸਲੀਬ		3 rd ਘੰਟਾ 15:25		
ਹਨੇਰੇ ਦਾ ਫੈਲਣਾ	6 th -9 th ਘੰਟਾ 27:45	6 th -9 th ਘੰਟਾ 15:33	6 th -9 th ਘੰਟਾ 23:44	
ਯਿਸੂ ਦਾ ਉੱਚੀ ਆਵਾਜ਼ ਵਿਚ ਬੋਲਨਾ	9 th ਘੰਟਾ 27:46	9 th ਘੰਟਾ 15:34		

ਜਦੋਂ ਇਸ ਸਮੇਂ ਦੀ ਨਿਯੁਕਤੀ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਦੋ ਵਿਆਖਿਆਤਮਕ ਵਿਕਲਪ ਪੈਦਾ ਹੁੰਦੇ ਹਨ।

1. ਇਹ ਇਕੋ ਜਿਹੇ ਹਨ। ਯੂਹੰਨਾ ਨੇ ਰੋਮੀ ਸਮੇਂ ਦੀ ਵਰਤੋਂ ਕੀਤੀ, ਜੋ 12:00 A.M. ਤੋਂ ਸ਼ੁਰੂ ਹੁੰਦਾ ਹੈ (ਦੇਖੋ, Gleason L. Archer, *Encyclopedia of Bible Difficulties*, ਪੰਨਾ 364), ਅਤੇ ਸਮਾਨਾਂਤਰ ਯਹੂਦੀ ਸਮੇਂ ਦੀ ਵਰਤੋਂ ਕਰਦੇ ਹਨ, ਜੋ 6:00 a.m. ਤੋਂ ਸ਼ੁਰੂ ਹੁੰਦਾ ਹੈ।
2. ਯੂਹੰਨਾ ਯਿਸੂ ਦੇ ਸਲੀਬ ਤੇ ਚੜ੍ਹਾਉਣ ਲਈ ਇਕ ਬਾਅਦ ਦੇ ਸਮੇਂ ਤੇ ਜ਼ੋਰ ਰਿਹਾ ਹੈ ਜੋ ਸਮਾਨਾਂਤਰ ਅਤੇ ਯੂਹੰਨਾ ਦੇ ਵਿਚਕਾਰ ਅੰਤਰ ਦੀ ਇਕ ਹੋਰ ਉਦਾਹਰਣ ਹੋਵੇਗੀ।

ਯੂਹੰਨਾ 1:39 ਅਤੇ 4:6 ਤੋਂ ਇਹ ਲੱਗਦਾ ਹੈ ਕਿ ਉਹ ਰੋਮੀ ਸਮੇਂ ਦੀ ਨਹੀਂ ਪਰ ਯਹੂਦੀ ਸਮੇਂ ਵਰਤੋਂ ਕਰਦਾ ਹੈ (ਦੇਖੋ, M. R. Vincent, *Word Studies*, ਭਾਗ 1, ਪੰਨਾ 403)।

ਸਮੇਂ ਦੀ ਨਿਯੁਕਤੀ ਸਾਰੀਆਂ ਇੰਜੀਲਾਂ ਵਿਚ ਸੰਕੇਤਕ ਹੋ ਸਕਦੀ ਹੈ ਕਿਉਂਕਿ ਉਹ ਸੰਬੰਧਿਤ ਹਨ

1. ਹੈਕਲ ਵਿਚ ਰੋਜ਼ਾਨਾ ਬਲੀਦਾਨਾਂ ਦਾ ਸਮਾਂ (9 A.M. ਅਤੇ 3 P.M. ਦੇਖੋ, ਰਸੂਲਾਂ ਦੇ ਕਰਤੱਬ 2:15; 3:1)
 2. ਦੁਪਹਿਰ ਤੋਂ ਬਾਅਦ 14 ਨੀਸਾਨ ਨੂੰ ਪਸਾਹ ਦੇ ਲੇਲੇ ਨੂੰ ਮਾਰਨ ਦਾ ਰਵਾਇਤੀ ਸਮਾਂ ਸੀ
- ਬਾਈਬਲ, ਪੁਰਾਣੀ ਪੂਰਬੀ ਕਿਤਾਬ ਹੋਣ ਦੇ ਬਾਵਜੂਦ, ਆਧੁਨਿਕ ਪੱਛਮੀ ਇਤਿਹਾਸਿਕ ਬਿਰਤਾਂਤਾਂ ਵਾਂਗ ਇਤਿਹਾਸ ਵਿਗਿਆਨ ਉੱਤੇ ਕੇਂਦਰਿਤ ਨਹੀਂ ਹੈ।

▣ "ਦੇਖੋ ਤੁਹਾਡਾ ਰਾਜਾ" ਜਿਵੇਂ ਕਿ ਯੂਹੰਨਾ 19:5, ਜ਼ਕਰਯਾਹ 6:12 ਦਾ ਸੰਕੇਤਕ ਹੋ ਸਕਦਾ ਹੈ ਉਵੇਂ ਹੀ ਉਹ ਵਾਕ ਵੀ ਜ਼ਕਰਯਾਹ 9:9 ਦਾ ਸੰਕੇਤਕ ਹੋ ਸਕਦਾ ਹੈ (ਦੇਖੋ, F. F. Bruce, *Answers to Questions*, ਪੰਨਾ 72)।

19:14 ਪਹਿਲਾ ਵਾਕ ਇਕ ਹੋਰ ਸੰਪਾਦਕੀ ਟਿੱਪਣੀ ਹੈ।

19:15 "ਇਸ ਨੂੰ ਲੈ ਜਾਓ, ਇਸ ਨੂੰ ਸਲੀਬ ਦਿਓ!" ਇਸ ਵਾਕ ਵਿਚ ਤਿੰਨ ਅਨਿਸ਼ਚਿਤ ਭੂਤਕਾਲ ਕਿਰਿਆਸ਼ੀਲ ਆਗਿਆਵਾਂ ਹਨ। "ਸਲੀਬ ਦਿਓ" ਦੇ ਮੂਲ ਸ਼ਬਦ ਦਾ ਅਰਥ "ਉਠਾਉਣਾ" ਜਾਂ "ਉੱਚਾ ਕਰਨਾ" ਹੈ; ਇਹ ਯੂਹੰਨਾ ਦੇ ਦੋਹਰੇ ਪ੍ਰਵੇਸ਼ਕਾਂ ਵਿੱਚੋਂ ਇਕ ਹੋ ਸਕਦਾ ਹੈ (ਦੇਖੋ, ਯੂਹੰਨਾ 3:14; 8:28; 12:32)।

▣ "ਮਹਾਂ-ਪਰੋਹਤਾਂ ਨੇ ਉੱਤਰ ਦਿੱਤਾ, "ਕੈਸਰ ਤੋਂ ਸਿਵਾਏ ਸਾਡਾ ਹੋਰ ਕੋਈ ਰਾਜਾ ਨਹੀਂ" ਭਾਸ਼ਾ ਦੀ ਵਿਅੰਗਮਈ ਵਰਤੋਂ ਹੈਰਾਨ ਕਰਨ ਵਾਲੀ ਹੈ। ਇਹ ਯਹੂਦੀ ਆਗੂ ਕੁਫਰ ਬੋਲਣ ਦੇ ਦੋਸ਼ੀ ਸਨ, ਜਿਸ ਦਾ ਇਲਜ਼ਾਮ ਉਨ੍ਹਾਂ ਨੇ ਯਿਸੂ ਤੇ ਲਗਾਇਆ ਸੀ। ਪੁਰਾਣੇ ਨੇਮ ਵਿਚ ਸਿਰਫ ਪਰਮੇਸ਼ਰ ਆਪਣੇ ਲੋਕਾਂ ਦਾ ਰਾਜਾ ਹੈ (ਦੇਖੋ, 1 ਸਮੂਏਲ 8)।

19:16 "ਉਹਨਾਂ ਦੇ ਹੱਥੀਂ" ਮੱਤੀ 27:26-27 ਅਤੇ ਮਰਕੁਸ 15:15-16 ਵਿਚ ਸਰਵਨਾਮ ਰੋਮੀ ਸਿਪਾਹੀਆਂ ਨੂੰ ਦਰਸਾਉਂਦਾ ਹੈ। ਯੂਹੰਨਾ ਵਿਚ ਵਿਚਾਰ ਇਹ ਹੋ ਸਕਦਾ ਹੈ ਕਿ ਪਿਲਾਤੂਸ ਨੇ ਯਿਸੂ ਨੂੰ ਯਹੂਦੀ ਆਗੂਆਂ ਅਤੇ ਭੀੜ ਦੀਆਂ ਇੱਛਾਵਾਂ ਦੇ ਹਵਾਲੇ ਕਰ ਦਿੱਤਾ।

ਯੂਹੰਨਾ 19:17-22

¹⁷ਉਹ ਆਪ ਆਪਣੀ ਸਲੀਬ ਚੁੱਕੀ ਹੋਈ ਬਾਹਰ ਆਏ ਅਤੇ "ਖੇਪਰੀ" ਨਾਂ ਦੀ ਥਾਂ ਉੱਤੇ ਗਏ ਜੋ ਇਬਰਾਨੀ ਬੋਲੀ ਵਿੱਚ "ਗਲਗਥਾ" ਅਖਵਾਉਂਦੀ ਹੈ। ¹⁸ਉੱਥੇ ਉਹਨਾਂ ਯਿਸੂ ਨੂੰ ਅਤੇ ਹੋਰ ਦੋ ਆਦਮੀਆਂ ਨੂੰ ਸਲੀਬ ਉੱਤੇ ਚੜ੍ਹਾਇਆ; ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ ਅਤੇ ਵਿਚਕਾਰ ਯਿਸੂ ਨੂੰ। ¹⁹ਪਿਲਾਤੂਸ ਨੇ ਇੱਕ ਸੁਰਖੀ ਲਿਖ ਕੇ ਸਲੀਬ ਉੱਤੇ ਲਾ ਦਿੱਤੀ; ਜਿਸ ਵਿੱਚ ਲਿਖਿਆ ਹੋਇਆ ਸੀ, "ਨਾਸਰਤ ਨਿਵਾਸੀ ਯਿਸੂ, ਯਹੂਦੀਆਂ ਦਾ ਰਾਜਾ।" ²⁰ਬਹੁਤ ਸਾਰੇ ਯਹੂਦੀਆਂ ਨੇ ਇਸ ਸੁਰਖੀ ਨੂੰ ਪੜ੍ਹਿਆ, ਕਿਉਂਕਿ ਉਹ ਥਾਂ ਸ਼ਹਿਰ ਦੇ ਲਾਗੇ ਹੀ ਸੀ, ਜਿੱਥੇ ਯਿਸੂ ਸਲੀਬ ਉੱਤੇ ਚੜ੍ਹਾਏ ਗਏ ਸਨ, ਇਹ ਸੁਰਖੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖੀ ਹੋਈ ਸੀ। ²¹ਇਸ ਉੱਤੇ ਯਹੂਦੀਆਂ ਦੇ ਮਹਾਂ-ਪਰੋਹਤਾਂ ਨੇ ਪਿਲਾਤੂਸ ਨੂੰ ਕਿਹਾ, "ਇਹ ਨਾ ਲਿਖੋ, 'ਯਹੂਦੀਆਂ ਦਾ ਰਾਜਾ,' ਪਰ ਇਹ ਕਿ ਉਸ ਨੇ ਕਿਹਾ ਸੀ, 'ਮੈਂ ਯਹੂਦੀਆਂ ਦਾ ਰਾਜਾ ਹਾਂ।'" ²²ਪਿਲਾਤੂਸ ਨੇ ਉੱਤਰ ਦਿੱਤਾ, "ਮੈਂ ਜੋ ਲਿਖ ਦਿੱਤਾ, ਬੱਸ, ਲਿਖ ਦਿੱਤਾ ਹੈ।"

19:17 "ਉਹ ਆਪ ਆਪਣੀ ਸਲੀਬ ਚੁੱਕੀ ਹੋਈ" ਪਹਿਲੀ ਸਦੀ ਦੇ ਫਿਲਸਤੀਨ ਵਿਚ ਸਲੀਬ ਦਾ ਆਕਾਰ ਅਨਿਸ਼ਚਿਤ ਸੀ; ਇਹ ਇਕ ਵੱਡੀ T, ਛੋਟੀ t, ਜਾਂ X ਹੋ ਸਕਦਾ ਸੀ। ਕਈ ਵਾਰ ਇਕ ਫਾਂਸੀ ਦੇ ਤਖਤੇ ਤੇ ਵੀ ਕਈ ਕੈਦੀਆਂ ਨੂੰ ਸਲੀਬ ਤੇ ਚੜ੍ਹਾਇਆ ਜਾਂਦਾ ਸੀ। ਕਿਸੇ ਵੀ ਤਰ੍ਹਾਂ ਦਾ ਸਜ਼ਾ ਪਾਇਆ ਹੋਇਆ ਕੈਦੀ ਹੋਵੇ, ਕੋਰੜੇ ਮਾਰੇ ਜਾਣ ਤੋਂ ਬਾਅਦ, ਉਸ ਨੂੰ ਲੱਕੜ ਦੇ ਉਪਕਰਣ ਦਾ ਰੁਝ ਹਿੱਸਾ ਸਲੀਬ ਉੱਤੇ ਚੜ੍ਹਾਉਣ ਵਾਲੀ ਜਗ੍ਹਾ ਤੇ ਲੈ ਜਾਣਾ ਪੈਂਦਾ ਸੀ (ਦੇਖੋ, ਮੱਤੀ 27:32; ਮਰਕੁਸ 15:21; ਲੂਕਾ 14:27; 23:26)।

▣ "'ਖੇਪਰੀ" ਨਾਂ ਦੀ ਥਾਂ ਉੱਤੇ ਗਏ ਜੋ ਇਬਰਾਨੀ ਬੋਲੀ ਵਿੱਚ "ਗਲਗਥਾ" ਅਖਵਾਉਂਦੀ ਹੈ" ਇਸ ਵਾਕ ਦਾ ਸਹੀ ਅਰਥ ਅਸਪੱਸ਼ਟ ਹੈ। ਇਬਰਾਨੀ/ਅਰਾਮੀ ਸ਼ਬਦ ਇਕ ਅਜਿਹੀ ਪਹਾੜੀ ਦਾ ਹਵਾਲਾ ਨਹੀਂ ਦਿੰਦਾ ਜੋ ਇਕ ਪੂਰੀ ਖੇਪੜੀ ਵਰਗਾ ਦਿਖਾਈ ਦਿੰਦਾ ਸੀ, ਪਰ ਯਹੂਸਲਮ ਦੀ ਇਕ ਵੱਡੀ ਖੱਡ ਤੇ ਸਥਿਤ ਇਕ ਨੀਵੀਂ ਗੰਜ ਵਾਲੀ ਪਹਾੜੀ ਦਾ ਹਵਾਲਾ ਦਿੰਦਾ ਹੈ। ਰੋਮੀ ਵਿਦਰੋਹ ਨੂੰ ਰੋਕਣ ਲਈ ਸਲੀਬ ਦਿੰਦੇ ਸਨ। ਸ਼ਹਿਰ ਦੀਆਂ ਪੁਰਾਣੀਆਂ ਕੰਧਾਂ ਦੇ ਸਹੀ ਸਥਾਨ ਬਾਰੇ ਆਧੁਨਿਕ ਪੁਰਾਤੱਤਵ ਗਿਆਨ ਅਸਪੱਸ਼ਟ ਹੈ। ਯਿਸੂ ਨੂੰ ਸ਼ਹਿਰ ਦੀ ਕੰਧ ਦੇ ਬਾਹਰ ਸਲੀਬ ਤੇ ਚੜ੍ਹਾਉਣ ਵਾਲੇ ਸਥਾਨ ਤੇ ਮਾਰਿਆ ਗਿਆ!

19:18 "ਉੱਥੇ ਉਹਨਾਂ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ" ਕੋਈ ਵੀ ਇੰਜੀਲ ਰੋਮੀ ਸਲੀਬ ਦੇ ਸਰੀਰਕ ਵੇਰਵਿਆਂ ਬਾਰੇ ਨਹੀਂ ਦੱਸਦੀ ਹੈ। ਰੋਮੀ ਲੋਕਾਂ ਨੇ ਇਸ ਨੂੰ ਕਾਰਥਜੀਨੀ ਲੋਕਾਂ ਤੋਂ ਸਿੱਖਿਆ ਸੀ, ਜਿਨ੍ਹਾਂ ਨੇ ਇਸ ਨੂੰ ਪਰਸੀਅਨ ਤੋਂ ਸਿੱਖਿਆ ਸੀ। ਇੱਥੋਂ ਤੱਕ ਕਿ ਸਲੀਬ ਦਾ ਸਹੀ ਆਕਾਰ ਵੀ ਅਨਿਸ਼ਚਿਤ ਹੈ। ਪਰ ਅਸੀਂ ਜਾਣਦੇ ਹਾਂ ਕਿ ਇਹ ਬਹੁਤ ਹੀ ਬੇਰਹਿਮੀ ਵਾਲੀ ਅਤੇ ਲੰਬੀ ਮੌਤ ਸੀ! ਇਹ ਇਕ ਵਿਅਕਤੀ ਨੂੰ ਜਿਉਂਦਾ ਰੱਖਣ ਅਤੇ ਕਈ ਦਿਨਾਂ ਤੱਕ ਦਰਦ ਵਿਚ ਰਹਿਣ ਲਈ ਵਿਕਸਤ ਕੀਤੀ ਗਈ ਸੀ। ਮੌਤ ਆਮ ਤੌਰ ਤੇ ਦਮ ਤੋੜ ਕੇ ਹੁੰਦੀ ਹੈ। ਇਹ ਰੋਮ ਵਿਰੁੱਧ ਬਗ਼ਾਵਤ ਕਰਨ ਵਾਲਿਆਂ ਲਈ ਹੁੰਦੀ ਸੀ।

▣ "ਹੋਰ ਦੇ ਆਦਮੀਆਂ ਨੂੰ" ਇਸ ਨਾਲ ਯਸ਼ਾਯਾਹ 53:9 ਦੀ ਭਵਿੱਖਬਾਣੀ ਪੂਰੀ ਹੋਈ ਜੋ ਮੱਤੀ 27:38; ਮਰਕੁਸ 15:27; ਅਤੇ ਲੂਕਾ 23:33 ਵਿਚ ਦਰਜ ਹੈ।

19:19 "ਪਿਲਾਤੂਸ ਨੇ ਇੱਕ ਸੁਰਖੀ ਵੀ ਲਿਖੀ" ਪਿਲਾਤੂਸ ਨੇ ਇਹ ਸਿਰਲੇਖ (*ਤਿਤਲੋਨ titlon*) ਹੱਥ ਨਾਲ ਲਿਖਿਆ ਹੋ ਸਕਦਾ ਹੈ ਜੋ ਕਿਸੇ ਹੋਰ ਨੇ ਲੱਕੜ ਦੇ ਤਖਤੇ ਤੇ ਲਿਖਿਆ ਸੀ। ਮੱਤੀ ਇਸ ਨੂੰ "ਦੇਸ਼ ਪੱਤਰੀ" (*ਏਟੀਅਨ aitian*, ਦੇਖੋ, ਮੱਤੀ 27:37) ਕਹਿੰਦਾ ਹੈ ਜਦੋਂ ਕਿ ਮਰਕੁਸ ਅਤੇ ਲੂਕਾ ਇਸ ਨੂੰ ਪੜ੍ਹੀ ਕਹਿੰਦੇ ਹਨ (*ਐਪੀਗ੍ਰਾਫੇ epigraphe*, ਦੇਖੋ, ਮਰਕੁਸ 15:26; ਲੂਕਾ 23:38)।

19:20 "ਇਹ ਸੁਰਖੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖੀ ਹੋਈ ਸੀ" "ਇਬਰਾਨੀ" ਅਰਾਮੀ ਭਾਸ਼ਾ ਦਾ ਹਵਾਲਾ ਦਿੰਦਾ ਹੈ (ਤੁਲਨਾ ਕਰੋ, ਯੂਹੰਨਾ 5:2; 19:13,17; 20:16; ਜੋਸੇਫਸ, *Antiq.* 2.13.1)। ਇੰਜੀਲਾਂ ਵਿਚਲੇ ਅੰਤਰਾਂ ਨੂੰ ਧਿਆਨ ਵਿਚ ਰੱਖਣਾ ਦਿਲਚਸਪ ਹੈ ਕਿ ਸਲੀਬ ਉੱਤੇ ਯਿਸੂ ਦੇ ਸਿਰ ਉੱਤੇ ਲਗਾਏ ਗਏ ਦੇਸ਼ ਪੜ੍ਹੀ ਤੇ ਸਹੀ ਵਿਚ ਕੀ ਲਿਖਿਆ ਗਿਆ ਸੀ।

1. ਮੱਤੀ 27:37 - "ਇਹ ਯਿਸੂ ਯਹੂਦੀਆਂ ਦਾ ਪਾਤਸ਼ਾਹ"
2. ਮਰਕੁਸ 15:26 - "ਯਹੂਦੀਆਂ ਦਾ ਪਾਤਸ਼ਾਹ"
3. ਲੂਕਾ 23:38 - "ਇਹ ਯਹੂਦੀਆਂ ਦਾ ਪਾਤਸ਼ਾਹ ਹੈ"
4. ਯੂਹੰਨਾ 19:19 - "ਯਿਸੂ ਨਾਸਰੀ ਯਹੂਦੀਆਂ ਦਾ ਪਾਤਸ਼ਾਹ"

ਹਰ ਇਕ ਵਾਕ ਵੱਖਰਾ ਹੈ, ਪਰ ਅਸਲ ਵਿਚ ਇਕੋ ਜਿਹਾ ਹੈ। ਇਹ ਇੰਜੀਲਾਂ ਵਿਚ ਇਤਿਹਾਸਿਕ ਵੇਰਵਿਆਂ ਦੇ ਕਈ ਅੰਤਰਾਂ ਦਾ ਸੱਚ ਹੈ। ਹਰੇਕ ਲੇਖਕ ਨੇ ਆਪਣੀਆਂ ਯਾਦਾਂ ਨੂੰ ਕੁਝ ਵੱਖਰੇ ਢੰਗ ਨਾਲ ਲਿਖਿਆ ਹੈ, ਪਰ ਉਹ ਅਜੇ ਵੀ ਇਕੋ ਜਿਹੇ ਅੱਖੀ ਦੇਖੇ ਗਵਾਹਾਂ ਦੇ ਬਿਰਤਾਂਤ ਹਨ।

ਪਿਲਾਤੂਸ ਯਿਸੂ ਦੀ ਸਲੀਬ ਤੇ ਇਹ ਸਿਰਲੇਖ ਲਿਖ ਕੇ ਯਹੂਦੀ ਆਗੂਆਂ ਨੂੰ ਪਰੇਸ਼ਾਨ ਕਰਨਾ ਚਾਹੁੰਦਾ ਸੀ (ਯੂਹੰਨਾ 19:21-22)।

19:22 "ਮੈਂ ਜੋ ਲਿਖ ਦਿੱਤਾ, ਬੱਸ, ਲਿਖ ਦਿੱਤਾ ਹੈ" ਇਹ ਦੇ ਸੰਪੂਰਨ ਵਾਕ ਕਿਰਿਆਵਾਂ ਹਨ ਜੋ ਲਿਖੀਆਂ ਗਈਆਂ ਗੱਲਾਂ ਦੀ ਪੂਰਤੀ ਅਤੇ ਅੰਤਮਤਾ ਤੇ ਜ਼ੋਰ ਦਿੰਦੀਆਂ ਹਨ।

ਯੂਹੰਨਾ 19:23-25a

²³ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਪਿੱਛੋਂ, ਸਿਪਾਹੀਆਂ ਨੇ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਚਾਰ ਹਿੱਸੇ ਕੀਤੇ, ਇੱਕ ਇੱਕ ਹਿੱਸਾ ਹਰ ਇੱਕ ਸਿਪਾਹੀ ਦੇ ਲਈ। ਇਸੇ ਤਰ੍ਹਾਂ ਉਹਨਾਂ ਚੋਗੇ ਨੂੰ ਵੀ ਲਿਆ ਜੋ ਬਿਨਾਂ ਸੀਉਣ ਦੇ ਸੀ ਅਤੇ ਉੱਪਰ ਤੋਂ ਲੈ ਕੇ ਹੇਠਾਂ ਤਕ ਸਾਰਾ ਬੁਣਿਆ ਹੋਇਆ ਸੀ। ²⁴ਇਸ ਲਈ ਉਹਨਾਂ ਨੇ ਆਪਸ ਵਿੱਚ ਕਿਹਾ, "ਆਓ, ਅਸੀਂ ਇਸ ਨੂੰ ਨਾ ਪਾੜੀਏ, ਸਗੋਂ ਇਸ ਉੱਤੇ ਗੁਣਾ ਪਾਈਏ ਅਤੇ ਦੇਖੀਏ ਕਿ ਕਿਸ ਦਾ ਨਿਕਲਦਾ ਹੈ।" ਇਹ ਇਸ ਲਈ ਹੋਇਆ ਕਿ ਧਰਮਗ੍ਰੰਥ ਦਾ ਕਿਹਾ ਹੋਇਆ ਵਾਕ ਪੂਰਾ ਹੋਵੇ: "ਉਹਨਾਂ ਨੇ ਮੇਰੇ ਕੱਪੜੇ ਆਪੇ ਵਿੱਚ ਵੰਡ ਲਏ, ਅਤੇ ਮੇਰੇ ਕੱਪੜਿਆਂ ਉੱਤੇ ਗੁਣਾ ਪਾਇਆ।" ²⁵ਇਸ ਲਈ ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕੀਤਾ।

19:23 "ਚਾਰ ਹਿੱਸੇ ਕੀਤੇ, ਇੱਕ ਇੱਕ ਹਿੱਸਾ ਹਰ ਇੱਕ ਸਿਪਾਹੀ ਦੇ ਲਈ" ਸਿਪਾਹੀ ਯਿਸੂ ਦੇ ਕੱਪੜਿਆਂ ਲਈ ਜੂਆ ਖੇਡ ਰਹੇ ਸਨ। ਇਹ ਕੇਵਲ ਉਸਦੇ ਬਾਹਰੀ ਕੱਪੜਿਆਂ ਨੂੰ ਦਰਸਾਉਂਦਾ ਹੈ। ਇਹ ਅਸਪੱਸ਼ਟ ਹੈ ਕਿ ਯਿਸੂ ਦੇ ਕੱਪੜਿਆਂ ਨੂੰ ਚਾਰ ਭਾਗਾਂ ਵਿਚ ਕਿਵੇਂ ਵੰਡਿਆ ਜਾ ਸਕਦਾ ਹੈ। ਇਹ ਉਸਦੀ ਜੁੱਤੀ, ਪ੍ਰਾਰਥਨਾ ਵਾਲਾ ਸ਼ਾਲ (*ਤਾਲੀਥ tallith*), ਕਮਰ ਪੱਟੀ ਅਤੇ ਬਾਹਰੀ ਕੱਪੜਿਆਂ ਦਾ ਹਵਾਲਾ ਦੇ ਸਕਦਾ ਹੈ। ਇਹ ਅਸਪੱਸ਼ਟ ਹੈ ਕਿ ਯਿਸੂ ਨੇ ਪੱਗ ਬੰਨ੍ਹੀ ਸੀ ਜਾਂ ਨਹੀਂ। ਯਹੂਦੀ ਪੂਰੇ ਨੰਗੇਪਣ ਤੋਂ ਨਰਾਜ਼ ਹੋਏ ਹੋਣਗੇ। ਇਹ ਇਕ ਹੋਰ ਪੂਰੀ ਹੋਈ ਭਵਿੱਖਬਾਣੀ ਹੈ ਜੋ ਯੂਹੰਨਾ 19:24 ਵਿਚ ਲਿੱਖੀ ਗਈ ਹੈ (ਦੇਖੋ, ਜ਼ਬੂਰ 22:18)।

▣ "ਚੋਗਾ" ਯਿਸੂ ਦੇ ਬਾਹਰੀ ਕੱਪੜੇ ਨੂੰ ਬਹੁਵਚਨ ਸ਼ਬਦ *ਹਿਮਾਟੀਆ himatia* ਦੁਆਰਾ ਦਰਸਾਇਆ ਗਿਆ ਹੈ। ਉਸਦਾ ਲੰਬਾ ਅੰਦਰਲਾ ਬਸਤਰ, ਜੋ ਉਸਦੇ ਸਰੀਰ ਦੇ ਨਾਲ ਹੁੰਦਾ ਸੀ, ਉਹ ਚੋਗਾ (ਚਿਟੋਨ *chiton*) ਸੀ। ਇਨ੍ਹਾਂ ਵਿਚਕਾਰ ਅੰਤਰ ਮੱਤੀ 5:40 ਅਤੇ ਲੂਕਾ 6:29 ਵਿਚ ਦੇਖਿਆ ਜਾ ਸਕਦਾ ਹੈ। ਦੋਰਕਸ ਨੇ ਇਨ੍ਹਾਂ ਦੋਹਾਂ ਤਰ੍ਹਾਂ ਦੇ ਕੱਪੜੇ ਬਣਾਏ ਸਨ (ਦੇਖੋ, ਰਸੂਲਾਂ ਦੇ ਕਰਤੱਬ 9:39)। ਪਹਿਲੀ ਸਦੀ ਦੇ ਯਹੂਦੀ ਸਪੱਸ਼ਟ ਤੌਰ ਤੇ ਇਕ ਹੋਰ ਕੱਪੜਾ ਪਹਿਨਦੇ ਸਨ ਜਿਸ ਨੂੰ ਕਮਰ ਦਾ ਕੱਪੜਾ ਕਿਹਾ ਜਾਂਦਾ ਸੀ। ਯਿਸੂ ਨੂੰ ਪੂਰੀ ਤਰ੍ਹਾਂ ਨੰਗਾ ਨਹੀਂ ਕੀਤਾ ਗਿਆ ਸੀ।

ਯੂਹੰਨਾ 19:23 ਦਾ ਆਖਰੀ ਵਾਕ ਉਸ ਵਿਅਕਤੀ ਦੀ ਇਕ ਹੋਰ ਸੰਪਾਦਕੀ ਟਿੱਪਣੀ ਹੈ ਜੋ ਯਿਸੂ ਦੇ ਨਾਲ ਰਹਿੰਦਾ ਸੀ।

▣ "ਚੋਗਾ ਬਿਨਾਂ ਸੀਉਣ ਦੇ ਸੀ ਅਤੇ ਉੱਪਰ ਤੋਂ ਲੈ ਕੇ ਹੇਠਾਂ ਤਕ ਸਾਰਾ ਬੁਣਿਆ ਹੋਇਆ ਸੀ" ਇਸ ਦੀ ਅਧਿਆਤਮਿਕ ਮਹੱਤਤਾ ਹੋ ਸਕਦੀ ਹੈ। ਇਸ ਤਰ੍ਹਾਂ ਦਾ ਚੋਗਾ ਅਸਧਾਰਣ ਸੀ ਅਤੇ ਸ਼ਾਇਦ ਮਹਿੰਗਾ ਹੁੰਦਾ ਸੀ। ਇਹ ਲੱਗ ਰਿਹਾ ਹੈ ਕਿ ਯਿਸੂ ਲਈ ਇਹ ਬਹੁਤ ਹੀ ਮਹਿੰਗੇ ਕੱਪੜੇ ਸਨ। ਜੋਸੇਫਸ ਤੋਂ (*Antiq.* 3.7.4) ਅਸੀਂ ਜਾਣਦੇ ਹਾਂ ਕਿ ਪ੍ਰਧਾਨ ਜਾਜਕ ਨੇ ਇਸ ਪ੍ਰਕਾਰ ਦਾ ਚੋਗਾ ਪਾਇਆ ਸੀ, ਅਤੇ ਰੱਬੀ ਪਰੰਪਰਾ ਅਨੁਸਾਰ ਮੂਸਾ ਨੇ ਇਹ ਪਾਇਆ ਸੀ। ਇਹ ਯਿਸੂ ਦਾ ਹਵਾਲਾ ਦੇ ਸਕਦਾ ਹੈ

1. ਪ੍ਰਧਾਨ ਜਾਜਕ ਦੀ ਤਰ੍ਹਾਂ (ਦੇਖੋ, ਇਬਰਾਨੀਆਂ)
2. ਨਵਾਂ ਕਾਨੂੰਨ ਦੇਣ ਵਾਲੇ ਦੀ ਤਰ੍ਹਾਂ

ਯੂਹੰਨਾ ਦੀ ਇੰਜੀਲ ਵਿਚ ਦੋਹਰੇ ਅਰਥ ਹਮੇਸ਼ਾ ਹੁੰਦੇ ਹਨ, ਪਰ ਟਿੱਪਣੀਕਾਰਾਂ ਲਈ ਲਾਜ਼ਮੀ ਹੈ ਕਿ ਉਹ ਸਾਰੇ ਵੇਰਵਿਆਂ ਨੂੰ ਦੁਰਅਰਥੀ ਨਾ ਬਣਾਉਣ!

19:24 "ਧਰਮਗ੍ਰੰਥ ਦਾ ਕਿਹਾ ਹੋਇਆ ਵਾਕ ਪੂਰਾ ਹੋਵੇ" ਜ਼ਬੂਰ 22 ਨੇ ਸਲੀਬ ਉੱਤੇ ਚੜ੍ਹਾਉਣ ਲਈ ਪੁਰਾਣੇ ਨੇਮ ਦੇ ਪਿਛੋਕੜ ਨੂੰ ਗਠਨ ਕੀਤਾ।

1. ਜ਼ਬੂਰ 22:1-2 – ਮੱਤੀ 27:46; ਮਰਕੁਸ 15:34
2. ਜ਼ਬੂਰ 22:7-8 – ਮੱਤੀ 27:39,43; ਮਰਕੁਸ 15:29; ਲੂਕਾ 23:35
3. ਜ਼ਬੂਰ 22:15 – ਮੱਤੀ 27:48; ਮਰਕੁਸ 15:36; ਲੂਕਾ 23:36; ਯੂਹੰਨਾ 19:28,29
4. ਜ਼ਬੂਰ 22:16 – ਮੱਤੀ 27:35; ਮਰਕੁਸ 15:24; ਯੂਹੰਨਾ 20:25
5. ਜ਼ਬੂਰ 22:18 – ਮੱਤੀ 27:35; ਮਰਕੁਸ 15:24; ਲੂਕਾ 23:34; ਯੂਹੰਨਾ 19:24
6. ਜ਼ਬੂਰ 22:27-28 – ਮੱਤੀ 27:54; ਮਰਕੁਸ 15:39; ਲੂਕਾ 23:47; (ਯੂਹੰਨਾ 20:31; ਮੱਤੀ 28:18-20; ਲੂਕਾ 24:46-47; ਰਸੂਲਾਂ ਦੇ ਕਰਤੱਬ 1:8)

ਯੂਹੰਨਾ 19:25b-27

^{25b}ਯਿਸੂ ਦੀ ਸਲੀਬ ਦੇ ਲਾਗੇ ਉਹਨਾਂ ਦੀ ਮਾਂ ਮਰੀਅਮ, ਆਪਣੀ ਭੈਣ ਦੇ ਨਾਲ ਖਲੋਤੀ ਸੀ। ਉਹਨਾਂ ਦੇ ਨਾਲ ਕਲੋਪਾਸ ਦੀ ਪਤਨੀ ਮਰੀਅਮ ਅਤੇ ਮਰੀਅਮ ਮਗਦਲੀਨੀ ਵੀ ਸਨ। ²⁶ਯਿਸੂ ਨੇ ਆਪਣੀ ਮਾਂ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਲਾਗੇ ਖੜ੍ਹੇ ਦੇਖਿਆ, ਤਾਂ ਉਹ ਆਪਣੀ ਮਾਂ ਨੂੰ ਬੋਲੇ, "ਦੇਖ, ਤੇਰਾ ਪੁੱਤਰ" ²⁷ਅਤੇ ਚੇਲੇ ਨੂੰ ਵੀ ਕਿਹਾ, "ਦੇਖ, ਤੇਰੀ ਮਾਂ।" ਉਸੇ ਵੇਲੇ ਉਹ ਚੇਲਾ ਮਰੀਅਮ ਅਰਥਾਤ ਯਿਸੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ।

19:25 "ਯਿਸੂ ਦੀ ਸਲੀਬ ਦੇ ਲਾਗੇ ਉਹਨਾਂ ਦੀ ਮਾਂ ਮਰੀਅਮ, ਆਪਣੀ ਭੈਣ ਦੇ ਨਾਲ ਖਲੋਤੀ ਸੀ। ਉਹਨਾਂ ਦੇ ਨਾਲ ਕਲੋਪਾਸ ਦੀ ਪਤਨੀ ਮਰੀਅਮ ਅਤੇ ਮਰੀਅਮ ਮਗਦਲੀਨੀ ਵੀ ਸਨ" ਇੱਥੇ ਚਾਰ ਨਾਮ ਹਨ ਜਾਂ ਤਿੰਨ ਇਸ ਬਾਰੇ ਬਹੁਤ ਚਰਚਾ ਹੈ। ਇਹ ਸੰਭਾਵਨਾ ਹੈ ਕਿ ਇੱਥੇ ਚਾਰ ਨਾਮ ਹਨ ਕਿਉਂਕਿ ਮਰੀਅਮ ਨਾਮ ਦੀਆਂ ਦੋ ਭੈਣਾਂ ਨਹੀਂ ਹੋਣਗੀਆਂ। ਮਰੀਅਮ ਦੀ ਭੈਣ ਸਲੋਮੀ ਦਾ ਨਾਮ ਮਰਕੁਸ 15:40 ਅਤੇ 16:1

ਵਿਚ ਲਿਖਿਆ ਹੋਇਆ ਹੈ। ਜੇਕਰ ਇਹ ਸੱਚ ਹੈ ਤਾਂ ਇਸਦਾ ਅਰਥ ਹੈ ਕਿ ਯਾਕੂਬ, ਯੂਹੰਨਾ ਅਤੇ ਯਿਸੂ ਚਚੇਰੇ ਭਰਾ ਸਨ। ਦੂਜੀ ਸਦੀ ਦੀ ਇਕ ਪਰੰਪਰਾ (ਹੈਗੇਸਿਪਸ *Hegesippus*) ਦੱਸਦੀ ਹੈ ਕਿ ਕਲੋਪਸ ਯੂਸਫ਼ ਦਾ ਭਰਾ ਸੀ। ਮਰੀਅਮ ਮਗਦਲੀਨੀ ਉਹ ਸੀ ਜਿਸ ਵਿੱਚੋਂ ਯਿਸੂ ਨੇ ਸੱਤ ਭੂਤ ਕੱਢੇ ਸਨ ਅਤੇ ਸਭ ਤੋਂ ਪਹਿਲਾਂ ਜਿਸ ਨੂੰ ਉਸਨੇ ਆਪਣੇ ਜੀ ਉੱਠਣ ਤੋਂ ਬਾਅਦ ਦਰਸ਼ਨ ਦਿੱਤਾ (ਦੇਖੋ, ਯੂਹੰਨਾ 20:1-2, 11-18; ਮਰਕੁਸ 16:1; ਲੂਕਾ 24:1-10)।

[ਖਾਸ ਵਿਸ਼ਾ: ਉਹ ਔਰਤਾਂ ਜੋ ਯਿਸੂ ਦੇ ਪਿੱਛੇ ਚੱਲਦੀਆਂ ਸਨ SPECIAL TOPIC: The Women Who Followed Jesus](#)

ਖਾਸ ਵਿਸ਼ਾ: ਉਹ ਔਰਤਾਂ ਜੋ ਯਿਸੂ ਦੇ ਪਿੱਛੇ ਚੱਲਦੀਆਂ ਸਨ

- A. ਲੂਕਾ 8:1-3 ਵਿੱਚ ਉਨ੍ਹਾਂ ਔਰਤਾਂ ਦਾ ਪਹਿਲੀ ਵਾਰ ਜ਼ਿਕਰ ਆਉਂਦਾ ਹੈ ਜੋ ਯਿਸੂ ਦੇ ਪਿੱਛੇ ਚੱਲਦੀਆਂ ਸਨ ਅਤੇ ਉਸਦੀ ਅਤੇ ਉਸਦੇ ਚੇਲਿਆਂ ਦੀ ਮਦਦ ਕਰਦੀਆਂ ਸਨ
1. ਮਰੀਅਮ, ਜਿਸ ਨੂੰ ਮਗਦਲੀਨੀ ਕਿਹਾ ਜਾਂਦਾ ਸੀ (ਲੂਕਾ 8:2)
 - a. ਮੱਤੀ 27:56,61; 28:1
 - b. ਮਰਕੁਸ 15:40,47; 16:1,9
 - c. ਲੂਕਾ 8:2; 24:10
 - d. ਯੂਹੰਨਾ 19:25; 20:1,11,16,18
 2. ਯੋਆਨਾ, ਖੂਜ਼ਾਹ ਦੀ ਪਤਨੀ (ਹੇਰੋਦੇਸ ਦਾ ਦਿਵਾਨ, ਲੂਕਾ 8:3) ਲੂਕਾ 24:10 ਵਿੱਚ ਦਰਜ ਹੈ
 3. ਸੁਸੰਨਾ (ਲੂਕਾ 8:3)
 4. "ਅਤੇ ਹੋਰ ਬਥੇਰੀਆਂ ਜੋ ਆਪਣੇ ਮਾਲ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ" (Luke 8:3)
- B. ਸਲੀਬ ਕੋਲ ਮੌਜੂਦ ਔਰਤਾਂ ਦੇ ਇਕ ਸਮੂਹ ਦਾ ਜ਼ਿਕਰ ਕੀਤਾ ਗਿਆ ਹੈ
1. ਮੱਤੀ ਦੀ ਸੂਚੀ
 - a. ਮਰੀਅਮ ਮਗਦਲੀਨੀ (ਮੱਤੀ 27:56)
 - b. ਯਾਕੂਬ ਅਤੇ ਯੂਸਫ਼ ਦੀ ਮਾਤਾ ਮਰੀਅਮ (ਮੱਤੀ 27:56)
 - c. ਜ਼ਬਦੀ ਦੇ ਪੁੱਤਰਾਂ ਦੀ ਮਾਤਾ (ਮੱਤੀ 27:56)
 2. ਮਰਕੁਸ ਦੀ ਸੂਚੀ
 - a. ਮਰੀਅਮ ਮਗਦਲੀਨੀ (ਮਰਕੁਸ 15:40)
 - b. ਛੋਟੇ ਯਾਕੂਬ ਅਤੇ ਯੋਸੇਸ ਦੀ ਮਾਤਾ ਮਰੀਅਮ (ਮਰਕੁਸ 15:40)
 - c. ਸਲੋਮੀ (ਮਰਕੁਸ 15:40)
 3. ਲੂਕਾ ਸਿਰਫ ਉਨ੍ਹਾਂ ਔਰਤਾਂ ਬਾਰੇ ਕਹਿੰਦਾ ਹੈ ਜੋ "ਗਲੀਲ ਤੋਂ ਆਈਆਂ ਸਨ" (23:49)
 4. ਯੂਹੰਨਾ ਦੀ ਸੂਚੀ
 - a. ਮਰੀਅਮ, ਯਿਸੂ ਦੀ ਮਾਤਾ (ਯੂਹੰਨਾ 19:25)
 - b. ਉਸਦੀ ਮਾਤਾ ਦੀ ਭੈਣ (ਯੂਹੰਨਾ 19:25)
 - c. ਕਲੋਪਾਸ ਦੀ ਪਤਨੀ ਮਰੀਅਮ (KJ, ਕਲੋਪਾਸ, ਇਸ ਦਾ ਅਰਥ ਕਲੋਪਾਸ ਦੀ ਪਤਨੀ ਜਾਂ ਕਲੋਪਾਸ ਦੀ ਲੜਕੀ ਹੋ ਸਕਦਾ ਹੈ, ਯੂਹੰਨਾ 19:25)
 - d. ਮਰੀਅਮ ਮਗਦਲੀਨੀ (ਯੂਹੰਨਾ 19:25)
- C. ਔਰਤਾਂ ਦੇ ਇਕ ਸਮੂਹ ਦਾ ਜ਼ਿਕਰ ਕੀਤਾ ਗਿਆ ਹੈ ਜੋ ਯਿਸੂ ਦੇ ਦਫਨਾਉਣ ਦੀ ਜਗ੍ਹਾ ਦੇ ਰਹੀਆਂ ਸਨ

1. ਮੱਤੀ ਦੀ ਸੂਚੀ
 - a. ਮਰੀਅਮ ਮਗਦਲੀਨੀ (ਮੱਤੀ 27:61)
 - b. ਦੂਸਰੀ ਮਰੀਅਮ (ਮੱਤੀ 27:61)
 2. ਮਰਕੁਸ ਦੀ ਸੂਚੀ
 - a. ਮਰੀਅਮ ਮਗਦਲੀਨੀ (ਮਰਕੁਸ 15:47)
 - b. ਯੋਸੇਸ ਦੀ ਮਾਤਾ ਮਰੀਅਮ (ਮਰਕੁਸ 15:47)
 3. ਲੂਕਾ ਸਿਰਫ ਕਹਿੰਦਾ ਹੈ "ਉਹ ਔਰਤਾਂ ਜੋ ਗਲੀਲ ਤੋਂ ਯਿਸੂ ਦੇ ਪਿੱਛੇ ਆਈਆਂ ਸਨ" (ਲੂਕਾ 23:55)
 4. ਯੂਹੰਨਾ ਵਿਚ ਉਨ੍ਹਾਂ ਔਰਤਾਂ ਦਾ ਜ਼ਿਕਰ ਨਹੀਂ ਹੈ ਜੋ ਕਬਰ ਨੂੰ ਦੇਖਣ ਆਈਆਂ ਸਨ
- D. ਔਰਤਾਂ ਦਾ ਸਮੂਹ ਜੋ ਐਤਵਾਰ ਸਵੇਰੇ ਕਬਰ ਤੇ ਆਈਆਂ ਸਨ
1. ਮੱਤੀ ਦੀ ਸੂਚੀ
 - a. ਮਰੀਅਮ ਮਗਦਲੀਨੀ (28:1)
 - b. ਦੂਸਰੀ ਮਰੀਅਮ (28:1)
 2. ਮਰਕੁਸ ਦੀ ਸੂਚੀ
 - a. ਮਰੀਅਮ ਮਗਦਲੀਨੀ (16:1)
 - b. ਯਾਕੂਬ ਦੀ ਮਾਤਾ ਮਰੀਅਮ (16:1)
 - c. ਸਲੋਮੀ (16:1)
 3. ਲੂਕਾ ਦੀ ਸੂਚੀ
 - a. "ਉਹ ਕਬਰ ਤੇ ਆਈਆਂ" (24:1-5,24)
 - 1) ਮਰੀਅਮ ਮਗਦਲੀਨੀ (24:10)
 - 2) ਯੋਆਨਾ (24:10)
 - 3) ਯਾਕੂਬ ਦੀ ਮਾਤਾ ਮਰੀਅਮ (24:10)
 4. ਯੂਹੰਨਾ ਦੀ ਸੂਚੀ ਵਿਚ ਸਿਰਫ ਮਰੀਅਮ ਮਗਦਲੀਨੀ (20:1,11)
- E. ਔਰਤਾਂ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਉਪਰਲੇ ਕਮਰੇ ਵਿਚ ਮੌਜੂਦ ਸਨ (ਰਸੂਲਾਂ ਦੇ ਕਰਤੱਬ 1:14)
1. "ਔਰਤਾਂ" (ਰਸੂਲਾਂ ਦੇ ਕਰਤੱਬ 1:14)
 2. ਯਿਸੂ ਦੀ ਮਾਤਾ ਮਰੀਅਮ (ਰਸੂਲਾਂ ਦੇ ਕਰਤੱਬ 1:14)
- F. ਇਨ੍ਹਾਂ ਸੂਚੀਆਂ ਵਿਚ ਵੱਖ-ਵੱਖ ਔਰਤਾਂ ਵਿਚਲੇ ਸੰਬੰਧ ਅਸਪੱਸ਼ਟ ਹਨ। ਸਪੱਸ਼ਟ ਤੌਰ ਤੇ ਮਰੀਅਮ ਮਗਦਲੀਨੀ ਦੀ ਭੂਮਿਕਾ ਮੁੱਖ ਸੀ। ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਵਿਚ "ਔਰਤਾਂ" ਤੇ ਇਕ ਵਧੀਆ ਲੇਖ *Dictionary of Jesus and the Gospels* ਵਿਚ ਮਿਲਦਾ ਹੈ ਜੋ IVP ਦੁਆਰਾ ਪ੍ਰਕਾਸ਼ਤ ਕੀਤਾ ਗਿਆ, ਪੰਨਾ 880-886 ਦੇਖੋ।

Copyright © 2014 [Bible Lessons International](http://www.biblelessons.org)

19:26 "ਉਹ ਚੇਲਾ ਜਿਸ ਨੂੰ ਉਹ ਪਿਆਰ ਕਰਦੇ ਸਨ" ਕਿਉਂਕਿ ਇੰਜੀਲ ਵਿਚ ਯੂਹੰਨਾ ਦਾ ਨਾਮ ਨਹੀਂ ਲਿਆ ਗਿਆ, ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਹ ਉਸਦੀ ਆਪਣੀ ਪਛਾਣ ਦੱਸਣ ਦਾ ਤਰੀਕਾ ਸੀ (ਦੇਖੋ, ਯੂਹੰਨਾ 13:23; 19:26; 21:7,20)। ਇਨ੍ਹਾਂ ਵਿਚੋਂ ਹਰ ਇਕ ਵਿਚ ਉਹ ਅਗਾਪਾਓ *agapao* ਸ਼ਬਦ ਦੀ ਵਰਤੋਂ ਕਰਦਾ ਹੈ, ਪਰ ਯੂਹੰਨਾ 20:2 ਵਿਚ ਉਹ ਇਹੀ ਸ਼ਬਦ ਦੀ ਵਰਤੋਂ ਫਿਲੋਓ *phileo* ਨਾਲ ਕਰਦਾ ਹੈ। ਇਹ ਸ਼ਬਦ ਯੂਹੰਨਾ ਵਿਚ ਸਮਾਨਾਰਥੀ ਹਨ; ਯੂਹੰਨਾ 3:35, ਅਗਾਪਾਓ *agapao* ਅਤੇ 5:20, ਫਿਲੋਓ *phileo*, ਜਿੱਥੇ ਇਹ ਦੋਵੇਂ ਪੁੱਤਰ ਲਈ ਪਿਤਾ ਦੇ ਪਿਆਰ ਦਾ ਜ਼ਿਕਰ ਕਰਦੇ ਹਨ।

19:27 "ਉਸੇ ਵੇਲੇ ਉਹ ਚੇਲਾ ਮਰੀਅਮ ਅਰਥਾਤ ਯਿਸੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ" ਇਸਦਾ ਮਤਲਬ ਜ਼ਰੂਰੀ ਇਹ ਨਹੀਂ ਹੈ ਕਿ ਯੂਹੰਨਾ ਮਰੀਅਮ ਨੂੰ ਤੁਰੰਤ ਆਪਣੇ ਘਰ ਲੈ ਗਿਆ, ਹਾਲਾਂਕਿ ਇਸ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ ਉਹ ਮੱਤੀ 27:56 ਅਤੇ ਮਰਕੁਸ 15:40 ਵਿਚਲੀਆਂ ਔਰਤਾਂ ਨਾਲ ਸੂਚੀਬੱਧ ਨਹੀਂ ਹੈ। ਪਰੰਪਰਾ ਕਹਿੰਦੀ ਹੈ ਕਿ ਯੂਹੰਨਾ ਨੇ ਮਰੀਅਮ ਦੀ ਮੌਤ ਤੱਕ ਉਸਦੀ ਦੇਖਭਾਲ ਕੀਤੀ ਅਤੇ ਫਿਰ ਉਹ ਏਸ਼ੀਆ ਮਾਈਨਰ (ਖਾਸਕਰ ਅਫਸੁਸ) ਚਲਾ ਗਿਆ ਜਿੱਥੇ ਉਸਦੀ ਲੰਬੀ ਅਤੇ ਸਫਲ ਸੇਵਕਾਈ ਰਹੀ। ਇਹ ਅਫਸੀਆਂ ਦੇ ਬਜ਼ੁਰਗਾਂ ਦੇ ਕਹਿਣ ਤੇ ਹੈ ਕਿ ਇਕ ਬਜ਼ੁਰਗ ਆਦਮੀ ਵਜੋਂ, ਯੂਹੰਨਾ ਨੇ ਯਿਸੂ ਦੇ ਜੀਵਨ ਦੀਆਂ ਯਾਦਾਂ (ਜਿਵੇਂ ਕਿ ਯੂਹੰਨਾ ਦੀ ਇੰਜੀਲ) ਲਿਖੀਆਂ ਸਨ।

ਯੂਹੰਨਾ 19:28-30

²⁸ਇਸ ਦੇ ਪਿੱਛੋਂ ਯਿਸੂ ਨੇ ਇਹ ਜਾਣ ਕੇ ਕਿ ਸਾਰਾ ਕੁਝ ਪੂਰਾ ਹੋ ਗਿਆ ਹੈ, ਧਰਮਗ੍ਰੰਥ ਦੇ ਕਹੇ ਹੋਏ ਵਾਕ ਨੂੰ ਪੂਰਾ ਕਰਨ ਵਾਸਤੇ ਕਿਹਾ, "ਮੈਂ ਤਿਹਾਇਆ ਹਾਂ।" ²⁹ਉੱਥੇ ਖੱਟੇ ਸਿਰਕੇ ਨਾਲ ਭਰਿਆ ਹੋਇਆ ਇੱਕ ਭਾਂਡਾ ਰੱਖਿਆ ਹੋਇਆ ਸੀ। ਉਹਨਾਂ ਨੇ ਇੱਕ ਸਪੰਜ ਨੂੰ ਖੱਟੇ ਸਿਰਕੇ ਵਿੱਚ ਭਿਉਂ ਕੇ, ਇੱਕ ਨੇਜ਼ੇ ਦੇ ਸਿਰੇ ਤੇ ਲਾ ਕੇ ਯਿਸੂ ਦੇ ਮੂੰਹ ਨੂੰ ਲਾਇਆ। ³⁰ਯਿਸੂ ਨੇ ਖੱਟਾ ਸਿਰਕਾ ਲਿਆ ਅਤੇ ਕਿਹਾ, "ਪੂਰਾ ਹੋਇਆ" ਅਤੇ ਨਾਲ ਹੀ ਸਿਰ ਨਿਵਾਂ ਕੇ ਜਾਨ ਦੇ ਦਿੱਤੀ।

19:28 "ਯਿਸੂ ਨੇ ਇਹ ਜਾਣ ਕੇ ਕਿ ਸਾਰਾ ਕੁਝ ਪੂਰਾ ਹੋ ਗਿਆ ਹੈ, ਧਰਮਗ੍ਰੰਥ ਦੇ ਕਹੇ ਹੋਏ ਵਾਕ ਨੂੰ ਪੂਰਾ ਕਰਨ ਵਾਸਤੇ ਕਿਹਾ, "ਮੈਂ ਤਿਹਾਇਆ ਹਾਂ" ਇਹ ਸੰਕੇਤ ਰੂਪ ਵਚ ਅਸਪੱਸ਼ਟ ਹੈ ਕਿ ਬਾਈਬਲ ਵਿਚ ਜ਼ਿਕਰ ਕੀਤਾ ਗਿਆ ਸ਼ਬਦ "ਮੈਂ ਪਿਆਸਾ ਹਾਂ" ਜਾਂ "ਸਾਰਿਆਂ ਗੱਲਾਂ ਪੂਰੀਆਂ ਹੋ ਚੁੱਕੀਆਂ ਹਨ"। ਜੇਕਰ ਇਸ ਨੂੰ ਰਵਾਇਤੀ ਢੰਗ ਨਾਲ ਲਿਆ ਜਾਂਦਾ ਹੈ ਤਾਂ "ਮੈਂ ਪਿਆਸਾ ਹਾਂ" ਜ਼ਬੂਰ 69:21 ਦਾ ਹਵਾਲਾ ਦਿੰਦਾ ਹੈ।

19:29 "ਉੱਥੇ ਖੱਟੇ ਸਿਰਕੇ ਨਾਲ ਭਰਿਆ ਹੋਇਆ ਇੱਕ ਭਾਂਡਾ ਰੱਖਿਆ ਹੋਇਆ ਸੀ" ਇਹ ਇਕ ਸਸਤੀ ਅਤੇ ਖਟਾਈ ਵਾਲੀ ਮੈਅ ਸੀ। ਇਹ ਸਿਪਾਹੀਆਂ ਅਤੇ ਸਲੀਬ ਦਿੱਤੇ ਜਾਣ ਵਾਲੇ ਲੋਕਾਂ ਦੇਹਾਂ ਲਈ ਹੋ ਸਕਦੀ ਸੀ। ਸਲੀਬ ਤੇ ਲੰਬੇ ਸਮੇਂ ਤੱਕ ਰੱਖੇ ਰਹਿਣ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿਚ ਤਰਲ ਪਦਾਰਥ ਦਿੱਤੇ ਜਾਂਦੇ ਸਨ।

▣ "ਖੱਟੇ ਸਿਰਕੇ" ਇਹ ਸ਼ਾਬਦਿਕ ਰੂਪ ਵਿਚ "ਸਿਰਕਾ" ਹੈ। ਇਹ ਗਰੀਬ ਲੋਕਾਂ ਦੀ ਮੈਅ ਸੀ। ਧਿਆਨ ਦਿਓ ਕਿ ਯਿਸੂ ਨੇ ਨਸ਼ੀਲੀ ਮੈਅ ਨਹੀਂ ਲਈ ਸੀ ਜੋ ਯਰੂਸ਼ਲਮ ਦੀਆਂ ਔਰਤਾਂ ਨੇ ਉਸ ਨੂੰ ਦਿੱਤੀ ਸੀ (ਦੇਖੋ, ਮਰਕੁਸ 15:23; ਮੱਤੀ 27:34)। ਸੰਭਵ ਹੈ ਕਿ ਯਿਸੂ ਨੇ ਇਸ ਸਿਰਕੇ ਨੂੰ ਇਸ ਲਈ ਸਵੀਕਾਰ ਕੀਤਾ ਕਿ ਜ਼ਬੂਰ 22:15 ਪੂਰਾ ਹੋ ਜਾਵੇ। ਉਸਦਾ ਮੂੰਹ ਸੁੱਕਿਆ ਹੋਇਆ ਸੀ ਅਤੇ ਉਸਦੇ ਕੋਲ ਬੋਲਣ ਲਈ ਹੋਰ ਵੀ ਬਹੁਤ ਕੁਝ ਸੀ।

▣ "ਇੱਕ ਨੇਜ਼ੇ ਦੇ ਸਿਰੇ ਤੇ ਲਾ ਕੇ" ਕਈ ਲੋਕ ਇਸ ਨੂੰ ਵਿਸ਼ੇਸ਼ ਪੈਦੇ ਦੇ ਪ੍ਰਤੀਕ ਵਜੋਂ ਦੇਖਦੇ ਹਨ ਜੋ ਪਸਾਹ ਦੀ ਸੇਵਾ ਵਿਚ ਵਰਤਿਆ ਜਾਂਦਾ ਸੀ (ਦੇਖੋ, ਕੂਚ 12:22)। ਦੂਸਰੇ ਮੰਨਦੇ ਹਨ ਕਿ ਇਸ ਸ਼ਬਦ ਦਾ ਅਰਥ ਲਿਖਣ ਵਾਲਿਆਂ ਦੁਆਰਾ ਖਰਾਬ ਕੀਤਾ ਗਿਆ ਹੈ ਅਤੇ ਅਸਲ ਵਿਚ ਇਸਦਾ ਅਰਥ "ਬਰਫਾ," "ਭਾਲਾ," ਜਾਂ "ਸੇਟੀ" ਹੈ (ਦੇਖੋ, NEB ਪਰ REB ਇਸ ਨੂੰ ਨੇਜ਼ਾ ਦੱਸਦੀ ਹੈ)। ਮੱਤੀ 27:48 ਅਤੇ ਮਰਕੁਸ 15:36 ਵਿਚ ਇਹ "ਕਾਨਾ" ਹੈ।

ਬਹੁਤ ਸਾਰੇ ਲੋਕ ਕਹਿੰਦੇ ਹਾਂ ਕਿ ਇਸ ਵਿਚ ਬਦਲਾਅ ਹੈ ਇਸਦਾ ਕਾਰਨ ਇਹ ਹੈ ਕਿ ਜੁਫੇ ਦੇ ਪੈਦੇ ਦਾ ਲੰਬਾ ਤਣਾ ਨਹੀਂ ਸੀ (ਕੇਵਲ 2 ਤੋਂ 4 ਫੁੱਟ), ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਲੀਬਾਂ ਜ਼ਮੀਨ ਤੋਂ ਜ਼ਿਆਦਾ ਉੱਚੀਆਂ ਨਹੀਂ ਹੁੰਦੀਆਂ ਸਨ। ਸਾਡੀ ਉੱਚੀ ਸਲੀਬ ਦੀ ਰਵਾਇਤੀ ਤਸਵੀਰ ਯੂਹੰਨਾ 3:14 ਬਾਰੇ ਸਾਡੀ ਗਲਤਫਹਿਮੀ ਹੋ ਸਕਦੀ ਹੈ। ਯਿਸੂ ਦੇ ਪੈਰ ਜ਼ਮੀਨ ਤੋਂ ਇਕ ਜਾਂ ਦੋ ਫੁੱਟ ਉੱਚੇ ਹੋ ਸਕਦੇ ਹਨ।

19:30 "ਪੂਰਾ ਹੋਇਆ!" ਇਹ ਇਕ ਸੰਪੂਰਨ ਨਿਸ਼ਕਿਰਿਆ ਸੰਕੇਤਕ ਹੈ। ਸਮਾਨਾਂਤਰ ਇੰਜੀਲਾਂ ਤੋਂ ਅਸੀਂ ਸਿੱਖਦੇ ਹਾਂ ਕਿ ਉਸਨੇ ਇਹ ਉੱਚੀ ਆਵਾਜ਼ ਵਿਚ ਬੋਲਿਆ ਸੀ (ਦੇਖੋ, ਮਰਕੁਸ 15:37; ਲੂਕਾ 23:46; ਮੱਤੀ 27:50)। ਇਹ ਮੁਕਤੀ ਦੇ ਮੁਕੰਮਲ ਕੰਮ ਨੂੰ ਦਰਸਾਉਂਦਾ ਹੈ। ਮਿਸਰ ਦੀਆਂ ਹੱਥ-ਲਿਖਤ ਵਿਚ ਸ਼ਬਦ (ਟੇਲੋਸ *telos*) ਦਾ ਇਹ ਰੂਪ "ਪੂਰਾ ਭੁਗਤਾਨ ਕੀਤੇ ਗਏ" ਲਈ ਇਕ ਵਪਾਰਕ ਮੁਹਾਵਰਾ ਹੈ।

▣ "ਸਿਰ ਨਿਵਾਂ ਕੇ ਜਾਨ ਦੇ ਦਿੱਤੀ" "ਆਪਣਾ ਸਿਰ ਨੀਵਾਂ ਕਰਨਾ" ਸ਼ਬਦ "ਸੌਣ ਜਾਣ" ਦਾ ਮੁਹਾਵਰਾ ਹੈ। ਯਿਸੂ ਦੀ ਮੌਤ ਉਸਦੇ ਲਈ ਇਕ ਸ਼ਾਂਤ ਪਲ ਸੀ। ਵਿਚਾਰ ਇਹ ਹੈ ਕਿ ਮੌਤ ਦੇ ਸਮੇਂ ਮਨੁੱਖ ਦਾ ਆਤਮਿਕ ਪਹਿਲੂ ਸਰੀਰਕ ਤੋਂ ਵੱਖ ਹੋ ਜਾਂਦਾ ਹੈ। ਇਹ ਮੌਤ ਅਤੇ ਜੀ ਉੱਠਣ ਵਾਲੇ ਦਿਨ ਦੇ ਵਿਚਕਾਰ ਵਿਸ਼ਵਾਸੀ ਲੋਕਾਂ ਲਈ ਸਰੀਰਹੀਣਤਾ ਦੀ ਹਾਲਤ ਦੀ ਮੰਗ ਕਰਦਾ ਜਾਪਦਾ ਹੈ (ਦੇਖੋ, 2 ਕੁਰਿੰਥੀਆਂ 5: 1 ਥੱਸਲੁਨੀਕੀਆਂ 4:13-18, ਦੇਖੋ William Hendriksen, *The Bible On the Life Hereafter*)।

ਮਰਕੁਸ 15:37 ਅਤੇ ਲੂਕਾ 23:46 ਵਿਚ ਇੰਜੀਲਾਂ ਦੀਆਂ ਸਮਾਨਤਾਵਾਂ ਹਨ ਜਿਸ ਵਿਚ ਲਿਖਿਆ ਹੈ ਕਿ "ਉਸਨੇ ਆਪਣਾ ਆਖਰੀ ਸਾਹ ਲਿਆ"। "ਆਤਮਾ" ਅਤੇ "ਸਾਹ" ਲਈ ਇਬਰਾਨੀ ਸ਼ਬਦ ਇਕੋ ਜਿਹੇ ਹਨ। ਉਸਦਾ ਆਖਰੀ ਸਾਹ ਉਸਦੀ ਆਤਮਾ ਨੂੰ ਸਰੀਰ ਛੱਡਣ ਵਜੋਂ ਵੇਖਿਆ ਗਿਆ ਹੈ (ਦੇਖੋ, ਉਤਪਤ 2:7)।

ਯੂਹੰਨਾ 19:31-37

³¹ਇਹ ਸਬਤ ਤੋਂ ਪਹਿਲਾਂ, ਤਿਆਰੀ ਦਾ ਦਿਨ ਸੀ। ਇਸ ਲਈ ਯਹੂਦੀਆਂ ਨੇ ਪਿਲਾਤੂਸ ਦੇ ਅੱਗੇ ਬੇਨਤੀ ਕੀਤੀ ਕਿ ਉਹਨਾਂ ਲੋਕਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਸਲੀਬਾਂ ਉੱਤੇ ਲਾਹ ਲਏ ਜਾਣ, ਤਾਂ ਜੋ ਉਹਨਾਂ ਦੇ ਸਰੀਰ ਸਬਤ ਦੇ ਦਿਨ ਸਲੀਬਾਂ ਉੱਤੇ ਨਾ ਰਹਿਣ, ਕਿਉਂਕਿ ਉਹ ਸਬਤ ਦਾ ਦਿਨ ਇੱਕ ਖ਼ਾਸ ਦਿਨ ਸੀ। ³²ਇਸ ਲਈ ਸਿਪਾਹੀ ਗਏ ਅਤੇ ਪਹਿਲਾਂ ਉਹਨਾਂ ਦੇ ਹਾਂ ਆਦਮੀਆਂ ਦੀਆਂ ਲੱਤਾਂ ਤੋੜੀਆਂ, ਜੋ ਯਿਸੂ ਦੇ ਨਾਲ ਸਲੀਬ ਦਿੱਤੇ ਗਏ ਸਨ। ³³ਫਿਰ ਜਦੋਂ ਉਹ ਯਿਸੂ ਕੋਲ ਆਏ, ਉਹਨਾਂ ਦੇਖਿਆ ਕਿ ਉਹ ਪਹਿਲਾਂ ਹੀ ਮਰ ਚੁੱਕੇ ਸਨ। ਇਸ ਲਈ ਉਹਨਾਂ ਯਿਸੂ ਦੀਆਂ ਲੱਤਾਂ ਨਾ ਤੋੜੀਆਂ। ³⁴ਪਰ ਇੱਕ ਸਿਪਾਹੀ ਨੇ ਉਹਨਾਂ ਦੀ ਵੱਖੀ ਦੇ ਵਿੱਚ ਨੇਜ਼ਾ ਮਾਰਿਆ, ਤੁਰੰਤ ਹੀ ਵੱਖੀ ਵਿੱਚੋਂ ਲਹੂ ਅਤੇ ਪਾਣੀ ਵਗ ਪਿਆ। ³⁵ਜਿਸ ਨੇ ਇਹ ਸਭ ਕੁਝ ਹੁੰਦਾ ਦੇਖਿਆ ਸੀ, ਉਸੇ ਨੇ ਇਹ ਗਵਾਹੀ ਦਿੱਤੀ ਹੈ। ਉਸ ਦੀ ਗਵਾਹੀ ਸੱਚੀ ਹੈ। ਉਹ ਆਪ ਵੀ ਜਾਣਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ। ³⁶ਇਹ ਇਸ ਲਈ ਹੋਇਆ ਕਿ ਧਰਮਗ੍ਰੰਥ ਦੀ ਇਹ ਗੱਲ ਪੂਰੀ ਹੋਵੇ, "ਉਸ ਦੀ ਕੋਈ ਹੱਡੀ ਨਾ ਤੋੜੀ ਗਈ।" ³⁷ਫਿਰ ਇੱਕ ਦੂਜੀ ਥਾਂ ਧਰਮਗ੍ਰੰਥ ਵਿੱਚ ਲਿਖਿਆ ਹੋਇਆ ਹੈ, "ਉਹ ਉਸ ਨੂੰ ਦੇਖਣਗੇ, ਜਿਨ੍ਹਾਂ ਉਸ ਨੂੰ ਵਿੰਨ੍ਹਿਆ ਹੈ।"

19:31 "ਜੋ ਉਹਨਾਂ ਦੇ ਸਰੀਰ ਸਬਤ ਦੇ ਦਿਨ ਸਲੀਬਾਂ ਉੱਤੇ ਨਾ ਰਹਿਣ" ਯਹੂਦੀ ਲਾਸ਼ ਨੂੰ ਰਸਮੀ ਤੌਰ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਨ ਬਾਰੇ ਬਹੁਤ ਚਿੰਤਤ ਸਨ (ਦੇਖੋ, ਬਿਵਸਥਾ ਸਾਰ 21:23), ਖਾਸ ਕਰਕੇ ਪਸਾਹ ਦੇ ਵੱਡੇ ਪਵਿੱਤਰ ਸਬਤ ਦੇ ਦਿਨ।

▣ "(ਕਿਉਂਕਿ ਉਹ ਸਬਤ ਦਾ ਦਿਨ ਇੱਕ ਖ਼ਾਸ ਦਿਨ ਸੀ)" ਇਸ ਦੀ ਦੋ ਤਰੀਕਿਆਂ ਨਾਲ ਵਿਆਖਿਆ ਕੀਤੀ ਗਈ ਹੈ।

1. ਪਸਾਹ ਦਾ ਭੋਜਨ ਅਤੇ ਸਬਤ ਦਾ ਦਿਨ ਇਸ ਖਾਸ ਸਾਲ ਦੇ ਨਾਲ ਮੇਲ ਖਾਂਦਾ ਸੀ (ਯਹੂਦੀ ਚੰਦਰਮਾ ਦਾ ਕੈਲੰਡਰ ਵਰਤਦੇ ਸਨ)
2. ਖਮੀਰੀ ਰੋਟੀ ਦਾ ਤਿਉਹਾਰ ਇਸ ਸਾਲ ਸਬਤ ਦੇ ਦਿਨ ਨਾਲ ਮੇਲ ਖਾਂਦਾ ਸੀ

ਪਸਾਹ ਅਤੇ ਖਮੀਰੀ ਰੋਟੀ ਦਾ ਤਿਉਹਾਰ (ਦੇਖੋ, ਰੂਚ 12) ਅੱਠ ਦਿਨਾਂ ਦਾ ਤਿਉਹਾਰ ਬਣ ਗਿਆ ਸੀ।

▣ "ਕਿ ਉਹਨਾਂ ਲੋਕਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਸਲੀਬਾਂ ਉੱਤੇ ਲਾਹ ਲਏ ਜਾਣ" ਜਾਹਰ ਹੈ ਕਿ ਇਹ ਪਹਿਲਾਂ ਵੀ ਹੋ ਚੁੱਕਿਆ ਸੀ। ਸਲੀਬ ਤੇ ਚੜ੍ਹਾਏ ਗਏ ਵਿਅਕਤੀਆਂ ਦੀਆਂ ਲੱਤਾਂ ਤੋੜਣ ਲਈ ਇਕ ਵੱਡੀ ਹਥੌੜੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਅਕਸਰ ਸਲੀਬ ਤੇ ਸਾਹ ਨਾ ਆਉਣ ਨਾਲ ਮੌਤ ਹੁੰਦੀ ਸੀ। ਲੱਤਾਂ ਨੂੰ ਤੋੜਣ ਨਾਲ ਇਹ ਜਲਦੀ ਹੋ ਜਾਂਦਾ ਸੀ ਕਿਉਂਕਿ ਵਿਅਕਤੀ ਸਾਹ ਲੈਣ ਲਈ ਆਪਣੀਆਂ ਲੱਤਾਂ ਤੇ ਦਬਾਅ ਨਹੀਂ ਪਾ ਸਕਦਾ ਸੀ।

19:33 "ਉਹਨਾਂ ਦੇਖਿਆ ਕਿ ਉਹ ਪਹਿਲਾਂ ਹੀ ਮਰ ਚੁੱਕੇ ਸਨ। ਇਸ ਲਈ ਉਹਨਾਂ ਯਿਸੂ ਦੀਆਂ ਲੱਤਾਂ ਨਾ ਤੇੜੀਆਂ" ਇਹ ਕੂਚ 12:46; ਗਿਣਤੀ 9:12 ਅਤੇ ਜ਼ਬੂਰ 34:20 ਦੀ ਭਵਿੱਖਬਾਣੀ ਦਾ ਪੂਰਾ ਹੋਣਾ ਹੋ ਸਕਦਾ ਹੈ।

19:34 "ਇੱਕ ਸਿਪਾਹੀ ਨੇ ਉਹਨਾਂ ਦੀ ਵੱਖੀ ਦੇ ਵਿੱਚ ਨੇਜ਼ਾ ਮਾਰਿਆ, ਤੁਰੰਤ ਹੀ ਵੱਖੀ ਵਿੱਚੋਂ ਲਹੂ ਅਤੇ ਪਾਣੀ ਵਗ ਪਿਆ" ਇਹ ਚਸਮਦੀਦ ਡਾਕਟਰੀ ਵਿਸਥਾਰ ਹੈ ਕਿ ਉਹ ਸੱਚਮੁੱਚ ਮਰ ਗਿਆ ਸੀ ਅਤੇ ਇਸ ਤਰ੍ਹਾਂ ਇਹ ਯਿਸੂ ਮਸੀਹ ਦੀ ਸੱਚੀ ਮਨੁੱਖਤਾ ਦਾ ਦਾਅਵਾ ਕਰਦਾ ਸੀ। ਯੂਹੰਨਾ ਦੀ ਇੰਜੀਲ ਅਤੇ ਨਾਲ ਹੀ 1 ਯੂਹੰਨਾ, ਵੱਧ ਰਹੇ ਨੋਸਟੀਸਿਜ਼ਮ ਦੇ ਦਿਨਾਂ ਵਿੱਚ ਲਿਖਿਆ ਗਿਆ ਸੀ ਜਿਸਨੇ ਯਿਸੂ ਦੇ ਪਰਮੇਸ਼ਰ ਹੋਣ ਦੀ ਪੁਸ਼ਟੀ ਕੀਤੀ ਪਰ ਉਸਦੀ ਮਨੁੱਖਤਾ ਨੂੰ ਇਨਕਾਰਿਆ ਸੀ।

19:35 ਇਹ ਆਇਤ ਯੂਹੰਨਾ ਦੀ ਟਿੱਪਣੀ ਹੈ, ਜੋ ਘਟਨਾਵਾਂ (1) ਰਾਤ ਦੀਆਂ ਆਜ਼ਮਾਇਸ਼ਾਂ; (2) ਰੋਮੀ ਆਜ਼ਮਾਇਸ਼ਾਂ; ਅਤੇ (3) ਸਲੀਬ ਦੀ ਮੌਤ ਦਾ ਇਕਲੋਤਾ ਚਸਮਦੀਦ ਗਵਾਹ ਸੀ। ਯਿਸੂ ਦੀ ਮੌਤ ਬਾਰੇ ਇਹ ਟਿੱਪਣੀ 20:30-31 ਦੇ ਸਮਾਨ ਹੈ, ਜੋ ਇੰਜੀਲ ਦੇ ਖੁਸ਼-ਖਬਰੀ ਦੇ ਉਦੇਸ਼ ਨੂੰ ਦਰਸਾਉਂਦਾ ਹੈ (ਦੇਖੋ, ਯੂਹੰਨਾ 21:24)। ਯੂਹੰਨਾ 1:8 ਤੇ [ਖਾਸ ਵਿਸ਼ਾ: ਯਿਸੂ ਦੇ ਗਵਾਹ](#) ਦੇਖੋ

ਵਾਕ ਦੇ ਅਖੀਰ ਵਿਚਲੀ ਕਿਰਿਆ ਯੂਨਾਨੀ ਹੱਥ-ਲਿਖਤਾਂ ਵਿੱਚ ਵੱਖ-ਵੱਖ ਹੈ। ਕਈ ਵਚਨਾਂ ਵਿੱਚ ਇਹ ਵਰਤਮਾਨ ਵਾਕ ਅਤੇ ਕਈ ਵਚਨਾਂ ਵਿੱਚ ਇਹ ਭੂਤਕਾਲ ਵਾਕ ਹੈ। ਜੇਕਰ ਇਹ ਅਸਲ ਵਿੱਚ ਅਨਿਸ਼ਚਿਤ ਭੂਤਕਾਲ ਹੈ ਤਾਂ ਇਹ ਅਵਿਸ਼ਵਾਸੀਆਂ ਤੇ ਕੇਂਦਰਿਤ ਹੈ, ਜਿਵੇਂ ਯੂਹੰਨਾ 20:30-31 ਹੈ। ਪਰ ਜੇਕਰ ਇਹ ਵਰਤਮਾਨ ਹੈ ਤਾਂ ਇਹ ਵਿਸ਼ਵਾਸ ਜਾਰੀ ਰੱਖਣ ਅਤੇ ਵਿਕਸਿਤ ਕਰਨ ਤੇ ਕੇਂਦਰਿਤ ਹੈ। ਯੂਹੰਨਾ ਦੀ ਇੰਜੀਲ ਦੋਹਾਂ ਸਮੂਹਾਂ ਲਈ ਨਿਰਦੇਸ਼ਤ ਲੱਗਦੀ ਹੈ।

▣ "ਸੱਚੀ. . . ਸੱਚ" ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਦੇਖੋ।

19:36 ਇਹ ਕੂਚ 12:46; ਗਿਣਤੀ 9:12; ਜਾਂ ਜ਼ਬੂਰ 34:20 ਤੋਂ ਪਸਾਰ ਦੇ ਲੇਲੇ ਦਾ ਹਵਾਲਾ ਦੇ ਸਕਦਾ ਹੈ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਹ ਕਿਸ ਚੀਜ਼ ਦਾ ਹਵਾਲਾ ਦੇ ਰਿਹਾ ਹੈ: (1) ਵਿੰਨ੍ਹਿਆ ਹੋਇਆ ਜਾਂ (2) ਤੇੜਿਆ ਗਿਆ। ਯਿਸੂ ਨੇ ਖੁਦ 40 ਦਿਨਾਂ ਦੌਰਾਨ ਸ਼ੁਰੂਆਤੀ ਕਲੀਸਿਯਾ ਨੂੰ ਇਹ ਲਿਖਤ ਦਿਖਾਈ ਸੀ ਜਦੋਂ ਉਹ ਜੀ ਉੱਠਣ ਤੋਂ ਬਾਅਦ ਧਰਤੀ ਤੇ ਰਿਹਾ ਸੀ (ਦੇਖੋ, ਲੂਕਾ 24:27; ਰਸੂਲਾਂ ਦੇ ਕਰਤੱਬ 1:2-3)। ਸ਼ੁਰੂਆਤੀ ਕਲੀਸਿਯਾ ਦਾ ਪ੍ਰਚਾਰ (ਰਸੂਲਾਂ ਦੇ ਕਰਤੱਬ ਵਿੱਚ) ਪੁਰਾਣੇ ਨੇਮ ਦੀਆਂ ਪੂਰੀਆਂ ਹੋਇਆ ਭਵਿੱਖਬਾਣੀਆਂ ਨੂੰ ਦਰਸਾਉਂਦਾ ਹੈ ਜਿਹੜੀਆਂ ਯਿਸੂ ਨੇ ਉਨ੍ਹਾਂ ਨੂੰ ਦਿਖਾਈਆਂ ਸਨ।

19:37 ਇਹ ਜ਼ਕਰਯਾਹ 12:10 ਦਾ ਹਵਾਲਾ ਹੈ ਜੋ ਇਹ ਮਹਾਨ ਵਾਅਦਾ ਹੈ ਕਿ

1. ਇਸਰਾਏਲ ਇੱਕ ਦਿਨ ਵਿਸ਼ਵਾਸ ਵਿੱਚ, ਯਿਸੂ, ਮਸੀਹ ਵੱਲ ਮੁੜਣਗੇ (ਦੇਖੋ, ਪ੍ਰਕਾਸ਼ ਦੀ ਪੇਥੀ 1:7)
2. ਬਹੁਤ ਸਾਰੇ ਯਹੂਦੀ ਜਿਨ੍ਹਾਂ ਨੇ ਪਹਿਲਾਂ ਹੀ ਯਿਸੂ ਤੇ ਵਿਸ਼ਵਾਸ ਕੀਤਾ ਸੀ ਉਸ ਦੀ ਮੌਤ ਤੇ ਸੋਗ ਕਰ ਰਹੇ ਸਨ
3. ਇਹ ਰੋਮੀ ਸਿਪਾਹੀਆਂ ਨੂੰ ਦਰਸਾਉਂਦਾ ਹੈ (ਮੱਤੀ 27:54) ਜੋ ਪਰਾਈਆਂ ਕੌਮਾਂ ਦਾ ਹਵਾਲਾ ਦਿੰਦੇ ਹਨ (ਦੇਖੋ, ਯੂਹੰਨਾ 12:32)

ਇਹ ਦਿਲਚਸਪ ਹੈ ਕਿ ਇਹ ਹਵਾਲਾ ਸਪੱਸ਼ਟ ਤੌਰ ਤੇ ਮੈਸੇਰੈਟਿਕ ਇਬਰਾਨੀ ਵਚਨ ਤੋਂ ਹੈ ਨਾ ਕਿ ਸੇਪਟੂਜਿਨ ਤੋਂ ਜਿਸ ਨੂੰ ਇੰਜੀਲ ਦੇ ਲੇਖਕ ਆਮ ਤੌਰ ਤੇ ਵਰਤਦੇ ਹਨ। ਸੇਪਟੂਜਿਨ ਵਿੱਚ "ਮਖੋਲ ਕੀਤਾ ਗਿਆ" ਹੈ ਪਰ ਮੈਸੇਰੈਟਿਕ ਵਿੱਚ "ਵਿੰਨ੍ਹਿਆ ਗਿਆ" ਹੈ।

ਯੂਹੰਨਾ 19:38-42

³⁸ਇਸ ਦੇ ਪਿੱਛੋਂ ਅਰਮਿਤਿਆ ਦੇ ਰਹਿਣ ਵਾਲੇ ਯੂਸਫ਼ ਨੇ, (ਜੋ ਯਹੂਦੀਆਂ ਦੇ ਡਰ ਕਰਕੇ ਯਿਸੂ ਦਾ ਗੁਪਤ ਚੇਲਾ ਸੀ), ਪਿਲਾਤੂਸ ਕੋਲੋਂ ਯਿਸੂ ਦੀ ਲਾਸ਼ ਨੂੰ ਲੈ ਜਾਣ ਦੀ ਆਗਿਆ ਮੰਗੀ। ਪਿਲਾਤੂਸ ਨੇ ਉਸ ਨੂੰ ਆਗਿਆ ਦੇ ਦਿੱਤੀ। ਇਸ ਲਈ ਉਹ ਆਇਆ ਅਤੇ ਯਿਸੂ ਦੀ ਲਾਸ਼ ਨੂੰ ਲੈ ਗਿਆ। ³⁹ਨਿਕੁਦੇਮੁਸ ਵੀ ਜੋ ਇੱਕ ਵਾਰੀ ਰਾਤ ਨੂੰ ਯਿਸੂ ਕੋਲ ਆਇਆ ਸੀ, ਪੰਤਾਲੀ ਕਿਲੇ ਦੇ ਲਗਭਗ ਗੰਧਰਸ, ਜੋ ਦੂਜੇ

ਕੀਮਤੀ ਸੁਗੰਧਿਤ ਪਦਾਰਥਾਂ ਨਾਲ ਮਿਲੀ ਹੋਈ ਸੀ, ਲੈ ਕੇ ਆਇਆ।⁴⁰ ਇਹਨਾਂ ਦੋਹਾਂ ਨੇ ਯਿਸੂ ਦੀ ਲਾਸ਼ ਨੂੰ ਸੁਗੰਧਾਂ ਮਲ ਕੇ, ਇੱਕ ਮਲਮਲ ਦੇ ਕੱਪੜੇ ਵਿੱਚ, ਯਹੂਦੀਆਂ ਦੀ ਦੱਬਣ ਦੀ ਰੀਤ ਅਨੁਸਾਰ ਲਪੇਟਿਆ।⁴¹ ਜਿੱਥੇ ਯਿਸੂ ਨੂੰ ਸਲੀਬ ਦਿੱਤੀ ਗਈ ਸੀ, ਉੱਥੇ ਇੱਕ ਬਾਗ ਸੀ ਅਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ, ਜਿਸ ਵਿੱਚ ਅਜੇ ਤਕ ਕੋਈ ਨਹੀਂ ਰੱਖਿਆ ਗਿਆ ਸੀ।⁴² ਇਸ ਲਈ ਉਹਨਾਂ ਨੇ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਕਾਰਨ ਯਿਸੂ ਨੂੰ ਉੱਥੇ ਹੀ ਰੱਖਿਆ ਕਿਉਂਕਿ ਉਹ ਕਬਰ ਨੇੜੇ ਸੀ।

19:38-39 "ਯੂਸਫ਼. . . ਨਿਕੁਦੇਮਸ" ਮਹਾਸਭਾ ਦੇ ਇਹ ਦੋ ਅਮੀਰ ਅਤੇ ਪ੍ਰਭਾਵਸ਼ਾਲੀ ਮੈਂਬਰ ਯਿਸੂ ਦੇ ਗੁਪਤ ਚੇਲੇ ਸਨ ਜੋ ਇੱਕ ਨਾਜ਼ੁਕ ਅਤੇ ਖਤਰਨਾਕ ਸਮੇਂ ਵਿੱਚ ਜਨਤਕ ਹੋਏ ਸਨ।

19:39 "ਪੰਤਾਲੀ ਕਿਲੇ ਦੇ ਲਗਭਗ ਗੰਧਰਸ, ਜੋ ਦੂਜੇ ਕੀਮਤੀ ਸੁਗੰਧਿਤ ਪਦਾਰਥਾਂ ਨਾਲ ਮਿਲੀ ਹੋਈ ਸੀ, ਲੈ ਕੇ ਆਇਆ" ਇਹ ਪਹਿਲੀ ਸਦੀ ਦੇ ਯਹੂਦੀ ਲੋਕਾਂ ਦਾ ਰਵਾਇਤੀ ਖੁਸ਼ਬੂ ਵਾਲਾ ਦਫਨਾਉਣ ਵਾਲਾ ਮਸਾਲਾ ਸੀ। ਇਸਦੀ ਰਕਮ ਬਹੁਤ ਜ਼ਿਆਦਾ ਹੁੰਦੀ ਸੀ; ਬਹੁਤ ਸਾਰੇ ਇਸ ਨੂੰ ਯਿਸੂ ਦੇ ਰਾਜੇ ਵਾਂਗ ਦਫਨਾਉਣ ਦੇ ਪ੍ਰਤੀਕ ਵਜੋਂ ਦੇਖਦੇ ਹਨ (ਦੇਖੋ, 2 ਇਤਿਹਾਸ 16:14)।

"ਮਿਸ਼ਰਣ" (*ਮਿਗਮਾ* *migma*) ਯੂਨਾਨੀ ਸ਼ਬਦ MSS P⁶⁶, κ^2 , A, D, L, ਅਤੇ ਕਲੀਸਿਯਾ ਦੇ ਜ਼ਿਆਦਾਤਰ ਫਾਦਰਾਂ ਅਤੇ ਸੰਸਕਰਣਾਂ ਵਿੱਚ ਪਾਇਆ ਜਾਂਦਾ ਹੈ, ਹੈਰਾਨੀ ਨਾਲ MSS κ^* , B, W, ਅਤੇ ਕੁਝ ਸੰਸਕਰਣਾਂ ਵਿੱਚ "ਬੰਡਲ" (*ਏਲੀਗਮਾ* *eligma*) ਵਿੱਚ ਬਦਲਿਆ ਗਿਆ ਹੈ। UBS⁴ "ਮਿਸ਼ਰਣ" ਨੂੰ "B" ਰੇਟਿੰਗ ਦਿੰਦੀ ਹੈ (ਲਗਭਗ ਨਿਸ਼ਚਿਤ)।

ਖਾਸ ਵਿਸ਼ਾ: ਦਫਨਾਉਣ ਲਈ ਮਸਾਲੇ SPECIAL TOPIC: Burial Spices

ਖਾਸ ਵਿਸ਼ਾ: ਦਫਨਾਉਣ ਲਈ ਮਸਾਲੇ

- A. ਗੰਧਰਸ, ਅਰਬ ਦੇ ਰੁੱਖਾਂ ਤੋਂ ਇੱਕ ਖੁਸ਼ਬੂਦਾਰ ਗੂੰਦ (BDB 600, KB 629; ਦੇਖੋ UBS, *Fauna and Flora of the Bible*, ਪੰਨੇ 147-148)
1. ਇਸ ਮਸਾਲੇ ਦਾ ਪੁਰਾਣੇ ਨੇਮ ਵਿੱਚ ਬਾਰਾਂ ਵਾਰ ਜ਼ਿਕਰ ਕੀਤਾ ਗਿਆ ਹੈ, ਖਾਸਕਰ ਬੁੱਧ ਸਾਹਿਤ ਵਿੱਚ ਇੱਕ ਅਤਰ ਵਜੋਂ (ਦੇਖੋ, ਜ਼ਬੂਰ 45:8; ਸਰੇਸਟ ਗੀਤ 1:13; 4:14; 5:1,5)
 2. ਇਹ ਉਨ੍ਹਾਂ ਤੋਹਫਿਆਂ ਵਿੱਚੋਂ ਇੱਕ ਸੀ ਜੋ ਜੇਤਸੀਆਂ ਦੁਆਰਾ ਬੱਚੇ ਯਿਸੂ ਨੂੰ ਦਿੱਤੇ ਗਏ ਸਨ (ਮੱਤੀ 2:11)
 3. ਇਸਦਾ ਬਹੁਤ ਵਧੀਆ ਪ੍ਰਤੀਕ ਹੈ
 - a. "ਪਵਿੱਤਰ ਮਸਹ ਕਰਨ ਵਾਲੇ ਤੇਲ" ਵਿੱਚ ਵਰਤਿਆ ਗਿਆ (ਕੂਚ 30:23-25)
 - b. ਇੱਕ ਰਾਜੇ ਲਈ ਤੋਹਫੇ ਵਜੋਂ ਵਰਤਿਆ ਗਿਆ (ਮੱਤੀ 2:11)
 - c. ਯਿਸੂ ਨੂੰ ਉਸਦੇ ਦਫਨਾਉਣ ਸਮੇਂ ਮਸਹ ਕਰਨ ਲਈ ਵਰਤਿਆ ਗਿਆ (ਦੇਖੋ, ਯੂਹੰਨਾ 19:39 ਅਤੇ ਯੂਹੰਨਾ 11:2 ਵਿੱਚ ਪ੍ਰਤੀਕ ਵਜੋਂ)। ਇਹ ਤਾਲਮੁਦ ਵਿੱਚ ਦੱਸੇ ਗਏ ਯਹੂਦੀ ਰੀਤੀ ਰਿਵਾਜ ਅਨੁਸਾਰ ਸੀ
 - d. ਯਹੂਸਲਮ ਦੀਆਂ ਔਰਤਾਂ ਦੁਆਰਾ ਦਰਦ ਨੂੰ ਘੱਟ ਕਰਨ ਲਈ ਉਨ੍ਹਾਂ ਆਦਮੀਆਂ ਨੂੰ ਦਿੱਤਾ ਗਿਆ ਜਿਹੜੇ ਕੋਹੜੇ ਖਾਣ ਤੋਂ ਬਾਅਦ ਸਲੀਬ ਚੜ੍ਹਾਉਣ ਲਈ ਲਜਾਏ ਜਾਂਦੇ ਸਨ (ਦੇਖੋ, ਮਰਕੁਸ 15:23)
- B. ਅਗਰ, ਇੱਕ ਖੁਸ਼ਬੂਦਾਰ ਕਿਸਮ ਦੀ ਲੱਕੜ (BDB 14 III, KB 19)
1. ਸੁਗੰਧਿਤ ਅਤਰ ਨਾਲ ਜੁੜਿਆ ਹੋਇਆ (ਦੇਖੋ, ਗਿਣਤੀ 24:6; ਜ਼ਬੂਰ 45:8; ਕਹਾਉਤਾਂ 7:17; ਸਰੇਸਟ ਗੀਤ 4:14; ਦੇਖੋ, UBS, *Fauna and Flora of the Bible*, ਪੰਨੇ 90-91)
 2. ਗੰਧਰਸ ਨਾਲ ਮਿਲਾ ਕੇ ਇਸ ਦੀ ਵਰਤੋਂ ਮਿਸਰ ਦੇ ਲੋਕਾਂ ਦੁਆਰਾ ਲਾਸ਼ ਨੂੰ ਸੁਗੰਧਿਤ ਰੱਖਣ ਲਈ ਕੀਤੀ ਜਾਂਦੀ ਸੀ

3. ਨਿਕੁਦੇਮੁਸ ਯਿਸੂ ਨੂੰ ਦਫਨਾਉਣ ਅਤੇ ਉਸ ਨੂੰ ਮਸਹ ਕਰਨ ਲਈ ਇਸ ਨੂੰ ਇਕ ਵੱਡੀ ਮਾਤਰਾ ਵਿਚ ਲੈ ਕੇ ਆਇਆ (ਦੇਖੋ, ਯੂਹੰਨਾ 19:39)। ਇਹ ਤਾਲਮੁਦ ਵਿਚ ਦੱਸੇ ਗਏ ਯਹੂਦੀ ਰੀਤੀ ਰਿਵਾਜਾਂ ਅਨੁਸਾਰ ਸੀ। ਦੇਖੋ [ਖਾਸ ਵਿਸ਼ਾ: ਦਫਨਾਉਣ ਦੀਆਂ ਰਸਮਾਂ](#)

Copyright © 2014 [Bible Lessons International](#)

19:40 "ਦੇਹਾਂ ਨੇ ਯਿਸੂ ਦੀ ਲਾਸ਼ ਨੂੰ ਸੁਗੰਧਾਂ ਮਲ ਕੇ, ਇੱਕ ਮਲਮਲ ਦੇ ਕੱਪੜੇ ਵਿੱਚ ਲਪੇਟਿਆ" ਮਸਾਲੇ ਦੇ ਉਦੇਸ਼ਾਂ ਲਈ ਸਨ: (1) ਦੁਰਗੰਧ ਨੂੰ ਮਾਰਨ ਲਈ (2) ਲਾਸ਼ ਵਾਲੇ ਕੱਪੜੇ ਨੂੰ ਜ਼ਮੀਨ ਨਾਲ ਚਿਪਕਾਉਣ ਲਈ

19:41 "ਜਿੱਥੇ ਯਿਸੂ ਨੂੰ ਸਲੀਬ ਦਿੱਤੀ ਗਈ ਸੀ, ਉੱਥੇ ਇੱਕ ਬਾਗ ਸੀ" ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਜਲਦੀ ਨੂੰ ਸਮਝੀਏ ਜਿਸ ਨਾਲ ਯੂਸਫ਼ ਅਤੇ ਨਿਕੁਦੇਮੁਸ ਨੇ ਕੰਮ ਕੀਤਾ ਸੀ। ਯਿਸੂ ਦੀ ਮੌਤ ਦੁਪਹਿਰ 3:00 P.M. ਵਜੇ ਹੋ ਗਈ ਸੀ ਅਤੇ ਸ਼ਾਮ 6:00 P.M., ਵਜੇ ਤੱਕ ਕਬਰ ਵਿਚ ਰੱਖਣਾ ਸੀ, ਜੋ ਯਹੂਦੀ ਪਸਾਹ ਦੇ ਸਬਤ ਦੀ ਸ਼ੁਰੂਆਤ ਸੀ।

▣ "ਇੱਕ ਨਵੀਂ ਕਬਰ ਸੀ, ਜਿਸ ਵਿੱਚ ਅਜੇ ਤਕ ਕੋਈ ਨਹੀਂ ਰੱਖਿਆ ਗਿਆ ਸੀ" ਅਸੀਂ ਮੱਤੀ 27:60 ਤੋਂ ਸਿੱਖਦੇ ਹਾਂ ਕਿ ਇਹ ਯੂਸਫ਼ ਦੀ ਆਪਣੀ ਕਬਰ ਸੀ। ਇਹ ਯਸ਼ਾਯਾਹ 53:9 ਦੀ ਪੂਰਤੀ ਹੈ ਜੋ ਮੱਤੀ 27:57 ਵਿਚ ਲਿਖਿਆ ਹੋਇਆ ਹੈ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਸਿਪਾਹੀਆਂ ਨੇ ਯਿਸੂ ਨੂੰ ਕਿਉਂ ਕੋਹਿਆ ਅਤੇ ਮਖੋਲ ਕੀਤਾ?
2. ਪਿਲਾਤੂਸ ਦੁਆਰਾ ਯਿਸੂ ਨੂੰ ਆਜ਼ਾਦ ਕਰਨ ਦੀ ਵਾਰ-ਵਾਰ ਕੋਸ਼ਿਸ਼ ਦੀ ਕੀ ਮਹੱਤਤਾ ਸੀ?
3. ਯੂਹੰਨਾ 19:15 ਵਿਚ ਯਹੂਦੀ ਜਾਜਕ ਦਾ ਬਿਆਨ ਇੰਨਾ ਹੈਰਾਨ ਕਰਨ ਵਾਲਾ ਕਿਉਂ ਹੈ?
4. ਸਲੀਬ ਦੇ ਵੇਰਵੇ ਹਰੇਕ ਇੰਜੀਲ ਵਿਚ ਵੱਖਰੇ-ਵੱਖਰੇ ਕਿਉਂ ਹਨ?
5. ਬਿਵਸਥਾ ਸਾਰ 21:23 ਯਿਸੂ ਦੀ ਸਲੀਬ ਨਾਲ ਸੰਬੰਧਿਤ ਕਿਵੇਂ ਹੈ?

Copyright © 2013 [Bible Lessons International](#)

ਯੂਹੰਨਾ 20

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਯਿਸੂ ਦਾ ਪੁਨਰ-ਉਥਾਨ	ਖਾਲੀ ਕਬਰ	ਪੁਨਰ-ਉਥਾਨ	ਖਾਲੀ ਕਬਰ	ਖਾਲੀ ਕਬਰ
20:1-10	20:1-10	20:1-10	20:1-10	20:1-2 20:3-10
ਯਿਸੂ ਮਰੀਅਮ ਮਗਦਲੀਨੀ ਨੂੰ ਦਿਖਾਈ ਦਿੰਦਾ ਹੈ	ਮਰੀਅਮ ਮਗਦਲੀਨੀ ਜੀਉਂਦੇ ਪ੍ਰਭੂ ਨੂੰ ਦੇਖਦੀ ਹੈ		ਯਿਸੂ ਮਰੀਅਮ ਮਗਦਲੀਨੀ ਨੂੰ ਦਿਖਾਈ ਦਿੰਦਾ ਹੈ	ਮਰੀਅਮ ਮਗਦਲੀਨੀ ਨੂੰ ਦਿਖਾਈ ਦੇਣਾ
20:11-18	20:11-18	20:11-18	20:11-13a 20:13b 20:14-15a 20:15b 20:16a 20:16b 20:17 20:18	20:11-18
ਯਿਸੂ ਦਾ ਚੇਲਿਆਂ ਨੂੰ ਦਿਖਾਈ ਦੇਣਾ	ਚੇਲਿਆਂ ਨੂੰ ਆਦੇਸ਼		ਯਿਸੂ ਦਾ ਚੇਲਿਆਂ ਨੂੰ ਦਿਖਾਈ ਦੇਣਾ	ਚੇਲਿਆਂ ਨੂੰ ਦਿਖਾਈ ਦੇਣਾ
20:19-23	20:19-23	20:19-23	20:19-23	20:19-23
ਯਿਸੂ ਅਤੇ ਥੋਮਸ	ਦੇਖਣਾ ਅਤੇ ਵਿਸ਼ਵਾਸ ਕਰਨਾ		ਯਿਸੂ ਅਤੇ ਥੋਮਸ	
20:24-29	20:24-29	20:24-29	20:24-25a 20:25b 20:26-27	20:24-29

			20:28	
			20:29	
ਕਿਤਾਬ ਦਾ ਉਦੇਸ਼	ਕਿ ਤੁਸੀਂ ਵਿਸ਼ਵਾਸ ਕਰੋ		ਕਿਤਾਬ ਦਾ ਉਦੇਸ਼	ਪਹਿਲਾ ਸਿੱਟਾ
20:30-31	20:30-31	20:30-31	20:30-31	20:30-31

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੌਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

1-29 ਆਇਤਾਂ ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਜੋ ਵਾਅਦਾ ਯਿਸੂ ਨੇ ਯੂਹੰਨਾ 14-17 ਵਿੱਚ ਰਸੂਲਾਂ ਨਾਲ ਕੀਤਾ ਸੀ ਉਹ ਪੁਨਰ-ਉਥਾਨ ਦੇ ਪਹਿਲੇ ਐਤਵਾਰ ਨੂੰ ਪੂਰਾ ਹੋ ਗਿਆ ਸੀ। ਯੂਹੰਨਾ 16:20. ਤੇ ਨੋਟ ਦੇਖੋ।
- B. ਇੰਜੀਲ ਦੇ ਬਿਰਤਾਂਤਾਂ ਵਿੱਚ ਪੁਨਰ-ਉਥਾਨ ਦੇ ਵੇਰਵੇ ਵੱਖਰੇ-ਵੱਖਰੇ ਹਨ ਕਿਉਂਕਿ
 1. ਉਹ ਚਸਮਦੀਦ ਬਿਰਤਾਂਤ ਹਨ
 2. ਕਈ ਸਾਲ ਲੰਘ ਗਏ ਸਨ
 3. ਹਰੇਕ ਨੇ ਇਕ ਚੁਣੇ ਹੋਏ ਸਮੂਹ ਨੂੰ ਲਿਖਿਆ ਅਤੇ ਵੱਖੋ-ਵੱਖਰੀਆਂ ਚੀਜ਼ਾਂ ਤੇ ਜ਼ੋਰ ਦਿੱਤਾ (ਦੇਖੋ, ਮੱਤੀ 28; ਮਰਕੁਸ 16; ਲੂਕਾ 24)

ਸ਼ਬਦ ਅਤੇ ਵਾਕੰਸ਼ ਅਧਿਐਨ

ਯੂਹੰਨਾ 20:1-10

¹ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਜਦੋਂ ਅਜੇ ਹਨੇਰਾ ਹੀ ਸੀ ਮਰੀਅਮ ਮਗਦਲੀਨੀ ਕਬਰ ਉੱਤੇ ਗਈ ਅਤੇ ਕੀ ਦੇਖਦੀ ਹੈ ਕਿ ਕਬਰ ਦੇ ਮੂੰਹ ਉੱਤੇ ਪੱਥਰ ਹਟਿਆ ਹੋਇਆ ਹੈ। ²ਇਸ ਲਈ ਉਹ ਦੌੜਦੀ ਹੋਈ ਸ਼ਮਊਨ ਪਤਰਸ ਅਤੇ ਦੂਜੇ ਚੇਲੇ ਦੇ ਕੋਲ ਗਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਉਹਨਾਂ ਨੂੰ ਦੱਸਿਆ, “ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ, ਪਤਾ ਨਹੀਂ, ਉਹਨਾਂ ਪ੍ਰਭੂ ਨੂੰ ਕਿੱਥੇ ਰੱਖਿਆ ਹੈ।” ³ਤਦ ਪਤਰਸ ਅਤੇ ਦੂਜਾ ਚੇਲਾ ਬਾਹਰ ਆਇਆ ਅਤੇ ਕਬਰ ਦੇ ਵੱਲ ਗਏ। ⁴ਉਹ ਦੋਵੇਂ ਦੌੜਦੇ ਹੋਏ ਜਾ ਰਹੇ ਸਨ, ਪਰ ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹਿਲਾਂ ਪਹੁੰਚ ਗਿਆ। ⁵ਉਸ ਨੇ ਕਬਰ ਦੇ ਮੂੰਹ ਉੱਤੇ ਝੁਕ ਕੇ ਅੰਦਰ

ਕਫਨ ਪਿਆ ਹੋਇਆ ਦੇਖਿਆ, ਪਰ ਅੰਦਰ ਨਾ ਗਿਆ। ⁶ਉਸਦੇ ਪਿੱਛੋਂ ਹੀ ਸ਼ਮਊਨ ਪਤਰਸ ਵੀ ਆ ਪਹੁੰਚਿਆ ਅਤੇ ਉਹ ਸਿੱਧਾ ਕਬਰ ਦੇ ਅੰਦਰ ਚਲਾ ਗਿਆ। ਉਸ ਨੇ ਕਫਨ ਨੂੰ ਉੱਥੇ ਪਿਆ ਦੇਖਿਆ, ⁷ਅਤੇ ਉਸ ਪਰਨੇ ਨੂੰ ਵੀ ਜਿਹੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਹੋਇਆ ਸੀ, ਪਰ ਉਹ ਕਫਨ ਦੇ ਨਾਲ ਨਹੀਂ ਸੀ, ਉਹ ਉਸੇ ਤਰ੍ਹਾਂ ਲਪੇਟਿਆ ਹੋਇਆ ਵੱਖਰਾ ਸਿਰਹਾਣੇ ਵੱਲ ਪਿਆ ਹੋਇਆ ਸੀ। ⁸ਫਿਰ ਉਸੇ ਵੇਲੇ ਦੂਜਾ ਚੇਲਾ ਵੀ, ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ, ਅੰਦਰ ਗਿਆ, ਦੇਖਿਆ ਅਤੇ ਵਿਸ਼ਵਾਸ ਕੀਤਾ। ⁹(ਕਿਉਂਕਿ ਉਹ ਉਸ ਸਮੇਂ ਤਕ ਵੀ ਧਰਮਗ੍ਰੰਥ ਦੀ ਇਹ ਗੱਲ ਨਹੀਂ ਸਮਝੇ ਸਨ ਕਿ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਹੈ।) ¹⁰ਫਿਰ ਉਹ ਦੋਵੇਂ ਚੇਲੇ ਘਰ ਵਾਪਿਸ ਚਲੇ ਗਏ।

20:1 "ਐਤਵਾਰ ਦੇ ਦਿਨ" ਇਹ ਐਤਵਾਰ ਸੀ, ਇਹ ਪਸਾਹ ਦੇ ਹਫਤੇ ਦੇ ਸਬਤ ਤੋਂ ਬਾਅਦ ਕੰਮ ਕਰਨ ਦਾ ਪਹਿਲਾ ਦਿਨ ਸੀ, ਜਦੋਂ ਹੈਕਲ ਦੇ ਵਿਚ ਪਹਿਲੇ ਫਲ ਦੀ ਭੇਟ ਦਿੱਤੀ ਜਾਂਦੀ ਸੀ। ਯਿਸੂ ਮੁਰਦਿਆਂ ਦਾ ਪਹਿਲਾਂ ਫਲ ਸੀ (ਦੇਖੋ, 1 ਕੁਰਿੰਥੀਆਂ 15:23)। ਐਤਵਾਰ ਦੀ ਰਾਤ ਨੂੰ ਯਿਸੂ ਦੇ ਪੇਸ਼ ਹੋਣ ਨੇ ਐਤਵਾਰ ਨੂੰ ਅਰਾਧਨਾ ਕਰਨ ਵਾਲੇ ਵਿਸ਼ਵਾਸੀਆਂ ਲਈ ਅਵਸਥਾ ਨਿਰਧਾਰਿਤ ਕੀਤੀ ਹੈ (ਅਰਥਾਤ., "ਪ੍ਰਭੂ ਦਾ ਦਿਨ," ਦੇਖੋ, ਯੂਹੰਨਾ 20:19, 26; ਲੂਕਾ 24:36ff; ਰਸੂਲਾਂ ਦੇ ਕਰਤੱਬ 20:7; 1 ਕੁਰਿੰਥੀਆਂ 16:2)।

▣ "ਮਰੀਅਮ ਮਗਦਲੀਨੀ" ਇਹ ਉਨ੍ਹਾਂ ਕਈ ਔਰਤਾਂ ਵਿੱਚੋਂ ਇੱਕ ਸੀ ਜੋ ਯਿਸੂ ਅਤੇ ਚੇਲਿਆਂ ਦੇ ਨਾਲ ਸਨ। ਗਲੀਲ ਵਿਚ ਯਿਸੂ ਨੇ ਉਸ ਨੂੰ ਕਈ ਭੂਤਾਂ ਤੋਂ ਬਚਾਇਆ ਸੀ (ਦੇਖੋ, ਮਰਕੁਸ 16:9 ਅਤੇ ਲੂਕਾ 8:2)। ਇਹ ਸਲੀਬ ਦੇ ਕੋਲ ਮੌਜੂਦ ਸੀ। ਯੂਹੰਨਾ 19:25 ਤੇ ਨੋਟ ਦੇਖੋ।

ਹਾਲਾਂਕਿ ਯੂਹੰਨਾ ਦੀ ਇੰਜੀਲ ਵਿਚ ਮਰੀਅਮ ਦੇ ਆਉਣ ਦੇ ਉਦੇਸ਼ ਨੂੰ ਨਹੀਂ ਦੱਸਿਆ ਗਿਆ, ਮਰਕੁਸ 16:1 ਅਤੇ ਲੂਕਾ 23:56 ਵਿਚ ਦੱਸਿਆ ਗਿਆ ਹੈ ਕਿ ਕੁਝ ਔਰਤਾਂ (ਦੇਖੋ, ਯੂਹੰਨਾ 20:2) ਮਸਾਲੇ ਨਾਲ ਯਿਸੂ ਦੇ ਸਰੀਰ ਨੂੰ ਮਸਹ ਕਰਨ ਲਈ ਸਵੇਰੇ ਆਈਆਂ ਸਨ। ਜ਼ਾਹਰ ਹੈ ਕਿ ਉਹ ਯੂਸਫ਼ ਅਤੇ ਨਿਕੁਦੇਮੁਸ ਦੇ ਮਸਹ ਬਾਰੇ ਨਹੀਂ ਜਾਣਦੀਆਂ ਸਨ ਜਾਂ ਸੋਚਦੀਆਂ ਸਨ ਕਿ ਇਸ ਨੂੰ ਪੂਰਕ ਕਰਨ ਦੀ ਜ਼ਰੂਰਤ ਹੈ।

▣ "ਜਦੋਂ ਅਜੇ ਹਨੇਰਾ ਹੀ ਸੀ" ਜ਼ਾਹਰ ਹੈ ਕਿ ਉਹ ਅਤੇ ਹੋਰ ਔਰਤਾਂ ਘਰ ਛੱਡ ਕੇ ਆਈਆਂ ਸਨ ਜਦੋਂ ਹਨੇਰਾ ਹੀ ਸੀ, ਪਰ ਜਦੋਂ ਉਹ ਪਹੁੰਚੀਆਂ ਤਾਂ ਸਵੇਰ ਹੋ ਗਈ ਸੀ (ਦੇਖੋ, ਮੱਤੀ 28:1; ਮਰਕੁਸ 16:2)।

▣ "ਕਬਰ ਦੇ ਮੂੰਹ ਉੱਤੇ ਪੱਥਰ ਹਟਿਆ ਹੋਇਆ ਹੈ" ਸ਼ਾਬਦਿਕ ਰੂਪ ਵਿਚ ਇਸ ਨੂੰ ਇਸਦੀ ਝਰੀ ਵਿੱਚੋਂ "ਕੱਢਿਆ ਗਿਆ" ਸੀ (ਦੇਖੋ, ਮੱਤੀ 28:2)। ਯਾਦ ਰੱਖੋ ਕਿ ਪੱਥਰ ਨੂੰ ਯਿਸੂ ਦੇ ਬਾਹਰ ਜਾਣ ਲਈ ਨਹੀਂ, ਪਰ ਕਬਰ ਵਿਚ ਚਸਮਦੀਦਾਂ ਨੂੰ ਦੇਖਣ ਲਈ ਹਟਾਇਆ ਗਿਆ ਸੀ। ਉਸਦੇ ਜੀ ਉੱਠਣ ਦੇ ਨਵੇਂ ਸਰੀਰ ਵਿਚ ਉਸ ਦੇ ਧਰਤੀ ਦੇ ਸਰੀਰ ਦੀਆਂ ਹੱਦਾਂ ਨਹੀਂ ਸਨ (ਜਿਵੇਂ ਕਿ., ਯੂਹੰਨਾ 20:19,26)।

20:2 "ਉਹ ਦੌੜਦੀ ਹੋਈ" ਜ਼ਾਹਰ ਹੈ ਕਿ ਉਹ ਛੇਤੀ ਹੀ ਕਬਰ ਨੂੰ ਛੱਡ ਕੇ ਚੇਲਿਆਂ ਨੂੰ ਇਹ ਦੱਸਣ ਲਈ ਗਈ ਕਿ ਯਿਸੂ ਇੱਥੇ ਨਹੀਂ ਹੈ (ਦੇਖੋ, ਮੱਤੀ 28:5)।

▣ "ਦੂਜੇ ਚੇਲੇ ਜਿਸ ਨੂੰ ਯਿਸੂ ਪਿਆਰ ਕਰਦਾ ਸੀ" ਪਿਆਰ ਲਈ ਇਹ ਯੂਨਾਨੀ ਸ਼ਬਦ *ਫਿਲੋਓ phileō* ਹੈ ਜਿਸ ਵਿਚ "ਭਾਈਚਾਰੇ ਦੇ ਪਿਆਰ" ਦੀ ਭਾਵਨਾ ਹੈ। ਹਾਲਾਂਕਿ, ਕੋਇਨੀ ਯੂਨਾਨੀ (300 B.C. – A.D. 300) ਵਿਚ ਇਸ ਨੂੰ *ਅਗਾਪਾਓ agapō* ਦੇ ਸਮਾਨਾਰਥੀ ਰੂਪ ਵਿਚ ਵਰਤਿਆ ਜਾ ਰਿਹਾ ਸੀ। ਜਿਸ ਚੇਲੇ ਦਾ ਜ਼ਿਕਰ ਕੀਤਾ ਗਿਆ ਹੈ ਉਹ ਯੂਹੰਨਾ, ਇੰਜੀਲ ਦਾ ਲੇਖਕ ਜਾਪਦਾ ਹੈ (ਦੇਖੋ, ਯੂਹੰਨਾ 20:4-8 ਅਤੇ 13:23)। ਇੱਥੇ ਉਹ ਪਤਰਸ ਨਾਲ ਜੁੜਿਆ ਹੋਇਆ ਹੈ।

▣ "ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ" ਇਹ ਇੱਕ ਅਨਿਸ਼ਚਿਤ ਭੂਤਕਾਲ ਕਿਰਿਆਸ਼ੀਲ ਸੰਕੇਤਕ ਹੈ (ਜਿਵੇਂ ਕਿ., ਮੁਕੰਮਲ ਕੰਮ)। ਯਿਸੂ ਉੱਥੇ ਨਹੀਂ ਸੀ। ਮਰੀਅਮ ਦੇ ਮਨ ਵਿਚ "ਉਹ" ਯਹੂਦੀ ਆਗੂਆਂ ਨੂੰ ਦਰਸਾਉਂਦਾ ਹੈ। ਜ਼ਾਹਰ ਹੈ ਕਿ ਰਸੂਲ ਅਤੇ ਉਪਰਲੇ ਕਮਰੇ ਵਿਚ ਮੌਜੂਦ ਚੇਲੇ ਪੁਨਰ-ਉਥਾਨ ਤੋਂ ਹੈਰਾਨ ਸਨ।

▣ "ਅਸੀਂ" ਇਸ ਵਿਚ ਮਰੀਅਮ ਮਗਦਲੀਨੀ, ਯਾਕੂਬ ਦੀ ਮਾਤਾ ਮਰੀਅਮ, ਸਲੋਮੀ, ਯੋਆਨਾ ਅਤੇ ਹੋਰ ਔਰਤਾਂ ਸ਼ਾਮਲ ਹਨ (ਦੇਖੋ, ਮੱਤੀ 28:1; ਮਰਕੁਸ 16:1; ਲੂਕਾ 24:10)।

20:4 "ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹਿਲਾਂ ਪਹੁੰਚ ਗਿਆ" ਸ਼ਾਇਦ ਯੂਹੰਨਾ ਰਸੂਲਾਂ ਵਿੱਚੋਂ ਸਭ ਤੋਂ ਛੋਟਾ ਸੀ (ਪਰੰਪਰਾ ਅਨੁਸਾਰ)।

20:5 "ਰੁੱਕ ਗਿਆ" ਇਸ ਸਮੇਂ ਦੀਆਂ ਕਬਰਾਂ ਦਾ ਹੇਠਲਾ ਰਸਤਾ ਲਗਭਗ 3 ਤੋਂ 4 ਫੁੱਟ ਉੱਚਾ ਹੁੰਦਾ ਸੀ (ਦੇਖੋ, ਯੂਹੰਨਾ 20:11) ਕਬਰ ਵਿਚ ਜਾਣ ਲਈ ਹੇਠਾਂ ਝੁਕਣਾ ਪਵੇਗਾ।

▣ "ਝੁਕ ਕੇ ਅੰਦਰ ਦੇਖਿਆ" ਇਹ ਸ਼ਾਬਦਿਕ ਰੂਪ ਵਿਚ "ਦੇਖਣ ਲਈ ਅੰਦਰ ਝਾਕਣਾ" ਹੈ। ਇਹ ਸਵੇਰ ਦੀ ਰੋਸ਼ਨੀ ਅਤੇ ਕਬਰ ਦੇ ਹਨੇਰੇ ਦੇ ਵਿਚਕਾਰ ਅੰਤਰ ਦੇ ਕਾਰਨ ਸੀ।

▣ "ਕਫ਼ਨ ਪਿਆ ਹੋਇਆ ਦੇਖਿਆ" ਕਿੱਥੇ ਅਤੇ ਕਿਵੇਂ ਕਫ਼ਨ ਪਿਆ ਹੋਇਆ ਸੀ ਇਹ ਯੂਨਾਨੀ ਵਚਨ ਵਿਚ ਨਿਰਧਾਰਿਤ ਨਹੀਂ ਕੀਤਾ ਗਿਆ ਹੈ। ਜੇਕਰ ਸਰੀਰ ਨੂੰ ਚੋਰੀ ਕੀਤਾ ਗਿਆ ਹੁੰਦਾ, ਕਫ਼ਨ ਵੀ ਨਾਲ ਹੀ ਲਿਆ ਜਾਂਦਾ ਕਿਉਂਕਿ ਮਸਾਲੇ ਇਕ ਗੂੰਦ ਵਾਂਗ ਕੰਮ ਕਰਦੇ ਸਨ!

20:6 "ਸ਼ਮਊਨ ਪਤਰਸ" ਸ਼ਮਊਨ (ਕੈਫਾਸ *Cephas*) ਉਸਦਾ ਇਬਰਾਨੀ (ਅਰਾਮੀ) ਨਾਮ ਸੀ, ਜਦੋਂ ਕਿ ਪਤਰਸ (*ਪੇਟਰੋਸ Petros*) ਉਸਦਾ ਯੂਨਾਨੀ ਨਾਮ ਸੀ ਜੋ ਉਸਨੂੰ ਯਿਸੂ ਦੁਆਰਾ ਦਿੱਤਾ ਗਿਆ ਸੀ। ਯੂਨਾਨੀ ਵਿਚ ਇਸਦਾ ਮਤਲਬ "ਇਕ ਵੱਖਰਾ ਪੱਥਰ ਜਾਂ ਵੱਡਾ ਗੋਲ-ਪੱਥਰ" ਸੀ (ਦੇਖੋ, ਮੱਤੀ 16:18)। ਅਰਾਮੀ ਵਿਚ *ਪੇਟਰੋਸ Petros* ਅਤੇ *ਪੇਟਰਾ Petra* ਵਿਚ ਕੋਈ ਅੰਤਰ ਨਹੀਂ ਹੈ।

20:7 "ਪਰਨੇ ਨੂੰ" ਚਿਹਰਾ ਇਕ ਵੱਖਰੇ ਪਰਨੇ ਵਿਚ ਲਪੇਟਿਆ ਹੋਇਆ ਸੀ (ਦੇਖੋ, ਯੂਹੰਨਾ 11:44)। ਇਹ ਸੰਭਵ ਹੈ ਕਿ ਇਹ ਪਰਨਾ ਵਰਤਿਆ ਜਾਂਦਾ ਸੀ: (1) ਚਿਹਰੇ ਤੇ ਰੱਖਣ ਲਈ (2) ਚਿਹਰੇ ਤੇ ਬੰਨਣ ਲਈ (ਦੇਖੋ, NJB) ਜਾਂ (3) ਜਬਾੜੇ ਨੂੰ ਉਸਦੇ ਸਥਾਨ ਤੇ ਬੰਨਣ ਲਈ (ਦੇਖੋ, TEV)।

▣ "ਵੱਖਰਾ ਸਿਰਹਾਣੇ ਵੱਲ ਪਿਆ ਹੋਇਆ ਸੀ" ਇਹ ਇਕ ਹੋਰ ਸੰਪੂਰਨ ਨਿਸ਼ਕਿਰਿਆ ਕ੍ਰਿਦੰਤ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕਿਸੇ ਦੁਆਰਾ ਇਸ ਨੂੰ ਜੋੜਣ ਲਈ ਵਿਸ਼ੇਸ਼ ਦੇਖਭਾਲ ਕੀਤੀ ਗਈ ਸੀ। ਜ਼ਾਹਰ ਹੈ ਕਿ ਇਸ ਨੇ ਯੂਹੰਨਾ ਦੇ ਧਿਆਨ ਨੂੰ ਖਿੱਚਿਆ ਅਤੇ ਵਿਸ਼ਵਾਸ ਨੂੰ ਵਧਾਇਆ (ਯੂਹੰਨਾ 20:8)।

20:8 "ਦੇਖਿਆ ਅਤੇ ਵਿਸ਼ਵਾਸ ਕੀਤਾ" ਯੂਹੰਨਾ ਨੇ ਸਰੀਰਕ ਸਬੂਤ ਦੇਖੇ ਅਤੇ ਵਿਸ਼ਵਾਸ ਕੀਤਾ ਕਿ ਯਿਸੂ ਜੀਉਂਦਾ ਹੈ! ਪੁਨਰ-ਉਥਾਨ ਵਿਚ ਵਿਸ਼ਵਾਸ ਇਕ ਮਹੱਤਵਪੂਰਣ ਅਧਿਆਤਮਿਕ ਮੁੱਦਾ ਬਣ ਗਿਆ ਜਾਂਦਾ ਹੈ।

1. ਰੋਮੀਆਂ 10:9-13

2. 1 ਕੁਰਿੰਥੀਆਂ 15

1 ਕੁਰਿੰਥੀਆਂ 15:12-19 ਨਤੀਜਿਆਂ ਦਾ ਇਕ ਚੰਗਾ ਸਾਰ ਹੈ ਜੋ ਯਿਸੂ ਮਸੀਹ ਦਾ ਪੁਨਰ-ਉਥਾਨ ਨਾ ਹੁੰਦਾ! ਪੁਨਰ-ਉਥਾਨ ਸ਼ੁਰੂਆਤੀ ਰਸੂਲਾਂ ਦੇ ਉਪਦੇਸ਼ਾਂ ਦੀ ਕੇਂਦਰੀ ਸੱਚਾਈ ਬਣ ਗਈ ਜਿਸ ਨੂੰ ਕੈਰੀਗਮਾ ਕਿਹਾ ਜਾਂਦਾ ਹੈ। ਯੂਹੰਨਾ 5:39 ਤੇ ਖਾਸ ਵਿਸ਼ਾ ਦੇਖੋ।

20:9 "ਉਹ ਧਰਮਗ੍ਰੰਥ ਦੀ ਇਹ ਗੱਲ ਨਹੀਂ ਸਮਝੇ ਸਨ" ਇਹ ਲੇਖਕ ਦੁਆਰਾ ਇਕ ਹੋਰ ਸੰਪਾਦਕੀ ਟਿੱਪਣੀ ਹੈ। ਇਹ ਜ਼ਬੂਰ 16:10 ਦਾ ਹਵਾਲਾ ਦੇ ਸਕਦਾ ਹੈ, ਜਿਸਦਾ ਪਤਰਸ ਨੇ ਪੰਤੇਕੁਸਤ ਦੇ ਦਿਨ ਰਸੂਲਾਂ ਦੇ ਕਰਤੱਬ 2:27 ਵਿਚ ਹਵਾਲਾ ਦਿੱਤਾ। ਹਾਲਾਂਕਿ, ਇਹ ਯਸ਼ਾਯਾਹ

53:10-12 ਜਾਂ ਹੋਸ਼ਿਆ 6:2 ਦਾ ਹਵਾਲਾ ਦੇ ਸਕਦਾ ਹੈ। ਮਹਾਸਭਾ ਨੇ ਉਸਦੇ ਪੁਨਰ-ਉਥਾਨ ਬਾਰੇ ਯਿਸੂ ਦੀ ਭਵਿੱਖਬਾਣੀ ਨੂੰ ਸਮਝ ਲਿਆ (ਦੇਖੋ, ਮੱਤੀ 27:62-66), ਜਦੋਂ ਕਿ ਚੇਲੇ ਇਸ ਨੂੰ ਨਹੀਂ ਸਮਝੇ। ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ!

ਇਸ ਆਇਤ ਨੇ ਇਸ ਸੱਚਾਈ ਨੂੰ ਮਜ਼ਬੂਤ ਕਰਨ ਲਈ ਅਧਿਆਤਮਿਕਤਾ ਅਨੁਸਾਰ ਕੰਮ ਕੀਤਾ ਕਿ ਆਤਮਾ ਅਜੇ ਚੇਲਿਆਂ ਉਤੇ ਪੂਰਨ ਰੂਪ ਵਿਚ ਨਹੀਂ ਆਇਆ ਸੀ। ਆਤਮਾ, ਇਕ ਵਾਰ ਦਿੱਤਾ ਗਿਆ, ਵਿਸ਼ਵਾਸੀਆਂ ਨੂੰ ਯਿਸੂ ਦੇ ਸ਼ਬਦਾਂ ਅਤੇ ਕੰਮਾਂ ਨੂੰ ਸਮਝਣ ਵਿਚ ਸਹਾਇਤਾ ਕਰੇਗਾ (ਦੇਖੋ, ਯੂਹੰਨਾ 2:22; 14:26)।

20:10 ਇਸਦਾ ਮਤਲਬ ਹੋ ਸਕਦਾ ਹੈ: (1) ਉਹ ਗਲੀਲ ਵਾਪਸ ਚਲੇ ਗਏ (ਦੇਖੋ, ਮੱਤੀ 26:32; 28:7, 10, 16; ਯੂਹੰਨਾ 21 ਵਿਚ ਉਨ੍ਹਾਂ ਨੂੰ ਗਲੀਲ ਦੀ ਝੀਲ ਵਿਚ ਮੱਛੀਆਂ ਵੜਦਿਆਂ ਦੇਖਿਆ ਗਿਆ) (2) ਉਹ ਯਰੂਸ਼ਲਮ ਵਿਚ ਆਪਣੇ ਨਿਵਾਸ ਘਰ ਵਿਚ ਚਲੇ ਗਏ। ਕਿਉਂਕਿ ਪੁਨਰ-ਉਥਾਨ ਤੋਂ ਬਾਅਦ ਦੇ ਅਨੁਭਵ ਉਪਰਲੇ ਕਮਰੇ ਵਿਚ ਸਨ, #2 ਦੀ ਵਧੇਰੇ ਸੰਭਾਵਨਾ ਹੈ।

ਯੂਹੰਨਾ 20:11-18

¹¹ਪਰ ਮਰੀਅਮ ਉੱਥੇ ਖਲੋਤੀ ਰੋਂਦੀ ਰਹੀ। ਰੋਂਦਿਆਂ ਹੀ ਉਸ ਨੇ ਕਬਰ ਦੇ ਵਿੱਚ ਝਾਤੀ ਮਾਰੀ ¹²ਅਤੇ ਦੋ ਸਵਰਗਦੂਤਾਂ ਨੂੰ ਚਿੱਟੇ ਵਸਤਰਾਂ ਵਿੱਚ ਜਿੱਥੇ ਯਿਸੂ ਦੀ ਲਾਸ਼ ਸੀ, ਬੈਠੇ ਹੋਏ ਦੇਖਿਆ, ਇੱਕ ਨੂੰ ਸਿਰ ਵਾਲੇ ਪਾਸੇ ਅਤੇ ਦੂਜੇ ਨੂੰ ਪੈਰਾਂ ਵੱਲ। ¹³ਸਵਰਗਦੂਤਾਂ ਨੇ ਮਰੀਅਮ ਨੂੰ ਕਿਹਾ, “ਬੀਬੀ, ਤੂੰ ਕਿਉਂ ਰੋਂਦੀ ਹੈਂ?” ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ, ਅਤੇ ਮੈਨੂੰ ਪਤਾ ਨਹੀਂ ਉਹਨਾਂ ਪ੍ਰਭੂ ਨੂੰ ਕਿੱਥੇ ਰੱਖਿਆ ਹੈ।” ¹⁴ਇਹ ਕਹਿ ਕੇ ਉਹ ਪਿੱਛੇ ਮੁੜੀ ਤਾਂ ਉਸ ਨੇ ਯਿਸੂ ਨੂੰ ਖਲੋਤੇ ਦੇਖਿਆ, ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯਿਸੂ ਹਨ। ¹⁵ਯਿਸੂ ਨੇ ਉਸ ਨੂੰ ਕਿਹਾ, “ਬੀਬੀ, ਤੂੰ ਕਿਉਂ ਰੋਂਦੀ ਹੈਂ? ਤੂੰ ਕਿਸ ਨੂੰ ਲੱਭ ਰਹੀ ਹੈਂ?” ਪਰ ਮਰੀਅਮ ਨੇ ਉਹਨਾਂ ਨੂੰ ਮਾਲੀ ਸਮਝਦੇ ਹੋਏ ਕਿਹਾ, “ਸ਼੍ਰੀਮਾਨ ਜੀ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ, ਮੈਂ ਉਹਨਾਂ ਨੂੰ ਲੈ ਜਾਵਾਂਗੀ।” ¹⁶ਯਿਸੂ ਨੇ ਉਸ ਨੂੰ ਕਿਹਾ, “ਮਰੀਅਮ!” ਇਹ ਸੁਣ ਕੇ ਉਹ ਮੁੜੀ ਅਤੇ ਇਕਦਮ ਇਬਰਾਨੀ ਵਿੱਚ ਬੋਲੀ, “ਰੱਬੂਨੀ” (ਜਿਸ ਦਾ ਅਰਥ ਹੈ, ਹੇ ਗੁਰੂ)। ¹⁷ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਅਜੇ ਨਾ ਰੋਕ, ਮੈਂ ਅਜੇ ਉੱਪਰ ਪਿਤਾ ਕੋਲ ਨਹੀਂ ਗਿਆ। ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਸ ਦੇ ਕੋਲ ਉੱਪਰ ਜਾ ਰਿਹਾ ਹਾਂ, ਜੇ ਮੇਰਾ ਪਿਤਾ ਅਤੇ ਤੁਹਾਡਾ ਪਿਤਾ, ਮੇਰਾ ਪਰਮੇਸ਼ਰ ਅਤੇ ਤੁਹਾਡਾ ਪਰਮੇਸ਼ਰ ਹੈ।” ¹⁸ਇਸ ਲਈ ਮਰੀਅਮ ਮਗਦਲੀਨੀ ਗਈ ਅਤੇ ਚੇਲਿਆਂ ਨੂੰ ਦੱਸਿਆ, “ਮੈਂ ਪ੍ਰਭੂ ਨੂੰ ਦੇਖਿਆ ਹੈ” ਅਤੇ ਨਾਲੇ ਉਹਨਾਂ ਨੂੰ ਪ੍ਰਭੂ ਦਾ ਸੰਦੇਸ਼ ਵੀ ਦਿੱਤਾ।

20:11 "ਰੋਂਦੀ ਰਹੀ" ਇਹ ਸ਼ਾਬਦਿਕ ਰੂਪ ਵਿਚ "ਵੈਣ ਪਾਉਣਾ" ਹੈ (ਦੇਖੋ, ਯੂਹੰਨਾ 11:31)। ਇਹ ਇਕ ਅਪੂਰਣ ਵਾਕ ਹੈ ਜੋ ਪਿੱਛਲੇ ਸਮੇਂ ਵਿਚ ਨਿਰੰਤਰ ਕੰਮ ਦੀ ਗੱਲ ਕਰਦਾ ਹੈ। ਪੂਰਬੀ ਸੰਸਕਾਰ ਦੇ ਅਭਿਆਸ ਬਹੁਤ ਭਾਵੁਕ ਹੁੰਦੇ ਹਨ।

20:12 "ਦੋ ਸਵਰਗਦੂਤ" ਯੂਹੰਨਾ ਅਤੇ ਲੂਕਾ (24:23) ਇਸ ਗੱਲ ਨਾਲ ਸਹਿਮਤ ਹਨ ਕਿ ਉੱਥੇ ਦੋ ਸਵਰਗਦੂਤ ਸਨ। ਮੱਤੀ ਜਿਸ ਕੋਲ ਆਮ ਤੌਰ ਤੇ ਹਰ ਚੀਜ਼ਾਂ ਦੇ ਹੁੰਦੀਆਂ ਹਨ (ਦੇਖੋ, ਯੂਹੰਨਾ 8:28; 9:27; 20:30), ਉਸ ਵਿਚ ਸਿਰਫ ਇਕ ਹੀ ਸਵਰਗਦੂਤ ਹੈ! ਇੰਜੀਲਾਂ ਵਿਚਲੇ ਅਸਪੱਸ਼ਟ ਅੰਤਰ ਦੀ ਇਹ ਇਕ ਉਦਾਹਰਣ ਹੈ।

ਇੰਜੀਲਾਂ ਚਸਮਦੀਦ ਗਵਾਹਾਂ ਦੇ ਬਿਰਤਾਂਤ ਹਨ ਜੋ ਯਿਸੂ ਦੇ ਸ਼ਬਦਾਂ ਅਤੇ ਕੰਮਾਂ ਨੂੰ ਆਪਣੇ (ਪ੍ਰੀਤ) ਅਧਿਆਤਮਿਕ ਉਦੇਸ਼ਾਂ ਅਤੇ ਆਪਣੇ ਸਮੂਹਾਂ ਲਈ ਚੁਣਦੇ, ਲੈਂਦੇ ਅਤੇ ਜੋੜਦੇ ਹਨ। ਆਧੁਨਿਕ ਪਾਠਕ ਅਕਸਰ ਇਹ ਸਵਾਲ ਪੁੱਛਦੇ ਹਨ ਕਿ (1) ਇੰਜੀਲਾਂ ਵਿੱਚੋਂ ਕਿਹੜਾ ਇਤਿਹਾਸਕ ਤੌਰ ਤੇ ਸਹੀ ਹੈ ਜਾਂ (2) ਪ੍ਰੀਤ ਲੇਖਕ ਦੁਆਰਾ ਦਰਜ ਕੀਤੀ ਗਈ ਘਟਨਾ ਜਾਂ ਸਿੱਖਿਆ ਬਾਰੇ ਵਧੇਰੇ ਇਤਿਹਾਸਕ ਵੇਰਵੇ ਭਾਲਦੇ ਹਨ। ਟਿੱਪਣੀਕਾਰ ਨੂੰ ਲਾਜ਼ਮੀ ਤੌਰ ਤੇ ਇਕ ਵਿਅਕਤੀਗਤ ਇੰਜੀਲ ਵਿਚ ਪ੍ਰਗਟ ਕੀਤੇ ਮੂਲ ਲੇਖਕ ਦੇ ਇਰਾਦੇ ਨੂੰ ਸਮਝਣਾ ਚਾਹੀਦਾ ਹੈ। ਇੰਜੀਲ ਨੂੰ ਸਮਝਣ ਲਈ ਸਾਨੂੰ ਹੋਰ ਇਤਿਹਾਸਕ ਵੇਰਵਿਆਂ ਦੀ ਜ਼ਰੂਰਤ ਨਹੀਂ ਹੈ।

▣ "ਚਿੱਟੇ ਵਸਤਰਾਂ ਵਿੱਚ" ਆਤਮਿਕ ਖੇਤਰ ਅਤੇ ਆਤਮਿਕ ਜੀਵ ਅਕਸਰ ਚਿੱਟੇ ਕੱਪੜੇ ਪਹਿਨੇ ਹੋਏ ਵਰਣਨ ਕੀਤੇ ਗਏ ਹਨ।

1. ਰੂਪਾਂਤਰਣ ਵੇਲੇ ਯਿਸੂ ਦੇ ਕੱਪੜੇ – ਮੱਤੀ 17:2; ਮਰਕੁਸ 9:3; ਲੂਕਾ 9:29
2. ਕਬਰ ਤੇ ਸਵਰਗਦੂਤ – ਮੱਤੀ 28:3; ਮਰਕੁਸ 16:5; ਲੂਕਾ 24:4; ਯੂਹੰਨਾ 20:12
3. ਯਿਸੂ ਦੇ ਸਵਰਗ ਜਾਣ ਤੇ ਸਵਰਗਦੂਤ – ਰਸੂਲਾਂ ਦੇ ਕਰਤੱਬ 1:10
4. ਮਹਿਮਾਮਈ ਮਸੀਹ ਨਾਲ ਸੰਤ – ਪ੍ਰਕਾਸ਼ ਦੀ ਪੋਥੀ 3:4-5,18
5. ਪਰਮੇਸ਼ਰ ਦੇ ਸਿੰਘਾਸਣ ਦੇ ਦੁਆਲੇ ਬਜ਼ੁਰਗ (ਦੂਤ) – ਪ੍ਰਕਾਸ਼ ਦੀ ਪੋਥੀ 4:4
6. ਪਰਮੇਸ਼ਰ ਦੇ ਸਿੰਘਾਸਣ ਦੇ ਅਧੀਨ ਸ਼ਹੀਦ ਲੋਕ – ਪ੍ਰਕਾਸ਼ ਦੀ ਪੋਥੀ 6:11
7. ਸਭ ਬਚਾਏ ਹੋਏ – ਪ੍ਰਕਾਸ਼ ਦੀ ਪੋਥੀ 7:9,13-14 (ਦੇਖੋ, ਦਾਨੀਏਲ 12:10)
8. ਸਵਰਗ ਦੀ ਸੈਨਾ (ਦੂਤ) – ਪ੍ਰਕਾਸ਼ ਦੀ ਪੋਥੀ 19:14
9. ਮਾਫ਼ੀ ਲਈ ਪੁਰਾਣੇ ਨੇਮ ਦੀ ਤਸਵੀਰ – ਜ਼ਬੂਰ 51:7; ਯਸ਼ਾਯਾਹ 1:18 (ਪਰਮੇਸ਼ਰ ਦੀ ਸੁੱਧਤਾ ਦਾ ਪ੍ਰਤੀਕ, ਦੇਖੋ, ਦਾਨੀਏਲ 7:9)

20:14 "ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯਿਸੂ ਹਨ" ਮਰੀਅਮ ਮਗਦਲੀਨੀ ਨੇ ਯਿਸੂ ਨੂੰ ਨਹੀਂ ਪਛਾਣਿਆ ਸੀ। ਇਸਦੇ ਸੰਭਵਿਤ ਕਾਰਨ ਹਨ:

1. ਉਸ ਦੀਆਂ ਅੱਖਾਂ ਵਿਚ ਹੰਝੂ ਸਨ
2. ਉਹ ਹਨੇਰੇ ਵਿਚੋਂ ਚਾਨਣ ਵੱਲ ਵੇਖ ਰਹੀ ਸੀ
3. ਯਿਸੂ ਦਾ ਰੂਪ ਕੁਝ ਵੱਖਰਾ ਸੀ (ਦੇਖੋ, ਮੱਤੀ 28:17 ਅਤੇ ਲੂਕਾ 24:16,37)

20:15 "ਸ੍ਰੀਮਾਨ" ਇਹ ਯੂਨਾਨੀ ਸ਼ਬਦ *ਕੁਰੀਓਸ kurios* ਹੈ। ਇਹ ਇੱਥੇ ਇਸਦੇ ਗੈਰ-ਅਧਿਆਤਮਿਕ ਅਰਥਾਂ ਵਿਚ ਵਰਤਿਆ ਗਿਆ ਹੈ (ਦੇਖੋ, ਯੂਹੰਨਾ 12:21)। ਇਸਦਾ ਅਰਥ "ਮਾਸਟਰ," "ਮਿਸਟਰ," "ਸ੍ਰੀਮਾਨ," "ਮਾਲਕ," "ਪਤੀ," ਜਾਂ "ਪ੍ਰਭੂ" ਹੋ ਸਕਦਾ ਹੈ। ਮਰੀਅਮ ਨੇ ਸੋਚਿਆ ਕਿ ਉਹ (1) ਇਕ ਮਾਲੀ ਜਾਂ (2) ਬਾਗ ਦੇ ਮਾਲਕ ਨਾਲ ਗੱਲ ਕਰ ਰਹੀ ਹੈ।

ਪਰ ਯੂਹੰਨਾ 20:28 ਤੇ ਇਸ ਦੀ ਅਧਿਆਤਮਿਕ ਵਰਤੋਂ ਨੂੰ ਧਿਆਨ ਵਿਚ ਰੱਖੋ!

▣ "ਜੇਕਰ" ਇਹ ਇਕ ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜੋ ਬੋਲਣ ਵਾਲੇ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ ਲਈ ਸਹੀ ਮੰਨਿਆ ਜਾਂਦਾ ਹੈ। ਉਸਦਾ ਵਿਸ਼ਵਾਸ ਸੀ ਕਿ ਕਿਸੇ ਨੇ ਲਾਸ਼ ਚੋਰੀ ਕੀਤੀ ਹੈ।

20:16 "ਮਰੀਅਮ. . . ਰੱਬੂਨੀ" ਮਰੀਅਮ ਸ਼ਾਬਦਿਕ ਤੌਰ ਤੇ ਮਿਰਯਮ (BDB 599) ਹੈ। ਇਹ ਦੋਵੇਂ ਸ਼ਬਦ ਅਰਾਮੀ ਹਨ ("ਇਬਰਾਨੀ" ਮਤਲਬ ਅਰਾਮੀ, ਦੇਖੋ, ਯੂਹੰਨਾ 5:2; 19:13,17,20)। ਜ਼ਾਹਰ ਹੈ ਕਿ ਯਿਸੂ ਨੇ ਉਸ ਦਾ ਨਾਮ ਇਕ ਵਿਸ਼ੇਸ਼ਤਾ ਨਾਲ ਕਿਹਾ ਸੀ। ਉਸਨੂੰ ਜ਼ਰੂਰ ਉਹੀ ਕਿਸਮ ਦਾ ਕੰਮ ਕਰਨਾ ਚਾਹੀਦਾ ਸੀ ਜੋ ਉਸਨੇ ਇੰਮਰੂਸ ਦੇ ਰਾਹ ਤੇ ਦੋ ਚੇਲਿਆਂ ਲਈ ਪ੍ਰਾਰਥਨਾ ਕਰਦੇ ਹੋਏ ਕੀਤਾ ਸੀ (ਦੇਖੋ, ਲੂਕਾ 24:30-31)। "ਰੱਬੂਨੀ" ਦੇ ਅਖੀਰ ਵਿਚ "ਮੈਂ" ਸ਼ਾਇਦ "ਮੇਰੇ ਰੱਬੀ," "ਮੇਰੇ ਸਵਾਮੀ," ਜਾਂ "ਮੇਰੇ ਮਾਸਟਰ" ਨੂੰ ਦਰਸਾ ਸਕਦਾ ਹੈ।

[ਖਾਸ ਵਿਸ਼ਾ: ਪੁਨਰ-ਉਥਾਨ ਤੋਂ ਬਾਅਦ ਯਿਸੂ ਦਾ ਦਿਖਾਈ ਦੇਣਾ SPECIAL TOPIC: Jesus' Post-Resurrection Appearances](#)

ਖਾਸ ਵਿਸ਼ਾ: ਪੁਨਰ-ਉਥਾਨ ਤੋਂ ਬਾਅਦ ਯਿਸੂ ਦਾ ਦਿਖਾਈ ਦੇਣਾ

ਯਿਸੂ ਨੇ ਆਪਣੇ ਜੀ ਉੱਠਣ ਦੀ ਪੁਸ਼ਟੀ ਕਰਨ ਲਈ ਆਪਣੇ ਆਪ ਨੂੰ ਕਈ ਲੋਕਾਂ ਨੂੰ ਦਿਖਾਇਆ

1. ਕਬਰ ਤੇ ਔਰਤਾਂ ਨੂੰ, ਮੱਤੀ 28:9

2. ਗਲੀਲ ਵਿਚ ਇੱਕਠੇ ਹੋਏ ਗਿਆਰਾਂ ਚੇਲਿਆਂ ਨੂੰ, ਮੱਤੀ 28:16
3. ਸਮਊਨ ਨੂੰ, ਲੂਕਾ 24:34
4. ਇੰਮਊਸ ਦੇ ਰਾਹ ਤੇ ਦੋ ਚੇਲਿਆਂ ਨੂੰ, ਲੂਕਾ 24:15
5. ਉਪਰਲੇ ਕਮਰੇ ਵਿਚ ਚੇਲਿਆਂ ਨੂੰ, ਲੂਕਾ 24:36
6. ਮਰੀਅਮ ਮਗਦਲੀਨੀ ਨੂੰ, ਯੂਹੰਨਾ 20:15
7. ਉਪਰਲੇ ਕਮਰੇ ਵਿਚ ਦਸ ਚੇਲਿਆਂ ਨੂੰ, ਯੂਹੰਨਾ 20:20
8. ਉਪਰਲੇ ਕਮਰੇ ਵਿਚ ਗਿਆਰਾਂ ਚੇਲਿਆਂ ਨੂੰ, ਯੂਹੰਨਾ 20:26
9. ਗਲੀਲ ਦੀ ਝੀਲ ਤੇ ਸੱਤ ਚੇਲਿਆਂ ਨੂੰ, ਯੂਹੰਨਾ 21:1
10. ਕੇਫਾਸ (ਪਤਰਸ) ਨੂੰ, 1 ਕੁਰਿੰਥੀਆਂ 15:5
11. ਬਾਰੂਹ (ਰਸੂਲਾਂ) ਨੂੰ, 1 ਕੁਰਿੰਥੀਆਂ 15:5
12. 500 ਭਰਾਵਾਂ ਨੂੰ, 1 ਕੁਰਿੰਥੀਆਂ 15:6, ਮੱਤੀ 28:16-17 ਨਾਲ ਮਿਲ ਕੇ
13. ਯਾਕੂਬ (ਉਸਦਾ ਸਰੀਰਕ ਪਰਿਵਾਰ) ਨੂੰ, 1 ਕੁਰਿੰਥੀਆਂ 15:7
14. ਸਾਰੇ ਰਸੂਲਾਂ ਨੂੰ, 1 ਕੁਰਿੰਥੀਆਂ 15:7
15. ਪੌਲਸ ਨੂੰ, 1 ਕੁਰਿੰਥੀਆਂ 15:8 (ਰਸੂਲਾਂ ਦੇ ਕਰਤੱਬ 9)

ਸਪੱਸ਼ਟ ਹੈ ਕਿ ਇਨ੍ਹਾਂ ਵਿਚੋਂ ਕਈ ਇਕੋ ਜਿਹੇ ਦਿਖਾਈ ਦਿੰਦੇ ਹਨ। ਯਿਸੂ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਉਹ ਜੀਉਂਦਾ ਸੀ!

Copyright © 2014 [Bible Lessons International](#)

20:17

NASB	"ਮੈਂ ਫੜਨਾ ਬੰਦ ਕਰ"
NKJV, NJB, REB	"ਮੈਨੂੰ ਨਾ ਫੜੀ"
NRSV, NJB	"ਮੈਨੂੰ ਫੜੀ ਨਾ"

KJV ਵਿਚ "ਮੈਨੂੰ ਨਾ ਛੂਹੋ" ਹੈ। ਇਹ ਨਕਾਰਾਤਮਕ ਕ੍ਰਿਦੰਤ ਨਾਲ ਵਰਤਮਾਨ ਮਿਡਲ ਆਗਿਆ ਹੈ ਜਿਸਦਾ ਆਮ ਤੌਰ ਤੇ ਮਤਲਬ ਹੈ ਕਿਸੇ ਕੰਮ ਨੂੰ ਰੋਕਣਾ ਜੋ ਪਹਿਲਾਂ ਤੋਂ ਚੱਲ ਰਿਹਾ ਹੈ। ਮਰੀਅਮ ਨੇ ਉਸਦੇ ਪੈਰ ਫੜ ਲਏ ਸਨ ਅਤੇ ਉਸਨੂੰ ਫੜੀ ਹੋਈ ਸੀ! ਸਵਰਗ ਜਾਣ ਤੋਂ ਪਹਿਲਾਂ ਯਿਸੂ ਦੇ ਸਰੀਰ ਨੂੰ ਛੂਹਣ ਬਾਰੇ ਇਸਦਾ ਕੋਈ ਅਧਿਆਤਮਿਕ ਮਹੱਤਵ ਨਹੀਂ ਹੈ। ਯੂਹੰਨਾ 20:27 ਵਿਚ ਯਿਸੂ ਥੋਮਸ ਨੂੰ ਉਸ ਨੂੰ ਛੂਹਣ ਦੀ ਆਗਿਆ ਦਿੰਦਾ ਹੈ ਅਤੇ ਮੱਤੀ 28:9 ਵਿਚ ਉਹ ਔਤਰਾਂ ਨੂੰ ਆਪਣੇ ਪੈਰ ਫੜੀ ਰੱਖਣ ਦੀ ਆਗਿਆ ਦਿੰਦਾ ਹੈ।

▣ "ਮੈਂ ਅਜੇ ਉੱਪਰ ਪਿਤਾ ਕੋਲ ਨਹੀਂ ਗਿਆ" ਇਹ ਪੂਰਨ ਕਿਰਿਆਸ਼ੀਲ ਸੰਕੇਤਕ ਹੈ। ਯਿਸੂ ਉਸਦੇ ਪੁਨਰ-ਉਥਾਨ ਤੋਂ ਬਾਅਦ 40 ਦਿਨਾਂ ਤੱਕ ਸਵਰਗ ਨਹੀਂ ਜਾਵੇਗਾ (ਦੇਖੋ, ਰਸੂਲਾਂ ਦੇ ਕਰਤੱਬ 1:9)।

▣ "ਮੇਰੇ ਭਰਾਵਾਂ ਕੋਲ ਜਾ" ਜੀ ਉੱਠਿਆ, ਮਹਿਮਾ ਪਾਇਆ ਪ੍ਰਭੂ ਇਸ ਭੀੜ ਨੂੰ "ਭਰਾ" ਕਹਿੰਦਾ ਹੈ (ਦੇਖੋ, ਮੱਤੀ 12:50)।

▣ "ਮੈਂ ਉੱਪਰ ਜਾ ਰਿਹਾ ਹਾਂ" ਇਹ ਵਰਤਮਾਨ ਵਾਕ ਹੈ। ਇਹ ਉਦੋਂ ਤੱਕ ਨਹੀਂ ਹੋਇਆ ਸੀ ਜਦੋਂ ਉਹ 40 ਦਿਨਾਂ ਤੱਕ ਉਨ੍ਹਾਂ ਦੇ ਵਿਚਕਾਰ ਸੀ (ਦੇਖੋ, ਲੂਕਾ 24:50-52; ਰਸੂਲਾਂ ਦੇ ਕਰਤੱਬ 1:2-3)। ਯੂਹੰਨਾ ਲਗਾਤਾਰ "ਉਪਰੋਂ" ਅਤੇ "ਹੇਠਾਂ ਤੋਂ" ਦੇ ਲੰਬਕਾਰੀ ਦੋਹਰਾਵਾਦ ਦੀ ਵਰਤੋਂ ਕਰਦਾ ਹੈ। ਯਿਸੂ ਪਿਤਾ ਤੋਂ ਹੈ (ਪੂਰਵ-ਮੌਜੂਦਗੀ) ਅਤੇ ਉਹ ਪਿਤਾ ਕੋਲ ਵਾਪਸ ਜਾਂਦਾ ਹੈ (ਮਹਿਮਾ)।

▣ "ਮੇਰੇ ਪਿਤਾ ਕੋਲ ਜੋ ਤੁਹਾਡਾ ਪਿਤਾ ਹੈ" ਕਿੰਨਾਂ ਵਧੀਆ ਬਿਆਨ ਹੈ! ਇਹ ਵੀ ਦੱਸਣਾ ਲਾਜ਼ਮੀ ਹੈ ਕਿ ਇਸਦਾ ਇਹ ਮਤਲਬ ਨਹੀਂ ਹੈ ਕਿ ਵਿਸ਼ਵਾਸੀ ਦਾ ਪੁੱਤਰ ਹੋਣਾ ਅਤੇ ਯਿਸੂ ਦਾ ਪੁੱਤਰ ਹੋਣਾ ਬਰਾਬਰ ਹੈ। ਉਹ ਪਿਤਾ ਦਾ ਅਨੇਕਾ ਪੁੱਤਰ (ਯੂਹੰਨਾ 3:16), ਪੂਰਾ ਪਰਮੇਸ਼ਰ ਅਤੇ ਪੂਰਾ ਆਦਮੀ ਹੈ। ਵਿਸ਼ਵਾਸੀ ਉਸਦੇ ਦੁਆਰਾ ਹੀ ਪਰਿਵਾਰ ਦੇ ਮੈਂਬਰ ਬਣਦੇ ਹਨ। ਉਹ ਪ੍ਰਭੂ, ਮੁਕਤੀਦਾਤਾ, ਅਤੇ ਭਰਾ ਹੈ।

20:18 ਮਰੀਅਮ ਵੀ ਇਕ ਗਵਾਹ ਹੈ!

ਯੂਹੰਨਾ 20:19-23

¹⁹ਐਤਵਾਰ ਨੂੰ ਤਰਕਾਲਾਂ ਦੇ ਵੇਲੇ, ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ, ਬੂਹੇ ਬੰਦ ਕਰੀਂ ਇੱਕ ਥਾਂ ਇਕੱਠੇ ਹੋਏ ਸਨ, ਤਾਂ ਯਿਸੂ ਆ ਕੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਗਏ, ਅਤੇ ਉਹਨਾਂ ਨੂੰ ਆਖਿਆ, "ਤੁਹਾਨੂੰ ਸ਼ਾਂਤੀ ਮਿਲੇ।" ²⁰ਇਹ ਕਹਿ ਕੇ ਉਹਨਾਂ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ। ਚੇਲੇ ਪ੍ਰਭੂ ਨੂੰ ਦੇਖ ਦੇ ਬਹੁਤ ਖੁਸ਼ ਹੋਏ। ²¹ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, "ਤੁਹਾਨੂੰ ਸ਼ਾਂਤੀ ਮਿਲੇ। ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਮੈਂ ਵੀ ਤੁਹਾਨੂੰ ਘੱਲਦਾ ਹਾਂ।" ²²ਇਹ ਕਹਿ ਚੁੱਕਣ ਪਿੱਛੋਂ ਯਿਸੂ ਨੇ ਉਹਨਾਂ ਉੱਤੇ ਸੁਆਸ ਫੂਕਿਆ ਅਤੇ ਆਖਿਆ, "ਪਵਿੱਤਰ ਆਤਮਾ ਲਵੋ।" ²³ਜੇਕਰ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ, ਤਾਂ ਉਹ ਮਾਫ਼ ਹੋ ਜਾਣਗੇ ਅਤੇ ਜੇ ਤੁਸੀਂ ਮਾਫ਼ ਨਾ ਕਰੋਗੇ ਤਾਂ ਉਹ ਮਾਫ਼ ਨਹੀਂ ਕੀਤੇ ਜਾਣਗੇ।"

20:19 "ਤਰਕਾਲਾਂ ਦੇ ਵੇਲੇ" ਯਹੂਦੀ ਸਮਾਂ ਸ਼ਾਮ ਨੂੰ ਸ਼ੁਰੂ ਹੁੰਦਾ ਅਤੇ ਖਤਮ ਹੁੰਦਾ ਹੈ (ਦੇਖੋ, ਉਤਪਤ 1:5), ਜੋ ਇੱਥੇ ਐਤਵਾਰ ਦੇ ਲਗਭਗ 6:00 P.M. ਹੈ।

▣ "ਐਤਵਾਰ ਨੂੰ" ਸੋਮਵਾਰ ਦੀ ਤਰ੍ਹਾਂ, ਐਤਵਾਰ ਦਾ ਦਿਨ ਕੰਮ ਦਾ ਪਹਿਲਾ ਦਿਨ ਸੀ। ਇਹ ਯਿਸੂ ਦੇ ਜੀ ਉੱਠਣ ਦੀ ਯਾਦ ਲਈ ਕਲੀਸਿਯਾ ਦੀ ਮੀਟਿੰਗ ਦਾ ਦਿਨ ਬਣ ਗਿਆ। ਉਸਨੇ ਆਪਣੇ ਆਪ ਨੂੰ ਤਿੰਨ ਐਤਵਾਰ ਦੀ ਰਾਤ ਉਪਰਲੇ ਕਮਰੇ ਵਿਚ ਪ੍ਰਗਟ ਕਰਕੇ ਖੁਦ ਇਸ ਨਮੂਨੇ ਨੂੰ ਲਾਗੂ ਕੀਤਾ (ਦੇਖੋ, ਯੂਹੰਨਾ 20:19,26; ਲੂਕਾ 24:36ff; ਰਸੂਲਾਂ ਦੇ ਕਰਤੱਬ 20:7; 1 Cor. 16:2)।

ਪਹਿਲੀ ਪੀੜ੍ਹੀ ਦੇ ਵਿਸ਼ਵਾਸੀ ਸਬਤ ਦੇ ਦਿਨ ਸਥਾਨਕ ਪ੍ਰਾਰਥਨਾ ਘਰਾਂ ਅਤੇ ਹੈਕਲ ਵਿਚ ਤਿਉਹਾਰ ਦੇ ਖਾਸ ਦਿਨਾਂ ਤੇ ਮਿਲਦੇ ਰਹੇ। ਹਾਲਾਂਕਿ, ਰੱਬੀ ਲੋਕਾਂ ਨੇ ਇਕ "ਸਰਾਪ ਸਹੁੰ" (ਜਿਵੇਂ ਕਿ., ਅਠਾਰਾਂ ਅਸ਼ੀਰਵਾਦ) ਦੀ ਸਥਾਪਨਾ ਕੀਤੀ ਜਿਸ ਵਿਚ ਪ੍ਰਾਰਥਨਾ ਘਰਾਂ ਦੇ ਮੈਂਬਰਾਂ ਨੂੰ ਯਿਸੂ ਦਾ ਮਸੀਹ ਵਜੋਂ ਇਨਕਾਰ ਕਰਨਾ ਸੀ (A.D. 70 ਤੋਂ ਬਾਅਦ)। ਇਸ ਸਮੇਂ ਤੇ ਉਨ੍ਹਾਂ ਨੇ ਸਬਤ ਦੀਆਂ ਸੇਵਾਵਾਂ ਨੂੰ ਛੱਡ ਦਿੱਤਾ, ਪਰ ਯਿਸੂ ਦੇ ਜੀ ਉੱਠਣ ਦੀ ਯਾਦ ਲਈ ਐਤਵਾਰ ਨੂੰ ਹੋਰਨਾਂ ਵਿਸ਼ਵਾਸੀਆਂ ਨਾਲ ਮਿਲਣਾ ਜਾਰੀ ਰੱਖਿਆ। ਆਮ ਤੌਰ ਤੇ ਇਹ ਕੰਮ ਤੋਂ ਬਾਅਦ ਐਤਵਾਰ ਦੀ ਸ਼ਾਮ ਨੂੰ ਹੁੰਦਾ ਸੀ।

▣ "ਬੂਹੇ ਬੰਦ ਕਰੀਂ" ਇਹ ਇਕ ਸੰਪੂਰਨ ਨਿਸ਼ਕਿਰਿਆ ਕ੍ਰਿਦੰਤ ਹੈ। ਬਹੁਵਚਨ ਤੋਂ ਭਾਵ ਹੈ ਕਿ ਹੇਠਲੇ ਅਤੇ ਉਪਰਲੇ ਦੋਵੇਂ ਦਰਵਾਜ਼ੇ ਬੰਦ ਸਨ। ਇਸਦਾ ਜ਼ਿਕਰ (1) ਯਿਸੂ ਦੀ ਮੌਜੂਦਗੀ ਨੂੰ ਸਪੱਸ਼ਟ ਕਰਨ ਲਈ ਜਾਂ (2) ਉਨ੍ਹਾਂ ਦੇ ਗ੍ਰਿਫ਼ਤਾਰ ਹੋਣ ਦੇ ਡਰ ਲਈ ਕੀਤਾ ਗਿਆ ਹੈ।

▣ "ਚੇਲੇ" ਥੋਮਸ ਉੱਥੇ ਮੌਜੂਦ ਨਹੀਂ ਸੀ। ਗਿਆਰਾਂ ਚੇਲਿਆਂ ਤੋਂ ਇਲਾਵਾ ਹੋਰ ਚੇਲੇ ਵੀ ਮੌਜੂਦ ਸਨ (ਦੇਖੋ, ਲੂਕਾ 24:33)।

▣ "ਤੁਹਾਨੂੰ ਸ਼ਾਂਤੀ ਮਿਲੇ" ਇਹ ਉਨ੍ਹਾਂ ਦੀ ਹੈਰਾਨੀ ਅਤੇ ਸੰਭਾਵਤ ਤੌਰ ਤੇ ਡਰ ਨੂੰ ਦਰਸਾਉਂਦਾ ਹੈ ਯਿਸੂ ਨੇ ਉਨ੍ਹਾਂ ਨੂੰ ਸ਼ਾਂਤੀ ਦੇਣ ਦਾ ਵਾਅਦਾ ਕੀਤਾ ਸੀ (ਦੇਖੋ, ਯੂਹੰਨਾ 14:27; 16:33)। ਇਹ ਸ਼ਾਇਦ ਇਬਰਾਨੀ ਨਮਸਕਾਰ ਨੂੰ ਦਰਸਾਉਂਦਾ ਹੈ। ਯਿਸੂ ਇਸ ਨੂੰ ਤਿੰਨ ਵਾਰ ਦੁਹਰਾਉਂਦਾ ਹੈ (ਯੂਹੰਨਾ 20:19,21,26)।

20:20 "ਯਿਸੂ ਨੇ ਚੋਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ" ਯੂਹੰਨਾ ਬਾਕੀ ਇੰਜੀਲਾਂ ਨਾਲੋਂ ਜ਼ਿਆਦਾ ਯਿਸੂ ਦੇ ਵਿੰਨ੍ਹੇ ਜਾਣ ਤੇ ਧਿਆਨ ਕੇਂਦਰਿਤ ਕਰਦਾ ਹੈ (ਦੇਖੋ, ਯੂਹੰਨਾ 19:37; 20:25)। ਉਸਦੇ ਪੈਰਾਂ ਦਾ ਜ਼ਿਕਰ ਲੂਕਾ 24:39 ਅਤੇ ਜ਼ਬੂਰ 22:16 ਤੋਂ ਇਲਾਵਾ ਨਹੀਂ ਕੀਤਾ ਗਿਆ। ਯਿਸੂ ਦੇ ਮਹਿਮਾ ਵਾਲੇ ਸਰੀਰ ਤੇ ਸਲੀਬ ਤੇ ਚੜ੍ਹਾਏ ਜਾਣ ਵਾਲੇ ਨਿਸ਼ਾਨ ਵੀ ਸਨ (ਦੇਖੋ, 1 ਕੁਰਿੰਥੀਆਂ 1:23; ਗਲਤੀਆਂ 3:1)। ਜਦੋਂ ਅਸੀਂ ਉਸਨੂੰ ਦੇਖਾਂਗੇ, ਉਸਦੇ ਉਦੋਂ ਵੀ ਉਹ ਦਾਗ ਹੋਣਗੇ।

▣ "ਪ੍ਰਭੂ" ਇਹ ਸਿਰਲੇਖ ਉੱਥੇ ਇਸਦੇ ਪੂਰੇ ਅਧਿਆਤਮਿਕ ਅਰਥ ਵਿਚ ਇਸਤੇਮਾਲ ਕੀਤਾ ਗਿਆ ਹੈ ਜੋ ਪੁਰਾਣੇ ਨੇਮ ਦੇ ਯਹੋਵਾਹ ਨਾਲ ਸੰਬੰਧਿਤ ਹੈ (ਦੇਖੋ, ਕੂਚ 3:14)। ਪਿਤਾ ਪਰਮੇਸ਼ਰ ਦੇ ਪੁਰਾਣੇ ਨੇਮ ਦੇ ਸਿਰਲੇਖ ਨੂੰ ਯਿਸੂ ਲਈ ਲਾਗੂ ਕਰਨਾ ਇਕ ਤਰੀਕਾ ਸੀ ਜਿਸ ਨਾਲ ਨਵੇਂ ਨੇਮ ਦੇ ਲੇਖਕ ਯਿਸੂ ਦੇ ਪੂਰੇ ਪਰਮੇਸ਼ਰ ਹੋਣ ਦੀ ਪੁਸ਼ਟੀ ਕਰਦੇ ਹਨ। ਯੂਹੰਨਾ 6:20 ਤੇ ਖਾਸ ਵਿਸ਼ਾ ਦੇਖੋ।

20:21 "ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ (ਦੇਖੋ, ਯੂਹੰਨਾ 17:18)। ਕਲੀਸਿਯਾ ਕੋਲ ਪਰਮੇਸ਼ਰ ਦਾ ਆਦੇਸ਼ ਹੈ (ਦੇਖੋ, ਮੱਤੀ 28:18-20; ਲੂਕਾ 24:47; ਰਸੂਲਾਂ ਦੇ ਕਰਤੱਬ 1:8)। ਵਿਸ਼ਵਾਸੀਆਂ ਨੂੰ ਵੀ ਇਕ ਕੁਰਬਾਨੀ ਦੇ ਮਿਸ਼ਨ ਤੇ ਭੇਜਿਆ ਗਿਆ ਹੈ (ਦੇਖੋ, 2 ਕੁਰਿੰਥੀਆਂ 5:14-15; 1 ਯੂਹੰਨਾ 3:16)।

ਯਿਸੂ ਨੇ "ਘੱਲਿਆ" ਲਈ ਦੋ ਵੱਖ-ਵੱਖ ਸ਼ਬਦਾਂ ਦੀ ਵਰਤੋਂ ਕੀਤੀ। ਯੂਹੰਨਾ ਵਿਚ ਇਹ ਸਮਾਨਾਰਥੀ ਹਨ। ਇਸ ਨੂੰ ਸਪੱਸ਼ਟ ਰੂਪ ਵਿਚ ਯੂਹੰਨਾ 8 ਵਿਚ ਦੇਖਿਆ ਜਾਂਦਾ ਹੈ, ਜਿੱਥੇ *ਪੇਮਪੋ* *pempō* ਪਿਤਾ ਦੁਆਰਾ ਯਿਸੂ ਦੇ ਭੇਜੇ ਜਾਣ ਲਈ ਵਰਤਿਆ ਗਿਆ ਹੈ (ਦੇਖੋ, ਯੂਹੰਨਾ 8:16,18,26,29), ਫਿਰ *ਅਪੋਸਟੋਲੋ* *apostello* ਯੂਹੰਨਾ 8:42 ਵਿਚ ਵਰਤਿਆ ਗਿਆ ਹੈ। ਯੂਹੰਨਾ 5:24 ਤੇ ਖਾਸ ਵਿਸ਼ਾ ਭੇਜਿਆ (*ਅਪੋਸਟੋਲੋ* *Apostello*) ਦੇਖੋ।

20:22 "ਯਿਸੂ ਨੇ ਉਹਨਾਂ ਉੱਤੇ ਸੁਆਸ ਫੁਕਿਆ" ਇਹ ਸ਼ਬਦ "ਸਾਹ" ਤੇ ਸ਼ਬਦਾਂ ਦੀ ਖੇਡ ਹੈ। ਇਬਰਾਨੀ *ਰੂਆਖ* *ruach* ਅਤੇ ਯੂਨਾਨੀ *ਨਯੂਮਾ* *pneuma* ਦਾ ਅਰਥ "ਸਾਹ," "ਹਵਾ," ਜਾਂ "ਆਤਮਾ" ਹੋ ਸਕਦਾ ਹੈ। ਸੇਪਟੂਜਿੰਟ ਦੇ ਪੁਰਾਣੇ ਨੇਮ ਵਿਚ ਇਹੀ ਕਿਰਿਆ ਉਤਪਤ 2:7 ਵਿਚ ਪਰਮੇਸ਼ਰ ਦੀ ਸਿਰਜਣਾਤਮਕ ਗਤੀਵਿਧੀ ਲਈ ਅਤੇ ਹਿਜ਼ਕੀਏਲ 37:5,9 ਵਿਚ ਮੁੜ ਜੀਵਨ ਦੇਣ ਲਈ ਵਰਤੀ ਗਈ ਸੀ। ਪੜਨਾਵ "ਉਨ੍ਹਾਂ" ਅਰਥ ਸਿਰਫ ਰਸੂਲਾਂ ਨਾਲੋਂ ਇਕ ਵਿਸ਼ਾਲ ਸਮੂਹ ਨੂੰ ਦਰਸਾਉਂਦਾ ਹੈ (ਦੇਖੋ, ਲੂਕਾ 24:33)।

▣ "ਪਵਿੱਤਰ ਆਤਮਾ ਲਵੇ" ਇਹ ਇਕ ਅਨਿਸ਼ਚਿਤ ਭੂਤਕਾਲ ਕਿਰਿਆਸ਼ੀਲ ਆਗਿਆ ਹੈ। ਇਹ ਪੰਤੇਕੁਸਤ ਦੇ ਦਿਨ ਆਤਮਾ ਦੇ ਆਉਣ ਨਾਲ ਕਿਵੇਂ ਸੰਬੰਧਿਤ ਹੈ ਇਹ ਅਸਪੱਸ਼ਟ ਹੈ। ਯਿਸੂ ਨੇ ਉਹ ਸਭ ਕੁਝ ਪੂਰਾ ਕੀਤਾ ਜੋ ਉਸਨੇ ਪਹਿਲੀ ਵਾਰ ਪ੍ਰਗਟ ਹੋਣ ਸਮੇਂ ਚੋਲਿਆਂ ਨਾਲ ਵਾਅਦਾ ਕੀਤਾ ਸੀ। ਇਹ ਯਿਸੂ ਦੇ ਉਨ੍ਹਾਂ ਨੂੰ ਨਵੀਂ ਸੇਵਕਾਈ ਦੇ ਕੰਮ ਲਈ ਤਿਆਰ ਕਰਨ ਨਾਲ ਸੰਬੰਧਿਤ ਹੈ ਜਿਵੇਂ ਆਤਮਾ ਨੇ ਉਸਨੂੰ ਉਸਦੇ ਬਪਤਿਸਮੇ ਤੇ ਤਿਆਰ ਕੀਤਾ ਸੀ।

ਇਸ ਆਇਤ ਨੂੰ ਪਿਤਾ ਦੁਆਰਾ ਜਾਂ ਪਿਤਾ ਅਤੇ ਪੁੱਤਰ ਦੁਆਰਾ ਆਤਮਾ ਦੇ ਆਉਣ ਬਾਰੇ ਸ਼ੁਰੂਆਤੀ ਕਲੀਸਿਯਾ ਵਿਚ ਉੱਠਣ ਵਾਲੇ ਸਵਾਲ ਲਈ ਵਰਤਿਆ ਗਿਆ ਸੀ। ਅਸਲ ਵਿਚ ਤ੍ਰਿਏਕ ਦੇ ਸਾਰੇ ਤਿੰਨੋਂ ਮੈਂਬਰ ਮੁਕਤੀ ਦੇ ਸਾਰੇ ਕੰਮਾਂ ਵਿਚ ਸ਼ਾਮਲ ਹਨ।

A Theology of the New Testament ਵਿਚ George Ladd ਨੇ ਇਸ ਵਚਨ ਦੀ ਸੰਭਾਵਿਤ ਵਿਆਖਿਆਵਾਂ ਦਾ ਸਾਰ ਦਿੱਤਾ ਹੈ:

"ਇਹ ਵਚਨ ਪੰਤੇਕੁਸਤ ਦੇ ਦਿਨ ਆਤਮਾ ਦੇ ਆਉਣ ਦੀ ਰੋਸ਼ਨੀ ਵਿਚ ਮੁਸ਼ਕਲ ਖੜ੍ਹੀ ਕਰਦਾ ਹੈ, ਜੋ ਸ਼ਾਇਦ ਤਿੰਨ ਤਰੀਕਿਆਂ ਵਿਚੋਂ ਇਕ ਨਾਲ ਹੱਲ ਹੋ ਸਕਦੀ ਹੈ। ਜਾਂ ਤਾਂ ਯੂਹੰਨਾ ਨੂੰ ਪੰਤੇਕੁਸਤ ਬਾਰੇ ਪਤਾ ਨਹੀਂ ਸੀ ਅਤੇ ਉਹ ਇਸ ਕਹਾਣੀ ਨੂੰ ਬਦਲ ਦਿੰਦਾ ਹੈ ਤਾਂ ਜੋ ਇਹ ਜੇਹਾਨਾਈਨ ਪੰਤੇਕੁਸਤ ਦੇ ਪ੍ਰਭਾਵ ਵਿਚ ਆਵੇ; ਜਾਂ ਅਸਲ ਵਿਚ ਆਤਮਾ ਦੇ ਦੋ ਤੋਹਫੇ ਸਨ; ਜਾਂ ਚੋਲਿਆਂ ਉੱਤੇ ਯਿਸੂ ਦੇ ਸਾਹ ਨੂੰ ਫੁਕਣਾ ਇਕ ਦ੍ਰਿਸ਼ਟਾਂਤ ਸੀ ਅਤੇ ਪੰਤੇਕੁਸਤ ਦੇ ਦਿਨ ਆਤਮਾ ਦੇ ਅਸਲ ਵਿਚ ਆਉਣ ਦੀ ਉਮੀਦ ਸੀ" (ਪੰਨਾ. 289)।

NET ਬਾਈਬਲ ਵਿਚ ਫੁਟਨੋਟ #24 (ਪੰਨਾ 1965) ਦਾਅਵਾ ਕਰਦਾ ਹੈ ਕਿ ਇਹ ਉਤਪਤ 2:7 ਦੀ ਯਾਦ ਦਵਾਉਂਦਾ ਹੈ (LXX)। ਜਿਵੇਂ ਕਿ ਉਤਪਤ ਵਿਚ ਸਰੀਰਕ ਜੀਵਨ ਦਿੱਤਾ ਗਿਆ ਸੀ ਅਤੇ ਨਵੇਂ ਨੇਮ ਵਿਚ ਸਦੀਪਕ ਜੀਵਨ ਦਿੱਤਾ ਗਿਆ ਸੀ। "ਪਰਮੇਸ਼ਰ ਦੇ ਸਾਹ" ਉੱਤੇ ਇਹ ਜ਼ੋਰ ਹਿਜ਼ਕੀਏਲ 37 ਦੇ ਸਮਾਨ ਹੈ, ਜਿੱਥੇ ਯਹੋਵਾਹ ਆਤਮਾ ਦੇ ਸਾਹ ਦੁਆਰਾ ਆਪਣੇ ਲੋਕਾਂ ਲਈ ਨਵੀਂ ਜ਼ਿੰਦਗੀ ਲਿਆਉਂਦਾ ਹੈ।

20:23 "ਜੇਕਰ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ" ਇਹ ਐਨ *an* ਦੇ ਨਾਲ ਦੇ ਤੀਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਹਨ ਜਿਸ ਨਾਲ ਹਮੇਸ਼ਾ ਦੂਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਵਰਤਿਆ ਜਾਂਦਾ ਹੈ। ਇਹ ਮਿਸ਼ਰਤ ਸਥਿਤੀ ਦ੍ਰਿੜਤਾ ਨੂੰ ਵਧਾਉਂਦੀ ਹੈ ਜੋ ਖੁਸ਼ਖਬਰੀ ਨੂੰ ਸਾਂਝਾ ਕਰਨ ਵਾਲੇ ਅਤੇ ਵਿਸ਼ਵਾਸ ਨਾਲ ਜਵਾਬ ਦੇਣ ਵਾਲੇ ਦੇਵਾਂ ਨਾਲ ਸੰਬੰਧਿਤ ਹੈ। ਖੁਸ਼ਖਬਰੀ ਦੇ ਗਿਆਨ ਵਾਲਾ ਇਕ ਵਿਅਕਤੀ ਇਸ ਨੂੰ ਸਾਂਝਾ ਕਰਦਾ ਹੈ ਅਤੇ ਕੋਈ ਇਸ ਨੂੰ ਸੁਣਦਾ ਹੈ ਅਤੇ ਇਸ ਨੂੰ ਸਵੀਕਾਰ ਕਰਨਾ ਚੁਣਦਾ ਹੈ। ਦੋਵੇਂ ਪਹਿਲੂ ਲੋੜੀਂਦੇ ਹਨ। ਇਹ ਆਇਤ ਪਾਦਰੀਆਂ ਨੂੰ ਆਪਹੁਦਰੇ ਅਧਿਕਾਰ ਨਹੀਂ ਦਿੰਦੀ, ਪਰ ਵਿਸ਼ਵਾਸ ਕਰਨ ਵਾਲੇ ਗਵਾਹਾਂ ਨੂੰ ਜੀਵਨ-ਦੇਣ ਦੀ ਸ਼ਾਨਦਾਰ ਤਾਕਤ ਦਿੰਦੀ ਹੈ। ਇਹ ਅਧਿਕਾਰ ਯਿਸੂ ਦੇ ਜੀਵਨ ਦੌਰਾਨ ਸੱਤਰ ਦੇ ਮਿਸ਼ਨ ਯਾਤਰਾ ਵਿਚ ਪ੍ਰਮਾਣਿਤ ਹੋਇਆ ਸੀ।

▣ "ਉਹ ਮਾਫ਼ ਹੋ ਜਾਣਗੇ" ਇਹ ਵਿਆਕਰਣ ਦੀ ਉਸਾਰੀ ਇਕ ਸੰਪੂਰਨ ਨਿਸ਼ਕਿਰਿਆ ਸੰਕੇਤਕ ਹੈ। ਨਿਸ਼ਕਿਰਿਆ ਪਰਮੇਸ਼ਰ ਦੀ ਮੁਆਫ਼ੀ ਦਾ ਸੰਕੇਤ ਦਿੰਦੀ ਹੈ ਜੋ ਖੁਸ਼ਖਬਰੀ ਦੇ ਐਲਾਨ ਦੁਆਰਾ ਪੂਰੀ ਤਰ੍ਹਾਂ ਉਪਲਬਧ ਹੈ। ਵਿਸ਼ਵਾਸੀਆਂ ਕੋਲ ਰਾਜ ਦੀਆਂ ਕੁੰਜੀਆਂ ਹਨ (ਦੇਖੋ, ਮੱਤੀ 16:19) ਜੋ ਉਹ ਉਨ੍ਹਾਂ ਦੀ ਵਰਤੋਂ ਕਰਨਗੇ। ਇਹ ਵਾਅਦਾ ਇਕ ਵਿਅਕਤੀ ਨਾਲ ਨਹੀਂ ਪਰ ਕਲੀਸਿਯਾ ਨਾਲ ਹੈ। ਇਹ ਅਧਿਆਤਮਿਕ ਤੌਰ ਤੇ ਮੱਤੀ 18:18 ਦੇ "ਬੰਨ੍ਹਣ ਅਤੇ ਖੋਲ੍ਹਣ" ਦੇ ਸਮਾਨ ਹੈ।

ਯੂਹੰਨਾ 20:24-25
²⁴ਬਾਰੂ ਚੇਲਿਆ ਵਿੱਚੋਂ ਇੱਕ ਥੋਮਾ ਸੀ, ਜਿਹੜਾ "ਦੀਦਮੁਸ" ਵੀ ਅਖਵਾਉਂਦਾ ਸੀ, ਜਦੋਂ ਯਿਸੂ ਆਏ, ਤਾਂ ਉਹ ਚੇਲਿਆਂ ਦੇ ਨਾਲ ਨਹੀਂ ਸੀ।
²⁵ਇਸ ਲਈ ਜਦੋਂ ਦੂਜਿਆਂ ਚੇਲਿਆਂ ਨੇ ਉਸ ਨੂੰ ਦੱਸਿਆ, "ਅਸੀਂ ਪ੍ਰਭੂ ਯਿਸੂ ਨੂੰ ਦੇਖਿਆ ਹੈ," ਥੋਮਾ ਨੇ ਉਹਨਾਂ ਨੂੰ ਉੱਤਰ ਦਿੱਤਾ, "ਜਦ ਤੱਕ ਮੈਂ ਉਹਨਾਂ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਨਾ ਦੇਖਾਂ ਅਤੇ ਆਪਣੀਆਂ ਉਂਗਲਾਂ ਕਿੱਲਾਂ ਵਾਲੀ ਥਾਂ ਤੇ ਨਾ ਲਾਵਾਂ ਅਤੇ ਆਪਣਾ ਹੱਥ ਉਹਨਾਂ ਦੀ ਵੱਖੀ ਵਾਲੇ ਜ਼ਖਮ ਦੀ ਥਾਂ ਵਿੱਚ ਨਾ ਪਾਵਾਂ, ਮੈਂ ਵਿਸ਼ਵਾਸ ਨਹੀਂ ਕਰਾਂਗਾ।"

20:24 "ਬਾਰੂ ਚੇਲਿਆ ਵਿੱਚੋਂ ਇੱਕ ਥੋਮਾ ਸੀ, ਜਿਹੜਾ "ਦੀਦਮੁਸ" ਵੀ ਅਖਵਾਉਂਦਾ ਸੀ, ਜਦੋਂ ਯਿਸੂ ਆਏ" ਯੂਨਾਨੀ ਵਿਚ ਦੀਦਮੁਸ ਦਾ ਅਰਥ "ਜੁੜਵਾ" ਹੈ (ਦੇਖੋ, ਯੂਹੰਨਾ 11:16)। ਅਕਸਰ ਲੇਕ ਥੋਮਸ ਨੂੰ ਸ਼ੱਕ ਕਰਨ ਵਾਲਾ ਕਹਿਣ ਲਈ ਇਸ ਹਵਾਲੇ ਦਾ ਇਸਤੇਮਾਲ ਕਰਦੇ ਹਾਂ, ਪਰ ਯੂਹੰਨਾ 11:16 ਨੂੰ ਯਾਦ ਰੱਖੋ। ਥੋਮਸ ਯੂਹੰਨਾ ਦੀ ਇੰਜੀਲ ਵਿਚ ਕਿਸੇ ਹੋਰ ਇੰਜੀਲ ਨਾਲੋਂ ਜ਼ਿਆਦਾ ਵਾਰ ਦਿਖਾਈ ਦਿੰਦਾ ਹੈ (ਦੇਖੋ, ਯੂਹੰਨਾ 11:16; 14:5; 20:24,26,27,28,29; 21:2)।

20:25 "ਜਦ ਤੱਕ . . . ਮੈਂ ਵਿਸ਼ਵਾਸ ਨਹੀਂ ਕਰਾਂਗਾ" "ਜਦ ਤੱਕ" ਸਖਤ ਦੇਹਰੇ ਨਕਾਰਾਤਮਕ ਨਾਲ ਇਕ ਤੀਸਰੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ, ਮੈਂ ਦੇਖੇ ਬਿਨਾਂ "ਕਦੇ ਵੀ ਨਹੀਂ, ਕਦੇ ਨਹੀਂ, ਵਿਸ਼ਵਾਸ ਕਰਾਂਗਾ।" ਯਿਸੂ ਨੇ ਇਸ ਬੇਨਤੀ ਦਾ ਸਨਮਾਨ ਕੀਤਾ। ਯਿਸੂ ਨੇ ਆਪਣੇ ਚੇਲਿਆਂ ਦੇ ਵਿਸ਼ਵਾਸ ਨਾਲ (1) ਉਸਦੇ ਚਮਤਕਾਰਾਂ ਅਤੇ (2) ਉਸਦੀਆਂ ਭਵਿੱਖਬਾਣੀਆਂ ਦੁਆਰਾ ਕੰਮ ਕੀਤਾ। ਯਿਸੂ ਦਾ ਸੰਦੇਸ਼ ਇੰਨਾ ਅਸਿੱਧੇ ਤੌਰ ਤੇ ਨਵਾਂ ਸੀ ਕਿ ਉਸਨੇ ਉਨ੍ਹਾਂ ਨੂੰ ਖੁਸ਼ਖਬਰੀ ਦੇ ਦਾਅਵਿਆਂ ਅਤੇ ਪ੍ਰਭਾਵ ਨੂੰ ਸਮਝਣ ਅਤੇ ਲਾਗੂ ਕਰਨ ਲਈ ਸਮਾਂ ਦਿੱਤਾ।

▣ "ਨਿਸ਼ਾਨ" ਹੇਠ ਲਿਖਿਆ ਖਾਸ ਵਿਸ਼ਾ ਦੇਖੋ

ਖਾਸ ਵਿਸ਼ਾ: ਸ਼ਕਲ (ਟੁਪੋਸ) SPECIAL TOPIC: Form (*tupos*)

ਖਾਸ ਵਿਸ਼ਾ: ਸ਼ਕਲ (ਟੁਪੋਸ)

ਟੁਪੋਸ *tupos* ਸ਼ਬਦ ਦਾ ਵਿਸ਼ਾਲ ਅਰਥਪੂਰਨ ਖੇਤਰ ਹੈ।

1. Moulton ਅਤੇ Milligan, *The Vocabulary of the Greek New Testament*, ਪੰਨਾ 645

- a. ਨਮੂਨਾ
- b. ਯੋਜਨਾ
- c. ਲਿਖਣ ਦਾ ਤਰੀਕਾ ਜਾਂ ਢੰਗ
- d. ਨਿਯਮ ਜਾਂ ਪੁਨਰਲੇਖਨ
- e. ਸਜਾ ਜਾਂ ਫੈਸਲਾ
- f. ਚੰਗਾ ਕਰਨ ਵਾਲੇ ਦੇਵਤੇ ਨੂੰ ਮਤਦਾਨ ਦੀਆਂ ਭੇਟਾਂ ਵਜੋਂ ਮਨੁੱਖੀ ਸਰੀਰ ਦਾ ਮਾਡਲ
- g. ਇਹ ਕਿਰਿਆ ਨਿਯਮਾਂ ਨੂੰ ਲਾਗੂ ਕਰਨ ਦੇ ਅਰਥਾਂ ਵਿਚ ਵਰਤੀ ਗਈ ਸੀ

2. Louw ਅਤੇ Nida, *Greek-English Lexicon*, ਭਾਗ 2, ਪੰਨਾ 249

- a. ਨਿਸ਼ਾਨ (ਯੂਹੰਨਾ 20:25)
- b. ਤਸਵੀਰ (ਰਸੂਲਾਂ ਦੇ ਕਰਤੱਬ 7:43)
- c. ਨਮੂਨਾ (ਇਬਰਾਨੀਆਂ 8:5)
- d. ਉਦਾਹਰਣ (1 ਕੁਰਿੰਥੀਆਂ 10:6; ਫਿਲਿੱਪੀਆਂ 3:17)
- e. ਨਮੂਨਾ (ਰੋਮੀਆਂ 5:14)
- f. ਪਰਕਾਰ (ਰਸੂਲਾਂ ਦੇ ਕਰਤੱਬ 23:25)
- g. ਪਰਕਾਰ (ਰਸੂਲਾਂ ਦੇ ਕਰਤੱਬ 23:25)

3. Harold K. Moulton, *The Analytical Greek Lexicon Revised*, ਪੰਨਾ 411

- a. ਚੇਟ, ਛਾਪ, ਨਿਸ਼ਾਨ (ਯੂਹੰਨਾ 20:25)
- b. ਆਲੇਖਨ
- c. ਮੂਰਤ (ਰਸੂਲਾਂ ਦੇ ਕਰਤੱਬ 7:43)
- d. ਸੰਚਾ, ਯੋਜਨਾ (ਰੋਮੀਆਂ 6:17)
- e. ਪਰਕਾਰ, ਲਕਸ਼ (ਰਸੂਲਾਂ ਦੇ ਕਰਤੱਬ 23:25)
- f. ਨਸੀਹਤ, ਪ੍ਰਤੀਰੂਪ (1 ਕੁਰਿੰਥੀਆਂ 10:6)
- g. ਵਰਗਾ, ਕਿਸਮ (ਰੋਮੀਆਂ 5:14; 1 ਕੁਰਿੰਥੀਆਂ 10:11)
- h. ਨਮੂਨਾ (ਰਸੂਲਾਂ ਦੇ ਕਰਤੱਬ 7:44; ਇਬਰਾਨੀਆਂ 8:5)
- i. ਨੈਤਿਕ ਨਮੂਨਾ (ਫਿਲਿੱਪੀਆਂ 3:17; 1 ਥੱਸਲੁਨੀਕੀਆਂ 1:7; 2 ਥੱਸਲੁਨੀਕੀਆਂ 3:9; 1 ਤਿਮੋਥਿਉਸ 4:12; 1 ਪਤਰਸ 5:3)

ਯਾਦ ਰੱਖੋ, ਸ਼ਬਦਕੋਸ਼ ਅਰਥ ਤੈਅ ਨਹੀਂ ਕਰਦੇ; ਵਾਕ/ਹਵਾਲੇ ਵਿਚ ਹੀ ਸ਼ਬਦਾਂ ਦੀ ਵਰਤੋਂ ਦਾ ਅਰਥ ਨਿਰਧਾਰਿਤ ਹੁੰਦਾ ਹੈ (ਜਿਵੇਂ ਕਿ., ਪ੍ਰਸੰਗ)। ਕਿਸੇ ਸ਼ਬਦ ਦੀ ਇਕ ਪਰਿਭਾਸ਼ਾ ਨਿਰਧਾਰਿਤ ਕਰਨ ਅਤੇ ਬਾਈਬਲ ਵਿਚ ਹਰ ਥਾਂ ਤੇ ਇਸ ਸ਼ਬਦ ਦੀ ਵਰਤੋਂ ਕਰਨ ਵਿਚ ਧਿਆਨ ਰੱਖੋ, ਪ੍ਰਸੰਗ, ਪ੍ਰਸੰਗ, ਪ੍ਰਸੰਗ ਅਰਥ ਨਿਰਧਾਰਿਤ ਕਰਦਾ ਹੈ!

ਯੂਹੰਨਾ 20:26-29

²⁶ਅੱਠਾਂ ਦਿਨਾਂ ਦੇ ਪਿੱਛੋਂ ਚੇਲੇ ਫਿਰ ਘਰ ਵਿੱਚ ਇਕੱਠੇ ਸਨ ਅਤੇ ਥੋਮਾ ਵੀ ਉਹਨਾਂ ਦੇ ਨਾਲ ਸੀ। ਬੁਹੇ ਬੰਦ ਸਨ, ਪਰ ਫਿਰ ਵੀ ਯਿਸੂ ਅੰਦਰ ਆ ਗਏ ਅਤੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਕੇ ਬੋਲੇ, “ਤੁਹਾਨੂੰ ਸ਼ਾਂਤੀ ਮਿਲੇ।” ²⁷ਇਸ ਦੇ ਪਿੱਛੋਂ ਯਿਸੂ ਨੇ ਥੋਮਾ ਨੂੰ ਆਖਿਆ, “ਆਪਣੀ ਉਂਗਲੀ ਉਰੇ ਕਰ ਅਤੇ ਦੇਖ ਮੇਰੇ ਹੱਥ, ਨਾਲੇ ਆਪਣਾ ਹੱਥ ਮੇਰੀ ਵੱਖੀ ਵਿੱਚ ਪਾ ਕੇ ਦੇਖ ਅਤੇ ਆਪਣੇ ਸ਼ੱਕ ਨੂੰ ਦੂਰ ਕਰ ਅਤੇ ਵਿਸ਼ਵਾਸ ਕਰ।” ²⁸ਥੋਮਾ ਤੁਰੰਤ ਬੋਲ ਉੱਠਿਆ, “ਮੇਰੇ ਪ੍ਰਭੂ, ਮੇਰੇ ਪਰਮੇਸ਼ਰ!” ²⁹ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਤੂੰ ਮੈਨੂੰ ਦੇਖ ਲਿਆ ਹੈ? ਪਰ ਧੰਨ ਉਹ ਜਿਹੜੇ ਬਿਨਾਂ ਮੈਨੂੰ ਦੇਖਿਆਂ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ।”

20:26 "ਅੱਠਾਂ ਦਿਨਾਂ ਦੇ ਪਿੱਛੋਂ" ਇਹ ਇਕ ਹਫਤੇ ਲਈ ਇਬਰਾਨੀ ਮੁਹਾਵਰਾ ਹੈ। ਇਹ ਇਕ ਹੋਰ ਐਤਵਾਰ ਦੀ ਸ਼ਾਮ ਸੀ। ਯਿਸੂ ਲਗਾਤਾਰ ਤਿੰਨ ਐਤਵਾਰ ਰਾਤ ਨੂੰ ਉਪਰਲੇ ਕਮਰੇ ਵਿਚ (ਸ਼ਾਇਦ ਯੂਹੰਨਾ ਮਰਕੁਸ ਦੇ ਘਰ) ਚੇਲਿਆਂ ਨੂੰ ਦਿਖਾਈ ਦਿੱਤਾ ਅਤੇ ਇਸ ਤਰ੍ਹਾਂ ਮਸੀਹੀ ਅਰਾਧਨਾ ਦੀ ਮਿਸ਼ਾਲ ਕਾਇਮ ਕੀਤੀ। ਯੂਹੰਨਾ 20:19 ਤੇ ਨੋਟ ਦੇਖੋ।

20:27 "ਆਪਣੇ ਸ਼ੱਕ ਨੂੰ ਦੂਰ ਕਰ ਅਤੇ ਵਿਸ਼ਵਾਸ ਕਰ" ਇਹ ਨਕਾਰਾਤਮਕ ਅੰਸ਼ ਨਾਲ ਇਕ ਵਰਤਮਾਨ ਮੱਧ (ਅਕਰਤਰੀ) ਆਗਿਆ ਹੈ ਜਿਸਦਾ ਮਤਲਬ ਚੱਲ ਰਹੇ ਕੰਮ ਨੂੰ ਰੋਕਣਾ ਹੈ। ਸਾਰੇ ਵਿਸ਼ਵਾਸੀ ਸ਼ੱਕ ਅਤੇ ਵਿਸ਼ਵਾਸ ਦਾ ਇਕ ਅਜੀਬ ਮਿਸ਼ਰਣ ਹਨ।

20:28 ਥੋਮਸ ਦਾ ਇਕਰਾਰ ਅਧਿਆਤਮਿਕ ਤੌਰ ਤੇ ਯੂਹੰਨਾ 20:17 ਨਾਲ ਸੰਬੰਧਿਤ ਹੋ ਸਕਦਾ ਹੈ। ਥੋਮਸ ਦੇ ਇਕਰਾਰ ਦੀ ਇਕ ਪੁਰਾਣੇ ਨੇਮ ਦੀ ਤਰਜੀਹ ਹੋ ਸਕਦੀ ਹੈ ਜਦੋਂ ਵੀ *ਯਹੋਵਾਹ ਇਲੋਹਿਮ YHWH Elohim* ਸਿਰਲੇਖ (ਜਿਵੇਂ ਕਿ., ਉਤਪਤ 2:4) ਇਕੱਠੇ ਹੁੰਦੇ ਹਨ, ਤਾਂ ਨਾਮ ਦਾ ਅਨੁਵਾਦ “ਪ੍ਰਭੂ ਪਰਮੇਸ਼ਰ” ਵਜੋਂ ਕੀਤਾ ਜਾਂਦਾ ਹੈ। ਯਿਸੂ ਨੇ ਆਪਣੇ ਪਰਮੇਸ਼ਰ ਹੋਣ ਦੇ ਇਸ ਹੈਰਾਨ ਕਰਨ ਵਾਲੇ ਪੁਸ਼ਟੀਕਰਣ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ। ਯੂਹੰਨਾ 1:1 ਤੋਂ, ਯੂਹੰਨਾ ਦੀ ਇੰਜੀਲ ਨਾਸਰਤ ਦੇ ਯਿਸੂ ਦਾ ਪ੍ਰਭੂ ਹੋਣ ਦਾ ਦਾਅਵਾ ਕਰਦੀ ਹੈ।

ਯਿਸੂ ਨੇ ਯੂਹੰਨਾ ਵਿਚ ਕਈ ਵਾਰ ਆਪਣੇ ਪਰਮੇਸ਼ਰ ਹੋਣ ਦਾ ਦਾਅਵਾ ਕੀਤਾ ਹੈ (ਦੇਖੋ, ਯੂਹੰਨਾ 8:58; 10:30; 14:9; 20:28) ਅਤੇ ਲੇਖਕ ਯੂਹੰਨਾ 1:1,14-18; 5:18 ਵਿਚ ਉਸਦੇ ਪਰਮੇਸ਼ਰ ਹੋਣ ਦਾ ਦਾਅਵਾ ਕਰਦਾ ਹਾਂ। ਬਾਈਬਲ ਦੇ ਹੋਰ ਵੀ ਲੇਖਕ ਸਪੱਸ਼ਟ ਤੌਰ ਤੇ ਇਹ ਦਾਅਵਾ ਕਰਦੇ ਹਾਂ ਕਿ ਯਿਸੂ ਪਰਮੇਸ਼ਰ ਹੈ (ਦੇਖੋ, ਰਸੂਲਾਂ ਦੇ ਕਰਤੱਬ 20:28; ਰੋਮੀਆਂ 9:5; ਫਿਲਿੱਪੀਆਂ 2:6-7; ਕੁਲਸੀਆਂ 1:15-17; 2 ਥੱਸਲੁਨੀਕੀਆਂ 1:12; ਤੀਤੁਸ 2:13; ਇਬਰਾਨੀਆਂ 1:8; 2 ਪਤਰਸ 1:1,11; 1 ਯੂਹੰਨਾ 5:20)।

20:29 ਇਹ ਸੁਰੂਆਤੀ ਵਾਕ ਇਕ ਬਿਆਨ ਜਾਂ ਸਵਾਲ ਹੋ ਸਕਦਾ ਹੈ ਜੋ “ਹਾਂ” ਜਵਾਬ ਦੀ ਉਮੀਦ ਕਰਦਾ ਹੈ। ਵਿਆਕਰਣਿਕ ਢਾਂਚਾ ਅਸਪੱਸ਼ਟ ਹੈ। ਇਹ ਯੂਹੰਨਾ 17:20 ਦੀ ਬਰਕਤ ਵਰਗਾ ਹੈ (ਦੇਖੋ, 1 ਪਤਰਸ 1:8)।

ਯੂਹੰਨਾ 20:30-31

³⁰ਯਿਸੂ ਨੇ ਹੋਰ ਵੀ ਬਹੁਤ ਸਾਰੇ ਚਮਤਕਾਰੀ ਚਿੰਨ੍ਹ ਆਪਣੇ ਚੇਲਿਆਂ ਨੂੰ ਦਿਖਾਏ, ਜਿਹੜੇ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ। ³¹ਪਰ ਇਹ ਇਸ ਲਈ ਲਿੱਖੇ ਗਏ ਹਨ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਮਸੀਹ ਹੈ ਅਤੇ ਇਸ ਵਿਸ਼ਵਾਸ ਦੇ ਰਾਹੀਂ ਉਹਨਾਂ ਦੇ ਨਾਮ ਉੱਤੇ ਜੀਵਨ ਪ੍ਰਾਪਤ ਕਰੋ।

20:30 ਯੂਹੰਨਾ 20:30-31 ਸਪੱਸ਼ਟ ਤੌਰ ਤੇ ਇੰਜੀਲ ਦਾ ਵਿਸ਼ਾ ਅਤੇ ਉਦੇਸ਼ ਹੈ। ਇਹ ਖੁਸ਼ਖਬਰੀ ਦਾ ਪਰਚਾ ਹੈ! ਇੰਜੀਲ ਦੇ ਲੇਖਕਾਂ ਨੂੰ, ਪ੍ਰੇਰਣਾ ਅਧੀਨ, ਚੁਣੇ ਹੋਏ ਦਰਸ਼ਕਾਂ, ਯਹੂਦੀਆਂ (ਮੱਤੀ), ਰੋਮੀ ਲੋਕਾਂ (ਮਰਕੁਸ), ਅਤੇ ਗੈਰ-ਯਹੂਦੀਆਂ (ਲੂਕਾ ਅਤੇ ਯੂਹੰਨਾ) ਨੂੰ ਸਪੱਸ਼ਟ ਤੌਰ ਤੇ ਸੰਚਾਰ ਕਰਨ ਲਈ ਯਿਸੂ ਦੇ ਕੰਮਾਂ ਅਤੇ ਸ਼ਬਦਾਂ ਨੂੰ ਚੁਣਨ, ਪ੍ਰਬੰਧ ਕਰਨ ਅਤੇ ਢਾਲਣ ਅਤੇ ਸੰਖੇਪ ਦੇਣ ਦੀ ਸਹੀ ਅਤੇ ਪਰਮੇਸ਼ਰ ਦੁਆਰਾ ਦਿੱਤੀ ਯੋਗਤਾ ਸੀ। ਨਵਾਂ ਨੇਮ ਇਕ ਮਸੀਹੀ ਤਾਲਮੁਦ ਨਹੀਂ ਹੈ।

Carl F. H. Henry, ਸਿਰਲੇਖ "The Authority and Inspiration of the Bible" ਵਿਚ *The Expositor's Bible Commentary*, ਭਾਗ 1 ਵਿਚ ਕਹਿੰਦਾ ਹੈ:

"ਬਾਈਬਲ ਦਾ ਉਦੇਸ਼ ਨਹੀਂ ਹੈ ਕਿ ਉਹ ਘਟਨਾਵਾਂ ਦਾ ਪੂਰਾ ਇਤਿਹਾਸ ਨਿਰਧਾਰਿਤ ਕਰੇ, ਭਾਵੇਂ ਇਹ ਸ੍ਰਿਸ਼ਟੀ ਦੇ ਬਿਰਤਾਂਤ ਜਾਂ ਮੁਕਤੀ ਦੇ ਇਤਿਹਾਸ ਅਤੇ ਦੇਹ ਧਾਰਨ ਦੇ ਨਾਲ ਸੰਬੰਧਿਤ ਹੋਵੇ। ਪਰ ਬਾਈਬਲ ਦੀਆਂ ਲਿਖਤਾਂ ਦਾ ਉਦੇਸ਼ ਮਨੁੱਖ ਨੂੰ ਉਹ ਸਭ ਕੁਝ ਦੇਣਾ ਹੈ ਜੋ ਉਸਦੀ ਮੁਕਤੀ ਅਤੇ ਬਚਾਅ ਅਤੇ ਉਸਦੇ ਸਿਰਜਣਹਾਰ ਦੀ ਆਗਿਆਕਾਰੀ ਸੇਵਾ ਲਈ ਲੋੜੀਂਦਾ ਹੈ। ਹਾਲਾਂਕਿ ਬਾਈਬਲ ਦੇ ਲੇਖਕ ਕਈ ਵਾਰੀ ਵੱਖੋ-ਵੱਖਰੇ ਕੋਣਾਂ ਅਤੇ ਉਦੇਸ਼ਾਂ ਲਈ ਪਰਮੇਸ਼ਰ ਦੇ ਇਕ ਬਚਾਉਣ ਵਾਲੇ ਕੰਮ ਨੂੰ ਦੇਖਦੇ ਹਨ, ਉਹ ਜੋ ਸਾਨੂੰ ਦੱਸਦੇ ਹਨ ਉਹ ਭਰੋਸੇਯੋਗ ਅਤੇ ਢੱਕਵਾ ਹੈ। ਮੱਤੀ ਨੇ ਯਿਸੂ ਦੀ ਸੇਵਕਾਈ ਦੇ ਬਹੁਤ ਸਾਰੇ ਇਤਿਹਾਸਕ ਕਾਲ ਨੂੰ ਵਿਸ਼ਾ ਸਜਾਵਟ ਕਰਕੇ ਸਿੱਖਿਆ ਲਈ ਲਾਭਦਾਇਕ ਬਣਾਇਆ ਹੈ। ਲੂਕਾ ਨੇ ਮਰਕੁਸ ਦੀਆਂ ਕਈ ਗੱਲਾਂ ਨੂੰ ਛੱਡ ਦਿੱਤਾ ਜੋ ਅਜੇ ਵੀ ਇਕ ਕ੍ਰਮਬੱਧ ਬਿਰਤਾਂਤ ਹੈ। ਯੂਹੰਨਾ ਗੱਲਾਂ ਨੂੰ ਚੁਣਨ ਬਾਰੇ ਖੁੱਲ੍ਹੇ ਕੇ ਟਿੱਪਣੀ ਕਰਦਾ ਹੈ ਜੋ ਚੌਥੀ ਇੰਜੀਲ ਨੂੰ ਦਰਸਾਉਂਦਾ ਹੈ (20:30,31)" (ਪੰਨੇ 27-28)।

▣ "ਯਿਸੂ ਨੇ ਹੋਰ ਵੀ ਬਹੁਤ ਸਾਰੇ ਚਮਤਕਾਰੀ ਚਿੰਨ੍ਹ ਆਪਣੇ ਚੇਲਿਆਂ ਨੂੰ ਦਿਖਾਏ" ਇਨ੍ਹਾਂ "ਚਿੰਨ੍ਹਾਂ" ਨੂੰ ਕਈ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ।

1. ਚਿੰਨ੍ਹ ਕਿ ਉਹ ਸੱਚਮੁੱਚ ਜ਼ਿੰਦਾ ਸੀ
 - a. ਉਨ੍ਹਾਂ ਦੇ ਉਸਦੇ ਜ਼ਖਮਾਂ ਨੂੰ ਛੁਹਣਾ
 - b. ਉਸਦਾ ਉਨ੍ਹਾਂ ਦੇ ਨਾਲ ਖਾਣਾ (ਦੇਖੋ, ਲੂਕਾ 24:43)
2. ਉਨ੍ਹਾਂ ਦੀ ਮੌਜੂਦਗੀ ਵਿਚ ਉਪਰਲੇ ਕਮਰੇ ਵਿਚ ਕੀਤੇ ਗਏ ਖਾਸ ਚਿੰਨ੍ਹ ਜੋ ਲਿੱਖੇ ਨਹੀਂ ਗਏ
3. ਉਸਦੀ ਜ਼ਿੰਦਗੀ ਦੇ ਕੰਮ ਦਾ ਸੰਕੇਤ (ਅਤੀਤ ਤੇ ਧਿਆਨ ਕੇਂਦਰਿਤ ਕਰਨਾ) ਉਨ੍ਹਾਂ ਨੂੰ ਇੰਜੀਲਾਂ ਲਿਖਣ ਲਈ ਤਿਆਰ ਕਰ ਰਿਹਾ ਸੀ (ਦੇਖੋ, ਲੂਕਾ 24:46-48)

20:31

NASB, NKJV,

"ਕਿ ਤੁਸੀਂ ਵਿਸ਼ਵਾਸ ਕਰੋ"

TEV, NJB

NRSV

"ਕਿ ਤੁਸੀਂ ਵਿਸ਼ਵਾਸ ਕਰ ਸਕੋ"

ਕੁਝ ਸ਼ੁਰੂਆਤੀ ਯੂਨਾਨੀ ਹੱਥ-ਲਿਖਤਾਂ, P⁶⁶, κ^* , B², ਅਤੇ Origen ਦੁਆਰਾ ਵਰਤੇ ਗਏ ਯੂਨਾਨੀ ਵਚਨ ਵਿਚ ਇਕ ਵਰਤਮਾਨ ਸ਼ਰਤੀਆ ਹੈ ਜਿਸ ਤੋਂ ਭਾਵ ਹੈ ਕਿ ਯੂਹੰਨਾ ਦੀ ਇੰਜੀਲ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵਾਸ ਵਿਚ ਕਾਇਮ ਰਹਿਣ ਲਈ ਲਿਖੀ ਗਈ ਸੀ।

ਯੂਨਾਨੀ ਦੀਆਂ ਹੋਰ ਗੈਰ-ਕਾਨੂੰਨੀ ਹੱਥ-ਲਿਖਤਾਂ (ਜਿਵੇਂ ਕਿ., κ^* , A, C, D, L, N, W) ਵਿਚ ਨਿਸ਼ਕਿਰਿਆ ਭੂਤਕਾਲ ਸ਼ਰਤੀਆ ਹੈ ਜਿਸ ਦਾ ਭਾਵ ਹੈ ਕਿ ਯੂਹੰਨਾ ਦੀ ਇੰਜੀਲ ਅਵਿਸ਼ਵਾਸੀਆਂ ਲਈ ਲਿਖੀ ਗਈ ਸੀ। UBS⁴ ਨਿਸ਼ਕਿਰਿਆ ਭੂਤਕਾਲ ਨੂੰ ਵਚਨ ਵਿਚ ਪਾਉਂਦਾ ਹੈ ਪਰ ਇਸ ਨੂੰ "C" ਰੇਟਿੰਗ ਦਿੰਦਾ ਹੈ (ਕਾਫ਼ੀ ਸ਼ੱਕ ਨਾਲ)। ਇਹ ਆਇਤ ਇੰਜੀਲ ਦਾ ਦੱਸਿਆ ਉਦੇਸ਼ ਹੈ। ਯੂਹੰਨਾ ਬਾਕੀ ਇੰਜੀਲਾਂ ਵਾਂਗ ਖੁਸ਼ਖਬਰੀ ਦਾ ਪੱਤਰ ਹੈ।

▣ "ਮਸੀਹ" ਇਹ ਇਬਰਾਨੀ ਸ਼ਬਦ "ਮਸੀਹ" ਦਾ ਯੂਨਾਨੀ ਅਨੁਵਾਦ ਹੈ ਜੋ ਸ਼ਾਬਦਿਕ ਤੌਰ ਤੇ "ਮਸਹ ਕੀਤਾ ਹੋਇਆ" ਹੈ। ਇਹ ਦਾਊਦ ਦਾ ਪੁਰਾਣੇ ਨੇਮ ਦਾ ਵੰਸ਼ ਸੀ ਜਿਸ ਬਾਰੇ ਧਰਮ ਦਾ ਨਵਾਂ ਯੁੱਗ ਲਿਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ। ਯਿਸੂ ਨਾਸਰੀ (ਦੇਖੋ, ਯੂਹੰਨਾ 1:45) ਯਹੂਦੀਆਂ ਦਾ ਮਸੀਹ ਹੈ (ਦੇਖੋ, ਯੂਹੰਨਾ 11:27)।

ਯਿਸੂ ਲਈ ਇਹ ਅਹੁਦਾ ਇੰਜੀਲ ਦੇ ਸ਼ੁਰੂ ਵਿਚ ਪਾਇਆ ਗਿਆ ਹੈ (ਦੇਖੋ, ਯੂਹੰਨਾ 1:41)। ਹਾਲਾਂਕਿ, "ਮਸੀਹ" ਨਹੀਂ ਪਰ "ਪ੍ਰਭੂ" ਸਿਰਲੇਖ ਗੈਰ-ਯਹੂਦੀ ਪ੍ਰਸੰਗਾਂ (ਰੋਮੀਆਂ 10:9-13; ਫ਼ਿਲਿੱਪੀਆਂ 2:9-11) ਵਿਚ ਯਿਸੂ ਲਈ ਆਮ ਤੌਰ ਤੇ ਵਰਤਿਆ ਜਾਂਦਾ ਹੈ।

“ਮਸੀਹ” ਵਿਚਾਰ ਦੀਆਂ ਵਿਅੰਗਾਤਮਕ ਉਮੀਦਾਂ ਸਨ (1) ਫਰੀਸੀਆਂ ਲਈ ਇਸ ਦੀਆਂ ਰਾਜਨੀਤਿਕ, ਕੌਮੀ ਉਮੀਦਾਂ ਸਨ (2) ਐਪੋਕਾਲਿਪਟਿਕ ਯਹੂਦੀ ਸਾਹਿਤ ਵਿਚ ਇਸ ਦੀਆਂ ਬ੍ਰਹਿਮੰਡੀ, ਵਿਸ਼ਵਵਿਆਪੀ ਉਮੀਦਾਂ ਸਨ

▣ "ਪਰਮੇਸ਼ਰ ਦਾ ਪੁੱਤਰ" ਇਹ ਸਿਰਲੇਖ ਸਮਾਨਾਂਤਰ ਇੰਜੀਲਾਂ ਵਿਚ ਥੋੜ੍ਹਾ ਜਿਹਾ ਇਸਤੇਮਾਲ ਕੀਤਾ ਗਿਆ ਹੈ (ਸ਼ਾਇਦ ਗੈਰ-ਯਹੂਦੀਆਂ ਦੁਆਰਾ ਸੰਭਵ ਗਲਤਫਹਿਮੀ ਕਰਕੇ), ਪਰ ਯੂਹੰਨਾ ਦੇ ਸ਼ੁਰੂ ਵਿਚ ਵਰਤਿਆ ਗਿਆ ਹੈ (ਦੇਖੋ, ਯੂਹੰਨਾ 1:14,34,49)। ਇਹ ਯੂਹੰਨਾ ਦਾ ਯਿਸੂ ਅਤੇ ਪਿਤਾ (*ਹੁਈਓਸ huios* ਦੀ ਵਰਤੋਂ) ਦੇ ਵਿਚਕਾਰ ਵਿਲੱਖਣ ਸੰਬੰਧ ਕਾਇਮ ਕਰਨ ਦਾ ਤਰੀਕਾ ਸੀ। ਯੂਹੰਨਾ ਇਸ ਪਰਿਵਾਰਕ ਰੂਪਕ ਨੂੰ ਕਈ ਤਰੀਕਿਆਂ ਨਾਲ ਵਰਤਦਾ ਹੈ:

1. ਇਕ ਸਿਰਲੇਖ
2. “ਇਕਲੋਤੇ ਪੁੱਤਰ” ਦੇ ਸੰਬੰਧ ਵਿਚ (*ਮੋਨੋਗੇਨੇਸ monogenes*, ਦੇਖੋ, ਯੂਹੰਨਾ 1:18; 3:16; 1 John 4:9)
3. “ਪਿਤਾ” ਸਿਰਲੇਖ ਦੀ ਵਰਤੋਂ ਨਾਲ ਜੋੜ ਕੇ (ਦੇਖੋ, ਯੂਹੰਨਾ 20:17)

1 ਯੂਹੰਨਾ 3:8 ਤੇ ਖਾਸ ਵਿਸ਼ਾ: ਪਰਮੇਸ਼ਰ ਦਾ ਪੁੱਤਰ ਦੇਖੋ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਕਬਰ ਤੇ ਕੋਈ ਆਇਆ ਸੀ? ਕਦੋਂ? ਕਿਉਂ?
2. ਚੇਲਿਆਂ ਨੂੰ ਪੁਨਰ-ਉਥਾਨ ਦੀ ਉਮੀਦ ਕਿਉਂ ਨਹੀਂ ਸੀ? ਕੀ ਕਿਸੇ ਨੇ ਇਸ ਦੀ ਉਮੀਦ ਕੀਤੀ ਸੀ?
3. ਮਰੀਅਮ ਨੇ ਯਿਸੂ ਨੂੰ ਕਿਉਂ ਨਹੀਂ ਪਛਾਣਿਆ ਸੀ?
4. ਯਿਸੂ ਨੇ ਮਰੀਅਮ ਨੂੰ ਉਸਨੂੰ ਨਾ ਛੂਹਣ ਲਈ ਕਿਉਂ ਕਿਹਾ?
5. ਯੂਹੰਨਾ 20:22-23 ਨੂੰ ਆਪਣੇ ਸ਼ਬਦਾਂ ਵਿਚ ਸਮਝਾਓ
6. ਕੀ ਥੋਮਸ ਨੂੰ ਸ਼ੱਕੀ ਕਹਿਣਾ ਸਹੀ ਹੈ?
7. “ਵਿਸ਼ਵਾਸ” ਸ਼ਬਦ ਦੀ ਪਰਿਭਾਸ਼ਾ ਦਿਓ ਜਿਵੇਂ ਇਹ ਅੱਜ ਨਹੀਂ ਪਰ ਯਿਸੂ ਦੇ ਦਿਨਾਂ ਵਿਚ ਸਮਝਿਆ ਜਾਂਦਾ ਸੀ।

ਯੂਹੰਨਾ 21

ਆਧੁਨਿਕ ਅਨੁਵਾਦਾਂ ਤੇ ਅਧਾਰਿਤ ਪੈਰਿਆਂ ਦਾ ਵਿਭਾਜਨ

UBS ⁴	NKJV	NRSV	TEV	NJB
ਯਿਸੂ ਦਾ ਸੱਤ ਚੇਲਿਆਂ ਨੂੰ ਪ੍ਰਗਟਾਵਾ	ਝੀਲ ਕਿਨਾਰੇ ਸੁਬਾਹ ਦਾ ਖਾਣਾ	ਉਪਸੰਹਾਰ	ਯਿਸੂ ਸੱਤ ਚੇਲਿਆਂ ਕੋਲ ਪ੍ਰਗਟ ਹੁੰਦੇ ਹਨ	ਤਿਬਰਿਆਸ ਦੇ ਕਿਨਾਰੇ ਦਾ ਪ੍ਰਗਟਾਵਾ
21:1-14	21:1-14	21:1-3	21:1-3a 21:3b-5a	21:1-3
		21:4-8	21:5b 21:6 21:7-10	21:4-8
		21:9-14	21:11-14	21:9-14
ਯਿਸੂ ਅਤੇ ਪਤਰਸ	ਯਿਸੂ ਪਤਰਸ ਨੂੰ ਪੁਨਰ ਸਥਾਪਿਤ ਕਰਦੇ ਹਨ		ਯਿਸੂ ਅਤੇ ਪਤਰਸ	
21:15-19	21:15-19	21:15-19	21:15a 21:15b 21:15c-16a 21:16b 21:16c-17a 21:17b 21:17c-19	21:15-19

ਯਿਸੂ ਅਤੇ ਪਿਆਰਾ ਚੇਲਾ	ਪਿਆਰਾ ਚੇਲਾ ਅਤੇ ਉਸਦੀ ਪੁਸਤਕ		ਯਿਸੂ ਅਤੇ ਬਾਕੀ ਦੇ ਚੇਲੇ	
21:20-23	21:20-25	21:20-23	21:20-21	21:20-23
			21:22	
			21:23	ਦੂਜਾ ਸਿੱਟਾ/ਨਿਸ਼ਕਰਸ਼
21:24		21:24-25	21:24	21:24
			ਸਿੱਟਾ/ਨਿਸ਼ਕਰਸ਼	
21:25			21:25	21:25

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

1-25 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. ਕਿਉਂਕਿ ਇਹ ਇੰਜੀਲ 20:31 ਤੋਂ ਖਤਮ ਹੁੰਦੀ ਜਾਪਦੀ ਹੈ, 21 ਅਧਿਆਏ ਬਾਰੇ ਵਿਚਾਰ ਰਿਹਾ ਹੈ ਕੀ ਇਹ ਬਾਅਦ ਵਿੱਚ ਜੋੜਿਆ ਗਿਆ ਹੈ। ਇਸਦੇ ਬਾਵਜੂਦ, ਕੋਈ ਵੀ ਯੂਨਾਨੀ ਦਸਤਾਵੇਜ਼ ਯੂਹੰਨਾ 21 ਤੋਂ ਬਿਨਾ ਨਹੀਂ ਮਿਲਦਾ।
- B. ਯੂਹੰਨਾ 21:25 ਨੂੰ ਕਈ ਵਾਰ ਬਾਅਦ ਵਿੱਚ ਜੋੜਿਆ ਹਿੱਸਾ ਸਮਝਿਆ ਜਾਂਦਾ ਹੈ ਕਿਉਂਕਿ ਕੁਝ ਯੂਨਾਨੀ ਦਸਤਾਵੇਜ਼ਾਂ ਵਿੱਚ ਯੂਹੰਨਾ 7:53-8:11 ਨੂੰ 21:24 ਤੋਂ ਬਾਅਦ ਲਿਖਿਆ ਗਿਆ ਹੈ। ਇਸਦੇ ਬਾਵਜੂਦ ਸਿਨਾਈਟਿਕਸ ਦੇ ਪੁਰਾਤਨ ਦਸਤਾਵੇਜ਼ ਵਿੱਚ, ਲਿਖਾਰੀ ਨੂੰ ਸਜਾਵਟੀ ਪ੍ਰਕਾਸ਼ਕ ਦਾ ਨਾਮ ਮਿਟਾਉਣਾ ਪਿਆ ਤਾਂਕਿ ਉਹ ਇਸ ਪਹਿਰੇ ਨੂੰ ਜੋੜ ਸਕੇ।
- C. ਭਾਵੇਂ ਕਿ ਇਹ ਯੂਹੰਨਾ ਦੇ ਸ਼ੁਭ ਸਮਾਚਾਰ ਦਾ ਸਮੁੱਚਾ ਹਿੱਸਾ ਨਹੀਂ ਹੈ, ਯੂਹੰਨਾ 21 ਰਸੂਲ ਦੇ ਹੱਥਾਂ ਦੁਆਰਾ ਲਿਖਿਆ ਹੀ ਹਿੱਸਾ ਹੈ। ਇਹ ਸ਼ੁਰੂਆਤੀ ਕਲੀਸੀਆ ਦੇ ਦੋ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ:

1. ਕੀ ਪਤਰਸ ਨੂੰ ਪੁਨਰ ਸਥਾਪਿਤ ਕੀਤਾ ਗਿਆ ਸੀ?
2. ਯੂਹੰਨਾ ਦੀ ਚਿਰੰਜੀਵਤਾ (longevity) ਬਾਰੇ ਕਥਾ ਦਾ ਕੀ?

ਸ਼ਬਦ ਅਤੇ ਵਾਕਾਂਸ਼ ਅਧਿਐਨ

ਯੂਹੰਨਾ 21:1-3

¹ ਇਸ ਦੇ ਪਿੱਛੋਂ ਤਿਬਿਰਿਆਸ ਦੀ ਝੀਲ ਦੇ ਕੰਢੇ ਉੱਤੇ ਯਿਸੂ ਨੇ ਫਿਰ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ। ਉਹਨਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ। ² ਸ਼ਮਊਨ ਪਤਰਸ, ਥੋਮਾ (ਅਰਥਾਤ ਦੀਦਮੁਸ), ਨਥਾਨਿਏਲ ਜੋ ਗਲੀਲ ਦੇ ਕਾਨਾ ਦਾ ਰਹਿਣ ਵਾਲਾ ਸੀ, ਜ਼ਬਦੀ ਦੇ ਦੋਵੇਂ ਪੁੱਤਰ ਅਤੇ ਹੋਰ ਦੋ ਚੇਲੇ ਉੱਥੇ ਸਨ। ³ ਸ਼ਮਊਨ ਪਤਰਸ ਨੇ ਉਹਨਾਂ ਨੂੰ ਕਿਹਾ, “ਮੈਂ ਤਾਂ ਮੱਛੀਆਂ ਫੜਨ ਜਾ ਰਿਹਾ ਹਾਂ।” ਉਹਨਾਂ ਨੇ ਪਤਰਸ ਨੂੰ ਕਿਹਾ, “ਅਸੀਂ ਵੀ ਤੇਰੇ ਨਾਲ ਚਲਦੇ ਹਾਂ।” ਉਹ ਗਏ ਅਤੇ ਬੇੜੀ ਵਿੱਚ ਚੜ੍ਹੇ। ਪਰ ਉਸ ਰਾਤ ਉਹਨਾਂ ਕੁਝ ਨਾ ਫੜਿਆ। ਸਵੇਰਾ ਹੋ ਰਿਹਾ ਸੀ ਕਿ ਯਿਸੂ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ,

21:1 "ਤਿਬਿਰਿਆਸ ਦੀ ਝੀਲ" ਤਿਬਿਰਿਆਸ ਗਲੀਲ ਦੀ ਪ੍ਰਸ਼ਾਸਕੀ ਰਾਜਧਾਨੀ ਸੀ। ਇਸਨੂੰ "ਗਲੀਲ ਦੀ ਝੀਲ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ (ਵੇਖੋ, ਯੂਹੰਨਾ 6:1) ਅਤੇ ਜਾਂ "ਗਨੇਸਰਤ ਦੀ ਨਦੀ" ਦੇ ਨਾਮ ਨਾਲ (ਵੇਖੋ, ਮੱਤੀ 14:34; ਮਰਕੁਸ 6:53; ਲੂਕਾ 5:1) ਅਤੇ ਪੁਰਾਣੇ ਨੇਮ ਵਿੱਚ ਕਿਨੋਰਥ ਦੀ ਨਦੀ ਦੇ ਨਾਮ ਤੋਂ (ਗਿਣਤੀ 34:11; ਬਿਵ 3:17; ਯਹੇਸੁਆ 11:2; 12:3; 13:27; 19:35; 1 ਰਾਜਾ 15:20)।

▣ "ਉਹਨਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ" ਇਸ ਕਿਰਿਆ ਦਾ ਭਾਵ ਅਰਥ "ਪੂਰੀ ਤਰ੍ਹਾਂ ਜਾਂ ਸਾਫ-ਸਾਫ ਪ੍ਰਗਟ ਕਰਨਾ" ਤੋਂ ਹੈ (ਵੇਖੋ, ਯੂਹੰਨਾ 1:31; 2:11; 7:4; 9:3; 1 ਯੂਹੰਨਾ 1:2; 2:28; 3:2; 4:9)। ਮੱਤੀ ਗਲੀਲ ਵਿੱਚ ਇੱਕ ਸਭਾ ਬਾਰੇ ਦੱਸਦਾ ਹੈ ਜੋ ਇੱਕ ਪਰਬਤ ਉੱਤੇ ਆਯੋਜਿਤ ਹੁੰਦੀ ਹੈ (ਵੇਖੋ, 26:32; 28:7,10,16), ਜੋ ਕਿ "ਮਹਾਨ ਆਗਿਆ" ਦਾ ਵਾਤਾਵਰਣ ਹੈ। ਯੂਹੰਨਾ ਵਿੱਚ ਯਿਸੂ ਤਿਬਿਰਿਆਸ ਦੀ ਝੀਲ ਉੱਤੇ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ। ਇਸ ਮੇਲ ਵਿੱਚ ਯਿਸੂ ਦੇ ਪ੍ਰਸ਼ਨਾਂ ਨੂੰ ਪ੍ਰਸਤੁਤ ਕਰਦੇ ਹਨ ਜਿੰਨਾਂ ਵਿੱਚ ਸੁਰੂਆਤੀ ਕਲੀਸੀਆ ਦਾ ਰੁਝਾਨ ਸੀ:

1. ਕੀ ਪਤਰਸ ਨੂੰ ਮੁੜ ਤੋਂ ਆਗੂ ਸਥਾਪਿਤ ਕੀਤਾ ਗਿਆ ਸੀ?
2. ਯਿਸੂ ਦੇ ਮੁੜ ਆਉਣ ਤੋਂ ਪਹਿਲਾਂ ਯੂਹੰਨਾ ਦੇ ਨਾਂ ਮਰਨ ਦੀ ਕਥਾ ਬਾਰੇ ਕੀ?

21:2 "ਥੋਮਾ (ਅਰਥਾਤ ਦੀਦਮੁਸ)" ਯੂਹੰਨਾ 1:45 ਉੱਤੇ ਵੇਖੋ, ਖਾਸ ਵਿਸ਼ਾ: ਰਸੂਲਾਂ ਦੇ ਨਾਮ ਜਾਹਿਰ ਹੈ ਕੀ 11 ਵਿੱਚੋਂ ਸੱਤ ਚੇਲੇ ਮੱਛੀਆਂ ਫੜਨ ਚਲੇ ਗਏ।

▣ "ਜ਼ਬਦੀ ਦੇ ਦੋਵੇਂ ਪੁੱਤਰ" ਇਸਦਾ ਭਾਵ ਯਾਕੂਬ ਅਤੇ ਯੂਹੰਨਾ ਤੋਂ ਹੈ (ਵੇਖੋ, ਮੱਤੀ 4:21)। ਯਾਕੂਬ ਅਤੇ ਯੂਹੰਨਾ ਦੋਵਾਂ ਦੇ ਨਾਮ ਯੂਹੰਨਾ ਦੇ ਸੁਭ ਸਮਾਚਾਰ ਦੀ ਇੰਜੀਲ ਵਿੱਚ ਨਹੀਂ ਦਰਜ ਕੀਤੇ ਗਏ ਹਨ।

21:3 "ਸ਼ਮਊਨ ਪਤਰਸ ਨੇ ਉਹਨਾਂ ਨੂੰ ਕਿਹਾ, “ਮੈਂ ਤਾਂ ਮੱਛੀਆਂ ਫੜਨ ਜਾ ਰਿਹਾ ਹਾਂ।” ਇਹ ਵਰਤਮਾਨ ਕਾਲ ਹੈ। ਇਸ ਘਟਨਾ ਬਾਰੇ ਕਈ ਵਿਚਾਰ ਹਨ।

1. ਯਿਸੂ ਦੁਆਰਾ ਨਿਸ਼ਚਿਤ ਮੇਲ ਤੱਕ ਸਮਾਂ ਟਪਾਉਣ ਲਈ ਕੀਤਾ ਗਿਆ ਕੰਮ ਸੀ (ਵੇਖੋ, ਮੱਤੀ 26:32; 28:7,10)
2. ਇਹ ਪੈਸੇ ਦੇ ਉਦੇਸ਼ ਨਾਲ ਕੀਤਾ ਕੰਮ ਸੀ।

3. ਇਹ ਪਤਰਸ ਦੇ ਮਾਛੀ ਹੋਣ ਦੇ ਪੇਸ਼ੇ ਦਾ ਮੁੜ ਤੋਂ ਉਠਾਇਆ ਜਾਣਾ ਸੀ।
ਇਹ ਅਧਿਆਏ ਲੂਕਾ 5 ਨਾਲ ਬਹੁਤ ਮੇਲ ਖਾਂਦਾ ਹੈ।

▣ "ਪਰ ਉਸ ਰਾਤ ਉਹਨਾਂ ਕੁਝ ਨਾ ਫੜਿਆ" ਧਿਆਨ ਦਿਓ ਕੀ ਇਹ ਮਨੁੱਖ ਜੋ ਰੋਗੀਆਂ ਨੂੰ ਚੰਗਾ ਕਰਦੇ ਰਹੇ ਸਨ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਦੇ ਸਨ ਹਰ ਸਮੇਂ ਹਰ ਕੰਮ ਲਈ ਚਮਤਕਾਰੀ ਸ਼ਕਤੀ ਨਹੀਂ ਰੱਖਦੇ ਸਨ। ਮੱਛੀਆਂ ਫੜਨ ਲਈ ਇਥੇ ਵਰਤੀ ਗਈ ਕਿਰਿਆ ਪੂਰੇ ਨਵੇਂ ਨੇਮ ਵਿੱਚ ਹੋਰ ਕੀਤੇ ਵੀ ਨਹੀਂ ਵਰਤੀ ਗਈ। ਇਸਦੀ ਵਰਤੋਂ ਆਮ ਤੌਰ ਤੇ ਕਿਸੇ ਨੂੰ ਗਿਰਫਤਾਰ ਕਰਨ ਲਈ ਕੀਤੀ ਜਾਂਦੀ ਹੈ।

ਯੂਹੰਨਾ 21:4-8

⁴ ਪਰ ਚੇਲਿਆਂ ਨੇ ਉਹਨਾਂ ਨੂੰ ਨਾ ਪਛਾਣਿਆ। ⁵ ਯਿਸੂ ਨੇ ਉਹਨਾਂ ਨੂੰ ਕਿਹਾ, "ਮਿੱਤਰੇ, ਕੀ ਤੁਹਾਡੇ ਕੋਲ ਖਾਣ ਲਈ ਕੁਝ ਮੱਛੀਆਂ ਹਨ?" ਉਹਨਾਂ ਨੇ ਉੱਤਰ ਦਿੱਤਾ, "ਨਹੀਂ।" ⁶ ਯਿਸੂ ਨੇ ਚੇਲਿਆਂ ਨੂੰ ਕਿਹਾ, "ਬੇੜੀ ਦੇ ਸੱਜੇ ਪਾਸੇ ਜਾਲ ਸੁੱਟੋ ਤਾਂ ਤੁਸੀਂ ਕੁਝ ਫੜੋਗੇ।" ਉਹਨਾਂ ਨੇ ਜਾਲ ਸੁੱਟਿਆ, ਤਾਂ ਉਸ ਵਿੱਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ ਇੱਥੋਂ ਤਕ ਕਿ ਉਹ ਜਾਲ ਖਿੱਚ ਨਾ ਸਕੇ। ⁷ ਫਿਰ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦੇ ਸਨ, ਪਤਰਸ ਨੂੰ ਬੋਲਿਆ, "ਇਹ ਤਾਂ ਪ੍ਰਭੂ ਹਨ!" ਜਦੋਂ ਪਤਰਸ ਨੇ ਇਹ ਸੁਣਿਆ ਕਿ ਉਹ ਪ੍ਰਭੂ ਹਨ, ਤਾਂ ਉਸ ਨੇ ਆਪਣਾ ਪਰਨਾ ਲੱਕ ਦੁਆਲੇ ਬੰਨ੍ਹਿਆ ਕਿਉਂਕਿ ਉਸ ਨੇ ਸਾਰੇ ਕੱਪੜੇ ਉਤਾਰ ਰੱਖੇ ਸਨ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ। ⁸ ਪਰ ਦੂਜੇ ਚੇਲੇ, ਬੇੜੀ ਵਿੱਚ ਹੀ ਰਹਿ ਕੇ ਮੱਛੀਆਂ ਨਾਲ ਭਰੇ ਜਾਲ ਨੂੰ ਖਿੱਚਦੇ ਰਹੇ, ਕਿਉਂਕਿ ਉਹ ਕੰਢੇ ਤੋਂ ਬਹੁਤ ਦੂਰ ਨਹੀਂ ਸਨ। ਕੇਵਲ ਕੋਈ ਦੋ ਕੁ ਸੌ ਮੀਟਰ ਦੀ ਦੂਰੀ ਤੇ ਸਨ।

21:4 "ਪਰ ਚੇਲਿਆਂ ਨੇ ਉਹਨਾਂ ਨੂੰ ਨਾ ਪਛਾਣਿਆ" ਯਿਸੂ ਨੂੰ ਪਛਾਣ ਸਕਣ ਦੀ ਚੇਲਿਆਂ ਦੀ ਅਸਮਰਥਾ ਬਾਰੇ ਕਈ ਵਿਚਾਰ ਰਹੇ ਹਨ।

1. ਇਥੇ ਬਹੁਤ ਹਨੇਰਾ ਸੀ।
2. ਉਹ (ਯਿਸੂ) ਬਹੁਤ ਜਿਆਦਾ ਦੂਰ ਸਨ।
3. ਉਹ (ਚੇਲੇ) ਬਹੁਤ ਜਿਆਦਾ ਥੱਕੇ ਹੋਏ ਸਨ।
4. ਯਿਸੂ ਥੋੜੇ ਵੱਖ ਦਿਖਾਈ ਦੇ ਰਹੇ ਸਨ (ਵੇਖੋ, ਯੂਹੰਨਾ 21:12; ਮੱਤੀ 28:16-17; ਲੂਕਾ 24:13ff)
5. ਉਹਨਾਂ ਨੂੰ ਰੂਹਾਨੀ ਤੌਰ ਤੇ ਰੋਕਿਆ ਗਿਆ ਕੀ ਉਹ ਪਛਾਣ ਨਾ ਸਕਣ (ਵੇਖੋ, ਲੂਕਾ 24:16)

21:5 "ਮਿੱਤਰੇ" ਇਹ ਸ਼ਬਦ ਰੂਪਕੀ ਤੌਰ ਤੇ ਵਰਤਿਆ ਗਿਆ ਹੈ। ਨਵੇਂ ਨੇਮ ਵਿੱਚ "ਛੋਟੇ ਬੱਚਿਆਂ" ਲਈ ਆਮ ਤੌਰ ਤੇ ਦੋ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਥੇ ਵਰਤਿਆ ਗਿਆ ਸ਼ਬਦ (*ਪਾਈਡਿਓਨ*) ਘੱਟ ਵਰਤਿਆ ਗਿਆ ਹੈ ਅਤੇ ਯੂਹੰਨਾ ਦੀ ਇੰਜੀਲ ਅਤੇ ਯੂਹੰਨਾ ਦੀ ਪਹਿਲੀ ਪੱਤਰੀ ਵਿੱਚ ਜਿਆਦਾਤਰ ਵਰਤੇ ਗਏ ਸ਼ਬਦ (*ਟੈਕਨਿਓਨ*) ਤੋਂ ਵੱਖ ਹੈ। ਇਹ ਸ਼ਬਦ ਇਸ ਇੰਜੀਲ ਵਿੱਚ ਸਿਰਫ ਯੂਹੰਨਾ 4:49; 16:21 ਅਤੇ ਇਥੇ ਹੀ ਨਜ਼ਰ ਆਉਂਦੀ ਹੈ। ਇਹ ਦੋਵੇਂ ਸ਼ਬਦ ਯੂਹੰਨਾ ਦੀ ਪਹਿਲੀ ਪੱਤਰੀ ਵਿੱਚ ਸਮਾਨਾਰਥਕ ਰੂਪ ਵਿੱਚ ਵਰਤੇ ਗਏ ਜਾਪਦੇ ਹਨ, *ਪਾਈਡਿਓਨ* ਯੂਹੰਨਾ 2:13, 18 ਵਿੱਚ, ਪਰ *ਟੈਕਨਿਓਨ* ਯੂਹੰਨਾ 2:1, 12, ਅਤੇ 28 ਵਿੱਚ।

▣ "ਕੀ ਤੁਹਾਡੇ ਕੋਲ ਖਾਣ ਲਈ ਕੁਝ ਮੱਛੀਆਂ ਹਨ?" ਇਹ ਸ਼ਬਦ "ਮੱਛੀ" (*ਪਰੋਸਫੈਜੀਅਨ*) ਰੋਟੀ (bread) ਨਾਲ ਖਾਏ ਜਾ ਸਕਣ ਵਾਲੇ ਕਿਸੇ ਵੀ ਭੋਜਨ ਲਈ ਵਰਤਿਆ ਜਾ ਸਕਦਾ ਹੈ, ਪਰ ਇਸ ਸੰਦਰਭ ਵਿੱਚ "ਮੱਛੀ" ਹੀ ਸਮਝਿਆ ਜਾਣਾ ਚਾਹੀਦਾ ਹੈ। ਯਿਸੂ ਇਸ ਸਵਾਲ ਦਾ ਜਵਾਬ ਪਹਿਲਾਂ ਹੀ "ਨਾ" ਤੌਰ ਤੇ ਜਾਣਦੇ ਹਨ।

21:6 ਪ੍ਰਭੂ ਯਿਸੂ ਬਿਲਕੁਲ ਉਸੇ ਤਰ੍ਹਾਂ ਪੇਸ਼ ਆ ਰਹੇ ਹਨ ਜਿਸ ਤਰ੍ਹਾਂ ਚੇਲਿਆਂ ਨੂੰ ਪਹਿਲੀ ਵਾਰ ਸੱਦਾ ਦੇਣ ਵੇਲੇ ਪੇਸ਼ ਆਏ ਸਨ, ਲੂਕਾ 5:1-11। ਇਸ ਅਧਿਆਏ ਦੇ ਵਿਸ਼ੇਸ਼ ਗੁਣ ਦੇ ਰੂਪ ਵਿੱਚ (ਵੇਖੋ, ਯੂਹੰਨਾ 21:15 ਉੱਤੇ ਟਿੱਪਣੀ) ਕਿਸਤੀ ਲਈ ਦੇ ਵੱਖ ਵੱਖ ਯੂਨਾਨੀ ਸ਼ਬਦ ਵਰਤੇ ਗਏ ਹਨ, ਯੂਹੰਨਾ 21:3, 6 ਵਿੱਚ *plouion* ਅਤੇ ਯੂਹੰਨਾ 21:8 ਵਿੱਚ *plouaron* (ਛੋਟੀ ਕਿਸਤੀ)। ਯੂਹੰਨਾ ਆਪਣੀ ਸਾਹਿਤਕ ਸਮਗਰੀ ਨੂੰ ਕਈ ਵਾਰ ਇਸ ਅਧਿਆਏ ਵਿੱਚ ਪ੍ਰਗਟ ਕਰਦਾ ਹੈ।

21:7 "ਫਿਰ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦੇ ਸਨ" ਇਹ ਸੁਭ ਸਮਾਚਾਰ ਦੇ ਲੇਖਕ ਰਸੂਲ ਯੂਹੰਨਾ ਬਾਰੇ ਕਿਹਾ ਗਿਆ ਹੈ, (ਵੇਖੋ, ਯੂਹੰਨਾ 13:23; 20:2, 3, 8; 21:20). ਇਸ ਸੁਭ ਸਮਾਚਾਰ ਦੀ ਇੰਜੀਲ ਵਿੱਚ ਯੂਹੰਨਾ ਦਾ ਨਾਮ ਨਹੀਂ ਦਿੱਤਾ ਗਿਆ ਹੈ।

- NASB "ਉਸ ਨੇ ਬਾਹਰੀ ਵਸਤਰ ਪਹਿਨਿਆ (ਕਿਉਂਕਿ ਉਸ ਨੇ ਕੰਮ ਲਈ ਕੱਪੜੇ ਉਤਾਰ ਰੱਖੇ ਸਨ)"
 NKJV "ਬਾਹਰੀ ਵਸਤਰ ਪਹਿਨਿਆ (ਕਿਉਂਕਿ ਉਸਨੇ ਲਾਹ ਰਖਿਆ ਸੀ)"
 NRSV "ਉਸਨੇ ਕੋਈ ਵਸਤਰ ਪਹਿਨਿਆ, ਕਿਉਂਕਿ ਉਹ ਨੰਗਾ ਸੀ"
 TEV "ਉਹ ਨੇ ਆਪਣਾ ਬਾਹਰੀ ਵਸਤਰ ਆਪਣੇ ਦੁਆਲੇ ਪਹਿਨਿਆ (ਕਿਉਂਕਿ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ)"
 NJB "ਪਤਰਸ ਨੇ ਆਪਣਾ ਬਾਹਰੀ ਵਸਤਰ ਆਪਣੇ ਦੁਆਲੇ ਬੰਨਿਆ (ਕਿਉਂਕਿ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ)"

ਪਹਿਲੀ ਸਦੀ ਦੇ ਪਲਸਤੀਨ ਵਿੱਚ ਲੋਕ ਬਾਹਰੀ ਲਿਬਾਸ ਪਹਿਨਦੇ ਸਨ ਅਤੇ ਉਸਦੇ ਅੰਦਰ ਇੱਕ ਲੰਬਾ ਕਸ਼ਿਹਰਾ। ਪਤਰਸ ਨੇ ਆਪਣਾ ਬਾਹਰੀ ਵਸਤਰ ਉਤਾਰ ਦਿੱਤਾ ਸੀ ਅਤੇ ਆਪਣਾ ਕਸ਼ਿਹਰਾ ਕਮਰ ਤੱਕ ਮੋੜ ਲਿਆ ਸੀ।

▣ "ਇਹ ਤਾਂ ਪ੍ਰਭੂ ਹਨ!" *kurios* ਸ਼ਬਦ ਦੀ ਵਰਤੋਂ ਯੂਨਾਨੀ ਭਾਸ਼ਾ ਵਿੱਚ "ਸ੍ਰੀ", "ਸ੍ਰੀਮਾਨ", "ਮਾਲਕ" ਅਤੇ "ਪ੍ਰਭੂ" ਲਈ ਕੀਤੀ ਜਾਂਦੀ ਸੀ। ਕਿਸੇ ਸੰਦਰਭ ਵਿੱਚ ਇਹ ਸਿਰਫ ਇੱਕ ਪਿਆਰ ਨਾਲ ਬੋਲਿਆ ਗਿਆ ਸ਼ਬਦ ਹੈ ਪਰ ਕਈ ਜਗ੍ਹਾ ਤੇ ਇਹ ਯਿਸੂ ਦੇ ਪਰਮੇਸ਼ਵਰ ਹੋਣ ਦੀ ਅਧਿਆਤਮਿਕ ਪੁਸ਼ਟੀ ਹੈ। ਇਸ ਜਗ੍ਹਾ ਉੱਤੇ ਇਸ ਸੰਦਰਭ ਵਿੱਚ ਇਹ ਮਛਵਾਰੇ ਕਿਨਾਰੇ ਤੇ ਖੜੇ ਇਨਸਾਨ ਨੂੰ ਮਹਿਮਾਮਈ ਅਤੇ ਪੁਨਰ ਜੀਵਿਤ ਪ੍ਰਭੂ ਦੇ ਰੂਪ ਵਿੱਚ ਪਹਿਚਾਣਦੇ ਹਨ!

ਇਹ ਤਰਜਮਾ ਪੁਰਾਣੇ ਨੇਮ ਦੀ ਵਰਤੋਂ ਤੋਂ ਆਉਂਦਾ ਹੈ, ਜਿਥੇ ਯਹੋਵਾਹ ਨੂੰ ਪ੍ਰਭੂ ਵਜੋਂ ਲਿਖਿਆ ਗਿਆ ਹੈ। ਇਹ ਇਸ ਲਈ ਹੋਇਆ ਕਿਉਂਕਿ ਯਹੂਦੀ ਲੋਕ ਪਰਮੇਸ਼ਵਰ ਦੇ ਵਾਚਾ ਦੇ ਨਾਮ ਨੂੰ ਆਪਣੀ ਜੁਬਾਨ ਤੇ ਲੈਣ ਤੋਂ ਡਰਦੇ ਸਨ ਜਿਸ ਕਾਰਣ ਉਹਨਾਂ ਨੇ ਇੱਕ ਹੋਰ ਇਬਰਾਨੀ ਸ਼ਬਦ ਆਦੋਨਾਈ (*Adonai*= ਮੇਰੇ ਪ੍ਰਭੂ) ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਜੋ ਜੇ ਕਿ *kurios* ਦਾ ਹੀ ਜੋੜਾ ਸੀ।

ਫਿਲਿਪੀਆਂ 2:9-11 ਵਿੱਚ ਪ੍ਰਭੂ ਉਹ ਖਿਤਾਬ ਹੈ ਜੋ ਸਰਵਉੱਚ ਹੈ। "ਯਿਸੂ ਪ੍ਰਭੂ ਹੈ" ਸ਼ੁਰੂਆਤੀ ਕਲੀਸੀਆ ਦੇ ਬਪਤਿਸਮੇ ਦੇ ਇਕਬਾਲਨਾਮੇ ਦਾ ਹਿੱਸਾ ਸੀ (ਵੇਖੋ, ਰੋਮੀਆਂ 10:9-13)।

21:8 "ਪਰ ਦੂਜੇ ਚੇਲੇ" ਸਪਸ਼ਟ ਹੈ ਕਿ ਅੰਦਰੂਨੀ ਸਮੂਹ ਦੇ ਸਾਰੇ ਹੀ ਪਤਰਸ ਅਤੇ ਯੂਹੰਨਾ ਨਾਲ ਮੱਛੀਆਂ ਫੜਨ ਗਏ ਹੋਏ ਸਨ ਤਾਂ ਕਿ ਕੁਝ ਪੈਸੇ ਮਿਲ ਸਕਦੇ (ਉਹ ਹੁਣ ਪ੍ਰਭੂ ਯਿਸੂ ਨਾਲ ਸਫਰ ਕਰਨ ਵਾਲੀਆਂ ਇਸਤਰੀਆਂ ਦੀ ਸਹਾਇਤਾ ਉੱਤੇ ਨਿਰਭਰ ਨਹੀਂ ਸੀ ਰਹੀ ਸਕਦੇ)।

▣ "ਮੱਛੀਆਂ ਨਾਲ ਭਰੇ ਜਾਲ" ਇਸ ਦੇਰ ਦੀ ਘੜੀ ਵਿੱਚ ਵੀ ਯਿਸੂ ਉਹਨਾਂ ਦੇ:

1. ਵਿਸ਼ਵਾਸ ਨੂੰ ਬਣਾ ਰਹੇ ਹਨ
2. ਜਰੂਰਤਾਂ ਨੂੰ ਪੂਰਾ ਕਰ ਰਹੇ ਹਨ
3. ਆਪਣੇ ਪੁਨਰ ਜੀਵਿਤ ਹੋਣ ਅਤੇ ਅਧਿਕਾਰ (ਕੁਦਰਤ ਉੱਤੇ) ਨੂੰ ਦਿਖਾ ਰਹੇ ਹਨ

ਯੂਹੰਨਾ 21:9-14

⁹ ਜਦੋਂ ਉਹ ਕੰਢੇ ਉੱਤੇ ਪਹੁੰਚੇ, ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਦੇਖੀ। ¹⁰ ਯਿਸੂ ਨੇ ਉਹਨਾਂ ਨੂੰ ਆਖਿਆ, "ਜਿਹੜੀਆਂ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਲਿਆਓ।" ¹¹ ਸ਼ਮਊਨ ਨੇ ਬੋੜੀ ਵਿੱਚ ਚੜ੍ਹ ਕੇ ਵੱਡੀਆਂ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ, ਜਿਨ੍ਹਾਂ ਦੀ ਗਿਣਤੀ ਇੱਕ ਸੌ ਤਰਵੰਜਾ ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ। ਇੰਨੀਆਂ ਮੱਛੀਆਂ ਹੋਣ ਦੇ ਉੱਤੇ ਵੀ ਜਾਲ ਨਾ ਫਟਿਆ। ¹² ਯਿਸੂ ਨੇ ਚੋਲਿਆਂ ਨੂੰ ਕਿਹਾ, "ਆਓ, ਨਾਸ਼ਤਾ ਕਰੋ।" ਚੋਲਿਆਂ ਵਿੱਚੋਂ ਕਿਸੇ ਨੂੰ ਇਹ ਹੱਸਲਾ ਨਾ ਪਿਆ ਕਿ ਯਿਸੂ ਤੋਂ ਪੁੱਛੇ, "ਤੁਸੀਂ ਕੌਣ ਹੋ?" ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰਭੂ ਹਨ। ¹³ ਇਸ ਲਈ ਯਿਸੂ ਅੱਗੇ ਵਧੇ, ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ। ਇਸ ਤਰ੍ਹਾਂ ਮੱਛੀ ਵੀ। ¹⁴ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੋਲਿਆਂ ਨੂੰ ਦਰਸ਼ਨ ਦਿੱਤੇ।

21:9 "ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਦੇਖੀ" ਇਸ ਸਵੇਰ ਦੇ ਨਾਸ਼ਤੇ ਦਾ ਉਦੇਸ਼ ਸੰਗਤੀ ਅਤੇ ਅਧਿਆਤਮਿਕ ਚਿੰਤਨ ਸੀ। ਇਸ ਦੇ ਅਧਿਆਤਮਿਕ ਅਰਥ-ਭਾਵ ਹਨ:

1. ਇਹ ਹਿੱਸਾ ਇੱਕ ਹੋਰ ਕੋਲਿਆਂ ਦੀ ਅੱਗ ਦੌਰਾਨ ਪਤਰਸ ਦੇ ਇਨਕਾਰ ਨਾਲ ਵਾਸਤਾ ਰੱਖਦਾ ਹੈ (ਵੇਖੋ, ਯੂਹੰਨਾ 18:18)। ਇਹ ਸ਼ਬਦ ਇਥੇ-ਉਥੇ ਪਾਇਆ ਜਾਂਦਾ ਹੈ।
2. ਯੂਹੰਨਾ ਦੀ ਇੰਜੀਲ ਅਤੇ ਯੂਹੰਨਾ ਦੀ ਪਹਿਲੀ ਪੱਤਰੀ ਰਹੱਸਵਾਦ ਦੀ ਛੂਠੀ ਸਿਖਿਆ ਨੂੰ ਰੋਕਣ ਲਈ ਲਿਖੇ ਗਏ ਸਨ ਜੋ ਯਿਸੂ, ਜੋ ਕਿ ਮਸੀਹ ਹਨ, ਦੇ ਇਨਸਾਨ ਹੋਣ ਤੋਂ ਇਨਕਾਰ ਕਰਦੀ ਸੀ।

21:10 ਇਥੇ ਮੱਛੀ ਲਈ ਦੋ ਵੱਖ ਵੱਖ ਸ਼ਬਦ ਹਨ: (1) ਯੂਹੰਨਾ 21:9,10, ਅਤੇ 13 ਵਿੱਚ *opsarion* ਸ਼ਬਦ ਹੈ, ਜਿਸਦਾ ਭਾਵ ਛੋਟੀ ਮੱਛੀ ਤੋਂ ਹੈ ਅਤੇ (2) ਯੂਹੰਨਾ 21:6,8 ਅਤੇ 11 ਵਿੱਚ *ichthus* ਸ਼ਬਦ ਹੈ, ਜਿਸਦਾ ਭਾਵ ਵੱਡੀ ਮੱਛੀ ਤੋਂ ਹੈ।

ਇਹ ਦੋਵੇਂ ਸ਼ਬਦ ਇਸ ਸੰਦਰਭ ਵਿੱਚ ਬਦਲਣਯੋਗ ਹਨ।

21:11 "ਇੱਕ ਸੌ ਤਰਵੰਜਾ" ਸੰਦਰਭ ਵਿੱਚ ਵੇਖਿਆ ਜਾਵੇ ਤਾਂ ਇਹਨਾਂ ਅੰਕਾਂ ਦਾ ਕੋਈ ਵੀ ਚਿੰਨ੍ਹ-ਰੂਪਕ ਮਤਲਬ ਨਹੀਂ ਹੈ; ਇਹ ਸਿਰਫ ਇੱਕ ਅੱਖ-ਦੇਖੀ ਘਟਨਾ ਦੀ ਜਾਣਕਾਰੀ ਹੈ। ਹਾਲਾਂਕਿ, ਸ਼ੁਰੂਆਤੀ ਕਲੀਸੀਆ ਦੀ ਸਾਰੇ ਅੰਕਾਂ ਅਤੇ ਵੇਰਵਿਆਂ ਨੂੰ ਦੇਹਰੇ ਭਾਵ ਨਾਲ ਅਨੁਵਾਦ ਕਰਨ ਵਿੱਚ ਅਫ਼ਕਵੀ ਰੁਚੀ ਨੇ ਇਸ ਆਇਤ ਦੇ ਕਈ ਮਤਲਬ ਸਾਹਮਣੇ ਲਿਆਂਦੇ:

1. ਸਿਰਿਲ ਦੇ ਅਨੁਸਾਰ 100 ਗੈਰ ਜਾਤੀਆਂ ਨੂੰ, 50 ਯਹੂਦੀਆਂ ਨੂੰ ਅਤੇ 3 ਤ੍ਰੀਏਕ ਪਰਮੇਸ਼ਵਰ ਨੂੰ ਪ੍ਰਗਟ ਕਰਦੇ ਹਨ।
2. ਅਗਸਟੀਨ ਦਾ ਮੰਨਣਾ ਸੀ ਕਿ ਇਹ ਅੰਕ ਦਸ ਹੁਕਮਾਂ ਅਤੇ ਆਤਮਾ ਦੇ ਸੱਤ ਵਰਦਾਨਾਂ ਤੋਂ ਭਾਵ ਰੱਖਦੇ ਹਨ ਜੋ ਮਿਲ ਕੇ 17 ਅੰਕ ਨੂੰ ਬਣਾਉਂਦੇ ਹਨ। ਜੇ ਤੁਸੀਂ ਹਰ ਅੰਕ 1, 2, 3, 4, ਨਾਲ 17 ਤੱਕ ਜੋੜਦੇ ਹੋ ਤਾਂ 153 ਬਣਦਾ ਹੈ। ਅਗਸਟੀਨ ਦਾ ਕਹਿਣਾ ਸੀ ਕਿ ਸ਼ਰਾ ਅਤੇ ਕਿਰਪਾ ਦੁਆਰਾ ਮਸੀਹ ਕੋਲ ਆਏ ਲੋਕਾਂ ਦਾ ਇਹ ਕੋਲ ਅੰਕ ਹੈ।
3. ਜੇਰੋਮ ਦਾ ਕਹਿਣਾ ਸੀ ਕਿ ਮੱਛੀਆਂ ਦੀ ਪ੍ਰਜਾਤੀਆਂ ਦੀ ਕੁੱਲ ਗਿਣਤੀ 153 ਹੈ, ਇਸ ਲਈ, ਇਹ ਸਾਰੇ ਦੇਸਾਂ ਦੇ ਮਸੀਹ ਕੋਲ ਆਉਣ ਦਾ ਚਿੰਨ੍ਹ ਹੈ। ਦੂਹਰੇ ਮਤਲਬ ਕੱਢਣ ਵਾਲਾ ਇਹ ਅਨੁਵਾਦ ਦਾ ਤਰੀਕਾ ਅਨੁਵਾਦਕ ਦੀ ਚਲਾਕੀ ਨੇ ਨਿਰਭਰ ਹੈ ਨਾ ਕਿ ਲਿਖਤ ਦੇ ਅਸਲੀ ਪ੍ਰੀਤ ਲੇਖਕ ਦੇ ਵਿਚਾਰ ਤੋਂ!

▣ "ਇੰਨੀਆਂ ਮੱਛੀਆਂ ਹੋਣ ਦੇ ਉੱਤੇ ਵੀ ਜਾਲ ਨਾ ਫਟਿਆ" ਇਹ ਜਾਂ ਤਾਂ ਚਸਮਦੀਦ ਗਵਾਹੀ ਦਾ ਵੇਰਵਾ ਹੈ ਜਾਂ ਚਮਤਕਾਰ ਦਾ ਸੰਕੇਤ ਹੈ।

21:14 ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੇਲਿਆਂ ਨੂੰ ਦਰਸ਼ਨ ਦਿੱਤੇ" ਇਸਦਾ ਭਾਵ ਯੂਹੰਨਾ 20 ਵਿਚ ਦਰਜ ਦੇ ਭੇਟਾਂ ਤੋਂ ਹੋਣਾ ਚਾਹੀਦਾ ਹੈ।

ਯੂਹੰਨਾ 21:15-19

¹⁵ ਜਦੋਂ ਉਹ ਭੋਜਨ ਕਰ ਚੁੱਕੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਕਿਹਾ, "ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਹਨਾਂ ਨਾਲੋਂ ਵੱਧ ਪਿਆਰ ਕਰਦਾ ਹੈ?" ਉਸ ਨੇ ਉੱਤਰ ਦਿੱਤਾ, "ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।" ਯਿਸੂ ਨੇ ਉਸ ਨੂੰ ਕਿਹਾ, "ਮੇਰੇ ਲੇਲਿਆਂ ਨੂੰ ਚਰਾ।" ¹⁶ ਉਹਨਾਂ ਨੇ ਦੂਜੀ ਵਾਰ ਪਤਰਸ ਤੋਂ ਪੁੱਛਿਆ, "ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ?" ਉਸ ਨੇ ਉੱਤਰ ਦਿੱਤਾ, "ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।" ਯਿਸੂ ਬੋਲੇ, "ਮੇਰੀਆਂ ਭੇਡਾਂ ਦੀ ਰਖਵਾਲੀ ਕਰ।" ¹⁷ ਉਹਨਾਂ ਨੇ ਤੀਜੀ ਵਾਰ ਪੁੱਛਿਆ, "ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈ?" ਇਹ ਸੁਣ ਕੇ ਪਤਰਸ ਬਹੁਤ ਦੁਖੀ ਹੋਇਆ ਕਿ ਯਿਸੂ ਨੇ ਤੀਜੀ ਵਾਰ ਪੁੱਛਿਆ ਹੈ ਕਿ, "ਤੂੰ ਮੇਰੇ ਨਾਲ ਪਿਆਰ ਕਰਦਾ ਹੈ?" ਸੋ ਪਤਰਸ ਨੇ ਕਿਹਾ, "ਪ੍ਰਭੂ ਜੀ, ਤੁਸੀਂ ਤਾਂ ਸਭ ਕੁਝ ਜਾਣਦੇ ਹੋ, ਅਤੇ ਇਹ ਵੀ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।" ਯਿਸੂ ਨੇ ਉਸ ਨੂੰ ਕਿਹਾ, "ਮੇਰੀਆਂ ਭੇਡਾਂ ਚਰਾ।" ¹⁸ ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ, ਤਾਂ ਆਪਣੀ ਕਮਰ ਆਪ ਕਸ ਕੇ ਜਿੱਥੇ ਚਾਹੁੰਦਾ ਸੀ, ਜਾਂਦਾ ਸੀ। ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ ਤਾਂ ਤੂੰ ਹੱਥ ਅੱਗੇ ਕਰੇਂਗਾ ਅਤੇ ਦੂਜਾ ਤੈਨੂੰ ਬੰਨ੍ਹੇਂਗਾ ਅਤੇ ਜਿੱਥੇ ਤੂੰ ਨਹੀਂ ਚਾਹੇਂਗਾ, ਉੱਥੇ ਲੈ ਜਾਵੇਂਗਾ।" ¹⁹ ਯਿਸੂ ਨੇ ਇਹ ਕਹਿ ਕੇ ਦੱਸਿਆ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੇਂਗਾ। ਇਹ ਕਹਿ ਚੁੱਕਣ ਦੇ ਪਿੱਛੋਂ ਯਿਸੂ ਨੇ ਪਤਰਸ ਨੂੰ ਕਿਹਾ, "ਮੇਰੇ ਪਿੱਛੇ ਚੱਲ।"

21:15 "ਸ਼ਮਊਨ, ਯੂਹੰਨਾ ਦੇ ਪੁੱਤਰ" ਧਿਆਨ ਦੇਵੇ ਕਿ ਯਿਸੂ ਨੇ ਉਸਨੂੰ ਸ਼ਮਊਨ ਪਤਰਸ ਨਹੀਂ ਆਖਿਆ; ਇਹ ਮਨੁੱਖ ਕੁਝ ਵੀ ਸੀ ਪਰ ਪੱਥਰ!

ਸ਼ਮਊਨ ਦੇ ਪਿਤਾ ਦੇ ਨਾਮ ਨੂੰ ਲੈ ਕੇ ਦਸਤਾਵੇਜ਼ੀ ਭਿੰਨਤਾ ਹੈ।

1. ਯੂਹੰਨਾ – κ^1 , B, C*, D, L W
2. ਯੋਨਾ – A, C²
3. ਸ਼ਾਮਿਲ ਨਹੀਂ – κ^*

UBS⁴ ਚੋਣ #1 ਨੂੰ 1:42 (P⁶⁶, P⁷², κ , B*, L, W) ਦੇ ਅਨੁਸਾਰ "B" ਨਾਲ ਮੁੱਲ ਅੰਕਣ (ਤਕਰੀਬਨ ਨਿਸ਼ਚਿਤ) ਕਰਦੀ ਹੈ।

▣ " ਪਿਆਰ. . . ਪਿਆਰ. . . ਪਿਆਰ " ਇਸ ਜਗ੍ਹਾ ਉੱਤੇ ਪਤਰਸ ਵੱਲ ਤਿੰਨ ਵਾਰ ਦੁਹਰਾਇਆ ਹੋਇਆ ਸਵਾਲ ਪ੍ਰਧਾਨ ਯਾਜਕ ਦੇ ਵੇਹੜੇ ਵਿੱਚ ਪਤਰਸ ਵੱਲੋਂ ਤਿੰਨ ਵਾਰ ਕੀਤੇ ਗਏ ਇਨਕਾਰ ਨਾਲ ਸੰਬੰਧ ਰੱਖਦਾ ਹੈ (ਵੇਖੋ, ਯੂਹੰਨਾ 18:17,25,27)। ਇਸ ਹਿੱਸੇ ਵਿੱਚ ਕਈ ਪ੍ਰਕਾਰ ਦੀਆਂ ਬਰਾਬਰਤਾਵਾਂ ਅਤੇ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ।

1. ਪਿਆਰ (*phileō*) ਅਤੇ ਪਿਆਰ (*agapaō*) ਵਿਚਲੀ ਭਿੰਨਤਾ
2. ਮੇਮਣੇ ਅਤੇ ਭੇਡਾਂ ਵਿਚਲੀ ਭਿੰਨਤਾ
3. ਜਾਣਨਾ (*ginoskō*) ਅਤੇ ਜਾਣਨਾ (*oida*) ਵਿਚਲੀ ਭਿੰਨਤਾ

ਇਸ ਗੱਲ ਉੱਤੇ ਬਹੁਤ ਚਰਚਾ ਹੋ ਚੁਕੀ ਹੈ ਕਿ ਕੀ ਇਸਦਾ ਭਾਵ ਸਿਰਫ ਸਾਹਿਤਕ ਭਿੰਨਤਾ ਤੋਂ ਹੈ ਜਾਂ ਇਥੇ ਇਹਨਾਂ ਦੋਵਾਂ ਸ਼ਬਦਾਂ ਵਿੱਚ ਕਿਸੇ ਭਿੰਨਤਾ ਤੋਂ ਭਾਵ ਹੈ। ਯੂਹੰਨਾ ਅਕਸਰ ਭਿੰਨਤਾ ਦਾ ਇਸਤੇਮਾਲ ਕਰਦਾ ਹੈ, ਖ਼ਾਸ ਕਰਕੇ ਇਸ ਅਧਿਆਏ ਵਿੱਚ ("ਬੱਚੇ", "ਕਿਸਤੀ" ਅਤੇ "ਮੱਛੀਆਂ" ਲਈ ਦੋ ਦੋ ਸ਼ਬਦ ਵਰਤੇ ਗਏ ਹਨ)। ਇਥੇ ਇਸ ਸੰਦਰਭ ਵਿੱਚ ਯੂਨਾਨੀ ਭਾਸ਼ਾ ਦੇ ਸ਼ਬਦਾਂ *agapaō* ਅਤੇ *phileō* ਵਿੱਚ ਕੁਝ

ਅੰਤਰ ਜਾਪਦਾ ਹੈ ਪਰ ਕਿਉਂਕਿ Koine Greek ਵਿੱਚ ਇਹ ਸ਼ਬਦ ਇੱਕ ਦੂਜੇ ਲਈ ਬਦਲ ਕੇ ਵਰਤੇ ਜਾ ਸਕਦੇ ਹਨ ਇਸ ਕਰਕੇ ਇਸਨੂੰ ਜਿਆਦਾ ਖਿੱਚਿਆ ਨਹੀਂ ਜਾ ਸਕਦਾ (ਵੇਖੋ, ਯੂਹੰਨਾ 3:35; 5:20; 11:3,5)।

▣ "ਕੀ ਤੂੰ ਮੈਨੂੰ ਇਹਨਾਂ ਨਾਲੋਂ ਵੱਧ ਪਿਆਰ ਕਰਦਾ ਹੈ?" ਇਸ ਸਵਾਲ ਦੇ ਉਦੇਸ਼ ਦੀ ਵਾਕ-ਰਚਨਾ ਅਨੇਕ-ਅਰਥੀ ਹੈ। ਕਈ ਮੰਨਦੇ ਹਨ ਕੀ ਇਸਦਾ ਭਾਵ:

1. ਮੱਛੀਆਂ ਫੜਨ ਦੇ ਹੁਨਰ ਤੋਂ ਹੈ
2. ਪਤਰਸ ਦੁਆਰਾ ਬਾਕੀਆਂ ਚੇਲਿਆਂ ਤੋਂ ਵੱਧ ਪਿਆਰ ਕਰਨ ਵਾਲੀ ਗੱਲ ਤੋਂ ਹੈ (ਵੇਖੋ, ਮੱਤੀ 26:33; ਮਰਕੁਸ 14:29 ਅਤੇ ਯੂਹੰਨਾ 13:37)
3. ਪਹਿਲੇ ਦੇ ਸਭ ਤੋਂ ਚੇਲੇ ਹੋਣ ਤੋਂ ਹੈ (ਵੇਖੋ, ਲੂਕਾ 9:46-48; 22:24-27)

▣ "ਮੇਰੇ ਲੇਲਿਆਂ ਨੂੰ ਚਰਾ" ਇਹ ਇੱਕ ਵਰਤਮਾਨ ਕਿਰਿਆਸ਼ੀਲ ਆਗਿਆਬੋਧਕ ਹੈ। ਇਹ ਤਿੰਨੇ ਵਾਕ ਇੱਕੋ ਜਿਹੀ ਵਿਆਕਰਣ ਦੇ ਡਾਂਚੇ ਦੇ ਹਨ (ਵੇਖੋ, ਯੂਹੰਨਾ 21:16 ਅਤੇ 17), ਪਰ ਸ਼ਬਦਾਂ ਵਿੱਚ ਕੁਝ ਫਰਕ ਨਾਲ (ਮੇਰੀਆਂ ਭੇਡਾਂ ਦੀ ਚਰਵਾਹੀ ਕਰ ਅਤੇ ਮੇਰੀਆਂ ਭੇਡਾਂ ਨੂੰ ਚਰਾ)।

21:17 "ਪ੍ਰਭੂ ਜੀ, ਤੁਸੀਂ ਤਾਂ ਸਭ ਕੁਝ ਜਾਣਦੇ ਹੋ" ਪਤਰਸ ਬਹੁਤ ਕਾਹਲੀ ਵਿੱਚ ਨਾ ਬੋਲਣਾ ਸਿੱਖ ਰਿਹਾ ਹੈ। ਉਹ ਚੰਗੀ ਸਿਖਿਆ ਨੂੰ ਪ੍ਰਗਟ ਕਰਦਾ ਹੈ (ਵੇਖੋ, ਯੂਹੰਨਾ 2:25; 6:61, 64; 13:11; 16:30)।

▣ "ਇਹ ਵੀ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ" ਯੂਹੰਨਾ 21:16 (*oida*) ਅਤੇ ਯੂਹੰਨਾ 21:17 (*oida* ਅਤੇ *ginoskō*) ਵਿੱਚ "ਜਾਣਨਾ" ਲਈ ਯੂਨਾਨੀ ਸ਼ਬਦ ਵਿੱਚ ਬਦਲਾਵ ਹੈ। ਇਸਦਾ ਸਹੀ-ਸਹੀ ਮਤਲਬ ਸੁਨਿਸ਼ਚਿਤ ਨਹੀਂ ਹੈ ਅਤੇ ਭਿੰਨਤਾ ਭਰਪੂਰ ਹੋ ਸਕਦਾ ਹੈ।

21:18 "ਤੂੰ ਹੱਥ ਅੱਗੇ ਕਰੇਗਾ" ਇਹ ਇੱਕ ਤਕਨੀਕੀ ਮੁਹਾਵਰਾ ਹੋ ਸਕਦਾ ਹੈ ਜਿਹੜਾ ਕਿ (1) ਸ਼ੁਰੂਆਤੀ ਕਲੀਸੀਆ ਵਿੱਚ ਅਤੇ (2) ਯੂਨਾਨੀ ਭਾਸ਼ਾ ਵਿੱਚ "ਸਲੀਬੀ ਮੌਤ" ਲਈ ਵਰਤਿਆ ਜਾਂਦਾ ਹੋਵੇ।

21:19 "ਇਹ ਕਹਿ ਕੇ ਦੱਸਿਆ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੇਗਾ" ਮੰਨਿਆ ਜਾਂਦਾ ਹੈ ਕਿ ਪਤਰਸ ਨੂੰ ਸਲੀਬ ਉੱਤੇ ਉਲਟਾ ਲਟਕਾ ਕੇ ਮਾਰਿਆ ਗਿਆ। *The Ecclesiastical History*, Vol. 3:1 ਵਿੱਚ, ਯੂਸੇਬਿਅਸ ਕਹਿੰਦਾ ਹੈ, "ਮੰਨਿਆ ਜਾਂਦਾ ਹੈ ਕਿ ਪਤਰਸ ਨੇ ਪੰਤੂਸ, ਗਲਾਤੀਆ, ਬੈਤਨੀਆ, ਕਪਦੋਸ਼ਿਆ, ਅਤੇ ਏਸ਼ੀਆ ਵਿੱਚ ਖਿੰਡਰੇ ਹੋਏ ਯਹੂਦੀਆਂ ਨੂੰ ਪ੍ਰਚਾਰ ਕੀਤਾ। ਰੋਮ ਜਾਣ ਪਿੱਛੋਂ ਉਸਨੂੰ ਮੰਗ ਅਨੁਸਾਰ ਸਲੀਬ ਉੱਤੇ ਉਲਟਾ ਲਟਕਾ ਕੇ ਮਾਰਿਆ ਗਿਆ।" ਯੂਹੰਨਾ 1:14 ਉੱਤੇ ਟਿੱਪਣੀ ਵੇਖੋ।

▣ "ਮੇਰੇ ਪਿੱਛੇ ਚੱਲ" ਇਹ ਇੱਕ ਵਰਤਮਾਨ ਕਿਰਿਆਸ਼ੀਲ ਆਗਿਆਬੋਧਕ ਹੈ, ਜਿਵੇਂ ਕਿ ਯੂਹੰਨਾ 21:22 ਹੈ। ਇਹ ਪਤਰਸ ਦੀ ਅਗੁਵਾਈ ਦੇ ਸੱਦੇ ਨੂੰ ਨਵੇਂ ਕਰਨ ਅਤੇ ਦੁਬਾਰਾ ਪੁਸ਼ਟੀ ਕਰਨ ਨਾਲ ਸੰਬੰਧਿਤ ਹੈ (ਵੇਖੋ, ਮੱਤੀ 4:19-20)।

ਯੂਹੰਨਾ 21:20-23

²⁰ ਪਤਰਸ ਨੇ ਪਿੱਛੇ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦਿਆਂ ਦੇਖਿਆ, ਜਿਸ ਨੂੰ ਯਿਸੂ ਪਿਆਰ ਕਰਦੇ ਸਨ। ਇਹ ਉਹ ਚੇਲਾ ਸੀ ਜਿਹੜਾ ਭੋਜਨ ਕਰਦੇ ਹੋਇਆਂ ਯਿਸੂ ਦੇ ਸੱਜੇ ਪਾਸੇ ਜੁੜ ਕੇ ਬੈਠਾ ਹੋਇਆ ਸੀ ਅਤੇ ਉਸ ਨੇ ਪੁੱਛਿਆ ਸੀ, "ਪ੍ਰਭੂ ਜੀ, ਉਹ ਕੌਣ ਹੈ, ਜੋ ਤੁਹਾਨੂੰ ਫੜਵਾਏਗਾ?" ²¹ ਜਦੋਂ ਪਤਰਸ ਨੇ ਉਸ ਨੂੰ ਦੇਖਿਆ ਤਾਂ ਯਿਸੂ ਤੋਂ ਪੁੱਛਿਆ, "ਪ੍ਰਭੂ ਜੀ, ਇਸ ਦਾ ਕੀ ਹੋਵੇਗਾ?" ²² ਯਿਸੂ ਨੇ ਉਸ

ਨੂੰ ਕਿਹਾ, “ਜੇਕਰ ਮੈਂ ਚਾਹਾਂ ਕਿ ਇਹ ਮੇਰੇ ਆਉਣ ਤਕ ਰਹੇ, ਪਰ ਇਸ ਤੋਂ ਤੈਨੂੰ ਕੀ? ਤੂੰ ਮੇਰੇ ਪਿੱਛੇ ਚੱਲ।” ²³ ਸੋ ਇਹ ਗੱਲ ਭਰਾਵਾਂ ਵਿੱਚ ਫੈਲ ਗਈ ਕਿ ਉਹ ਚੇਲਾ ਕਦੀ ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ, ਸਗੋਂ ਇਹ ਕਿ, “ਜੇਕਰ ਮੇਰੀ ਮਰਜ਼ੀ ਹੋਵੇ ਕਿ ਉਹ ਮੇਰੇ ਆਉਣ ਤਕ ਜ਼ਿੰਦਾ ਰਹੇ, ਪਰ ਇਸ ਤੋਂ ਤੈਨੂੰ ਕੀ?”

21:20 "ਉਸ ਚੇਲੇ ਨੂੰ ਪਿੱਛੇ ਆਉਂਦਿਆਂ ਦੇਖਿਆ, ਜਿਸ ਨੂੰ ਯਿਸੂ ਪਿਆਰ ਕਰਦੇ ਸਨ" ਇਹ ਯੂਹੰਨਾ 13:25 ਵਿੱਚ ਪਾਏ ਜਾਣ ਵਾਲੇ ਵੇਰਵੇ ਤੋਂ ਭਾਵ ਰੱਖਦਾ ਹੈ। ਉਸਨੂੰ ਇਸ ਸੰਕੇਤਕ ਭਾਵ ਨਾਲ ਕਿਉਂ ਸੰਬੋਧਿਤ ਕੀਤਾ ਗਿਆ ਹੈ ਇਹ ਅਨਿਸ਼ਚਿਤ ਹੈ (ਵੇਖੋ, ਯੂਹੰਨਾ 13:23; 19:26; 20:2; 21:7, 20)। ਮੁਮਕਿਨ ਵੇਰਵੇ ਹਨ:

1. ਪਹਿਲੀ ਸਦੀ ਦੀਆਂ ਰਿਵਾਇਤੀ ਯਹੂਦੀ ਲਿਖਤਾਂ ਲੇਖਕ ਦਾ ਨਾਮ ਨਹੀਂ ਦੱਸਦੀਆਂ
2. ਯੂਹੰਨਾ ਜਦੋਂ ਯਿਸੂ ਦਾ ਚੇਲਾ ਬਣਿਆ ਬਹੁਤ ਛੋਟਾ ਸੀ
3. ਸਿਰਫ ਯੂਹੰਨਾ ਹੀ ਉਹ ਚੇਲਾ ਸੀ ਜੋ ਯਿਸੂ ਨਾਲ ਉਹਨਾਂ ਦੇ ਪਰਖੇ ਜਾਣ ਅਤੇ ਸਲੀਬੀ ਮੌਤ ਸਮੇਂ ਨਾਲ ਰਿਹਾ।

21:22 “ਯਿਸੂ ਨੇ ਉਸ ਨੂੰ ਕਿਹਾ, “ਜੇਕਰ ਮੈਂ ਚਾਹਾਂ ਕਿ ਇਹ ਮੇਰੇ ਆਉਣ ਤਕ ਰਹੇ, ਪਰ ਇਸ ਤੋਂ ਤੈਨੂੰ ਕੀ?” ਇਹ ਤੀਜੇ ਦਰਜੇ ਦਾ ਸ਼ਰਤੀ ਵਾਕ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਦਾਨਾਂ ਅਤੇ ਸੇਵਕਾਈਆਂ ਪ੍ਰਤੀ ਚਿੰਤਿਤ ਹੋਣਾ ਹੈ ਨਾ ਕਿ ਇਸ ਨਾਲ ਕਿ ਦੂਸਰਿਆਂ ਲਈ ਪਰਮੇਸ਼ਵਰ ਨੇ ਕੀ ਰੱਖਿਆ ਹੈ! ਸੰਭਵ ਹੈ ਕਿ ਯੂਹੰਨਾ 21 ਨੂੰ ਜੋੜਨ ਦਾ ਕਾਰਨ ਇਸ ਵਿਸ਼ੇ ਪ੍ਰਤੀ ਗਲਤ ਸਮਝ ਨੂੰ ਦੂਰ ਕਰਨਾ ਹੀ ਹੋਵੇ। ਸਪਸ਼ਟ ਹੈ ਕਿ ਇਹ ਧਾਰਨਾ (ਸੰਭਵ ਹੈ ਕਿ ਰਹੱਸਵਾਦੀ ਲੋਕਾਂ ਦੀ) ਸੀ ਕਿ ਯੂਹੰਨਾ ਯਿਸੂ ਦੇ ਦੂਸਰੇ ਆਗਮਨ ਤੱਕ ਜਿਉਂਦਾ ਰਹੇਗਾ (ਯੂਹੰਨਾ ਯਿਸੂ ਦੀ ਆਗਮਨ ਉੱਤੇ ਜ਼ਰੂਰ ਬੋਲਦਾ ਹੈ, ਵੇਖੋ 1 ਯੂਹੰਨਾ 3:2)

▣ "ਮੇਰੇ ਪਿੱਛੇ ਚੱਲ" ਇਹ ਯੂਹੰਨਾ ਦੀ ਇੰਜੀਲ ਦੇ ਨਿੱਜੀ ਸੱਦੇ ਦਾ ਲਗਭਗ ਸਾਰੰਸ਼ ਹੈ (ਵੇਖੋ, ਯੂਹੰਨਾ 1:43; 10:27; 12:26; 21:19, 22)। ਇਹ ਸੁਭ ਸਮਾਚਾਰ ਦੇ ਨਿੱਜੀ ਪਾਸੇ ਨੂੰ ਪ੍ਰਗਟ ਕਰਦਾ ਹੈ, ਜਦਕਿ “ਵਿਸ਼ਵਾਸ ਕਰ ਕਿ” ਸੁਭ ਸਮਾਚਾਰ ਦੀ ਸਮਗਰੀ ਉੱਤੇ ਜ਼ੋਰ ਦਿੰਦਾ ਹੈ।

ਯੂਹੰਨਾ 21:24

²⁴ ਇਹ ਉਹ ਹੀ ਚੇਲਾ ਹੈ, ਜੋ ਇਹ ਗਵਾਹੀ ਦੇ ਰਿਹਾ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ। ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।

21:24 "ਇਹ ਗੱਲਾਂ ਲਿਖੀਆਂ ਹਨ" ਕੀ ਇਹ ਯੂਹੰਨਾ 21:20-23 ਬਾਰੇ ਗੱਲ ਕਰਦਾ ਹੈ, (2) ਯੂਹੰਨਾ 21 ਜਾਂ (3) ਪੂਰੀ ਇੰਜੀਲ ਬਾਰੇ? ਇਸਦਾ ਜਵਾਬ ਅਨਿਸ਼ਚਿਤ ਹੈ।

▣ "ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।" ਵਰਤੋਂ ਗਏ ਪੜਨਾਵ “ਅਸੀਂ” ਤੋਂ ਕਿਹੜੇ ਲੋਕਾਂ ਤੋਂ ਭਾਵ ਹੈ ਇਹ ਅਨਿਸ਼ਚਿਤ ਹੈ। ਇਹ ਪੱਕਾ ਹੈ ਕਿ ਯੂਹੰਨਾ ਦੀ ਇੰਜੀਲ ਦੇ ਸੱਚੇ ਹੋਣ ਦੀ ਪੁਸ਼ਟੀ ਵਿੱਚ ਹੋਰ ਲੋਕਾਂ ਨੂੰ ਵੀ ਲਿਆਂਦਾ ਜਾ ਰਿਹਾ ਹੈ। ਇਹ ਸੰਭਵ ਹੈ ਕਿ ਇਥੇ ਅਫਸੀਆਂ ਦੇ ਬਜ਼ੁਰਗਾਂ ਦੀ ਗੱਲ ਕੀਤੀ ਜਾ ਰਹੀ ਹੈ। ਯੂਹੰਨਾ ਇਸੇ ਜਗ੍ਹਾ ਵਿੱਚ ਰਿਹਾ, ਸੇਵਕਾਈ ਕੀਤੀ, ਅਤੇ ਮਰ ਗਿਆ। ਸ਼ੁਰੂਆਤੀ ਰਿਵਾਇਤ ਅਨੁਸਾਰ ਅਫਸੀਆਂ ਦੇ ਬਜ਼ੁਰਗਾਂ ਨੇ ਯੂਹੰਨਾ ਨੂੰ ਤਰੀਕ ਕੀਤੀ ਕਿ ਉਹ ਯੂਹੰਨਾ ਦੀ ਇੰਜੀਲ ਨੂੰ ਲਿਖੇ ਕਿਉਂਕਿ ਬਾਕੀ ਸਾਰੇ ਰਸੂਲ ਮਰ ਚੁਕੇ ਸਨ ਅਤੇ ਯਿਸੂ ਨੂੰ ਲੈ ਕੇ ਕਈ ਝੂਠੀਆਂ ਸਿਖਿਆਵਾਂ ਫੈਲ ਰਹੀਆਂ ਸਨ। ਵੇਖੋ, ਯੂਹੰਨਾ 1: 8 ਉੱਤੇ ਖ਼ਾਸ ਵਿਸ਼ਾ: ਯਿਸੂ ਦੇ ਗਵਾਹ।

ਯੂਹੰਨਾ 21:25

²⁵ ਹੋਰ ਵੀ ਬਹੁਤ ਸਾਰੇ ਕੰਮ ਯਿਸੂ ਨੇ ਕੀਤੇ। ਜੇਕਰ ਸਾਰੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸੋਚਦਾ ਹਾਂ ਕਿ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ, ਉਹ ਸਾਰੇ ਸੰਸਾਰ ਵਿੱਚ ਵੀ ਨਾ ਸਮਝਦੀਆਂ।

21:25 ਯੂਹੰਨਾ 21:25 ਦੇ ਕਾਰਨਾਂ ਕਰਕੇ ਵਿਵਾਦਿਤ ਰਿਹਾ ਹੈ: (1) ਕਈ ਦਸਤਾਵੇਜ਼ਾਂ ਵਿੱਚ ਯੂਹੰਨਾ 7:53 - 8:11 ਨੂੰ ਯੂਹੰਨਾ 21:24 ਅਤੇ 25 ਵਿੱਚ ਸ਼ਾਮਿਲ ਕੀਤਾ ਗਿਆ ਹੈ (2) ਸਿਨਾਈਟਿਕਸ ਦਸਤਾਵੇਜ਼ਾਂ (κ) ਵਿੱਚ ਲਿਖਾਰੀ ਨੇ ਸਜਾਵਟੀ ਪ੍ਰਕਾਸ਼ਕ ਦਾ ਨਾਮ ਜਾਂ ਚਿੰਨ੍ਹ ਮਿਟਾਇਆ ਹੈ ਅਤੇ ਯੂਹੰਨਾ 21:25 ਨੂੰ ਬਾਅਦ ਵਿੱਚ ਜੋੜਿਆ ਹੈ। ਇਸ ਗੱਲ ਨੂੰ ਬ੍ਰਿਟਿਸ਼ ਅਜਾਇਬ ਘਰ ਵਿੱਚ ਅਲਟ੍ਰਾ ਵੇਈਲੈਟ ਕਿਰਨਾਂ ਨਾਲ ਦੀਖਿਆ ਗਿਆ ਸੀ। ਇਹ ਆਇਤ ਖ਼ਾਸ ਰੂਪ ਨਾਲ ਦੱਸਦੀ ਹੈ ਕਿ ਇੰਜੀਲਾਂ ਦੇ ਲੇਖਕ ਚੀਜ਼ਾਂ ਨੂੰ ਲਿਖਣ ਵਿੱਚ ਚੋਣਵੇ ਸਨ। ਅਨੁਵਾਦਕ ਤਰੀਕਾ (hermeneutical) ਹੈ ਕਿ ਹਮੇਸ਼ਾ ਸਵਾਲ ਪੁੱਛਿਆ ਜਾਵੇ, “ਉਹਨਾਂ ਨੇ ਇਸ ਢੰਗ ਵਿੱਚ ਇੰਜੀਲਾਂ ਨੂੰ ਕਿਉਂ ਲਿਖਿਆ ਅਤੇ ਚਾਰੇ ਇੰਜੀਲਾਂ ਨੂੰ ਮਿਲਾਉਣ ਦੀ ਕਾਰਲੀ ਕਿਉਂ ਨਹੀਂ ਕੀਤੀ?” (ਵੇਖੋ, Gordon Fee and Douglas Stuart, *How To Read the Bible For All Its Worth*).

ਵਿਚਾਰ ਲਈ ਸਵਾਲ

ਇਹ ਇੱਕ ਪਥ ਪ੍ਰਦਰਸ਼ਕ ਅਧਿਐਨ ਦਾ ਟੀਕਾ ਹੈ, ਜਿਸ ਦਾ ਮਤਲਬ ਹੈ ਕਿ ਤੁਸੀਂ ਖੁਦ ਜੁਮੇਵਾਰ ਹੋਵੋਗੇ ਆਪਣੀ ਖੁਦ ਦੀ ਬਾਇਬਲ ਵਿਆਖਿਆ ਕਰਨ ਲਈ। ਸਾਨੂੰ ਸਾਰਿਆਂ ਨੂੰ ਸਾਡੇ ਕੋਲ ਜੋ ਹੈ ਉਸ ਵਿੱਚ ਚੱਲਣਾ ਚਾਹੀਦਾ ਹੈ। ਵਿਆਖਿਆ ਕਰਨ ਲਈ ਤੁਸੀਂ, ਬਾਇਬਲ ਅਤੇ ਪਵਿਤਰ ਆਤਮਾ ਪਹਿਲੇ ਸਥਾਨ ਤੇ ਹੋ। ਤੁਹਾਨੂੰ ਇਸ ਨੂੰ ਕਿਸੇ ਟਿਪਣੀਕਾਰ ਤੋਂ ਮੁਕਤ ਨਹੀਂ ਕਰ ਸਕਦੇ ਹੋ।

ਇਹ ਵਿਚਾਰ-ਵਟਾਂਦਰਾ ਕਰਨ ਲਈ ਪ੍ਰਸ਼ਨ ਤੁਹਾਡੀ ਮਦਦ ਕਰਦੇ ਹਨ ਕਿ ਤੁਸੀਂ ਉਹਨਾਂ ਵੱਡੇ ਮੁੱਦਿਆਂ ਉਤੇ ਸੋਚ ਵਿਚਾਰ ਕਰ ਸਕੋ ਜੋ ਇਸ ਪੁਸਤਕ ਦੇ ਭਾਗ ਵਿੱਚ ਹਨ। ਇਹ ਨਿਸ਼ਚਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯੂਹੰਨਾ 21 ਅਤੇ ਲੂਕਾ 5 ਵਿੱਚ ਕੀ ਸਮਾਨਤਾ ਹੈ?
2. ਚੇਲੇ ਯਿਸੂ ਨੂੰ ਉਸੇ ਸਮੇਂ ਕਿਉਂ ਨਹੀਂ ਪਹਿਚਾਣ ਸਕੇ?
3. ਉਹ ਚੇਲਾ ਕੌਣ ਹੈ ਜਿਸਨੂੰ ਯਿਸੂ ਪਿਆਰ ਕਰਦੇ ਸਨ?
4. ਆਪਣੇ ਪ੍ਰਤੀ ਪਿਆਰ ਬਾਰੇ ਯਿਸੂ ਨੇ ਪਤਰਸ ਤੋਂ ਤਿੰਨ ਵਾਰ ਕਿਉਂ ਪੁੱਛਿਆ?
5. ਕੀ ਯਿਸੂ ਨੇ ਇਹ ਕਿਹਾ ਕਿ ਮੇਰੇ ਵਾਪਸ ਆਉਣ ਤੱਕ ਯੂਹੰਨਾ ਜਿੰਦਾ ਰਹੇਗਾ?
6. ਯੂਹੰਨਾ 21:24 ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ?
7. ਕੀ ਯੂਹੰਨਾ 21:25 ਅਸਲੀ ਆਇਤ ਹੈ?

1 ਯੂਹੰਨਾ ਨਾਲ ਜਾਣ-ਪਛਾਣ

ਕਿਤਾਬ ਦਾ ਅਨੇਖਾਪਣ

- A. 1 ਯੂਹੰਨਾ ਦੀ ਇਹ ਪੁਸਤਕ ਕੋਈ ਨਿੱਜੀ ਪੱਤਰ ਨਹੀਂ ਅਤੇ ਨਾ ਹੀ ਕਿਸੇ ਇੱਕ ਕਲੀਸੀਆ ਨੂੰ ਲਿਖੀ ਹੋਈ ਚਿੱਠੀ ਹੈ ਬਲਕਿ "ਮੁੱਖ ਦਫਤਰ ਸਦਰ ਵੱਲੋਂ ਇੱਕ ਜੁਸ਼ੀਲਾ ਯਾਦ ਪੱਤਰ ਹੈ" (ਸੰਗਠਿਤ ਪੱਤਰ)।
1. ਇਸਦੀ ਕੋਈ ਰਿਵਾਇਤੀ ਜਾਣ-ਪਛਾਣ ਨਹੀਂ ਹੈ (ਕਿਸ ਵੱਲੋਂ, ਕਿਸ ਨੂੰ)।
 2. ਇਸ ਵਿੱਚ ਕੋਈ ਨਿੱਜੀ ਪ੍ਰਣਾਮ ਜਾਂ ਸਮਾਪਤੀ ਸੰਦੇਸ਼ ਨਹੀਂ ਹੈ।
- B. ਇਥੇ ਕਿਸੇ ਵੀ ਨਿੱਜੀ ਨਾਮ ਨੂੰ ਦਰਜ ਨਹੀਂ ਕੀਤਾ ਗਿਆ ਹੈ। ਅਫਸੀਆਂ ਅਤੇ ਯਾਕੂਬ ਵਰਗੀਆਂ ਪੱਤਰੀਆਂ ਨੂੰ ਛੱਡ ਕੇ ਇਹ ਹੋਣਾ ਬਹੁਤ ਨਿਰਾਲਾ ਹੈ, ਜੋ ਕਈ ਕਲੀਸੀਆਵਾਂ ਨੂੰ ਲਿਖੀਆਂ ਗਈਆਂ ਸਨ। ਹਾਲਾਂਕਿ ਇਹ ਸਪਸ਼ਟ ਹੈ ਕਿ 1 ਯੂਹੰਨਾ ਉਸ ਸਮੇਂ ਦੇ ਵਿਸ਼ਵਸ਼ੀਆਂ ਨੂੰ ਲਿਖਿਆ ਗਿਆ ਸੀ ਜੋ ਕਿ ਝੂਠੇ ਸਿਖਿਅਕਾਂ ਦੀ ਅੰਦਰੂਨੀ ਸਮੱਸਿਆ (ਰਹੱਸਵਾਦ) ਦਾ ਸਾਹਮਣਾ ਕਰ ਰਹੇ ਸਨ।
- C. ਇਹ ਪੱਤਰੀ ਇੱਕ ਸ਼ਕਤੀਸ਼ਾਲੀ ਅਧਿਆਤਮਿਕ ਪੁਸਤਕ ਹੈ
1. ਯਿਸੂ ਦੀ ਕੇਂਦਰਤਾ
 - a. ਪੂਰੀ ਤਰ੍ਹਾਂ ਪਰਮੇਸ਼ਵਰ ਅਤੇ ਪੂਰੀ ਤਰ੍ਹਾਂ ਇਨਸਾਨ
 - b. ਮੁਕਤੀ ਯਿਸੂ ਮਸੀਹ ਵਿੱਚ ਵਿਸ਼ਵਾਸ ਨਾਲ ਪ੍ਰਾਪਤ ਹੁੰਦੀ ਹੈ, ਕੋਈ ਰਹੱਸਮਈ ਅਨੁਭਵ ਜਾਂ ਭੇਤ ਵਾਲੇ ਗਿਆਨ ਨਾਲ ਨਹੀਂ (ਝੂਠੇ ਸਿਖਿਅਕ)
 2. ਮਸੀਹ ਜੀਵਨਸ਼ੈਲੀ ਲਈ ਮੰਗ (ਸੱਚੀ ਮਸੀਹੀਅਤ ਦੀਆਂ ਤਿੰਨ ਪ੍ਰੀਖਿਆਵਾਂ)
 - a. ਭਾਈਚਾਰੇ ਦਾ ਪ੍ਰੇਮ
 - b. ਆਗਿਆਕਾਰੀ
 - c. ਇਸ ਡਿੱਗੇ ਹੋਏ ਸੰਸਾਰ ਦੀ ਰੀਤੀ ਦਾ ਇਨਕਾਰ
 3. ਨਾਸਰਤ ਦੇ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਮੁਕਤੀ ਦਾ ਯਕੀਨ ("ਜਾਣਨਾ" ਸ਼ਬਦ 27 ਵਾਰ ਇਸਤੇਮਾਲ ਕੀਤਾ ਗਿਆ)
 4. ਝੂਠੇ ਸਿਖਿਅਕਾਂ ਨੂੰ ਕਿਵੇਂ ਪਹਿਚਾਣਿਆ ਜਾ ਸਕਦਾ ਹੈ
- D. ਬਾਕੀ ਕਿਸੇ ਵੀ ਨਵੇਂ ਨੇਮ ਦੇ ਲੇਖਕ ਦੇ ਮੁਕਾਬਲੇ ਯੂਹੰਨਾ ਦੀਆਂ ਲਿਖਤਾਂ (ਖ਼ਾਸ ਤੌਰ ਤੇ 1 ਯੂਹੰਨਾ) ਵਿੱਚ ਸਭ ਤੋਂ ਘੱਟ ਗੁੰਝਲਦਾਰ ਕੋਇਨੇ (Koine Greek) ਯੂਨਾਨੀ ਭਾਸ਼ਾ ਦਾ ਇਸਤੇਮਾਲ ਹੈ, ਫਿਰ ਵੀ ਉਸ ਦੀਆਂ ਕਿਤਾਬਾਂ, ਕਿਸੇ ਹੋਰ ਦੇ ਮੁਕਾਬਲੇ, ਯਿਸੂ ਮਸੀਹ ਵਿੱਚ ਪਰਮੇਸ਼ਵਰ ਦੀਆਂ ਅਨੰਤ ਅਤੇ ਡੂੰਗੀਆਂ ਸੱਚਾਈਆਂ ਦੀ ਗਹਿਰਾਈ ਨੂੰ ਪੇਸ਼ ਕਰਦੀਆਂ ਹਨ (ਜਿਵੇਂ ਕਿ, ਪਰਮੇਸ਼ਵਰ ਚਾਨਣ ਹੈ 1 ਯੂਹੰਨਾ 1:5; ਪਰਮੇਸ਼ਵਰ ਪਿਆਰ ਹੈ, 1 ਯੂਹੰਨਾ 4:8,16; ਪਰਮੇਸ਼ਵਰ ਆਤਮਾ ਹੈ, ਯੂਹੰਨਾ 4:24)।
- E. ਇਹ ਸੰਭਵ ਹੈ ਕਿ 1 ਯੂਹੰਨਾ ਨੂੰ ਯੂਹੰਨਾ ਦੀ ਇੰਜੀਲ ਦੇ ਲਈ ਕਵਰ (ਸਰਪੇਸ਼/ਸਰਵਰਕ[?]) ਦੇ ਤੌਰ ਤੇ ਲਿਖਿਆ ਗਿਆ ਹੋਵੇ। ਪਹਿਲੀ ਸਦੀ ਦੀ ਰਹੱਸਵਾਦ ਦੀ ਝੂਠੀ ਸਿਖਿਆ ਦੇਵੇ ਕਿਤਾਬਾਂ ਦੇ ਪਿਸ਼ੇਕੜ ਵਿੱਚ ਆਉਂਦੀ ਹੈ। ਯੂਹੰਨਾ ਦੀ ਇੰਜੀਲ ਸ਼ੁਭ ਸਮਾਚਾਰਕ ਹੈ ਜਦਕਿ 1 ਯੂਹੰਨਾ ਵਿਸ਼ਵਸ਼ੀਆਂ ਲਈ ਲਿਖਿਆ ਗਿਆ ਹੈ (ਇਸਦਾ ਭਾਵ, ਚੇਲਾਪਣ)।
- ਪ੍ਰਸਿੱਧ ਟਿੱਪਣੀਕਾਰ B. F. Westcott ਦਾ ਦਾਅਵਾ ਸੀ ਕਿ ਸ਼ੁਭ ਸਮਾਚਾਰ ਦੀ ਇੰਜੀਲ ਯਿਸੂ ਦੇ ਪਰਮੇਸ਼ਵਰ ਹੋਣ ਨੂੰ ਪੱਕਾ ਕਰਦੀ ਹੈ, ਜਦਕਿ 1 ਯੂਹੰਨਾ ਉਹਨਾਂ ਦੀ ਇਨਸਾਨੀਅਤ ਨੂੰ। ਇਹ ਕਿਤਾਬਾਂ ਇਕੱਠੀਆਂ ਚੱਲਦੀਆਂ ਹਨ।

- F. ਯੂਹੰਨਾ ਕਾਲੇ ਅਤੇ ਸਫੇਦ (ਦਵੈਤਵਾਦ) ਸ਼ਬਦਾਂ ਵਿੱਚ ਲਿਖਦਾ ਹੈ। ਇਹ Dead Sea Scrolls ਅਤੇ ਰਹੱਸਵਾਦੀ ਝੂਠੇ ਸਿਖਿਅਕਾਂ ਦੀ ਵਿਸ਼ੇਸ਼ਤਾ ਨਾਲ ਮੇਲ ਖਾਂਦਾ ਹੈ। 1 ਯੂਹੰਨਾ ਦਾ ਬਣਤਰ ਵਿੱਚ ਸਾਹਿਤਿਕ ਦਵੈਤਵਾਦ ਸ਼ਾਬਦਿਕ (ਚਾਨਣ ਬਨਾਮ ਹਨੇਰਾ) ਅਤੇ ਲਿਖਤ-ਸ਼ੈਲੀ (ਇੱਕ ਨਕਾਰਾਤਮਕ ਵਾਕ ਤੋਂ ਬਾਅਦ ਇੱਕ ਸਕਾਰਾਤਮਕ ਵਾਕ) ਦੀਆਂ ਵਿਸ਼ੇਸ਼ਤਾਵਾਂ, ਦੇਵੇ ਤਰ੍ਹਾਂ ਦਾ ਹੈ। ਇਹ ਯੂਹੰਨਾ ਦੀ ਇੰਜੀਲ ਤੋਂ ਵੱਖਰਾ ਹੈ, ਜਿਸ ਵਿੱਚ ਸਿਖਰਲਾ ਦਵੈਤਵਾਦ ਦੇਖਣ ਨੂੰ ਮਿਲਦਾ ਹੈ (ਉੱਪਰੋਂ ਆਏ ਯਿਸੂ ਮਸੀਹ ਬਨਾਮ ਥੱਲੇ ਧਰਤੀ ਦੇ ਸਾਰੇ ਇਨਸਾਨ)
- G. ਯੂਹੰਨਾ ਦੇ ਆਵਰਤੀ ਵਿਸ਼ਿਆਂ ਨੂੰ ਬਦਲਣ ਕਾਰਣ 1 ਯੂਹੰਨਾ ਨੂੰ ਰੂਪ ਰੇਖਾਕਾਰ ਕਰਨਾ ਬਹੁਤ ਕਠਿਨ ਹੈ। ਕਿਤਾਬ ਕਿਸੇ ਸੱਚ ਦੇ ਗਲੀਚੇ ਵਰਗੀ ਹੈ ਜੋ ਦੁਹਰਾਏ ਹੋਏ ਨਮੂਨਿਆਂ ਨਾਲ ਘੜਿਆ ਹੋਇਆ ਹੈ। (ਵੇਖੋ, Bill Hendricks, *Tapestries of Truth, The Letters of John*)

ਲੇਖਕ

- A. 1 ਯੂਹੰਨਾ ਦੇ ਲੇਖਕ ਉੱਤੇ ਬਹਿਸ ਯੂਹੰਨਾ ਦੀਆਂ ਪੁਸਤਕਾਂ ਦੇ ਸੰਗ੍ਰਿਹ ਦੀ ਬਹਿਸ ਦਾ ਹਿੱਸਾ ਹੈ – ਯੂਹੰਨਾ ਦੀ ਇੰਜੀਲ, 1 ਯੂਹੰਨਾ, 2 ਯੂਹੰਨਾ, 3 ਯੂਹੰਨਾ ਅਤੇ ਪ੍ਰਕਾਸ਼ ਦੀ ਪੇਥੀ।
- B. ਇਥੇ ਦੋ ਮੁਢਲੀਆਂ ਚੋਣਾਂ ਹਨ
1. ਰਿਵਾਇਤੀ
 - a. ਰਿਵਾਇਤੀ ਤੌਰ ਤੇ ਸ਼ੁਰੂਆਤੀ ਕਲੀਸੀਆ ਦੇ ਬਜ਼ੁਰਗਾਂ ਵਿੱਚ ਇੱਕਰਾਏ ਸੀ ਕਿ ਯੂਹੰਨਾ, ਪਿਆਰਾ ਚੇਲਾ, 1 ਯੂਹੰਨਾ ਦਾ ਲੇਖਕ ਸੀ।
 - b. ਸ਼ੁਰੂਆਤੀ ਕਲੀਸੀਆ ਦੇ ਸਬੂਤਾਂ ਦਾ ਸਾਰੰਸ਼
 - 1) Clement of Rome (A.D. 90) 1 ਯੂਹੰਨਾ ਵੱਲ ਸੰਕੇਤ ਕਰਦਾ ਹੈ
 - 2) Polycarp of Smyrna, *Philippians 7* (A.D. 110-140) 1 ਯੂਹੰਨਾ ਦਾ ਹਵਾਲਾ ਦਿੰਦਾ ਹੈ
 - 3) Justin Martyr's, *Dialogue* 123:9 (A.D. 150-160) 1 ਯੂਹੰਨਾ ਦਾ ਹਵਾਲਾ ਦਿੰਦਾ ਹੈ
 - 4) 1 ਯੂਹੰਨਾ ਨੂੰ ਸੰਕੇਤ ਇਹਨਾਂ ਲਿਖਤਾਂ ਵਿੱਚ ਵੀ ਦਿੱਤੇ ਗਏ ਹਨ
 - a) Ignatius of Antioch (ਉਹਦੀਆਂ ਲਿਖਤਾਂ ਦੀ ਤਰੀਕ ਅਨਿਸ਼ਚਿਤ ਹੈ ਪਰ 100 ਈਸਵੀ ਦੇ ਸ਼ੁਰੂਆਤੀ ਸਾਲਾਂ ਵਿੱਚ)
 - b) Papias of Hierapolis (A.D. 50-60 ਵਿੱਚ ਪੈਦਾ ਅਤੇ A.D. 155 ਵਿੱਚ ਮਾਰਿਆ ਗਿਆ)
 - 5) Irenaeus of Lyons (A.D. 130-202) 1 ਯੂਹੰਨਾ ਨੂੰ ਰਸੂਲ ਯੂਹੰਨਾ ਦੇ ਨਾ ਲਾਉਂਦਾ ਹੈ। Tertullian, ਸ਼ੁਰੂਆਤੀ ਵਿਸ਼ਵਾਸ ਦਾ ਰਾਖਾ ਜਿਸ ਨੇ ਝੂਠੇ ਸਿਖਿਅਕਾਂ ਦੇ ਖਿਲਾਫ 50 ਪੁਸਤਕਾਂ ਲਿਖੀਆਂ, ਅਕਸਰ 1 ਯੂਹੰਨਾ ਦਾ ਹਵਾਲਾ ਦਿੰਦਾ ਹੈ।
 - 6) ਇਸ ਤੋਂ ਇਲਾਵਾ ਕਈ ਹੋਰ ਲੇਖਕ ਰਸੂਲ ਯੂਹੰਨਾ ਦੇ ਨਾਮ 1 ਯੂਹੰਨਾ ਨੂੰ ਦੇਖਦੇ ਹਨ, ਜਿਵੇ ਕਿ, Clement, Origen, ਅਤੇ Dionysius, ਤਿੰਨੋਂ ਹੀ Alexandria ਦੇ ਰਹਿਣ ਵਾਲੇ, Muratorian Fragment (A.D. 180-200), ਅਤੇ Eusebius (ਤੀਜੀ ਸਦੀ)।
 - 7) Jerome (ਚੌਥੀ ਸਦੀ ਦਾ ਦੂਜਾ ਅੱਧ) ਯੂਹੰਨਾ ਦੀ ਲੇਖਕ ਵਜੋਂ ਪੁਸ਼ਟੀ ਕਰਦਾ ਹੈ ਪਰ ਮੰਨਦਾ ਹੈ ਕਿ ਉਸਦੇ ਦਿਨਾਂ ਵਿੱਚ ਕਈ ਇਸ ਤੋਂ ਇਨਕਾਰ ਕਰਦੇ ਸਨ।
 - 8) Theodore of Mopsuestia, A.D. 392-428 ਤੱਕ ਅੰਤਾਕੀਆ ਦਾ ਬਿਸ਼ਪ, ਯੂਹੰਨਾ ਦੇ ਲੇਖਕ ਹੋਣ ਤੋਂ ਇਨਕਾਰ ਕਰਦਾ ਹੈ।

- c. ਜੇਕਰ ਯੂਹੰਨਾ, ਤਾਂ ਅਸੀਂ ਰਸੂਲ ਯੂਹੰਨਾ ਬਾਰੇ ਕਿ ਜਾਣਦੇ ਹਾਂ?
- 1) ਉਹ ਜ਼ਬਦੀ ਅਤੇ ਸਲੋਮੀ ਦਾ ਪੁੱਤਰ ਸੀ
 - 2) ਆਪਣੇ ਭਰਾ ਯਾਕੂਬ ਨਾਲ ਗਲੀਲ ਦੀ ਝੀਲ ਉੱਤੇ ਮਾਛੀ ਸੀ (ਸੰਭਾਵਨਾ ਹੈ ਕਿ ਕਈ ਕਿਸਤੀਆਂ ਦਾ ਮਾਲਕ ਸੀ)
 - 3) ਕਈ ਵਿਸ਼ਵਾਸ ਕਰਦੇ ਹਨ ਕਿ ਉਸਦੀ ਮਾਤਾ ਯਿਸੂ ਦੀ ਮਾਤਾ ਮਰੀਅਮ ਦੀ ਭੈਣ ਸੀ (ਵੇਖੋ, ਯੂਹੰਨਾ 19:25; ਮਰਕੁਸ 15:20)
 - 4) ਸਪਸ਼ਟ ਹੈ ਕਿ ਉਹ ਅਮੀਰ ਸੀ ਕਿਉਂਕਿ ਉਸ ਕੋਲ
 - a) ਕੰਮ ਉੱਤੇ ਰੱਖੇ ਸੇਵਕ ਸਨ (ਵੇਖੋ, ਮਰਕੁਸ 1:20)
 - b) ਕਈ ਕਿਸਤੀਆਂ ਸਨ
 - c) ਯਰੂਸ਼ਲਮ ਵਿੱਚ ਘਰ ਸੀ
 - 5) ਯੂਹੰਨਾ ਦੀ ਪਹੁੰਚ ਪ੍ਰਧਾਨ ਯਾਜਕ ਦੇ ਘਰ ਤੱਕ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਇੱਕ ਨਾਮੀ ਮਨੁੱਖ ਸੀ (ਵੇਖੋ, ਯੂਹੰਨਾ 18:15-16)
 - 6) ਇਹ ਯੂਹੰਨਾ ਹੀ ਸੀ ਜਿਸ ਦੀ ਦੇਖਭਾਲ ਵਿੱਚ ਯਿਸੂ ਦੀ ਮਾਤਾ ਮਰੀਅਮ ਨੂੰ ਛੱਡਿਆ ਗਿਆ ਸੀ।
- d. ਸੁਰੂਆਤੀ ਕਲੀਸੀਆ ਦੀ ਰਿਵਾਇਤ ਨੇ ਸਰਭ-ਸੱਮਤਾਂ ਨਾਲ ਗਵਾਹੀ ਦਿੱਤੀ ਕਿ ਯੂਹੰਨਾ ਬਾਕੀ ਸਾਰੇ ਰਸੂਲਾਂ ਤੋਂ ਵੱਧ ਜਿੰਦਾ ਰਿਹਾ, ਅਤੇ ਯਰੂਸ਼ਲਮ ਵਿੱਚ ਮਰੀਅਮ ਦੀ ਮੌਤ ਤੋਂ ਬਾਅਦ ਛੋਟੇ ਏਸ਼ੀਆ (Asia Minor) ਵਿੱਚ ਚਲਾ ਗਿਆ ਅਤੇ ਇਫ਼ਸੁਸ ਵਿੱਚ ਡੇਰਾ ਲਾਇਆ ਜੋ ਕਿ ਉਥੋਂ ਦਾ ਸਭ ਤੋਂ ਵੱਡਾ ਸ਼ਹਿਰ ਸੀ। ਇਸ ਸ਼ਹਿਰ ਵਿੱਚੋਂ ਉਸਨੂੰ ਪਤਮੁਸ ਟਾਪੂ ਉੱਤੇ ਬਨਵਾਸੀ ਕਰ ਦਿੱਤਾ ਗਿਆ (ਸਮੁੰਦਰੀ ਤੱਟ ਦੇ ਥੋੜਾ ਬਾਹਰ ਹੀ) ਅਤੇ ਬਾਅਦ ਵਿੱਚ ਛੱਡਿਆ ਗਿਆ ਅਤੇ ਇਫ਼ਸੁਸ ਨੂੰ ਮੁੜ ਆਇਆ (Polycarp, Papias ਅਤੇ Irenaeus ਦਾ ਹਵਾਲਾ Eusebius ਵੱਲੋਂ ਦਿੱਤਾ ਗਿਆ ਹੈ)
2. ਅਧੁਨਿਕ ਵਿਦਵਤਾ
- a. ਅਧੁਨਿਕ ਵਿਦਵਾਨਾਂ ਦੀ ਜਿਆਦਾ ਸੰਖਿਆ ਯੂਹੰਨਾ ਦੀਆਂ ਸਾਰੀਆਂ ਲਿਖਤਾਂ ਵਿਚਲੀਆਂ ਸਮਾਨਤਾਵਾਂ ਨੂੰ ਪਹਿਚਾਣਦੀ ਹੈ, ਖ਼ਾਸ ਤੌਰ ਤੇ ਸ਼ਬਦ ਸਮੂਹ, ਸ਼ਬਦਾਵਲੀ ਅਤੇ ਵਿਆਕਰਣ ਦੀ ਵਿਧੀ ਵਿੱਚ। ਇਸਦੀ ਇੱਕ ਚੰਗੀ ਉਦਾਹਰਨ ਹੈ ਕਿ ਟਾਕਰੇ ਦੀ ਭਿੰਨਤਾ ਇਹਨਾਂ ਲਿਖਤਾਂ ਦੀ ਗੁਣ ਵਿਸ਼ੇਸ਼ਤਾ ਨੂੰ ਪ੍ਰਗਟ ਕਰਦੀ ਹੈ: ਜੀਵਨ ਬਨਾਮ ਮੌਤ, ਸੱਚ ਬਨਾਮ ਝੂਠ। ਇਹੀ ਟਾਕਰੇ ਦੀ ਦੁਵੰਡ ਇਸ ਸਮੇਂ ਦੀਆਂ ਹੋਰ ਲਿਖਤਾਂ ਵਿੱਚ ਵੀ ਵੇਖੀ ਜਾ ਸਕਦੀ ਹੈ ਜਿਵੇਂ ਕਿ Dead Sea Scrolls ਅਤੇ ਪੁਰਾਤਨ ਰਹੱਸਵਾਦ ਦੀਆਂ ਲਿਖਤਾਂ।
 - b. ਰਿਵਾਇਤੀ ਤੌਰ ਤੇ ਯੂਹੰਨਾ ਦੇ ਨਾਮ ਦੀਆਂ ਇਹਨਾਂ ਪੰਜਾਂ ਕਿਤਾਬਾਂ ਦੇ ਆਪਸੀ-ਸੰਬੰਧਿਤ ਹੋਣ ਬਾਰੇ ਕਈ ਵਿਚਾਰ ਰਹੇ ਹਨ। ਕੁਝ ਸਮੂਹ ਇੱਕ, ਦੋ, ਤਿੰਨ ਅਤੇ ਇਸੇ ਤਰ੍ਹਾਂ ਕਈ ਲੋਕਾਂ ਦੇ ਲੇਖਕ ਹੋਣ ਦਾ ਦਾਅਵਾ ਕਰਦੇ ਹਨ। ਇਹ ਸਭ ਤੋਂ ਤਰਕਸ਼ੀਲ ਵਿਚਾਰ ਜਾਪਦਾ ਹੈ ਕਿ ਯੂਹੰਨਾ ਦੀਆਂ ਪੁਸਤਕਾਂ ਦਾ ਸੰਗ੍ਰਹਿ ਇੱਕ ਹੀ ਇਨਸਾਨ ਦੇ ਵਿਚਾਰਾਂ ਦੀ ਉਪਜ ਹੈ, ਭਾਵੇਂ ਕਿ ਹੋ ਸਕਦਾ ਹੈ ਉਸਦੇ ਕਈ ਚੇਲਿਆਂ ਵੱਲੋਂ ਲਿਖਤੀ ਰੂਪ ਦਿੱਤਾ ਗਿਆ ਹੋਵੇ।
 - c. ਮੇਰਾ ਆਪਣਾ ਨਿੱਜੀ ਵਿਸ਼ਵਾਸ ਹੈ ਕਿ ਬਜ਼ੁਰਗ ਰਸੂਲ ਯੂਹੰਨਾ ਨੇ ਆਪਣੀ ਸੇਵਕਈ ਦੇ ਆਖੀਰਲੇ ਸਮੇਂ ਵਿੱਚ ਇਫ਼ਸੁਸ ਵਿੱਚੋਂ ਸਾਰੀਆਂ ਪੰਜ ਕਿਤਾਬਾਂ ਲਿਖੀਆਂ।
3. ਲੇਖਕ ਸੰਬੰਧਿਤ ਸਾਰਾ ਮਸਲਾ ਅਨੁਵਾਦਿਕ ਹੈ ਨਾ ਕਿ ਪ੍ਰੇਰਣਾ ਦਾ। ਆਖਿਰ ਵਿੱਚ ਪਰਮੇਸ਼ਵਰ ਹੀ ਸਾਰੀ ਲਿਖਤ ਦੇ ਅਸਲੀ ਲੇਖਕ ਹਨ!

ਤਰੀਕ – ਸਪਸ਼ਟ ਰੂਪ ਨਾਲ ਇਹ ਲੇਖਕ ਨਾਲ ਸੰਬੰਧਿਤ ਹੈ

- A. ਜੇਕਰ ਰਸੂਲ ਯੂਹੰਨਾ ਨੇ ਇਹਨਾਂ ਪੱਤਰੀਆਂ ਨੂੰ ਲਿਖਿਆ, ਖ਼ਾਸ ਤੌਰ ਤੇ 1 ਯੂਹੰਨਾ, ਤਾਂ ਅਸੀਂ ਪਹਿਲੀ ਸਦੀ ਦੇ ਅੰਤ ਦੇ ਆਸ ਪਾਸ ਦੀ ਗੱਲ ਕਰ ਰਹੇ ਹਾਂ। ਇਸ ਦੁਆਰਾ ਸਾਨੂੰ ਰਹੱਸਵਾਦ ਦੀ ਝੂਠੀ ਅਧਿਆਤਮਿਕ/ਦਾਰਸ਼ਨਿਕ ਸ਼ਾਖਾ ਦੇ ਵਿਕਾਸ ਦਾ ਸਮਾਂ ਵੀ ਮਿਲਦਾ ਹੈ

ਅਤੇ ਇਹ 1 ਯੂਹੰਨਾ ਦੀ ਸ਼ਬਦਾਵਲੀ ਨਾਲ ਮੇਲ ਵੀ ਖਾਂਦਾ ਹੈ ("ਛੋਟੇ ਬੱਚਿਓ"), ਜਿਸ ਤੋਂ ਭਾਵ ਇਹ ਹੈ ਕਿ ਇੱਕ ਬਜ਼ੁਰਗ ਇਨਸਾਨ ਆਪਣੇ ਤੋਂ ਜਵਾਨ ਵਿਸ਼ਵਸ਼ੀਆਂ ਦੇ ਸਮੂਹ ਨਾਲ ਗੱਲ ਕਰ ਰਿਹਾ ਹੈ। Jerome ਦਾ ਕਹਿਣਾ ਹੈ ਕਿ ਯਿਸੂ ਦੇ ਸਲੀਬ ਦਿੱਤੇ ਜਾਣ ਤੋਂ ਬਾਅਦ ਯੂਹੰਨਾ 68 ਸਾਲ ਜਿਉਂਦਾ ਰਿਹਾ। ਇਹ ਰਿਵਾਇਤੀ ਵਿਚਾਰ ਨਾਲ ਮੇਲ ਖਾਂਦਾ ਹੈ।

- B. A.T. Robertson ਦਾ ਸੋਚਣਾ ਹੈ ਕਿ 1 ਯੂਹੰਨਾ A.D. 85-95 ਵਿੱਚ ਲਿਖਿਆ ਗਿਆ ਸੀ, ਜਦਕਿ ਯੂਹੰਨਾ ਦੀ ਇੰਜੀਲ A.D. 95 ਵਿੱਚ।
- C. I. Howard Marshall ਦੁਆਰਾ ਲਿਖੀ *The New International Commentary Series on 1 John* ਦੇ ਅਨੁਸਾਰ 60-100 A.D. ਦੇ ਵਿਚਕਾਰ ਦੀ ਤਰੀਕ ਹੀ ਉਹ ਸਮਾਂ ਹੈ ਜਿੰਨਾਂ ਕਿ ਅਧੁਨਿਕ ਵਿਦਵਤਾ ਯੂਹੰਨਾ ਦੀਆਂ ਪੁਸਤਕਾਂ ਦੇ ਸੰਗ੍ਰਹਿ ਦੀ ਤਰੀਕ ਦੇ ਨੇੜੇ ਆ ਸਕਦੀ ਹੈ।

ਪ੍ਰਾਪਤ ਕਰਤਾ

- A. ਰਿਵਾਇਤ ਅਨੁਸਾਰ ਇਹ ਪੁਸਤਕ ਛੋਟੇ ਏਸ਼ੀਆ (ਪੱਛਮੀ ਤੁਰਕੀ) ਦੇ ਰੋਮ ਸਾਮਰਾਜ ਨੂੰ ਲਿਖੀ ਗਈ ਸੀ ਜਿਥੋਂ ਦਾ ਇਫਸੁਸ ਮੁੱਖ ਸ਼ਹਿਰ ਮੁੱਖ ਭਾਗ ਸੀ।
- B. ਇਹ ਪੱਤਰੀ ਛੋਟੇ ਏਸ਼ੀਆ ਦੀਆਂ ਕੁਝ ਖਾਸ ਕਲੀਸੀਆਵਾਂ ਨੂੰ ਲਿਖੀ ਹੋਈ ਲੱਗਦੀ ਹੈ ਜੋ ਕਿ ਝੂਠੇ ਸਿਖਿਅਕਾਂ ਨਾਲ ਜੂਝਦੇ ਰਹੇ ਸਨ (ਕੁਲੁਸੀਆਂ ਅਤੇ ਅਫਸੀਆਂ ਵਾਂਗੂੰ)
1. ਯਿਸੂ ਦੇ ਅਸਲੀ ਸ਼ਰੀਰ ਦਾ ਇਨਕਾਰ ਕਰਨ (docetic Gnosticism) ਵਾਲੇ ਰਹੱਸਵਾਦੀ ਜਿਹਨਾਂ ਮਸੀਹ ਦੀ ਮਨੁੱਖਤਾ ਨੂੰ ਇਨਕਾਰਿਆ ਪਰ ਉਹਨਾਂ ਦੇ ਪਰਮੇਸ਼ਵਰ ਹੋਣ ਦੀ ਪੁਸ਼ਟੀ ਕੀਤੀ।
 2. ਸਦਾਚਾਰਕ ਨੇਮਾਂ ਦੀ ਪਰਵਾਹ ਨਾ ਕਰਨ ਵਾਲੇ ਰਹੱਸਵਾਦੀ ਜੋ ਅਧਿਆਤਮ ਗਿਆਨ ਅਤੇ ਨੈਤਿਕਤਾ ਨੂੰ ਵੱਖ ਵੱਖ ਵੇਖਦੇ ਸਨ।
- C. Augustine (ਚੌਥੀ ਈਸਵੀ) ਦੇ ਕਹਿਣ ਅਨੁਸਾਰ ਇਹ ਪਾਰਥੀਆਂ (ਬਾਬੁਲ) ਨੂੰ ਲਿਖੀ ਗਈ ਸੀ। ਇਸੇ ਮੱਤ ਦਾ ਪਾਲਣ Cassiodorus (ਸ਼ੁਰੂਆਤੀ ਛੋਟੀ ਈਸਵੀ) ਵੀ ਕਰਦਾ ਹੈ। ਇਹ ਧਾਰਨਾ ਸ਼ਾਇਦ 2 ਯੂਹੰਨਾ 1 ਵਿੱਚ ਆਏ "ਚੁਣੀ ਹੋਈ ਸੁਆਣੀ" ਕਰਕੇ ਅਤੇ 1 ਪਤਰਸ 5:13 ਵਿਚਲੇ "ਉਹ ਜੋ ਬਾਬੁਲ ਵਿੱਚ ਹੈ" ਨੂੰ ਸਮਝਣ ਵਿੱਚ ਗੜਬੜ ਕਾਰਣ ਸਾਹਮਣੇ ਆਈ।
- D. Muratorian Fragment, A.D. 180-200 ਦੌਰਾਨ ਰੋਮ ਵਿੱਚ ਲਿਖੀ ਗਈ ਨਵੇਂ ਨੇਮ ਦੀਆਂ ਕਿਤਾਬਾਂ ਦੀ ਇੱਕ ਸ਼ੁਰੂਆਤੀ ਮਿਆਰੀ ਦੇ ਅਨੁਸਾਰ ਇਹ ਪੱਤਰ (ਛੋਟੇ ਏਸ਼ੀਆ ਦੇ) ਚੇਲਿਆਂ ਅਤੇ ਬਿਸ਼ਪਾਂ ਦੀ ਉਕਸਾਹਟ ਤੋਂ ਬਾਅਦ ਲਿਖਿਆ ਗਿਆ ਸੀ।

ਝੂਠੀ ਸਿਖਿਆ

- A. ਇਹ ਪੱਤਰ ਆਪਣੇ ਆਪ ਵਿੱਚ ਹੀ ਇੱਕ ਤਰ੍ਹਾਂ ਦੀ ਝੂਠੀ ਸਿਖਿਆ ਦੇ ਖਿਲਾਫ ਪ੍ਰਤਿਕਿਰਿਆ ਹੈ (ਜਿਸਦਾ ਭਾਵ, "ਜੇ ਅਸੀਂ ਆਖੀਏ..." 1 ਯੂਹੰਨਾ 1:6ff ਅਤੇ "ਉਹ ਜਿਹੜਾ ਕਹਿੰਦਾ ਹੈ..." 1 ਯੂਹੰਨਾ 2:9; 4:20 [ਕਰੜੀ ਨੁਕਤਾਚੀਨੀ])।
- B. ਅਸੀਂ 1 ਯੂਹੰਨਾ ਦੀ ਅੰਦਰੂਨੀ ਗਵਾਹੀ ਨਾਲ ਇਸ ਝੂਠੀ ਸਿਖਿਆ ਦੇ ਕੁਝ ਮੁਢਲੇ ਸਿਧਾਂਤ ਜਾਣ ਸਕਦੇ ਹਾਂ।
1. ਯਿਸੂ ਮਸੀਹ ਦੇ ਦੇਹਧਾਰੀ ਹੋਣ ਤੋਂ ਇਨਕਾਰ
 2. ਮੁਕਤੀ ਵਿੱਚ ਯਿਸੂ ਮਸੀਹ ਦੀ ਕੇਂਦਰਤਾ ਤੋਂ ਇਨਕਾਰ
 3. ਇੱਕ ਯੋਗ ਮਸੀਹ ਜੀਵਨਸ਼ੈਲੀ ਦੀ ਘਾਟ
 4. ਗਿਆਨ (ਜਿਆਦਾਤਰ ਰਹੱਸਮਈ) ਉੱਤੇ ਜ਼ੋਰ
 5. ਨਿਵੇਕਲੇਪਣ (exclusivism) ਵਿੱਚ ਰੁਝਾਣ
- C. ਪਹਿਲੀ ਸਦੀ ਦੀ ਸਥਾਪਨਾ

ਪਹਿਲੀ ਸਦੀ ਦੀ ਰੋਮੀ ਦੁਨੀਆਂ ਪੱਛਮੀ ਅਤੇ ਪੂਰਬੀ ਧਰਮਾਂ ਵਿਚਾਲੇ ਖੁਲ-ਖਿਆਲੀ ਦਾ ਸਮਾਂ ਸੀ। ਰੋਮੀ ਅਤੇ ਯੂਨਾਨੀ ਦੇਵਤਾਗਣ ਦੇ ਦੇਵੀ-ਦੇਵਤੇ ਗਲਤ ਸ਼ਵੀ ਵਿੱਚ ਢਲ ਚੁਕੇ ਸਨ। ਰਹੱਸਮਈ ਧਰਮ ਦੇਵਤਾਵਾਂ ਨਾਲ ਨਿੱਜੀ ਸੰਬੰਧ ਅਤੇ ਰਹੱਸਮਈ ਗਿਆਨ ਉੱਤੇ ਜ਼ੋਰ ਕਰਕੇ ਬਹੁਤ ਪ੍ਰਸਿੱਧ ਸਨ। ਧਰਮ ਨਿਰਪੇਖ ਯੂਨਾਨੀ ਦਾਰਸ਼ਨਿਕ ਗਿਆਨ ਬਹੁਤ ਮਸ਼ਹੂਰ ਸੀ ਅਤੇ ਬਾਕੀ ਦੇ ਵਿਸ਼ਵ-ਨਜ਼ਰੀਆਂ ਨਾਲ ਇੱਕ ਹੋ ਰਿਹਾ ਸੀ। ਧਾਰਮਿਕ ਖੁਲ-ਖਿਆਲੀ ਦੇ ਇਸ ਸਮੇਂ ਵਿੱਚ ਮਸੀਹ ਵਿਸ਼ਵਾਸ ਦੀ ਨਿਵੇਕਲਤਾ ਆਈ (ਪਰਮੇਸ਼ਵਰ ਤੱਕ ਪਹੁੰਚ ਦੇ ਯਿਸੂ ਹੀ ਇੱਕ ਮਾਤਰ ਰਸਤਾ ਹਨ, ਵੇਖੋ, ਯੂਹੰਨਾ 14:6)। ਇਸ ਝੂਠੀ ਸਿਖਿਆ ਦਾ ਪਿਛੋਕੜ ਕੁਝ ਵੀ ਹੋਵੇ, ਇਹ ਮਸੀਹੀਅਤ ਦੀ ਸੰਕੀਰਨਤਾ (narrowness) ਨੂੰ ਯੁਕਤਿਸੰਗਤ (plausible) ਅਤੇ ਯੂਨਾਨੀ-ਰੋਮੀ ਦਰਸ਼ਕਾਂ ਤੱਕ ਬੌਧਿਕ ਰੂਪ ਵਿੱਚ ਮੰਨਣਯੋਗ ਬਣਾਉਣ ਦੀ ਕੋਸ਼ਿਸ਼ ਸੀ।

D. ਯੂਹੰਨਾ ਰਹੱਸਵਾਦ ਦੇ ਜਿਹੜੇ ਸਮੂਹ ਨਾਲ ਗੱਲ ਕਰਦੇ ਹਨ ਸੰਭਵ ਹੈ ਕਿ ਉਹ ਇਹਨਾਂ ਵਿੱਚੋਂ ਹੋਵੇ

1. ਵਿਕਾਸਸ਼ੀਲ ਰਹੱਸਵਾਦੀ

- a. ਪਹਿਲੀ ਸਦੀ ਦੇ ਵਿਕਾਸਸ਼ੀਲ ਰਹੱਸਵਾਦ ਦੀਆਂ ਮੁੱਢਲੀਆਂ ਸਿਖਿਆਵਾਂ ਵਿੱਚ ਆਤਮਾ ਅਤੇ ਪਦਾਰਥ ਪ੍ਰਤੀ ਤੱਤ ਸ਼ਾਸਤਰ ਸੰਬੰਧੀ (ਅਨੰਤਕਾਲੀ) ਦਵੈਤਵਾਦ ਸ਼ਾਮਿਲ ਸੀ। ਮੰਨਿਆ ਜਾਂਦਾ ਸੀ ਕਿ ਆਤਮਾ (ਉੱਚਾ ਈਸ਼ਵਰ) ਚੰਗਾ ਜਦਕਿ ਪਦਾਰਥ ਸੁਭਾਵਿਕ ਤੌਰ ਤੇ ਹੀ ਬੁਰਾ ਹੈ। ਇਹ ਦੁਵੰਡ Platonism ਦੇ ਆਦਰਸ਼ ਬਨਾਮ ਸਰੀਰਿਕ, ਸਵਰਗੀ ਬਨਾਮ ਦੁਨਿਆਵੀ, ਪ੍ਰਤੱਖ ਬਨਾਮ ਅਪ੍ਰਤੱਖ ਨਾਲ ਮੇਲ ਖਾਂਦਾ ਹੈ। ਇਸਦੇ ਨਾਲ ਹੀ ਮੁਕਤੀ ਲਈ ਰਹੱਸਮਈ ਗਿਆਨ ਦੇ ਹੋਣ ਉੱਤੇ ਵੀ ਬੇਲੋੜੀਂਦਾ ਜ਼ੋਰ ਸੀ (ਅੰਕਾਂ ਜਾਂ ਅੱਖਰਾਂ ਦਾ ਗੁਪਤ ਕ੍ਰਮ ਜਾਂ ਗੁਪਤੀ ਕੋਡ ਜੋ ਕਿਸੇ ਆਤਮਾ ਨੂੰ ਦੂਤਾਂ ਦੇ ਦਾਇਰੇ [aeons] ਵਿੱਚੋਂ ਦੀ ਹੋ ਕੇ ਉੱਚੇ ਈਸ਼ਵਰ ਤੱਕ ਪਹੁੰਚਣ ਦੀ ਅਨੁਮਤੀ ਦਿੰਦੇ ਸਨ)
- b. ਵਿਕਾਸਸ਼ੀਲ ਰਹੱਸਵਾਦ ਦੀਆਂ ਦੋ ਸ਼੍ਰੇਣੀਆਂ ਹਨ ਜੋ ਸਪਸ਼ਟਤਾ ਨਾਲ 1 ਯੂਹੰਨਾ ਦੇ ਪਿਛੋਕੜ ਵਿੱਚ ਆ ਸਕਦੀਆਂ ਹਨ
 - 1) ਯਿਸੂ ਦੇ ਅਸਲੀ ਸ਼ਰੀਰ ਤੋਂ ਇਨਕਾਰੀ ਰਹੱਸਵਾਦ (docetic Gnosticism), ਜੋ ਯਿਸੂ ਦੇ ਸੱਚੀ ਇਨਸਾਨੀਅਤ ਤੋਂ ਇਨਕਾਰ ਕਰਦਾ ਹੈ ਕਿਉਂਕਿ ਪਦਾਰਥ ਬੁਰਾ ਹੈ।
 - 2) Cerinthian ਰਹੱਸਵਾਦ, ਜੋ ਯਿਸੂ ਮਸੀਹ ਨੂੰ ਬਾਕੀ ਦੀਆਂ ਕਈ ਸ਼ਕਤੀਆਂ (aeons) ਜਾਂ ਚੰਗੀ-ਬੁਰਾਈ ਅਤੇ ਉੱਚੇ ਈਸ਼ਵਰ ਅਤੇ ਬੁਰੇ ਪਦਾਰਥ ਵਿਚਕਾਰ ਦੇ ਦੂਤੀ ਦਰਜਿਆਂ ਵਿੱਚ ਮਿਲਾ ਦਿੰਦੀ ਹੈ। ਇਸ "ਮਸੀਹ ਆਤਮਾ" ਨੇ ਬਪਤਿਸਮੇ ਦੌਰਾਨ ਯਿਸੂ ਨਾਮੀ ਇਨਸਾਨ ਵਿੱਚ ਵਾਸ ਕੀਤਾ ਅਤੇ ਉਸਦੀ ਸਲੀਬੀ ਮੌਤ ਤੋਂ ਪਹਿਲਾਂ ਛੱਡ ਦਿੱਤਾ।
 - 3) ਇਹਨਾਂ ਸਮੂਹਾਂ ਵਿੱਚੋਂ ਕਈ ਸਨਿਆਸ ਦਾ ਪਾਲਣ ਕਰਦੇ ਹਨ (ਜੇਕਰ ਇਹ ਸ਼ਰੀਰ ਦੀ ਇੱਛਾ ਹੈ ਤਾਂ ਇਹ ਬੁਰਾ ਹੈ) ਅਤੇ ਕਈ ਸਦਾਚਾਰਕ ਨੇਮਾਂ ਦੀ ਪਰਵਾਹ ਨਾ ਕਰਨ ਵਾਲੇ (ਜੇਕਰ ਸ਼ਰੀਰ ਦੀ ਇੱਛਾ ਹੈ, ਤਾਂ ਪੂਰੀ ਕਰੋ)। ਪਹਿਲੀ ਸਦੀ ਵਿੱਚ ਵਿਕਸਿਤ ਰਹੱਸਵਾਦ ਦਾ ਕੋਈ ਲਿਖਤੀ ਸਬੂਤ ਨਹੀਂ ਹੈ। ਸਿਰਫ ਦੂਜੀ ਸਦੀ ਦੇ ਅੱਧ ਵਿੱਚ ਜਾ ਕੇ ਦਰਜ ਕੀਤਾ ਹੋਇਆ ਸਬੂਤ ਮਿਲਦਾ ਹੈ। ਰਹੱਸਵਾਦ ਬਾਰੇ ਵਧੇਰੇ ਜਾਣਕਾਰੀ ਲਈ ਵੇਖੋ,
 - a) Hans Jonas ਦੁਆਰਾ *The Gnostic Religion*, Beacon Press ਵੱਲੋਂ ਪ੍ਰਕਾਸ਼ਿਤ
 - b) Elaine Pagels ਦੁਆਰਾ *The Gnostic Gospels*, Random House ਵੱਲੋਂ ਪ੍ਰਕਾਸ਼ਿਤ
 - c) Andrew Helmbold ਦੁਆਰਾ *The Nag Hammadi Gnostic Texts and the Bible*
2. Ignatius ਨੇ ਆਪਣੀਆਂ ਲਿਖਤਾਂ *to the Smyrnaeans* iv-v ਵਿੱਚ ਇੱਕ ਹੋਰ ਝੂਠੀ ਸਿਖਿਆ ਦਾ ਸੁਝਾਵ ਦਿੱਤਾ ਹੈ। ਇਹ ਸਮੂਹ ਯਿਸੂ ਮਸੀਹ ਦੇ ਦੇਹਧਾਰੀ ਹੋਣ ਤੋਂ ਇਨਕਾਰ ਕਰਦਾ ਅਤੇ ਸਦਾਚਾਰਕ ਨੇਮਾਂ ਦੀ ਪਰਵਾਹ ਨਾ ਕਰਨ ਵਾਲਿਆਂ ਵਿੱਚੋਂ ਸੀ।
3. ਇਹਨਾਂ ਤੋਂ ਬਿਨਾਂ ਬਹੁਤ ਘੱਟ ਸੰਭਾਵਨਾ ਨਾਲ ਇੱਕ ਹੋਰ ਝੂਠੀ ਸਿਖਿਆ ਦਾ ਸਰੋਤ Meander of Antioch, ਵੱਲੋਂ ਮਿਲਦਾ ਹੈ ਜੋ ਕਿ Irenaeus, *Against Heresies* XXIII ਦੀਆਂ ਲਿਖਤਾਂ ਵਿੱਚ ਜਾਣਿਆ ਜਾਂਦਾ ਹੈ। ਉਹ ਸਾਮਰੀਆ ਦੇ ਸ਼ਿਮਾਉਨ ਦਾ ਚੇਲਾ ਅਤੇ ਰਹੱਸਮਈ ਗਿਆਨ ਦੀ ਵਕੀਲਗੀ ਕਰਨ ਵਾਲਾ ਸੀ।

E. ਅੱਜ ਝੂਠੀ ਸਿਖਿਆ

1. ਇਸ ਝੂਠੀ ਸਿਖਿਆ ਦੀ ਆਤਮਾ ਅੱਜ ਸਾਡੇ ਵਿੱਚ ਮੌਜੂਦ ਹੈ ਜਦੋਂ ਲੋਕ ਮਸੀਹੀਅਤ ਨੂੰ ਬਾਕੀ ਵਿਚਾਰ ਧਾਰਾਵਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ।
2. ਇਸ ਝੂਠੀ ਸਿਖਿਆ ਦੀ ਆਤਮਾ ਅੱਜ ਸਾਡੇ ਵਿੱਚ ਮੌਜੂਦ ਹੈ ਜਦੋਂ ਲੋਕ "ਸਹੀ" ਸਿਖਿਆ ਉੱਤੇ ਹੀ ਜ਼ੋਰ ਦੇ ਕੇ ਸਾਡੇ ਵਿਸ਼ਵਾਸ ਦੇ ਨਿੱਜੀ ਰਿਸ਼ਤੇ ਅਤੇ ਜੀਵਨਸ਼ੈਲੀ ਨੂੰ ਬਾਹਰ ਕੱਢ ਦਿੰਦੇ ਹਨ।
3. ਇਸ ਝੂਠੀ ਸਿਖਿਆ ਦੀ ਆਤਮਾ ਅੱਜ ਸਾਡੇ ਵਿੱਚ ਮੌਜੂਦ ਹੈ ਜਦੋਂ ਲੋਕ ਮਸੀਹੀਅਤ ਨੂੰ ਸਿਰਫ ਇੱਕ ਸ਼੍ਰੇਣੀ ਵਰਗ ਦੇ ਬੌਧਿਕ ਸਮੂਹ ਵਿੱਚ ਬਦਲ ਦਿੰਦੇ ਹਨ।
4. ਇਸ ਝੂਠੀ ਸਿਖਿਆ ਦੀ ਆਤਮਾ ਅੱਜ ਸਾਡੇ ਵਿੱਚ ਮੌਜੂਦ ਹੈ ਜਦੋਂ ਧਾਰਮਿਕ ਲੋਕ ਬਨਵਾਸ ਅਤੇ ਸਦਾਚਾਰਕ ਨੇਮਾਂ ਦੀ ਪਰਵਾਹ ਨਹੀਂ ਕਰਦੇ।

ਉਦੇਸ਼

A. ਇਸਦਾ ਵਿਸ਼ਵਸ਼ੀਆਂ ਲਈ ਇੱਕ ਅਭਿਆਸੀ ਕਾਰਜ ਕੇਂਦਰ ਹੈ

1. ਉਹਨਾਂ ਨੂੰ ਅਨੰਦ ਦੇਣ ਲਈ (ਵੇਖੋ, 1 ਯੂਹੰਨਾ 1:4)
2. ਪਵਿੱਤਰ ਜੀਵਨ ਗੁਜ਼ਾਰਨ ਲਈ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ (ਵੇਖੋ, 1 ਯੂਹੰਨਾ 1:7; 2:1)
3. ਉਹਨਾਂ ਨੂੰ ਹੁਕਮ ਦੇਣ (ਅਤੇ ਯਾਦ ਕਰਾਉਣ) ਲਈ ਕਿ ਇੱਕ ਦੂਜੇ ਨਾਲ ਪ੍ਰੇਮ ਰਖੋ (ਵੇਖੋ, 1 ਯੂਹੰਨਾ 4:7-21) ਅਤੇ ਸੰਸਾਰ ਨਾਲ ਨਹੀਂ (ਵੇਖੋ, 1 ਯੂਹੰਨਾ 2:15-17)
4. ਮਸੀਹ ਵਿੱਚ ਉਹਨਾਂ ਦੀ ਮੁਕਤੀ ਦਾ ਭਰੋਸਾ ਦੇਣ ਲਈ (ਵੇਖੋ, 1 ਯੂਹੰਨਾ 5:13)

B. ਇਸਦਾ ਵਿਸ਼ਵਸ਼ੀਆਂ ਲਈ ਇੱਕ ਸਿਧਾਂਤਿਕ ਕਾਰਜ ਕੇਂਦਰ ਹੈ

1. ਯਿਸੂ ਦੇ ਇਨਸਾਨ ਅਤੇ ਪਰਮੇਸ਼ਵਰ ਹੋਣ ਨੂੰ ਵੱਖ ਕਰਨ ਵਾਲੀ ਗਲਤੀ ਨੂੰ ਝਿੜਕਣ ਲਈ
2. ਪਵਿੱਤਰ ਜੀਵਨ ਤੋਂ ਖਾਲੀ ਬੌਧਿਕਵਾਦ ਵਿੱਚ ਆਤਮਿਕਤਾ ਨੂੰ ਬਦਲਣ ਦੀ ਗਲਤੀ ਨੂੰ ਝਿੜਕਣ ਲਈ
3. ਕਿ ਇਨਸਾਨ ਬਾਕੀਆਂ ਤੋਂ ਅੱਡ ਹੋ ਕੇ ਹੀ ਬਚਾਇਆ ਜਾ ਸਕਦਾ ਹੈ ਇਸ ਗਲਤੀ ਨੂੰ ਝਿੜਕਣ ਲਈ

ਅਧਿਐਨ ਕਾਲ ਚੱਕਰ ਇਕ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੌਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿੱਚ ਪੜ੍ਹੋ। ਸਾਰੀ ਕਿਤਾਬ ਦੇ ਕੇਂਦਰ ਵਿਸ਼ੇ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

1. ਸਾਰੀ ਕਿਤਾਬ ਦਾ ਵਿਸ਼ਾ
2. ਸਾਹਿਤ ਦੀ ਕਿਸਮ (ਪ੍ਰਕਾਰ)

ਅਧਿਐਨ ਕਾਲ ਚੱਕਰ ਦੇ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜ਼ਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਮੁੱਖ ਵਿਸ਼ਿਆਂ ਦੀ ਰੂਪਰੇਖਾਬਣਾਉ ਅਤੇ ਇਕ ਵਿਸ਼ੇ ਨੂੰ ਇਕੋ ਵਾਕ ਵਿਚ ਬਿਆਨ ਕਰੋ।

1. ਪਹਿਲੀ ਸਾਹਿਤਕ ਇਕਾਈ ਦਾ ਵਿਸ਼ਾ
2. ਦੂਜੀ ਸਾਹਿਤਕ ਇਕਾਈ ਦਾ ਵਿਸ਼ਾ
3. ਤੀਜੀ ਸਾਹਿਤਕ ਇਕਾਈ ਦਾ ਵਿਸ਼ਾ
4. ਚੌਥੀ ਸਾਹਿਤਕ ਇਕਾਈ ਦਾ ਵਿਸ਼ਾ
5. ਆਦਿ

1 ਯੂਹੰਨਾ 1:1-2:2

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ*

UBS ⁴	NKJV	NRSV	TEV	NJB
ਜੀਵਨ ਦਾ ਵਚਨ	ਜੋ ਸੁਣਿਆ, ਦੇਖਿਆ ਅਤੇ ਛੂਹਿਆ ਗਿਆ	ਜਾਣ-ਪਛਾਣ	ਜੀਵਨ ਦਾ ਵਚਨ	ਦੇਹ ਧਾਰੀ ਵਚਨ ਅਤੇ ਪਿਤਾ ਅਤੇ ਪੁੱਤਰ ਨਾਲ ਸੰਗਤੀ
1:1-4	1:1-4	1:1-4	1:1-4	1:1-4
ਪਰਮੇਸ਼ਰ ਚਾਨਣ ਹੈ	ਉਸ ਨਾਲ ਸੰਗਤੀ ਦਾ ਅਧਾਰ	ਪਾਪ ਪ੍ਰਤੀ ਸਹੀ ਰਵੱਈਆ	ਪਰਮੇਸ਼ਰ ਚਾਨਣ ਹੈ	ਚਾਨਣ ਵਿਚ ਚੱਲਣਾ (1:5-2:28)
1:5-10	1:5-2:2	1:5-10	1:5-7	1:5-7
			1:8-10	ਪਹਿਲੀ ਸ਼ਰਤ: ਪਾਪ ਨਾਲੋਂ ਹੱਟਣਾ 1:8-2:2

* ਭਾਵੇਂ ਇਹ ਪ੍ਰੀਤ ਨਹੀਂ ਹਨ, ਪਰ ਪੈਰਿਆਂ ਅਨੁਸਾਰ ਵੰਡਾਂ ਅਸਲ ਲੇਖਕ ਦੇ ਉਦੇਸ਼ ਨੂੰ ਸਮਝਣ ਅਤੇ ਪੈਰਵੀ ਕਰਨ ਦੀ ਕੁੰਜੀ ਹਨ। ਹਰੇਕ ਆਧੁਨਿਕ ਅਨੁਵਾਦ ਨੇ ਪੈਰਿਆਂ ਨੂੰ ਵੰਡਿਆ ਅਤੇ ਸੰਖੇਪ ਕੀਤਾ ਹੈ। ਹਰੇਕ ਪੈਰੇ ਦਾ ਇਕ ਕੇਂਦਰੀ ਵਿਸ਼ਾ, ਸੱਚਾਈ, ਜਾਂ ਵਿਚਾਰ ਹੈ। ਹਰੇਕ ਅਨੁਵਾਦ ਉਸ ਵਿਸ਼ੇ ਦਾ ਆਪਣੇ ਵੱਖਰੇ ਢੰਗ ਨਾਲ ਸਾਰ ਕੱਢਦਾ ਹੈ। ਜਿਵੇਂ ਤੁਸੀਂ ਮੂਲਪਾਠ ਪੜ੍ਹਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ ਕਿ ਇਸ ਵਿਸ਼ੇ ਤੇ ਕਿਹੜਾ ਅਨੁਵਾਦ ਅਤੇ ਕਿਹੜੀ ਪਦਾਂ ਦੀ ਵੰਡ ਤੁਹਾਡੀ ਸਮਝ ਲਈ ਢੁਕਵੀਂ ਹੈ।

ਹਰੇਕ ਅਧਿਆਏ ਵਿਚ ਸਾਨੂੰ ਪਹਿਲਾਂ ਬਾਈਬਲ ਪੜ੍ਹਨੀ ਅਤੇ ਇਸਦੇ ਵਿਸ਼ੇ (ਪੈਰਾ) ਪਹਿਚਾਣਨੇ ਚਾਹੀਦੇ ਹਨ, ਤਦ ਸਾਡੀ ਸਮਝ ਦੀ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਅਸਲੀ ਲੇਖਕ ਦੀ ਤਰਕ ਅਤੇ ਪ੍ਰਸਤੁਤੀਕਰਨ ਪਿੱਛੇ ਚੱਲਣ ਦੁਆਰਾ ਉਸਦੇ ਉਦੇਸ਼ ਨੂੰ ਸਮਝਦੇ ਹਾਂ ਕੇਵਲ ਤਦ ਹੀ ਅਸੀਂ ਬਾਈਬਲ ਨੂੰ ਵਾਸਤਵ ਵਿਚ ਸਮਝਦੇ ਹਾਂ। ਕੇਵਲ ਅਸਲ ਲੇਖਕ ਹੀ ਪ੍ਰੀਤ ਸੀ - ਪਾਠਕਾਂ ਕੋਲ ਸੰਦੇਸ਼ ਨੂੰ ਬਦਲਣ ਜਾਂ ਪਰਿਵਰਤਨ ਦਾ ਕੋਈ ਅਧਿਕਾਰ ਨਹੀਂ ਹੈ। ਬਾਈਬਲ ਪਾਠਕਾਂ ਕੋਲ ਇਸ ਪ੍ਰੀਤ ਸੱਚਾਈ ਨੂੰ ਆਪਣੇ ਦਿਨਾਂ ਅਤੇ ਜੀਵਨਾਂ ਵਿਚ ਲਾਗੂ ਕਰਨ ਦੀ ਜ਼ਿੰਮੇਵਾਰੀ ਜ਼ਰੂਰ ਹੈ।

ਧਿਆਨ ਦਿਉ ਕਿ ਹੇਠਲੇ ਦਸਤਾਵੇਜ਼ਾਂ ਵਿਚ ਸਭ ਤਕਨੀਕੀ ਅਤੇ ਸੰਖੇਪ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ: [ਯੂਨਾਨੀ ਵਿਆਕਰਨ ਢਾਂਚੇ](#), [ਮੂਲਪਾਠ ਸੰਬੰਧੀ ਆਲੋਚਨਾ](#), ਅਤੇ [ਸ਼ਬਦਸੂਚੀ ਦੀਆਂ ਸੰਖੇਪ ਪਰਿਭਾਸ਼ਾਵਾਂ](#)

ਅਧਿਐਨ ਕਾਲ-ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਾਰ ਕਰਨਾ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਇਕ ਅਧਿਆਏ ਨੂੰ ਇਕੋ ਬੈਠਕ ਵਿਚ ਪੜ੍ਹੋ। ਵਿਸ਼ਿਆਂ ਨੂੰ ਪਛਾਣੋ। ਆਪਣੇ ਵਿਸ਼ਿਆਂ ਦੀ ਵੰਡ ਦੀ ਪੰਜ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਅਸਲੀ ਲੇਖਕ ਦੇ ਉਦੇਸ਼ ਨੂੰ ਸਮਝਣ ਦੀ ਕੁੰਜੀ ਹਨ, ਜੋ ਕਿ ਵਿਆਖਿਆ ਦਾ ਹਿਰਦੇ ਹੈ। ਹਰੇਕ ਪੈਰੋ ਦਾ ਇਕ ਅਤੇ ਕੇਵਲ ਇਕੋ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਅਧਿਆਤਮਿਕ ਪਿਛੋਕੜ

- A. ਇਹ ਹਵਾਲਾ ਮੌਖਿਕ ਤੌਰ ਤੇ ਯੂਹੰਨਾ ਦੀ ਇੰਜੀਲ ਦੀ ਸ਼ੁਰੂਆਤ (ਯੂਹੰਨਾ 1:1-18, ਸ੍ਰਿਸ਼ਟੀ ਦੀ ਸਿਰਜਣਾ ਤੋਂ ਪਹਿਲਾਂ) ਨਾਲ ਸੰਬੰਧਿਤ ਹੈ, ਜੋ ਉਤਪਤ 1:1 (ਸ੍ਰਿਸ਼ਟੀ ਦੀ ਸਿਰਜਣਾ) ਨਾਲ ਸੰਬੰਧਿਤ ਹੈ। ਹਾਲਾਂਕਿ, ਇੱਥੇ ਇਹ ਯਿਸੂ ਦੀ ਜਨਤਕ ਸੇਵਕਾਈ ਦੀ ਸ਼ੁਰੂਆਤ ਦਾ ਸੰਕੇਤ ਕਰਦਾ ਹੈ।
- B. ਇਹ ਜ਼ੋਰ ਦਿੰਦਾ ਹੈ
 1. ਯਿਸੂ ਮਸੀਹ ਦੇ ਪੂਰੇ ਮਨੁੱਖੀ ਗੁਣਾਂ ਤੇ
 - a. ਮਨੁੱਖੀ ਇੰਦਰੀਆਂ ਨਾਲ ਸੰਬੰਧਿਤ ਚੀਜ਼ਾਂ: ਦੇਖਿਆ, ਸੁਣਿਆ, ਛੁਹਿਆ (ਦੇਖੋ, 1 ਯੂਹੰਨਾ 1:1,3)। ਯਿਸੂ ਸੱਚਮੁੱਚ ਮਨੁੱਖ ਅਤੇ ਸਰੀਰਕ ਸੀ।
 - b. ਯਿਸੂ ਦੇ ਪੂਰੇ ਸਿਰਲੇਖ
 - 1) ਜੀਵਨ ਦਾ ਵਚਨ (ਦੇਖੋ, 1 ਯੂਹੰਨਾ 1:1)
 - 2) ਉਸਦਾ ਪੁੱਤਰ ਯਿਸੂ ਮਸੀਹ (ਦੇਖੋ, 1 ਯੂਹੰਨਾ 1:3)
 2. ਨਾਸਰਤ ਦੇ ਯਿਸੂ ਦੀ ਪ੍ਰਭੂਤਾ
 - a. ਪੂਰਵ-ਮੌਜੂਦਗੀ (1 ਯੂਹੰਨਾ 1:1,2)
 - b. ਦੇਹ ਧਾਰਨਾ (1 ਯੂਹੰਨਾ 1:2)

ਇਹ ਸੱਚਾਈਆਂ ਨੈਸਟਿਕ ਝੂਠੇ ਗੁਰੂ ਦੇ ਦ੍ਰਿਸ਼ਟੀਕੋਣ ਦੇ ਵਿਰੁੱਧ ਹਨ।

ਵਾਕ-ਰਚਨਾ

- A. 1 ਯੂਹੰਨਾ 1:1-4
 1. 1 ਯੂਹੰਨਾ 1:1-3a ਯੂਨਾਨੀ ਵਿਚ ਇਕ ਵਾਕ ਬਣਦਾ ਹੈ।
 2. ਮੁੱਖ ਕਿਰਿਆ "ਪ੍ਰਚਾਰ ਕਰਨਾ" (NASB) 1 ਯੂਹੰਨਾ 1:3 ਵਿਚ ਹੈ। ਰਸੂਲਾਂ ਦੇ ਪ੍ਰਚਾਰ ਦੀ ਸਮੱਗਰੀ ਤੇ ਜ਼ੋਰ ਦਿੱਤਾ ਗਿਆ ਹੈ।
 3. 1 ਯੂਹੰਨਾ 1:1 ਵਿਚ 4 ਸੰਯੋਜਕ ਵਾਕ ਹੈ ਜੋ ਜ਼ੋਰ ਦੇਣ ਲਈ ਉਨ੍ਹਾਂ ਦੇ ਵਾਕਾਂ ਅੱਗੇ ਰੱਖੇ ਗਏ ਹਨ।
 - a. "ਜੇ ਆਦ ਤੋਂ ਸੀ"
 - b. "ਜਿਸ ਨੂੰ ਅਸੀਂ ਸੁਣਿਆ"

- c. "ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ"
 - d. "ਜਿਸ ਨੂੰ ਅਸੀਂ ਦੇਖਿਆ ਅਤੇ ਆਪਣੇ ਹੱਥਾਂ ਨਾਲ ਛੁਹਿਆ"
4. 1 ਯੂਹੰਨਾ 1:2 ਮਸੀਹ ਦੇ ਦੇਹ ਧਾਰਨ ਬਾਰੇ ਉਪਵਾਕ ਲੱਗਦਾ ਹੈ। ਤੱਥ ਇਹ ਹੈ ਕਿ ਇਹ ਅਜੀਬ ਵਿਆਕਰਣਿਕ ਤੌਰ ਤੇ ਇਸ ਵੱਲ ਧਿਆਨ ਖਿੱਚਦਾ ਹੈ!
 5. 1 ਯੂਹੰਨਾ 1:3 ਅਤੇ 4 ਯੂਹੰਨਾ ਦੇ ਰਸੂਲ ਵਾਲੇ ਪ੍ਰਚਾਰ ਦੇ ਉਦੇਸ਼ਾਂ ਨੂੰ ਪ੍ਰਭਾਸ਼ਿਤ ਕਰਦੇ ਹਨ: ਸੰਗਤੀ ਅਤੇ ਅਨੰਦ। ਰਸੂਲਾਂ ਦੇ ਚਸਮਦੀਦ ਗਵਾਹ ਵਾਲੇ ਬਿਰਤਾਂਤ, ਬਾਈਬਲ ਦੇ ਪ੍ਰਮਾਣਿਤ ਭਾਗ ਲਈ ਸ਼ੁਰੂਆਤੀ ਕਲੀਸਿਯਾ ਦੇ ਮਾਪਦੰਡਾਂ ਵਿੱਚੋਂ ਇਕ ਸੀ।
 6. 1 ਯੂਹੰਨਾ 1:1 ਵਿੱਚ ਕਿਰਿਆ ਵਾਕਾਂ ਦੇ ਵਹਾਅ ਵੱਲ ਧਿਆਨ ਦਿਓ
 - a. ਅਪੂਰਨ – ਆਦ ਤੋਂ ਸੀ
 - b. ਪੂਰਨ, ਪੂਰਨ – ਸੁਣਿਆ. . . ਦੇਖਿਆ
 - c. ਭੂਤਕਾਲ, ਭੂਤਕਾਲ – ਦੇਖਿਆ. . . ਛੁਹਿਆ

B. 1 ਯੂਹੰਨਾ 1:5-2:2

1. 1 ਯੂਹੰਨਾ 1:5-2:2 ਵਿਚਲੇ ਪੜਨਾਂਵ ਬਹੁਤ ਹੀ ਅਸਪੱਸ਼ਟ ਹਨ, ਪਰ ਮੈਂ ਸੋਚਦਾ ਹਾਂ ਕਿ 1 ਯੂਹੰਨਾ 1:5 ਨੂੰ ਛੱਡ ਕੇ ਬਾਕੀ ਸਾਰੇ ਪਿਤਾ ਦਾ ਹਵਾਲਾ ਦਿੰਦੇ ਹਨ (ਅਫਸੀਆਂ 1:3-14 ਦੀ ਤਰ੍ਹਾਂ)
2. ਸਾਰੇ "ਜੇਕਰ" ਤੀਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਹਨ ਜੋ ਸੰਭਾਵੀ ਕਾਰਵਾਈ ਦੀ ਗੱਲ ਕਰਦੇ ਹਨ।
3. ਹੇਠ ਲਿਖਿਆਂ ਵਿਚਕਾਰ ਮਹੱਤਵਪੂਰ ਸਿਧਾਂਤਕ ਭਿੰਨਤਾ ਹੈ
 - a. ਕਿਰਿਆ ਵਾਕ, ਵਰਤਮਾਨ ਬਨਾਮ ਭੂਤਕਾਲ "ਪਾਪ" ਦੇ ਹਵਾਲੇ ਵਿੱਚ ਹਨ
 - b. ਇਕਵਚਨ ਅਤੇ ਬਹੁਵਚਨ, "ਪਾਪ" ਬਨਾਮ "ਪਾਪਾਂ"

ਧਰਮ ਵਿਰੋਧੀ

- A. ਧਰਮ ਵਿਰੋਧੀਆਂ ਦੇ ਝੂਠੇ ਦਾਅਵਿਆਂ ਨੂੰ 1 ਯੂਹੰਨਾ 1:1:6,8,10; 2:4,6,9 ਵਿੱਚ ਦੇਖਿਆ ਜਾ ਸਕਦਾ ਹੈ।
- B. 1 ਯੂਹੰਨਾ 1:5-10 ਦਾ ਸੰਬੰਧ ਪਰਮੇਸ਼ਰ ਨੂੰ ਜਾਣਨ (ਪਰਮੇਸ਼ਰ ਦਾ ਅਧਿਐਨ) ਨੂੰ ਪਰਮੇਸ਼ਰ ਨੂੰ ਮੰਨਣ (ਨੈਤਿਕਤਾ) ਤੋਂ ਵੱਖ ਕਰਨ ਦੀ ਅਧਿਆਤਮਿਕ ਕੋਸ਼ਿਸ਼ ਸੀ। ਇਹ ਗਿਆਨ ਤੇ ਅਣਉਚਿਤ ਨੈਸਟਿਕ ਦੁਆਰਾ ਲੋੜ ਨਾਲੋਂ ਵੱਧ ਜ਼ੋਰ ਨੂੰ ਹੈ। ਉਹ ਜਿਹੜੇ ਪਰਮੇਸ਼ਰ ਨੂੰ ਜਾਣਦੇ ਹਨ ਉਹ ਆਪਣੇ ਜੀਵਨ ਸ਼ੈਲੀ ਵਿੱਚ ਉਸ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਨਗੇ।
- C. 1 ਯੂਹੰਨਾ 1:8-2:2 ਨੂੰ 3:6-9 ਨਾਲ ਸੰਤੁਲਿਤ ਰੱਖਣਾ ਚਾਹੀਦਾ ਹੈ। ਇਹ ਇਕ ਸਿੱਕੇ ਦੇ ਦੋ ਪਹਿਲੂ ਹਨ। ਇਹ ਸੰਭਵ ਤੌਰ ਤੇ ਦੋ ਵੱਖ-ਵੱਖ ਗਲਤੀਆਂ ਦਾ ਖੰਡਨ ਕਰਦੇ ਹਨ:
 1. ਅਧਿਆਤਮਿਕ ਗਲਤੀ (ਕੋਈ ਪਾਪ ਨਹੀਂ)
 2. ਨੈਤਿਕ ਗਲਤੀ (ਪਾਪ ਮਹੱਤਵ ਨਹੀਂ ਰੱਖਦਾ)
- D. 1 ਯੂਹੰਨਾ 2:1-2 ਪਾਪ ਨੂੰ ਬਹੁਤ ਹਲਕੇ ਤਰੀਕੇ ਨਾਲ ਲੈਣ (ਆਜ਼ਾਦ ਖਿਆਲ) ਅਤੇ ਮਸੀਹੀ ਨਿਰਣਾਵਾਦ, ਸਭਿਆਚਾਰਕ ਕਾਨੂੰਨੀਤਾ ਜਾਂ ਸੰਨਿਆਸਵਾਦ ਦੀ ਸਮੱਸਿਆ ਦੇ ਵਿਚਕਾਰ ਇਕ ਸੰਤੁਲਿਤ ਕੋਸ਼ਿਸ਼ ਹੈ।

ਸ਼ਬਦ ਅਤੇ ਵਾਕੰਸ਼ ਅਧਿਐਨ

1ਯੂਹੰਨਾ1:1-4

¹ਜੇ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੱਕਿਆ ਅਤੇ ਆਪਣੇ ਹੱਥੀਂ ਮਹਿਸੂਸ ਕੀਤਾ, ਉਸ ਜੀਵਨ ਦੇ ਬਚਨ ਦੇ ਵਿਖੇ, ²ਉਹ ਜੀਵਨ ਪ੍ਰਗਟ ਹੋਇਆ ਅਤੇ ਅਸੀਂ ਉਸ ਨੂੰ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਅਤੇ ਉਸ ਜੀਵਨ ਦੀ ਸਗੋਂ, ਉਸ ਸਦੀਪਕ ਜੀਵਨ ਦੀ ਚਰਚਾ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪ੍ਰਗਟ ਹੋਇਆ। ³ਹਾਂ, ਜਿਸ ਨੂੰ ਅਸੀਂ ਵੇਖਿਆ ਅਤੇ ਸੁਣਿਆ ਹੈ ਉਸ ਦੀ ਚਰਚਾ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਅਤੇ ਜਿਹੜੀ ਸਾਡੀ ਸੰਗਤ ਹੈ ਉਹ ਪਿਤਾ ਦੇ ਨਾਲ ਅਤੇ ਉਹ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ। ⁴ਅਤੇ ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ ਕਿ ਸਾਡਾ ਅਨੰਦ ਪੂਰਾ ਹੋਵੇ।

1:1 "ਜੇ" ਕਿਤਾਬ ਦੀ ਸ਼ੁਰੂਆਤ ਇਕ ਨਿਰਪੱਖ ਪੜਨਾਂਵ ਨਾਲ ਕੀਤੀ ਗਈ ਹੈ। ਇਹ ਪਰਮੇਸ਼ਰ ਦੇ ਸਦੇਸ਼ ਦੇ ਦੋਹਰੇ ਪਹਿਲੂਆਂ ਬਾਰੇ ਬੋਲਦਾ ਹੈ ਜੋ ਹਨ

1. ਯਿਸੂ ਬਾਰੇ ਸੰਦੇਸ਼
2. ਯਿਸੂ ਦਾ ਵਿਅਕਤਿਤਵ

ਖੁਸ਼ਖਬਰੀ ਇਕ ਸੰਦੇਸ਼, ਇਕ ਵਿਅਕਤੀ ਅਤੇ ਇਕ ਜੀਵਨਸ਼ੈਲੀ ਹੈ।

▣ "ਸੀ" ਇਹ ਇਕ ਅਪੂਰਨ ਸੰਕੇਤਕ ਹੈ। ਇਹ ਯਿਸੂ ਦੀ ਪੂਰਵ-ਮੌਜੂਦਗੀ ਦਾ ਦਾਅਵਾ ਕਰਦਾ ਹੈ। ਯੂਹੰਨਾ ਦੀਆਂ ਲਿਖਤਾਂ ਵਿਚ ਇਹ ਵਿਸ਼ਾ ਅਕਸਰ ਵਾਪਰਦਾ ਹੈ (ਦੇਖੋ, 1 ਯੂਹੰਨਾ 1:2; ਯੂਹੰਨਾ 1:1,15; 3:13; 8:57-58; 17:5)। ਇਹ ਉਸਦੇ ਪਰਮੇਸ਼ਰ ਹੋਣ ਬਾਰੇ ਦੱਸਣ ਦਾ ਇਕ ਤਰੀਕਾ ਸੀ। ਯਿਸੂ ਪਿਤਾ ਨੂੰ ਪ੍ਰਗਟ ਕਰਦਾ ਹੈ ਕਿਉਂਕਿ ਉਹ ਸ਼ੁਰੂ ਤੋਂ ਪਿਤਾ ਦੇ ਨਾਲ ਸੀ (ਦੇਖੋ, ਇਬਰਾਨੀਆਂ 1:1-3)।

▣ "ਆਦ ਤੋਂ" ਇਹ ਉਤਪਤ 1 ਅਤੇ ਯੂਹੰਨਾ 1 ਦਾ ਸਪੱਸ਼ਟ ਸੰਕੇਤ ਹੈ, ਪਰ ਇੱਥੇ ਇਹ ਯਿਸੂ ਦੀ ਜਨਤਕ ਸੇਵਕਾਈ ਦੀ ਸ਼ੁਰੂਆਤ ਦਾ ਸੰਕੇਤ ਕਰਦਾ ਹੈ (ਦੇਖੋ ਖਾਸ ਵਿਸ਼ਾ: ਯੂਹੰਨਾ 1:1 ਤੇ ਆਰਖੇ *ARCHÉ*)। ਯਿਸੂ ਦਾ ਦੇਹ ਧਰਨਾ ਅਤੇ ਮੌਤ ਕੋਈ "ਦੂਜੀ ਯੋਜਨਾ" ਨਹੀਂ ਸੀ। ਖੁਸ਼ਖਬਰੀ ਹਮੇਸ਼ਾ ਛੁਟਕਾਰੇ ਲਈ ਪਰਮੇਸ਼ਰ ਦੀ ਯੋਜਨਾ ਸੀ (ਦੇਖੋ, ਉਤਪਤ 3:15; ਅਫਸੀਆਂ 2:11-3:13; ਰਸੂਲਾਂ ਦੇ ਕਰਤੱਬ 2:23; 3:18; 4:28; 13:29)। ਇਸ ਪ੍ਰਸੰਗ ਵਿਚ ਇਹ ਵਾਕ ਬਾਰਾਂ ਰਸੂਲਾਂ ਦੀ ਯਿਸੂ ਨਾਲ ਨਿੱਜੀ ਮੁਲਾਕਾਤ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।

ਯੂਹੰਨਾ ਅਕਸਰ "ਸ਼ੁਰੂਆਤ" (*ਆਰਖੇ archē*) ਵਿਚਾਰ ਦੀ ਵਰਤੋਂ ਕਰਦਾ ਹੈ। ਜ਼ਿਆਦਾਤਰ ਇਨ੍ਹਾਂ ਘਟਨਾਵਾਂ ਦੇ ਸ਼੍ਰੇਣੀਆਂ ਵਿਚ ਵੰਡੀਆਂ ਜਾਂਦਾ ਹੈ।

1. ਸ਼੍ਰਿਸ਼ਟੀ ਤੋਂ
 - a. ਯੂਹੰਨਾ 1:1,2 (ਯਿਸੂ ਆਦ ਵਿਚ)
 - b. ਯੂਹੰਨਾ 8:44; 1 ਰਾਜਿਆਂ 3:8 (ਸ਼ੈਤਾਨ ਮੁੱਢ ਤੋਂ ਕਾਤਲ ਅਤੇ ਛੂਠਾ)
 - c. ਪ੍ਰਕਾਸ਼ ਦੀ ਪੇਥੀ 3:14; 21:6,12 (ਯਿਸੂ ਸ਼ੁਰੂਆਤ ਅਤੇ ਅੰਤ)
2. ਯਿਸੂ ਦੇ ਦੇਹ ਧਾਰਨ ਅਤੇ ਸੇਵਕਾਈ ਦੇ ਸਮੇਂ ਤੋਂ
 - a. ਯੂਹੰਨਾ 8:25; 1 ਯੂਹੰਨਾ 2:7 [ਦੇ ਵਾਰ]; 3:11; 2 ਯੂਹੰਨਾ 5,6 (ਯਿਸੂ ਦੀਆਂ ਸਿੱਖਿਆਵਾਂ)
 - b. ਯੂਹੰਨਾ 15:27; 16:4 (ਯਿਸੂ ਦੇ ਨਾਲ)

- c. 1 ਯੂਹੰਨਾ 1:1 (ਯਿਸੂ ਦੀ ਜਨਤਕ ਸੇਵਕਾਈ ਦੀ ਸ਼ੁਰੂਆਤ ਤੋਂ)
 - d. 1 ਯੂਹੰਨਾ 2:13,24 [ਦੇ ਵਾਰ] (ਯਿਸੂ ਵਿਚ ਉਨ੍ਹਾਂ ਦੇ ਭਰੋਸੇ ਤੋਂ)
 - e. ਯੂਹੰਨਾ 6:64 (ਉਨ੍ਹਾਂ ਦੁਆਰਾ ਯਿਸੂ ਨੂੰ ਅਸਵੀਕਾਰ ਕਰਨ ਤੋਂ)
3. ਪ੍ਰਸੰਗ #2 ਦੇ ਹੱਕ ਵਿਚ ਹੈ।

ਖਾਸ ਵਿਸ਼ਾ: ਯੂਹੰਨਾ 1 ਦੀ 1 ਯੂਹੰਨਾ 1 ਨਾਲ ਤੁਲਨਾ SPECIAL TOPIC: John 1 Compared to 1 John 1

ਇੰਜੀਲ	ਪੱਤਰੀ
ਆਦ ਵਿਚ (1:1,2)	ਆਦ ਤੋਂ (1:1)
ਸ਼ਬਦ (ਲੋਗੋਸ <i>logos</i>) (1:1)	ਸ਼ਬਦ (ਲੋਗੋਸ <i>logos</i>) (1:1)
ਜੀਵਨ (ਜੋਏ <i>zōē</i>) (1:4)	ਜੀਵਨ (ਜੋਏ <i>zōē</i>) (1:1,2)
ਯਿਸੂ ਵਿਚ ਚਾਨਣ (1:4)	ਪਰਮੇਸ਼ਰ ਵਿਚ ਚਾਨਣ (1:5)
ਚਾਨਣ ਚਮਕਿਆ (1:4)	ਚਾਨਣ ਚਮਕਿਆ (1:5)
ਹਨੇਰਾ (1:5)	ਹਨੇਰਾ (1:5)
ਚਾਨਣ ਬਾਰੇ ਗਵਾਹੀ (1:6-8)	ਚਾਨਣ ਦੀ ਗਵਾਹੀ (1:3,5)
ਮਨੁੱਖਾਂ ਨੂੰ ਪਰਮੇਸ਼ਰ ਕੋਲ ਲਿਆਇਆ (1:7,12-13)	ਮਨੁੱਖਾਂ ਨੂੰ ਪਰਮੇਸ਼ਰ ਕੋਲ ਲਿਆਇਆ (1:3)
ਉਸਦੀ ਮਹਿਮਾ ਦੇਖੀ (1:14)	ਉਸਦੀ ਮਹਿਮਾ ਦੇਖੀ (1:1-3)

Copyright © 2014 [Bible Lessons International](#)

▣ **"ਅਸਾਂ"** ਇਹ ਰਸੂਲਾਂ ਦੀ ਸਮੂਹਕ (ਅਰਥਾਤ., ਨਵੇਂ ਨੇਮ ਦੇ ਲੇਖਕ) ਫਿਰ ਵੀ ਨਿੱਜੀ ਗਵਾਹੀ ਨੂੰ ਦਰਸਾਉਂਦਾ ਹੈ। ਇਹ ਸਮੂਹਕ ਗਵਾਹੀ 1 ਯੂਹੰਨਾ ਦੀ ਵਿਸ਼ੇਸ਼ਤਾ ਹੈ। ਇਹ 50 ਤੋਂ ਵੀ ਵੱਧ ਵਾਰ ਵਰਤਿਆ ਗਿਆ ਹੈ।

ਕੁਝ ਵਿਦਵਾਨ ਇਸ ਸਮੂਹਕ ਪੜਨਾਵ ਨੂੰ "ਯੂਹੰਨਾ ਦੀ ਪਰੰਪਰਾ" ਦੇ ਹਵਾਲੇ ਵਜੋਂ ਵੀ ਦੇਖਦੇ ਹਨ। ਇਹ ਯੂਹੰਨਾ ਦੇ ਵਿਲੱਖਣ ਅਧਿਆਤਮਿਕ ਪਰਿਪੇਖ ਦੇ ਸਰਪ੍ਰਸਤਾਂ ਜਾਂ ਅਧਿਆਪਕਾਂ ਦਾ ਸੰਕੇਤ ਕਰੇਗਾ।

▣ **"ਸੁਣਿਆ ਹੈ. . . ਅੱਖੀਂ ਵੇਖਿਆ ਹੈ"** ਇਹ ਦੋਵੇਂ ਪੂਰਨ ਕਿਰਿਆਸ਼ੀਲ ਸੰਕੇਤਕ ਹਨ ਜੋ ਅੰਤ ਦੇ ਨਤੀਜਿਆਂ ਤੇ ਜ਼ੋਰ ਦਿੰਦੇ ਹਨ। 1 ਯੂਹੰਨਾ 1:1,3 ਵਿਚ, ਯੂਹੰਨਾ ਪੰਜ ਇੰਦਰੀਆਂ ਨਾਲ ਸੰਬੰਧਿਤ ਸ਼ਬਦਾਂ ਦੀ ਲਗਾਤਾਰ ਵਰਤੋਂ ਦੁਆਰਾ ਯਿਸੂ ਦੇ ਮਨੁੱਖ ਹੋਣ ਦਾ ਦਾਅਵਾ ਕਰ ਰਿਹਾ ਸੀ। ਇਸ ਤਰ੍ਹਾਂ ਉਹ ਨਾਸਰਤ ਦੇ ਯਿਸੂ ਦੀ ਜ਼ਿੰਦਗੀ ਅਤੇ ਉਸ ਦੇ ਉਪਦੇਸ਼ ਦਾ ਚਸਮਦੀਦ ਗਵਾਹ ਹੋਣ ਦਾ ਦਾਅਵਾ ਕਰਦਾ ਹੈ।

▣ **"ਤੱਕਿਆ. . . ਹੱਥੀਂ ਮਹਿਸੂਸ ਕੀਤਾ"** ਇਹ ਦੋਵੇਂ ਭੂਤਕਾਲ ਸੰਕੇਤਕ ਹਨ ਜੋ ਵਿਸ਼ੇਸ਼ ਘਟਨਾਵਾਂ ਤੇ ਜ਼ੋਰ ਦਿੰਦੇ ਹਨ। "ਤੱਕਿਆ" ਦਾ ਅਰਥ "ਨੇੜਿਓਂ ਦੇਖਿਆ ਗਿਆ" ਹੈ (ਦੇਖੋ, ਯੂਹੰਨਾ 1:14), "ਟੋਹਿਆ" ਦਾ ਅਰਥ "ਭਾਵਨਾ ਦੁਆਰਾ ਧਿਆਨ ਨਾਲ ਜਾਂਚਿਆ ਜਾਣਾ" ਹੈ (ਦੇਖੋ, ਯੂਹੰਨਾ 20:20,27; ਲੂਕਾ 24:39)।

“ਟੋਹਿਆ” ਜਾਂ “ਛੂਹਿਆ” (ਸੇਲਾਫਾਓ *psēlaphaō*) ਲਈ ਯੂਨਾਨੀ ਸ਼ਬਦ ਨਵੇਂ ਨੇਮ ਵਿਚ ਸਿਰਫ ਦੋ ਆਇਤਾਂ ਵਿਚ ਮਿਲਦਾ ਹੈ: ਇੱਥੇ ਅਤੇ ਲੂਕਾ 24:39 ਵਿਚ। ਲੂਕਾ ਵਿਚ ਇਹ ਯਿਸੂ ਦੇ ਪੁਨਰ-ਉਥਾਨ ਤੋਂ ਬਾਅਦ ਦੀ ਮੁਲਾਕਾਤ ਲਈ ਵਰਤਿਆ ਗਿਆ ਹੈ। 1 ਯੂਹੰਨਾ ਇਸ ਨੂੰ ਉਸੇ ਅਰਥ ਵਿਚ ਵਰਤਦਾ ਹੈ।

▣ **"ਜੀਵਨ ਦੇ ਬਚਨ"** ਲੋਗੋਸ *logos* ਸ਼ਬਦ ਯੂਨਾਨੀ ਝੂਠੇ ਗੁਰੂਆਂ ਦਾ ਧਿਆਨ ਖਿੱਚਣ ਲਈ ਵਰਤਿਆ ਗਿਆ ਸੀ, ਜਿਵੇਂ ਯੂਹੰਨਾ ਦੀ ਇੰਜੀਲ ਦੀ ਸ਼ੁਰੂਆਤ ਵਿਚ ਸੀ (ਦੇਖੋ, ਯੂਹੰਨਾ 1:1)। ਯੂਨਾਨੀ ਫਲਸਫੇ ਵਿਚ ਇਹ ਸ਼ਬਦ ਵਿਆਪਕ ਤੌਰ ਤੇ ਵਰਤਿਆ ਜਾਂਦਾ ਸੀ। ਇਸ ਦਾ ਇਬਰਾਨੀ ਜਿੰਦਗੀ ਵਿਚ ਇਕ ਖਾਸ ਪਿਛੋਕੜ ਸੀ (ਪੂਰੇ ਵਿਚਾਰ ਵਟਾਂਦਰੇ ਲਈ, ਯੂਹੰਨਾ 1, C ਦੀ ਜਾਣ-ਪਛਾਣ ਦੇਖੋ)। ਇੱਥੇ ਇਹ ਵਾਕ ਖੁਸ਼ਖਬਰੀ ਦੀ ਸਮੱਗਰੀ ਅਤੇ ਖੁਸ਼ਖਬਰੀ ਦੇ ਵਿਅਕਤੀ ਦੋਵਾਂ ਨੂੰ ਦਰਸਾਉਂਦਾ ਹੈ।

1:2 ਇਹ ਆਇਤ “ਜੀਵਨ” ਨੂੰ ਪਰਿਭਾਸ਼ਤ ਕਰਨ ਵਾਲਾ ਉਪਵਾਕ ਹੈ।

▣ **"ਜੀਵਨ"** ਯੂਹੰਨਾ ਦੀਆਂ ਲਿਖਤਾਂ ਵਿਚ "ਜ਼ੋਏ *Zōē*" (1 ਯੂਹੰਨਾ 1:2 ਦੇ ਵਾਰ) ਦੀ ਵਰਤੋਂ ਆਤਮਿਕ ਜੀਵਨ, ਜੀ ਉੱਠਣ ਵਾਲੇ ਜੀਵਨ, ਨਵੇਂ ਯੁੱਗ ਦੇ ਜੀਵਨ, ਜਾਂ ਪਰਮੇਸ਼ਰ ਦੇ ਜੀਵਨ ਲਈ ਕਈ ਵਾਰ ਕੀਤੀ ਗਈ ਹੈ (ਦੇਖੋ, ਯੂਹੰਨਾ 1:4; 3:15,36 [ਦੇ ਵਾਰ]; 4:14,36; 5:24 [ਦੇ ਵਾਰ], 26 [ਦੇ ਵਾਰ], 29,39,40; 6:27,33,35,40,47,48,51,53,54,63,68; 8:12; 10:10,28; 11:25; 12:25,50; 14:6; 17:2,3; 20:31; 1 ਯੂਹੰਨਾ 1:1,2; 2:25; 3:14-15; 5:11,12,13,16,20)। ਯਿਸੂ ਨੇ ਆਪਣੇ ਆਪ ਨੂੰ “ਜੀਵਨ” ਕਿਹਾ ਸੀ (ਦੇਖੋ, ਯੂਹੰਨਾ 14:6)।

▣ **"ਪਰਗਟ ਹੋਇਆ"** ਇਹ ਕਿਰਿਆ ਇਸ ਆਇਤ ਵਿਚ ਦੋ ਵਾਰ ਵਰਤੀ ਗਈ ਹੈ ਅਤੇ ਦੋਵੇਂ ਭੂਤਕਾਲ ਨਿਸ਼ਕਿਰਿਆ ਸੰਕੇਤਕ ਹਨ। ਨਿਸ਼ਕਿਰਿਆ ਅਕਸਰ ਪਰਮੇਸ਼ਰ ਪਿਤਾ ਜਾਂ ਆਤਮਾ ਦੇ ਸਾਧਨ ਦਾ ਦਾਅਵਾ ਕਰਨ ਲਈ ਵਰਤੀ ਗਈ ਹੈ। ਇਹ ਸ਼ਬਦ (ਫੈਨੇਰੂ *phaneroō*) ਉਹ ਚਾਨਣ ਲਿਆਉਣ ਦਾ ਸੰਕੇਤ ਕਰਦਾ ਹੈ ਜੋ ਪਹਿਲਾਂ ਤੋਂ ਮੌਜੂਦ ਹੈ। ਇਹ ਯੂਹੰਨਾ ਦਾ ਮਨਪਸੰਦ ਸ਼ਬਦ ਸੀ (ਦੇਖੋ, ਯੂਹੰਨਾ 1:31; 3:21; 9:3; 17:6; 1 ਯੂਹੰਨਾ 1:2 [ਦੇ ਵਾਰ]; 2:19; 3:5,8,10; 4:9)।

▣ **"ਗਵਾਹੀ ਦਿੰਦੇ ਹਾਂ"** ਉਹ ਯੂਹੰਨਾ ਦੇ ਆਪਣੇ ਨਿੱਜੀ ਤਜਰਬੇ ਨੂੰ ਸਾਂਝਾ ਕਰਨ ਦਾ ਸੰਕੇਤ ਦਿੰਦਾ ਹੈ (ਜਿਵੇਂ ਕਿ., ਵਰਤਮਾਨ ਕਿਰਿਆਸ਼ੀਲ ਸੰਕੇਤਕ)। ਇਹ ਸ਼ਬਦ ਅਕਸਰ ਅਦਾਲਤ ਦੇ ਇਕ ਕੇਸ ਦੀ ਗਵਾਹੀ ਲਈ ਵਰਤਿਆ ਜਾਂਦਾ ਸੀ। ਦੇਖੋ ਯੂਹੰਨਾ 1:8 ਤੇ [ਖਾਸ ਵਿਸ਼ਾ: ਯਿਸੂ ਦੇ ਗਵਾਹ](#)

▣ **"ਸਮਾਚਾਰ ਸੁਣਾਉਂਦੇ ਹਾਂ"** ਇਹ ਯੂਹੰਨਾ ਦੀ ਪ੍ਰਮਾਣਿਕ ਗਵਾਹੀ ਦਾ ਹਵਾਲਾ ਦਿੰਦਾ ਹੈ (ਅਰਥਾਤ., ਵਰਤਮਾਨ ਕਿਰਿਆਸ਼ੀਲ ਸੰਕੇਤਕ) ਜੋ ਉਸਦੇ ਪ੍ਰਚਾਰ ਅਤੇ ਲਿਖਤ (ਦੋ ਭਾਗ) ਵਿਚ ਪ੍ਰਕਾਸ਼ਤ ਅਤੇ ਦਰਜ ਕੀਤਾ ਗਿਆ ਹੈ।

▣ **"ਪਿਤਾ ਦੇ ਨਾਲ ਸੀ"** 1 ਯੂਹੰਨਾ 1:12 ਦੀ ਤਰ੍ਹਾਂ, ਇਹ ਯਿਸੂ ਦੀ ਪੂਰਵ-ਮੌਜੂਦਗੀ ਦਾ ਦਾਅਵਾ ਕਰਦਾ ਹੈ। ਇਹ ਵਾਕ ਯੂਹੰਨਾ 1:1 ਵਰਗਾ ਹੈ। ਪਰਮੇਸ਼ਰ ਨੇ ਮਨੁੱਖੀ ਦੇਹ ਨੂੰ ਧਾਰਿਆ ਹੈ (ਦੇਖੋ, ਯੂਹੰਨਾ 1:14)। ਯਿਸੂ ਨੂੰ ਜਾਣਨਾ ਪਰਮੇਸ਼ਰ ਨੂੰ ਜਾਣਨਾ ਹੈ (ਯੂਹੰਨਾ 14:8-11)। ਇਹ ਯੂਹੰਨਾ ਦੇ ਲੰਬਕਾਰੀ ਦੇਹਰੇਵਾਦ ਦੀ ਇਕ ਉਦਾਹਰਣ ਹੈ।

1:3 "ਜਿਹ ਨੂੰ ਅਸੀਂ ਵੇਖਿਆ ਅਤੇ ਸੁਣਿਆ ਹੈ ਉਹ ਦਾ ਸਮਾਚਾਰ ਤੁਹਾਨੂੰ ਵੀ ਸੁਣਾਉਂਦੇ ਹਾਂ" ਇਹ ਪੰਜਵਾਂ ਸੰਯੋਜਕ ਉਪਵਾਕ ਹੈ, ਜੋ ਯੂਹੰਨਾ 1:1 ਦੇ ਵਿਚਾਰ ਨੂੰ 1 ਯੂਹੰਨਾ 1:2 ਦੇ ਉਪਵਾਕ ਤੋਂ ਬਾਅਦ ਦੁਬਾਰਾ ਸ਼ੁਰੂ ਕਰਦਾ ਹੈ। ਇਹ 1 ਯੂਹੰਨਾ 1:1 ਵਿਚ ਪਾਈ ਗਈ ਧਰਨਾ ਦੀ ਕਿਰਿਆ ਨੂੰ ਦੁਹਰਾਉਂਦਾ ਹੈ।

"ਉਹ ਦਾ ਸਮਾਚਾਰ ਤੁਹਾਨੂੰ ਵੀ ਸੁਣਾਉਂਦੇ ਹਾਂ" ਇਹ 1 ਯੂਹੰਨਾ 1:1-3 ਦੀ ਮੁੱਖ ਕਿਰਿਆ ਹੈ। ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਪਰਮੇਸ਼ਰ ਨੂੰ ਜਾਣਨਾ ਉਸਦੇ ਬੱਚਿਆਂ ਨਾਲ ਸੰਗਤੀ ਦੀ ਮੰਗ ਕਰਦਾ ਹੈ।

▣ "ਕਿ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਭਾਵਨਾਸੂਚਕ ਦੇ ਨਾਲ ਇਕ ਉਦੇਸ਼ ਉਪਵਾਕ (*ਹਿਨਾ hina*) ਹੈ। ਇੰਜੀਲ ਦਾ ਦੱਸਿਆ ਗਿਆ ਉਦੇਸ਼ ਇਹ ਹੈ ਕਿ ਜਿਨ੍ਹਾਂ ਨੇ ਯਿਸੂ ਨੂੰ ਕਦੇ ਨਹੀਂ ਸੁਣਿਆ ਅਤੇ ਦੇਖਿਆ ਉਹ ਰਸੂਲਾਂ ਦੀ ਗਵਾਹੀ ਦੁਆਰਾ ਬਚਾਏ ਜਾ ਸਕਦੇ ਹਨ (ਦੇਖੋ ਯੂਹੰਨਾ 17:20; 20:29-31)। ਇਹ ਪ੍ਰਗਟ ਕੀਤੀ ਗਈ ਕਿਰਪਾ ਦੀ ਸੰਗਤੀ ਹੈ ਜੋ "ਅਨੰਦ," "ਸਾਂਤੀ," ਅਤੇ "ਭਰੋਸਾ" ਲਿਆਉਂਦੀ ਹੈ। ਕਲੀਸਿਯਾ ਵਿਸ਼ਵਾਸੀਆਂ ਦਾ ਸਮਾਜ, ਵਿਸ਼ਵਾਸੀਆਂ ਦਾ ਸਰੀਰ ਹੈ। ਖੁਸ਼ਖਬਰੀ ਪੂਰੇ ਸੰਸਾਰ ਲਈ ਹੈ।

ਖਾਸ ਵਿਸ਼ਾ: ਕੋਇਨੋਨੀਆ (ਸੰਗਤੀ) SPECIAL TOPIC: *Koinōnia* (fellowship)

ਖਾਸ ਵਿਸ਼ਾ: ਕੋਇਨੋਨੀਆ (ਸੰਗਤੀ)

"ਸੰਗਤੀ" (*ਕੋਇਨੋਨੀਆ koinōnia*) ਸ਼ਬਦ ਦਾ ਮਤਲਬ

1. ਕਿਸੇ ਵਿਅਕਤੀ ਨਾਲ ਨੇੜਤਾ
 - a. ਪੁੱਤਰ ਨਾਲ (ਦੇਖੋ, 1 ਕੁਰਿੰਥੀਆਂ 1:9; 1 ਯੂਹੰਨਾ 1:6)
 - b. ਆਤਮਾ ਨਾਲ (ਦੇਖੋ, 2 ਕੁਰਿੰਥੀਆਂ 13:14; ਫਿਲਿੱਪੀਆਂ 2:1)
 - c. ਪਿਤਾ ਅਤੇ ਪੁੱਤਰ ਨਾਲ (ਦੇਖੋ, 1 ਯੂਹੰਨਾ 1:3)
 - d. ਵਾਚਾ ਕੀਤੇ ਹੋਏ ਹੋਰ ਭਰਾਵਾਂ/ਭੈਣਾਂ ਨਾਲ (ਦੇਖੋ, ਰਸੂਲਾਂ ਦੇ ਕਰਤੱਬ 2:42; 2 ਕੁਰਿੰਥੀਆਂ 8:23; ਗਲਤੀਆਂ 2:9; ਫਿਲੇਮੋਨ ਆਇਤ 17; 1 ਯੂਹੰਨਾ 1:3,7)
 - e. ਬੁਰਾਈ ਨਾਲ ਨਹੀਂ (2 ਕੁਰਿੰਥੀਆਂ 6:14)
2. ਚੀਜ਼ਾਂ ਅਤੇ ਸਮੂਹਾਂ ਨਾਲ ਨੇੜਤਾ
 - a. ਖੁਸ਼ਖਬਰੀ ਨਾਲ (ਫਿਲਿੱਪੀਆਂ 1:5; ਫਿਲੇਮੋਨ ਆਇਤ 6)
 - b. ਮਸੀਹ ਦੇ ਲਹੂ ਨਾਲ (1 ਕੁਰਿੰਥੀਆਂ 10:16)
 - c. ਹਨੇਰੇ ਨਾਲ ਨਹੀਂ (2 ਕੁਰਿੰਥੀਆਂ 6:14)
 - d. ਦੁੱਖ ਨਾਲ (2 ਕੁਰਿੰਥੀਆਂ 1:7; ਫਿਲਿੱਪੀਆਂ 3:10; 4:14; 1 ਪਤਰਸ 4:13)
3. ਖੁੱਲ੍ਹੇ ਢੰਗ ਨਾਲ ਕੀਤੇ ਗਏ ਤੋਹਫੇ ਜਾਂ ਯੋਗਦਾਨ (ਦੇਖੋ, ਰੋਮੀਆਂ 12:13; 15:26; 2 ਕੁਰਿੰਥੀਆਂ 8:4; 9:13; ਫਿਲਿੱਪੀਆਂ 4:15; ਇਬਰਾਨੀਆਂ 13:16)
4. ਮਸੀਹ ਦੁਆਰਾ ਪਰਮੇਸ਼ਰ ਦੀ ਕਿਰਪਾ ਦਾ ਤੋਹਫਾ, ਜੋ ਉਸ ਨਾਲ ਅਤੇ ਭਰਾਵਾਂ ਅਤੇ ਭੈਣਾਂ ਨਾਲ ਮਨੁੱਖੀ ਸੰਗਤੀ ਨੂੰ ਬਹਾਲ ਕਰਦਾ ਹੈ

ਇਹ ਖਿਤਿਜੀ ਸੰਬੰਧ (ਮਨੁੱਖ ਤੋਂ ਮਨੁੱਖ) ਦਾ ਦਾਅਵਾ ਕਰਦਾ ਹੈ ਜੋ ਲੰਬਕਾਰੀ ਸੰਬੰਧ (ਮਨੁੱਖ ਤੋਂ ਸਿਰਜਣਹਾਰ) ਦੁਆਰਾ ਹੁੰਦਾ ਹੈ। ਇਹ ਮਸੀਹੀ ਭਾਈਚਾਰੇ ਵਿਚ ਅਨੰਦ ਦੀ ਜ਼ਰੂਰਤ ਤੇ ਜ਼ੋਰ ਦਿੰਦਾ ਹੈ (ਜਿਵੇਂ ਕਿ., ਇਬਰਾਨੀਆਂ 10:25)।

ਖਾਸ ਵਿਸ਼ਾ: ਮਸੀਹਤ ਇਕ ਸਮੂਹ ਹੈ

- A. ਪੌਲੁਸ ਅਤੇ ਪਤਰਸ ਦੁਆਰਾ ਪਰਮੇਸ਼ਰ ਦੇ ਲੋਕਾਂ ਲਈ ਬਹੁਵਚਨ ਅਲੰਕਾਰਾਂ ਦੀ ਵਰਤੋਂ
 - 1. ਦੇਹ (1 ਕੁਰਿੰਥੀਆਂ 12:12-20)
 - 2. ਖੇਤਰ (1 ਕੁਰਿੰਥੀਆਂ 3:9)
 - 3. ਇਮਾਰਤ (1 ਪਤਰਸ 2:4-5)
- B. ਸ਼ਬਦ "ਸੰਤ" ਹਮੇਸ਼ਾ ਬਹੁਵਚਨ ਹੁੰਦਾ ਹੈ (ਫਿਲਿੱਪੀਆਂ 4:21 ਨੂੰ ਛੱਡ ਕੇ, ਪਰ ਇੱਥੇ ਵੀ ਇਹ ਇਕ ਸਮੂਹ ਬਾਰੇ ਹੈ)
- C. "ਵਿਸ਼ਵਾਸੀ ਦੇ ਜਾਜਕ ਹੋਣ" (ਅਰਥਾਤ., ਆਤਮਾ ਦੀ ਯੋਗਤਾ) ਉੱਤੇ ਮਾਰਟਿਨ ਲੂਥਰ ਦੀ ਸੁਧਾਰ ਦਾ ਜ਼ੋਰ ਬਾਈਬਲ ਦਾ ਅਨੁਮਾਨ ਹੈ। ਅਸਲ ਵਿਚ ਬਾਈਬਲ "ਵਿਸ਼ਵਾਸੀਆਂ ਦੇ ਜਾਜਕ ਹੋਣ" ਬਾਰੇ ਗੱਲ ਕਰਦੀ ਹੈ (ਦੇਖੋ, ਕੂਚ 19:6; 1 ਪਤਰਸ 2:5,9; ਪ੍ਰਕਾਸ਼ ਦੀ ਪੇਥੀ 1:6)।
- D. ਹਰੇਕ ਵਿਸ਼ਵਾਸੀ ਨੂੰ ਸਾਂਝੇ ਭਲੇ ਲਈ ਤੋਹਫ਼ਾ ਦਿੱਤਾ ਗਿਆ ਹੈ (ਦੇਖੋ, 1 ਕੁਰਿੰਥੀਆਂ 12:7)
- E. ਸਿਰਫ ਸਹਿਕਾਰਤਾ ਵਿਚ ਹੀ ਪਰਮੇਸ਼ਰ ਦੇ ਲੋਕ ਪ੍ਰਭਾਵਸ਼ਾਲੀ ਹੋ ਸਕਦੇ ਹਨ। ਸੇਵਕਾਈ ਇਕ ਸਮੂਹ ਹੈ (ਅਫਸੀਆਂ 4:11-12)।

Copyright © 2014 [Bible Lessons International](#)

▣ "ਪਿਤਾ ਦੇ ਨਾਲ ... ਉਹ ਦੇ ਪੁੱਤਰ ਨਾਲ" ਇਹ ਵਾਕ ਵਿਆਖਿਆਤਮਕ ਤੌਰ ਤੇ ਪੂਰਵ ਸਰਗ ਅਤੇ ਸਾਹਿਤਕ ਲੇਖ ਵਿਚ ਸਮਾਨ ਹੈ। ਇਹ ਸੰਖੇਪ ਯਿਸੂ ਦੀ ਬਰਾਬਰਤਾ ਅਤੇ ਪ੍ਰਭੂਤਾ ਦੀ ਪੁਸ਼ਟੀ ਕਰਦਾ ਹੈ (ਯੂਹੰਨਾ 5:18; 10:33; 19:7)। ਪੁੱਤਰ ਤੋਂ ਬਿਨਾਂ (ਦੇਹ ਧਾਰੀ ਪਰਮੇਸ਼ਰ) ਪਿਤਾ ਨੂੰ (ਵੱਡਾ ਪਰਮੇਸ਼ਰ) ਪ੍ਰਾਪਤ ਕਰਨਾ ਅਸੰਭਵ ਹੈ ਜਿਵੇਂ ਕਿ ਝੂਠੇ ਗੁਰੂਆਂ ਨੇ ਕਿਹਾ ਸੀ (ਦੇਖੋ, 1 ਯੂਹੰਨਾ 2:23; 5:10-12)।

ਪਿਤਾ ਅਤੇ ਪੁੱਤਰ ਨਾਲ ਇਹ ਸੰਗਤ ਯੂਹੰਨਾ 14:23 ਨਾਲ ਮਿਲਦੀ ਜੁਲਦੀ ਹੈ ਜਿੱਥੇ ਪਿਤਾ ਅਤੇ ਪੁੱਤਰ "ਵਿਅਕਤੀ ਦੇ ਦਿਲ ਵਿਚ ਆਉਂਦੇ" ਹਨ।

1:4 "ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ" ਇਹ ਪੂਰੀ ਕਿਤਾਬ ਜਾਂ ਖਾਸਕਰ 1 ਯੂਹੰਨਾ 1:1-3 ਦਾ ਹਵਾਲਾ ਦੇ ਸਕਦਾ ਹੈ। ਇਹੀ ਅਸਪੱਸ਼ਟਤਾ 1 ਯੂਹੰਨਾ 2:1 ਵਿਚ ਦੇਖੀ ਗਈ ਹੈ। ਲੇਖਕ ਆਪਣੇ ਉਦੇਸ਼ਾਂ ਵਿਚੋਂ ਇਕ ਇੱਥੇ ਲਿਖਦਾ ਹੈ (1 ਯੂਹੰਨਾ 2:1)।

▣ "ਕਿ ਸਾਡਾ ਅਨੰਦ ਪੂਰਾ ਹੋਵੇ" ਇਹ ਵਕਰੇਕਤੀ ਪੂਰਨ ਨਿਸ਼ਕਿਰਿਆ ਸੰਭਾਵਨਾ ਹੈ (ਦੇਖੋ, ਯੂਹੰਨਾ 15:11; 16:20,22,24; 17:13; 2 ਯੂਹੰਨਾ 12; 3 ਯੂਹੰਨਾ 4)। ਪਿਤਾ, ਪੁੱਤਰ, ਅਤੇ ਆਤਮਾ ਨਾਲ ਸੰਗਤੀ ਵਿਸ਼ਵਾਸੀਆਂ ਦੇ ਅਨੰਦ ਨੂੰ ਪੂਰਾ ਕਰਦੀ ਹੈ। ਝੂਠੇ ਗੁਰੂਆਂ ਦੀਆਂ ਰੁਕਾਵਟਾਂ ਦੇ ਮੱਦੇਨਜ਼ਰ ਇਹ ਇਕ ਮਹੱਤਵਪੂਰਣ ਤੱਤ ਸੀ। ਇਸ ਕਿਤਾਬ ਨੂੰ ਲਿਖਣ ਲਈ ਯੂਹੰਨਾ ਦੇ ਦੱਸੇ ਉਦੇਸ਼ ਹਨ:

- 1. ਪਰਮੇਸ਼ਰ ਅਤੇ ਉਸਦੇ ਬੱਚਿਆਂ ਨਾਲ ਸੰਗਤੀ
 - 2. ਅਨੰਦ
 - 3. ਭਰੋਸਾ
 - 4. ਨਕਾਰਾਤਮਕ ਪੱਖ ਤੋਂ, ਉਸਦਾ ਉਦੇਸ਼ ਵਿਸ਼ਵਾਸੀਆਂ ਨੂੰ ਨੈਸਟਿਕ ਦੇ ਝੂਠੇ ਗੁਰੂਆਂ ਦੇ ਵਿਰੁੱਧ ਤਿਆਰ ਕਰਨਾ ਸੀ। ਇਸ ਆਇਤ ਦੇ ਵਿਚ ਹੇਠ ਲਿਖਿਆਂ ਵਿਚਕਾਰ ਯੂਨਾਨੀ ਭਿੰਨਤਾਵਾਂ ਹਨ
- 1. "ਸਾਡਾ ਅਨੰਦ," MSS κ, B, L; NASB, NRSV, NJB, REB, NIV
 - 2. "ਤੁਹਾਡਾ ਅਨੰਦ," MSS A, C; NKJV

UBS⁴ #1 ਦੇ ਹੱਕ ਵਿਚ ਹੈ। ਕੀ “ਸਾਡਾ” ਰਸੂਲਾਂ ਦਾ ਜਾਂ ਸਾਰੇ ਵਿਸ਼ਵਾਸੀਆਂ ਦਾ ਹਵਾਲਾ ਦਿੰਦਾ ਹੈ? ਮਸੀਹੀ ਭਰੋਸੇ ਪ੍ਰਤੀ 1 ਯੂਹੰਨਾ ਦੇ ਅਧਿਆਤਮਿਕ ਜ਼ੋਰ ਕਾਰਨ, ਮੈਂ ਮੰਨਦਾ ਹਾਂ ਕਿ ਇਹ ਸਾਰੇ ਵਿਸ਼ਵਾਸੀਆਂ ਨੂੰ ਨਿਰਦੇਸ਼ਤ ਹੈ।

1 ਯੂਹੰਨਾ 1:5-2:2

⁵ਅਤੇ ਉਹ ਸਮਾਚਾਰ ਜਿਹੜਾ ਅਸੀਂ ਉਹ ਦੇ ਕੋਲੋਂ ਸੁਣਿਆ ਹੈ ਅਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਸੇ ਇਹ ਹੈ ਜੋ ਪਰਮੇਸ਼ਰ ਚਾਨਣ ਹੈ ਅਤੇ ਹਨੇਰਾ ਉਹ ਦੇ ਵਿੱਚ ਬਿਲਕੁਲ ਨਹੀਂ। ⁶ਜੇ ਅਸੀਂ ਆਖੀਏ ਕਿ ਸਾਡੀ ਉਹ ਦੇ ਨਾਲ ਸੰਗਤ ਹੈ ਅਤੇ ਚੱਲੀਏ ਹਨੇਰੇ ਵਿੱਚ ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ। ⁷ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪਸ ਵਿੱਚ ਸੰਗਤ ਹੈ ਅਤੇ ਉਹ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸੁੱਧ ਕਰਦਾ ਹੈ। ⁸ਜੇ ਅਸੀਂ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਨਹੀਂ ਹੈ। ⁹ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਤਾਂ ਜੋ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸੁੱਧ ਕਰੇ। ¹⁰ਜੇ ਆਖੀਏ ਕਿ ਅਸੀਂ ਪਾਪ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ ਉਹ ਦਾ ਬਚਨ ਸਾਡੇ ਵਿੱਚ ਨਹੀਂ ਹੈ। ^{2:1}ਹੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਪੱਖ ਰੱਖਣ ਵਾਲਾ ਇੱਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ। ²ਅਤੇ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੈ ਪਰ ਸਿਰਫ਼ ਸਾਡਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ।

1:5 "ਉਹ ਸਮਾਚਾਰ ਜਿਹੜਾ ਅਸੀਂ ਸੁਣਿਆ" ਪੂਰਵ ਸਰਗ "ਅਸੀਂ" ਯੂਹੰਨਾ ਅਤੇ ਧਰਤੀ ਉੱਤੇ ਯਿਸੂ ਦੇ ਜੀਵਨ ਦੌਰਾਨ ਦੇ ਹੋਰ ਚਸਮਦੀਦ ਗਵਾਹਾਂ ਅਤੇ ਚੇਲਿਆਂ ਨੂੰ ਦਰਸਾਉਂਦਾ ਹੈ। 1 ਯੂਹੰਨਾ 2:1 ਵਿਚ, ਯੂਹੰਨਾ ਆਪਣੇ ਪਾਠਕਾਂ ("ਤੁਸੀਂ") ਨਾਲ ਸਿੱਧਾ ਗੱਲ ਕਰਦਾ ਹੈ, ਸ਼ਾਇਦ ਏਸ਼ੀਆ ਮਾਈਨਰ ਦੀਆਂ ਕਲੀਸਿਯਾਵਾਂ ਦਾ ਜ਼ਿਕਰ ਕਰਦਾ ਹੈ।

"ਸੁਣਿਆ" ਕਿਰਿਆ ਇਕ ਪੂਰਨ ਕਿਰਿਆਸ਼ੀਲ ਸੰਕੇਤਕ ਹੈ। ਇਹ 1 ਯੂਹੰਨਾ 1:1-4 ਵਿਚ ਸਰੀਰਕ ਇੰਦਰੀਆਂ ਨਾਲ ਜੁੜੇ ਸਪੱਸ਼ਟ ਆਵਰਤੀ ਸ਼ਬਦ ਨੂੰ ਦਰਸਾਉਂਦਾ ਹੈ। ਇਕ ਅਰਥ ਵਿਚ ਰਸੂਲ ਯੂਹੰਨਾ ਨੇ ਯਿਸੂ ਦੇ ਸਿੱਖਿਆ ਸੈਸ਼ਨਾਂ ਵਿਚ ਆਪਣੀ ਨਿੱਜੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਯੂਹੰਨਾ ਆਪਣੇ ਖੁਦ ਦੇ ਪ੍ਰਕਾਸ਼ ਨੂੰ ਨਹੀਂ, ਪਰ ਯਿਸੂ ਦੇ ਪ੍ਰਕਾਸ਼ ਨੂੰ ਜਾਹਰ ਕਰ ਰਿਹਾ ਸੀ! ਇਹ ਵੀ ਸੰਭਵ ਹੈ ਕਿ ਇੰਜੀਲ ਦੇ ਵਿਲੱਖਣ "ਮੈਂ ਹਾਂ" ਬਿਆਨ ਯੂਹੰਨਾ ਦੁਆਰਾ ਯਿਸੂ ਦੀਆਂ ਨਿੱਜੀ ਸਿੱਖਿਆਵਾਂ ਦੀ ਯਾਦ ਸਨ।

▣ "ਉਹ ਦੇ ਕੋਲੋਂ" 1 ਯੂਹੰਨਾ 1:5-2:2 ਦੇ ਪੂਰੇ ਭਾਗ ਵਿਚ "ਉਹ ਦੇ ਕੋਲੋਂ" ਇਕੋ ਇਕ ਸਰਵਨਾਮ ਹੈ ਜੋ ਯਿਸੂ ਨੂੰ ਦਰਸਾਉਂਦਾ ਹੈ। ਯਿਸੂ ਪਿਤਾ ਨੂੰ ਪ੍ਰਗਟ ਕਰਨ ਲਈ ਆਇਆ ਸੀ (ਯੂਹੰਨਾ 1:18)। ਅਧਿਆਤਮਿਕ ਤੌਰ ਤੇ ਗੱਲ ਕਰੀਏ ਤਾਂ ਯਿਸੂ ਤਿੰਨ ਉਦੇਸ਼ਾਂ ਲਈ ਆਇਆ ਸੀ।

1. ਪਿਤਾ ਨੂੰ ਪ੍ਰਗਟ ਕਰਨ ਲਈ (1 ਯੂਹੰਨਾ 1:5)
2. ਵਿਸ਼ਵਾਸੀਆਂ ਦੁਆਰਾ ਪਾਲਣਾ ਕਰਨ ਲਈ ਇਕ ਉਦਾਹਰਣ ਦੇਣ ਲਈ (1 ਯੂਹੰਨਾ 1:7)
3. ਪਾਪੀ ਮਨੁੱਖਜਾਤੀ ਲਈ ਮਰਨ ਲਈ (1 ਯੂਹੰਨਾ 1:7; 2:2)

▣ "ਪਰਮੇਸ਼ਰ ਚਾਨਣ ਹੈ" ਕੋਈ ਵੀ ਲੇਖ ਨਹੀਂ ਹੈ, ਜੋ ਪਰਮੇਸ਼ਰ ਦੇ ਸੁਭਾਅ ਦੇ ਪ੍ਰਕਾਸ਼ ਅਤੇ ਨੈਤਿਕ ਪਹਿਲੂਆਂ ਤੇ ਜ਼ੋਰ ਦੇ ਰਿਹਾ ਹੈ (ਦੇਖੋ, ਜਬੂਰ 27:1; ਯਸ਼ਾਯਾਹ 60:20; ਮੀਕਾਹ 7:8; 1 ਤਿਮੋਥਿਉਸ 6:16; ਯਾਕੂਬ 1:17)। ਨੈਸਟਿਕ ਝੂਠੇ ਗੁਰੂ ਦਾਅਵਾ ਕਰਦੇ ਸਨ ਕਿ ਚਾਨਣ ਗਿਆਨ ਦਾ ਹਵਾਲਾ ਦਿੰਦਾ ਹੈ, ਪਰ ਯੂਹੰਨਾ ਦਾਅਵਾ ਕਰਦਾ ਹੈ ਕਿ ਇਹ ਨੈਤਿਕ ਸੁੱਧਤਾ ਨੂੰ ਵੀ ਦਰਸਾਉਂਦਾ ਹੈ। "ਚਾਨਣ" ਅਤੇ "ਹਨੇਰਾ" ਆਮ ਸ਼ਬਦ ਸਨ (ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਿਆਂ ਇਕ ਨੈਤਿਕ ਦੇਹਰਾਵਾਦ ਵੀ ਮ੍ਰਿਤ ਸਾਗਰ ਲਿਖਤਾਂ ਅਤੇ ਸੁਰੂਆਤੀ ਨੈਸਟੀਸਿਜਮ ਵਿਚ ਪਾਇਆ ਗਿਆ ਹੈ)। ਇਹ ਚੰਗੇ ਅਤੇ ਬੁਰੇ ਦੇ ਦੇਹਰੇਵਾਦ ਨਾਲ ਸੰਬੰਧਿਤ ਹੈ (ਅਰਥਾਤ., ਯੂਹੰਨਾ 1:5; 8:12; 12:46) ਅਤੇ ਸ਼ਾਇਦ ਨੈਸਟਿਕ

ਦੇਹਰਾਵਾਦ ਦੇ ਆਤਮਾ ਬਨਾਮ ਪਦਾਰਥ ਨਾਲ ਸੰਬੰਧਿਤ ਹੈ। ਇਹ ਪਰਮੇਸ਼ਰ ਬਾਰੇ ਯੂਹੰਨਾ ਦੇ ਸਧਾਰਣ ਪਰ ਡੂੰਘੇ ਅਧਿਆਤਮਿਕ ਦਾਅਵਿਆਂ ਵਿੱਚੋਂ ਇਕ ਹੈ। ਦੂਸਰੇ ਹਨ (1) "ਪਰਮੇਸ਼ਰ ਪਿਆਰ ਹੈ" (1 ਯੂਹੰਨਾ 4:8,16) ਅਤੇ (2) "ਪਰਮੇਸ਼ਰ ਆਤਮਾ ਹੈ" (ਯੂਹੰਨਾ 4:24)। ਪਰਮੇਸ਼ਰ ਦੇ ਪਰਿਵਾਰ ਨੂੰ, ਯਿਸੂ ਵਾਂਗ (ਯੂਹੰਨਾ 8:12; 9:5), ਇਸ ਚਰਿੱਤਰ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ (ਮੱਤੀ 5:14)। ਇਹ ਪਿਆਰ, ਮੁਆਫੀ ਅਤੇ ਸੁੱਧਤਾ ਦਾ ਬਦਲਿਆ ਹੋਇਆ ਜੀਵਨ ਸੱਚੇ ਪਰਿਵਰਤਨ ਦਾ ਇਕ ਸਬੂਤ ਹੈ।

▣ "ਹਨੇਰਾ ਉਹ ਦੇ ਵਿੱਚ ਬਿਲਕੁਲ ਨਹੀਂ" ਇਹ ਜ਼ੋਰ ਦੇਣ ਲਈ ਦੇਹਰਾ ਨਕਾਰਾਤਮਕ ਹੈ। ਇਹ ਪਰਮੇਸ਼ਰ ਦੇ ਅਟੱਲ ਪਵਿੱਤਰ ਚਰਿੱਤਰ ਦਾ ਦਾਅਵਾ ਹੈ (ਦੇਖੋ, 1 ਤਿਮੋਥਿਉਸ 6:16; ਯਾਕੂਬ 1:17; ਜ਼ਬੂਰ 102:27; ਮਲਾਕੀ 3:6)।

1:6 "ਜੇ ਅਸੀਂ ਆਖੀਏ" ਇਹ ਕਈ ਤੀਜੀ ਸ਼੍ਰੇਣੀ ਦੇ ਸ਼ਰਤੀਆ ਵਾਕਾਂ ਵਿੱਚੋਂ ਪਹਿਲਾ ਹੈ ਜੋ ਝੂਠੇ ਗੁਰੂਆਂ ਦੇ ਦਾਅਵਿਆਂ ਦਾ ਹਵਾਲਾ ਦਿੰਦਾ ਹੈ (ਦੇਖੋ, 1 ਯੂਹੰਨਾ 1:8, 10; 2:4,6,9)। ਝੂਠੇ ਗੁਰੂਆਂ ਦੇ ਬਿਆਨਾਂ ਨੂੰ ਪਛਾਣਨ ਦਾ ਇਹ ਇਕੋ ਇਕ ਤਰੀਕਾ ਹੈ। ਉਹ ਸ਼ੁਰੂਆਤੀ ਨੈਸਟਿਕਸ ਜਾਪਦੇ ਹਨ।

ਕਿਸੇ ਮੰਨੇ ਜਾਣ ਵਾਲੇ ਵਿਰੋਧਕਰਤਾ ਦੀ ਸਾਹਿਤਕ ਤਕਨੀਕ ਨੂੰ ਸਖਤ ਨੁਕਤਾਚੀਨੀ ਕਿਹਾ ਜਾਂਦਾ ਹੈ। ਇਹ ਇਕ ਸਵਾਲ/ਜਵਾਬ ਰਾਹੀਂ ਸੱਚਾਈ ਨੂੰ ਪੇਸ਼ ਕਰਨ ਦਾ ਇਕ ਢੰਗ ਸੀ। ਇਸ ਨੂੰ ਮਲਾਕੀ (ਦੇਖੋ, ਮਲਾਕੀ 1:2,6,7,12; 2:14,17; 3:7,14) ਅਤੇ ਰੋਮੀਆਂ (ਰੋਮੀਆਂ 2:3,17,21-23; 3:1,3,7-8,9,31; 4:1; 6:1; 7:7) ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ।

▣ "ਸਾਡੀ ਉਹ ਦੇ ਨਾਲ ਸੰਗਤ ਹੈ" ਧਰਮ ਵਿਰੋਧੀਆਂ ਨੇ ਦਾਅਵਾ ਕੀਤਾ ਕਿ ਸੰਗਤੀ ਗਿਆਨ ਤੇ ਅਧਾਰਿਤ ਸੀ। ਪਲੈਟੋ ਤੋਂ ਯੂਨਾਨੀ ਫਲਸਫੇ ਦਾ ਇਹ ਪਹਿਲੂ ਸੀ। ਹਾਲਾਂਕਿ, ਯੂਹੰਨਾ ਦਾ ਦਾਅਵਾ ਹੈ ਕਿ ਮਸੀਹੀਆਂ ਨੂੰ ਮਸੀਹ ਵਾਂਗ ਜੀਉਣਾ ਹੈ (ਦੇਖੋ, 1 ਯੂਹੰਨਾ 1:7; ਲੇਵੀਆਂ 11:44; 19:2; 20:7; ਮੱਤੀ 5:48)।

▣ "ਅਤੇ ਚੱਲੀਏ ਅਨੁਰੇ ਵਿੱਚ" "ਚੱਲੀਏ" ਇਕ ਵਰਤਮਾਨ ਕਿਰਿਆਸ਼ੀਲ ਉਪਵਾਕ ਹੈ। ਇਹ ਬਾਈਬਲ ਦਾ ਅਲੰਕਾਰ ਹੈ ਜੋ ਨੈਤਿਕ ਜੀਵਨ ਸ਼ੈਲੀ ਦਾ ਪ੍ਰਗਟਾਵਾ ਕਰਦਾ ਹੈ (ਅਫਸੀਆਂ 4:1,17; 5:2,15)। ਪਰਮੇਸ਼ਰ ਚਾਨਣ ਹੈ ਜਿਸ ਨਾਲ ਹਨੇਰਾ ਨਹੀਂ ਹੈ। ਉਸਦੇ ਬੱਚਿਆਂ ਨੂੰ ਵੀ ਉਸਦੇ ਵਰਗੇ ਬਣਨਾ ਹੈ (ਦੇਖੋ, ਮੱਤੀ 5:48)।

▣ "ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ" ਇਹ ਦੋਵੇਂ ਵਰਤਮਾਨ ਵਾਕ ਦੀਆਂ ਕਿਰਿਆਵਾਂ ਹਨ। ਯੂਹੰਨਾ ਨੇ ਕਈ ਕਿਸਮਾਂ ਦੇ ਧਾਰਮਿਕ ਲੋਕਾਂ ਨੂੰ ਝੂਠੇ ਕਿਹਾ ਹੈ (ਦੇਖੋ, 1 ਯੂਹੰਨਾ 2:4,22; 4:20; ਯਸ਼ਾਯਾਹ 29:13)। ਜੀਵਨਸ਼ੈਲੀ ਦੇ ਕੰਮ ਸੱਚਮੁੱਚ ਦਿਲ ਨੂੰ ਪ੍ਰਗਟ ਕਰਦੇ ਹਨ (ਮੱਤੀ 7)। ਦੇਖੋ ਖਾਸ ਵਿਸ਼ਾ: ਯੂਹੰਨਾ 6:55 ਤੇ ਯੂਹੰਨਾ ਦੀਆਂ ਲਿਖਤਾਂ ਵਿੱਚ ਸੱਚਾਈ

1:7 "ਪਰ ਜੇ ਅਸੀਂ ਚਾਨਣ ਵਿੱਚ ਚੱਲੀਏ" ਇਹ ਇਕ ਹੋਰ ਵਰਤਮਾਨ ਵਾਕ ਹੈ ਜੋ ਨਿਰੰਤਰ ਕੰਮ ਤੇ ਜ਼ੋਰ ਦਿੰਦਾ ਹੈ। "ਚੱਲਣਾ" ਮਸੀਹੀ ਜੀਵਨ ਲਈ ਬਾਈਬਲ ਦਾ ਇਕ ਰੂਪਕ ਹੈ (ਅਰਥਾਤ., ਅਫਸੀਆਂ 4:1,17; 5:2,15)।

ਧਿਆਨ ਦਿਓ ਕਿ ਕਿੰਨੀ ਵਾਰ "ਚੱਲਣਾ" ਅਤੇ ਵਰਤਮਾਨ ਵਾਕ ਦੀਆਂ ਕਿਰਿਆਵਾਂ ਮਸੀਹੀ ਜੀਵਨ ਨਾਲ ਸੰਬੰਧਿਤ ਹਨ। ਸੱਚ ਉਹ ਹੈ ਜੋ ਅਸੀਂ ਹਾਂ ਅਤੇ ਜੇ ਅਸੀਂ ਜੀਉਂਦੇ ਹਾਂ ਨਾ ਕਿ ਉਹ ਜੇ ਅਸੀਂ ਜਾਣਦੇ ਹਾਂ! ਯੂਹੰਨਾ ਵਿੱਚ ਸੱਚ ਇਕ ਪ੍ਰਮੁੱਖ ਵਿਚਾਰ ਹੈ। ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਦੇਖੋ।

▣ "ਜਿਵੇਂ ਉਹ ਚਾਨਣ ਵਿੱਚ ਹੈ" ਵਿਸ਼ਵਾਸੀਆਂ ਨੂੰ ਯਿਸੂ ਵਾਂਗ ਸੋਚਣਾ ਅਤੇ ਜੀਉਣਾ ਚਾਹੀਦਾ ਹੈ। ਸਾਨੂੰ ਗੁੰਮ ਹੋਏ ਸੰਸਾਰ ਵਿਚ ਯਹੋਵਾਹ ਦੇ ਚਰਿੱਤਰ ਨੂੰ ਦਿਖਾਉਣਾ ਹੈ। ਮੁਕਤੀ ਮਨੁੱਖਜਾਤੀ ਵਿਚ ਪਰਮੇਸ਼ਰ ਦੇ ਰੂਪ ਦੀ ਬਹਾਲੀ ਹੈ (ਜਿਵੇਂ ਕਿ., ਉਤਪਤ 1:26,27), ਜਿਹੜਾ ਉਤਪਤ 3 ਵਿਚ ਪਾਪ ਕਾਰਨ ਖਰਾਬ ਹੋ ਗਿਆ ਸੀ।

▣ "ਤਾਂ ਸਾਡੀ ਆਪਸ ਵਿਚ ਸੰਗਤ ਹੈ" ਸ਼ਬਦ "ਸੰਗਤ" ਯੂਨਾਨੀ ਸ਼ਬਦ *ਕੋਇਨੋਨੀਆ* *koinōnia* ਹੈ, ਜਿਸਦਾ ਅਰਥ ਦੇ ਵਿਅਕਤੀਆਂ ਵਿਚਕਾਰ ਸਾਂਝੀ ਭਾਗੀਦਾਰੀ ਹੈ (1 ਯੂਹੰਨਾ 1:3 ਤੇ ਖਾਸ ਵਿਸ਼ਾ ਦੇਖੋ)। ਮਸੀਹਤ ਵਿਸ਼ਵਾਸੀਆਂ ਦੁਆਰਾ ਜੀਵਨ ਨੂੰ ਸਾਂਝਾ ਕਰਨ ਤੇ ਅਧਾਰਿਤ ਹੈ। ਜੇਕਰ ਅਸੀਂ ਉਸ ਦੇ ਜੀਵਨ ਨੂੰ ਮੁਆਫੀ ਵਿਚ ਸਵੀਕਾਰ ਕਰਦੇ ਹਾਂ, ਤਾਂ ਸਾਨੂੰ ਉਸਦੇ ਪਿਆਰ ਦੀ ਸੇਵਕਾਈ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ (1 ਯੂਹੰਨਾ 3:16)। ਪਰਮੇਸ਼ਰ ਨੂੰ ਜਾਣਨਾ ਸੰਖੇਪ ਸੱਚਾਈ ਨਹੀਂ ਹੈ, ਪਰ ਨੇੜਤਾ ਦੀ ਸੰਗਤੀ ਅਤੇ ਧਰਮੀ ਜੀਵਨ ਹੈ। ਮਸੀਹਤ ਦਾ ਟੀਚਾ ਮਰਨ ਤੋਂ ਬਾਅਦ ਸਿਰਫ ਸਵਰਗ ਜਾਣਾ ਹੀ ਨਹੀਂ ਹੈ, ਪਰ ਹੁਣ ਮਸੀਹ ਵਰਗਾ ਜੀਵਨ ਜੀਉਣਾ ਹੈ। ਨੇਸਟਿਕ ਛੂਠੇ ਗੁਰੂ ਦਾ ਲੋਕਾਂ ਤੋਂ ਦੂਰ ਰਹਿਣ ਦਾ ਰੁਝਾਨ ਸੀ। ਹਾਲਾਂਕਿ, ਜਦੋਂ ਇਕ ਵਿਅਕਤੀ ਸਹੀ ਢੰਗ ਨਾਲ ਪਰਮੇਸ਼ਰ ਨਾਲ ਸੰਬੰਧ ਰੱਖਦਾ ਹੈ, ਤਾਂ ਉਹ ਸਹੀ ਢੰਗ ਨਾਲ ਆਪਣੇ ਭੈਣ-ਭਰਾ ਨਾਲ ਵੀ ਸੰਬੰਧ ਰੱਖਦਾ ਹੈ। ਦੂਸਰੇ ਮਸੀਹੀਆਂ ਪ੍ਰਤੀ ਪਿਆਰ ਦੀ ਘਾਟ ਪਰਮੇਸ਼ਰ ਨਾਲ ਸਾਡੇ ਸੰਬੰਧ ਵਿਚ ਆਈ ਮੁਸ਼ਕਲ ਦਾ ਇਕ ਸੰਕੇਤ ਹੈ (1 ਯੂਹੰਨਾ 4:20-21 ਅਤੇ ਮੱਤੀ 5:7; 6:14-15; 18:21-35)।

▣ "ਯਿਸੂ ਦਾ ਲਹੂ" ਇਹ ਮਸੀਹ ਦੀ ਬਲੀਦਾਨ ਵਾਲੀ ਮੌਤ ਦਾ ਹਵਾਲਾ ਦਿੰਦਾ ਹੈ (ਦੇਖੋ, ਯਸ਼ਾਯਾਹ 52:13-53:12; ਮਰਕੁਸ 10:45; 2 ਕੁਰਿੰਥੀਆਂ 5:21)। ਇਹ 1 ਯੂਹੰਨਾ 2:2 "ਸਾਡੇ ਪਾਪਾਂ ਲਈ ਪ੍ਰਸਚਿਤ ਕਰਨ ਵਾਲੀ ਕੁਰਬਾਨੀ" ਨਾਲ ਮਿਲਦਾ ਜੁਲਦਾ ਹੈ। ਇਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ "ਦੇਖੋ ਪਰਮੇਸ਼ਰ ਦਾ ਲੇਲਾ ਸੰਸਾਰ ਦੇ ਪਾਪ ਚੁੱਕੀ ਜਾਂਦਾ ਹੈ" ਦਾ ਮੁੱਖ ਵਿਸ਼ਾ ਹੈ (ਯੂਹੰਨਾ 1:29)। ਇਕ ਨਿਰਦੇਸ਼ ਦੇਸ਼ੀ ਦੇ ਲਈ ਮਾਰਿਆ ਗਿਆ!

ਸੁਰੂਆਤੀ ਨੇਸਟਿਕ ਲੋਕਾਂ ਨੇ ਯਿਸੂ ਦੇ ਸੱਚੇ ਵਿਅਕਤਿਤਵ ਨੂੰ ਨਕਾਰ ਦਿੱਤਾ ਸੀ। ਯੂਹੰਨਾ ਦੁਆਰਾ "ਲਹੂ" ਦੀ ਵਰਤੋਂ ਯਿਸੂ ਦੇ ਸੱਚੇ ਵਿਅਕਤਿਤਵ ਨੂੰ ਮਜ਼ਬੂਤ ਕਰਦੀ ਹੈ।

ਨਾਮ ਸੰਬੰਧੀ ਯੂਨਾਨੀ ਹੱਥ-ਲਿਖਤਾਂ ਵਿਚ ਭਿੰਨਤਾਵਾਂ ਹਨ।

1. ਯਿਸੂ – NASB, NRSV, NJB, REB, NET
2. ਮਸੀਹ – MSS κ, B, C
3. ਯਿਸੂ ਮਸੀਹ – NKJV

ਇਹ ਇਕ ਉਦਾਹਰਣ ਹੈ ਜੋ Bart D. Ehrman ਦੁਆਰਾ *The Orthodox Corruption of Scripture*, ਪੰਨਾ 153 ਵਿਚ ਵਰਤੀ ਗਈ ਹੈ ਜੋ ਇਹ ਦਰਸਾਉਂਦੀ ਹੈ ਕਿ ਕਿਵੇਂ ਪੁਰਾਣੇ ਲਿਖਾਰੀਆਂ ਨੇ ਮੌਜੂਦਾ ਧਰਮ ਸ਼ਾਸਤਰੀਆਂ ਦਾ ਖੰਡਨ ਕਰਨ ਲਈ ਵਚਨ ਨੂੰ ਵਧੇਰੇ ਵਿਸ਼ੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਕਲਪ # 3 MSS ਪਰਿਵਰਤਨ ਵਿਚ ਵਿਚੋਲਗੀ ਕਰਨ ਲਈ ਕੋਸ਼ਿਸ਼ ਸੀ।

▣ "ਸਾਨੂੰ ਸਾਰੇ ਪਾਪ ਤੋਂ ਸੁੱਧ ਕਰਦਾ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਸ਼ਬਦ "ਪਾਪ" ਇਕਵਚਨ ਹੈ ਜਿਸ ਵਿਚ ਕੋਈ ਲੇਖ ਨਹੀਂ ਹੈ। ਇਹ ਹਰ ਕਿਸਮ ਦੇ ਪਾਪ ਨੂੰ ਦਰਸਾਉਂਦਾ ਹੈ। ਧਿਆਨ ਦਿਓ ਕਿ ਇਹ ਆਇਤ ਇਕ ਵਾਰੀ ਸੁੱਧ ਹੋਣ (ਮੁਕਤੀ, 1 ਯੂਹੰਨਾ 1:9) ਤੇ ਕੇਂਦਰਿਤ ਨਹੀਂ ਹੈ, ਪਰ ਨਿਰੰਤਰ ਸੁੱਧ ਹੋਣ (ਮਸੀਹੀ ਜੀਵਨ) ਤੇ ਕੇਂਦਰਿਤ ਹੈ। ਦੋਵੇਂ ਮਸੀਹੀ ਤਜਰਬੇ ਦਾ ਹਿੱਸਾ ਹਨ (ਦੇਖੋ, ਯੂਹੰਨਾ 13:10)।

1:8 "ਜੇ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ" ਇਹ ਇਕ ਹੋਰ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ। ਪਾਪ, ਪਾਪ ਵਿਚ ਡਿੱਗੀ ਦੁਨੀਆਂ ਲਈ (ਦੇਖੋ, ਉਤਪਤ 3; ਰੋਮੀਆਂ 1:18-3:20), ਅਤੇ ਵਿਸ਼ਵਾਸੀਆਂ ਲਈ ਵੀ (ਰੋਮੀਆਂ 7; ਅਫਸੀਆਂ 4:14; 6:10-18) ਆਤਮਿਕ ਹਕੀਕਤ

ਹੈ। ਯੂਹੰਨਾ ਦੀ ਇੰਜੀਲ ਅਕਸਰ ਇਸ ਮੁੱਦੇ ਨੂੰ ਸੰਬੋਧਿਤ ਕਰਦੀ ਹੈ (ਦੇਖੋ, ਯੂਹੰਨਾ 9:41; 15:22,24; 19:11)। ਇਹ ਆਇਤ ਉਨ੍ਹਾਂ ਸਾਰੇ ਪੁਰਾਣੇ ਅਤੇ ਆਧੁਨਿਕ ਦਾਅਵਿਆਂ ਨੂੰ ਰੱਦ ਕਰਦੀ ਹੈ ਜੋ ਵਿਅਕਤੀਗਤ ਨੈਤਿਕਤਾ ਦੀ ਜ਼ਿੰਮੇਵਾਰੀ ਨੂੰ ਨਕਾਰਦੇ ਹਨ।

▣ "ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ" ਇਹ ਯੂਨਾਨੀ ਵਾਕ ਅਗਿਆਨਤਾ ਦਾ ਨਹੀਂ ਪਰ ਵਿਅਕਤੀਗਤ, ਜਾਣਬੁੱਝ ਕੇ ਸੱਚਾਈ ਨੂੰ ਰੱਦ ਕਰਨ ਦਾ ਸੰਕੇਤ ਦਿੰਦਾ ਹੈ।

▣ "ਸਚਿਆਈ ਸਾਡੇ ਵਿੱਚ ਹੈ ਨਹੀਂ" ਪਵਿੱਤਰ ਪਰਮੇਸ਼ਰ ਦੁਆਰਾ ਸਵੀਕਾਰਨ ਦਾ ਢੰਗ ਇਨਕਾਰ ਨਹੀਂ, ਪਰ ਆਪਣੇ ਪਾਪ ਨੂੰ ਮੰਨਣਾ ਅਤੇ ਮਸੀਹ ਵਿਚ ਉਸ ਦੇ ਪ੍ਰਬੰਧ ਨੂੰ ਸਵੀਕਾਰ ਕਰਨਾ ਹੈ (ਦੇਖੋ, ਰੋਮੀਆਂ 3:21-31)। "ਸਚਿਆਈ" ਯਿਸੂ ਜਾਂ ਯਿਸੂ ਦੇ ਵਿਅਕਤਿਤਵ ਬਾਰੇ ਸੰਦੇਸ਼ ਦਾ ਹਵਾਲਾ ਦੇ ਸਕਦੀ ਹੈ (ਦੇਖੋ, ਯੂਹੰਨਾ 14:6)। ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਦੇਖੋ।

1:8,9 "ਜੇ" ਇਹ ਦੋਵੇਂ ਤੀਜੀ ਸ਼੍ਰੇਣੀ ਦੇ ਸ਼ਰਤੀਆਂ ਵਾਕ ਹਨ ਜਿਨ੍ਹਾਂ ਦਾ ਅਰਥ ਸੰਭਾਵੀ ਕਾਰਵਾਈ ਹੈ।

1:9 "ਇਕਰਾਰ ਕਰੀਏ" ਇਹ "ਬੋਲਣਾ" ਅਤੇ "ਇਕੋ ਜਿਹਾ" ਤੋਂ ਬਣਿਆ ਯੂਨਾਨੀ ਸ਼ਬਦ ਹੈ। ਵਿਸ਼ਵਾਸੀਆਂ ਨੂੰ ਨਿਰੰਤਰ ਪਰਮੇਸ਼ਰ ਨਾਲ ਸਹਿਮਤ ਰਹਿਣਾ ਹੈ ਕਿ ਉਨ੍ਹਾਂ ਨੇ ਉਸਦੀ ਪਵਿੱਤਰਤਾ ਦੀ ਉਲੰਘਣਾ ਕੀਤੀ ਹੈ (ਦੇਖੋ, ਰੋਮੀਆਂ 3:23)। ਇਹ ਵਰਤਮਾਨਕਾਲ ਵਾਕ ਹੈ, ਜਿਸਦਾ ਅਰਥ ਨਿਰੰਤਰ ਕੰਮ ਹੈ। ਇਕਰਾਰ ਕਰਨ ਦਾ ਮਤਲਬ ਹੋ ਸਕਦਾ ਹੈ

1. ਪਾਪਾਂ ਦਾ ਨਾਮ ਲੈਣਾ (1 ਯੂਹੰਨਾ 1:9)
2. ਲੋਕਾਂ ਵਿਚਕਾਰ ਪਾਪਾਂ ਦਾ ਸਵੀਕਾਰ ਕਰਨਾ (ਮੱਤੀ 10:32; ਯਾਕੂਬ 5:16)
3. ਖਾਸ ਪਾਪਾਂ ਤੋਂ ਮੁੜਣਾ (ਮੱਤੀ 3:6; ਮਰਕੁਸ 1:5; ਰਸੂਲਾਂ ਦੇ ਕਰਤੱਬ 19:18; ਯਾਕੂਬ 5:16)

1 ਯੂਹੰਨਾ ਇਸ ਸ਼ਬਦ ਦਾ ਬਹੁਤ ਇਸਤੇਮਾਲ ਕਰਦਾ ਹੈ (ਦੇਖੋ, 1 ਯੂਹੰਨਾ 1:9; 4:2,3,15; 2 ਯੂਹੰਨਾ 7)। ਯਿਸੂ ਦੀ ਮੌਤ ਮੁਆਫੀ ਦਾ ਸਾਧਨ ਹੈ, ਪਰ ਪਾਪੀ ਮਨੁੱਖਜਾਤੀ ਨੂੰ ਬਚਾਏ ਜਾਣ ਲਈ ਨਿਹਚਾ ਵਿਚ ਜਵਾਬ ਦੇਣਾ ਹੈ ਅਤੇ ਨਿਰੰਤਰ ਜਵਾਬ ਦਿੰਦੇ ਰਹਿਣਾ ਹੈ (ਦੇਖੋ, ਯੂਹੰਨਾ 1:12; 3:16)। ਯੂਹੰਨਾ 9:22-23 ਤੇ ਖਾਸ ਵਿਸ਼ਾ ਇਕਰਾਰ ਕਰਨਾ ਦੇਖੋ।

▣ "ਆਪਣਿਆਂ ਪਾਪਾਂ ਦਾ" ਬਹੁਵਚਨ ਤੇ ਧਿਆਨ ਦਿਓ। ਇਹ ਪਾਪ ਦੇ ਖਾਸ ਕੰਮਾਂ ਨੂੰ ਦਰਸਾਉਂਦਾ ਹੈ।

▣ "ਉਹ ਵਫ਼ਾਦਾਰ" ਇਹ ਪਰਮੇਸ਼ਰ ਪਿਤਾ ਨੂੰ ਦਰਸਾਉਂਦਾ ਹੈ (ਦੇਖੋ, ਬਿਵਸਥਾ ਸਾਰ 7:9; 32:4; Ps. 36:5; 40:10; 89:1,2,5,8; 92:2; 119:90; ਯਸ਼ਾਯਾਹ 49:7; ਰੋਮੀਆਂ 3:3; 1 ਕੁਰਿੰਥੀਆਂ 1:9; 10:13; 2 ਕੁਰਿੰਥੀਆਂ 1:18; 1 ਥੱਸਲੁਨੀਕੀਆਂ 5:24; 2 ਤਿਮੋਥਿਉਸ 2:13)। ਪਰਮੇਸ਼ਰ ਪਿਤਾ ਦਾ ਤਬਦੀਲੀ ਰਹਿਤ, ਦਇਆਵਾਨ, ਵਫ਼ਾਦਾਰ ਚਰਿੱਤਰ ਸਾਡੀ ਪੱਕੀ ਉਮੀਦ ਹੈ! ਇਹ ਵਾਕ ਪਰਮੇਸ਼ਰ ਦੀ ਉਸਦੇ ਵਚਨ ਪ੍ਰਤੀ ਵਫ਼ਾਦਾਰੀ ਨੂੰ ਦਰਸਾਉਂਦਾ ਹੈ (ਦੇਖੋ, ਇਬਰਾਨੀਆਂ 10:23;11:11)। ਇਹ ਯਿਰਮਿਯਾਹ 31:34 ਵਿਚ ਪਰਮੇਸ਼ਰ ਦੀ ਨਵੀਂ ਵਾਚਾ ਦੇ ਕੀਤੇ ਗਏ ਵਾਅਦੇ ਦਾ ਵੀ ਹਵਾਲਾ ਦੇ ਸਕਦਾ ਹੈ (ਦੇਖੋ, ਹਿਜ਼ਕੀਏਲ 36:22-36), ਜੋ ਪਾਪਾਂ ਦੀ ਮੁਆਫੀ ਦਾ ਵਾਅਦਾ ਕਰਦਾ ਹੈ।

▣ "ਅਤੇ ਧਰਮੀ ਹੈ" ਇਹ ਸ਼ਬਦ ਉਸ ਪ੍ਰਸੰਗ ਵਿਚ ਅਸਧਾਰਣ ਹੈ ਜਿੱਥੇ ਪਵਿੱਤਰ ਪਰਮੇਸ਼ਰ ਪਾਪੀ ਲੋਕਾਂ ਨੂੰ ਮੁਫਤ ਵਿਚ ਮੁਆਫ ਕਰਦਾ ਹੈ। ਹਾਲਾਂਕਿ, ਇਹ ਅਧਿਆਤਮਿਕ ਤੌਰ ਤੇ ਸਹੀ ਹੈ ਕਿਉਂਕਿ ਪਰਮੇਸ਼ਰ ਸਾਡੇ ਪਾਪਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ, ਫਿਰ ਵੀ ਉਸ ਨੇ ਮੁਆਫੀ ਲਈ ਇਕ ਰਾਹ ਦਾ ਪ੍ਰਬੰਧ ਕੀਤਾ ਜੋ ਮਸੀਹ ਦੀ ਸੰਸਾਰ ਲਈ ਮੌਤ ਵਿਚ ਸੀ (ਦੇਖੋ, ਰੋਮੀਆਂ 3:21-31)। 1 ਯੂਹੰਨਾ 2:29 ਤੇ ਖਾਸ ਵਿਸ਼ਾ ਦੇਖੋ।

▣ "ਮਾਫ ਕਰੋ . . . ਸ਼ੁੱਧ ਕਰੋ" ਇਹ ਦੋਵੇਂ ਭੂਤਕਾਲ ਕਿਰਿਆਸ਼ੀਲ ਸੰਭਾਵਨਾਵਾਂ ਹਨ। ਇਸ ਪ੍ਰਸੰਗ ਵਿਚ ਇਹ ਦੋਵੇਂ ਸ਼ਬਦ ਸਮਾਨਾਰਥੀ ਹਨ; ਇਹ ਦੋਵੇਂ ਗੁਆਚੇ ਲੋਕਾਂ ਲਈ ਮੁਕਤੀ ਅਤੇ ਪਰਮੇਸ਼ਰ ਨਾਲ ਸੰਗਤੀ ਬਣਾਏ ਰੱਖਣ ਲਈ ਨਿਰੰਤਰ ਸ਼ੁੱਧਤਾ ਦਾ ਹਵਾਲਾ ਦੇ ਸਕਦੇ ਹਨ (ਦੇਖੋ, ਯਸ਼ਾਯਾਹ 1:18; 38:17; 43:25; 44:22; ਜ਼ਬੂਰ 103:3,11-13; ਮੀਕਾਹ 7:19)। ਝੂਠੇ ਗੁਰੂ ਜਿਨ੍ਹਾਂ ਨੇ ਖੁਸ਼ਖਬਰੀ ਦਾ ਇਨਕਾਰ ਕੀਤਾ, ਉਨ੍ਹਾਂ ਨੂੰ ਮੁਕਤੀ ਦੀ ਲੋੜ ਸੀ। ਉਹ ਵਿਸ਼ਵਾਸੀ ਜੋ ਪਾਪ ਦੇ ਕੰਮਾਂ ਨੂੰ ਜਾਰੀ ਰੱਖਦੇ ਹਨ ਉਨ੍ਹਾਂ ਨੂੰ ਸੰਗਤੀ ਨੂੰ ਬਹਾਲ ਕਰਨ ਦੀ ਜ਼ਰੂਰਤ ਹੈ। ਯੂਹੰਨਾ ਪਹਿਲੇ ਸਮੂਹ ਨੂੰ ਨਿਸ਼ਚਿਤ ਅਤੇ ਦੂਜੇ ਸਮੂਹ ਨੂੰ ਸਪੱਸ਼ਟ ਤੌਰ ਤੇ ਸੰਬੋਧਿਤ ਕਰਦਾ ਜਾਪਦਾ ਹੈ।

1:10 "ਜੇ ਅਸੀਂ ਆਖੀਏ" 1 ਯੂਹੰਨਾ 1:6 ਤੇ ਨੋਟ ਦੇਖੋ।

▣ "ਅਸੀਂ ਪਾਪ ਨਹੀਂ ਕੀਤਾ ਹੈ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ ਜਿਸ ਤੋਂ ਭਾਵ ਹੈ ਕਿ ਕਿਸੇ ਨੇ ਕਦੇ ਵੀ ਪਾਪ ਨਹੀਂ ਕੀਤਾ ਜਾਂ ਕਰਦਾ ਨਹੀਂ ਹੈ। ਸ਼ਬਦ "ਪਾਪ" ਇਕਵਚਨ ਹੈ ਅਤੇ ਵਿਆਪਕ ਤੌਰ ਤੇ ਪਾਪ ਨੂੰ ਦਰਸਾਉਂਦਾ ਹੈ। ਯੂਨਾਨੀ ਸ਼ਬਦ ਦਾ ਅਰਥ "ਨਿਸ਼ਾਨੇ ਤੋਂ ਚੁੱਕ ਜਾਣਾ" ਹੈ। ਇਸਦਾ ਅਰਥ ਇਹ ਹੈ ਕਿ ਪਾਪ ਉਨ੍ਹਾਂ ਗੱਲਾਂ ਨੂੰ ਕਰਨਾ ਅਤੇ ਕਰਨ ਤੋਂ ਚੁੱਕ ਜਾਣਾ ਹੈ ਜੋ ਪਰਮੇਸ਼ਰ ਦੇ ਵਚਨ ਵਿਚ ਪ੍ਰਗਟ ਕੀਤੀਆਂ ਗਈਆਂ ਹਨ। ਝੂਠੇ ਗੁਰੂਆਂ ਨੇ ਦਾਅਵਾ ਕੀਤਾ ਸੀ ਕਿ ਮੁਕਤੀ ਜ਼ਿੰਦਗੀ ਨਾਲ ਨਹੀਂ ਪਰ ਗਿਆਨ ਨਾਲ ਸੰਬੰਧਿਤ ਹੈ।

▣ "ਉਹ ਨੂੰ ਝੂਠਾ ਬਣਾਉਂਦੇ ਹਾਂ" ਖੁਸ਼ਖਬਰੀ ਸਾਰੀ ਮਨੁੱਖਜਾਤੀ ਦੇ ਪਾਪਾਂ ਤੇ ਅਧਾਰਿਤ ਹੈ (ਦੇਖੋ, ਰੋਮੀਆਂ 3:9-18,23; 5:1; 11:32)। ਜਾਂ ਤਾਂ ਪਰਮੇਸ਼ਰ (ਦੇਖੋ, ਰੋਮੀਆਂ 3:4) ਜਾਂ ਉਹ ਤੋਂ ਪਾਪ ਜੋ ਰਹਿਤ ਹੋਣ ਦਾ ਦਾਅਵਾ ਕਰਦੇ ਹਨ, ਝੂਠੇ ਹਨ।

▣ "ਉਹ ਦਾ ਬਚਨ ਸਾਡੇ ਵਿੱਚ ਨਹੀਂ ਹੈ" ਇਹ "ਲੋਗੋਸ *logos*" ਸ਼ਬਦ ਦੇ ਦੋਹਰੇ ਪਹਿਲੂਆਂ ਨੂੰ ਸ਼ਾਮਲ ਕਰਦਾ ਹੈ ਜਿਨ੍ਹਾਂ ਵਿਚ ਇਕ ਸੰਦੇਸ਼ ਅਤੇ ਇਕ ਵਿਅਕਤੀ ਹੈ (ਦੇਖੋ, 1 ਯੂਹੰਨਾ 1:1,8; ਯੂਹੰਨਾ 14:6)। ਯੂਹੰਨਾ ਇਸ ਨੂੰ ਅਕਸਰ "ਸੱਚ" ਵਜੋਂ ਦਰਸਾਉਂਦਾ ਹੈ।

2:1 "ਹੇ ਮੇਰਿਓ ਬੱਚਿਓ" 1 ਯੂਹੰਨਾ ਵਿਚ, ਯੂਹੰਨਾ "ਬੱਚਿਆਂ" ਲਈ ਦੋ ਅਲੱਗ-ਅਲੱਗ ਸ਼ਬਦ ਵਰਤਦਾ ਹੈ।

1. ਟੈਕਨੀਓਨ *teknion* (ਦੇਖੋ, 1 ਯੂਹੰਨਾ 2:1,12,28; 3:7,18; 4:4; 5:21; ਯੂਹੰਨਾ 13:33)

2. ਪਾਈਦਿਓਨ *paidion* (ਦੇਖੋ, 1 ਯੂਹੰਨਾ 2:14,18)

ਇਹ ਬਿਨਾਂ ਕਿਸੇ ਇਰਾਦੇ ਸੰਬੰਧੀ ਅਧਿਆਤਮਿਕ ਵਿਭਿੰਨਤਾਵਾਂ ਦੇ ਸਮਕਾਲੀ ਹਨ। ਇਹ ਪਿਆਰ ਭਰੇ ਸ਼ਬਦ ਸ਼ਾਇਦ ਯੂਹੰਨਾ ਦੀ ਵੱਡੀ ਉਮਰ ਕਰਕੇ ਹੋਣ ਜਿਸ ਸਮੇਂ ਉਹ ਇਸ ਨੂੰ ਲਿਖ ਰਿਹਾ ਸੀ।

ਸਿਸੂ ਨੇ ਯੂਹੰਨਾ 13:33 ਵਿਚ "ਬੱਚੇ" ਸ਼ਬਦ ਦੀ ਵਰਤੋਂ ਚੇਲਿਆਂ ਲਈ ਕੀਤੀ ਸੀ।

▣ "ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਈ ਤੁਸੀਂ ਪਾਪ ਨਾ ਕਰੋ" ਇਹ ਇਕ ਭੂਤਕਾਲ ਕਿਰਿਆਸ਼ੀਲ ਸੰਭਾਵਨਾ ਹੈ। ਯੂਹੰਨਾ ਵਰਤਮਾਨਕਾਲ ਵਾਕ, ਪਾਪ ਕਰਨ ਵਿਚ ਨਿਰੰਤਰ ਆਦਤ ਅਨੁਸਾਰ ਜੀਵਨਸ਼ੈਲੀ (ਦੇਖੋ, 1 ਯੂਹੰਨਾ 3:6,9) ਅਤੇ ਮਸੀਹੀਆਂ ਦੁਆਰਾ ਪਾਪ ਦੇ ਵਿਅਕਤੀਗਤ ਕੰਮ ਨਾਲ ਕੀਤੇ ਸੰਘਰਸ਼ ਵਿਚਕਾਰ ਇਕ ਨਿਸ਼ਚਿਤ ਅੰਤਰ ਬਣਾ ਰਿਹਾ ਹੈ। ਉਹ ਦੋ ਸਿਰਿਆਂ ਵਿਚਕਾਰ ਇਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

1. ਪਾਪ ਨੂੰ ਬਹੁਤ ਹਲਕੇ ਤਰੀਕੇ ਨਾਲ ਲੈਣਾ (ਤੁਲਨਾ ਕਰੋ, ਰੋਮੀਆਂ 6:1; 1 ਯੂਹੰਨਾ 1:8-10; 3:6-9; 5:16)

2. ਨਿੱਜੀ ਪਾਪਾਂ ਉੱਤੇ ਮਸੀਹੀ ਕਠੋਰਤਾ ਅਤੇ ਕਮਜ਼ੋਰੀ

ਇਹ ਦੋਵੇਂ ਸਿਰੇ ਨੈਸਟਿਕ ਦੀਆਂ ਸਿੱਖਿਆਵਾਂ ਦੇ ਦੋ ਵੱਖ-ਵੱਖ ਮੱਤਾਂ ਨੂੰ ਦਰਸਾਉਂਦਾ ਹੈ। ਇਕ ਸਮੂਹ ਨੇ ਮਹਿਸੂਸ ਕੀਤਾ ਕਿ ਮੁਕਤੀ ਇਕ ਬੌਧਿਕ ਮਾਮਲਾ ਹੈ; ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕਿਵੇਂ ਜੀਉਂਦਾ ਹੈ ਕਿਉਂਕਿ ਸਰੀਰ ਬੁਰਾਈ ਸੀ। ਨੈਸਟਿਕ ਦਾ ਦੂਸਰਾ ਸਮੂਹ ਇਹ ਵੀ ਵਿਸ਼ਵਾਸ ਕਰਦਾ ਸੀ ਕਿ ਸਰੀਰ ਬੁਰਾ ਹੈ ਅਤੇ ਇਸ ਲਈ ਇਸ ਦੀਆਂ ਇੱਛਾਵਾਂ ਵਿਚ ਸੀਮਿਤ ਰਹਿਣਾ ਹੈ।

▣ "ਅਤੇ ਜੇ ਕੋਈ ਪਾਪ ਕਰੇ" ਇਹ ਇਕ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜੋ ਸੰਭਾਵੀ ਕਾਰਵਾਈ ਦੀ ਗੱਲ ਕਰਦਾ ਹੈ। ਮਸੀਹੀ ਲੋਕ ਵੀ ਪਾਪ ਕਰਦੇ ਹਨ (ਦੇਖੋ, ਰੋਮੀਆਂ 7)।

▣ "ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ ਜੋ ਯਿਸੂ ਦੀ ਸਾਡੇ ਸਵਰਗੀ ਸਹਾਇਕ (ਪਾਰਾਕਲੇਟੋਸ *paraklētos*) ਦੇ ਤੌਰ ਤੇ ਚੱਲ ਰਹੀ ਵਕਾਲਤ ਨੂੰ ਦਰਸਾਉਂਦਾ ਹੈ। ਇਹ ਬਚਾਅ ਪੱਖ ਦੇ ਵਕੀਲ ਜਾਂ "ਸਹਾਇਤਾ ਕਰਨ ਲਈ ਨਾਲ ਬੁਲਾਉਣ" (*para* ਤੋਂ ਨਾਲ ਅਤੇ *kaleō* ਤੋਂ ਬੁਲਾਉਣਾ) ਲਈ ਕਾਨੂੰਨੀ ਸ਼ਬਦ ਸੀ। ਇਹ ਸ਼ਬਦ ਯੂਹੰਨਾ ਦੀ ਇੰਜੀਲ ਵਿਚ ਉਪਰਲੇ ਕਮਰੇ ਵਿਚ, ਪਵਿੱਤਰ ਆਤਮਾ ਲਈ ਵਰਤਿਆ ਗਿਆ ਜੋ ਸਾਡੇ ਅੰਦਰ ਰਹਿਣ ਵਾਲਾ ਸਹਾਇਕ ਹੈ (ਦੇਖੋ, ਯੂਹੰਨਾ 14:16,26; 15:26; 16:7)। ਹਾਲਾਂਕਿ, ਇਹ ਕੇਵਲ ਯਿਸੂ ਲਈ ਸ਼ਬਦ ਦੀ ਵਰਤੋਂ ਹੈ (ਹਾਲਾਂਕਿ ਇਹ ਯੂਹੰਨਾ 14:16; ਰੋਮੀਆਂ 8:34; ਇਬਰਾਨੀਆਂ 4:14-16; 7:25; 9:24 ਵਿਚ ਦਰਸਾਇਆ ਗਿਆ ਹੈ)। ਪੌਲੁਸ ਨੇ ਰੋਮੀਆਂ 8:34 ਵਿਚ ਮਸੀਹ ਦੇ ਵਿਚੋਲਗਿਰੀ ਦੇ ਕੰਮ ਲਈ ਇਸੇ ਧਾਰਣਾ ਦੀ ਵਰਤੋਂ ਕੀਤੀ ਸੀ। ਇਸੇ ਹਵਾਲੇ, ਰੋਮੀਆਂ 8:26 ਵਿਚ ਉਹ ਪਵਿੱਤਰ ਆਤਮਾ ਦੀ ਵਿਚੋਲਗਿਰੀ ਬਾਰੇ ਵੀ ਗੱਲ ਕਰਦਾ ਹੈ। ਸਾਡੇ ਕੋਲ ਸਵਰਗ ਵਿਚ (ਯਿਸੂ) ਅਤੇ ਸਾਡੇ ਅੰਦਰ (ਆਤਮਾ) ਸਹਾਇਕ ਹੈ, ਦੋਹਾਂ ਨੂੰ ਪਿਆਰੇ ਪਿਤਾ ਨੇ ਭੇਜਿਆ ਹੈ।

▣ "ਯਿਸੂ ਮਸੀਹ ਜਿਹੜਾ ਧਰਮੀ ਹੈ" ਇਹ ਗੁਣ 1 ਯੂਹੰਨਾ 1:9 ਵਿਚ ਪਰਮੇਸ਼ਰ ਪਿਤਾ ਲਈ ਵਰਤਿਆ ਗਿਆ ਸੀ। ਨਵੇਂ ਨੇਮ ਦੇ ਲੇਖਕ ਯਿਸੂ ਨੂੰ ਪਰਮੇਸ਼ਰ ਦਰਸਾਉਣ ਲਈ ਕਈ ਸਾਹਿਤਕ ਤਕਨੀਕਾਂ ਦੀ ਵਰਤੋਂ ਕਰਦੇ ਹਨ।

1. ਪਰਮੇਸ਼ਰ ਲਈ ਅਤੇ ਯਿਸੂ ਲਈ ਸਿਰਲੇਖਾਂ ਦੀ ਵਰਤੋਂ
2. ਯਿਸੂ ਦੁਆਰਾ ਕੀਤੇ ਪਰਮੇਸ਼ਰ ਦੇ ਕੰਮਾਂ ਦਾ ਦਾਅਵਾ
3. ਦੋਵਾਂ ਲਈ ਵਿਆਕਰਣ ਦੇ ਸਮਾਨਾਂਵੇ ਵਾਕੰਸ਼ਾਂ ਦੀ ਵਰਤੋਂ (ਕਿਰਿਆਵਾਂ ਜਾਂ ਪੂਰਵ ਸਰਗ ਦੇ ਪਾਤਰ)

ਇਹ ਮਸੀਹ ਦੇ ਪਾਪ ਤੋਂ ਰਹਿਤ ਹੋਣ (ਪਵਿੱਤਰਤਾ, ਪਰਮੇਸ਼ਰ ਵਰਗਾ) ਬਾਰੇ ਗੱਲ ਕਰਦਾ ਹੈ (ਦੇਖੋ, 1 ਯੂਹੰਨਾ 3:5; 2 ਕੁਰਿੰਥੀਆਂ 5:21; ਇਬਰਾਨੀਆਂ 2:18; 4:15; 7:26; 1 ਪਤਰਸ 2:22)। ਉਹ ਲੋਕਾਂ ਲਈ "ਧਾਰਮਿਕਤਾ" ਲਿਆਉਣ ਵਾਲਾ ਪਿਤਾ ਦਾ ਸਾਧਨ ਸੀ।

2:2

NASB, NKJV "ਉਹ ਸਾਡਿਆਂ ਪਾਪਾਂ ਦਾ ਪ੍ਰਾਸਚਿਤ ਹੈ"

NRSV "ਉਹ ਸਾਡੇ ਪਾਪਾਂ ਦਾ ਪ੍ਰਾਸਚਿਤ ਵਾਲਾ ਬਲੀਦਾਨ ਹੈ"

TEV "ਮਸੀਹ ਆਪ ਹੀ ਉਹ ਸਾਧਨ ਹੈ ਜਿਸ ਦੁਆਰਾ ਸਾਡੇ ਪਾਪ ਮਾਫ਼ ਕੀਤੇ ਗਏ ਹਨ"

NJB, RSV "ਉਹ ਸਾਡੇ ਪਾਪ ਮਾਫ਼ ਕਰਨ ਦਾ ਬਲੀਦਾਨ ਹੈ"

ਹਿਲਾਸਮੋਸ *hilasmos* ਸ਼ਬਦ ਵਾਚਾ ਦੇ ਸੰਦੂਕ ਦੇ ਢੱਕਣ ਲਈ ਸਪੇਟ੍ਰਿਜਿੰਟ ਵਿਚ ਵਰਤਿਆ ਗਿਆ ਹੈ ਜਿਸ ਨੂੰ ਦਯਾ ਦੀ ਸੀਟ ਜਾਂ ਪ੍ਰਾਸਚਿਤ ਦੀ ਜਗ੍ਹਾ ਕਿਹਾ ਗਿਆ ਹੈ। ਯਿਸੂ ਨੇ ਆਪਣੇ ਆਪ ਨੂੰ ਸਾਡੇ ਲਈ ਪਰਮੇਸ਼ਰ ਦੇ ਸਾਹਮਣੇ ਦੇਸ਼ੀ ਠਹਿਰਾਇਆ (ਦੇਖੋ, 1 ਯੂਹੰਨਾ 4:10; ਰੋਮੀਆਂ 3:25)।

ਯੂਨਾਨੀ-ਰੋਮੀ ਸਮਾਜ ਵਿਚ ਇਹ ਸ਼ਬਦ ਗੁੱਸੇ ਹੋਏ ਦੇਵਤੇ ਨਾਲ ਇਕ ਕੀਮਤ ਨੂੰ ਅਦਾ ਕਰਕੇ ਸੰਗਤੀ ਬਹਾਲ ਕਰਨ ਲਈ ਵਰਤਿਆ ਗਿਆ ਸੀ, ਪਰ ਸੇਪਟੂਜਿੰਟ ਵਿਚ ਇਹ ਸ਼ਬਦ ਇਸ ਤਰ੍ਹਾਂ ਨਹੀਂ ਵਰਤਿਆ ਗਿਆ ਹੈ (ਨਵੇਂ ਨੇਮ ਦੇ ਲੇਖਕਾਂ ਨੂੰ ਯਾਦ ਰੱਖੋ (ਲੂਕਾ ਨੂੰ ਛੱਡ ਕੇ) ਕਿ ਉਹ ਇਬਰਾਨੀ ਵਿਚ ਸੋਚਣ ਵਾਲੇ ਸਨ ਅਤੇ ਕੋਇਨੀ ਯੂਨਾਨੀ ਵਿਚ ਲਿਖਦੇ ਸਨ)। ਇਹ ਸੇਪਟੂਜਿੰਟ ਵਿਚ ਅਤੇ ਇਬਰਾਨੀਆਂ 9:5 ਵਿਚ “ਦਯਾ ਦੀ ਸੀਟ” ਦਾ ਅਨੁਵਾਦ ਕਰਨ ਲਈ ਵਰਤਿਆ ਗਿਆ, ਜੋ ਵਾਚਾ ਦੇ ਸੰਦੂਕ ਦਾ ਢੱਕਣ ਸੀ ਅਤੇ ਅਤਿ ਪਵਿੱਤਰ ਸਥਾਨ ਵਿਚ ਸੀ, ਜਿੱਥੇ ਪ੍ਰਾਸਚਿਤ ਵਾਲੇ ਦਿਨ ਪੂਰੇ ਦੇਸ਼ ਦੇ ਲਈ ਪ੍ਰਾਸਚਿਤ ਕੀਤਾ ਜਾਂਦਾ ਸੀ (ਦੇਖੋ, ਲੇਵੀਆਂ 16)।

ਇਸ ਸ਼ਬਦ ਨਾਲ ਇਕ ਅਜਿਹੇ ਢੰਗ ਨਾਲ ਪੇਸ਼ ਆਉਣਾ ਚਾਹੀਦਾ ਹੈ ਜਿਸ ਦੁਆਰਾ ਪਾਪ ਦੇ ਪ੍ਰਤੀ ਪਰਮੇਸ਼ਰ ਦੀ ਨਫ਼ਰਤ ਘੱਟ ਨਹੀਂ ਹੁੰਦੀ, ਪਰ ਪਾਪ ਪ੍ਰਤੀ ਉਸਦੇ ਸਕਾਰਾਤਮਕ ਮੁਕਤੀ ਵਾਲੇ ਰਵੱਈਏ ਦੀ ਪੁਸ਼ਟੀ ਕਰਦਾ ਹੈ। ਇਕ ਚੰਗੀ ਵਿਚਾਰ ਚਰਚਾ James Stewart ਦੇ *A Man in Christ*, ਪੰਨੇ 214-224 ਵਿਚ ਮਿਲਦੀ ਹੈ। ਇਸ ਨੂੰ ਪੂਰਾ ਕਰਨ ਦਾ ਇਕ ਤਰੀਕਾ ਸ਼ਬਦ ਦਾ ਅਨੁਵਾਦ ਕਰਨਾ ਹੈ ਤਾਂ ਜੋ ਇਹ ਮਸੀਹ ਵਿਚ ਪਰਮੇਸ਼ਰ ਦੇ ਕੰਮ ਨੂੰ ਪ੍ਰਦਰਸ਼ਿਤ ਕਰੇ: “ਇਕ ਪ੍ਰਸੰਨਕਾਰੀ ਬਲੀਦਾਨ” ਜਾਂ “ਇਕ ਪ੍ਰਸੰਨਕਾਰੀ ਸ਼ਕਤੀ।”

ਆਧੁਨਿਕ ਅੰਗਰੇਜ਼ੀ ਅਨੁਵਾਦ ਇਸ ਬਲੀਦਾਨ ਸ਼ਬਦ ਨੂੰ ਸਮਝਣ ਦੇ ਤਰੀਕੇ ਵਿਚ ਵੱਖਰੇ-ਵੱਖਰੇ ਹਨ। ਸ਼ਬਦ “ਸੰਤੁਸ਼ਟੀ” ਦਾ ਅਰਥ ਇਹ ਹੈ ਕਿ ਯਿਸੂ ਨੇ ਪਰਮੇਸ਼ਰ ਦੇ ਕ੍ਰੋਧ ਨੂੰ ਸ਼ਾਂਤ ਕੀਤਾ (ਦੇਖੋ, ਰੋਮੀਆਂ 1:18; 5:9; ਅਫਸੀਆਂ 5:6; ਕੁਲਸੀਆਂ 3:6)। ਪਰਮੇਸ਼ਰ ਦੀ ਪਵਿੱਤਰਤਾ ਮਨੁੱਖਜਾਤੀ ਦੇ ਪਾਪ ਕਾਰਨ ਭੰਗ ਹੋਈ ਸੀ। ਯਿਸੂ ਆਪਣੀ ਸੇਵਕਾਈ ਵਿਚ ਇਸ ਨਾਲ ਨਜਿੱਠਿਆ (ਦੇਖੋ, ਰੋਮੀਆਂ 3:25; 2 ਕੁਰਿੰਥੀਆਂ 5:21; ਇਬਰਾਨੀਆਂ 2:17)।

ਕਈ ਵਿਦਵਾਨ (ਜਿਵੇਂ ਕਿ., C. H. Dodd) ਮਹਿਸੂਸ ਕਰਦੇ ਹਨ ਕਿ ਇਕ ਅਵਿਸ਼ਵਾਸੀ (ਯੂਨਾਨੀ) ਵਿਚਾਰ ਨੂੰ (ਦੇਵਤੇ ਦੇ ਗੁੱਸੇ ਨੂੰ ਸ਼ਾਂਤ ਕਰਨਾ) ਯਹੋਵਾਹ ਲਈ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਹੈ, ਇਸ ਲਈ, ਉਹ “ਕਟੋਰੀ” ਦੀ ਤਰਜੀਹ ਦਿੰਦੇ ਹਨ ਜਿਸ ਦੁਆਰਾ ਯਿਸੂ ਆਪਣੀ ਸੇਵਕਾਈ ਵਿਚ ਪਰਮੇਸ਼ਰ ਦੇ ਪਾਪ ਵਿਰੁੱਧ ਕ੍ਰੋਧ ਨਾਲ ਨਹੀਂ ਸਗੋਂ ਪਰਮੇਸ਼ਰ ਸਾਹਮਣੇ ਮਨੁੱਖਜਾਤੀ ਦੇ ਦੇਸ਼ ਨਾਲ (ਦੇਖੋ, ਯੂਹੰਨਾ 1:29; 3:16) ਨਜਿੱਠਿਆ ਸੀ। ਹਾਲਾਂਕਿ, ਦੋਵੇਂ ਬਾਈਬਲ ਦੇ ਤੌਰ ਤੇ ਸਹੀ ਹਨ।

▣ "ਸਾਡਿਆਂ ਪਾਪਾਂ ਦਾ; ਪਰ ਨਿਰੇ ਸਾਡਿਆਂ ਹੀ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ" ਇਹ ਸੰਭਾਵਿਕ ਬੇਅੰਤ ਪ੍ਰਾਸਚਿਤ ਦਾ ਹਵਾਲਾ ਦਿੰਦਾ ਹੈ (ਦੇਖੋ, 1 ਯੂਹੰਨਾ 4:14; ਯੂਹੰਨਾ 1:29; 3:16,17; 12:47; ਰੋਮੀਆਂ 5:18; 1 ਤਿਮੋਥਿਉਸ 2:4; 4:10; ਤੀਤੁਸ 2:11; 3:4; ਇਬਰਾਨੀਆਂ 2:9; 7:25)। ਯਿਸੂ ਪਾਪ ਦੇ ਲਈ ਅਤੇ ਸਾਰੇ ਸੰਸਾਰ ਦੇ ਪਾਪਾਂ ਲਈ ਮਰਿਆ (ਦੇਖੋ, ਉਤਪਤ 3:15)। ਇਕ ਚੀਜ਼ ਸੰਸਾਰ ਨੂੰ ਬਚਣ ਤੋਂ ਰੋਕਦੀ ਹੈ ਉਹ ਪਾਪ ਨਹੀਂ ਪਰ ਅਵਿਸ਼ਵਾਸ ਹੈ। ਹਾਲਾਂਕਿ, ਮਨੁੱਖਜਾਤੀ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਹੈ ਅਤੇ ਲਗਾਤਾਰ ਵਿਸ਼ਵਾਸ, ਤੇਬਾ, ਆਗਿਆਕਾਰੀ, ਅਤੇ ਦ੍ਰਿੜਤਾ ਵਿਚ ਜਵਾਬ ਦੇਣਾ ਚਾਹੀਦਾ ਹੈ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਯੂਹੰਨਾ ਪੰਜ ਇੰਦਰੀਆਂ ਨੂੰ ਸ਼ਾਮਲ ਕਰਨ ਵਾਲੀਆਂ ਇੰਨੀਆਂ ਕਿਰਿਆਵਾਂ ਕਿਉਂ ਵਰਤਦਾ ਹੈ?
2. 1 ਯੂਹੰਨਾ 1:7 ਅਤੇ 9 ਵਿਚ ਪਾਏ ਗਏ ਬਲੀਦਾਨ ਸ਼ਬਦਾਂ ਦੀ ਸੂਚੀ ਬਣਾਓ।
3. ਉਨ੍ਹਾਂ ਧਰਮ ਵਿਰੋਧੀਆਂ ਦੇ ਵਿਸ਼ਵਾਸ ਬਾਰੇ ਦੱਸੋ ਜਿਨ੍ਹਾਂ ਦਾ ਯੂਹੰਨਾ ਮੁਕਾਬਲਾ ਕਰ ਰਿਹਾ ਹੈ।
4. 1 ਯੂਹੰਨਾ 1:9 ਨੈਸਟਿਕ ਅਤੇ ਵਿਸ਼ਵਾਸੀ ਦੋਹਾਂ ਨਾਲ ਕਿਵੇਂ ਸੰਬੰਧਿਤ ਹੈ?
5. “ਇਕਰਾਰ” ਦਾ ਵਰਣਨ ਕਰੋ ਅਤੇ ਪਰਿਭਾਸ਼ਿਤ ਕਰੋ।

1 ਯੂਹੰਨਾ 2:3-27

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਮਸੀਹ ਸਾਡਾ ਸਹਾਇਕ	ਉਸ ਨਾਲ ਸੰਗਤ ਦਾ ਅਧਾਰ (1:5-2:2)	ਆਗਿਆਕਾਰੀ	ਮਸੀਹ ਸਾਡੀ ਮਦਦ	ਚਾਨਣ ਵਿਚ ਚਲਣਾ (1:5-2:28)
2:1-6	ਉਸ ਨੂੰ ਜਾਣਨ ਦੀ ਪਰੀਖਿਆ	2:1-2	2:1-2	ਪਹਿਲੀ ਸ਼ਰਤ: ਪਾਪ ਨਾਲ ਰਿਸ਼ਤਾ ਤੋੜਨਾ (1:8-2:3)
	2:3-11	2:3-6	2:3-6	ਦੂਸਰੀ ਸ਼ਰਤ: ਆਗਿਆ ਨੂੰ ਮੰਨਣਾ, ਖਾਸ ਕਰਕੇ ਪਿਆਰ ਕਰਨਾ
ਨਵੀਂ ਆਗਿਆ		ਇੱਕ ਦੂਜੇ ਨਾਲ ਪਿਆਰ ਕਰੋ	ਨਵੀਂ ਆਗਿਆ	
2:7-14		2:7-11	2:7-8	
	ਉਹਨਾਂ ਦੀ ਆਤਮਿਕ ਦਸ਼ਾ	ਮਸੀਹ ਵਿਚ ਪਰਮੇਸ਼ਰ ਨਾਲ ਸੰਬੰਧ	2:9-11	ਤੀਸਰੀ ਸ਼ਰਤ: ਸੰਸਾਰ ਤੋਂ ਅਲੱਗ ਹੋਣਾ
	2:12-14	2:12-14	2:12-13	2:12-17
	ਸੰਸਾਰ ਨੂੰ ਪਿਆਰ ਨਾ ਕਰੋ	ਸੰਸਾਰ ਦੀ ਸੱਚੀ ਮੁਲਾਂਕਣ	2:14	
2:15-17	2:15-17	2:15-17	2:15-17	
ਮਸੀਹ ਵਿਰੋਧੀ	ਆਖਰੀ ਘੰਟੇ ਦਾ ਧੋਖਾ	ਸੱਚੇ ਵਿਸ਼ਵਾਸ ਨਾਲ ਵਫ਼ਾਦਾਰੀ	ਮਸੀਹ ਦਾ ਵਿਰੋਧੀ	ਚੌਥੀ ਸ਼ਰਤ: ਮਸੀਹ ਵਿਰੋਧੀ ਦੇ ਵਿਰੋਧ ਤੋਂ ਸਾਵਧਾਨ ਰਹਿਣਾ
2:18-25	2:18-23	2:18-25	2:18-19 2:20-21	2:18-28

ਸਚਾਈ ਨੂੰ ਆਪਣੇ ਵਿੱਚ ਬਣੀ ਰਹਿਣ ਦਿਓ	2:22-23
2:24-27	2:24-25
2:26-27	2:26-27

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

2:3-27 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

- A. 1 ਯੂਹੰਨਾ ਦੇ ਬਾਰ ਬਾਰ ਆਉਣ ਵਾਲੇ ਵਿਸ਼ਿਆਂ ਦੇ ਕਾਰਨ ਇਸ ਨੂੰ ਰੂਪ ਰੇਖਾ ਦੇਣਾ ਬਹੁਤ ਮੁਸ਼ਕਲ ਹੈ। ਹਾਲਾਂਕਿ, ਬਹੁਤ ਸਾਰੇ ਟਿੱਪਣੀਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਅਧਿਆਏ ਯੂਹੰਨਾ 2, ਅਧਿਆਏ ਯੂਹੰਨਾ 1 ਦੇ ਵਿਸ਼ਿਆਂ ਨੂੰ ਜਾਰੀ ਰੱਖਦਾ ਹੈ, ਜੋ ਕਿ ਪਰਮੇਸ਼ਰ ਨਾਲ ਸੰਗਤ ਦੀ ਵਿਸ਼ੇਸ਼ਤਾਵਾਂ ਹਨ, ਦੇਵੇ ਸਕਾਰਾਤਮਕ ਅਤੇ ਨਕਾਰਾਤਮਕ।
- B. 1 ਅਤੇ 2 ਯੂਹੰਨਾ ਦੇ ਢਾਂਚੇ ਵਿੱਚ ਸਮਾਨਤਾ ਹੈ। ਯੂਹੰਨਾ ਗਿਆਨਤਮਕ ਲੋਕਾਂ ਦੇ ਝੂਠੇ ਦਾਅਵੇ ਦੇ ਉਲਟ ਸੰਦੇਸ਼ ਪੇਸ਼ ਕਰਦਾ ਹੈ।

ਅਧਿਆਏ 1

1. ਜੇਕਰ ਅਸੀਂ ਕਹੀਏ. . . (1 ਯੂਹੰਨਾ 2:6-7)
2. ਜੇਕਰ ਅਸੀਂ ਕਹੀਏ. . . (1 ਯੂਹੰਨਾ 2:8-9)
3. ਜੇਕਰ ਅਸੀਂ ਕਹੀਏ. . . (1 ਯੂਹੰਨਾ 2:10)

ਅਧਿਆਏ 2

1. ਉਹ ਜਿਹੜਾ ਆਖਦਾ ਹੈ. . . (1 ਯੂਹੰਨਾ 2:4-5)
2. ਉਹ ਜਿਹੜਾ ਆਖਦਾ ਹੈ. . . (1 ਯੂਹੰਨਾ 2:6)
3. ਉਹ ਜਿਹੜਾ ਆਖਦਾ ਹੈ. . . (1 ਯੂਹੰਨਾ 2:8-11)

- C. ਇਹ ਪ੍ਰਸੰਗ ਕਈ ਪਰੀਖਿਆਵਾਂ ਜਾਂ ਸਬੂਤਾਂ ਦੀ ਸੂਚੀ ਦਿੰਦਾ ਹੈ ਜੋ ਇੱਕ ਸੱਚੇ ਵਿਸ਼ਵਾਸੀ ਨੂੰ ਪ੍ਰਗਟ ਕਰਦੇ ਹਨ (1 ਯੂਹੰਨਾ 2:3-25)

1. ਪਾਪ ਸਵੀਕਾਰ ਕਰਨ ਦੀ ਇੱਛਾ (ਸ਼ੁਰੂਆਤੀ ਅਤੇ ਨਿਰੰਤਰ) (1 ਯੂਹੰਨਾ 1:9)
 2. ਜੀਵਨ ਦਾ ਢੰਗ ਆਗਿਆਕਾਰੀ (1 ਯੂਹੰਨਾ 2:3-6)
 3. ਜੀਵਨ ਦਾ ਢੰਗ ਪਿਆਰ (1 ਯੂਹੰਨਾ 2:7-11)
 4. ਬੁਰਾਈ ਉੱਤੇ ਜਿੱਤ (1 ਯੂਹੰਨਾ 2:12-14)
 5. ਸੰਸਾਰ ਨੂੰ ਤਿਆਗਣਾ (1 ਯੂਹੰਨਾ 2:15-17)
 6. ਦ੍ਰਿੜ੍ਹਤਾ (1 ਯੂਹੰਨਾ 2:19)
 7. ਸਹੀ ਸਿਧਾਂਤ (1 ਯੂਹੰਨਾ 2:20-24; 4:1-3)
- D. ਖਾਸ ਧਰਮਸ਼ਾਸਤਰੀ ਸੰਕਲਪ (1 ਯੂਹੰਨਾ 2:18-19 ਵਿਚ)
1. "ਆਖਰੀ ਸਮਾਂ" (1 ਯੂਹੰਨਾ 2:18)
 - a. ਇਹ ਵਾਕ ਅਤੇ ਇਸ ਵਾਕ ਵਰਗੇ ਵਾਕ, ਜਿਵੇਂ ਕਿ "ਆਖਰੀ ਦਿਨ", ਬੈਤਲਹਮ ਵਿਚ ਯਿਸੂ ਦੇ ਜਨਮ ਤੋਂ ਲੈ ਕੇ ਦੂਸਰੀ ਵਾਰ ਮੁੜ ਕੇ ਆਉਣ ਵਾਲੇ ਸਮੇਂ ਤੱਕ ਦੀ ਗੱਲ ਕਰਦੇ ਹਨ। ਪਰਮੇਸ਼ਰ ਦਾ ਰਾਜ ਆ ਗਿਆ ਹੈ, ਪਰ ਅਜੇ ਪੂਰੀ ਤਰ੍ਹਾਂ ਨਾਲ ਨਹੀਂ ਆਇਆ ਹੈ।
 - b. ਅੰਤਰ-ਬਾਈਬਲ ਦੇ ਅਰਸੇ ਦੌਰਾਨ ਇਸਰਾਈਲ ਦੇ ਲੋਕਾਂ ਨੇ ਦੋ ਯੁੱਗਾਂ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ, ਮੌਜੂਦਾ ਬੁਰਾਈ ਦਾ ਯੁੱਗ ਅਤੇ ਧਾਰਮਿਕਤਾ ਯੁੱਗ ਜੋ ਆਤਮਾ ਦੁਆਰਾ ਲਿਆਇਆ ਗਿਆ, ਜੋ ਕਿ ਅਜੇ ਵੀ ਭਵਿੱਖ ਸੀ। ਪੁਰਾਣੇ ਨੇਮ ਵਿਚ ਜੋ ਮਸੀਹ ਬਾਰੇ ਜਿਹੜੀ ਗੱਲ ਸਪੱਸ਼ਟ ਤੌਰ ਤੇ ਜਾਹਰ ਨਹੀਂ ਕੀਤਾ ਗਈ ਸੀ ਕਿ ਮਸੀਹ ਦੇ ਵਾਰ ਆਉਣਗੇ, ਪਹਿਲਾਂ ਇਕ ਮੁਕਤੀਦਾਤਾ ਦੇ ਰੂਪ ਵਿਚ ਅਤੇ ਦੂਜਾ ਸਮਾਪਤੀ ਦੇ ਲਈ। ਇਹ ਦੋ ਯੁੱਗ ਭਾਰੀ ਪੈਂਦੇ ਹਨ। ਯੂਹੰਨਾ 2:17 ਤੇ ਖਾਸ ਵਿਸ਼ੇ ਨੂੰ ਦੇਖੋ।
 - c. ਇਹ "ਪੈਂਟਾ" (*kairos ਕਾਈਰੋਸ*) ਸ਼ਬਦ ਦੇ ਇਕ ਅਣਉਚਿਤ ਅਵਧੀ ਰੂਪ ਦੀ ਰੂਪਕ ਵਰਤੋਂ ਹੈ (ਦੇਖੋ ਯੂਹੰਨਾ 4:21,23; 5:25,28; 16:2).
 2. "ਮਸੀਹ ਵਿਰੋਧੀ" (1 ਯੂਹੰਨਾ 2:18)

"ਮਸੀਹ ਵਿਰੋਧੀ" ਸ਼ਬਦ ਦਾ ਇਸਤੇਮਾਲ ਕੇਵਲ ਯੂਹੰਨਾ ਹੀ ਕਰਦਾ ਹੈ (cf. 1 ਯੂਹੰਨਾ 2:18,22; 4:3; 2 ਯੂਹੰਨਾ 7)। ਧਿਆਨ ਦਿਓ ਕਿ 1 ਯੂਹੰਨਾ ਵਿਚ ਇਹ ਦੋਵੇਂ ਇੱਕ-ਵਚਨ ਅਤੇ ਬਹੁ-ਵਚਨ ਹੈ (ਦੇਖੋ 2 ਯੂਹੰਨਾ 7)।

 - a. ਇਹੋ ਆਖਰੀ ਸਮੇਂ ਦੇ ਵਿਅਕਤੀ ਬਾਰੇ ਬਾਈਬਲ ਦੇ ਦੂਸਰੇ ਲੇਖਕਾਂ ਨੇ ਵੀ ਹਵਾਲੇ ਦਿੱਤੇ ਹਨ
 - 1) ਦਾਨੀਏਲ – ਨਿੱਕਾ ਜਿਹਾ "ਸਿੰਗ" ਨਿਕਲਿਆ (ਦੇਖੋ ਦਾਨੀਏਲ 7:7-8,23-26; 9:24-27)
 - 2) ਯਿਸੂ – "ਘਿਣਾਉਣੀ ਚੀਜ਼" (ਦੇਖੋ ਮੱਤੀ 24:15; ਮਰਕੁਸ 13:14; ਦਾਨੀਏਲ 11:31 ਤੋਂ ਲਿਆ ਗਿਆ ਸ਼ਬਦ)
 - 3) ਯੂਹੰਨਾ – "ਸਮੁੰਦਰ ਵਿਚੋਂ ਦਰਿੰਦਾ ਨਿਕਲਿਆ" (ਦੇਖੋ ਪ੍ਰਕਾਸ਼ 13:1-10)
 - 4) ਪੌਲੁਸ – "ਪਾਪ ਦਾ ਪੁਰਖ" ਜਾਂ "ਕੁਧਰਮ ਦਾ ਪੁਰਖ" (ਦੇਖੋ 2 ਥਿਮੋਠ 2:3-4)
 - b. ਯੂਹੰਨਾ ਭਵਿੱਖ ਦੇ ਵਿਅਕਤੀ ਅਤੇ ਦੁਨਿਆਵੀ ਆਤਮਾ ਜਾਂ ਰਵੱਈਏ ਵਿਚ ਇਕ ਫਰਕ ਰੱਖਦਾ ਹੈ ਜੋ ਹਮੇਸ਼ਾ ਸੰਸਾਰ ਵਿਚ ਹੁੰਦਾ ਹੈ। (ਦੇਖੋ. 1 ਯੂਹੰਨਾ 2:18; 4:3; 2 ਯੂਹੰਨਾ 7; ਮੱਤੀ 24:5,24; ਮਰਕੁਸ 13:6,22)।
 - c. ਯੂਨਾਨੀ ਵਿੱਚ ਸੰਬੰਧਸੂਚਕ ਸ਼ਬਦ *ਵਿਰੋਧੀ* ਦਾ ਅਰਥ (1) ਦੇ ਵਿਰੁੱਧ ਜਾਂ (2) ਦੀ ਬਜਾਏ ਹੋ ਸਕਦਾ ਹੈ। ਇਹ ਉਨ੍ਹਾਂ ਹੀ ਮਹੱਤਵਪੂਰਨ ਹੈ ਜਿੰਨਾ ਇੱਕਵਚਨ ਅਤੇ ਬਹੁਵਚਨ ਦੋਵਾਂ ਦੀ ਵਰਤੋਂ 1 ਯੂਹੰਨਾ 2:18 ਵਿਚ ਹੈ। ਇਤਿਹਾਸ ਉਹਨਾਂ ਨਾਲ ਭਰਪੂਰ ਹੈ ਜਿਹਨਾਂ ਨੇ ਪਰਮੇਸ਼ਰ ਅਤੇ ਉਹਨਾਂ ਦੇ ਮਸੀਹ ਦਾ ਵਿਰੋਧ ਕੀਤਾ ਹੈ
 - 1) ਐਂਟੀਓਖਸ IV ਏਪੀਫਨੀਸ (ਦਾਨੀਏਲ 8; 11:36-45 ਦਾ ਨਿੱਕਾ ਸਿੰਗ)
 - 2) ਨੀਰੋ ਅਤੇ ਡੋਮਿਸ਼ਨ (ਆਪਣੇ ਆਪ ਨੂੰ ਦੇਵਤੇ ਕਿਹਾ ਬਹੁਤ ਮਸੀਹ ਨਹੀਂ)
 - 3) ਨਾਸਤਿਕ ਸਮਾਨਤਾਵਾਦ
 - 4) ਧਰਮ ਨਿਰਪੱਖ ਮਾਨਵਤਾ

ਪਰ ਇਹ ਉਹਨਾਂ ਨਾਲ ਵੀ ਮੇਲ ਖਾਂਦਾ ਹੈ ਜੋ ਮਸੀਹ ਦੇ ਵਿਰੁੱਧ ਨਹੀਂ ਹਨ, ਪਰ ਆਪਣੇ ਆਪ ਨੂੰ ਮਸੀਹ ਕਹਿੰਦੇ ਹਨ (#2 ਨੂੰ ਵਰਤੋ।

1) ਮੱਤੀ 24:5,24 ਅਤੇ ਮਰਕੁਸ 13:6,22 ਦੇ ਝੂਠੇ ਪ੍ਰਚਾਰਕ

2) ਅੱਜ ਕੱਲ ਦੇ ਝੂਠੇ ਆਗੂ

3) ਮਸੀਹ ਵਿਰੋਧੀ (ਦਾਨੀਏਲ 7:8,23-26; 9:24-27; 2 ਥਿਸਲੁ. 2:3; ਅਤੇ ਪ੍ਰਕਾਸ਼ 13)

d. ਹਰ ਯੁੱਗ ਵਿੱਚ ਮਸੀਹੀ ਲੋਕ ਦੇਵੇਂ ਪ੍ਰਕਾਰ ਦੇ ਝੂਠੇ ਅਧਿਆਪਕਾਂ ਦਾ ਅਨੁਭਵ ਕਰਨਗੇ ਜੋ ਮਸੀਹ ਨੂੰ ਨਕਾਰਦੇ ਹਨ ਅਤੇ ਝੂਠੇ ਮਸੀਹ ਜਿਹੜੇ ਮਸੀਹ ਹੋਣ ਦਾ ਦਾਅਵਾ ਕਰਦੇ ਹਨ। ਹਾਲਾਂਕਿ, ਇੱਕ ਦਿਨ, ਆਖਰੀ ਦਿਨ, ਬੁਰਾਈ ਦਾ ਇੱਕ ਵਿਸ਼ੇਸ਼ ਅਵਤਾਰ (ਜੋ ਕੀ ਮਸੀਹ ਵਿਰੋਧੀ ਹੈ) ਦੇਵੇਂ ਦਾਅਵੇ ਕਰੇਗਾ!

3. "ਤੁਹਾਡੇ ਵਿਚ ਬਣਿਆ ਹੋਇਆ ਹੈ" (1 ਯੂਹੰਨਾ 2:19,24,27,28)

a. ਖੁਸ਼ਖਬਰੀ ਦੇ ਬਹੁਤ ਸਾਰੇ ਆਧੁਨਿਕ ਪ੍ਰਚਾਰਕ ਮਸੀਹ ਵਿੱਚ ਵਿਸ਼ਵਾਸ/ਭਰੋਸਾ/ਵਿਸ਼ਵਾਸ ਕਰਨ ਲਈ ਇੱਕ ਵਿਅਕਤੀਗਤ ਸੁਰੂਆਤੀ ਫੈਸਲੇ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹਨ, ਅਤੇ ਇਹ ਜ਼ਰੂਰੀ ਅਤੇ ਸੱਚ ਹੈ। ਪਰ, ਬਾਈਬਲ ਦਾ ਜ਼ੋਰ ਕਿਸੇ ਫੈਸਲੇ 'ਤੇ ਨਹੀਂ, ਸਗੋਂ ਚੇਲੇ ਬਣਨ ਤੇ ਹੈ (ਦੇਖੋ ਮੱਤੀ 28:19-20)।

b. ਵਿਸ਼ਵਾਸੀ ਦੀ ਸੁਰੱਖਿਆ ਦੇ ਸਿਧਾਂਤ ਨੂੰ ਅਟੁੱਟ ਤੌਰ ਤੇ ਦ੍ਰਿੜਤਾ ਦੇ ਸਿਧਾਂਤ ਨਾਲ ਜੋੜਿਆ ਜਾਣਾ ਚਾਹੀਦਾ ਹੈ। ਯੂਹੰਨਾ 8:31 ਤੇ ਖਾਸ ਵਿਸ਼ਾ: ਦ੍ਰਿੜ੍ਹ ਰਿਹਣਾ ਨੂੰ ਦੇਖੋ। ਇਹ ਇੱਕ ਵਿਕਲਪ ਨਹੀਂ ਹੈ, ਸਗੋਂ ਇੱਕ ਬਾਈਬਲ ਦੀ ਹਕੀਕਤ ਹੈ ਅਸਲ ਵਿਚ "ਬਣੇ ਰਹਿਣਾ" ਬਾਈਬਲ ਦੀ ਇਕ ਚੇਤਾਵਨੀ ਹੈ (ਦੇਖੋ ਯੂਹੰਨਾ 15:6)!

c. ਮੱਤੀ 10:22; 13:1-9,18-23; ਮਰਕੁਸ 13:13; ਯੂਹੰਨਾ 8:31; 15:1-27; 1 ਕੁਰਿੰਥੀਆਂ 15:2; ਗਲਾਤੀਆਂ 6:1; ਪ੍ਰਕਾਸ਼ 2:2,7,11,17,26; 3:5,12,21; 21:7 ਇਹ ਕੁਝ ਹੋਰ ਵਚਨ ਹਨ ਜੋ ਬਣੇ ਰਹਿਣ ਬਾਰੇ ਦੱਸਦੇ ਹਨ।

ਸ਼ਬਦ ਅਤੇ ਵਾਕਾਂਸ਼ ਅਧਿਐਨ

1 ਯੂਹੰਨਾ 2: 3-6

³ਅਤੇ ਜੇ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਹ ਨੂੰ ਜਾਣਿਆ ਹੈ। ⁴ਉਹ ਜਿਹੜਾ ਆਖਦਾ ਹੈ ਕਿ ਮੈਂ ਉਹ ਨੂੰ ਜਾਣਿਆ ਹੈ ਅਤੇ ਉਹ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਦਾ ਸੇ ਝੂਠਾ ਹੈ ਅਤੇ ਸਚਿਆਈ ਉਹ ਦੇ ਵਿੱਚ ਨਹੀਂ ਹੈ। ⁵ਪਰ ਜੇ ਕੋਈ ਉਹ ਦੇ ਬਚਨ ਦੀ ਪਾਲਨਾ ਕਰਦਾ ਹੋਵੇ ਉਸ ਵਿੱਚ ਪਰਮੇਸੁਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਹਾਂ। ⁶ਉਹ ਜਿਹੜਾ ਆਖਦਾ ਹੈ ਕਿ ਮੈਂ ਉਸ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ।

2:3 "ਇਸ ਤੋਂ ਜਾਣਦੇ ਹਾਂ ਜੋ ਅਸੀਂ ਉਹ ਨੂੰ ਜਾਣਿਆ ਹੈ" ਸ਼ਬਦਿਕ ਤੌਰ ਤੇ ਇਸ ਦਾ ਅਰਥ ਹੈ "ਅਸੀਂ ਜਾਣਦੇ ਹਾਂ ਕਿ ਅਸੀਂ ਉਸ ਨੂੰ ਜਾਣਦੇ ਹਾਂ।" ਇਹ ਇਕ ਵਰਤਮਾਨ ਕਿਰਿਆਸ਼ੀਲ ਸੂਚਕ ਵਾਕ ਹੈ ਜੋ ਕਿ ਪੂਰਨ-ਕਾਲ ਕਿਰਿਆਸ਼ੀਲ ਸੂਚਕ ਵਾਕ ਤੋਂ ਬਾਅਦ ਆਉਂਦਾ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਇਹਨਾਂ ਕਲੀਸੀਆਵਾਂ ਦੇ ਮਸੀਹੀ ਜੋ ਕਿ ਇਕ ਸਦਮੇ ਵਿਚ ਹਨ ਗਿਆਨਵਾਦ ਦੀਆਂ ਝੂਠੀਆਂ ਸਿੱਖਿਆਵਾਂ ਦੇ ਬਾਵਜੂਦ ਵੀ ਆਪਣੀ ਮੁਕਤੀ ਦਾ ਪੂਰਾ ਭਰੋਸਾ ਰੱਖ ਸਕਦੇ ਹਨ।

"ਜਾਣੋ" ਸ਼ਬਦ ਇਸ ਦੇ ਇਬਰਾਨੀ ਭਾਵ ਵਿਚ ਨਿੱਜੀ ਸੰਬੰਧਾਂ ਵਿਚ ਵਰਤਿਆ ਜਾਂਦਾ ਹੈ (ਦੇਖੋ ਉਤਪਤ 4:1; ਯਿਰ 1:5; ਦੇਖੋ ਖਾਸ ਵਿਸ਼ਾ: ਜਾਣਨਾ [Special Topic: Know](#)) ਅਤੇ ਯੂਨਾਨੀ ਭਾਵ ਵਿਚ ਕਿਸੇ ਚੀਜ਼ ਜਾਂ ਕਿਸੇ ਬਾਰੇ ਤੱਥਾਂ ਵਿਚ ਵਰਤਿਆ ਜਾਂਦਾ ਹੈ। ਖੁਸ਼ਖਬਰੀ ਦੇਵੇਂ ਇੱਕ ਵਿਅਕਤੀ ਅਤੇ ਸੱਚਾਈ ਦਾ ਇੱਕ ਢਾਂਚਾ ਹੈ। ਇਸ ਵਾਕ ਵਿਚ ਜ਼ੋਰ ਇਹਨਾਂ ਗੱਲਾਂ ਤੇ ਹੈ

1. ਅਸੀਂ ਪਰਮੇਸੁਰ ਨੂੰ ਜਾਣ ਸਕਦੇ ਹਨ

2. ਅਸੀਂ ਜਾਣ ਸਕਦੇ ਹਾਂ ਕਿ ਉਹ ਸਾਡੇ ਜੀਵਨ ਤੋਂ ਕੀ ਚਾਹੁੰਦਾ ਹੈ

3. ਅਸੀਂ ਜਾਣ ਸਕਦੇ ਹਾਂ ਕਿ ਅਸੀਂ ਜਾਣਦੇ ਹਾਂ! (ਦੇਖੋ 1 ਯੂਹੰਨਾ 5:13)

ਪਰਮੇਸ਼ਰ ਨਾਲ ਸਾਡੇ ਰਿਸ਼ਤੇ ਦਾ ਭਰੋਸਾ ਸਾਡੇ ਕੰਮਾਂ ਅਤੇ ਮਨੋਰਥਾਂ ਦੁਆਰਾ ਜ਼ਾਹਰ ਹੁੰਦਾ ਹੈ (ਦੇਖੋ ਮੱਤੀ 7; ਯਾਕੂਬ, 1 ਪਹਿਲਾ ਪਤਰਸ)। ਇਹ 1 ਯੂਹੰਨਾ ਦਾ ਆਵਰਤੀ ਵਿਸ਼ਾ ਹੈ (ਦੇਖੋ 1 ਯੂਹੰਨਾ 2:3,5; 3:24; 4:13; 5:2,13)।

ਯੂਹੰਨਾ ਦੀਆਂ ਲਿਖਤਾਂ (1 ਯੂਹੰਨਾ ਦੇ ਪੰਜ ਅਧਿਆਇਆਂ ਵਿਚ 27 ਵਾਰ) ਅਕਸਰ ਅਤੇ ਸਮਾਨਾਰਥੀ ਅਰਥਾਂ ਵਿਚ “ਜਾਣੋ” ਸ਼ਬਦ ਲਈ ਦੋ ਯੂਨਾਨੀ ਸ਼ਬਦਾਂ (*ginōskō ਗੀਨੋਸਕੋ* ਅਤੇ *oida ਓਈਦਾ*) ਦਾ ਇਸਤੇਮਾਲ ਕਰਦੀਆਂ ਹਨ। ਕੋਇਨੀ (ਆਮ) ਯੂਨਾਨ ਵਿਚ ਇਹਨਾਂ ਸ਼ਰਤਾਂ ਵਿਚ ਕੋਈ ਸਮਝਦਾਰ ਅਰਥ ਭਾਵ ਨਹੀਂ ਹੈ। ਚੋਣ ਸਟਾਈਲਿਸਟਿਕ ਹੈ। ਇਹ ਵੀ ਦਿਲਚਸਪ ਹੈ ਕਿ ਯੂਹੰਨਾ ਤੀਬਰ ਸ਼ਬਦ *epiginōskō ਐਪੀਗੀਨੋਸਕੋ* ਦੀ ਵਰਤੋਂ ਨਹੀਂ ਕਰਦਾ ਹੈ।

ਯੂਹੰਨਾ ਵਿਸ਼ਵਾਸੀਆਂ ਨੂੰ ਉਤਸਾਹ ਕਰਨ ਲਈ ਅਤੇ ਝੂਠੀ ਸਿਖਿਆ ਦਾ ਵਿਰੋਧ ਕਰਨ ਲਈ ਲਿਖ ਰਿਹਾ ਹੈ। ਨਵੇਂ ਨੇਮ ਵਿਚ “ਜਾਣਨਾ” ਸ਼ਬਦ ਦੀ ਵਰਤੋਂ ਸਾਰੀਆਂ ਕਿਤਾਬਾਂ ਨਾਲੋਂ ਜ਼ਿਆਦਾ ਯੂਹੰਨਾ ਦੀ ਖੁਸ਼ਖਬਰੀ ਅਤੇ 1 ਯੂਹੰਨਾ ਕੀਤੀ ਗਈ ਹੈ। 1 ਯੂਹੰਨਾ ਖੁਸ਼ਖਬਰੀ ਦੇ ਗਿਆਨ ਅਤੇ ਜੀਵਨ ਸੈਲੀ ਦੇ ਅਨੁਕੂਲ ਪਿਆਰ ਅਤੇ ਆਗਿਆਕਾਰੀ ਦੇ ਅਧਾਰ ਤੇ ਇੱਕ ਭਰੋਸੇ ਦੀ ਕਿਤਾਬ ਹੈ (ਯਾਕੂਬ ਦੀ ਪੇਥੀ ਨੂੰ ਦੇਖੋ)।

▣ “ਜੋ” ਇਹ ਇੱਕ ਤੀਜੀ ਸ਼੍ਰੇਣੀ ਦਾ ਸ਼ਰਤੀਆ ਭਾਵ ਹੈ ਜਿਸ ਦਾ ਅਰਥ ਹੈ ਸੰਭਾਵੀ ਕਾਰਵਾਈ।

▣ “ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ” ਸ਼ਰਤ ਵਾਲੀ ਗੱਲ ਤੇ ਧਿਆਨ ਦਿਓ (“ਜੋ” ਅਤੇ ਇੱਕ ਮੌਜੂਦਾ ਕਿਰਿਆਸ਼ੀਲ ਸ਼ਰਤ)। ਨਵੀਂ ਪ੍ਰਤਿਗਿਆ ਪਰਮੇਸ਼ਰ ਵਲੋਂ ਬਿਨਾਂ ਸ਼ਰਤ ਦੇ ਹੈ ਪਰ ਮਨੁੱਖਜਾਤੀ ਦੀ ਤੋਬਾ ਕਰਨ ਵਾਲੀ ਨਿਹਚਾ ਅਤੇ ਆਗਿਆਕਾਰੀ ਹੋਣ ਦੇ ਜਵਾਬ ਪ੍ਰਤੀ ਸ਼ਰਤ ਦੇ ਤੌਰ ਤੇ ਹੈ (ਦੇਖੋ 1 ਯੂਹੰਨਾ 2:3-5; 3:22,24; 5:2,3; ਯੂਹੰਨਾ 8:51-52; 14:15,21,23; 15:10; ਪ੍ਰਕਾਸ਼ 2:26; 3:8,10; 12:17; 14:12)। ਸੱਚੇ ਮਨ ਪਰਿਵਰਤਨ ਦਾ ਇੱਕ ਸਬੂਤ ਉਸ ਚਾਨਣ ਪ੍ਰਤੀ ਆਗਿਆਕਾਰੀ ਹੋਣਾ ਹੈ (ਯਿਸੂ ਅਤੇ ਖੁਸ਼ਖਬਰੀ ਦੋਹਾਂ ਪ੍ਰਤੀ, ਦੇਖੋ ਲੂਕਾ 6:46)। ਪੁਰਾਣੇ ਨੇਮ ਵਿਚ ਵੀ ਆਗਿਆਕਾਰੀ ਹੋਣਾ ਬਲੀਆਂ ਦੇਣ ਦੀਆਂ ਰਸਮ ਨਾਲੋਂ ਵਧੀਆ ਸੀ (ਦੇਖੋ 1 ਸਮੁਏਲ 15:22; ਯਿਰ 7:22-23)। ਆਗਿਆਕਾਰੀ ਬਣਨ ਨਾਲ ਮੁਕਤੀ ਜਾਂ ਸੁਰੱਖਿਆ ਨਹੀਂ ਮਿਲਦੀ, ਪਰ ਇਹ ਮੁਕਤੀ ਦਾ ਇੱਕ ਸਬੂਤ ਹੈ। ਇਹ ਅਧਾਰ ਨਹੀਂ (ਦੇਖੋ ਅਫਸੀਆਂ 2:8-9), ਸਗੋਂ ਫਲ ਹੈ (ਦੇਖੋ ਅਫਸੀਆਂ 2:10)।

2:4 “ਉਹ ਜਿਹੜਾ ਆਖਦਾ ਹੈ” ਇਹ ਯੂਹੰਨਾ ਦੀ ਕਰੜੀ ਨੁਕਤਾਚੀਨੀ ਬਾਹਰੀ ਰੂਪ ਲਈ ਪਾਠ ਸੰਬੰਧੀ ਅੰਕ ਹੈ।

▣ “ਮੈਂ ਉਹ ਨੂੰ ਜਾਣਿਆ ਹੈ” ਇਹ ਝੂਠੇ ਸਿਖਿਅਕਾਂ ਦੇ ਕਈ ਦਾਅਵਿਆਂ ਵਿਚੋਂ ਇੱਕ ਹੈ (ਦੇਖੋ 1 ਯੂਹੰਨਾ 1:6,8,10; 2:4,6,9)। ਮਲਾਕੀ, ਰੋਮੀਆਂ ਅਤੇ ਯਾਕੂਬ ਵਾਂਗ ਇਹ ਇੱਕ ਕਰੜੀ ਨੁਕਤਾਚੀਨੀ ਹੈ (“ਉਹ ਜਿਹੜਾ ਆਖਦਾ ਹੈ...”)। ਝੂਠੇ ਸਿਖਿਅਕ ਪਰਮੇਸ਼ਰ ਨੂੰ ਜਾਣਨ ਦਾ ਦਾਅਵਾ (ਪੂਰਨ ਕਾਲ ਵਾਲਾ ਵਾਕ) ਕਰ ਰਹੇ ਸਨ, ਪਰ ਪਵਿੱਤਰ ਜੀਵਨ ਤੋਂ ਮੁਕਤੀ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਧਰਮੀ ਠਹਿਰਾਏ ਜਾਣ ਨੂੰ ਪਵਿੱਤਰੀਕਰਨ ਤੋਂ ਵੱਖ ਕਰ ਰਹੇ ਸਨ। ਉਹਨਾਂ ਨੇ ਪਰਮੇਸ਼ਰ ਦੇ ਉੱਤਮ ਗਿਆਨ ਦਾ ਦਾਅਵਾ ਕੀਤਾ (ਭਾਵ, ਯਿਸੂ ਦੁਆਰਾ ਗੁਪਤ ਜੁਬਾਨੀ ਸਿੱਖਿਆਵਾਂ), ਪਰ ਉਹਨਾਂ ਦੀ ਜੀਵਨ ਸੈਲੀ ਨੇ ਉਹਨਾਂ ਦੇ ਅਸਲ ਮਨੋਰਥਾਂ ਨੂੰ ਪ੍ਰਗਟ ਕੀਤਾ।

▣ “ਅਤੇ ਉਹ ਦੇ ਹੁਕਮਾਂ ਦੀ ਪਾਲਨਾ ਨਹੀਂ ਕਰਦਾ” ਇਹ ਇੱਕ ਵਰਤਮਾਨ ਕਾਲ ਦਾ ਕਿਰਿਆਸ਼ੀਲ ਕ੍ਰਿਦੰਤ ਹੈ ਜੋ ਆਦਤਪੂਰਣ ਜੀਵਨ ਸੈਲੀ ਦੇ ਕੰਮ ਦੀ ਗੱਲ ਕਰਦਾ ਹੈ। ਸਾਡਾ ਜੀਵਨ ਸਾਡੀ ਆਤਮਿਕ ਨਿਰਧਾਰਨ ਨੂੰ ਦਰਸਾਉਂਦਾ ਹੈ (ਦੇਖੋ ਮੱਤੀ 7; 1 ਯੂਹੰਨਾ 3:6,9)। 1 ਯੂਹੰਨਾ 2:4 ਸੱਚਾਈ ਨੂੰ ਨਕਾਰਾਤਮਕ ਰੂਪ ਵਿਚ ਪ੍ਰਗਟ ਕਰਦਾ ਹੈ, ਜਦੋਂ ਕਿ 2:5 ਉਸੇ ਸੱਚਾਈ ਨੂੰ ਸਕਾਰਾਤਮਕ ਤੌਰ ਤੇ ਪ੍ਰਗਟ ਕਰਦਾ ਹੈ।

▣ “ਜੋ ਝੂਠਾ ਹੈ” ਸਵੈ-ਇੱਛਾ ਨਾਲ ਧੋਖਾ ਖਾਣ ਨਾਲੋਂ ਮਾੜਾ ਹੋਰ ਕੁਝ ਨਹੀਂ ਹੈ! ਸੱਚੇ ਮਨ ਪਰਿਵਰਤਨ ਦਾ ਸਬੂਤ ਆਗਿਆਕਾਰੀ ਹੋਣਾ ਹੈ। ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਦੁਆਰਾ ਜਾਣੋਗੇ (ਦੇਖੋ ਮੱਤੀ 7:15-23; ਲੂਕਾ 6:43-45; 1 ਯੂਹੰਨਾ 3:6,9)।

ਯੂਹੰਨਾ ਕਈ ਧਾਰਮਿਕ ਲੋਕਾਂ ਨੂੰ (ਸਿਖਿਅਕਾਂ, ਪ੍ਰਚਾਰਕਾਂ) ਨੂੰ ਝੂਠਾ ਕਹਿੰਦਾ ਹੈ (ਦੇਖੋ 1 ਯੂਹੰਨਾ 1:6; 2:4,22; 4:20)। ਉਹ ਧਰਮ ਦਾ ਕੰਮ ਕਰਨ ਵਾਲੇ ਹਨ ਪਰ ਪਰਮੇਸ਼ਰ ਸਾਹਮਣੇ ਸਹੀ (ਧਰਮੀ) ਨਹੀਂ ਹਨ!

2:5 “ਪਰ ਜੇ ਕੋਈ ਉਹ ਦੇ ਵਚਨ ਦੀ ਪਾਲਨਾ ਕਰਦਾ ਹੋਵੇ” ਇਹ ਇਕ ਵਰਤਮਾਨ ਕਾਲ ਦਾ ਕਿਰਿਆਸ਼ੀਲ ਸ਼ਰਤ ਵਾਕ ਹੈ ਜੋ ਆਦਤਪੂਰਣ ਜੀਵਨ ਸ਼ੈਲੀ ਦੇ ਕੰਮ ਦੀ ਗੱਲ ਕਰਦਾ ਹੈ। “ਯੂਨਾਨੀ ਸ਼ਰਤ ਨਾਲ ਇੱਕ ਸੰਬੰਧਸੂਚਕ ਪੜਨਾਂਵ, ‘an ਐਨ’ ਜਾਂ ‘ਈਐਨ’ ਅਤੇ ਨਿਮਨ-ਲਿਖਤ ਕਿਰਿਆ ਜੋ 1 ਯੂਹੰਨਾ 3:17,22; 4:15; 5:15; 3 ਯੂਹੰਨਾ 5 ਵਿਚ ਦਿਖਾਈ ਦਿੰਦੀ ਹੈ”: ਉਸ ਦੇ ਬਾਰੇ UBS ਦੀ *A Handbook on The Letters of John* (Haas, Jonge, ਅਤੇ Swellengrebel) ਦੇ ਲੇਖਕ ਇਸ ਯੂਨਾਨੀ ਉਸਾਰੀ ਬਾਰੇ ਇਕ ਦਿਲਚਸਪ ਟਿੱਪਣੀ ਪੇਸ਼ ਕਰਦੇ ਹਨ। ਇਹ ਆਮ ਤੌਰ ਤੇ ਹੋਣ ਵਾਲੀਆਂ ਸਥਿਤੀਆਂ ਨੂੰ ਪ੍ਰਗਟ ਕਰਦਾ ਹੈ” (ਪੰਨਾ 40)। ਨੇਮ ਵਾਲੇ ਵਿਸ਼ਵਾਸ ਦਾ ਆਗਿਆਕਾਰੀ ਹੋਣਾ ਇਕ ਮਹੱਤਵਪੂਰਣ ਪਹਿਲੂ ਹੈ। 1 ਯੂਹੰਨਾ ਅਤੇ ਯਾਕੂਬ ਦੇ ਪੇਥੀਆਂ ਦਾ ਇਹ ਪ੍ਰਮੁੱਖ ਸੰਦੇਸ਼ ਹੈ। ਕੋਈ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਉਹ ਪਰਮੇਸ਼ਰ ਨੂੰ ਜਾਣਦਾ ਹੈ ਅਤੇ ਫਿਰ ਵੀ ਜੀਉਂਦੇ ਵਚਨ ਬਚਨ ਅਤੇ ਲਿਖੇ ਹੋਏ ਵਚਨ ਨੂੰ ਪਾਪ ਦੀ ਜੀਵਨ ਸ਼ੈਲੀ ਦੁਆਰਾ ਰੱਦ ਕਰਦਾ ਹੈ (ਦੇਖੋ 1 ਯੂਹੰਨਾ 3:6,9)!

▣ “ਉਸ ਵਿੱਚ ਪਰਮੇਸ਼ਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ” ਇਹ ਇਕ ਵਰਤਮਾਨ ਕਰਮਣੀਵਾਚ ਨਿਸ਼ਚੇਵਾਚਕ ਹੈ ਜੋ ਪੂਰੇ ਹੋਏ ਕੰਮ ਬਾਰੇ ਬੋਲਦਾ ਹੈ (ਦੇਖੋ 1 ਯੂਹੰਨਾ 4:12,17,18)। ਇਹ ਅਨਿਸ਼ਚਿਤ ਹੈ ਕਿ ਕੀ ਇਹ ਵਿਆਕਰਣ ਦੇ ਤੌਰ ਤੇ ਬੋਲ ਰਿਹਾ ਹੈ, ਜਾਂ ਕੀ ਸੰਬੰਧਸੂਚਕ ਹੋਠ ਲਿਖੀਆਂ ਗੱਲਾਂ ਬਾਰੇ ਬੋਲ ਰਿਹਾ ਹੈ

1. ਸਾਡੇ ਲਈ ਪਰਮੇਸ਼ਰ ਦਾ ਪਿਆਰ (ਦੇਖੋ 1 ਯੂਹੰਨਾ 4:12)
2. ਪਰਮੇਸ਼ਰ ਲਈ ਸਾਡਾ ਪਿਆਰ (ਦੇਖੋ 1 ਯੂਹੰਨਾ 5:3)
3. ਆਮ ਵਿਸ਼ਵਾਸੀਆਂ ਦੇ ਦਿਲਾਂ ਵਿਚ ਪਰਮੇਸ਼ਰ ਦਾ ਪਿਆਰ

“ਸੰਪੂਰਨ” (ਟੇਲੋਸ *telos*, ਦੇਖੋ 1 ਯੂਹੰਨਾ 4:12,17,18) ਸ਼ਬਦ ਦਾ ਅਰਥ ਹੈ ਪੱਕਾ, ਪੂਰਨ, ਜਾਂ ਕਿਸੇ ਕੰਮ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ (ਦੇਖੋ ਅਫਸੀਆਂ 4:12), ਪਾਪ ਤੋਂ ਬਿਨਾਂ ਨਹੀਂ (ਦੇਖੋ 1 ਯੂਹੰਨਾ 1:8,10)।

▣ “ਇਸ ਤੋਂ ਅਸੀਂ ਜਾਣਦੇ ਹਾਂ ਜੇ ਅਸੀਂ ਉਹ ਦੇ ਵਿੱਚ ਹਾਂ” ਇੱਥੇ ਇੱਕ ਵਾਰ ਫਿਰ ਵਿਸ਼ਵਾਸੀਆਂ ਦਾ ਪਰਮੇਸ਼ਰ ਨਾਲ ਉਹਨਾਂ ਦੇ ਰਿਸ਼ਤੇ ਉੱਤੇ ਵਿਸ਼ਵਾਸ ਕਰਨ ਦੀ ਯੋਗਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਸਾਡਾ ਉਹਨਾਂ ਵਿਚ ਹੋਣਾ (“ਬਣੇ ਰਹਿਣਾ,” ਦੇਖੋ 1 ਯੂਹੰਨਾ 2:6) ਦਾ ਸੰਕਲਪ ਯੂਹੰਨਾ ਦੀਆਂ ਲਿਖਤਾਂ ਦਾ ਇੱਕ ਆਵਰਤੀ ਵਿਸ਼ਾ ਹੈ (ਦੇਖੋ ਯੂਹੰਨਾ 14:20,23; 15:4-10; 17:21,23,26; 1 ਯੂਹੰਨਾ 2:24-28; 3:6,24; 4:13,16)।

2:6 “ਬਣਿਆ ਰਹਿੰਦਾ ਹੈ” ਨਵਾਂ ਨੇਮ ਇਹ ਵੀ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਪਿਤਾ ਅਤੇ ਪੁੱਤਰ ਦੋਵੇਂ ਸਾਡੇ ਵਿਚ ਬਣੇ ਰਹਿੰਦੇ ਹਨ (ਦੇਖੋ ਯੂਹੰਨਾ 14:23 ਅਤੇ 17:21)। ਧਿਆਨ ਦਿਓ ਕਿ ਇਕ ਅਜਿਹੀ ਧਾਰਾ ਵਿਚ ਜੋ ਭਰੋਸੇ ਤੇ ਜ਼ੋਰ ਦਿੰਦਾ ਹੈ, ਉਥੇ “ਚਾਹੀਦਾ ਹੈ” ਦੀ ਲੋੜ ਅਤੇ ਸੰਕੇਤ ਚੇਤਾਵਨੀ ਵੀ ਹੈ (ਦੇਖੋ 1 ਯੂਹੰਨਾ 2:6, ਪੂਰਨ-ਕਾਲ ਅਕਾਲਕ ਕਿਰਿਆ, “ਉਸ ਵਿਚ ਬਣੇ ਰਹਿਣਾ”)। ਖੁਸ਼ਖਬਰੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨਾਲ ਇਕ ਸ਼ਰਤੀਆ ਨੇਮ ਹੈ!

▣ “ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ ਸੀ ਉਹ ਆਪ ਵੀ ਚੱਲੇ” ਇਹ ਜੀਵਨ ਸ਼ੈਲੀ ਵਿਸ਼ਵਾਸ ਵਜੋਂ “ਸੱਚੀ ਆਸਥਾ” ਤੇ ਇਕ ਹੋਰ ਜ਼ੋਰ ਹੈ। (ਦੇਖੋ ਯਾਕੂਬ 2:14-26)। ਵਿਸ਼ਵਾਸ ਸਿਰਫ ਇਕ ਫੈਸਲਾ ਨਹੀਂ, ਸਗੋਂ ਯਿਸੂ ਨਾਲ ਚੱਲ ਰਿਹਾ ਨਿੱਜੀ ਰਿਸ਼ਤਾ ਹੈ ਜੋ ਕੁਦਰਤੀ ਤੌਰ 'ਤੇ ਰੋਜ਼ਾਨਾ ਮਸੀਹ ਵਰਗੇ ਜੀਵਨ ਉਤਪਨ ਕਰਦਾ ਹੈ। ਅਨੰਤ ਜੀਵਨ ਦੇ ਦੇਖਣ ਯੋਗ ਗੁਣ ਹਨ! ਇਹ 1 ਯੂਹੰਨਾ 1:7 ਦੇ ਸਮਾਨ ਹੈ। ਮਸੀਹੀ ਹੋਣ ਦਾ ਟੀਚਾ ਮਰ ਜਾਣ ਪਿਛੋਂ ਸਿਰਫ ਸਵਰਗ ਜਾਣਾ ਨਹੀਂ ਹੈ, ਪਰ ਹੁਣ ਦੇ ਜੀਵਨ ਵਿਚ ਮਸੀਹ ਵਰਗੇ ਬਣਨਾ ਹੈ (ਦੇਖੋ ਰੋਮੀ 8:29-30; 2 ਕੁਰਿੰਥੀਆਂ 3:18; ਗਲਾਤੀਆ 4:19; ਅਫਸੀਆਂ 1:4; 1 ਥਿੱਸਲੂ 3:13; 4:3; 1 ਪਤਰਸ 1:15)! ਸਾਨੂੰ ਸੇਵਾ ਕਰਨ ਲਈ ਬਚਾਇਆ ਗਿਆ ਹੈ। ਸਾਨੂੰ ਮਿਸ਼ਨ ਉੱਤੇ ਭੇਜਿਆ ਗਿਆ ਹੈ ਜਿਵੇਂ ਯਿਸੂ ਨੂੰ ਭੇਜਿਆ ਗਿਆ ਸੀ। ਜਿਵੇਂ ਯਿਸੂ ਨੇ ਦੂਸਰਿਆਂ ਲਈ ਆਪਣੀ ਜਾਨ ਦੇ ਦਿੱਤੀ, ਉਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਦੂਜਿਆਂ ਦੇ ਦਾਸ ਬਣਨਾ ਹੈ (ਦੇਖੋ 1 ਯੂਹੰਨਾ 3:16)।

“ਉਹ” ਸ਼ਾਬਦਿਕ ਤੌਰ ਤੇ “ਉਹ,” ਇਹ ਇੱਕ ਆਮ ਮੁਹਾਵਰਾ ਹੈ ਜੋ “ਯਿਸੂ” ਲਈ ਯੂਹੰਨਾ ਦੀਆਂ ਲਿਖਤਾਂ ਵਿੱਚ ਵਰਤਿਆ ਗਿਆ ਹੈ (ਦੇਖੋ John 2:21; 19:35; 1 ਯੂਹੰਨਾ 2:6; 3:3,5,7,16; 4:17)। ਅਕਸਰ ਇਸ ਨੂੰ ਅਪਮਾਨਜਨਕ ਢੰਗ ਨਾਲ ਵਰਤਿਆ ਜਾਂਦਾ ਹੈ (ਦੇਖੋ ਯੂਹੰਨਾ 7:11; 9:12,28; 19:21)।

ਜੇਕਰ “ਉਹ” ਯਿਸੂ ਨੂੰ ਦਰਸਾਉਂਦਾ ਹੈ, ਤਾਂ ਫਿਰ 1 ਯੂਹੰਨਾ 2: 6a ਦਾ “ਉਸ ਵਿੱਚ” ਕਿਸ ਨੂੰ ਦਰਸਾਉਂਦਾ ਹੈ? ਯੂਹੰਨ ਨੇ ਅਕਸਰ ਇਕ ਉਦੇਸ਼ਪੂਰਨ ਅਸਪਸ਼ਟਤਾ ਦੀ ਵਰਤੋਂ ਕੀਤੀ। ਇਹ ਪਿਤਾ ਨੂੰ ਦਰਸਾਉਂਦਾ ਹੈ (ਦੇਖੋ ਯੂਹੰਨਾ 15:1-2,9-10) ਜਾਂ ਪੁੱਤਰ ਨੂੰ ਦਰਸਾਉਂਦਾ (ਦੇਖੋ ਯੂਹੰਨਾ 15:4-6) ਹੈ। ਇਹੀ ਅਸਪਸ਼ਟਤਾ 1 ਯੂਹੰਨਾ 2:20 ਦੇ “ਪਵਿੱਤਰ ਪੁਰਖ” ਵਿੱਚ ਦਰਸਾਈ ਜਾ ਸਕਦੀ ਹੈ।

1 ਯੂਹੰਨਾ 2: 7-11

⁷ਹੇ ਪਿਆਰਿਓ, ਮੈਂ ਕੋਈ ਨਵਾਂ ਹੁਕਮ ਤੁਹਾਨੂੰ ਨਹੀਂ ਲਿਖਦਾ ਸਗੋਂ ਪੁਰਾਣਾ ਹੁਕਮ ਜਿਹੜਾ ਤੁਹਾਨੂੰ ਸ਼ੁਰੂ ਤੋਂ ਮਿਲਿਆ ਸੀ। ਪੁਰਾਣਾ ਹੁਕਮ ਉਹੀ ਬਚਨ ਹੈ ਜਿਹੜਾ ਤੁਸੀਂ ਸੁਣਿਆ। ⁸ਫੇਰ ਇੱਕ ਨਵਾਂ ਹੁਕਮ ਤੁਹਾਨੂੰ ਲਿਖਦਾ ਹਾਂ ਅਤੇ ਇਹ ਗੱਲ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਸੱਚ ਹੈ ਕਿਉਂ ਜੋ ਹਨ੍ਹੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ ਹੈ। ⁹ਉਹ ਜਿਹੜਾ ਆਖਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਉਹ ਹੁਣ ਤੱਕ ਹਨ੍ਹੇਰੇ ਵਿੱਚ ਹੀ ਹੈ। ¹⁰ਉਹ ਜਿਹੜਾ ਆਪਣੇ ਭਰਾ ਨਾਲ ਪਿਆਰ ਰੱਖਦਾ ਹੈ ਉਹ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੇਕਰ ਦਾ ਕਾਰਨ ਨਹੀਂ। ¹¹ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਹਨ੍ਹੇਰੇ ਵਿੱਚ ਹੈ ਅਤੇ ਹਨ੍ਹੇਰੇ ਵਿੱਚ ਚਲਦਾ ਹੈ ਅਤੇ ਨਹੀਂ ਜਾਣਦਾ ਕਿ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ ਇਸ ਲਈ ਜੇ ਹਨ੍ਹੇਰੇ ਨੇ ਉਸ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਹੈ।

2:7 “ਹੇ ਪਿਆਰਿਓ” ਯੂਹੰਨਾ ਅਕਸਰ ਆਪਣੇ ਪਾਠਕਾਂ ਨੂੰ ਇਹਨਾਂ ਪਿਆਰ ਭਰੇ ਸ਼ਬਦਾਂ ਦੁਆਰਾ ਬੁਲਾਉਂਦਾ ਹੈ (ਦੇਖੋ 1 ਯੂਹੰਨਾ 2:1)। ਇਹ ਸ਼ਬਦ ਪਿਤਾ ਦੁਆਰਾ ਯਿਸੂ ਲਈ ਉਹਨਾਂ ਦੇ ਬਪਤਿਸਮੇ ਸਮੇਂ (ਦੇਖੋ ਮੱਤੀ 3:17) ਅਤੇ ਉਹਨਾਂ ਦੇ ਰੂਪਾਂਤਰਨ ਸਮੇਂ (ਦੇਖੋ ਮੱਤੀ 17:5) ਵਰਤਿਆ ਗਿਆ ਸੀ। ਇਹ ਬਚਾਏ ਗਏ ਲੋਕਾਂ ਲਈ ਯੂਹੰਨਾ ਦੀਆਂ ਪੱਤਰੀਆਂ ਵਿੱਚ ਇੱਕ ਆਮ ਅਹੁਦਾ ਹੈ (ਦੇਖੋ 1 ਯੂਹੰਨਾ 3:2,21; 4:1,7,11; ਅਤੇ 3 ਯੂਹੰਨਾ 1,2,5,11)।

ਟੈਕਸਟਸ ਰੀਸੈਪਟਸ ਵਿੱਚ “ਭਰਾ” ਵਰਤਿਆ ਗਿਆ ਹੈ (MSS K, L, NKJV), ਪਰ 1 ਯੂਹੰਨਾ ਇਸ ਨੂੰ 1 ਯੂਹੰਨਾ 3:13 ਵਿੱਚ ਇਕ ਸੰਬੋਧਨ ਪਦ ਵਜੋਂ ਵਰਤਦਾ ਹੈ। “ਪਿਆਰਿਓ” ਨੂੰ ਯੂਨੀਕਲ ਯੂਨਾਨੀ ਹੱਥ-ਲਿਖਤਾਂ ਦਾ ਸਹਿਯੋਗ ਮਿਲਿਆ ਹੈ (κ, A, B, C, P, ਅਤੇ ਵਲਗੇਟ, ਪੇਸ਼ੀਟਾ, ਕੋਪਟਿਕ ਅਤੇ ਅਮਰੀਕੀ ਅਨੁਵਾਦ (ਦੇਖੋ Bruce Metzger, *A Textual Commentary On the Greek New Testament*, ਪੰਨਾ 708)।

▣ “ਮੈਂ ਕੋਈ ਨਵਾਂ ਹੁਕਮ ਤੁਹਾਨੂੰ ਨਹੀਂ ਲਿਖਦਾ ਸਗੋਂ ਪੁਰਾਣਾ ਹੁਕਮ ਜਿਹੜਾ ਤੁਹਾਨੂੰ ਸ਼ੁਰੂ ਤੋਂ ਮਿਲਿਆ ਸੀ” ਇਹ ਯੂਹੰਨਾ ਦੀਆਂ ਲਿੱਖਤਾਂ ਦਾ ਗੁਣ ਹੈ (ਦੇਖੋ ਯੂਹੰਨਾ 13:34; 15:12,17)। ਹੁਕਮ ਸਮੇਂ ਦੇ ਮਾਮਲੇ ਨਾਲ ਨਵਾਂ ਨਹੀਂ ਸੀ, ਪਰ ਗੁਣ ਦੇ ਮਾਮਲੇ ਵਿੱਚ ਨਵਾਂ ਸੀ। ਵਿਸ਼ਵਾਸੀਆਂ ਨੂੰ ਇੱਕ ਦੂਜੇ ਨਾਲ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਵੇਂ ਯਿਸੂ ਨੇ ਉਹਨਾਂ ਨਾਲ ਪਿਆਰ ਕੀਤਾ ਹੈ (ਦੇਖੋ ਯੂਹੰਨਾ 13:34)।

“ਪੁਰਾਣੇ ਹੁਕਮ” ਨੂੰ ਦੋ ਭਾਵਨਾਵਾਂ ਵਿੱਚ ਸਮਝਿਆ ਜਾ ਸਕਦਾ ਹੈ।

1. ਮੂਸਾ ਦੀ ਵਿਵਸਥਾ (ਭਾਵ, ਲੇਵੀਆਂ 19:18)
2. ਯਿਸੂ ਦੀਆਂ ਸਿੱਖਿਆਵਾਂ ਜੋ ਯੂਹੰਨਾ ਦੀ ਖੁਸ਼ਖਬਰੀ ਵਿੱਚ ਦਰਜ ਹਨ (ਭਾਵ, ਯੂਹੰਨਾ 13:34; 15:12,17)

▣ “ਪੁਰਾਣਾ ਹੁਕਮ” 1 ਯੂਹੰਨਾ 2: 3 ਵਿੱਚ “ਹੁਕਮ” ਸ਼ਬਦ ਬਹੁਵਚਨ ਹੈ, ਪਰ ਇਸ ਸਥਾਨ ਤੇ ਇਹ ਸ਼ਬਦ ਇਕਵਚਨ ਹੈ। ਇਸ ਦਾ ਭਾਵ ਇਹ ਲੱਗਦਾ ਹੈ ਕਿ ਪਿਆਰ ਬਾਕੀ ਸਾਰੇ ਹੁਕਮਾਂ ਨੂੰ ਪੂਰਾ ਕਰਦਾ ਹੈ (ਦੇਖੋ ਗਲਾਤੀਆਂ 5:22; 1 ਕੁਰਿੰਥੀਆਂ 13:13)। ਪਿਆਰ ਖੁਸ਼ਖਬਰੀ ਦਾ ਹੁਕਮ ਹੈ!

▣ “ਜਿਹੜਾ ਤੁਹਾਨੂੰ ਸ਼ੁਰੂ ਤੋਂ ਮਿਲਿਆ ਸੀ” ਇਹ ਇਕ ਅਪੂਰਨ ਕਿਰਿਆਸ਼ੀਲ ਨਿਸ਼ਚੇਵਾਚਕ ਵਾਕ ਹੈ ਜੋ ਖੁਸ਼ਖਬਰੀ ਦੇ ਸੰਦੇਸ਼ ਨਾਲ ਸੁਣਨ ਵਾਲੇ ਦਾ ਸਾਹਮਣਾ ਹੋਣ ਦਾ ਸੰਕੇਤ ਦਿੰਦਾ ਹੈ (ਦੇਖੋ 1 ਯੂਹੰਨਾ 2:24; 1:1; 3:11; 2 ਯੂਹੰਨਾ 5-6)।

▣ “ਜਿਹੜਾ ਤੁਸੀਂ ਸੁਣਿਆ” ਟੈਕਸਟਸ ਰੀਸੈਪਟਸ “ਸ਼ੁਰੂ ਤੋਂ” ਵਾਕ ਨੂੰ ਜੋੜਦਾ ਹੈ (ਆਇਤ ਦੇ ਪਹਿਲੇ ਹਿੱਸੇ ਵਿੱਚ ਵਰਤਿਆ ਗਿਆ)।

2:8 “ਜੇ ਤੁਹਾਡੇ ਵਿੱਚ ਸੱਚ ਹੈ” 1 ਯੂਹੰਨਾ 2:7 ਵਿੱਚ ਇਹੋ ਇਸਤਰੀ ਲਿੰਗ ਪੜਨਾਵ, ਜੋ ਕਿ “ਹੁਕਮ” ਸ਼ਬਦ ਨਾਲ ਮੇਲ ਖਾਂਦਾ ਹੈ, ਬਦਲ ਕੇ ਨਪੁੰਸਕ ਲਿੰਗ ਹੋ ਜਾਂਦਾ ਹੈ ਅਤੇ ਸੰਪੂਰਨ ਖੁਸ਼ਖਬਰੀ ਵੱਲ ਸੰਕੇਤ ਕਰਦਾ ਹੈ। ਪੜਨਾਵ ਵਿੱਚ ਇਸੇ ਤਰਾਂ ਦੀ ਤਬਦੀਲੀ ਅਫਸੀਆਂ 2:8-9 ਵਿੱਚ ਵੀ ਪਾਈ ਜਾਂਦੀ ਹੈ।

▣ “ਹਨੇਰਾ ਹਟਦਾ ਜਾਂਦਾ ਹੈ” (A. T. Robertson's *Word Pictures in the New Testament*, p. 212 ਦੇ ਅਨੁਸਾਰ) ਇਹ ਇਕ ਵਰਤਮਾਨ ਮਧਵਰਤੀ ਨਿਸ਼ਚੇਵਾਚਕ ਹੈ। ਉਹਨਾਂ ਲਈ ਜੋ ਮਸੀਹ ਵਿੱਚ ਪਰਮੇਸ਼ਰ ਨੂੰ ਜਾਣਦੇ ਹਨ, ਨਵਾਂ ਯੁੱਗ ਆਰੰਭ ਹੋ ਗਿਆ ਹੈ ਅਤੇ ਉਹਨਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਆਰੰਭ ਹੁੰਦਾ ਜਾ ਰਿਹਾ ਹੈ (ਭਾਵ, ਮਹਿਸੂਸ ਕੀਤਾ ਆਖਰੀ ਸਮਾਂ realized eschatology)।

▣ “ਸੱਚਾ ਚਾਨਣ ਹੁਣ ਚਮਕਣ ਲੱਗ ਪਿਆ ਹੈ” ਯਿਸੂ ਸੰਸਾਰ ਦਾ ਚਾਨਣ ਹੈ (ਦੇਖੋ ਯੂਹੰਨਾ 1: 4-5,9; 8:12), ਜੋ ਕਿ ਸੱਚਾਈ, ਪ੍ਰਕਾਸ਼, ਅਤੇ ਨੈਤਿਕ ਸੁੱਧਤਾ ਲਈ ਬਾਈਬਲ ਦਾ ਅਲੰਕਾਰ ਹੈ। 1 ਯੂਹੰਨਾ 1:5 ਅਤੇ 1:7 ਤੇ ਨੋਟ ਦੇਖੋ। ਨਵਾਂ ਯੁੱਗ ਆਰੰਭ ਹੋ ਗਿਆ ਹੈ!

2:9 “ਆਪਣੇ ਭਰਾ ਨਾਲ ਵੈਰ ਰੱਖਦਾ ਹੈ” ਇਹ ਇੱਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ ਜੋ ਕਿ ਇਕ ਸਥਾਪਤ ਚੱਲ ਰਹੇ ਰਵੱਈਏ ਦੀ ਗੱਲ ਕਰਦਾ ਹੈ। ਵੈਰ ਹਨੇਰੇ ਦਾ ਇਕ ਸਬੂਤ ਹੈ (ਦੇਖੋ ਮੱਤੀ 5:21-26)।

2:10 “ਉਹ ਜਿਹੜਾ ਆਪਣੇ ਭਰਾ ਨਾਲ ਪਿਆਰ ਰੱਖਦਾ ਹੈ ਉਹ ਚਾਨਣ ਵਿੱਚ ਰਹਿੰਦਾ ਹੈ” ਵਰਤਮਾਨ ਕਾਲ ਦੇ ਸ਼ਾਬਦਿਕ ਪੜਚੋਲ ਇਸ ਪ੍ਰਸੰਗ ਤੇ ਹਾਵੀ ਹੁੰਦੇ ਹਨ। ਪਿਆਰ ਵਿਸ਼ਵਾਸੀ ਦੀ ਮੁਕਤੀ ਅਤੇ ਨਿੱਜੀ ਸੰਬੰਧ ਅਤੇ ਸੱਚਾਈ ਅਤੇ ਚਾਨਣ ਦੇ ਗਿਆਨ ਦਾ ਸਬੂਤ ਹੈ। ਇਹ ਨਵਾਂ ਹੁਕਮ ਹੈ, ਪਰ ਫਿਰ ਵੀ ਪੁਰਾਣਾ ਹੁਕਮ ਹੈ (ਦੇਖੋ 1 ਯੂਹੰਨਾ 3:11,23; 4:7,11,21)।

[ਖਾਸ ਵਿਸ਼ਾ: ਯੂਹੰਨਾ ਦੀਆਂ ਲਿਖਤਾਂ ਵਿੱਚ “ਬਣੇ ਰਹਿਣਾ” SPECIAL TOPIC: "Abiding" in John's Writings](#)

ਖਾਸ ਵਿਸ਼ਾ: “ਬਣੇ ਰਹਿਣਾ” ਯੂਹੰਨਾ ਦੀਆਂ ਲਿਖਤਾਂ ਵਿੱਚ

ਯੂਹੰਨਾ ਦੀ ਇੰਜੀਲ ਵਿੱਚ ਪਿਤਾ ਪਰਮੇਸ਼ਰ ਅਤੇ ਯਿਸੂ ਪੁੱਤਰ ਵਿਚਕਾਰ ਖਾਸ ਸੰਬੰਧ ਬਾਰੇ ਦੱਸਿਆ ਗਿਆ ਹੈ। ਇਹ ਯਿਸੂ ਦੀ ਅਧੀਨਗੀ ਅਤੇ ਬਰਾਬਰੀ ਦੇ ਅਧਾਰ ਤੇ ਇਕ ਆਪਸੀ ਨੇੜਤਾ ਹੈ। ਸਾਰੀ ਇੰਜੀਲ ਵਿੱਚ ਯਿਸੂ ਉਹੀ ਬੋਲਦਾ ਹੈ ਜੋ ਉਹ ਪਿਤਾ ਨੂੰ ਕਹਿੰਦੇ ਹੋਏ ਸੁਣਦਾ ਹੈ, ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਦੇ ਦੇਖਦਾ ਹੈ। ਯਿਸੂ ਆਪਣੇ ਆਪ ਨਹੀਂ, ਬਲਕਿ ਪਿਤਾ ਦੀ ਇੱਛਾ ਅਨੁਸਾਰ ਕੰਮ ਕਰਦਾ ਹੈ (ਯੂਹੰਨਾ 5:19, 30; 8:28; 12:49; 14:10, 24)।

ਇਹ ਗੂੜ੍ਹੀ ਸੰਗਤ ਅਤੇ ਸੇਵਕਪਣ, ਯਿਸੂ ਅਤੇ ਉਸਦੇ ਪੈਰੋਕਾਰਾਂ ਦੇ ਵਿਚਕਾਰ ਸੰਬੰਧ ਲਈ ਇਕ ਨਮੂਨਾ ਤੈਅ ਕਰਦੇ ਹਨ। ਇਹ ਸੰਗਤੀ ਵਿਅਕਤੀ ਨਹੀਂ ਸੀ, ਪਰ ਨੈਤਿਕ, ਨੈਤਿਕ ਜੀਵਨਸ਼ੈਲੀ ਦੀ ਨਕਲ ਸੀ (ਯੂਹੰਨਾ 13:15; 1 ਪਤਰਸ 2:21)। ਸੰਗਤੀ ਸੀ:

1. ਗਿਆਨਵਾਨ (ਖੁਸ਼-ਖਬਰੀ ਨੂੰ ਪਰਮੇਸ਼ਰ ਦੇ ਵਚਨ ਵਾਂਗ ਦੇਖਣਾ)
2. ਸੰਬੰਧਾਤਮਕ (ਯਿਸੂ ਪਰਮੇਸ਼ਰ ਦਾ ਵਾਅਦਾ ਕੀਤਾ ਹੋਇਆ ਮਸੀਹਾ ਸੀ ਜਿਸ ਤੇ ਭਰੋਸਾ ਕੀਤਾ ਜਾਵੇ ਅਤੇ ਸਹਾਰਾ ਲਿਆ ਜਾਵੇ)
3. ਨੈਤਿਕ (ਉਸਦਾ ਚਰਿੱਤਰ ਪਰਮੇਸ਼ਰ ਦੇ ਵਿਸ਼ਵਾਸੀਆਂ ਵਿੱਚ ਦੁਬਾਰਾ ਪੈਦਾ ਹੋਇਆ)

ਯਿਸੂ ਆਦਰਸ਼ ਆਦਮੀ, ਸੱਚਾ ਇਸਰਾਇਲੀ, ਅਤੇ ਮਨੁੱਖਤਾ ਦਾ ਮਿਆਰ ਹੈ। ਯਿਸੂ ਉਹ ਦੱਸਦਾ ਹੈ ਜੋ ਆਦਮ ਕੋਲ ਚਾਹੀਦਾ ਹੈ (ਮਨੁੱਖੀ ਤੌਰ ਤੇ)। ਯਿਸੂ “ਪਰਮੇਸ਼ਰ ਦਾ ਸਰੂਪ” ਹੈ। ਉਹ ਪਾਪੀ ਮਨੁੱਖਜਾਤੀ ਦੇ ਦੈਵੀ ਸਰੂਪ ਨੂੰ (ਉਤਪਤ 1:26-27) ਬਹਾਲ ਕਰਦਾ ਹੈ:

1. ਪਰਮੇਸ਼ਰ ਦਾ ਪੂਰਾ, ਅਨੇਕਾ ਅਤੇ ਅਖੀਰਲਾ ਪ੍ਰਕਾਸ਼ਨ (ਯੂਹੰਨਾ 1:18; 14:7-10; ਕੁਲਸੀਆਂ 1:15; ਇਬਰਾਨੀਆਂ 1:1-2)
2. ਸਾਡੀ ਜਗ੍ਹਾ ਤੇ ਮਰਨਾ (ਮਰਕੁਸ 10:45; 2 ਕੁਰਿੰਥੀਆਂ 5:21)
3. ਮਨੁੱਖਾਂ ਦੇ ਪਾਲਣਾ ਕਰਨ ਲਈ ਇਕ ਉਦਾਹਰਣ ਪ੍ਰਦਾਨ ਕਰਨਾ (ਯੂਹੰਨਾ 13:15; 1 ਪਤਰਸ 2:21; 1 ਯੂਹੰਨਾ 1:7)

ਸ਼ਬਦ “ਬਣੇ ਰਹਿਣਾ” (ਮੋਨੋ *menō*) ਯਿਸੂ ਜਿਹੇ ਚਰਿੱਤਰ (ਰੋਮੀਆਂ 8:28-30; 2 ਕੁਰਿੰਥੀਆਂ 3:18; ਗਲਾਤੀਆਂ 4:19; ਅਫਸੀਆਂ 1:4; 4:13; 1 ਥਸਲੁਨੀਕੀਆਂ 3:13; 4:3; 5:23; 2 ਥਸਲੁਨੀਕੀਆਂ 2:13; ਤੀਤੁਸ 2:4; 1 ਪਤਰਸ 1:15), ਅਤੇ ਪਾਪ ਤੋਂ ਬਹਾਲੀ ਦੇ (ਉਤਪਤ 3) ਟੀਚੇ ਨੂੰ ਦਰਸਾਉਂਦਾ ਹੈ। ਪਰਮੇਸ਼ਰ ਅਤੇ ਉਸ ਦੀ ਅੰਤਮ ਸਿਰਜਣਾ, ਮਨੁੱਖਜਾਤੀ ਦੀ ਸੰਗਤੀ ਦੇ ਉਦੇਸ਼ ਲਈ ਇਹ ਰਸੂਲ ਪੌਲੁਸ ਦਾ “ਮਸੀਹ ਵਿਚ” ਅਤੇ ਰਸੂਲ ਯੂਹੰਨਾ ਦਾ “ਮੇਰੇ ਵਿਚ ਬਣੇ ਰਹੋ” ਹੈ (ਯੂਹੰਨਾ 15 ਦਾ ਮੁੱਖ ਹਵਾਲਾ)।

ਪਿਆਰ ਦਿਓ ਕਿ ਯੂਹੰਨਾ ਇਸ ਦੀ ਵਰਤੋਂ ਕਿਵੇਂ ਕਰਦਾ ਹੈ:

1. ਪਿਤਾ ਅਤੇ ਪਿਤਾ ਵਿਚਕਾਰ ਬਣੇ ਰਹਿਣਾ
 - a. ਪੁੱਤਰ ਵਿਚ ਪਿਤਾ (ਯੂਹੰਨਾ 10:38; 14:10, 11; 17:21, 23)
 - b. ਪਿਤਾ ਵਿਚ ਪਿੱਤਰ (ਯੂਹੰਨਾ 10:38; 14:10, 11; 17:21)
2. ਪਰਮੇਸ਼ਰ ਅਤੇ ਵਿਸ਼ਵਾਸੀਆਂ ਵਿਚ ਬਣੇ ਰਹਿਣਾ
 - a. ਵਿਸ਼ਵਾਸੀ ਵਿਚ ਪਰਮੇਸ਼ਰ (ਯੂਹੰਨਾ 14:20, 23; 1 ਯੂਹੰਨਾ 3:24; 4:12-13, 15)
 - b. ਪਰਮੇਸ਼ਰ ਵਿਚ ਵਿਸ਼ਵਾਸੀ (ਯੂਹੰਨਾ 14:20, 23; 17:21; 1 ਯੂਹੰਨਾ 2:24, 27; 4:13, 16)
 - c. ਵਿਸ਼ਵਾਸੀ ਵਿਚ ਪੁੱਤਰ (ਯੂਹੰਨਾ 6:56; 14:20, 23; 15:4, 5; 17:23)
 - d. ਪੁੱਤਰ ਵਿਚ ਵਿਸ਼ਵਾਸੀ (ਯੂਹੰਨਾ 6:56; 14:20, 23; 15:4, 5, 7; 1 ਯੂਹੰਨਾ 2:6, 24, 27, 28)
3. ਹੋਰ ਬਣੇ ਰਹਿਣ ਦੇ ਤੱਤ (ਸਕਾਰਾਤਮਕ)
 - a. ਪਰਮੇਸ਼ਰ ਦਾ ਵਚਨ
 - 1) ਨਕਾਰਾਤਮਕ (ਯੂਹੰਨਾ 5:38; 8:37; 1 ਯੂਹੰਨਾ 1:10; 2 ਯੂਹੰਨਾ 9)
 - 2) ਸਕਾਰਾਤਮਕ (ਯੂਹੰਨਾ 8:31; 15:2; 1 ਯੂਹੰਨਾ 2:14, 24; 2 ਯੂਹੰਨਾ 9)
 - b. ਪਰਮੇਸ਼ਰ ਦਾ ਪਿਆਰ (ਯੂਹੰਨਾ 15:9-10; 17:26; 1 ਯੂਹੰਨਾ 3:17; 4:16)
 - c. ਪਰਮੇਸ਼ਰ ਦਾ ਆਤਮਾ
 - 1) ਪੁੱਤਰ ਉੱਤੇ (ਯੂਹੰਨਾ 1:32)
 - 2) ਵਿਸ਼ਵਾਸੀਆਂ ਵਿਚ (ਯੂਹੰਨਾ 14:17)
 - d. ਅਗੀਆਕਰੀ ਬਣੇ ਰਹਿਣਾ ਹੈ (ਯੂਹੰਨਾ 14:15-21, 23-24; 15:10; ਲੂਕਾ 6:46; 1 ਯੂਹੰਨਾ 3:24)
 - e. ਪਿਆਰ ਚਾਨਣ ਵਿਚ ਬਣੇ ਰਹਿਣਾ ਹੈ (1 ਯੂਹੰਨਾ 2:10)
 - f. ਪਰਮੇਸ਼ਰ ਦੀ ਇੱਛਾ ਅਨੁਸਾਰ ਚੱਲਣਾ ਬਣੇ ਰਹਿਣਾ ਹੈ (1 ਯੂਹੰਨਾ 2:17)
 - g. ਮਸਹ ਬਣਿਆ ਰਹਿੰਦਾ ਹੈ (1 ਯੂਹੰਨਾ 2:27)
 - h. ਸੱਚਾਈ ਬਣੀ ਰਹਿੰਦੀ ਹੈ (2 ਯੂਹੰਨਾ 2)
 - i. ਪੁੱਤਰ ਬਣਿਆ ਰਹਿੰਦਾ ਹੈ (ਯੂਹੰਨਾ 8:35; 12:34)
4. ਹੋਰ ਬਣੇ ਰਹਿਣ ਦੇ ਤੱਤ (ਨਕਾਰਾਤਮਕ)

- a. ਪਰਮੇਸ਼ਰ ਦਾ ਗੁੱਸਾ ਬਣਿਆ ਰਹਿੰਦਾ ਹੈ (ਯੂਹੰਨਾ 3:36)
- b. ਹਨੇਰੇ ਵਿਚ ਬਣੇ ਰਹਿਣਾ (ਯੂਹੰਨਾ 12:46)
- c. ਸੁੱਟ ਦਿੱਤਾ ਜਾਣਾ... ਸੜ ਜਾਣਾ (ਬਣੇ ਨਾ ਰਹਿਣਾ, ਯੂਹੰਨਾ 15:6)
- d. ਪਾਪ ਕਰਨਾ (ਬਣੇ ਨਾ ਰਹਿਣਾ, 1 ਯੂਹੰਨਾ 3:6)
- e. ਪਿਆਰ ਨਾ ਕਰਨਾ (ਬਣੇ ਨਾ ਰਹਿਣਾ, 1 ਯੂਹੰਨਾ 3:14)
- f. ਕਤਲ ਕਰਨਾ (ਸਦਾ ਦੇ ਜੀਵਨ ਵਿਚ ਨਹੀਂ ਰਹਿਣਾ, 1 ਯੂਹੰਨਾ 3:15)
- g. ਜਿਹੜਾ ਜੀਉਂਦਾ ਨਹੀਂ ਉਹ ਮੌਤ ਵਿਚ ਰਹਿੰਦਾ ਹੈ (1 ਯੂਹੰਨਾ 3:14)

Copyright © 2014 [Bible Lessons International](http://BibleLessonsInternational.com)

NASB, NKJV,	" ਅਤੇ ਉਸ ਵਿੱਚ ਠੇਕਰ ਦਾ ਕਾਰਨ ਨਹੀਂ"
NRSV	"ਅਤੇ ਉਸ ਵਿੱਚ ਠੇਕਰ ਦਾ ਕਾਰਨ ਨਹੀਂ "
TEV	"ਉਸ ਲਈ ਕੋਈ ਕਾਰਨ ਨਹੀਂ ਹੈ ਕਿ ਉਹ ਪਾਪ ਵਿਚ ਡਿੱਗੇ "
NJB	"ਅਤੇ ਉਸ ਵਿੱਚ ਠੇਕਰ ਦਾ ਕਾਰਨ ਨਹੀਂ "

ਇਸ ਆਇਤ ਦੇ ਦੋ ਸੰਭਵ ਅਨੁਵਾਦ ਹਨ।

1. ਉਹ ਵਿਸ਼ਵਾਸੀ ਜੋ ਪਿਆਰ ਵਿੱਚ ਚੱਦਾ ਹੈ ਉਹ ਵਿਅਕਤੀਗਤ ਤੌਰ ਤੇ ਠੇਕਰ ਨਹੀਂ ਖਾਵੇਗਾ (ਦੇਖੋ 1 ਯੂਹੰਨਾ 2:11)
2. ਉਹ ਵਿਸ਼ਵਾਸੀ ਜਿਹੜਾ ਪਿਆਰ ਵਿੱਚ ਚਲਦਾ ਹੈ ਉਹ ਦੂਜਿਆਂ ਨੂੰ ਠੇਕਰ ਨਹੀਂ ਪਹੁੰਚਾਏਗਾ (ਦੇਖੋ ਮੱਤੀ 18:6; ਰੋਮੀਆਂ 14:13; 1 ਕੁਰਿੰਥੀਆਂ 8:13)

ਦੋਵੇਂ ਸੱਚ ਹਨ! ਖੁਸ਼ਖਬਰੀ ਨਾਲ ਵਿਸ਼ਵਾਸੀਆਂ ਅਤੇ ਦੂਜਿਆਂ ਨੂੰ ਲਾਭ ਮਿਲਦਾ ਹੈ (ਦੋਵੇਂ ਵਿਸ਼ਵਾਸੀ ਅਤੇ ਗੁਆਚੇ ਹੋਏ)।

ਪੁਰਾਣੇ ਨੇਮ ਵਿੱਚ "ਠੇਕਰ ਖਾਣਾ" ਵਿਸ਼ਵਾਸ ਦੇ ਉਲਟ ਹੈ (ਪੱਕਾ, ਸਥਿਰ ਰੁਖ)। ਪਰਮੇਸ਼ਰ ਦੀ ਇੱਛਾ ਅਤੇ ਹੁਕਮਾਂ ਨੂੰ ਸਿੱਧਾ, ਪੱਧਰ, ਨਿਰਵਿਘਨ ਢੰਗ ਨਾਲ ਦਰਸਾਇਆ ਗਿਆ ਸੀ। ਇਸ ਤਰ੍ਹਾਂ ਜੀਵਨਸ਼ੈਲੀ ਲਈ "ਵਾਕ" ਇਕ ਰੂਪਕ ਹੋ ਸਕਦਾ ਹੈ। ਯੂਹੰਨਾ 1:14 ਤੇ ਖਾਸ ਵਿਸ਼ਾ: ਪੁਰਾਣੇ ਨੇਮ ਵਿਚ ਵਿਸ਼ਵਾਸ, ਭਰੋਸਾ ਅਤੇ ਵਿਸ਼ਵਾਸਯੋਗਤਾ ਨੂੰ ਦੇਖੋ।

2:11 "ਪਰ ਉਹ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੇ ਹਨ੍ਹੇਰੇ ਵਿੱਚ ਹੈ ਅਤੇ ਹਨ੍ਹੇਰੇ ਵਿੱਚ ਚਲਦਾ ਹੈ" ਇਥੇ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ (ਵੈਰ) ਹੈ ਜਿਸ ਤੋਂ ਬਾਅਦ ਇਕ ਵਰਤਮਾਨ ਕਿਰਿਆਸ਼ੀਲ ਨਿਸ਼ਚੇਵਾਚਕ (ਚਲਦਾ) ਆਉਂਦਾ ਹੈ। ਵੈਰ ਅਵਿਸ਼ਵਾਸ ਦਾ ਇੱਕ ਚਿੰਨ੍ਹ ਹੈ (ਦੇਖੋ 1 ਯੂਹੰਨਾ 3:15; 4:20)। ਚਾਨਣ ਅਤੇ ਹਨੇਰਾ, ਪਿਆਰ ਅਤੇ ਵੈਰ ਇਹ ਦੋਵੇਂ ਇੱਕ ਮਨੁੱਖ ਦੇ ਅੰਦਰ ਨਹੀਂ ਰਹਿ ਸਕਦੀਆਂ (ਪਰ ਇਹ ਅਜੇ ਵੀ ਰਹਿੰਦੀਆਂ ਹਨ)। ਇਹ ਯੂਹੰਨਾ ਦੇ ਕਾਲੇ ਜਾਂ ਚਿੱਟੇ ਬਿਆਨਾਂ ਦੀ ਖਾਸ ਗੱਲ ਹੈ। ਉਹ ਆਦਰਸ਼ ਦਾ ਪ੍ਰਗਟਾਵਾ ਕਰਦਾ ਹੈ। ਹਾਲਾਂਕਿ, ਅਕਸਰ ਵਿਸ਼ਵਾਸੀ ਪੱਖਪਾਤ, ਪਿਆਰ ਅਤੇ ਅਣਗਹਿਲੀ ਨਾਲ ਸੰਘਰਸ਼ ਕਰਦੇ ਹਨ! ਖੁਸ਼ਖਬਰੀ ਸਮੇਂ ਅਤੇ ਸਮੇਂ ਦੌਰਾਨ ਦੋਵੇਂ ਤਰ੍ਹਾਂ ਇੱਕ ਤਬਦੀਲੀ ਲਿਆਉਂਦੀ ਹੈ।

▣ "ਹਨ੍ਹੇਰੇ ਨੇ ਉਸ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਹੈ" ਇਹ ਜਾਂ ਤਾਂ ਵਿਸ਼ਵਾਸੀਆਂ ਦੇ ਬਚੇ ਹੋਏ ਪਾਪ ਦੇ ਸੁਭਾਅ (ਦੇਖੋ 2 ਪਤ 1: 8-9), ਜਾਂ ਸ਼ੈਤਾਨ ਦੀਆਂ ਕਾਰਵਾਈਆਂ (ਦੇਖੋ 2 ਕੁਰਿੰ. 4: 4) ਦਾ ਹਵਾਲਾ ਦੇ ਸਕਦਾ ਹੈ। ਮਨੁੱਖਤਾ ਦੇ ਤਿੰਨ ਦੁਸ਼ਮਣ ਹਨ: (1) ਡਿੱਗਿਆ ਹੋਇਆ ਸੰਸਾਰ; (2) ਇੱਕ ਨਿੱਜੀ ਪਰਖਣ ਵਾਲਾ ਦੂਤ, ਸ਼ੈਤਾਨ ਅਤੇ (3) ਸਾਡਾ ਆਪਣਾ ਡਿੱਗਿਆ ਹੋਇਆ, ਆਦਮ ਦਾ ਸੁਭਾਅ (ਦੇਖੋ ਅਫ਼ਸੀਆਂ 2:2-3,16; ਯਾਕੂਬ 4)।

1 ਯੂਹੰਨਾ 2:12-14

¹²ਹੇ ਬੱਚਿਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੇ ਤੁਹਾਡੇ ਪਾਪ ਉਹ ਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ। ¹³ਹੇ ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਸ਼ੁਰੂਆਤ ਤੋਂ ਹੈ। ਹੇ ਜੁਆਨੇ, ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ। ਹੇ ਬਾਲਕੇ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ। ¹⁴ਹੇ ਪਿਤਾਓ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਉਹ ਨੂੰ ਜਾਣਦੇ ਹੋ ਜਿਹੜਾ ਸ਼ੁਰੂਆਤ ਤੋਂ ਹੈ। ਹੇ ਜੁਆਨੇ, ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਬਲਵੰਤ ਹੋ ਅਤੇ ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ ਅਤੇ ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ।

2:12-14 ਇਹਨਾਂ ਆਇਤਾਂ ਵਿਚਲੀਆਂ ਸਾਰੀਆਂ ਕ੍ਰਿਆਵਾਂ ("ਮੈਂ ਲਿਖ ਰਿਹਾ ਹਾਂ" ਨੂੰ ਛੱਡ ਕੇ) ਸੰਪੂਰਨ ਕਾਲ ਦੀਆਂ ਹਨ, ਜੋ ਭੂਤਕਾਲ ਵਿਚ ਕੀਤੇ ਗਏ ਕੰਮਾਂ ਦੇ ਬਾਰੇ ਦੱਸਦੀਆਂ ਹਨ। ਜਿਵੇਂ ਕਿ ਪਿਛਲੇ ਪ੍ਰਸੰਗ ਨੇ ਝੂਠੇ ਅਧਿਆਪਕਾਂ ਨੂੰ ਸੰਬੋਧਿਤ ਕੀਤਾ, ਇਹ ਪ੍ਰਸੰਗ ਵਿਸ਼ਵਾਸੀ ਨੂੰ ਸੰਬੋਧਿਤ ਕਰਦਾ ਹੈ। ਵਿਸ਼ਵਾਸੀਆਂ ਨੂੰ ਤਿੰਨ ਅਲੱਗ ਅਲੱਗ ਅਹੁਦੇ ਦਿੱਤੇ ਗਏ ਹਨ: "ਛੋਟੇ ਬੱਚੇ," "ਪਿਤਾ," ਅਤੇ "ਜਵਾਨੇ।" ਇਹ ਪੈਰਾ ਭਰੋਸੇ ਦੀ ਜੀਵਨ ਸ਼ੈਲੀ ਦੇ ਸਬੂਤ ਦੇ ਪ੍ਰਸੰਗ ਵਿਚ ਅਸਾਨੀ ਨਾਲ ਨਹੀਂ ਬੈਠਦਾ। ਇਹ ਸੰਭਵ ਹੈ ਕਿ ਅਸੀਂ ਤਿੰਨ ਸਮੂਹਾਂ ਨਾਲ ਨਹੀਂ ਨਜਿੱਠ ਕਰ ਰਹੇ ਹਾਂ ਪਰ ਇਕ ਸਾਹਿਤਕ ਉਪਕਰਣ ਜੋ ਸਾਰੇ ਬਿਸਾਈਆਂ ਦੀ ਸਥਾਪਤ ਸਥਿਤੀ ਦਾ ਵਰਣਨ ਕਰਦਾ ਹੈ।

ਇੱਥੇ ਚਾਰ ਚੀਜ਼ਾਂ ਸੂਚੀਬੱਧ ਹਨ ਜਿਹਨਾਂ ਨੂੰ ਵਿਸ਼ਵਾਸੀ ਜਾਣਦੇ ਹਨ (*hoti ਹੋਤੀ ਵਾਕ*)।

1. ਕਿ ਉਹਨਾਂ ਦੇ ਪਾਪ ਮਾਫ਼ ਹਨ (1 ਯੂਹੰਨਾ 2:12)
2. ਕਿ ਮਸੀਹ ਦੁਆਰਾ ਉਹਨਾਂ ਨੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ ਹੈ (1 ਯੂਹੰਨਾ 2:13)
3. ਕਿ ਉਹ "ਜਾਣਦੇ" ਹਨ ਕਿ ਉਹਨਾਂ ਦੀ ਪਿਤਾ (1 ਯੂਹੰਨਾ 2:14) ਅਤੇ ਪੁੱਤਰ (1 ਯੂਹੰਨਾ 2:13-14) ਦੋਹਾਂ ਨਾਲ ਸਾਂਝ।
4. ਕਿ ਉਹ ਪਰਮੇਸ਼ੁਰ ਦੇ ਵਚਨ ਵਿਚ ਮਜ਼ਬੂਤ ਹਨ (1 ਯੂਹੰਨਾ 2:14)

ਇਹ ਸੂਚੀ ਵਿਆਕਰਣਿਕ ਤੌਰ ਤੇ (1) ਵਾਕ "ਮੈਂ ਤੁਹਾਨੂੰ ਲਿਖ ਰਿਹਾ ਹਾਂ" ਅਤੇ (1) ਛੇ ਹੋਤੀ *hoti* (ਕਿਉਂਕਿ) ਵਾਕਾਂ ਵਿਚ ਦਰਸਾਈ ਗਈ ਹੈ।

▣ 2:12 "ਜੇ ਤੁਹਾਡੇ ਪਾਪ ਉਹ ਦੇ ਨਾਮ ਦੇ ਕਾਰਨ ਤੁਹਾਨੂੰ ਮਾਫ਼ ਕੀਤੇ ਹੋਏ ਹਨ" ਮਨੁੱਖਤਾ ਦੀ ਮਾਫ਼ੀ ਦੀ ਇੱਕੋ ਇੱਕ ਆਸ ਯਿਸੂ ਦੀ ਸੇਵਕਾਈ ਹੀ ਹੈ (ਸੰਪੂਰਨ ਨਿਸ਼ਕਿਰਿਆ ਨਿਸ਼ਚੇਵਾਚਕ)। ਇਬਰਾਨੀ ਸਮਝ ਵਿਚ, ਇੱਕ ਵਿਅਕਤੀ ਦਾ ਨਾਮ ਉਸ ਦੇ ਚਰਿੱਤਰ ਅਤੇ ਸ਼ਖਸੀਅਤ ਨੂੰ ਦਰਸਾਉਂਦਾ ਹੈ (ਦੇਖੋ 1 ਯੂਹੰਨਾ 3:23; 3 ਯੂਹੰਨਾ 7; ਰੋਮੀਆਂ 10:9-13; ਫਿੱਲੀ 2:6-11)।

1 ਯੂਹੰਨਾ 2:12-14 ਵਿਚ *hoti ਹੋਤੀ* ਵਾਕਾਂ ਦੀਆਂ ਚੋ ਲੜੀਆਂ ਹਨ। ਉਹ ਉਦੇਸ਼ ਦੀਆਂ ਵਾਕ ਹੋ ਸਕਦੇ ਹਨ (NASB, NRSV, NJB, "ਕਿਉਂਕਿ") ਜਾਂ ਤੱਥਾਂ ਦੇ ਬਿਆਨ ਪੇਸ਼ ਕਰਨ ਦੇ ਸਾਹਿਤਕ ਢੰਗ ਹਨ (NET Bible, "ਕਿ")।

2:13 "ਜਿਹੜਾ ਸ਼ੁਰੂਆਤ ਤੋਂ ਹੈ" 1 ਯੂਹੰਨਾ ਵਿਚ ਪੜਨਾਂਵ ਅਸਪਸ਼ਟ ਹਨ, ਇਸ ਲਈ ਉਹ ਪਿਤਾ ਜਾਂ ਪੁੱਤਰ ਕਿਸੇ ਦਾ ਵੀ ਹਵਾਲਾ ਦੇ ਸਕਦੇ ਹਨ। ਇਸ ਪ੍ਰਸੰਗ ਵਿਚ ਇਹ ਪੜਨਾਂਵ ਯਿਸੂ ਦਾ ਹਵਾਲਾ ਦਿੰਦਾ ਹੈ। ਇਹ ਕਥਨ ਯਿਸੂ ਦੀ ਪੂਰਵ-ਹੋਂਦ ਦਾ ਬਿਆਨ ਹੈ ਅਤੇ, ਇਸ ਲਈ ਇਹ ਯਿਸੂ ਦੇ ਪਰਮੇਸ਼ੁਰ ਹੋਣ ਦਾ ਬਿਆਨ ਕਰਦਾ ਹੈ (ਦੇਖੋ ਯੂਹੰਨਾ 1:1,15; 3:13; 8:48-59; 17:5,24; 2 ਕੁਰਿੰਥੀਆਂ 8:9; ਫਿੱਲੀ 2:6-7; ਕੁਲਸੀਆਂ 1:17; ਇਬਰਾਨੀਆਂ 1:3)।

▣ "ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ" ਇਹ 1 ਯੂਹੰਨਾ ਵਿਚ ਨਿਯਮਤ ਸਮੇਂ ਹੋਣ ਵਾਲੀ ਇੱਕ ਪ੍ਰਤਿਗਿਆ ਅਤੇ ਚਿਤਾਵਨੀ ਹੈ (ਦੇਖੋ 1 ਯੂਹੰਨਾ 2:14; 4:4, 5:4-5, 18-19)। ਇਸ ਨੂੰ ਸੰਪੂਰਨ ਕਿਰਿਆਸ਼ੀਲ ਨਿਸ਼ਚੇਵਾਚਕ ਵਿਚ ਦਰਸਾਇਆ ਗਿਆ ਹੈ ਜੋ ਕਿ ਇੱਕ ਪ੍ਰਕਿਰਿਆ ਦੀ ਸਮਾਪਤੀ ਦੀ ਗੱਲ ਕਰਦਾ ਹੈ। ਇੱਥੇ ਫਿਰ, ਯੂਹੰਨਾ ਕਾਲੇ ਅਤੇ ਚਿੱਟੇ ਸ਼ਬਦਾਂ ਵਿੱਚ ਲਿਖਦਾ ਹੈ (ਇਹ ਅਹਿਸਾਸ ਕੀਤਾ ਭਵਿੱਖ ਦੀ ਜਿੱਤ ਯੂਹੰਨਾ ਦੀ ਖੁਸ਼ਖਬਰੀ ਵਿਚ ਦੀ ਯਾਦ ਦਿਵਾਉਂਦੀ ਹੈ)। ਪਰਮੇਸ਼ੁਰ ਦੇ ਰਾਜ "ਜੇ ਆ ਚੁੱਕਾ ਹੈ ਪਰ ਅਜੇ ਨਹੀਂ ਆਇਆ ਹੈ" ਦੇ ਕਾਰਨ ਵਿਸ਼ਵਾਸੀ ਜਿੱਤੇ ਹੋਏ ਹਨ, ਪਰ ਉਹਨਾਂ ਨੂੰ ਅਜੇ ਵੀ ਪਾਪ, ਪਰੀਖਿਆ, ਸਤਾਓ, ਅਤੇ ਮੌਤ ਨਾ ਸੰਘਰਸ਼ ਕਰਨਾ ਪੈਂਦਾ ਹੈ।

▣ “ਦੁਸ਼ਟ” ਇਹ ਸੈਤਾਨ ਦਾ ਹਵਾਲਾ ਦਿੰਦਾ ਹੈ ਜਿਸ ਬਾਰੇ 1 ਯੂਹੰਨਾ 2:14 ਵਿਚ ਲਿੱਖਿਆ ਹੋਇਆ ਹੈ। 1 ਯੂਹੰਨਾ 2:13 ਅਤੇ 14 ਸਮਾਨਾਂਤਰ ਹਨ। ਯੂਹੰਨਾ 12:31 ਤੇ ਖਾਸ ਵਿਸ਼ੇ ਨੂੰ ਦੇਖੋ

▣ “ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ” “ਜਾਣਨਾ” ਬਾਈਬਲ ਦੇ ਮੁੱਖ ਵਿਚਾਰਾਂ ਵਿੱਚੋਂ ਇੱਕ ਵਿਚਾਰ ਹੈ ਇਸ ਦੇ ਇਬਰਾਨੀ ਭਾਵ ਵਿਚ ਗੂੜ੍ਹੇ ਨਿੱਜੀ ਸੰਬੰਧ ਦਾ (ਦੇਖੋ ਉਤਪਤ 4:1; ਯਿਰ 1:5) ਅਤੇ ਯੂਨਾਨੀ ਭਾਵ ਵਿਚ “ਇਸ ਦੇ ਬਾਰੇ ਤੱਥ” ਦਾ ਸੰਕਲਪ ਮੌਜੂਦ ਹੈ। ਖੁਸ਼ਖਬਰੀ (ਯਿਸੂ) ਇੱਕ ਵਿਅਕਤੀ ਦਾ ਸਵਾਗਤ ਕਰਨ ਲਈ, ਉਸ ਵਿਅਕਤੀ ਬਾਰੇ (ਸਿਧਾਂਤ) ਸਚਾਈਆਂ ਨੂੰ ਸਵੀਕਾਰ ਕਰਨ ਲਈ ਹੈ ਅਤੇ ਉਸ ਵਿਅਕਤੀ ਵਰਗੇ ਜੀਉਣ ਬਾਰੇ ਦੱਸਦੀ ਹੈ।

ਖਾਸ ਵਿਸ਼ਾ: ਜਾਨਣਾ (ਵਿਵਸਥਾ ਸਾਰ ਤੋਂ ਦਰਸਾਇਆ ਗਿਆ) SPECIAL TOPIC: Know (using mostly Deuteronomy as a paradigm)

ਖਾਸ ਵਿਸ਼ਾ: ਜਾਨਣਾ (ਵਿਵਸਥਾ ਸਾਰ ਤੋਂ ਦਰਸਾਇਆ ਗਿਆ)

ਇਬਰਾਨੀ ਸ਼ਬਦ “ਜਾਣਨਾ” *ਯਾਦਾ* (*yada*), BDB 393, KB 390) ਦੇ ਭੂਤਕਾਲ ਵਿਚ ਅੱਲਗ-ਅੱਲਗ ਭਾਵ ਹਨ।

1. ਚੰਗੇ ਅਤੇ ਬੁਰੇ ਨੂੰ ਜਾਣਨ ਲਈ –ਉਤਪਤ 3:22; ਬਿਵਸਥਾ ਸਾਰ 1:39; ਯਸਾਯਾਹ 7:14-15; ਯੂਨਾਹ 4:11
2. ਸਮਝ ਕੇ ਜਾਣਨਾ –ਬਿਵਸਥਾ ਸਾਰ 9:2, 3, 6; 18:21
3. ਅਨੁਭਵ ਨਾਲ ਜਾਣਨਾ –ਬਿਵਸਥਾ ਸਾਰ 3:19; 4:35; 8:2, 3, 5; 11:2; 20:20; 31:13; ਯਹੋਸ਼ੂਆ 23:14
4. ਵਿਚਾਰ ਕਰਨ ਲਈ –ਬਿਵਸਥਾ ਸਾਰ 4:39; 11:2; 29:16
5. ਵਿਅਕਤੀਗਤ ਤੌਰ ਤੇ ਜਾਣਨਾ
 - a. ਇੱਕ ਵਿਅਕਤੀ –ਉਤਪਤ 29:5; ਕੂਚ 1:8; ਬਿਵਸਥਾ ਸਾਰ 22:2; 33:9; ਯਿਰਮਿਯਾਹ 1:5
 - b. ਇੱਕ ਪਰਮੇਸ਼ਰ –ਬਿਵਸਥਾ ਸਾਰ 11:28; 13:2, 6, 13; 28:64; 29:26; 32:17
 - c. ਯਹੋਵਾਹ –ਬਿਵਸਥਾ ਸਾਰ 4:35, 39; 7:9; 29:6; ਯਸਾਯਾਹ 1:3; 56:10-11
 - d. ਜਿਨਸੀ ਤੌਰ ਤੇ –ਉਤਪਤ 4:1, 17, 25; 24:16; 38:26
6. ਇੱਕ ਸਿੱਖਿਆ ਹੋਇਆ ਹੁਨਰ ਜਾਂ ਗਿਆਨ –ਯਸਾਯਾਹ 29:11,12; ਅਮੋਸ 5:16
7. ਸਮਝਦਾਰ ਹੋਣਾ –ਬਿਵਸਥਾ ਸਾਰ 29:4; ਕਹਾਉਤਾਂ 1:2; 4:1; ਯਸਾਯਾਹ 29:24
8. ਪਰਮੇਸ਼ਰ ਦਾ ਗਿਆਨ
 - a. ਮੂਸਾ ਲਈ –ਬਿਵਸਥਾ ਸਾਰ 34:10
 - b. ਇਸਰਾਏਲ ਲਈ –ਬਿਵਸਥਾ ਸਾਰ 31:21

Copyright © 2014 [Bible Lessons International](http://www.biblelessons.org)

2:14 “ਤੁਸੀਂ ਬਲਵੰਤ ਹੋ” ਧਿਆਨ ਦਿਓ ਕਿ ਉਹਨਾਂ ਦੀ ਤਾਕਤ ਪਰਮੇਸ਼ਰ ਦੇ ਵਚਨ ਦੇ ਅਧਾਰ ਤੇ ਹੈ। ਇਹ ਪੋਲੂਸ ਦੀਆਂ ਕੁਲਸੀਆਂ 3:16; ਅਫ਼ਸੀਆਂ 6:10-18 ਵਿਚ ਹਿਦਾਇਤਾਂ ਦੇ ਸਮਾਨ ਹੈ। ਬਣੇ ਰਹਿਣਾ ਸ਼ਬਦ ਹੀ ਖੁਸ਼ਖਬਰੀ ਹੈ। ਇਹ ਧਾਰਨਾਤਮਕ ਅਤੇ ਵਿਅਕਤੀਗਤ ਹੈ, ਪਰਮੇਸ਼ਰ ਨੇ ਇਸ ਨੂੰ ਅਰੰਭ ਕੀਤਾ ਹੈ ਅਤੇ ਇੱਕ ਇਨਸਾਨ ਵਿਅਕਤੀਗਤ ਤੌਰ ਤੇ ਇਸ ਨੂੰ ਪ੍ਰਾਪਤ ਕਰਦਾ ਹੈ, ਇਹ ਇੱਕ ਫੈਸਲਾ ਅਤੇ ਇੱਕ ਚੇਲਾਪਨ, ਸੱਚ ਅਤੇ ਭਰੋਸੇਯੋਗਤਾ ਹੈ।

▣ “ਪਰਮੇਸ਼ਰ ਦਾ ਵਚਨ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ” ਇਹ ਪਰਮੇਸ਼ਰ ਦੇ ਵਚਨ ਦੀ ਧਾਰਣਾ ਨੂੰ ਦਰਸਾਉਂਦਾ ਹੈ (ਖੁਸ਼ਖਬਰੀ, ਦੇਖੋ 1 ਯੂਹੰਨਾ 2:24)। ਇਹ ਯੂਹੰਨਾ 15 ਦਾ ਸੰਕੇਤ ਦਿੰਦਾ ਹੈ। It is used in a negative sense in John 5:38 and 8:37.

▣ “ਤੁਸੀਂ ਉਸ ਦੁਸ਼ਟ ਨੂੰ ਜਿੱਤ ਲਿਆ ਹੈ” ਇਹ ਸੱਚੇ ਸੰਤਾਂ ਦੇ ਦ੍ਰਿੜ ਰਹਿਣ ਤੇ ਜ਼ੋਰ ਦਿੰਦਾ ਹੈ। ਇਸ ਨੂੰ ਦੁਬਾਰਾ ਫਿਰ 1 ਯੂਹੰਨਾ 2:17,19,24,27,28; 5:18; ਅਤੇ 2 ਯੂਹੰਨਾ 9 ਵਿੱਚ ਮਿਲਦਾ ਹੈ। ਵਿਸ਼ਵਾਸੀ ਦੀ ਸੁਰੱਖਿਆ ਦੇ ਸਿਧਾਂਤ ਨੂੰ ਇਸ ਸੱਚਾਈ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ ਕਿ ਜਿਹੜੇ ਲੋਕਾਂ ਨੂੰ ਮੁਕਤੀ ਮਿਲ ਗਈ ਹੈ ਉਹਨਾਂ ਦੀ ਮੁਕਤੀ ਅੰਤ ਤੱਕ ਬਣੀ ਰਹੇਗੀ (ਦੇਖੋ ਪ੍ਰਕਾਸ਼ 2:7,11,17,26; 3:5,12,21)। ਇਹ ਦਾ ਅਰਥ ਹੁਣ ਦੀ ਪਾਪਹੀਣਤਾ ਨਹੀਂ ਹੈ, ਹਾਲਾਂਕਿ ਇਹ ਮਸੀਹ ਦੇ ਮੁਕੰਮਲ ਕੀਤੇ ਕੰਮ ਵਿੱਚ ਇਕ ਸਿਧਾਂਤਕ ਸੰਭਾਵਨਾ ਹੈ (ਦੇਖੋ ਰੋਮੀਆਂ 6)।

1 ਯੂਹੰਨਾ 2:15-17

¹⁵ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪਿਆਰ ਨਹੀਂ। ¹⁶ਕਿਉਂਕਿ ਸੱਚੇ ਕੁੱਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਘਮੰਡ, ਸੇ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ¹⁷ਅਤੇ ਸੰਸਾਰ ਅਤੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ।

2:15 “ਮੋਹ ਨਾ ਰੱਖੋ” ਇਹ ਇਕ ਨਕਾਰਾਤਮਕ ਵਾਕ ਨਾਲ ਇਕ ਵਰਤਮਾਨ ਕਾਲ ਕਿਰਿਆਸ਼ੀਲ ਆਗਿਆਵਾਚਕ ਹੈ ਜਿਸ ਦਾ ਅਰਥ ਹੁੰਦਾ ਹੈ ਕਿ ਕੋਈ ਕੰਮ ਜੋ ਚੱਲ ਰਿਹਾ ਹੋਵੇ ਉਸ ਕੰਮ ਨੂੰ ਕਰਨਾ ਬੰਦ ਕਰੋ। ਸੰਸਾਰ ਨਾਲ ਪਿਆਰ ਕਰਨਾ ਇਕ ਗਿਆਨਵਾਦ ਪੰਥ ਦੇ ਝੂਠੇ ਅਧਿਆਪਕਾਂ ਦੀ ਵਿਸ਼ੇਸ਼ਤਾ ਸੀ

▣ “ਸੰਸਾਰ” ਨਵੇਂ ਨੇਮ ਵਿੱਚ ਇਹ ਸ਼ਬਦ ਦੇ ਵੱਖਰੀਆਂ ਭਾਵਨਾਵਾਂ ਵਿੱਚ ਵਰਤਿਆ ਗਿਆ ਹੈ: (1) ਭੌਤਿਕ ਗ੍ਰਹਿ ਅਤੇ/ਜਾਂ ਰਚਿਆ ਗਿਆ ਬ੍ਰਹਿਮੰਡ (ਦੇਖੋ ਯੂਹੰਨਾ 3:16; 16:33; 1 ਯੂਹੰਨਾ 4:14) ਅਤੇ (2) ਮਨੁੱਖੀ ਸਮਾਜ ਜੋ ਪਰਮੇਸ਼ਰ ਤੋਂ ਬਿਨਾਂ ਸੰਗਠਿਤ ਅਤੇ ਕਾਰਜਸ਼ੀਲ ਕੀਤਾ ਗਿਆ ਹੈ (ਦੇਖੋ 1 ਯੂਹੰਨਾ 2:15-17; 3:1,13; 4:4-5; 5:4-5,19)। ਪਹਿਲਾ ਸ਼ੁਰੂਆਤੀ ਸਰੀਰਕ ਰਚਨਾ ਨੂੰ ਦਰਸਾਉਂਦਾ ਹੈ (ਦੇਖੋ ਉਤਪਤ 1-2) ਅਤੇ ਦੂਸਰਾ ਡਿੱਗੀ ਹੋਈ ਰਚਨਾ ਬਾਰੇ ਦਰਸਾਉਂਦਾ ਹੈ (ਦੇਖੋ ਉਤਪਤ 3). ਯੂਹੰਨਾ 14:17 ਵਿੱਚ ਖਾਸ ਵਿਸ਼ਾ: ਕੋਸਮੋਸ ਦੇਖੋ।

ਖਾਸ ਵਿਸ਼ਾ: ਮਨੁੱਖੀ ਸਰਕਾਰ SPECIAL TOPIC: Human Government

ਖਾਸ ਵਿਸ਼ਾ: ਮਨੁੱਖੀ ਸਰਕਾਰ

I. ਭੂਮਿਕਾ

- A. ਪਰਿਭਾਸ਼ਾ – ਸਰਕਾਰ ਉਹ ਹੈ ਜਿਸ ਵਿੱਚ ਮਨੁੱਖ ਆਪਣੇ ਆਪ ਦੀਆਂ ਲੋੜਾਂ ਲਈ ਪ੍ਰਬੰਧ ਕਰਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਸੰਗਠਿਤ ਹੁੰਦੇ ਹਨ (ਭਾਵ, ਉਤਪਤ 4 ਅਤੇ 11)। ਮਨੁੱਖ ਡਿਗਣ ਤੋਂ ਪਹਿਲਾਂ ਹੀ ਸਮਾਜਕ ਜੀਵ ਹਨ (ਦੇਖੋ ਉਤਪਤ 2:18)। ਪਰਿਵਾਰ, ਗੋਤ, ਕੌਮ ਸਾਨੂੰ ਸਮਾਜਿਕ ਸੰਗਠਨ ਦਿੰਦੇ ਹਨ।
- B. ਉਦੇਸ਼ – ਪਰਮੇਸ਼ਰ ਨੇ ਚਾਹਿਆ ਕਿ ਉਹ ਤਰਤੀਬ ਸ਼ਾਸਨਗੀਣ ਹੈ।
 1. ਮਨੁੱਖੀ ਸਮਾਜ ਲਈ ਪਰਮੇਸ਼ਰ ਦੀ ਇੱਛਾ, ਮੂਸਾ ਦੀ ਵਿਵਸਥਾ ਅਤੇ ਖਾਸ ਕਰਕੇ ਦੱਸ ਹੁਕਮ ਹਨ। ਇਹ ਉਪਾਸਨਾ ਅਤੇ ਜੀਵਨ ਨੂੰ ਸੰਤੁਲਨ ਕਰਦੀ ਹੈ।
 2. ਧਰਮ ਸ਼ਾਸਤਰ ਵਿੱਚ ਕਿਸੇ ਵੀ ਰੂਪ ਜਾਂ ਸਰਕਾਰ ਦੀ ਵਕਾਲਤ ਨਹੀਂ ਕੀਤੀ ਜਾਂਦੀ, ਹਾਲਾਂਕਿ ਪ੍ਰਾਚੀਨ ਇਸਰਾਈਲ ਦਾ ਧਰਮ ਸ਼ਾਸਤਰ ਹੀ ਸਵਰਗ ਦਾ ਅਨੁਮਾਨਤ ਰੂਪ ਹੈ। ਨਾ ਹੀ ਲੋਕਤੰਤਰ ਅਤੇ ਨਾ ਹੀ ਪੂੰਜੀਵਾਦ ਬਾਈਬਲ ਸੱਚਾਈ ਹੈ। ਮਸੀਹੀ ਲੋਕ ਜਿਸ ਕਿਸੇ ਵੀ ਸਰਕਾਰ ਪ੍ਰਣਾਲੀ ਵਿੱਚ ਕਿਉਂ ਨਾ ਹੋਣ, ਉਹਨਾਂ ਨੂੰ ਉਸੇ ਸਰਕਾਰ ਦੇ ਅਨੁਕੂਲ ਕੰਮ ਕਰਨਾ

ਚਾਹੀਦਾ ਹੈ। ਮਸੀਹੀ ਵਿਅਕਤੀ ਦਾ ਉਦੇਸ਼ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਅਤੇ ਸੇਵਾ ਕਰਨਾ ਹੈ ਨਾ ਕਿ ਕ੍ਰਾਂਤੀਕਾਰੀ ਬਣਨਾ। ਸਾਰੀਆਂ ਸਰਕਾਰਾਂ ਅਸਥਾਈ ਹਨ!

C. ਮਨੁੱਖੀ ਸਰਕਾਰ ਦੀ ਸ਼ੁਰੂਆਤ

1. ਰੋਮਨ ਕੈਥੋਲਿਕ ਮਸੀਹੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮਨੁੱਖੀ ਸਰਕਾਰ ਇਕ ਸੁਭਾਵਿਕ ਲੋੜ ਹੈ ਉਹਨਾਂ ਇਹ ਵੀ ਕਿਹਾ ਕਿ ਮਨੁੱਖਤਾ ਦੇ ਡਿੱਗਣ ਤੋਂ ਪਹਿਲਾਂ ਵੀ ਮਨੁੱਖੀ ਸਰਕਾਰ ਇਕ ਸੁਭਾਵਿਕ ਲੋੜ ਹੈ। ਅਜਿਹਾ ਲਗਦਾ ਹੈ ਕਿ Aristotle ਅਰਿਸਤੋਤਲ ਨੇ ਪਹਿਲਾਂ ਇਸ ਅਧਾਰ ਨੂੰ ਜ਼ੋਰ ਦੇ ਦਿੱਤਾ ਸੀ। ਉਹ ਕਹਿੰਦਾ ਹੈ ਕਿ, “ਇਕ ਮਨੁੱਖ ਰਾਜਨੀਤਿਕ ਜਾਨਵਰ ਹੈ” ਅਤੇ ਇਹ ਕਹਿਣ ਦਾ ਉਸ ਦਾ ਭਾਵ ਸੀ ਸਰਕਾਰ “ਜੋ ਚੰਗੀ ਜਿੰਦਗੀ ਦੇ ਪ੍ਰਚਾਰ ਲਈ ਮੌਜੂਦ ਹੈ।”
2. ਪਰੋਟੈਸਟੈਂਟਿਨਿਸਮ, ਖਾਸ ਕਰਕੇ ਮਾਰਟਿਨ ਲੂਥਰ, ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮਨੁੱਖੀ ਸਰਕਾਰ ਦੀ ਜਨਮਜਾਤ ਮਨੁੱਖਤਾ ਦੇ ਡਿੱਗਣ ਤੋਂ ਬਾਅਦ ਹੋਈ ਹੈ। ਉਹ ਇਸ ਨੂੰ “ਪਰਮੇਸ਼ਰ ਦੇ ਰਾਜ ਦਾ ਖੱਬਾ ਹੱਥ” ਉਸ ਦਾ ਕਹਿਣਾ ਹੈ ਕਿ ਬੁਰੇ ਮਨੁੱਖਾਂ ਨੂੰ ਕਾਬੂ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਉਹਨਾਂ ਨੂੰ ਬੁਰੇ ਲੋਕਾਂ ਦੇ ਕਾਬੂ ਕਰ ਦਿਓ।”
3. ਕਾਰਲ ਮਾਰਕਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਰਕਾਰ ਦਾ ਮਤਲਬ ਹੈ ਕਿ ਕੁਝ ਸ਼੍ਰੇਣੀ ਵਰਗ ਦੇ ਲੋਕ ਲੋਕਾਂ ਨੂੰ ਕਾਬੂ ਵਿਚ ਰੱਖਣ। ਉਸ ਦੇ ਲਈ, ਸਰਕਾਰ ਅਤੇ ਧਰਮ ਇਕ ਜਿਹੀ ਭੂਮਿਕਾ ਨਿਭਾਉਂਦੇ ਹਨ।

II. ਬਾਈਬਲ ਵਿੱਚੋਂ ਸਮੱਗਰੀ

A. ਪੁਰਾਣਾ ਨੇਮ

1. ਇਸਰਾਈਲ ਉਹ ਆਦਰਸ਼ ਹੈ ਜਿਸ ਦੀ ਵਰਤੋਂ ਸਵਰਗ ਵਿੱਚ ਕੀਤੀ ਜਾਵੇਗੀ। ਪ੍ਰਾਚੀਨ ਇਸਰਾਈਲ ਵਿਚ ਯਹੋਵਾਹ ਰਾਜਾ ਸੀ। ਪਰਮੇਸ਼ਰ ਰਾਜ ਕਰਦਾ ਹੈ ਇਹ ਸ਼ਬਦ ਹੈ ਜਿਸ ਦੀ ਵਰਤੋਂ ਪਰਮੇਸ਼ਰ ਦੇ ਸ਼ਾਸਨ ਲਈ ਕੀਤੀ ਜਾਂਦੀ ਹੈ (ਦੇਖੋ 1 ਸਮੁਏਲ. 8:4-9)।
2. ਮਨੁੱਖੀ ਸਰਕਾਰ ਵਿਚ ਪਰਮੇਸ਼ਰ ਦੀ ਪ੍ਰਭੂਸੱਤਾ ਨੂੰ ਉਸ ਦੀ ਨਿਯੁਕਤੀ ਵਿਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ
 - a. ਸਾਰੇ ਰਾਜੇ, ਦਾਨੀਏਲ 2:21; 4:17,24-25
 - b. ਮਸੀਹ ਦਾ ਰਾਜ, ਦਾਨੀਏਲ 2:44-45
 - c. ਨਬੂਕਦਨੱਸਰ (ਨਿਓ-ਬਾਬਲ), ਯਿਰ 27:6; ਦਾਨੀਏਲ 5:28
 - d. ਕੋਰਸ II (ਫਾਰਸ), 2 ਇਤਿਹਾਸ 36:22; ਅਜ਼ਰਾ 1:1; ਯਸਾਯਾਹ 44:28; 45:1
3. ਪਰਮੇਸ਼ਰ ਦੇ ਲੋਕਾਂ ਨੂੰ ਸਰਕਾਰਾਂ ਦੇ ਅਧੀਨ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਦਾ ਆਦਰ ਚਾਹੀਦਾ ਹੈ, ਭਾਵੇਂ ਉਹ ਉਹਨਾਂ ਉੱਤੇ ਹਮਲਾ ਕਰਨ ਵਾਲੀਆਂ ਸਰਕਾਰਾਂ ਵੀ ਕਿਉਂ ਨਾ ਹੋਣ ਜਾਂ ਉਹ ਸਰਕਾਰਾਂ ਦੇ ਜਿਹਨਾਂ ਨੇ ਉਹਨਾਂ ਉੱਤੇ ਕਬਜ਼ੇ ਕੀਤੇ ਹਨ:
 - a. ਦਾਨੀਏਲ 1-4, ਨਬੂਕਦਨੱਸਰ (ਨਿਓ-ਬਾਬਲ)
 - b. ਦਾਨੀਏਲ 5, ਬੇਲਸ਼ੱਸਰ (ਨਿਓ-ਬਾਬਲ)
 - c. ਦਾਨੀਏਲ 6, ਦਾਰਾ (ਫਾਰਸ)
 - d. ਅਜ਼ਰਾ ਅਤੇ ਨਹਮਯਾਹ (ਫਾਰਸ)
4. ਬਹਾਲ ਕੀਤੇ ਗਏ ਯਹੂਦਾਹ ਨੂੰ ਕੋਰਸ ਅਤੇ ਉਸ ਦੇ ਉੱਤਰਾਧਿਕਾਰੀਆਂ ਦੇ ਰਾਜ ਲਈ ਪ੍ਰਾਰਥਨਾ ਕਰਨੀ ਸੀ
 - a. ਅਜ਼ਰਾ 6:10; 7:23
 - b. ਯਹੂਦੀਆਂ ਲਈ ਆਪਣੇ ਅਧਿਕਾਰੀਆਂ ਦੀ ਪ੍ਰਾਰਥਨਾ ਕਰਨੀ ਜ਼ਰੂਰੀ ਸੀ, ਮਿਸਨਾਹ, ਅਵੇਤ. 3:2

B. ਨਵਾਂ ਨੇਮ

1. ਯਿਸੂ ਨੇ ਮਨੁੱਖੀ ਸਰਕਾਰਾਂ ਪ੍ਰਤੀ ਆਦਰ ਦਿਖਾਇਆ
 - a. ਮੱਤੀ 17:24-27, ਉਹਨਾਂ ਨੇ ਹੈਕਲ ਦਾ ਲਗਾਨ ਅਦਾ ਕੀਤਾ (ਧਾਰਮਿਕ ਅਤੇ ਸਿਵਲ ਅਧਿਕਾਰੀ ਇਕ ਹੁੰਦੇ ਸਨ, ਦੇਖੋ 1 ਪਤਰਸ 2:17)
 - b. ਮੱਤੀ 22:15-22; ਮਰਕੁਸ 12:13-17; ਲੂਕਾ 20:20-26, ਉਹਨਾਂ ਨੇ ਰੋਮੀ ਲਗਾਨ ਅਤੇ ਸਿਵਲ ਅਧਿਕਾਰਾਂ ਦੀ ਵਕਾਲਤ ਕੀਤੀ।
 - c. ਯੂਹੰਨਾ 19:11, ਪਰਮੇਸ਼ਰ ਸਿਵਲ ਅਧਿਕਾਰ ਨੂੰ ਕੰਮ ਕਰਨ ਦੀ ਆਗਿਆ ਦਿੰਦਾ ਹੈ
2. ਮਨੁੱਖੀ ਸਰਕਾਰ ਸੰਬੰਧੀ ਪੌਲੂਸ ਦੇ ਸ਼ਬਦ
 - a. ਰੋਮੀਆਂ 13:1-5, ਵਿਸ਼ਵਾਸੀਆਂ ਨੂੰ ਅਧਿਕਾਰਾਂ ਦੇ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ ਕਿਉਂ ਅਧਿਕਾਰਾਂ ਨੂੰ ਪਰਮੇਸ਼ਰ ਵਲੋਂ ਠਹਿਰਾਇਆ ਗਿਆ ਹੈ
 - b. ਰੋਮੀਆਂ 13:6-7, ਵਿਸ਼ਵਾਸੀਆਂ ਨੂੰ ਆਪਣੀਆਂ ਚੁੰਗੀਆਂ/ਲਗਾਨ ਦੇਣ ਚਾਹੀਦੇ ਹਨ ਅਤੇ ਆਪਣੇ ਅਧਿਕਾਰੀਆਂ ਦਾ ਆਦਰ ਕਰਨਾ ਚਾਹੀਦਾ ਹੈ
 - c. 1 ਤਿਮੋਥੀਉਸ 2:1-3, ਵਿਸ਼ਵਾਸੀਆਂ ਨੂੰ ਆਪਣੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਨੀ ਚਾਹੀਦਾ ਹੈ
 - d. ਤੀਤੁਸ 3:1, ਵਿਸ਼ਵਾਸੀਆਂ ਨੂੰ ਆਪਣੇ ਅਧਿਕਾਰੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ
3. ਮਨੁੱਖੀ ਸਰਕਾਰ ਸੰਬੰਧੀ ਪਤਰਸ ਦੇ ਸ਼ਬਦ
 - a. ਪਤਰਸ 4:1-31; 5:29, ਪਤਰਸ ਅਤੇ ਯੂਹੰਨਾ ਸਭਾ ਦੇ ਸਾਹਮਣੇ (ਇਹ ਸਿਵਲ ਅਵਿਗਿਆਕਾਰੀ ਲਈ ਬਾਈਬਲ ਦੀ ਉਦਾਹਰਣ ਨੂੰ ਦਰਸਾਉਂਦਾ ਹੈ)
 - b. 1 ਪਤਰਸ 2:13-17, ਬਹਿਤਰ ਸਮਾਜ ਲਈ ਅਤੇ ਖੁਸ਼ਖ਼ਬਰੀ ਦੇ ਪ੍ਰਚਾਰ ਲਈ ਵਿਸ਼ਵਾਸੀਆਂ ਨੂੰ ਆਪਣੇ ਸਿਵਲ ਅਧਿਕਾਰੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ।
4. ਮਨੁੱਖੀ ਸਰਕਾਰ ਸੰਬੰਧੀ ਯੂਹੰਨਾ ਦੇ ਸ਼ਬਦ
 - a. ਪ੍ਰਕਾਸ਼ 17, ਬਾਬਲ ਦੀ ਵੇਸ਼ਵਾ ਨੂੰ ਮਨੁੱਖੀ ਸਰਕਾਰ ਲਈ ਦੱਸਿਆ ਗਿਆ ਹੈ ਅਤੇ ਉਹ ਪਰਮੇਸ਼ਰ ਤੋਂ ਬਗ਼ੈਰ ਕੰਮ ਕਰਦੀ ਹੈ
 - b. ਪ੍ਰਕਾਸ਼ 18, ਬਾਬਲ ਦੀ ਵੇਸ਼ਵਾ ਨਸ਼ਟ ਹੋ ਗਈ ਹੈ

ਸਿੱਟਾ

- A. ਮਨੁੱਖੀ ਸਰਕਾਰ (ਡਿੱਗੇ ਹੋਏ ਸੰਸਾਰ ਵਿੱਚ) ਪਰਮੇਸ਼ਰ ਦੁਆਰਾ ਨਿਯੁਕਤ ਕੀਤੀ ਗਈ ਹੈ। ਇਹ “ਰਾਜਿਆਂ ਦਾ ਦੈਵੀ ਅਧਿਕਾਰ” ਨਹੀਂ ਹੈ ਸਗੋਂ ਸਰਕਾਰ ਦਾ ਦੈਵੀ ਕੰਮ ਹੈ (ਭਾਵ, ਆਦੇਸ਼ ਨਾ ਕਿ ਅਫ਼ਰਾ-ਤਫ਼ਰੀ)। ਕਿਸੇ ਇੱਕ ਰੂਪ ਦੀ ਦੂਜੇ ਤੋਂ ਉੱਪਰ ਦੀ ਵਕਾਲਤ ਨਹੀਂ ਕੀਤੀ ਜਾਂਦੀ।
- B. ਸਿਵਲ ਅਧਿਕਾਰ ਦੀ ਪਾਲਣਾ ਕਰਨਾ ਅਤੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਨਾ ਇਕ ਵਿਸ਼ਵਾਸੀ ਦਾ ਧਾਰਮਿਕ ਫਰਜ਼ ਹੈ।
- C. ਵਿਸ਼ਵਾਸੀ ਲੋਕਾਂ ਲਈ ਸਹੀ ਸ਼ਰਧਾ ਭਾਵਨਾ ਨਾਲ ਚੁੰਗੀਆਂ ਦੁਆਰਾ ਮਨੁੱਖੀ ਸਰਕਾਰ ਦਾ ਸਮਰਥਨ ਕਰਨਾ ਚੰਗਾ ਹੈ।
- D. ਮਨੁੱਖੀ ਸਰਕਾਰ ਦਾ ਉਦੇਸ਼ ਸਿਵਲ ਵਿਵਸਥਾ ਦੇ ਲਈ ਹੈ। ਇਸ ਕੰਮ ਦੇ ਲਈ ਉਹ ਪਰਮੇਸ਼ਰ ਦੇ ਸੇਵਕ ਹਨ।
- E. ਮਨੁੱਖੀ ਸਰਕਾਰ ਅੰਤਮ ਨਹੀਂ ਹੈ। ਇਹ ਇਸ ਦੇ ਅਧਿਕਾਰਾਂ ਵਿੱਚ ਸੀਮਤ ਹੈ। ਵਿਸ਼ਵਾਸੀਆਂ ਨੂੰ ਬੜੀ ਸੂਝ ਨਾਲ ਸਿਵਲ ਅਧਿਕਾਰ ਨੂੰ ਰੱਦ ਕਰਨਾ ਚਾਹੀਦਾ ਹੈ, ਉਹਨਾਂ ਨੂੰ ਉਹਨਾਂ ਅਧਿਕਾਰਾਂ ਨੂੰ ਰੱਦ ਕਰਨਾ ਚਾਹੀਦਾ ਹੈ ਜੇ ਪਰਮੇਸ਼ਰ ਵਲੋਂ ਨਿਰਧਾਰਤ ਕੀਤੀਆਂ ਹੱਦਾਂ ਤੋਂ ਪਾਰ ਹੋਣਾ ਜਿਵੇਂ ਕਿ Augustine ਨੇ *The City of God*, ਵਿੱਚ ਦੱਸਿਆ ਹੈ, ਅਸੀਂ ਦੇ ਖੇਤਰਾਂ ਦੇ ਨਾਗਰਿਕ ਹਾਂ, ਇੱਕ ਇੱਕ ਲੋਕਿਕ ਅਤੇ ਇੱਕ ਸਦੀਵੀ ਹੈ (ਦੇਖੋ ਫਿੱਲੀ 3:20)। ਸਾਡੇ ਕੋਲ ਇਹਨਾਂ ਦੇਹਾਂ ਖੇਤਰਾਂ ਵਿੱਚ ਜ਼ਿੰਮੇਦਾਰ ਹੈ, ਪਰ ਪਰਮੇਸ਼ਰ ਦਾ ਰਾਜ ਮੂਲ ਹੈ! ਪਰਮੇਸ਼ਰ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਵਿਅਕਤੀਗਤ ਅਤੇ ਸੰਗਠਿਤ ਧਿਆਨ ਹੈ।
- F. ਸਾਨੂੰ ਲੋਕਤੰਤਰੀ ਪ੍ਰਣਾਲੀ ਦੇ ਵਿਸ਼ਵਾਸੀਆਂ ਨੂੰ ਸਰਕਾਰ ਦੀ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ, ਅਤੇ ਜਦੋਂ ਸੰਭਵ ਹੋਵੇ ਵਚਨ ਦੀਆਂ ਸਿਖਿਆਵਾਂ ਨੂੰ ਵੀ।

G. ਵਿਅਕਤੀਗਤ ਤਬਦੀਲੀ ਤੋਂ ਪਹਿਲਾਂ ਸਮਾਜਿਕ ਤਬਦੀਲੀ ਹੋਣੀ ਚਾਹੀਦੀ ਹੈ। ਸਰਕਾਰ ਕੋਲ ਕੋਈ ਅਸਲ ਸਥਾਈ ਸੰਕਟਵਾਦੀ ਉਮੀਦ ਨਹੀਂ ਹੈ। ਸਾਰੀਆਂ ਮਨੁੱਖੀ ਸਰਕਾਰਾਂ, ਭਾਵੇਂ ਕਿ ਪਰਮੇਸ਼ਰ ਦੁਆਰਾ ਇੱਛੁਕ ਅਤੇ ਵਰਤੀਆਂ ਜਾਂਦੀਆਂ ਹਨ, ਪਰਮੇਸ਼ਰ ਤੋਂ ਬਿਨਾਂ ਮਨੁੱਖੀ ਸੰਸਥਾ ਦੇ ਪਾਪੀ ਪ੍ਰਗਟਾਵੇ ਹਨ। ਇਹ ਸੰਕਲਪ ਯੂਹੰਨਾ ਦੀਆਂ ਲਿੱਖਤਾਂ ਵਿਚ “ਸੰਸਾਰ” ਸ਼ਬਦ ਦੀ ਵਰਤੋਂ ਵਿੱਚ ਪ੍ਰਗਟ ਹੋਇਆ ਹੈ (ਭਾਵ 1 ਯੂਹੰਨਾ 2:15-17)।

Copyright © 2014 [Bible Lessons International](#)

▣ "ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ" ਇਹ ਭੌਤਿਕ ਚੀਜ਼ਾਂ ਨਾਲ ਪਿਆਰ ਨੂੰ ਦਰਸਾਉਂਦਾ ਹੈ (ਦੇਖੋ 1 ਯੂਹੰਨਾ 2:16) ਜਾਂ ਉਹ ਚੀਜ਼ਾਂ ਜੋ ਸੰਸਾਰ ਪੇਸ਼ ਕਰਦਾ ਹੈ: ਜਿਵੇਂ ਕੀ ਤਾਕਤ, ਵੱਕਾਰ, ਪ੍ਰਭਾਵ, ਆਦਿ (ਦੇਖੋ ਰੋਮੀ 12:2; ਯਾਕੂਬ 1:27)। ਇਹ ਡਿੱਗਿਆ ਹੋਇਆ ਸੰਸਾਰ ਪਰਮੇਸ਼ਰ ਤੋਂ ਇਲਾਵਾ ਮਨੁੱਖਜਾਤੀ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਜੀਵਨ ਨੂੰ ਇਸ ਤਰੀਕੇ ਨਾਲ ਬਣਾਉਂਦਾ ਹੈ ਕਿ ਮਨੁੱਖ ਸੁਤੰਤਰ ਦਿਖਾਈ ਦਿੰਦਾ ਹੈ। ਉਹ ਅਦਾਰੇ ਜਿਹਨਾਂ ਲਈ ਅਸੀਂ ਸਾਰੇ ਸੁਕਰਗੁਜ਼ਾਰ ਹਾਂ ਉਹ ਸਾਡੇ ਮੂਰਤੀ-ਪੂਜਕ ਬਣ ਸਕਦੇ ਹਨ ਜਦੋਂ ਉਹ ਸਾਨੂੰ ਪਰਮੇਸ਼ਰ ਤੋਂ ਸੁਤੰਤਰ ਕਰਾਉਂਦੇ ਹਨ: ਇਸ ਦੀਆਂ ਉਦਾਹਰਨਾ ਇਹ ਹਨ: (1) ਮਨੁੱਖੀ ਸਰਕਾਰੀ ਪ੍ਰਣਾਲੀਆਂ; (2) ਮਨੁੱਖੀ ਸਿਖਿਅਕ ਪ੍ਰਣਾਲੀਆਂ; (3) ਅਰਥ ਪ੍ਰਣਾਲੀਆਂ; (4) ਮੈਡੀਕਲ ਪ੍ਰਣਾਲੀਆਂ ਆਦਿ।

ਜਿਵੇਂ ਕਿ Augustine ਨੇ ਬਹੁਤ ਸੋਹਨਾ ਕਿਹਾ ਹੈ ਕਿ, “ਆਦਮੀ ਦੇ ਜੀਵਨ ਵਿੱਚ ਇੱਕ ਪਰਮੇਸ਼ਰ ਦੇ ਰੂਪ ਦੀ ਮੇਰੀ ਹੈ”। ਅਸੀਂ ਉਸ ਮੇਰੀ ਨੂੰ ਦੁਨੀਆਂ ਦੀਆਂ ਚੀਜ਼ਾਂ ਨਾਲ ਭਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਸ਼ਾਂਤੀ ਅਤੇ ਸੰਪੂਰਨਤਾ ਕੇਵਲ ਉਸ ਵਿੱਚ ਪਾ ਸਕਦੇ ਹਾਂ! ਸਾਨੂੰ ਪਰਮੇਸ਼ਰ ਨਾਲ ਸੰਗਤੀ ਕਰਨ ਲਈ ਬਣਾਇਆ ਗਿਆ ਸੀ! ਸੁਤੰਤਰਤਾ ਅਦਨ ਦੇ ਬਾਗ ਦਾ ਸਰਾਪ ਹੈ!

▣ “ਜੇ” ਇਹ ਇੱਕ ਤੀਜੀ ਸ਼੍ਰੇਣੀ ਦਾ ਸ਼ਰਤ ਵਾਲਾ ਵਾਕ ਹੈ ਜਿਸ ਦਾ ਅਰਥ ਹੈ ਸੰਭਵੀ ਕਿਰਿਆ ਹੈ। ਜਿਸ ਚੀਜ਼ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਕਿਸ ਦੇ ਹਾਂ...ਪਰਮੇਸ਼ਰ ਦੇ ਜਾਂ ਸ਼ੈਤਾਨ ਦੇ (ਦੇਖੋ ਮੱਤੀ 6:19-24,33-34)।

2:16 “ਸਰੀਰ ਦੀ ਕਾਮਨਾ” ਇਹ ਡਿੱਗੀ ਮਨੁੱਖਜਾਤੀ ਦੇ ਸਵੈ-ਭਾਲ ਕਰਨ ਵਾਲੇ ਰਵੱਈਏ ਨੂੰ ਦਰਸਾਉਂਦਾ ਹੈ (ਦੇਖੋ ਗਲਾਤੀਆਂ 5:16-21; ਅਫ਼ਸੀਆਂ. 2:3; 1 ਪਤਰਸ 2:11)। ਯੂਹੰਨਾ 1:14 ਤੇ ਖਾਸ ਵਿਸ਼ਾ: ਦੇਹ (*sarx*) ਨੂੰ ਦੇਖੋ

▣ "ਨੇਤਰਾਂ ਦੀ ਕਾਮਨਾ" ਯਹੂਦੀ ਲੋਕਾਂ ਲਈ ਨੇਤਰ ਸਰੀਰ ਦੀਆਂ ਖਿੜਕੀਆਂ ਹੁੰਦੀਆਂ ਹਨ। ਪਾਪ ਸੋਚ ਦੀ ਜ਼ਿੰਦਗੀ ਤੋਂ ਸੁਰੂ ਹੁੰਦਾ ਹੈ ਅਤੇ ਕੰਮ ਕਰਨ ਲਈ ਆਪਣੇ ਤਰੀਕੇ ਨਾਲ ਕੰਮ ਕਰਦਾ ਹੈ। ਇਹ ਵਿਅਕਤੀ ਦੇ ਕੰਮ ਜੀਵਨ ਸ਼ੈਲੀ ਦੇ ਦਬਦਬੇ ਵਿਚ ਵਿਕਸਤ ਹੁੰਦੇ ਹਨ (ਉਦਾਹਰਣ ਲਈ ਦੇ ਦੇਖੋ, ਕਹਾਉਤਾਂ 23:7)।

▣ “ਜੀਵਨ ਦਾ ਘਮੰਡ” ਇਹ ਪਰਮੇਸ਼ਰ ਤੋਂ ਇਲਾਵਾ ਮਨੁੱਖੀ ਹੰਕਾਰ ਨੂੰ ਦਰਸਾਉਂਦਾ ਹੈ (ਭਾਵ, ਮਨੁੱਖ ਆਪਣੇ ਸਰੋਤਾਂ ਵਿਚ ਭਰੋਸਾ ਰੱਖਦੇ ਹਨ)। *The Jerome Bible Commentary*, vol. II, ਵਿਚ Raymond Brown, ਜੋ ਕਿ ਯੂਹੰਨਾ ਦੀਆਂ ਲਿੱਖਤਾਂ ਦੇ ਇੱਕ ਮੰਨੇ ਪਰਮੰਨੇ ਕੈਥੋਲਿਕ ਵਿਦਵਾਨ ਹਨ, ਇਸ ਵਾਕ ਪ੍ਰਤੀ ਇਸ ਪ੍ਰਕਾਰ ਕਹਿੰਦੇ ਹਨ,

"ਹਾਲਾਂਕਿ, *alazoneia* (ਅਲਾਜੋਨੀਆ), ਯਾਕੂਬ 4:16 ਵਿਚ ਵੀ ਪਾਇਆ ਗਿਆ ਹੈ, ਇਸ ਦਾ ਅਰਥ ਕੇਵਲ ਘਮੰਡ ਨਾਲੋਂ ਜ਼ਿਆਦਾ ਹੈ: ਇਹ ਹੰਕਾਰੀ, ਸ਼ੋਖੀ ਮਾਰਨ, ਸਵੈ-ਨਿਰਭਰਤਾ ਦੇ ਭਰੋਸੇ ਨੂੰ ਦਰਸਾਉਂਦਾ ਹੈ " (ਪੰਨਾ 408)।

ਸ਼ਬਦ “ਜੀਵਨ” *bios* (ਬੀਓਸ) ਹੈ ਜੋ ਇਸ ਧਰਤੀ ਉੱਤੇ ਧਰਤੀ, ਸਰੀਰਕ, ਅਸਥਾਈ ਜੀਵਨ ਨੂੰ ਦਰਸਾਉਂਦਾ ਹੈ (ਜੋ ਮਨੁੱਖਜਾਤੀ, ਪੌਦੇ ਅਤੇ ਜਾਨਵਰਾਂ ਨਾਲ ਕੀ ਸਾਂਝਾ ਕਰਦੀ ਹੈ, ਦੇਖੋ, 1 ਯੂਹੰਨਾ 3:17, ਜੋ ਇਬਰਾਨੀ *nephesh* (ਨੇਫੇਸ਼) ਦੀ ਤਰ੍ਹਾਂ ਹੈ)। ਇਹ ਵਿਸ਼ੇਸ਼ਤਾਵਾਂ ਨੈਸਟਿਕ ਬੂਠੇ ਅਧਿਆਪਕਾਂ ਅਤੇ ਅਪ੍ਰਤੱਖ ਪਤਿਤ ਮਨੁੱਖਜਾਤੀ (ਗੈਰ-ਯਹੂਦੀ) ਦੇਹਾਂ ਦੇ ਸੰਪਰਦਾਵਾਂ ਦਾ ਵਰਣਨ ਕਰਦੀਆਂ ਹਨ। ਪਰਮੇਸ਼ਰ ਸਾਡੀ ਸਹਾਇਤਾ ਕਰੇ, ਉਹ ਵੀ ਅਪੂਰਨ ਈਸਾਈਆਂ ਦਾ ਵਰਣਨ ਵੀ ਕਰਦੇ ਹਨ!

▣ “ਜੇ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ” ਇਸ ਦੇ ਦੋ ਕਾਰਨ ਹਨ ਕਿ ਮਸੀਹੀਆਂ ਨੂੰ ਸੰਸਾਰ ਨਾਲ ਕਿਉਂ ਪਿਆਰ ਨਹੀਂ ਕਰਨਾ ਚਾਹੀਦਾ ਹੈ।

1. ਕਿਉਂਕਿ ਕਿ ਉਹ ਪਿਆਰ ਪਿਤਾ ਵਲੋਂ ਨਹੀਂ ਹੈ (ਦੇਖੋ 1 ਯੂਹੰਨਾ 2:16)
2. ਕਿਉਂਕਿ ਸੰਸਾਰ ਖਤਮ ਹੋ ਰਿਹਾ ਹੈ (ਦੇਖੋ 1 ਯੂਹੰਨਾ 2:17; 2 ਪਤਰਸ 3:7,10,12)

2:17 “ਸੰਸਾਰ ਬੀਤਦਾ ਜਾ ਰਿਹਾ ਹੈ” ਇਹ ਇਕ ਵਰਤਮਾਨ ਕਾਲ ਦਾ ਮੱਧਵਰਤੀ ਨਿਸ਼ਚੇਵਾਚਕ ਹੈ (ਦੇਖੋ 1 ਯੂਹੰਨਾ 2:8)। ਇਹ ਦੋ ਯਹੂਦੀ ਯੁੱਗਾਂ ਨਾਲ ਸਬੰਧਤ ਹੈ। ਨਵਾਂ ਅਤੇ ਪੂਰਨ ਯੁੱਗ ਆ ਰਿਹਾ ਹੈ; ਪਾਪ ਅਤੇ ਬਗ਼ਾਵਤ ਦਾ ਪੁਰਾਣਾ ਯੁੱਗ ਜਾ ਰਿਹਾ ਹੈ (ਦੇਖੋ ਰੋਮੀਆਂ 8:18-25; 2 ਪਤਰਸ 3:7,10,12)।

ਖਾਸ ਵਿਸ਼ਾ: ਇਹ ਯੁੱਗ ਅਤੇ ਆਉਣ ਵਾਲਾ ਯੁੱਗ SPECIAL TOPIC: This Age and the Age to Come

ਖਾਸ ਵਿਸ਼ਾ: ਇਹ ਯੁੱਗ ਅਤੇ ਆਉਣ ਵਾਲਾ ਯੁੱਗ

ਪੁਰਾਣੇ ਨੇਮ ਦੇ ਨਬੀ ਭਵਿੱਖ ਨੂੰ ਵਰਤਮਾਨ ਦੇ ਵਿਸਥਾਰ ਵਜੋਂ ਵੇਖਦੇ ਸਨ। ਉਹਨਾਂ ਦੇ ਲਈ ਭਵਿੱਖ ਭੂਗੋਲਿਕ ਇਸਰਾਈਲ ਦੀ ਬਹਾਲੀ ਹੋਵੇਗਾ। ਹਾਲਾਂਕਿ, ਭਾਵੇਂ ਉਹਨਾਂ ਨੇ ਇਸ ਦਿਨ ਨੂੰ ਨਵੇਂ ਦਿਨ ਵਜੋਂ ਦੇਖਿਆ (ਦੇਖੋ ਯਸਾਯਾਹ 65:17; 66:22)। ਅਬਰਾਹਾਮ ਦੇ ਉੱਤਰਾਧਿਕਾਰੀਆਂ ਦੁਆਰਾ (ਗੁਲਾਮੀ ਤੋਂ ਬਾਅਦ ਵੀ) ਯਹੋਵਾਹ ਪਰਮੇਸ਼ਰ ਨੂੰ ਜਾਣਬੁੱਝ ਕੇ ਅਸਵੀਕਾਰਨ ਨਾਲ, ਯਹੂਦੀ ਅੰਤਰਜਾਤੀ ਸਾਹਿਤਕ ਸਾਹਿਤ ਵਿਚ ਇਕ ਨਵਾਂ ਨਮੂਨਾ ਵਿਕਸਿਤ ਹੋਇਆ (ਭਾਵ, I ਹਨੂਕ, IV ਅਜ਼ਰਾ, II ਬਾਰੁਖ)। ਇਹ ਲਿਖਤਾਂ ਦੋ ਯੁੱਗਾਂ ਵਿਚਕਾਰ ਫ਼ਰਕ ਲਿਆਉਂਦੀਆਂ ਹਨ: ਮੌਜੂਦਾ ਬੁਰਾ ਯੁੱਗ ਸ਼ੈਤਾਨ ਦੁਆਰਾ ਕਾਇਮ ਹੈ ਅਤੇ ਆਉਣ ਵਾਲਾ ਧਾਰਮਿਕਤਾ ਦੀ ਦਾ ਯੁੱਗ ਆਤਮਾ ਦੁਆਰਾ ਕਾਇਮ ਹੈ ਅਤੇ ਉਸ ਦਾ ਉਦਘਾਟਨ ਮਸੀਹ ਦੁਆਰਾ ਕੀਤਾ ਜਾਵੇਗਾ (ਅਕਸਰ ਇੱਕ ਸ਼ਕਤੀਮਾਨ ਯੋਧਾ)।

ਧਰਮ ਸ਼ਾਸਤਰ ਦੇ ਇਸ ਖੇਤਰ ਵਿਚ (ਆਉਣ ਵਾਲਾ ਭਵਿੱਖ) ਇਕ ਸਪੱਸ਼ਟ ਵਿਕਾਸ ਹੋਇਆ ਹੈ। ਧਰਮ-ਸ਼ਾਸਤਰ ਦੇ ਵਿਦਵਾਨ ਇਸ ਨੂੰ “ਪ੍ਰਗਤੀਵਾਦੀ ਪ੍ਰਕਾਸ਼ਨ” ਕਹਿੰਦੇ ਹਨ। ਨਵਾਂ ਨੇਮ ਇਹਨਾਂ ਦੋਹਾਂ ਯੁੱਗਾਂ ਦੀ ਇਸ ਨਵੀਂ ਬ੍ਰਹਿਮੰਡੀ ਦੀ ਹਕੀਕਤ ਦੀ ਪੁਸ਼ਟੀ ਕਰਦਾ ਹੈ (ਭਾਵ, ਇਕ ਲੌਕਿਕ ਦਵੈਤਵਾਦ ਹੈ)।

ਯਿਸੂ	ਪੌਲੂਸ	ਇਬਰਾਨੀਆਂ (ਪੌਲੂਸ)
ਮੱਤੀ 12:32; 13:22,39	ਰੋਮੀਆਂ 12:2	ਇਬਰਾਨੀਆਂ 1:2; 6:5; 11
ਮਰਕੁਸ 10:30	1 ਕੁਰਿੰਥੀਆਂ 1:20; 2:6,8; 3:18	
ਲੂਕਾ 16:8; 18:30; 20:34-35	2 ਕੁਰਿੰਥੀਆਂ 4:4	
	ਗਲਾਤੀਆਂ 1:4	
	ਅਫ਼ਸੀਆਂ 1:21; 2:2,7; 6:12	
	1 ਤਿਮੋਥੀਉਸ 6:17	
	2 ਤਿਮੋਥੀਉਸ 4:10	
	ਤੀਤੁਸ 2:12	

ਨਵੇਂ ਨੇਮ ਦੇ ਧਰਮ ਸ਼ਾਸਤਰ ਵਿਚ ਇਹ ਦੋਵੇਂ ਯਹੂਦੀ ਯੁੱਗ ਮਸੀਹ ਦੇ ਦੋ ਬਾਰ ਅਚਾਨਕ ਆਉਣ ਅਤੇ ਅਣਦੇਖੀ ਭਵਿੱਖਬਾਣੀਆਂ ਕਰਕੇ ਉਪਰ ਖੱਲੇ ਹੋ ਗਏ ਹਨ। ਯਿਸੂ ਦੇ ਦੇਹਧਾਰਨ ਨੇ ਨਵੇਂ ਯੁੱਗ ਦੇ ਉਦਘਾਟਨ ਦੀਆਂ ਸਾਰੀਆਂ ਪੁਰਾਣੀਆਂ ਨੇਮ ਦੀਆਂ ਬਹੁਤ ਸਾਰੀਆਂ

ਭਵਿੱਖਬਾਣੀਆਂ ਨੂੰ ਪੂਰੀਆਂ ਹੋ ਚੁੱਕੀਆਂ ਹਨ (ਦਾਨਿਏਲ 2:44-45)। ਹਾਲਾਂਕਿ, ਪੁਰਾਣੇ ਨੇਮ ਨੇ ਯਿਸੂ ਨੂੰ ਜੱਜ ਅਤੇ ਇੱਕ ਜਿੱਤਣ ਵਾਲੇ ਯੋਧਾ ਵਜੋਂ ਵੇਖਿਆ, ਪਰ ਫਿਰ ਵੀ ਉਹ ਦੁੱਖ ਭੋਗਣ ਵਾਲੇ ਸੇਵਕ ਵਜੋਂ ਆਇਆ (ਦੇਖੋ. ਯਸਾਯਾਹ 53; ਜਕ 12:10), ਦੀਨ ਅਤੇ ਨਿਮਾਣਾ (ਦੇਖੋ ਜਕ 9:9)। ਉਹ ਸੱਤਾ ਵਿੱਚ ਵਾਪਸ ਆਵੇਗਾ ਜਿਵੇਂ ਪੁਰਾਣੇ ਨੇਮ ਦੀ ਭਵਿੱਖਬਾਣੀ ਕੀਤੀ ਦੱਸਿਆ ਗਿਆ ਹੈ (ਦੇਖੋ ਪ੍ਰਕਾਸ਼ 19)। ਇਹ ਦੋ-ਪੜਾਅ ਦੀ ਪੂਰਤੀ ਨੇ ਪਰਮੇਸ਼ਰ ਦੇ ਰਾਜ ਦੇ ਆਉਣ ਦਾ ਕਾਰਨ ਬਣਾਇਆ (ਉਦਘਾਟਨ ਕੀਤਾ), ਪਰ ਭਵਿੱਖ ਵਿੱਚ (ਪੂਰੀ ਤਰ੍ਹਾਂ ਨਹੀਂ ਆਇਆ)। ਇਹ ਪਹਿਲਾਂ ਤੋਂ ਹੀ ਨਵੇਂ ਨੇਮ ਦਾ ਤਣਾਅ ਹੈ, ਪਰ ਅਜੇ ਹੋਇਆ ਨਹੀਂ ਹੈ।

Copyright © 2014 [Bible Lessons International](http://BibleLessonsInternational.com)

▣ " ਪਰ ਜਿਹੜਾ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ" (ਭਾਵ, ਸ਼ਾਬਦਿਕ "ਯੁੱਗ ਵਿੱਚ ਬਣਿਆ ਰਹਿੰਦਾ ਹੈ") ਪਿਆਰ ਕਰਨ ਵਾਲੀ ਜੀਵਨ ਸ਼ੈਲੀ ਨਾਲ ਜੁੜਿਆ ਹੋਇਆ ਹੈ, ਨਾ ਸਿਰਫ ਪਿੱਛਲੇ ਵਿਸ਼ਵਾਸ ਦੇ ਪੇਸ਼ੇ ਵਿੱਚ (ਦੇਖੋ ਮੱਤੀ 25:31-46; ਯਾਕੂਬ 2:14-26)। ਯੂਹੰਨਾ 4:34 ਤੇ ਖਾਸ ਵਿਚ ਪਰਮੇਸ਼ਰ ਦੀ ਇੱਛਾ ਨੂੰ ਦੇਖੋ।

1 ਯੂਹੰਨਾ 2:18-25

¹⁸ਹੇ ਬਾਲਕੇ, ਇਹ ਅੰਤ ਦਾ ਸਮਾਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਕਿ ਮਸੀਹ ਵਿਰੋਧੀ ਆਉਂਦਾ ਹੈ ਸੇ ਹੁਣ ਵੀ ਮਸੀਹ ਦੇ ਵਿਰੋਧੀ ਬਹੁਤ ਉੱਠੇ ਹੋਏ ਹਨ, ਜਿਸ ਤੋਂ ਅਸੀਂ ਜਾਣਦੇ ਹਾਂ ਕਿ ਇਹ ਅੰਤ ਦਾ ਸਮਾਂ ਹੈ। ¹⁹ਉਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ। ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹ ਸਾਰੇ ਸਾਡੇ ਨਾਲ ਦੇ ਨਹੀਂ ਹਨ। ²⁰ਤੁਸੀਂ ਉਹ ਦੀ ਵੱਲੋਂ ਜਿਹੜਾ ਪਵਿੱਤਰ ਹੈ, ਮਸਹ ਕੀਤੇ ਹੋਏ ਹੋ ਅਤੇ ਸਭ ਕੁੱਝ ਜਾਣਦੇ ਹੋ। ²¹ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੇ ਤੁਸੀਂ ਸੱਚ ਨੂੰ ਨਹੀਂ ਜਾਣਦੇ ਸਗੋਂ ਇਸ ਲਈ ਜੇ ਤੁਸੀਂ ਜਾਣਦੇ ਹੋ ਅਤੇ ਇਸ ਲਈ ਕਿ ਕੋਈ ਝੂਠ ਸੱਚ ਵਿੱਚੋਂ ਨਹੀਂ ਹੈ। ²²ਝੂਠਾ ਕੋਣ ਹੈ, ਉਹ ਜਿਹੜਾ ਯਿਸੂ ਦਾ ਇਨਕਾਰ ਕਰਦਾ ਹੈ ਕਿ ਉਹ ਮਸੀਹ ਨਹੀਂ? ਉਹ ਮਸੀਹ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ। ²³ਹਰੇਕ ਜੋ ਪੁੱਤਰ ਦਾ ਇਨਕਾਰ ਕਰਦਾ ਹੈ ਪਿਤਾ ਉਹ ਦੇ ਕੋਲ ਨਹੀਂ। ਜਿਹੜਾ ਪੁੱਤਰ ਨੂੰ ਮੰਨ ਲੈਂਦਾ ਹੈ ਪਿਤਾ ਉਹ ਦੇ ਕੋਲ ਹੈ। ²⁴ਜਿਹੜਾ ਸ਼ੁਰੂ ਤੋਂ ਤੁਸੀਂ ਸੁਣਿਆ ਉਹ ਤੁਹਾਡੇ ਵਿੱਚ ਕਾਇਮ ਰਹੇ। ਜੇ ਉਹ ਤੁਹਾਡੇ ਵਿੱਚ ਕਾਇਮ ਰਹੇ ਜਿਹੜਾ ਸ਼ੁਰੂ ਤੋਂ ਤੁਸੀਂ ਸੁਣਿਆ ਤਾਂ ਤੁਸੀਂ ਵੀ ਪੁੱਤਰ ਅਤੇ ਪਿਤਾ ਵਿੱਚ ਕਾਇਮ ਰਹੋਗੇ। ²⁵ਅਤੇ ਇਹ ਉਹ ਵਾਇਦਾ ਹੈ, ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।

2:18 "ਬਾਲਕੇ" 1 ਯੂਹੰਨਾ 2:1 ਤੇ ਨੋਟ ਨੂੰ ਦੇਖੋ

▣ "ਇਹ ਅੰਤ ਦਾ ਸਮਾਂ ਹੈ" ਸ਼ਾਬਦਿਕ ਤੌਰ ਇਹ "ਆਖਰੀ ਸਮਾਂ" ਪਰ ਇਸ ਦੇ ਨਾਲ ਕੋਈ ਸਾਹਤਿਕ ਲੇਖ ਨਹੀਂ ਹੈ (ਇਹ ਕੇਵਲ ਇਥੇ ਮਿਲਦਾ ਹੈ)। "ਅੰਤ ਦੇ ਦਿਨਾਂ ਦੀ ਤਰ੍ਹਾਂ" ਨਵੇਂ ਨੇਮ ਦੇ ਕਈ ਵਾਕਾਂ ਵਿੱਚੋਂ ਇਹ ਵੀ ਇੱਕ ਵਾਕ ਹੈ ਜੋ ਯਿਸੂ ਮਸੀਹ ਦੇ ਦੂਜੀ ਵਾਰ ਆਉਣ ਬਾਰੇ ਦੱਸਦਾ ਹੈ (ਦੇਖੋ ਯੂਹੰਨਾ 6:39-40,44)। ਯੂਹੰਨਾ ਵਿਚ ਇਹ ਇੱਕ ਮਹੱਤਵਪੂਰਣ ਧਾਰਨਾ ਹੈ ਕਿਉਂਕਿ ਅੱਜ ਕੱਲ ਦੇ ਦਿਨਾਂ ਵਿਚ ਬਹੁਤ ਸਾਰੇ ਦੁਭਾਸ਼ੀਏ C. H. Dodd ਦੀ "ਅਹਿਸਾਸ ਕੀਤੇ ਆਉਣ ਵਾਲੇ ਭਵਿੱਖ" ਤੋਂ ਪ੍ਰਭਾਵਿਤ ਹੋਏ ਹਨ (ਅਮਿਲਨੇਲਿਜ਼ਮਵਾਦ ਦਾ ਇੱਕ ਪ੍ਰਮੁੱਖ ਨਿਯਮ)। ਇਹ ਸੱਚ ਹੈ ਕਿ ਯੂਹੰਨਾ ਵਿਲੱਖਣ ਅਤੇ ਜ਼ਬਰਦਸਤੀ ਸਿਖਾਉਂਦਾ ਹੈ ਕਿ ਯਿਸੂ ਵਿੱਚ ਪਰਮੇਸ਼ਰ ਦਾ ਰਾਜ ਆ ਗਿਆ ਹੈ। ਹਾਲਾਂਕਿ, ਇਸ ਲਿਖਤ ਤੋਂ ਇਹ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਪੂਰਤੀ ਵੀ ਹੁੰਦੀ ਹੈ (ਘਟਨਾ ਜਾਂ ਸਮਾਂ)। ਦੋਵੇਂ ਸੱਚ ਹਨ। ਇਹ "ਪਹਿਲਾਂ ਹੀ ਆ ਚੁੱਕਾ ਹੈ ਅਤੇ ਅਜੇ ਨਹੀਂ ਆਇਆ ਹੈ" ਦੇ ਵਿਚਕਾਰ ਨਵੇਂ ਨੇਮ ਵਿਚਲਾ ਤਣਾਅ (ਵਿਗਾੜ) ਦਾ ਇੱਕ ਹੋਰ ਪ੍ਰਗਟਾਵਾ ਕਰਦਾ ਹੈ (ਭਾਵ, "ਆ ਰਿਹਾ ਹੈ") ਜੋ ਦੋ ਯਹੂਦੀ ਯੁੱਗਾਂ ਦੇ ਬਾਰੇ ਗੱਲ ਕਰਦਾ ਹੈ ਜੋ ਹੁਣ ਉਪਰ ਥੱਲੇ ਹੋ ਰਹੇ ਹਨ।

▣ **“ਮਸੀਹ ਵਿਰੋਧੀ... ਮਸੀਹ ਵਿਰੋਧੀ”** ਇਹ ਵਰਣਨ ਯੋਗ ਵਾਕ ਦੇਵੇ ਇੱਕ ਵਚਨ ਅਤੇ ਬਹੁ-ਵਚਨ ਹੈ; ਇਸ ਵਾਕ ਵਿਚ ਕੋਈ ਸਾਹਤਿਕ ਲੇਖ ਨਹੀਂ ਹੈ (ਨਿਮਨ ਲਿਖਤ MSS K*, B, C)। ਨਵੇਂ ਨੇਮ ਵਿਚ ਕੇਵਲ ਯੂਹੰਨਾ ਹੀ ਇਸ ਸ਼ਬਦ ਦੀ ਵਰਤੋਂ ਕਰਦਾ ਹੈ (ਦੇਖੋ 1 ਯੂਹੰਨਾ 2:18,22; 4:3; 2 ਯੂਹੰਨਾ 7)। ਸੰਦਰਭੀ ਸੂਝ ਲਈ 1 ਯੂਹੰਨਾ 2:3-27, D ਵਿਚ ਪੂਰਾ ਨੋਟ ਦੇਖੋ।

▣ **“ਆਉਂਦਾ ਹੈ”** ਇਹ ਇੱਕ ਵਰਤਮਾਨ ਕਾਲ ਮੱਧ (ਅਕਰਤਰੀ) ਸੰਕੇਤਕ ਹੈ। ਆਮ ਯੂਨਾਨੀ ਵਿਚ ਯੂਨਾਨੀ ਕਿਰਿਆ ਦੇ ਕੁਝ ਭਾਗਾਂ ਦੀ ਵਰਤੋਂ ਤੋਂ ਰਹਿ ਗਈ ਅਤੇ ਹੋਰ ਰੂਪਾਂ ਨੇ ਉਹਨਾਂ ਦੇ ਕੰਮਾਂ ਨੂੰ ਸੰਭਾਲ ਲਿਆ ਹੈ। ਅਕਰਤਰੀ ਕਿਰਿਆਵਾਂ ਮੱਧ ਜਾਂ ਕਰਮ ਵਾਚ ਦੇ ਰੂਪ ਵਿੱਚ ਹਨ, ਪਰ ਇਹਨਾਂ ਦੇ ਅਰਥ ਲਈ ਇਹਨਾਂ ਦਾ ਕਰਤਰੀ ਵਾਚ ਅਨੁਵਾਦ ਕੀਤਾ ਗਿਆ ਹੈ। ਇੱਥੇ ਵਰਤਮਾਨ ਦੀ ਵਰਤੋਂ ਭਵਿੱਖ ਦੇ ਕਿਸੇ ਘਟਨਾ ਦੀ ਨਿਸ਼ਚਿਤਤਾ ਨੂੰ ਜ਼ਾਹਰ ਕਰਨ ਲਈ ਕੀਤੀ ਜਾਂਦੀ ਹੈ। ਮਸੀਹ ਵਿਰੋਧੀ, ਇਕ ਵਚਨ, ਆ ਰਿਹਾ ਹੈ ਅਤੇ ਉਸ ਦੇ ਨਾਲ ਮੇਲ ਕਰਦੇ ਕਈ ਝੂਠੇ ਅਧਿਆਪਕ ਜਾਂ ਝੂਠੇ ਮਸੀਹ ਪਹਿਲਾਂ ਹੀ ਆ ਚੁੱਕੇ ਹਨ (ਮਸੀਹ ਵਿਰੋਧੀ ਬਹੁਵਚਨ)।

ਧਰਮ ਸ਼ਾਸਤਰ ਤੋਂ ਇਹ ਸੰਭਵ ਹੈ ਕਿ ਕਿਉਂਕਿ ਸ਼ੈਤਾਨ ਨੂੰ ਮਸੀਹ ਦੀ ਵਾਪਸੀ ਦਾ ਸਮਾਂ ਪਤਾ ਨਹੀਂ ਹੈ, ਇਸ ਲਈ ਉਸ ਕੋਲ ਕੋਈ ਅਜਿਹਾ ਮੌਕਾ ਹੈ ਜੋ ਕਿਸੇ ਵੀ ਪਲ ਵਿਚ ਸੰਸਾਰ ਦੇ ਆਗੂ ਦੇ ਰੂਪ ਵਿਚ ਪੈਰ ਰੱਖਣ ਲਈ ਤਿਆਰ ਹੈ।

▣ **“ਹੁਣ ਵੀ ਮਸੀਹ ਦੇ ਵਿਰੋਧੀ ਬਹੁਤ ਉੱਠੇ ਹੋਏ ਹਨ”** ਇਹ ਇਕ ਵਰਤਮਾਨ ਕਾਲ ਕਿਰਿਆਸ਼ੀਲ ਸੰਕੇਤਕ ਹੈ। ਇਸ “ਡਿੱਗੇ ਸੰਸਾਰ” ਵਿਚ ਦੁਨੀਆਂ ਵਿਚ ਮਸੀਹ “ਵਿਰੋਧੀ” ਭਾਵਨਾ ਪਹਿਲਾਂ ਹੀ ਮੌਜੂਦ ਹੈ ਅਤੇ ਕਿਰਿਆਸ਼ੀਲ ਹੈ (ਭਾਵ ਝੂਠੇ ਸਿੱਖਿਆਕ), ਪਰ ਅਜੇ ਫਿਰ ਵੀ ਇਸ ਦਾ ਭਵਿੱਖ ਦਾ ਪ੍ਰਗਟਾਵਾ ਬਾਕੀ ਹੈ। ਕੁਝ ਟੀਕਾਕਾਰ ਇਸ ਨੂੰ ਯੂਹੰਨਾ ਦੇ ਦਿਨਾਂ ਦੇ ਰੋਮੀ ਸਾਮਰਾਜ ਦਾ ਹਵਾਲਾ ਦੇਣ ਲਈ ਸਮਝਦੇ ਹਨ, ਜਦੋਂ ਕਿ ਦੂਸਰੇ ਟੀਕਾਕਾਰ ਇਸ ਨੂੰ ਆਖਰੀ ਦਿਨ ਦੇ ਭਵਿੱਖ ਦੇ ਵਿਸ਼ਵ ਸਾਮਰਾਜ ਵਜੋਂ ਵੇਖਦੇ ਹਨ। ਬਹੁਤ ਸਾਰੇ ਸੰਦਰਭਾਂ ਵਿਚ, ਇਹ ਦੋਵੇਂ ਹੀ ਹਨ! ਅੰਤ ਦੇ ਸਮੇਂ ਸਮੇਂ ਦਾ ਉਦਘਾਟਨ ਦੇਹਧਾਰਨ ਦੇ ਸਮੇਂ ਹੋ ਚੁੱਕਾ ਹੈ ਅਤੇ ਸੰਪੂਰਨਤਾ ਚੱਕ ਚੱਲੇਗਾ (ਮਸੀਹ ਦਾ ਦੂਸਰਾ ਆਗਮਨ)।

2:19 **“ਉਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ”** ਕਲੀਸੀਆ ਵਿਚ ਦਿਖਾਈ ਦੇਣ ਵਾਲੇ ਝੂਠੇ ਉਪਦੇਸ਼ਾਂ ਅਤੇ ਝੂਠੇ ਪੇਸ਼ਿਆਂ ਦੀ ਇਹ ਇਕ ਵਧੀਆ ਉਦਾਹਰਣ ਹੈ (ਦੇਖੋ ਮੱਤੀ 7:21-23; 13:1-9,18-23,24-30)। ਉਹਨਾਂ ਵਿਚ ਸੱਚਾਈ, ਪਿਆਰ ਅਤੇ ਲਗਨ ਦੀ ਘਾਟ ਇਸ ਗੱਲ ਦੇ ਸਬੂਤ ਹਨ ਕਿ ਉਹ ਵਿਸ਼ਵਾਸੀ ਨਹੀਂ ਹਨ। ਗਲਤ ਸਿੱਖਿਆ ਹਮੇਸ਼ਾਂ ਅੰਦਰੋਂ ਹੀ ਆਉਂਦੀ ਹੈ!

1 ਯੂਹੰਨਾ ਦਾ ਲੇਖਕ, ਆਪਣੀ ਕਿਰਿਆ ਕਾਲ ਦੀ ਚੋਣ ਵਿਚ ਬਹੁਤ ਧਿਆਨ ਰੱਖਦਾ ਹੈ। 1 ਯੂਹੰਨਾ 2:19 ਦਿਖਾਉਂਦਾ ਹੈ

1. ਝੂਠੇ ਅਧਿਆਪਕਾਂ ਛੱਡ ਗਏ ਹਨ (ਅਨਿਸ਼ਚਿਤ ਭੂਤਕਾਲ ਕਿਰਿਆ)
2. ਉਹ ਸੱਚਮੁੱਚ ਕਦੇ ਵੀ ਇੱਕ ਹਿੱਸਾ ਨਹੀਂ ਸਨ (ਅਪੂਰਨ ਕਾਲ)
3. ਜੇਕਰ ਉਹ ਹਿੱਸਾ ਹੁੰਦੇ ਤਾਂ ਉਹ ਛੱਡਦੇ ਨਹੀਂ (ਪੂਰਨ ਭੂਤਕਾਲ ਨਾਲ ਇਕ ਦੂਸਰੀ ਸ਼੍ਰੇਣੀ ਦਾ ਸ਼ਰਤ ਵਾਲਾ)

ਯੂਹੰਨਾ 6:24 ਤੇ [ਖਾਸ ਵਿਸ਼ਾ: ਧਰਮ ਤਿਆਗ](#) ਨੂੰ ਦੇਖੋ

▣ **“ਜੇ”** ਇਹ ਇੱਕ ਦੂਸਰੀ ਸ਼੍ਰੇਣੀ ਦਾ ਸ਼ਰਤ ਵਾਲਾ ਵਾਕ ਹੈ ਜਿਸ ਨੂੰ ਤੱਥ ਦੇ ਉਲਟ ਕਿਹਾ ਜਾਂਦਾ ਹੈ। ਇਸ ਦਾ ਅਨੁਵਾਦ ਇਸ ਤਰ੍ਹਾਂ ਹੋਣਾ ਚਾਹੀਦਾ ਹੈ, “ਜੇ ਉਹ ਸਾਡੇ ਨਾਲ ਦੇ ਹੁੰਦੇ, ਜੇ ਉਹ ਨਹੀਂ ਸਨ, ਤਾਂ ਉਹਨਾਂ ਨੇ ਸਾਡੇ ਨਾਲ ਰਹਿਣਾ ਸੀ, ਜੇ ਉਹਨਾਂ ਨੇ ਨਹੀਂ ਕੀਤਾ।”

▣ **“ਤਾਂ ਸਾਡੇ ਨਾਲ ਹੀ ਰਹਿੰਦੇ”** ਇਹ ਇਕ ਪੂਰਨ ਭੂਤਕਾਲ ਕਿਰਿਆਸ਼ੀਲ ਸੰਕੇਤਕ ਹੈ ਜੋ ਕਿਸੇ ਕੰਮ ਦੇ ਭੂਤਕਾਲ ਵਿਚ ਪੂਰੇ ਹੋਣ ਬਾਰੇ ਬੋਲਦਾ ਹੈ। ਇਹ ਦ੍ਰਿੜਤਾ ਦੇ ਸਿਧਾਂਤ ਦੇ ਕਈ ਹਵਾਲਿਆਂ ਵਿੱਚੋਂ ਇੱਕ ਹੈ (ਦੇਖੋ 1 ਯੂਹੰਨਾ 2:24,27,28)। ਸੱਚਾ ਵਿਸ਼ਵਾਸ ਬਣਿਆ ਰਹਿੰਦਾ ਹੈ ਅਤੇ ਫਲ ਪੈਦਾ ਕਰਦਾ ਹੈ (ਦੇਖੋ ਮੱਤੀ 13:1-23)।

2:20 **“ਤੁਸੀਂ ਮਸਹ ਕੀਤੇ ਹੋਏ ਹੋ”** “ਤੁਸੀਂ” ਬਹੁਵਚਨ ਹੈ ਜੋ ਯੂਨਾਨੀ ਲਿਖਤ ਵਿਚ ਉਹਨਾਂ ਲੋਕਾਂ ਦੇ ਵਿਰੋਧ ਵਿਚ ਜ਼ੋਰ ਦਿੱਤਾ ਗਿਆ ਹੈ ਜਿਹਨਾਂ ਨੇ ਮਸੀਹੀ ਸੰਗਤ ਛੱਡ ਦਿੱਤੀ ਸੀ। ਇਹ ਸੰਭਵ ਹੈ ਕਿ ਗਿਆਨਵਾਦੀ ਲੋਕ ਪੂਰਬੀ “ਰਹੱਸ” ਧਰਮਾਂ ਦੁਆਰਾ ਪ੍ਰਭਾਵਿਤ ਸਨ ਅਤੇ ਕਿਸੇ ਵਿਸ਼ੇਸ਼

ਮਸਹ ਬਾਰੇ ਸਿਖਾਉਂਦੇ ਸਨ ਜੋ ਲੋਕਾਂ ਨੂੰ ਗਿਆਨ ਦਿੰਦਾ ਹੈ ਅਤੇ ਪਰਮੇਸ਼ਰ ਨਾਲ ਪਛਾਣ ਕਰਵਾਉਂਦਾ ਸੀ। ਯੂਹੰਨਾ ਨੇ ਦਾਅਵਾ ਕੀਤਾ ਕਿ ਇਹ ਵਿਸ਼ਵਾਸੀ ਹੀ ਸਨ, ਨਾ ਕਿ ਗਿਆਨਵਾਦ ਵਾਲੇ ਲੋਕ, ਜਿਹਨਾਂ ਕੋਲ (ਵਿਸ਼ੇਸ਼ ਉਪਕਰਣ ਅਤੇ ਸ਼ਕਤੀਕਰਨ) ਕਿਸੇ ਦੇਵਤਾ ਦੁਆਰਾ ਮਸਹ ਸੀ।

ਖਾਸ ਵਿਸ਼ਾ: ਪਵਿੱਤਰ ਪੁਰਖਾ SPECIAL TOPIC: The Holy One

ਖਾਸ ਵਿਸ਼ਾ: ਪਵਿੱਤਰ ਪੁਰਖਾ

I. ਯਸਾਯਾਹ ਵਿੱਚ “ਇਸਰਾਈਲ ਦਾ ਪਵਿੱਤਰ ਪੁਰਖਾ” ਪਰਮੇਸ਼ਰ ਲਈ ਇੱਕ ਮਨਪਸੰਦ ਸਿਰਲੇਖ ਹੈ (ਦੇਖੋ ਯਸਾਯਾਹ 1:4; 5:19; 10:17,20; 12:6; 17:7; 29:19,23; 30:11,12,15; 31:1; 37:23; 40:25; 41:14,16,20; 43:3,14,15; 45:11; 47:4; 48:17; 49:7; 54:5; 55:5; 60:9,14)। ਕਿਉਂਕਿ ਉਹ “ਪਵਿੱਤਰ ਹੈ,” ਉਸ ਦੇ ਲੋਕਾਂ ਨੂੰ ਵੀ ਪਵਿੱਤਰ ਹੋਣਾ ਚਾਹੀਦਾ ਹੈ (ਦੇਖੋ ਲੇਵੀਆਂ 19:2; ਮੱਤੀ 5:48; 1 ਪਤਰਸ 1:16)।

ਇਹ ਸਿਰਲੇਖ, ਇੱਕ ਭਾਵ ਵਿੱਚ, ਪਾਪੀਪਨ ਦੇ ਅਸੰਭਵ ਤਣਾਅ ਨੂੰ ਜ਼ਾਹਰ ਕਰਦਾ ਹੈ, ਅਤੇ ਬਿਆਨ ਕਰਦਾ ਹੈ ਡਿੱਗੇ ਹੋਏ ਪਾਪੀ ਲੋਕਾਂ ਨੂੰ ਇੱਕ ਪਵਿੱਤਰ ਮਿਆਰ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਮੂਸਾ ਦੀ ਨੇਮ ਵਿਵਸਥਾ ਦੀ ਪਾਲਣਾ ਕਰਨਾ ਅਸੰਭਵ ਸੀ (ਦੇਖੋ ਯਹੋਸ਼ੁਆ 24:19; ਰਸੂਲਾਂ 15; ਗਲਾਤੀਆਂ 3; ਇਬਰਾਨੀਆਂ ਦੀ ਪੋਥੀ)। ਪੁਰਾਣੀ ਵਿਵਸਥਾ ਦਾ ਨੇਮ ਮਨੁੱਖ ਦੇ ਪਰਮੇਸ਼ਰ ਦੇ ਮਿਆਰ ਦੇ ਅਨੁਕੂਲ ਹੋਣ ਦੀ ਅਸੰਭਵਤਾ ਨੂੰ ਦਰਸਾਉਣ ਦਾ ਇੱਕ ਤਰੀਕਾ ਸੀ (ਗਲਾਤੀਆਂ 3), ਪਰ ਫਿਰ ਵੀ ਉਹ ਉਹਨਾਂ ਦੇ ਨਾਲ ਸੀ, ਉਹਨਾਂ ਦੇ ਲਈ ਸੀ, ਉਹਨਾਂ ਨੂੰ ਉਹਨਾਂ ਦੀ ਡਿੱਗੀ ਸਥਿਤੀ ਦਾ ਜਵਾਬ ਦੇਣ ਲਈ ਤਿਆਰ ਕਰ ਰਿਹਾ ਸੀ (ਭਾਵ, “ਯਿਸੂ ਵਿਚ ਨਵੇਂ ਨੇਮ ਦੀ ਵਿਵਸਥਾ”)। ਉਹ ਆਪਣੇ ਮਿਆਰ ਨੂੰ ਨੀਵਾਂ ਨਹੀਂ ਕਰਦਾ, ਸਗੋਂ ਇਸ ਨੂੰ ਆਪਣੇ ਮਸੀਹ ਦੁਆਰਾ ਪ੍ਰਦਾਨ ਕਰਦਾ ਹੈ। ਨਵਾਂ ਨੇਮ (ਦੇਖੋ ਯਿਰਮਯਾਹ 31:31-34; ਹਿਜ਼ 36:22-38) ਵਿਸ਼ਵਾਸ ਅਤੇ ਤੰਬਾ ਦਾ ਨੇਮ ਹੈ, ਨਾ ਕਿ ਮਨੁੱਖੀ ਕਾਰਗੁਜ਼ਾਰੀ ਦਾ, ਹਾਲਾਂਕਿ ਇਹ ਨੇਮ ਮਸੀਹ ਵਰਗਾ ਬਣਾਉਂਦਾ ਹੈ (ਦੇਖੋ ਯਾਕੂਬ 2:14-26)। ਪਰਮੇਸ਼ਰ ਇੱਕ ਅਜਿਹਾ ਲੋਕ ਚਾਹੁੰਦਾ ਹੈ ਜੋ ਉਸ ਦੇ ਚਰਿੱਤਰ ਨੂੰ ਕੋਮਾਂ ਵਿਚ ਪ੍ਰਦਰਸ਼ਿਤ ਕਰਨ (ਦੇਖੋ ਮੱਤੀ 5:48)।

II. “ਪਵਿੱਤਰ ਪੁਰਖਾ” ਦਾ ਇਹ ਅਰਥ ਹੋ ਸਕਦਾ ਹੈ

1. ਪਰਮੇਸ਼ਰ ਪਿਤਾ (ਦੇਖੋ. ਪੁਰਾਣੇ ਨੇਮ ਦੇ ਬਹੁਤ ਸਾਰੇ ਪੈਰੇ ਜੋ “ਪਵਿੱਤਰ ਪੁਰਖੇ” ਬਾਰੇ ਦੱਸਦੇ ਹਨ)
2. ਪੁੱਤਰ ਪਰਮੇਸ਼ਰ (ਦੇਖੋ ਮਰਕੁਸ 1:24; ਲੂਕਾ 4:34; ਯੂਹੰਨਾ 6:69; ਰਸੂਲਾਂ 3:14; 1 ਯੂਹੰਨਾ 2:20)
3. ਪਰਮੇਸ਼ਰ ਆਤਮਾ (ਉਸ ਦਾ ਅਹੁਦਾ, “ਪਵਿੱਤਰ ਆਤਮਾ” ਹੈਦੇਖੋ ਯੂਹੰਨਾ 1:33; 14:26; 20:22)।

ਰਸੂਲਾਂ ਦੇ ਕਰਤੱਬ 10:38 ਇੱਕ ਅਜਿਹੀ ਆਇਤ ਹੈ ਜਿੱਥੇ ਪਰਮੇਸ਼ਰ ਦੇ ਤਿੰਨੋਂ ਵਿਅਕਤੀ ਮਸਹ ਕਰਨ ਵਿੱਚ ਸ਼ਾਮਲ ਹਨ। ਯਿਸੂ ਦਾ ਮਸਹ ਕੀਤਾ ਗਿਆ ਸੀ (ਦੇਖੋ ਲੂਕਾ 4:18; ਰਸੂਲਾਂ 4:27; 10:38)। ਸਾਰੇ ਵਿਸ਼ਵਾਸੀਆਂ ਨੂੰ ਸ਼ਾਮਲ ਕਰਨ ਲਈ ਇਸ ਸੰਕਲਪ ਨੂੰ ਵਧਾਇਆ ਗਿਆ ਹੈ (ਦੇਖੋ 1 ਯੂਹੰਨਾ 2:27)। ਮਸਹ ਕੀਤਾ ਹੋਇਆ, ਮਸਹ ਕੀਤੇ ਹੋਏ ਬਣ ਗਿਆ ਹੈ! ਇਹ ਮਸੀਹ ਵਿਰੋਧੀ ਅਤੇ ਮਸੀਹ ਵਿਰੋਧੀਆਂ ਦੇ ਅਨੁਕੂਲ ਹੋ ਸਕਦਾ ਹੈ (ਦੇਖੋ 1 ਯੂਹੰਨਾ 2:18)। ਪੁਰਾਣੇ ਨੇਮ ਦੇ ਤੇਲ (ਦੇਖੋ ਕੂਚ 29:7; 30:25; 37:29) ਨਾਲ ਸਰੀਰਕ ਤੌਰ ਤੇ ਮਸਹ ਕਰਨ ਦਾ ਪ੍ਰਤੀਕ ਕੰਮ ਉਹਨਾਂ ਨਾਲ ਸਬੰਧਤ ਹੈ ਜਿਹਨਾਂ ਨੂੰ ਪਰਮੇਸ਼ਰ ਨੇ ਕਿਸੇ ਖਾਸ ਕੰਮ ਲਈ ਸੌਂਦਿਆ ਅਤੇ ਤਿਆਰ ਕੀਤਾ ਸੀ (ਭਾਵ, ਨਬੀ, ਪੁਰੋਹਿਤ ਅਤੇ ਰਾਜੇ)। “ਮਸੀਹ” ਸ਼ਬਦ ਇਬਰਾਨੀ ਸ਼ਬਦ “ਮਸਹ ਕੀਤੇ ਹੋਏ” ਜਾਂ ਮਸੀਹ ਦਾ ਅਨੁਵਾਦ ਹੈ।

Copyright © 2014 [Bible Lessons International](#)

□ “ਮਸਹ” ਉਹਨਾਂ 11:2 ਵਿਚ [ਖਾਸ ਵਿਸ਼ਾ: ਬਾਈਬਲ ਵਿੱਚ ਮਸਹ \(BDB 603\)](#) ਨੂੰ ਦੇਖੋ।

NASB	"ਅਤੇ ਤੁਸੀਂ ਸਭ ਜਾਣਦੇ ਹੋ"
NKJV	"ਅਤੇ ਤੁਸੀਂ ਸਭ ਚੀਜ਼ਾਂ ਜਾਣਦੇ ਹੋ"
NRSV	"ਅਤੇ ਤੁਹਾਡੇ ਸਾਰਿਆਂ ਕੋਲ ਗਿਆਨ ਹੈ "
TEV	"ਅਤੇ ਇਸ ਲਈ ਤੁਸੀਂ ਸਾਰੇ ਸੱਚ ਨੂੰ ਜਾਣਦੇ ਹੋ"
NJB	"ਅਤੇ ਤੁਹਾਨੂੰ ਸਾਰਿਆਂ ਨੂੰ ਗਿਆਨ ਮਿਲਿਆ ਹੈ "

ਗਿਆਨਵਾਦ ਦੇ ਛੂਠੇ ਅਧਿਆਪਕਾਂ ਦੇ ਆਪਣੇ ਗੁਪਤ ਗਿਆਨ ਬਾਰੇ ਹੰਕਾਰੀ ਦੇ ਦਾਅਵਿਆਂ ਦੀ ਰੋਸ਼ਨੀ ਵਿਚ ਇਹ ਇਕ ਮਹੱਤਵਪੂਰਣ ਬਿਆਨ ਸੀ (ਭਾਵ, ਯਿਸੂ ਦੇ ਮੂੰਹੋਂ ਬੋਲੇ ਉਪਦੇਸ਼)। ਯੂਹੰਨਾ ਨੇ ਦਾਅਵਾ ਕੀਤਾ ਕਿ ਵਿਸ਼ਵਾਸੀ ਆਪਣੇ ਕੋਲ ਮੂਲ ਮਸੀਹੀ ਗਿਆਨ (1 ਯੂਹੰਨਾ 2:27 ਅਤੇ ਯੂਹੰਨਾ 16:7-14 ਅਤੇ ਯਿਰ. 31:34) ਰੱਖਦੇ ਹਨ, ਉਹ ਦੂਸਰੇ ਧਰਮਾਂ ਦਾ ਜਾਂ ਗਿਆਨ ਦੇ ਦੂਸਰੇ ਖੇਤਰਾਂ ਵਿਚ ਸੰਪੂਰਨ ਗਿਆਨ ਰੱਖਦੇ ਸਨ (ਦੇਖੋ 1 ਯੂਹੰਨਾ 3:2)। ਯੂਹੰਨਾ ਲਈ, ਸੱਚ ਵਿਚਾਰਧਾਰਕ ਅਤੇ ਵਿਅਕਤੀਗਤ ਹੈ, ਜਿਵੇਂ ਕਿ ਮਸਹ ਜੇ ਖੁਸ਼ਖਬਰੀ ਜਾਂ ਆਤਮਾ ਦਾ ਹਵਾਲਾ ਦੇ ਸਕਦਾ ਹੈ।

ਇਸ ਮੁਹਾਵਰੇ ਪ੍ਰਤੀ ਯੂਨਾਨੀ ਭਾਸ਼ਾ ਦੀ ਲਿੱਖਤ ਵੱਖਰੀ ਹੈ। NKJV ਇਕ ਅਲੈਕਿਕ ਲਿਖਤ ਜਿਸ ਵਿਚ *panta* (ਪੈਂਟਾ) ਹੁੰਦਾ ਹੈ A, C ਅਤੇ K, ਅਤੇ ਇੱਕ ਨਪੁੰਸਕ ਲਿੰਗ ਬਹੁਵਚਨ ਦੀ ਪ੍ਰਤੱਖ ਕਰਮ ਵਜੋਂ ਵਰਤੋਂ ਕਰਦਾ ਹੈ, ਜਦੋਂ ਕਿ NASB, K, B, ਅਤੇ P ਲਿਖਤਾਂ ਦੀ ਵਰਤੋਂ ਕਰਦਾ ਹੈ ਜਿਸ ਵਿਚ *pantes* (ਪੈਂਟੇਸ) ਹੁੰਦਾ ਹੈ, ਪੁਰਸ਼ ਲਿੰਗ ਹੁੰਦਾ ਹੈ, ਜੋ ਕੀ ਵਿਸ਼ਾ "ਤੁਸੀਂ ਸਾਰੇ" ਉੱਤੇ ਕੇਂਦਰ ਕਰਦਾ ਹੈ।" ਛੂਠੇ ਅਧਿਆਪਕਾਂ ਦੇ ਵੱਖਰੇ ਦਾਅਵਿਆਂ ਨੂੰ ਮੱਦੇਨਜ਼ਰ ਰਖਦੇ ਹੋਏ, ਆਖਰੀ ਵਿਕਲਪ ਸਭ ਤੋਂ ਵਧੀਆ ਹੈ UBS⁴ ਇਸ ਨੂੰ "B" ਰੇਟਿੰਗ ਦਿੰਦਾ ਹੈ (ਲਗਭਗ ਸਹੀ)। ਮਸਹ ਅਤੇ ਗਿਆਨ ਸਾਰੇ ਵਿਸ਼ਵਾਸੀਆਂ ਨੂੰ ਦਿੱਤੇ ਜਾਂਦੇ ਹਨ, ਨਾ ਕਿ ਕੁਝ ਚੋਣਵੇਂ, ਵਿਸ਼ੇਸ਼, ਬੌਧਿਕ, ਅਧਿਆਤਮਕ ਲੋਕਾਂ ਨੂੰ!

2:21 ਇਹ ਬਹੁਤ ਸਾਰੀਆਂ ਆਇਤਾਂ ਵਿਚੋਂ ਇਕ ਹੈ (ਭਾਵ, 1 ਯੂਹੰਨਾ 5:13) ਜੋ ਕਿ ਜ਼ੋਰ ਦਿੰਦੀ ਹੈ ਕਿ ਯੂਹੰਨਾ ਦੇ ਪਾਠਕਾਂ ਕੋਲ ਛੁਟਕਾਰੇ ਦਾ ਵਿਸ਼ਵਾਸ ਹੈ ਅਤੇ ਉਹ ਸੱਚਾਈ ਨੂੰ ਜਾਣਦੇ ਹਨ। (ਦੇਖੋ 1 ਯੂਹੰਨਾ 5:13)। ਇਸ ਆਇਤ ਵਿਚ ਭਰੋਸਾ ਆਤਮਾ ਦੁਆਰਾ ਮਸਹ ਕੀਤੇ ਜਾਣ ਤੇ ਅਧਾਰਤ ਹੈ ਜਿਸ ਨੇ ਵਿਸ਼ਵਾਸੀਆਂ ਨੂੰ ਖੁਸ਼ਖਬਰੀ ਪ੍ਰਤੀ ਭੁੱਖ ਅਤੇ ਗਿਆਨ ਦਿੱਤਾ ਹੈ

2:22 "ਝੂਠਾ ਕੋਣ ਹੈ" ਇਸ ਵਾਕ ਵਿਚ ਨਿਸ਼ਚਿਤ ਸਾਹਤਿਕ ਲੇਖ ਹੈ, ਇਸ ਲਈ ਯੂਹੰਨਾ ਜਾਂ ਤਾਂ ਕਹਿ ਰਿਹਾ ਹੈ

1. ਕੋਈ ਖਾਸ ਝੂਠਾ ਅਧਿਆਪਕ (ਸੰਭਵ ਤੌਰ ਤੇ ਸੇਰੀਨਥੁਸ)
2. "ਢੱਡਾ ਝੂਠ" ਅਤੇ ਖੁਸ਼ਖਬਰੀ ਦਾ ਇਨਕਾਰ (ਦੇਖੋ 1 ਯੂਹੰਨਾ 5:10)

"ਝੂਠਾ" "ਮਸੀਹ" ਵਿਰੋਧੀ ਦੇ ਬਰਾਬਰ ਹੈ। ਮਸੀਹ ਵਿਰੋਧੀ ਦੀ ਆਤਮਾ ਹਰ ਯੁੱਗ ਵਿਚ ਮੌਜੂਦ ਹੈ; ਇਸ ਦੀ ਇਕ ਆਮ (ਸੰਬੰਧਸੂਚਕ ਸ਼ਬਦ "ਵਿਰੋਧੀ" ਦੇ ਦੋ ਅਰਥ) ਪਰਿਭਾਸ਼ਾ ਹੈ ਕਿ "ਜੋ ਇਨਕਾਰ ਕਰੇ ਕਿ ਯਿਸੂ ਹੀ ਮਸੀਹ ਹੈ" ਜਾਂ "ਜੋ ਮਸੀਹ ਦੀ ਥਾਂ ਲੈਣ ਦੀ ਕੋਸ਼ਿਸ਼ ਕਰੇ।"

▣ "ਕਿ ਯਿਸੂ ਮਸੀਹ" The Jerome Biblical Commentary, ਪੰਨਾ 408, ਇਕ ਚੰਗਾ ਗੱਲ ਦੱਸਦਾ ਹੈ,

"ਲੇਖਕ ਦਾ ਮਤਲਬ ਕੇਵਲ ਇਹ ਨਹੀਂ ਹੈ ਪੁਰਾਣੇ ਨੇਮ ਵਿਚ ਦੱਸੇ ਗਏ ਯਿਸੂ ਦੀ ਪੂਰਤੀ ਕਰਨਾ ਅਤੇ ਯਹੂਦੀਆਂ ਦੀ ਮਸੀਹ ਬਾਰੇ ਉਮੀਦ ਨੂੰ ਦੱਸਣਾ ਹੈ। 'ਮਸੀਹ' ਇਥੇ ਯਿਸੂ ਦੇ ਨਵੇਂ ਨੇਮ ਦੇ ਪਸੰਦੀਦਾ ਅਹੁਦੇ ਦੇ ਤੌਰ ਤੇ ਆਪਣੀ ਪੂਰੀ ਸਮਝ ਰੱਖਦਾ ਹੈ, ਜਿਸ ਦੇ ਵਚਨਾਂ ਅਤੇ ਕੰਮਾਂ ਨੇ ਇਹ ਦਿਖਾਇਆ ਹੈ ਕਿ ਉਹ ਮਨੁੱਖਤਾ ਦਾ ਮੁਕਤੀਦਾਤਾ ਹੈ (ਦੇਖੋ ਰਸੂਲਾਂ 2:31; ਰੋਮੀਆਂ 1:4)।"

ਇਹ ਸੰਭਵ ਹੈ ਕਿ ਇਸ ਸਿਧਾਂਤਕ ਪੁਸ਼ਟੀਕਰਣ ਨੇ ਇਸ ਤਰ੍ਹਾਂ ਕੰਮ ਕੀਤਾ

1. ਗਿਆਨਵਾਦ ਦੇ ਵਿਰੁੱਧ ਇਕ ਪੈਲੇਮਿਕ ਵਜੋਂ
2. ਇੱਕ ਫਲਸਤੀਨੀ ਧਰਮ ਦਾ ਨਿਯਮ ਜਿਸ ਨੇ ਅਰਾਧਨਾ ਘਰ (Synagogue) ਨੂੰ ਕਲੀਸੀਆ ਤੋਂ ਸਪਸ਼ਟ ਤੌਰ ਤੇ ਵੱਖ ਕਰ ਦਿੱਤਾ; ਇਹ ਜਮਨੀਆ ਤੋਂ ਬਾਅਦ ਦੇ (A.D 70) ਰੱਬੀ ਦੇ ਸਰਾਪ ਨਿਯਮ ਨੂੰ ਦਰਸਾਉਂਦਾ ਹੈ
3. ਜਿਵੇਂ ਕਿ "ਯਿਸੂ ਪ੍ਰਭੂ ਹੈ," like "Jesus is Lord," ਇਸ ਦੀ ਪੁਸ਼ਟੀ ਬਪਤਿਸਮੇ ਦੁਆਰਾ ਹੋ ਸਕਦੀ ਹੈ

2:22-23 “ਜੇ ਪੁੱਤਰ ਦਾ ਇਨਕਾਰ ਕਰਦਾ ਹੈ” ਜ਼ਾਹਰ ਹੈ ਕਿ ਗਿਆਨਵਾਦ ਦੇ ਝੂਠੇ ਅਧਿਆਪਕਾਂ ਨੇ ਪਰਮੇਸ਼ਰ ਨੂੰ ਜਾਣਨ ਦਾ ਦਾਅਵਾ ਕੀਤਾ, ਪਰ ਉਹਨਾਂ ਨੇ ਯਿਸੂ ਮਸੀਹ ਤੋਂ ਇਨਕਾਰ ਕੀਤਾ, ਅਤੇ ਉਹਨਾਂ ਦੇ ਵਿਕੇਂਦਰੀਕਰਣ ਨੂੰ ਅਪਮਾਨਿਤ ਕੀਤਾ (ਦੇਖੋ 1 ਯੂਹੰਨਾ 4:1-3; 5:11-12; ਯੂਹੰਨਾ 5:23)।

ਦੂਸਰੀ ਸਦੀ ਦੀਆਂ ਗਿਆਨਵਾਦ ਦੀਆਂ ਲਿਖਤਾਂ ਦੇ ਅਧਾਰ ਤੇ, ਨਵੇਂ ਨੇਮ ਦੇ ਅੰਦਰ ਟਿੱਪਣੀਆਂ ਅਤੇ ਸ਼ੁਰੂਆਤੀ ਚਰਚ ਦੇ ਬਜ਼ੁਰਗਾਂ, ਦੇ ਹੇਠਾਂ ਦਿੱਤੇ ਵਿਸ਼ਵਾਸ ਉੱਭਰੇ ਹਨ

1. ਗਿਆਨਵਾਦੀਆਂ ਨੇ ਮਸੀਹੀ ਧਰਮ ਨੂੰ ਯੂਨਾਨੀ ਦਾਰਸ਼ਨਿਕ (ਪਲਾਟੋ) (Plato) ਅਤੇ ਪੂਰਬੀ ਰਹੱਸਮਈ ਧਰਮਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।
2. ਉਹਨਾਂ ਨੇ ਸਿਖਾਇਆ ਕਿ ਯਿਸੂ ਪਰਮੇਸ਼ਰ ਤਾਂ ਸੀ ਪਰ ਮਨੁੱਖ ਨਹੀਂ ਸੀ ਕਿਉਂਕਿ ਆਤਮਾ ਚੰਗਾ ਸੀ, ਪਰ ਸਰੀਰ (ਦੇਹ) ਬੁਰੀ ਸੀ। ਇਸ ਲਈ, ਪਰਮੇਸ਼ਰ ਦੇ ਸਰੀਰਕ ਦੇਹਧਾਰਨ ਦੀ ਸੰਭਾਵਨਾ ਨਹੀਂ ਸੀ।
3. ਉਹਨਾਂ ਨੇ ਮੁਕਤੀ ਬਾਰੇ ਦੋ ਗੱਲਾਂ ਸਿਖਾਈਆਂ
 - a. ਇਕ ਸਮੂਹ ਨੇ ਜ਼ੋਰ ਦੇ ਕੇ ਕਿਹਾ ਕਿ ਉੱਚ, ਚੰਗੇ ਪਰਮੇਸ਼ਰ ਅਤੇ ਭੌਤਿਕ ਸੰਸਾਰ ਦੇ ਵਿਚਕਾਰ ਦੂਤ ਦੇ ਗੋਲੇ (*aeon*) (ਏਯੋਨ) ਦਾ ਇੱਕ ਵਿਸ਼ੇਸ਼ ਗਿਆਨ ਸਰੀਰਕ ਮੈਦਾਨ ਉੱਤੇ ਸਰੀਰ ਦੀਆਂ ਕਿਰਿਆਵਾਂ ਨਾਲ ਸਬੰਧਿਤ ਆਤਮਾ ਦੀ ਮੁਕਤੀ ਲਿਆਉਂਦਾ ਹੈ।
 - b. ਇਕ ਦੂਸਰੇ ਸਮੂਹ ਨੇ ਸਰੀਰਕ ਤਪੱਸਿਆ ਨੂੰ ਵਧਾਇਆ (ਦੇਖੋ Col. 2:20-23)। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੱਚੀ ਮੁਕਤੀ ਲਈ ਸਰੀਰਕ ਤੌਰ ਤੇ ਸਰੀਰਕ ਇੱਛਾਵਾਂ ਅਤੇ ਜ਼ਰੂਰਤਾਂ ਦਾ ਕੁੱਲ ਇਨਕਾਰ ਮਹੱਤਵਪੂਰਣ ਸੀ।

2:23 ਟੈਕਸਟਸ ਰੀਸੀਪਟਸ Textus Receptus, ਅਲੈਕਿਕ ਲਿਖਤਾਂ ਵਿਚ K ਅਤੇ L ਵਿਚ ਇਹ ਆਇਤ ਬਾਅਦ ਵਿਚ ਆਉਂਦੀ ਹੈ, ਇਸ ਨੇ ਪਿਤਾ ਦੇ ਦੂਸਰੇ ਸਮਾਨ ਹਵਾਲਿਆਂ ਨੂੰ ਗਲਤੀ ਨਾਲ ਛੱਡ ਕੇ ਇਸ ਦੇ ਮੂਲ ਪਾਠ ਨੂੰ ਛੋਟਾ ਕਰ ਦਿੱਤਾ ਹੈ, ਜਿਸ ਨੇ ਯੂਨਾਨੀ ਅਲੈਕਿਕ ਲਿਖਤਾਂ κ , A, B, ਅਤੇ C ਦੁਆਰਾ ਜ਼ੋਰਦਾਰ ਸਮਰਥਨ ਪ੍ਰਾਪਤ ਹੈ।

▣ "ਜਿਹੜਾ ਮੰਨ ਲੈਂਦਾ ਹੈ" ਇਹ 1 ਯੂਹੰਨਾ 2:22 [ਦੋ ਵਾਰ] ਅਤੇ 23 [ਇਕ ਵਾਰ] ਵਿਚ “ਜਿਹੜਾ ਇਨਕਾਰ ਕਰਦਾ ਹੈ” ਦੇ ਬਿਲਕੁਲ ਉਲਟ ਹੈ। ਯੂਹੰਨਾ 9:22-23 ਤੇ ਖਾਸ ਵਿਸ਼ਾ: ਅੰਗੀਕਾਰ ਨੂੰ ਦੇਖੋ।

▣ "ਪੁੱਤਰ" ਪਿਤਾ ਨਾਲ ਸੰਗਤ ਕੇਵਲ ਪੁੱਤਰ ਦੁਆਰਾ ਉਪਲਬਧ ਹੈ (ਦੇਖੋ 1 ਯੂਹੰਨਾ 5:10-12,13)। ਯਿਸੂ ਵਿੱਚ ਵਿਸ਼ਵਾਸ ਕਰਨਾ ਕੋਈ ਵਿਕਲਪ ਨਹੀਂ ਹੈ! ਪਿਤਾ ਕੋਲ ਜਾਣ ਦਾ ਕੇਵਲ ਉਹ ਇਕਮਾਤਰ ਰਾਹ ਹੈ (ਦੇਖੋ ਯੂਹੰਨਾ 5:23; 14:6; ਲੂਕਾ 10:16)।

2:24 “ਤੁਸੀਂ” ਇਹ ਯੂਹੰਨਾ ਦੇ ਸੁਣਨ ਵਾਲਿਆਂ ਜਾਂ ਪਾਠਕਾਂ ਅਤੇ ਝੂਠੇ ਅਧਿਆਪਕਾਂ ਅਤੇ ਉਹਨਾਂ ਦੇ ਚੇਲਿਆਂ ਵਿਚਕਾਰ ਇਕ ਬਹੁਤ ਵੱਡਾ ਅੰਤਰ ਦਿਖਾਉਂਦਾ ਹੈ ਜਿਹਨਾਂ ਨੇ ਮਸੀਹੀ ਸੰਗਤੀ ਛੱਡ ਦਿੱਤੀ ਸੀ (ਦੇਖੋ 1 ਯੂਹੰਨਾ 2:27)।

▣ "ਜਿਹੜਾ ਸ਼ੁਰੂ ਤੋਂ ਤੁਸੀਂ ਸੁਣਿਆ ਉਹ ਤੁਹਾਡੇ ਵਿੱਚ ਕਾਇਮ ਰਹੇ" ਇਹ ਵਰਤਮਾਨ ਕਾਲ ਕਿਰਿਆਸ਼ੀਲ ਆਗਿਆਵਾਚਕ ਵਿਆਕਰਣਿਕ ਜ਼ੋਰ ਹੈ ਜਿਹੜਾ “ਤੁਸੀਂ” (ਜਿਹੜਾ ਯੂਨਾਨੀ ਵਾਕੰਸ਼ ਦੀ ਸ਼ੁਰੂਆਤ ਵਿੱਚ ਹੈ) ਝੂਠੇ ਅਧਿਆਪਕਾਂ ਦੇ ਸੰਦੇਸ਼ ਦੇ ਉਲਟ ਹੈ। ਖੁਸ਼ਖਬਰੀ ਨੂੰ ਵਿਅਕਤੀਗਤ ਰੂਪ ਵਿੱਚ ਦਰਸਾਇਆ ਗਿਆ ਹੈ ਅਤੇ ਇੱਕ ਅੰਦਰੂਨੀ ਮਹਿਮਾਨ ਵਜੋਂ ਦੱਸਿਆ ਗਿਆ ਹੈ। ਇਹ ਝੂਠੇ ਅਧਿਆਪਕਾਂ (ਝੂਠਿਆਂ) ਉੱਤੇ ਮਸੀਹੀਆਂ ਦੀ ਜਿੱਤ ਲਈ ਦਿੱਤੇ ਗਏ ਦੋ ਕਾਰਨਾਂ ਵਿੱਚੋਂ ਪਹਿਲਾ ਕਾਰਨ ਹੈ। ਦੂਜਾ ਕਾਰਨ 1 ਯੂਹੰਨਾ 2:20 ਅਤੇ 27 ਵਿਚ ਪਾਇਆ ਗਿਆ ਹੈ, ਜਿਥੇ ਆਤਮਾ ਦੇ ਮਸਹ ਦਾ ਜ਼ਿਕਰ ਕੀਤਾ ਗਿਆ ਹੈ। ਦੁਬਾਰਾ ਫਿਰ, ਖੁਸ਼ਖਬਰੀ ਦਾ ਸੰਦੇਸ਼ ਅਤੇ ਵਿਅਕਤੀ ਦੇਵਾਂ ਨੂੰ “ਸ਼ੁਰੂਆਤ ਤੋਂ ਹੈ” ਮੁਹਾਵਰੇ ਨਾਲ ਜੋੜਿਆ ਗਿਆ ਹੈ (ਦੇਖੋ 1 ਯੂਹੰਨਾ 2: 13,14,24 [ਦੋ ਵਾਰ])। ਪਰਮੇਸ਼ਰ ਦਾ ਵਚਨ ਸਮੱਗਰੀ ਅਤੇ ਨਿੱਜੀ, ਲਿਖਤ ਅਤੇ ਜੀਵਨ ਦੋਵੇਂ ਹੈ (ਦੇਖੋ 1 ਯੂਹੰਨਾ 1:8,10; 2:20,24)! 1 ਯੂਹੰਨਾ 2:10 ਤੇ ਖਾਸ ਵਿਸ਼ਾ ਬਣੇ ਰਹਿਣਾ ਨੂੰ ਦੇਖੋ।

□ "ਜੇ" ਇਹ ਇੱਕ ਤੀਜੀ ਸ਼੍ਰੇਣੀ ਦਾ ਸ਼ਰਤ ਵਾਲਾ ਵਾਕ ਹੈ ਜਿਸ ਦਾ ਅਰਥ ਹੈ ਸੰਭਾਵੀ ਕਾਰਵਾਈ ਹੈ। ਇਹ "ਬਣੇ ਰਹਿਣ" ਨਾਲ ਸਬੰਧਤ ਚੇਤਾਵਨੀ ਅਤੇ ਨਸੀਹਤ ਜਾਰੀ ਰੱਖਦਾ ਹੈ। ਬਣੇ ਰਹਿਣ ਦਾ ਅੰਤ ਇਹ ਦਰਸਾਉਂਦਾ ਹੈ ਕਿ ਉਹ ਕਦੇ ਹਿੱਸਾ ਨਹੀਂ ਸਨ (ਦੇਖੋ 1 ਯੂਹੰਨਾ 2:18-19)। "ਬਣੇ ਰਹਿਣ" ਵਾਲੀ ਜੀਵਨ ਸ਼ੈਲੀ ਵਿਸ਼ਵਾਸ ਦਾ ਭਰੋਸਾ ਦਵਾਉਂਦੀ ਹੈ (ਦੇਖੋ ਯੂਹੰਨਾ 15)। ਬਣੇ ਰਹਿਣਾ ਇਕ ਸੁਣਿਆ ਹੋਇਆ ਅਤੇ ਮੰਨ ਲਿਆ ਸੰਦੇਸ਼ ਹੈ ਅਤੇ ਪੁੱਤਰ ਅਤੇ ਪਿਤਾ ਦੋਹਾਂ ਨਾਲ ਸੰਗਤੀ ਕਰਨਾ ਹੈ (ਦੇਖੋ ਯੂਹੰਨਾ 14:23) ਜੋ ਜੀਵਨ ਸ਼ੈਲੀ ਦੀ ਚੋਣ ਵਿਚ ਪ੍ਰਗਟ ਹੁੰਦਾ ਹੈ, ਸਕਾਰਾਤਮਕ (ਪਿਆਰ) ਅਤੇ ਨਕਾਰਾਤਮਕ (ਸੰਸਾਰ ਨੂੰ ਰੱਦ ਕਰਨਾ)।

2:25 "ਇਹ ਉਹ ਵਾਇਦਾ ਹੈ, ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ" ਇਕ ਵਾਰ ਫਿਰ 1 ਯੂਹੰਨਾ 2:25 ਵਿਚ ਪੜਨਾਂਵ ਬਹੁਤ ਹੀ ਅਸਪਸ਼ਟ ਹਨ ਅਤੇ ਉਹ ਪਿਤਾ ਪਰਮੇਸ਼ਰ ਜਾਂ ਪੁੱਤਰ ਪਰਮੇਸ਼ਰ ਦਾ ਹਵਾਲਾ ਦੇ ਸਕਦੇ ਹਨ। ਹੋ ਸਕਦਾ ਹੈ ਕਿ ਇਹ ਉਦੇਸ਼ਪੂਰਨ ਸੀ (ਜਿਵੇਂ ਕਿ 2 Peter 1 ਵਿਚ ਹੈ)। ਜ਼ਾਹਰ ਹੈ ਕਿ ਇਹ ਬਿਆਨ ਯੂਹੰਨਾ 3: 15-16 ਅਤੇ 6:40 ਵਰਗਾ ਹੈ। ਵਿਸ਼ਵਾਸੀ ਦੀ ਆਸ ਪਰਮੇਸ਼ਰ ਦੇ ਚਰਿੱਤਰ ਅਤੇ ਵਾਦਿਆਂ ਤੇ ਟਿਕੀ ਹੋਈ ਹੈ (ਦੇਖੋ ਯਸਾਯਾਹ 45:23; 55:11)। ਸਾਡੀ ਤ੍ਰਿਏਕ ਪਰਮੇਸ਼ਰ ਨਾਲ ਗੂੜ੍ਹੀ ਸਾਂਝ ਸਾਨੂੰ ਆਸ ਦਿੰਦੀ ਹੈ, ਹਾਂ ਸਦੀਪਕ ਜੀਵਨ ਦਾ ਵਾਇਦਾ (ਦੇਖੋ 1 ਯੂਹੰਨਾ 5:13)। ਸਦੀਵੀ ਜੀਵਨ ਵਿਚ ਦੇਖਣਯੋਗ ਗੁਣ ਹਨ।

1 ਯੂਹੰਨਾ 2:26-27

²⁶ਮੈਂ ਤੁਹਾਨੂੰ ਇਹ ਗੱਲਾਂ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾਉਣਾ ਚਾਹੁੰਦੇ ਹਨ । ²⁷ਉਹ ਮਸਹ ਜੋ ਤੁਸੀਂ ਉਹ ਦੀ ਵੱਲੋਂ ਪਾਇਆ ਸੇ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁੱਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਾਰੀਆਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਚ ਹੈ, ਝੂਠ ਨਹੀਂ, ਅਤੇ ਜਿਵੇਂ ਉਹ ਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਕਾਇਮ ਰਹੋ ।

2:26 "ਜਿਹੜੇ ਤੁਹਾਨੂੰ ਭਰਮਾਉਣਾ ਚਾਹੁੰਦੇ ਹਨ" ਇਹ ਇਕ ਵਰਤਮਾਨ ਕਾਲ ਕਿਰਿਆਸ਼ੀਲ ਕਿੰਦਤ ਹੈ। ਹਰ ਯੁੱਗ ਵਿਚ ਭਰਮਾਉਣ ਵਾਲੇ ਮੌਜੂਦ ਹਨ (ਦੇਖੋ ਮੱਤੀ 7:15; 24:11,24; 2 ਯੂਹੰਨਾ 7)। ਇਹ ਅਕਸਰ ਸੱਚੇ ਧਰਮ ਵਾਲੇ ਹੁੰਦੇ ਹਨ ਜੋ ਮਸੀਹੀ ਸਮੂਹਾਂ ਵਿਚ ਸ਼ਾਮਲ ਹੁੰਦੇ ਹਨ ਅਤੇ ਸਰਗਰਮ ਹੁੰਦੇ ਹਨ।

2:27 "ਉਹ ਮਸਹ " ਇਹ ਮਸਹ ਕਰਨ ਦੇ ਨਤੀਜੇ ਤੇ ਜ਼ੋਰ ਦਿੰਦਾ ਹੈ, ਨਾ ਕਿ ਮੌਜੂਦ ਸਾਧਨ (ਆਤਮਾ) ਜਾਂ ਤੱਤ (ਖੁਸ਼ਖਬਰੀ ਦੀਆਂ ਸੱਚਾਈਆਂ) ਤੇ ਜ਼ੋਰ ਦਿੰਦਾ ਹੈ। ਮਸਹ ਕਰਨਾ ਪੁਰਾਣੇ ਨੇਮ ਦਾ ਸੰਕਲਪ ਸੀ ਜੋ ਕਿਸੇ ਵਿਅਕਤੀ ਨੂੰ ਪਰਮੇਸ਼ਰ ਦੁਆਰਾ ਦਿੱਤੇ ਕੰਮ ਲਈ ਵਿਸ਼ੇਸ਼ ਸੱਚੇ ਜਾਣ ਅਤੇ ਤਿਆਰ ਕਰਨ ਲਈ ਕੀਤਾ ਜਾਂਦਾ ਸੀ। ਨਬੀਆਂ, ਪੁਰੋਹਿਤਾਂ, ਅਤੇ ਰਾਜੇ ਮਸਹ ਕੀਤੇ ਗਏ ਸਨ। ਇਹ ਸ਼ਬਦ, ਸ਼ਬਦ ਵਿਗਿਆਨਕ ਤੌਰ ਤੇ "ਮਸੀਹ" ਸ਼ਬਦ ਨਾਲ ਸੰਬੰਧਿਤ ਹੈ। ਇਸ ਆਇਤ ਵਿਚ ਇਹ ਨਤੀਜੇ ਵਜੋਂ ਸਥਿਰਤਾ ਨੂੰ ਦਰਸਾਉਂਦਾ ਹੈ ਜੋ ਪਵਿੱਤਰ ਆਤਮਾ ਵਿਸ਼ਵਾਸੀਆਂ ਦੇ ਦਿਲਾਂ ਅਤੇ ਮਨਾਂ ਵਿਚ ਖੁਸ਼ਖਬਰੀ ਦੇ ਗਿਆਨ ਨਾਲ ਲਿਆਉਂਦਾ ਹੈ। ਯੂਹੰਨਾ 11: 2 ਤੇ [ਖਾਸ ਵਿਸ਼ਾ: ਬਾਈਬਲ ਵਿਚ ਮਸਹ \(BDB 603\)](#) ਨੂੰ ਦੇਖੋ।

ਝੂਠੇ ਅਧਿਆਪਕ ਦਾਅਵਾ ਕਰ ਰਹੇ ਸਨ ਕਿ ਉਹਨਾਂ ਕੋਲ ਪਰਮੇਸ਼ਰ ਦੁਆਰਾ ਇਕ ਖਾਸ ਪ੍ਰਕਾਸ਼ ਹੈ (ਭਾਵ., ਖਾਸ ਮਸਹ)। ਯੂਹੰਨਾ ਦਾ ਦਾਅਵਾ ਹੈ ਕਿ ਸਾਰੇ ਵਿਸ਼ਵਾਸੀ ਪਹਿਲਾਂ ਹੀ ਸੱਚੇ ਮਸਹ ਨਾਲ ਮਸਹ ਕੀਤੇ ਹੋਏ ਹਨ ਜਦੋਂ ਉਹਨਾਂ ਨੇ ਮਸਹ ਕੀਤੇ (ਯਿਸੂ ਮਸੀਹ) ਉੱਤੇ ਭਰੋਸਾ ਕਰਦੇ ਹਨ, ਅਤੇ ਉਹ ਆਤਮਾ ਨਾਲ ਭਰੇ ਹੋਏ ਹਨ, ਅਤੇ ਪਰਮੇਸ਼ਰ ਦੇ ਵਚਨ ਵਿਚ ਬਣੇ ਹੋਏ ਹਨ।

□ "ਜੇ ਤੁਸੀਂ ਉਹ ਦੀ ਵੱਲੋਂ ਪਾਇਆ" ਇਹ ਇਕ ਅਨਿਸ਼ਚਿਤ ਭੂਤਕਾਲ ਕਿਰਿਆ ਦਾ ਸੰਕੇਤਕ ਹੈ ਜੋ ਭੂਤਕਾਲ ਵਿਚ ਪੂਰੇ ਹੋਏ ਕਿਸੇ ਕੰਮ ਵੱਲ ਇਸ਼ਾਰਾ ਕਰਦਾ ਹੈ। ਇਹ "ਮਸਹ ਕਰਨਾ" 1 ਯੂਹੰਨਾ 2:24 ਵਿੱਚ "ਤੁਸੀਂ ਸੁਣਿਆ ਹੈ" ਦੇ ਸਮਾਨ ਹੈ। ਖੁਸ਼ਖਬਰੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ (1) ਨਿੱਜੀ ਵਿਸ਼ਵਾਸ ਦੁਆਰਾ (ਦੇਖੋ ਯੂਹੰਨਾ 1:12; 3:16) ਅਤੇ (2) ਇਸ ਨੂੰ ਸੱਚ ਦੀ ਦੇਹ ਦੀ ਤਰ੍ਹਾਂ ਸਵੀਕਾਰ ਕਰਨਾ ਚਾਹੀਦਾ ਹੈ (ਦੇਖੋ 2 ਯੂਹੰਨਾ 9-10; 1 ਕੁਰਿੰਥੀਆਂ 15:1-4; ਯਹੂਦਾ 3)। ਇਹ ਦੋਵੇਂ ਕੰਮ ਵਿਚੋਲੇ ਪਵਿੱਤਰ ਆਤਮਾ ਦੁਆਰਾ ਕੀਤੇ ਗਏ ਹਨ।

▣ "ਤੁਹਾਨੂੰ ਕੁੱਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ" 1 ਯੂਹੰਨਾ 2:27 ਅਤੇ 1 ਯੂਹੰਨਾ 2:20 ਦੇਵੇਂ ਬਰਾਬਰ ਹਨ (ਭਾਵ, ਮਸੀਹ ਵਿਚ ਨਵਾਂ ਨੇਮ, ਦੇਖੋ ਯਿਰ 31:34)। ਯੂਹੰਨਾ ਪ੍ਰਤਿਵਰਤਨ ਵਿਸ਼ਿਆਂ ਦੀ ਵਰਤੋਂ ਕਰ ਰਿਹਾ ਹੈ (1 ਯੂਹੰਨਾ 2:20,24,27)। ਗਿਆਨਵਾਦ ਦੇ ਝੂਠੇ ਅਧਿਆਪਕ ਨਹੀਂ, ਸਗੋਂ ਪਵਿੱਤਰ ਆਤਮਾ ਸਾਡਾ ਕੇਵਲ ਅਤੇ ਲਾਜ਼ਮੀ ਅਧਿਆਪਕ ਹੈ (ਦੇਖੋ ਯੂਹੰਨਾ 14:26)। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਧਿਆਪਕ ਦਾ ਸੇਵਾ ਅਤੇ ਵਰਦਾਨ ਪਹਿਲੀ ਕਲੀਸੀਆ ਅਤੇ ਅਤੇ ਅੱਜ ਦੇ ਸਮੇਂ ਵਿੱਚ ਸਰਗਰਮ ਨਹੀਂ ਹੈ (ਦੇਖੋ ਅਫ਼ਸੀਆਂ 4:11; ਰਸੂਲਾਂ 13:1; 1 ਕੁਰਿੰਥੀਆਂ 12:28)। ਇਸ ਦਾ ਸਿੱਧਾ ਅਰਥ ਇਹ ਹੈ ਕਿ ਮੁਕਤੀ ਸੰਬੰਧੀ ਮੁਢਲੀਆਂ ਗੱਲਾਂ ਕਿਸੇ ਵਿਸ਼ੇਸ਼, ਬੁੱਧੀਮਾਨ, ਮਨੁੱਖੀ ਅਧਿਆਪਕ ਦੁਆਰਾ ਸਗੋਂ ਨਹੀਂ ਪਵਿੱਤਰ ਆਤਮਾ ਅਤੇ ਬਾਈਬਲ ਤੋਂ ਆਉਂਦੀਆਂ ਹਨ, ਭਾਵੇਂ ਉਹ ਅਧਿਆਪਕ ਅਕਸਰ ਉਹਨਾਂ ਦਾ ਸਾਧਨ ਵਜੋਂ ਇਸਤੇਮਾਲ ਕਰਦਾ ਹੈ।

▣ "ਜਿਵੇਂ ਉਹ ਦਾ ਮਸਹ ਤੁਹਾਨੂੰ ਸਾਰੀਆਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਚ ਹੈ, ਝੂਠ ਨਹੀਂ" ਇਹ ਆਤਮਿਕ ਸੱਚ ਨੂੰ ਦਰਸਾਉਂਦਾ ਹੈ। ਹਰ ਮਸੀਹੀ ਕੋਲ ਪਵਿੱਤਰ ਆਤਮਾ ਹੈ ਜੋ ਉਹਨਾਂ ਦੇ ਜ਼ਮੀਰ ਦੀ ਅਗਵਾਈ ਕਰਦਾ ਹੈ। ਸਾਨੂੰ ਸੱਚਾਈ ਅਤੇ ਨੈਤਿਕਤਾ ਦੇ ਖੇਤਰਾਂ ਵਿੱਚ ਆਤਮਾ ਦੀ ਕੋਮਲ ਅਗਵਾਈ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।

▣ "ਜਿਵੇਂ ਉਹ ਨੇ ਤੁਹਾਨੂੰ ਸਿੱਖਿਆ ਦਿੱਤੀ ਉਸੇ ਤਰ੍ਹਾਂ ਤੁਸੀਂ ਉਸ ਵਿੱਚ ਬਣੇ ਰਹੋ" ਇਹ ਇਕ ਵਰਤਮਾਨ ਕਾਲ ਕਿਰਿਆਸ਼ੀਲ ਅਗੀਆਵਾਚਕ ਹੈ। ਯੂਹੰਨਾ ਇਸ ਪੱਤਰ ਵਿਚ "ਬਣੇ ਰਹਿਣ" ਦੀ ਧਾਰਣਾ ਨੂੰ ਆਪਣੇ ਪਾਠਕਾਂ ਲਈ ਵਿਸ਼ਵਾਸ ਦੇ ਨਿਸ਼ਚਤ ਦੇ ਤੱਤ ਵਜੋਂ ਵਰਤਦਾ ਹੈ (ਦੇਖੋ ਯੂਹੰਨਾ 15)। ਬਾਈਬਲ ਦੀ ਨਿਹਚਾ ਇਕ ਇਕਰਾਰਨਾਮਾ ਹੈ ਜਿਸ ਵਿਚ ਪਰਮੇਸ਼ਰ ਪਹਿਲ ਕਰਦਾ ਹੈ ਅਤੇ ਕਾਰਜ-ਸੂਚੀ ਤਹਿ ਕਰਦਾ ਹੈ, ਪਰ ਮਨੁੱਖਾਂ ਨੂੰ ਸ਼ੁਰੂਆਤੀ ਤੌਰ 'ਤੇ ਜਵਾਬ ਦੇਣਾ ਚਾਹੀਦਾ ਹੈ ਅਤੇ ਜਾਰੀ ਰਹਿਣਾ (ਬਣੇ ਰਹਿਣਾ) ਚਾਹੀਦਾ ਹੈ! ਬਣੇ ਰਹਿਣ ਵਿਚ ਪਰਮੇਸ਼ਰ ਦਾ ਪੱਖ ਅਤੇ ਮਨੁੱਖੀ ਦਾ ਪੱਖ ਦੋਵੇਂ ਸ਼ਾਮਲ ਹਨ। 1 ਯੂਹੰਨਾ 2:10 ਵਿਚ ਖਾਸ ਵਿਸ਼ਾ: ਬਣੇ ਰਹਿਣਾ ਨੂੰ ਦੇਖੋ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਝੂਠੇ ਅਧਿਆਪਕਾਂ ਦੇ ਵਿਸ਼ਵਾਸਾਂ ਦਾ ਵਰਣਨ ਕਰੋ।
2. ਸਬੂਤ ਦਿਓ ਜਿਸ ਦੁਆਰਾ ਅਸੀਂ ਜਾਣ ਸਕਦੇ ਹਾਂ ਕਿ ਸਾਡਾ ਸੱਚਮੁੱਚ ਛੁਟਕਾਰਾ ਹੋਇਆ ਹੈ।
3. ਆਦਤ ਵਾਲੇ ਪਾਪ ਅਤੇ ਪਾਪ ਦੇ ਅਲੱਗ-ਅਲੱਗ ਕੰਮਾਂ ਵਿਚਕਾਰ ਸੰਬੰਧ ਬਾਰੇ ਦੱਸੋ।
4. ਵਿਸ਼ਵਾਸੀ ਦੀ ਦ੍ਰਿੜਤਾ ਅਤੇ ਵਿਸ਼ਵਾਸੀ ਦੀ ਸੁਰੱਖਿਆ ਦੇ ਵਿਚਕਾਰ ਸੰਬੰਧ ਦੀ ਵਿਆਖਿਆ ਕਰੋ।
5. ਮਨੁੱਖ ਦੇ ਤਿੰਨ ਦੁਸ਼ਮਣਾਂ ਦੀ ਪਰਿਭਾਸ਼ਾ ਅਤੇ ਸੂਚੀ ਦਿਓ।

1 ਯੂਹੰਨਾ 2:28-3:24

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਪਰਮੇਸ਼ਰ ਦੇ ਬੱਚੇ (2:28-3:10)	ਪਰਮੇਸ਼ਰ ਦੇ ਬੱਚੇ	ਸੱਚੇ ਵਿਸ਼ਵਾਸ ਪ੍ਰਤੀ ਵਫ਼ਾਦਾਰੀ (2:18-29)	ਮਸੀਹ ਦੇ ਦੁਸ਼ਮਣ (2:18-29)	ਪਰਮੇਸ਼ਰ ਦੇ ਬੱਚਿਆਂ ਵਾਂਗ ਜੀਉਣਾ (2:29-4:6)
2:28-3:3	2:28-3:3	2:28 2:29 ਸਹੀ ਆਚਰਣ ਵਿਚ ਸੰਤਾਨ ਵਾਲਾ ਸੰਬੰਧ 3:1-10	2:28-29 ਪਰਮੇਸ਼ਰ ਦੇ ਬੱਚੇ 3:1-3	2:29-3:2 ਪਹਿਲੀ ਸ਼ਰਤ: ਪਾਪ ਨਾਲੋਂ ਵੱਖ ਹੋਣਾ 3:3-10
3:4-10	3:4-9		3:4-6 3:7-8 3:9-10	
ਇਕ ਦੂਸਰੇ ਨੂੰ ਪਿਆਰ ਕਰਨਾ	3:10-15	ਇਕ ਦੂਸਰੇ ਲਈ ਪਿਆਰ	ਇਕ ਦੂਸਰੇ ਨੂੰ ਪਿਆਰ ਕਰਨਾ	ਦੂਸਰੀ ਸ਼ਰਤ: ਆਗਿਆਵਾਂ ਨੂੰ ਮੰਨਣਾ, ਖਾਸਕਰ ਜਿੰਦਗੀ
3:11-18	ਪਿਆਰ ਦਾ ਕੰਮ	3:11-18	3:11-12 3:13-18	3:11-24
ਪਰਮੇਸ਼ਰ ਅੱਗੇ ਦਲੇਰੀ	3:16-23	ਮਸੀਹੀ ਦਲੇਰੀ	ਪਰਮੇਸ਼ਰ ਅੱਗੇ ਦਲੇਰੀ	
3:19-24	ਸੱਚਾਈ ਦਾ ਆਤਮਾ ਅਤੇ ਗਲਤੀ ਦਾ ਆਤਮਾ 3:24-4:6	3:19-24	3:19-24	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪ੍ਰਸੰਗਿਕ ਅੰਤਰਦ੍ਰਿਸ਼ਟੀ

- 1 ਯੂਹੰਨਾ ਅਧਿਆਇ 2 ਨੈਸਟਿਕ ਦੇ ਝੂਠੇ ਗੁਰੂਆਂ ਤੇ ਨਿਰਦੇਸ਼ਤ ਕੀਤਾ ਗਿਆ ਹੈ (ਖਾਸਕਰ ਡੋਸੇਟਿਕ ਨੈਸਟਿਕਸ ਜੋ ਯਿਸੂ ਦੇ ਵਿਅਕਤਿਤਵ ਨੂੰ ਨਕਾਰਦੇ ਹਨ)।
- 1 ਯੂਹੰਨਾ ਅਧਿਆਇ 3 ਉਨ੍ਹਾਂ ਝੂਠੇ ਗੁਰੂਆਂ ਦਾ ਸੰਕੇਤ ਦੇਣਾ ਜਾਰੀ ਰੱਖਦਾ ਹੈ ਜਿਨ੍ਹਾਂ ਨੇ ਮੁਕਤੀ (ਦੇਸ਼ ਮੁਕਤ ਹੋਣਾ) ਨੂੰ ਸਦਾਚਾਰ ਅਤੇ ਨੈਤਿਕਤਾ (ਸੁਧੀਕਰਨ) ਤੋਂ ਵੱਖਰਾ ਕੀਤਾ ਸੀ। ਫਿਰ ਵੀ ਅਧਿਆਇ 3 ਵਿਸ਼ਵਾਸੀਆਂ ਨੂੰ ਵਧੇਰੇ ਸਿੱਧਾ ਪ੍ਰੇਰਿਤ ਕਰਦਾ ਹੈ।

ਸ਼ਬਦ ਅਤੇ ਵਾਕਾਂਸ਼ ਅਧਿਐਨ

1ਯੂਹੰਨਾ2:28-3:3

²⁸ਅਤੇ ਹੁਣ ਹੇ ਬੱਚਿਓ, ਤੁਸੀਂ ਉਹ ਦੇ ਵਿੱਚ ਕਾਇਮ ਰਹੋ ਕਿ ਜਦੋਂ ਉਹ ਪ੍ਰਗਟ ਹੋਵੇ ਤਾਂ ਸਾਨੂੰ ਦਲੇਰੀ ਹੋਵੇ ਅਤੇ ਉਹ ਦੇ ਆਉਣ ਦੇ ਵੇਲੇ ਅਸੀਂ ਉਹ ਦੇ ਅੱਗੇ ਸ਼ਰਮਿੰਦੇ ਨਾ ਹੋਈਏ। ²⁹ਜਦੋਂ ਤੁਸੀਂ ਜਾਣਦੇ ਹੋ ਜੇ ਉਹ ਧਰਮੀ ਹੈ ਤਾਂ ਤੁਹਾਨੂੰ ਪਤਾ ਹੈ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਸੇ ਉਸੇ ਤੋਂ ਜੰਮਿਆ ਹੈ। ¹ਵੇਖੋ, ਪਿਤਾ ਨੇ ਕਿਹੋ ਜਿਹਾ ਪਿਆਰ ਕੀਤਾ ਹੈ ਜੋ ਅਸੀਂ ਪਰਮੇਸ਼ਰ ਦੇ ਬਾਲਕ ਸੱਦੇ ਜਾਈਏ। ਇਹੋ ਅਸੀਂ ਹਾਂ ਵੀ। ਸੰਸਾਰ ਸਾਨੂੰ ਨਹੀਂ ਜਾਣਦਾ ਕਿਉਂਕਿ ਉਸ ਨੇ ਉਹ ਨੂੰ ਵੀ ਨਹੀਂ ਜਾਣਿਆ। ²ਹੇ ਪਿਆਰਿਓ, ਅਸੀਂ ਹੁਣ ਪਰਮੇਸ਼ਰ ਦੇ ਬਾਲਕ ਹਾਂ ਅਤੇ ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁੱਝ ਹੋਵਾਂਗੇ! ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ। ³ਅਤੇ ਹਰ ਕੋਈ ਜਿਹੜਾ ਉਸ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ, ਜਿਵੇਂ ਉਹ ਪਵਿੱਤਰ ਹੈ।

2:28 ਟਿੱਪਣੀਕਾਰਾਂ ਵਿੱਚ ਬਹੁਤ ਚਰਚਾ ਹੈ ਕਿ 1 ਯੂਹੰਨਾ 2:28, 29, ਵਿੱਚ ਜਾਂ 3:1 ਵਿੱਚ ਇਕ ਨਵਾਂ ਪੈਰਾ ਸ਼ੁਰੂ ਹੋਣਾ ਚਾਹੀਦਾ ਹੈ। 1 ਯੂਹੰਨਾ 3:27 ਅਤੇ 28 ਵਿਚਕਾਰ ਦੁਹਰਾਓ ਦੇ ਕਾਰਨ, ਪੈਰੋ ਦੀ ਵੰਡ ਸ਼ਾਇਦ ਇੱਥੇ ਹੋਣੀ ਚਾਹੀਦੀ ਹੈ।

▣ "ਹੇ ਬੱਚਿਓ" 1 ਯੂਹੰਨਾ 2:1 ਤੇ ਨੋਟ ਦੇਖੋ।

▣ "ਕਾਇਮ ਰਹੇ" ਇਹ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ। ਇਹ ਮਸੀਹੀ ਦ੍ਰਿੜ੍ਹਤਾ ਨੂੰ ਉਤਸ਼ਾਹਿਤ ਕਰਨ ਲਈ ਵਰਤੀ ਗਈ ਤੀਜੀ ਵਰਤਮਾਨ ਕਿਰਿਆਸ਼ੀਲ ਆਗਿਆ ਹੈ (ਦੇਖੋ, 1 ਯੂਹੰਨਾ 3:15,24)।

ਪਹਿਲਾਂ ਆਇਆ ਸ਼ਬਦ ਨਾਮ ਜਿਸ ਵਿਚ ਪੜਨਾਂਵ ਇਸ਼ਾਰਾ ਕਰਦਾ ਹੈ ਇਸ ਦੀ ਪਛਾਣ ਕਰਨਾ ਅਕਸਰ ਮੁਸ਼ਕਲ ਹੁੰਦਾ ਹੈ, ਪਰ ਇਸ ਪੈਰ੍ਹੇ ਵਿਚ, ਉਹ ਸਪੱਸ਼ਟ ਹਨ।

1. "ਉਸ ਵਿਚ," 1 ਯੂਹੰਨਾ 3:28a – ਯਿਸੂ
2. "ਉਸ ਤੋਂ," 1 ਯੂਹੰਨਾ 3:28b – ਯਿਸੂ
3. "ਉਸਦਾ," 1 ਯੂਹੰਨਾ 3:28b – ਯਿਸੂ
4. "ਉਹ ਧਰਮੀ ਹੈ," 1 ਯੂਹੰਨਾ 3:29 – ਪਿਤਾ
5. "ਉਸ ਤੋਂ ਜੰਮਿਆ," 1 ਯੂਹੰਨਾ 3:29 – ਪਿਤਾ (ਨੋਟ ਦੇਖੋ)
6. "ਉਸ ਨੂੰ ਜਾਣਦਾ," 1 ਯੂਹੰਨਾ 3:1 – ਪਿਤਾ (ਦੇਖੋ, ਯੂਹੰਨਾ 15:21; 16:2-3)
7. "ਉਹ ਪ੍ਰਗਟ ਹੋਇਆ," 1 ਯੂਹੰਨਾ 3:2 – ਯਿਸੂ
8. "ਉਸ ਦੇ ਵਰਗੇ," 1 ਯੂਹੰਨਾ 3:2 – ਯਿਸੂ
9. "ਉਸ ਨੂੰ ਵੇਖਾਂਗੇ," 1 ਯੂਹੰਨਾ 3:2 – ਯਿਸੂ
10. "ਉਹ ਜਿਹਾ ਹੈ," 1 ਯੂਹੰਨਾ 3:2 – ਯਿਸੂ
11. "ਉਸ ਉੱਤੇ," 1 ਯੂਹੰਨਾ 3:3 – ਯਿਸੂ
12. "ਜਿਵੇਂ ਉਹ ਪਵਿੱਤਰ ਹੈ," 1 ਯੂਹੰਨਾ 3:3 ਯਿਸੂ

ਪ੍ਰਸੰਗ, ਪ੍ਰਸੰਗ, ਪ੍ਰਸੰਗ!

▣ "ਜਦੋਂ ਉਹ ਪ੍ਰਗਟ ਹੋਵੇ" ਇਹ 1 ਯੂਹੰਨਾ 3:29, ਅਤੇ 1 ਯੂਹੰਨਾ 3:2 ਦੇ "ਜਦੋਂ ਯਿਸੂ ਵਾਪਸ ਆਵੇਗਾ" ਦੀ ਤਰ੍ਹਾਂ, ਇਕ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ। ਇਹ ਅਨਿਸ਼ਚਿਤ ਘਟਨਾ ਨਹੀਂ ਦੱਸਦਾ ਹੈ, ਪਰ ਅਨਿਸ਼ਚਿਤ ਸਮੇਂ ਨੂੰ ਦੱਸਦਾ ਹੈ (ਸ਼ਬਦ "ਉਮੀਦ" ਲਈ ਨਵੇਂ ਨੇਮ ਦੀ ਵਰਤੋਂ ਦੇ ਸਮਾਨ ਹੈ, ਦੇਖੋ, 1 ਯੂਹੰਨਾ 3:3)।

▣ "ਸਾਨੂੰ ਦਲੇਰੀ ਹੋਵੇ" ਯੂਨਾਨੀ ਸ਼ਬਦ "ਦਲੇਰੀ" (*ਪਾਰਹੇਸੀਆ parhēsia*) "ਸੁਤੰਤਰ ਰੂਪ ਵਿਚ ਬੋਲਣ" ਦੇ ਮੂਲ ਤੋਂ ਹੈ। ਦਲੇਰੀ ਇਕ ਮੌਜੂਦਾ ਜੀਵਨ ਸ਼ੈਲੀ ਹੈ ਜੋ ਵਿਸ਼ਵਾਸੀ ਦੇ ਯਿਸੂ ਮਸੀਹ ਦੇ ਸੁਸਮਾਚਾਰ ਦੇ ਗਿਆਨ ਅਤੇ ਉਸ ਵਿਚ ਭਰੋਸੇ ਦੇ ਅਧਾਰ ਤੇ ਹੈ।

ਦੇਖੋ ਖਾਸ ਵਿਸ਼ਾ: ਦਲੇਰੀ (*ਪਾਰਹੇਸੀਆ parhēsia*)

NASB	"ਸ਼ਰਮ ਵਿਚ ਉਸ ਤੋਂ ਦੂਰ ਨਾ ਹੋਈਏ"
NKJV	"ਅਤੇ ਉਸਦੇ ਅੱਗੇ ਸ਼ਰਮਿੰਦੇ ਨਾ ਹੋਈਏ"
NRSV	"ਉਸਦੇ ਸਾਹਮਣੇ ਸ਼ਰਮਸਾਰ ਹੋਈਏ"
TEV	"ਸ਼ਰਮ ਵਿਚ ਉਸ ਤੋਂ ਓਹਲੇ ਨਾ ਹੋਈਏ"
NJB	" ਸ਼ਰਮ ਵਿਚ ਉਸ ਤੋਂ ਦੂਰ ਨਾ ਹੋਈਏ "

ਇਹ ਇਕ ਭੂਤਕਾਲ ਨਿਸ਼ਕਿਰਿਆ (ਅਕਰਤਰੀ) ਸੰਭਾਵਨਾ ਹੈ ਜਿਸ ਦਾ ਅਰਥ ਹੈ ਕਿ ਇਸ ਨੂੰ ਸਮਝਿਆ ਜਾ ਸਕਦਾ ਹੈ

1. ਵਿਸ਼ਵਾਸੀ ਆਪਣੇ ਆਪ ਸ਼ਰਮਿੰਦਾ ਹੋ ਰਹੇ ਹਨ (NASB, TEV, NJB)

2. ਵਿਸ਼ਵਾਸੀ ਸ਼ਰਮਿੰਦਾ ਕੀਤੇ ਜਾ ਰਹੇ ਹਨ (NRSV)

ਵਿਸ਼ਵਾਸੀਆਂ ਨੂੰ ਮਸੀਹ ਦੀ ਵਾਪਸੀ ਦੀ ਭਾਲ ਕਰਨੀ ਅਤੇ ਖੁਸ਼ ਹੋਣਾ ਚਾਹੀਦਾ ਹੈ, ਪਰ ਉਹ ਜਿਹੜੇ ਸੁਆਰਥੀ ਅਤੇ ਦੁਨਿਆਵੀ ਢੰਗ ਨਾਲ ਜੀ ਰਹੇ ਹਨ, ਯਕੀਨਨ ਉਸ ਦੇ ਪ੍ਰਗਟ ਹੋਣ ਤੇ ਹੈਰਾਨ ਅਤੇ ਸ਼ਰਮਿੰਦਾ ਹੋਣਗੇ! ਵਿਸ਼ਵਾਸੀਆਂ ਦਾ ਨਿਆਂ ਹੋਵੇਗਾ (ਦੇਖੋ, 3 ਕੁਰਿੰਥੀਆਂ 5:10)।

▣ "ਉਹ ਦੇ ਆਉਣ ਦੇ ਵੇਲੇ" ਇਹ ਦੂਜੀ ਵਾਰ ਆਉਣ ਦਾ ਹਵਾਲਾ ਦਿੰਦਾ ਹੈ। ਇਹ ਸ਼ਬਦ *ਪਾਰੂਸਿਆ Parousia*, ਯੂਹੰਨਾ ਦੀਆਂ ਲਿਖਤਾਂ ਵਿਚ ਸਿਰਫ ਇੱਥੇ ਵਰਤਿਆ ਗਿਆ ਹੈ ਅਤੇ ਇਕ ਆਉਣ ਵਾਲੇ ਸ਼ਾਹੀ ਦੌਰੇ ਦੀ ਭਾਵਨਾ ਹੈ।

ਇਹ ਸ਼ਾਬਦਿਕ ਤੌਰ ਤੇ "ਪਾਰੂਸਿਆ *Parousia* ਤੱਕ" ਹੈ ਜਿਸਦਾ ਅਰਥ "ਮੌਜੂਦਗੀ" ਹੈ ਅਤੇ ਇਸ ਨੂੰ ਇਕ ਸ਼ਾਹੀ ਦੌਰੇ ਲਈ ਵਰਤਿਆ ਗਿਆ ਹੈ। ਨਵੇਂ ਨੇਮ ਵਿਚ ਦੂਜੀ ਵਾਰ ਆਉਣ ਲਈ ਵਰਤੇ ਗਏ ਸ਼ਬਦ ਹਨ

1. *ਏਪੀਫੇਨਿਯਾ epiphaneia*, "ਆਹਮੇ-ਸਾਹਮਣੇ ਦਿਖਾਈ ਦੇਣਾ"
2. *ਅਪੋਕਾਲੁਪਿਸ apokalupis*, "ਬੇਨਕਾਬ ਕਰਨਾ"
3. "ਪ੍ਰਭੂ ਦਾ ਦਿਨ" ਅਤੇ ਇਸ ਵਾਕੰਸ਼ ਦੀਆਂ ਭਿੰਨਤਾਵਾਂ

ਖਾਸ ਵਿਸ਼ਾ: ਮਸੀਹ ਦੀ ਵਾਪਸੀ ਲਈ ਨਵੇਂ ਨੇਮ ਦੇ ਸ਼ਬਦ SPECIAL TOPIC: NT Terms for Christ's

Return

ਖਾਸ ਵਿਸ਼ਾ: ਮਸੀਹ ਦੀ ਵਾਪਸੀ ਲਈ ਨਵੇਂ ਨੇਮ ਦੇ ਸ਼ਬਦ

ਆਉਣ ਵਾਲੇ ਖਾਸ ਦਿਨ ਬਾਰੇ ਅੰਤ ਸਮੇਂ ਦੇ ਸਿਧਾਂਤ ਦੇ ਕਈ ਪਦ ਹਨ ਜਦੋਂ ਮਨੁੱਖ ਯਿਸੂ ਨੂੰ ਮਿਲਣਗੇ (ਮੁਕਤੀਦਾਤਾ ਅਤੇ ਨਿਆਂ ਕਰਨ ਵਾਲੇ ਵਜੋਂ)।

1. "ਸਾਡੇ ਪ੍ਰਭੂ ਯਿਸੂ ਮਸੀਹ ਦਾ ਦਿਨ" (1 ਕੁਰਿੰਥੀਆਂ 1:8)
2. "ਪ੍ਰਭੂ ਦਾ ਦਿਨ" (1 ਕੁਰਿੰਥੀਆਂ 5:5; 1 ਥੱਸਲੁਨੀਕੀਆਂ 5:2; 2 ਥੱਸਲੁਨੀਕੀਆਂ 2:2)
3. "ਪ੍ਰਭੂ ਯਿਸੂ ਦਾ ਦਿਨ" (2 ਕੁਰਿੰਥੀਆਂ 1:14; MS & ਵਿਚ ਇਹ 1 ਕੁਰਿੰਥੀਆਂ 5:5 ਵਿਚ ਹੈ)
4. "ਯਿਸੂ ਮਸੀਹ ਦਾ ਦਿਨ" (ਫਿਲਿੱਪੀਆਂ 1:6)
5. "ਮਸੀਹ ਦਾ ਦਿਨ" (ਫਿਲਿੱਪੀਆਂ 1:10; 2:16)
6. "ਉਸਦਾ ਦਿਨ (ਮਨੁੱਖ ਦਾ ਪੁੱਤਰ)" (ਲੂਕਾ 17:24)
7. "ਉਹ ਦਿਨ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ" (ਲੂਕਾ 17:30)
8. "ਸਾਡੇ ਪ੍ਰਭੂ ਯਿਸੂ ਮਸੀਹ ਦਾ ਪ੍ਰਗਟ ਹੋਣਾ" (1 ਕੁਰਿੰਥੀਆਂ 1:7)
9. "ਜਦੋਂ ਪ੍ਰਭੂ ਯਿਸੂ ਸਵਰਗ ਤੋਂ ਪ੍ਰਗਟ ਹੋਵੇਗਾ" (2 ਥੱਸਲੁਨੀਕੀਆਂ 1:7)
10. "ਪ੍ਰਭੂ ਯਿਸੂ ਦੀ ਮੌਜੂਦਗੀ ਵਿਚ ਜਦੋਂ ਉਹ ਆਵੇਗਾ" (1 ਥੱਸਲੁਨੀਕੀਆਂ 2:19)

ਚਾਰ ਤਰੀਕੇ ਹਨ ਜਿਸ ਵਿਚ ਨਵੇਂ ਨੇਮ ਦੇ ਲੇਖਕ ਯਿਸੂ ਦੀ ਵਾਪਸੀ ਦਾ ਹਵਾਲਾ ਦਿੰਦੇ ਹਨ।

1. *ਏਪੀਫੇਨਿਯਾ epiphaneia*, ਜੋ ਇਕ ਚਮਕਦਾਰ ਪ੍ਰਤਾਪ ਦਾ ਹਵਾਲਾ ਦਿੰਦਾ ਹੈ ਜੋ ਅਧਿਆਤਮਿਕ ਤੌਰ ਤੇ (ਹਾਲਾਂਕਿ ਸ਼ਮੂਲੀਅਤ ਨਹੀਂ) "ਮਹਿਮਾ" ਨਾਲ ਸੰਬੰਧਿਤ ਹੈ। 2 ਤਿਮੋਥਿਉਸ 1:10; ਤੀਤੁਸ 2:11 ਅਤੇ 3:4 ਵਿਚ ਇਹ ਯਿਸੂ ਦੇ ਪਹਿਲੀ ਵਾਰ ਆਉਣ (ਅਰਥਾਤ., ਦੇਹ ਧਾਰਨ) ਅਤੇ ਉਸਦੇ ਦੂਸਰੀ ਵਾਰ ਆਉਣ ਦਾ ਹਵਾਲਾ ਦਿੰਦਾ ਹੈ। ਇਹ 2 ਥੱਸਲੁਨੀਕੀਆਂ 2:8 ਵਿਚ ਵਰਤਿਆ ਗਿਆ ਹੈ ਜਿਸ ਵਿਚ ਦੂਸਰੀ ਵਾਰ ਆਉਣ ਦੇ ਸਾਰੇ ਤਿੰਨ ਪ੍ਰਮੁੱਖ ਸ਼ਬਦ ਸ਼ਾਮਲ ਹਨ: 1 ਤਿਮੋਥਿਉਸ 6:14; 2 ਤਿਮੋਥਿਉਸ 4:1,8; ਤੀਤੁਸ 2:13

2. ਪਾਰੂਸਿਆ *parousia*, ਜੋ ਮੌਜੂਦਗੀ ਦਾ ਸੰਕੇਤ ਕਰਦਾ ਹੈ ਅਤੇ ਅਸਲ ਵਿਚ ਇਕ ਸ਼ਾਹੀ ਦੌਰੇ ਨੂੰ ਦਰਸਾਉਂਦਾ ਹੈ। ਇਹ ਸਭ ਤੋਂ ਵੱਧ ਵਰਤਿਆ ਗਿਆ ਸ਼ਬਦ ਹੈ (ਦੇਖੋ, ਮੱਤੀ 24:3,27,37,39; 1 ਕੁਰਿੰਥੀਆਂ 15:23; 1 ਥੱਸਲੁਨੀਕੀਆਂ 2:19; 3:13; 4:15; 5:23; 2 ਥੱਸਲੁਨੀਕੀਆਂ 2:1,8; ਯਾਕੂਬ 5:7,8; 2 ਪਤਰਸ 1:16; 3:4,12; 1 ਯੂਹੰਨਾ 2:28)।
3. ਅਪੋਕਾਲੁਪਸਿਸ *apokalupsis* (ਜਾਂ ਅਪੋਕਾਲੀਪਸਿਸ *apocalypsis*), ਜਿਸ ਦਾ ਅਰਥ ਪ੍ਰਗਟ ਕਰਨ ਦੇ ਉਦੇਸ਼ ਨਾਲ ਬੇਨਕਾਬ ਕਰਨਾ ਹੈ। ਇਹ ਨਵੇਂ ਨੇਮ ਦੀ ਆਖਰੀ ਕਿਤਾਬ ਦਾ ਨਾਮ ਹੈ (ਦੇਖੋ, ਲੂਕਾ 17:30; 1 ਕੁਰਿੰਥੀਆਂ 1:7; 2 ਥੱਸਲੁਨੀਕੀਆਂ 1:7; 1 ਪਤਰਸ 1:7; 4:13)।
4. ਫਾਨੇਰੂ *phaneroō*, ਜਿਸਦਾ ਅਰਥ ਪ੍ਰਕਾਸ਼ ਵਿਚ ਲਿਆਉਣਾ ਜਾਂ ਸਪੱਸ਼ਟ ਤੌਰ ਤੇ ਪ੍ਰਗਟ ਕਰਨਾ ਹੈ। ਇਹ ਸ਼ਬਦ ਅਕਸਰ ਨਵੇਂ ਨੇਮ ਵਿਚ ਪਰਮੇਸ਼ਰ ਦੇ ਪ੍ਰਕਾਸ਼ ਦੇ ਕਈ ਪਹਿਲੂਆਂ ਲਈ ਵਰਤਿਆ ਗਿਆ ਹੈ। ਇਹ ਏਪੀਫੇਨਿਆ *epiphaneia* ਦੀ ਤਰ੍ਹਾਂ, ਯਿਸੂ ਦੇ ਪਹਿਲੀ ਵਾਰ ਆਉਣ (ਦੇਖੋ, 1 ਪਤਰਸ 1:20; 1 ਯੂਹੰਨਾ 1:2; 3:5,8; 4:9) ਅਤੇ ਦੂਸਰੀ ਵਾਰ ਆਉਣ ਦਾ ਹਵਾਲਾ ਦੇ ਸਕਦਾ ਹੈ (ਦੇਖੋ, ਮੱਤੀ 24:30; ਕੁਲਸੀਆਂ 3:4; 1 ਪਤਰਸ 5:4; 1 ਯੂਹੰਨਾ 2:28; 3:2)।
5. “ਆਉਣ” ਲਈ ਬਹੁਤ ਹੀ ਆਮ ਸ਼ਬਦ *ਅਰਖੋਮਾਈ erchomai* ਵੀ ਕਦੇ ਕਦੇ ਮਸੀਹ ਦੀ ਵਾਪਸੀ ਲਈ ਵਰਤਿਆ ਗਿਆ ਹੈ (ਦੇਖੋ, ਮੱਤੀ 16:27-28; 23:39; 24:30; 25:31; ਰਸੂਲਾਂ ਦੇ ਕਰਤੱਬ 1:10-11; 1 ਕੁਰਿੰਥੀਆਂ 11:26; ਪ੍ਰਕਾਸ਼ ਦੀ ਪੇਥੀ 1:7,8)।
6. ਇਹ ਸ਼ਬਦ “ਪ੍ਰਭੂ ਦਾ ਦਿਨ” ਨਾਲ ਵੀ ਵਰਤਿਆ ਗਿਆ ਹੈ (ਦੇਖੋ, 1 ਥੱਸਲੁਨੀਕੀਆਂ 5:2), ਜੋ ਕਿ ਪਰਮੇਸ਼ਰ ਦੇ ਬਰਕਤ (ਪੁਨਰ-ਉਥਾਨ) ਅਤੇ ਨਿਆਂ ਦੇ ਦਿਨ ਲਈ ਪੁਰਾਣੇ ਨੇਮ ਦਾ ਸਿਰਲੇਖ ਹੈ।

ਸਮੁੱਚੇ ਤੌਰ ਤੇ ਨਵਾਂ ਨੇਮ, ਪੁਰਾਣੇ ਨੇਮ ਦੇ ਦ੍ਰਿਸ਼ਟੀਕੋਣ ਵਿਚ ਲਿਖਿਆ ਗਿਆ ਹੈ, ਜਿਸ ਨੇ ਦਾਅਵਾ ਕੀਤਾ

a. ਇਕ ਮੌਜੂਦਾ ਬੁਰਾਈ, ਬਾਗੀ ਯੁੱਗ

b. ਧਾਰਮਿਕਤਾ ਦਾ ਆ ਰਿਹਾ ਇਕ ਨਵਾਂ ਯੁੱਗ

c. ਮਸੀਹ (ਮਸਹ ਕੀਤਾ ਹੋਇਆ) ਦੇ ਕੰਮ ਦੁਆਰਾ ਆਤਮਾ ਦੀ ਅਗਵਾਈ ਦੁਆਰਾ ਬਣਾਇਆ ਗਿਆ ਇਕ ਯੁੱਗ

ਪ੍ਰਗਤੀਵਾਦੀ ਪ੍ਰਕਾਸ਼ਨ ਦੀ ਅਧਿਆਤਮਿਕ ਧਾਰਣਾ ਦੀ ਜ਼ਰੂਰਤ ਹੈ ਕਿਉਂਕਿ ਨਵੇਂ ਨੇਮ ਦੇ ਲੇਖਕ ਇਸਰਾਏਲ ਦੀ ਉਮੀਦ ਨੂੰ ਥੋੜ੍ਹਾ ਜਿਹਾ ਬਦਲਦੇ ਹਨ। ਮਸੀਹ ਦੇ ਸੈਨਾ, ਰਾਸ਼ਟਰਵਾਦੀ (ਇਸਰਾਏਲ) ਤਰੀਕੇ ਨਾਲ ਆਉਣ ਦੀ ਬਜਾਏ, ਇੱਥੇ ਦੇ ਵਾਰ ਆਉਣਾ ਲਿਖਿਆ ਹੈ। ਪਹਿਲੀ ਵਾਰ ਆਉਣਾ ਪਰਮੇਸ਼ਰ ਦਾ ਦੇਹ ਧਰਨਾ ਹੈ ਜੋ ਨਾਸਰਤ ਦੇ ਯਿਸੂ ਦਾ ਜਨਮ ਹੈ। ਉਹ ਸੈਨਾ ਦੇ ਬਿਨਾਂ, ਗੈਰ-ਨਿਆਂਇਕ ਅਤੇ ਯਸ਼ਾਯਾਹ 53 ਦੇ “ਦੁੱਖੀ ਸੇਵਕ” ਦੀ ਤਰ੍ਹਾਂ ਆਇਆ; ਉਹ ਜ਼ਕਰਯਾਹ 9:9 ਵਾਂਗ ਗਏ ਦੇ ਬੱਚੇ ਤੇ ਬੈਠਿਆ (ਇਕ ਲੜਾਈ ਦਾ ਘੋੜਾ ਜਾਂ ਸ਼ਾਹੀ ਖੱਚਰ ਨਹੀਂ)। ਪਹਿਲੀ ਵਾਰ ਆਉਣ ਤੇ ਨਵੇਂ ਮਸੀਹ ਯੁੱਗ ਅਤੇ ਧਰਤੀ ਉੱਤੇ ਪਰਮੇਸ਼ਰ ਦੇ ਰਾਜ ਦਾ ਉਦਘਾਟਨ ਹੋਇਆ (ਦੇਖੋ ਖਾਸ ਵਿਸ਼ਾ: ਪਰਮੇਸ਼ਰ ਦਾ ਰਾਜ)। ਇਕ ਅਰਥ ਵਿਚ ਰਾਜ ਇੱਥੇ ਹੈ, ਪਰ ਬੇਸ਼ਕ, ਇਹ ਇਕ ਹੋਰ ਰੂਪ ਵਿਚ ਬਹੁਤ ਦੂਰ ਹੈ। ਇਹ ਮਸੀਹ ਦੇ ਦੇ ਵਾਰ ਆਉਣ ਵਿਚਕਾਰ ਤਣਾਅ ਹੈ (ਦੇਖੋ ਖਾਸ ਵਿਸ਼ਾ: ਮਸੀਹ) ਜੋ ਕਿ ਇਕ ਅਰਥ ਵਿਚ, ਦੇ ਯਹੂਦੀ ਯੁੱਗਾਂ ਨੂੰ ਪਛਾੜ ਰਿਹਾ ਹੈ (ਦੇਖੋ ਖਾਸ ਵਿਸ਼ਾ: ਇਹ ਯੁੱਗ ਅਤੇ ਆਉਣ ਵਾਲਾ ਯੁੱਗ) ਜੋ ਪੁਰਾਣੇ ਨੇਮ ਤੋਂ ਅਦਿੱਖ ਅਤੇ ਅਸਪੱਸ਼ਟ ਸੀ। ਵਾਸਤਵ ਵਿਚ, ਇਹ ਦੇ ਵਾਰ ਆਉਣਾ ਯਹੋਵਾਹ ਦੀ ਸਾਰੀ ਮਨੁੱਖਤਾ ਨੂੰ ਛੁਟਕਾਰਾ ਦੇਣ ਦੀ ਵਚਨਬੱਧਤਾ ਤੇ ਜ਼ੋਰ ਦਿੰਦਾ ਹੈ (ਦੇਖੋ, ਉਤਪਤ 3:15; 12:3; ਕੂਚ 19:5 ਅਤੇ ਨਬੀਆਂ ਦੇ ਪ੍ਰਚਾਰ, ਖਾਸਕਰ ਯਸ਼ਾਯਾਹ ਅਤੇ ਯੂਨਾਹ ਦਾ ਪ੍ਰਚਾਰ)।

ਕਲੀਸਿਯਾ ਪੁਰਾਣੇ ਨੇਮ ਦੀ ਭਵਿੱਖਬਾਣੀ ਦੀ ਪੂਰਤੀ ਦਾ ਇੰਤਜ਼ਾਰ ਨਹੀਂ ਕਰ ਰਹੀ ਹੈ ਕਿਉਂਕਿ ਬਹੁਤੀਆਂ ਭਵਿੱਖਬਾਣੀਆਂ ਪਹਿਲੀ ਵਾਰ ਆਉਣ ਨੂੰ ਦਰਸਾਉਂਦੀਆਂ ਹਨ (ਦੇਖੋ, *How to Read the Bible For All Its Worth*, ਪੰਨੇ 165-166)। ਵਿਸ਼ਵਾਸੀ ਜੋ ਉਮੀਦ ਕਰਦੇ ਹਨ ਇਹ ਜੀ ਉਠੇ ਰਾਜਿਆਂ ਦੇ ਰਾਜੇ ਅਤੇ ਪ੍ਰਭੂਆਂ ਦੇ ਪ੍ਰਭੂ ਦੇ ਸ਼ਾਨਦਾਰ ਤਰੀਕੇ ਨਾਲ ਆਉਣਾ ਹੈ, ਅਤੇ ਧਰਤੀ ਉੱਤੇ ਧਾਰਮਿਕਤਾ ਦੇ ਨਵੇਂ ਯੁੱਗ ਦੀ ਉਮੀਦ ਦੀ ਇਤਿਹਾਸਿਕ ਪੂਰਤੀ ਹੈ ਜਿਵੇਂ ਇਹ ਸਵਰਗ ਵਿਚ ਹੈ (ਦੇਖੋ, ਮੱਤੀ 6:10)। ਪੁਰਾਣੇ ਨੇਮ ਦੀਆਂ ਪ੍ਰਸਤੁਤੀਆਂ ਗਲਤ ਨਹੀਂ ਸਨ, ਪਰ ਅਧੂਰੀਆਂ ਸਨ। ਉਹ ਸ਼ਕਤੀ ਅਤੇ ਯਹੋਵਾਹ ਦੇ ਅਧਿਕਾਰ ਵਿਚ ਦੁਬਾਰਾ ਆਵੇਗਾ ਜਿਵੇਂ ਨਬੀਆਂ ਨੇ ਭਵਿੱਖਬਾਣੀ ਕੀਤੀ ਸੀ।

ਦੂਸਰੀ ਵਾਰ ਆਉਣਾ ਬਾਈਬਲ ਦਾ ਸ਼ਬਦ ਨਹੀਂ ਹੈ, ਪਰ ਇਹ ਵਿਚਾਰ ਸਮੁੱਚੇ ਨਵੇਂ ਨੇਮ ਦਾ ਦ੍ਰਿਸ਼ਟੀਕੋਣ ਅਤੇ ਢਾਂਚਾ ਹੈ। ਪਰਮੇਸ਼ਰ ਇਸ ਨੂੰ ਸਿੱਧਾ ਕਰੇਗਾ। ਪਰਮੇਸ਼ਰ ਅਤੇ ਉਸਦੇ ਸਰੂਪ ਤੇ ਬਣੀ ਮਨੁੱਖਜਾਤੀ ਵਿਚਕਾਰ ਸੰਗਤ ਮੁੜ ਬਹਾਲ ਹੋਵੇਗੀ। ਬੁਰਾਈ ਦਾ ਨਿਆਂ ਕੀਤਾ ਜਾਵੇਗਾ ਅਤੇ ਹਟਾਇਆ ਜਾਵੇਗਾ। ਪਰਮੇਸ਼ਰ ਦੇ ਉਦੇਸ਼ ਅਸਫਲ ਨਹੀਂ ਹੋਣਗੇ, ਨਾ ਹੋ ਸਕਦੇ ਹਨ!

ਸ਼ੁਰੂਆਤੀ ਕਲੀਸਿਯਾ ਸ਼ਬਦ ਦੇ ਦਿਨ ਅਤੇ ਹਫ਼ਤੇ ਦੇ ਪਹਿਲੇ ਦਿਨ (ਅਰਥਾਤ., ਐਤਵਾਰ, ਪੁਨਰ-ਉਥਾਨ ਵਾਲੇ ਦਿਨ) ਅਰਾਧਨਾ ਕਰਦੇ ਸਨ। ਪ੍ਰਾਰਥਨਾ ਸਥਾਨਾਂ ਨੇ ਯਿਸੂ ਨੂੰ ਮਸੀਹ ਵਜੋਂ ਨਕਾਰਣ ਦੀ ਮੰਗ ਕਰ ਕੇ ਵੱਧ ਰਹੇ ਮਸੀਹੀ ਅੰਦੋਲਨ ਨੂੰ ਸੰਬੋਧਿਤ ਕੀਤਾ ਸੀ (ਜਿਵੇਂ ਕਿ., ਅਠਾਰਾਂ ਅਸ਼ੀਰਵਾਦ)। ਇਸ ਸਮੇਂ (A.D. 70) ਮਸੀਹੀ ਲੋਕਾਂ ਨੇ ਵਿਸ਼ੇਸ਼ ਤੌਰ ਤੇ ਐਤਵਾਰ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਸੀ।

Copyright © 2014 Bible Lessons International

2:29 "ਜਦੋਂ" ਇਹ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ ਸੰਭਾਵੀ ਕਾਰਵਾਈ ਹੈ। ਇੱਥੇ ਇਹ ਕਲਪਿਤ ਗਿਆਨ ਦਾ ਹਵਾਲਾ ਦਿੰਦਾ ਹੈ ਜੋ ਵਿਸ਼ਵਾਸੀ ਸਾਂਝਾ ਕਰਦੇ ਹਨ, ਪਰ ਝੂਠੇ ਗੁਰੂ ਇਸ ਤੋਂ ਖੁੰਝ ਗਏ ਸਨ।

▣ "ਤੁਸੀਂ ਜਾਣਦੇ ਹੋ" ਵਿਆਕਰਣ ਦੇ ਰੂਪ ਵਿਚ ਇਹ ਜਾਂ ਤਾਂ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ ਜੋ ਇਕ ਨਿਰੰਤਰ ਗਿਆਨ ਬਾਰੇ ਦੱਸਦਾ ਹੈ, ਜਾਂ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ ਜੋ ਵਿਸ਼ਵਾਸੀਆਂ ਦੇ ਜ਼ਰੂਰੀ ਗਿਆਨ ਦੀ ਗੱਲ ਕਰਦਾ ਹੈ। ਯੂਹੰਨਾ ਦੁਆਰਾ "ਜਾਣਨਾ" ਦੀ ਵਰਤੋਂ ਉਨ੍ਹਾਂ ਸਾਰਿਆਂ ਦੇ ਅਧਿਕਾਰ ਵਜੋਂ ਹੈ ਜਿਨ੍ਹਾਂ ਕੋਲ ਆਤਮਾ ਹੈ ਇਹ ਆਦੇਸ਼ ਦਿੰਦਾ ਹੈ ਕਿ ਇਹ ਸੰਕੇਤਕ ਹੈ।

▣ "ਉਹ" ਇਹ ਯਿਸੂ ਦਾ ਹਵਾਲਾ ਦਿੰਦਾ ਹੈ (ਦੇਖੋ, 1 ਯੂਹੰਨਾ 2:1,28; 3:7)। ਹਾਲਾਂਕਿ ਆਖਰੀ ਪੜਨਾਵ, "ਉਸ ਤੋਂ ਜੰਮਿਆ," ਪਰਮੇਸ਼ਰ ਪਿਤਾ ਦਾ ਹਵਾਲਾ ਦਿੰਦਾ ਜਾਪਦਾ ਹੈ ਕਿਉਂਕਿ "ਪਰਮੇਸ਼ਰ ਤੋਂ ਜੰਮਿਆ" ਸ਼ਬਦ ਦਾ ਅਕਸਰ ਇਸਤੇਮਾਲ ਕੀਤਾ ਗਿਆ ਹੈ (ਦੇਖੋ, 1 ਯੂਹੰਨਾ 3:9; 4:7; 5:1,4,18; ਯੂਹੰਨਾ 1:13)।

▣ "ਧਰਮੀ. . . ਧਾਰਮਿਕਤਾ" ਇਹ ਇਕ ਅਨੁਮਾਨਿਤ ਪਰਿਵਾਰਕ ਗੁਣ ਹੈ!

ਖਾਸ ਵਿਸ਼ਾ: ਧਾਰਮਿਕਤਾ SPECIAL TOPIC: Righteousness

ਖਾਸ ਵਿਸ਼ਾ: ਧਾਰਮਿਕਤਾ

"ਧਾਰਮਿਕਤਾ" ਇਕ ਅਜਿਹਾ ਮਹੱਤਵਪੂਰਣ ਵਿਸ਼ਾ ਹੈ ਕਿ ਇਕ ਬਾਈਬਲ ਦੇ ਵਿਦਿਆਰਥੀ ਨੂੰ ਇਸ ਧਰਨਾ ਦਾ ਨਿੱਜੀ ਵਿਆਪਕ ਅਧਿਐਨ ਕਰਨਾ ਚਾਹੀਦਾ ਹੈ।

ਪੁਰਾਣੇ ਨੇਮ ਵਿਚ ਪਰਮੇਸ਼ਰ ਦੇ ਚਰਿੱਤਰ ਨੂੰ "ਅਨਿਆਈ" ਜਾਂ "ਧਰਮੀ" ਵਜੋਂ ਦਰਸਾਇਆ ਗਿਆ ਹੈ (ਕਿਰਿਆ, BDB 842, KB 1003; ਪੁਰਸ਼ ਨਾਂਵ, BDB 841, KB 1004; ਇਸਤਰੀ ਨਾਂਵ, BDB 842, KB 1006)। ਮੈਸੋਪੋਟਾਮੀਅਨ ਸ਼ਬਦ ਇਕ "ਨਦੀ ਦੇ ਕਾਨੇ" ਤੋਂ ਆਇਆ ਹੈ ਜੋ ਕੰਧ ਅਤੇ ਵਾੜ ਦੀ ਸਮਤਲ ਰੇਖਾ ਦੀ ਸਿੱਧਤਾ ਦਾ ਨਿਆਂ ਕਰਨ ਲਈ ਨਿਰਮਾਣ ਸੰਦ ਦੇ ਤੌਰ ਤੇ ਵਰਤਿਆ ਜਾਂਦਾ ਸੀ। ਪਰਮੇਸ਼ਰ ਨੇ ਇਸ ਸ਼ਬਦ ਦੀ ਵਰਤੋਂ ਆਪਣੇ ਸੁਭਾਅ ਦੇ ਅਲੰਕਾਰਕ ਰੂਪ ਵਿਚ ਕੀਤੀ। ਉਹ ਇਕ ਸਿੱਧਾ ਕਿਨਾਰਾ (ਪੈਮਾਨਾ) ਹੈ ਜਿਸ ਦੁਆਰਾ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਹ ਧਾਰਣਾ ਪਰਮੇਸ਼ਰ ਦੀ ਧਾਰਮਿਕਤਾ ਦੇ ਨਾਲ ਉਸਦੇ ਨਿਆਂ ਦੇ ਅਧਿਕਾਰ ਨੂੰ ਦਰਸਾਉਂਦੀ ਹੈ।

ਮਨੁੱਖ ਨੂੰ ਪਰਮੇਸ਼ਰ ਦੇ ਸਰੂਪ ਵਿਚ ਸਿਰਜਿਆ ਗਿਆ ਸੀ (ਦੇਖੋ, ਉਤਪਤ 1:26-27; 5:1,3; 9:6)। ਮਨੁੱਖਜਾਤੀ ਨੂੰ ਪਰਮੇਸ਼ਰ ਨਾਲ ਸੰਗਤ ਲਈ ਸਿਰਜਿਆ ਗਿਆ ਸੀ (ਜਿਵੇਂ ਕਿ., ਉਤਪਤ 3:8)। ਸਾਰੀ ਸ੍ਰਿਸ਼ਟੀ ਪਰਮੇਸ਼ਰ ਅਤੇ ਮਨੁੱਖਜਾਤੀ ਦੇ ਆਪਸੀ ਸੰਵਾਦ ਲਈ ਇਕ ਅਵਸਥਾ ਜਾਂ ਪਿਛੋਕੜ ਹੈ। ਪਰਮੇਸ਼ਰ ਚਾਹੁੰਦਾ ਸੀ ਕਿ ਉਸਦੀ ਸਭ ਤੋਂ ਉੱਚੀ ਸਿਰਜਣਾ, ਮਨੁੱਖਜਾਤੀ, ਉਸ ਨੂੰ ਜਾਣੇ, ਉਸ ਨੂੰ

ਪਿਆਰ ਕਰੇ, ਉਸ ਦੀ ਸੇਵਾ ਕਰੇ, ਉਸ ਵਰਗੀ ਹੋਵੇ! ਮਨੁੱਖਜਾਤੀ ਦੀ ਵਫ਼ਾਦਾਰੀ ਦੀ ਪਰਖ ਕੀਤੀ ਗਈ (ਉਤਪਤ 3) ਅਤੇ ਪਹਿਲਾ ਜੋੜਾ ਉਸ ਪਰਖ ਵਿਚ ਅਸਫਲ ਹੋਇਆ। ਇਸਦਾ ਨਤੀਜਾ ਇਹ ਹੋਇਆ ਕਿ ਪਰਮੇਸ਼ਰ ਅਤੇ ਮਨੁੱਖਜਾਤੀ ਦਾ ਆਪਸੀ ਰਿਸ਼ਤਾ ਟੁੱਟ ਗਿਆ (ਦੇਖੋ, ਰੋਮੀਆਂ 5:12-21)।

ਪਰਮੇਸ਼ਰ ਨੇ ਸੰਗਤੀ ਦੀ ਮੁਰੰਮਤ ਅਤੇ ਇਸ ਨੂੰ ਮੁੜ ਸਥਾਪਤ ਕਰਨ ਦਾ ਵਾਅਦਾ ਕੀਤਾ (ਦੇਖੋ, ਉਤਪਤ 3:15; ਦੇਖੋ ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਮੁਕਤੀ ਯੋਜਨਾ)। ਉਹ ਇਹ ਆਪਣੀ ਮਰਜ਼ੀ ਅਤੇ ਆਪਣੇ ਪੁੱਤਰ ਦੁਆਰਾ ਕਰਦਾ ਹੈ। ਮਨੁੱਖ ਇਸ ਦਰਾੜ ਨੂੰ ਸਹੀ ਕਰਨ ਦੇ ਅਯੋਗ ਸਨ (ਦੇਖੋ, ਰੋਮੀਆਂ 1:18-3:20; ਪ੍ਰਕਾਸ਼ ਦੀ ਪੋਥੀ 5)।

ਮਨੁੱਖ ਦੇ ਪਾਪ ਵਿਚ ਡਿੱਗਣ ਤੋਂ ਬਾਅਦ, ਬਹਾਲੀ ਵੱਲ ਪਰਮੇਸ਼ਰ ਦਾ ਪਹਿਲਾ ਕਦਮ ਉਸਦੇ ਸੱਦੇ ਅਤੇ ਮਨੁੱਖਤਾ ਦੀ ਤੋਬਾ, ਵਫ਼ਾਦਾਰੀ, ਆਗਿਆਕਾਰੀ ਦੀ ਪ੍ਰਤੀਕਿਰਿਆ ਦੇ ਅਧਾਰ ਤੇ ਵਾਚਾ ਦਾ ਸੰਕਲਪ ਸੀ (ਦੇਖੋ, ਯਿਰਮਿਯਾਹ 31:31-34; ਹਿਜ਼ਕੀਏਲ 36:22-38)। ਪਾਪ ਦੇ ਕਾਰਨ, ਮਨੁੱਖਜਾਤੀ ਢੁੱਕਵੇਂ ਕੰਮ ਲਈ ਅਯੋਗ ਸੀ (ਦੇਖੋ, ਰੋਮੀਆਂ 3:21-31; ਗਲਤੀਆਂ 3)। ਵਾਚਾ ਤੋੜਣ ਵਾਲੇ ਮਨੁੱਖਾਂ ਨੂੰ ਬਹਾਲ ਕਰਨ ਲਈ ਪਰਮੇਸ਼ਰ ਨੂੰ ਖੁਦ ਪਹਿਲ ਕਰਨੀ ਪਈ। ਉਸਨੇ ਇਹ ਇਸ ਤਰ੍ਹਾਂ ਕੀਤਾ

1. ਮਸੀਹ ਦੇ ਕੰਮ ਦੁਆਰਾ ਮਨੁੱਖਜਾਤੀ ਨੂੰ ਧਰਮੀ ਠਹਿਰਾਇਆ (ਅਰਥਾਤ., ਕਾਨੂੰਨੀ ਧਾਰਮਿਕਤਾ)
2. ਮਸੀਹ ਦੇ ਕੰਮ ਦੁਆਰਾ ਮਨੁੱਖਜਾਤੀ ਨੂੰ ਮੁਫਤ ਵਿਚ ਧਾਰਮਿਕਤਾ ਪ੍ਰਦਾਨ ਕਰਨਾ (ਅਰਥਾਤ., ਦੇਸ਼ੀ ਧਾਰਮਿਕਤਾ)
3. ਪਵਿੱਤਰ ਆਤਮਾ ਦਾ ਪ੍ਰਦਾਨ ਕਰਨਾ ਜੋ ਮਨੁੱਖਾਂ ਵਿਚ ਧਾਰਮਿਕਤਾ ਪੈਦਾ ਕਰਦਾ ਹੈ (ਅਰਥਾਤ., ਮਸੀਹ ਵਰਗੇ ਬਣਨਾ, ਪਰਮੇਸ਼ਰ ਦੇ ਸਰੂਪ ਦੀ ਬਹਾਲੀ)
4. ਅਦਨ ਦੇ ਬਾਗ ਦੀ ਸੰਗਤ ਨੂੰ ਬਹਾਲ ਕਰਨਾ (ਉਤਪਤ 1-2 ਦੀ ਪ੍ਰਕਾਸ਼ ਦੀ ਪੋਥੀ 21-22 ਨਾਲ ਤੁਲਨਾ)

ਪਰ, ਪਰਮੇਸ਼ਰ ਨੂੰ ਵਾਚਾ ਪ੍ਰਤੀ ਜਵਾਬ ਚਾਹੀਦਾ ਹੈ। ਪਰਮੇਸ਼ਰ ਫਰਮਾਉਂਦਾ (ਅਰਥਾਤ., ਮੁਫਤ ਵਿਚ ਦਿੰਦਾ ਹੈ, ਜਿਵੇਂ ਕਿ., ਰੋਮੀਆਂ 5:8; 6:23) ਅਤੇ ਪ੍ਰਦਾਨ ਕਰਦਾ ਹੈ, ਪਰ ਮਨੁੱਖਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਅਤੇ ਹੇਠਾਂ ਲਿਖਿਆ ਵਿਚ ਨਿਰੰਤਰ ਜਵਾਬ ਦੇਣਾ ਚਾਹੀਦਾ ਹੈ

1. ਤੋਬਾ
2. ਵਿਸ਼ਵਾਸ
3. ਆਗਿਆਕਾਰੀ ਦੀ ਜੀਵਨਸ਼ੈਲੀ
4. ਦ੍ਰਿੜ੍ਹਤਾ

ਇਸ ਲਈ, ਧਾਰਮਿਕਤਾ ਪਰਮੇਸ਼ਰ ਅਤੇ ਉਸਦੀ ਸਰਵਉੱਚ ਸਿਰਜਣਾ ਦੇ ਵਿਚਕਾਰ ਇਕ ਵਾਚਾ ਅਤੇ ਦੁਤਰਫਾ ਕੰਮ ਹੈ ਜੋ ਪਰਮੇਸ਼ਰ ਦੇ ਚਰਿੱਤਰ, ਮਸੀਹ ਦੇ ਕੰਮ, ਅਤੇ ਪਵਿੱਤਰ ਆਤਮਾ ਦੀ ਯੋਗਤਾ ਦੇ ਅਧਾਰ ਤੇ ਹੈ ਜਿਸ ਪ੍ਰਤੀ ਹਰੇਕ ਨੂੰ ਵਿਅਕਤੀਗਤ ਤੌਰ ਤੇ ਨਿਰੰਤਰ ਢੁੱਕਵੀਂ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ। ਇਸ ਵਿਚਾਰ ਨੂੰ “ਕਿਰਪਾ ਤੋਂ ਵਿਸ਼ਵਾਸ ਦੇ ਰਾਹੀਂ ਦੇਸ਼ ਮੁਕਤਾ” ਕਿਹਾ ਜਾਂਦਾ ਹੈ (ਜਿਵੇਂ ਕਿ., ਅਫਸੀਆਂ 2:8-9)। ਇਹ ਵਿਚਾਰ ਇੰਜੀਲਾਂ ਵਿਚ ਪ੍ਰਗਟ ਹੋਇਆ ਹੈ, ਪਰ ਇਨ੍ਹਾਂ ਸ਼ਬਦਾਂ ਵਿਚ ਨਹੀਂ ਹੈ। ਇਹ ਮੁੱਖ ਤੌਰ ਤੇ ਪੌਲੁਸ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ, ਜੋ ਯੂਨਾਨੀ ਸ਼ਬਦ “ਧਾਰਮਿਕਤਾ” ਨੂੰ ਇਸ ਦੇ ਵੱਖ-ਵੱਖ ਰੂਪਾਂ ਵਿਚ 100 ਤੋਂ ਵੀ ਵੱਧ ਵਾਰ ਵਰਤਦਾ ਹੈ।

ਪੌਲੁਸ, ਇਕ ਸਿਖਿਅਤ ਰੱਬੀ ਹੋਣ ਦੇ ਨਾਤੇ *ਡਿਕਾਇਓਸੁਨੇ dikaiosunē* ਸ਼ਬਦ ਦਾ ਇਸਤੇਮਾਲ ਯੂਨਾਨੀ ਸਹਿਤ ਦੇ ਭਾਵ ਵਿਚ ਨਹੀਂ ਪਰ ਇਬਰਾਨੀ ਸ਼ਬਦ *ਸਦੀਕ tsaddiq* ਦੇ ਭਾਵ ਵਿਚ ਕਰਦਾ ਹੈ ਜੋ ਸੇਪਟੁਜਿੰਟ ਵਿਚ ਹੈ। ਯੂਨਾਨੀ ਲਿਖਤਾਂ ਵਿਚ ਇਹ ਸ਼ਬਦ ਕਿਸੇ ਨਾਲ ਜੜਿਆ ਹੋਇਆ ਹੈ ਜਿਸਨੇ ਦੇਵਤੇ ਅਤੇ ਸਮਾਜ ਦੀਆਂ ਉਮੀਦਾਂ (ਜਿਵੇਂ ਕਿ., ਨੂਹ, ਅੱਯੂਬ) ਦੀ ਪਾਲਣਾ ਕੀਤੀ। ਇਬਰਾਨੀ ਅਰਥਾਂ ਵਿਚ ਇਹ ਹਮੇਸ਼ਾ ਵਾਚਾ ਦੇ ਰੂਪ ਵਿਚ ਬਣਦਾ ਹੈ (ਦੇਖੋ ਖਾਸ ਵਿਸ਼ਾ: ਵਾਚਾ)। ਯਹੋਵਾਹ ਇਕ ਧਰਮੀ ਅਤੇ ਨੈਤਿਕ ਪਰਮੇਸ਼ਰ ਹੈ। ਉਹ ਚਾਹੁੰਦਾ ਹੈ ਕਿ ਉਸਦੇ ਲੋਕ ਉਸਦੇ ਚਰਿੱਤਰ ਨੂੰ ਪ੍ਰਦਰਸ਼ਿਤ ਕਰਨ। ਛੁਟਕਾਰਾ ਪਾਉਣ ਵਾਲੀ ਮਨੁੱਖਜਾਤੀ ਇਕ ਨਵੀਂ ਸ੍ਰਿਸ਼ਟੀ ਬਣ ਜਾਂਦੀ ਹੈ (ਦੇਖੋ, 2 ਕੁਰਿੰਥੀਆਂ 5:17; ਗਲਤੀਆਂ 6:15)। ਇਸ ਨਵੀਨਤਾ ਦੇ ਨਤੀਜੇ ਵਜੋਂ ਭਗਤੀ ਕਰਨ ਦੀ ਇਕ ਨਵੀਂ ਜੀਵਨ ਸ਼ੈਲੀ ਮਿਲਦੀ ਹੈ (ਦੇਖੋ, ਮੱਤੀ 5-7; ਗਲਤੀਆਂ 5:22-24; ਯਾਕੂਬ; 1 ਯੂਹੰਨਾ)। ਇਸਰਾਏਲ ਪਰਮੇਸ਼ਰਤੰਤਰ ਸੀ, ਧਰਮ ਨਿਰਪੱਖ (ਸਮਾਜ ਦੇ

ਨਿਯਮਾਂ) ਅਤੇ ਪਵਿੱਤਰ (ਪਰਮੇਸ਼ਰ ਦੀ ਇੱਛਾ) ਵਿਚਕਾਰ ਕੋਈ ਸਪੱਸ਼ਟ ਰੂਪ ਰੇਖਾ ਨਹੀਂ ਸੀ। ਇਹ ਫਰਕ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਵਿਚ ਅੰਗਰੇਜ਼ੀ ਵਿਚ ਅਨੁਵਾਦ ਕੀਤੇ ਜਾ ਰਹੇ “ਨਿਆਂ” (ਸਮਾਜ ਨਾਲ ਸੰਬੰਧਿਤ) ਅਤੇ “ਧਾਰਮਿਕਤਾ” (ਧਰਮ ਨਾਲ ਸੰਬੰਧਿਤ) ਵਜੋਂ ਦਰਸਾਇਆ ਗਿਆ ਹੈ।

ਯਿਸੂ ਦਾ ਸੁਸਮਾਚਾਰ (ਖੁਸ਼ਖਬਰੀ) ਇਹ ਹੈ ਕਿ ਪਾਪੀ ਮਨੁੱਖਜਾਤੀ ਨੂੰ ਪਰਮੇਸ਼ਰ ਨਾਲ ਸੰਗਤ ਵਿਚ ਬਹਾਲ ਕੀਤਾ ਗਿਆ ਹੈ। ਇਹ ਪਿਤਾ ਦੇ ਪਿਆਰ, ਦਯਾ, ਅਤੇ ਕਿਰਪਾ; ਪੁੱਤਰ ਦੇ ਜੀਵਨ, ਮੌਤ ਅਤੇ ਪੁਨਰ-ਉਥਾਨ; ਪਵਿੱਤਰ ਆਤਮਾ ਦੀ ਪ੍ਰੇਰਣਾ ਅਤੇ ਖੁਸ਼ਖਬਰੀ ਲਈ ਖਿੱਚ ਨਾਲ ਪੂਰਾ ਕੀਤਾ ਗਿਆ ਹੈ। ਦੇਸ਼-ਮੁਕਤੀ ਪਰਮੇਸ਼ਰ ਦਾ ਇਕ ਅਜ਼ਾਦ ਕੰਮ ਹੈ, ਪਰ ਇਸ ਵਿਚ ਭਗਤੀ ਹੋਣਾ ਲਾਜ਼ਮੀ ਹੈ (ਆਗਸਟੀਨ ਦੀ ਸਥਿਤੀ, ਜੋ ਪੁਨਰਗਠਨ ਦੇ ਖੁਸ਼ਖਬਰੀ ਦੇ ਮੁਫਤ ਹੋਣ ਤੇ ਜ਼ੋਰ ਅਤੇ ਰੋਮਨ ਕੈਥੋਲਿਕ ਦੇ ਪਿਆਰ ਅਤੇ ਵਫ਼ਾਦਾਰੀ ਦੇ ਬਲਦੇ ਜੀਵਨ ਤੇ ਜ਼ੋਰ ਦੇਹਾਂ ਨੂੰ ਦਰਸਾਉਂਦੀ ਹੈ)। ਪੁਨਰਗਠਨ ਵਾਲਿਆਂ ਲਈ “ਪਰਮੇਸ਼ਰ ਦੀ ਧਾਰਮਿਕਤਾ” ਸ਼ਬਦ ਇਕ ਬਾਹਰਮੁਖੀ ਸੰਬੰਧਕ ਹੈ (ਅਰਥਾਤ., ਪਾਪੀ ਮਨੁੱਖਜਾਤੀ ਨੂੰ ਪਰਮੇਸ਼ਰ ਲਈ ਪ੍ਰਵਾਨ ਕਰਨ ਦੀ ਕਿਰਿਆ [ਸਥਿਤੀ ਦੀ ਪਵਿੱਤਰਤਾਈ], ਜਦ ਕਿ ਕੈਥੋਲਿਕ ਲਈ ਇਹ ਅੰਤਰਮੁਖੀ ਸੰਬੰਧਕ ਹੈ, ਜੋ ਪਰਮੇਸ਼ਰ ਵਾਰ ਹੋਰ ਬਣਨ ਦੀ ਪ੍ਰਕਿਰਿਆ ਹੈ [ਤਜਰਬੇਕਾਰ ਪ੍ਰਗਤੀਸ਼ੀਲ ਪਵਿੱਤਰਤਾਈ]। ਅਸਲ ਵਿਚ ਇਹ ਦੋਵੇਂ ਹੀ ਹਨ!!)

ਮੇਰੇ ਖਿਆਲ ਵਿਚ ਉਤਪਤ 4 ਤੋਂ ਪ੍ਰਕਾਸ਼ ਦੀ ਪੇਥੀ 20 ਦੀ ਸਾਰੀ ਬਾਈਬਲ ਅਦਨ ਦੀ ਸੰਗਤੀ ਨੂੰ ਬਹਾਲ ਕਰਨ ਦਾ ਇਕ ਲਿਖਤੀ ਪ੍ਰਮਾਣ ਹੈ। ਬਾਈਬਲ ਧਰਤੀ ਉੱਤੇ ਪਰਮੇਸ਼ਰ ਅਤੇ ਮਨੁੱਖਤਾ ਦੀ ਸੰਗਤੀ ਨਾਲ ਸ਼ੁਰੂ ਹੁੰਦੀ ਹੈ (ਉਤਪਤ 1-2) ਅਤੇ ਬਾਈਬਲ ਇਸੇ ਹੀ ਸੰਗਤੀ ਨਾਲ ਖਤਮ ਹੁੰਦੀ ਹੈ (ਪ੍ਰਕਾਸ਼ ਦੀ ਪੇਥੀ 21-22)। ਪਰਮੇਸ਼ਰ ਦਾ ਸਰੂਪ ਅਤੇ ਉਦੇਸ਼ ਮੁੜ ਸਥਾਪਿਤ ਹੋਵੇਗਾ!

ਉਪਰੋਕਤ ਵਿਚਾਰ-ਵਟਾਂਦਰੇ ਨੂੰ ਦਸਤਾਵੇਜ਼ ਬਣਾਉਣ ਲਈ, ਯੂਨਾਨੀ ਸ਼ਬਦ ਸਮੂਹ ਨੂੰ ਦਰਸਾਉਂਦੇ ਹੇਠਾਂ ਚੁਣੇ ਗਏ ਨਵੇਂ ਨੇਮ ਦੇ ਹਵਾਲਿਆਂ ਨੂੰ ਨੋਟ ਕਰੋ।

1. ਪਰਮੇਸ਼ਰ ਧਰਮੀ ਹੈ (ਅਕਸਰ ਪਰਮੇਸ਼ਰ ਨਿਆਂ ਕਰਨ ਵਾਲੇ ਵਜੋਂ ਜੁੜਿਆ ਹੁੰਦਾ ਹੈ)
 - a. ਰੋਮੀਆਂ 3:26
 - b. 2 ਥੱਸਲੁਨੀਕੀਆਂ 1:5-6
 - c. 2 ਤਿਮੋਥਿਉਸ 4:8
 - d. ਪ੍ਰਕਾਸ਼ ਦੀ ਪੇਥੀ 16:5
2. ਯਿਸੂ ਧਰਮੀ ਹੈ
 - a. ਰਸੂਲਾਂ ਦੇ ਕਰਤੱਬ 3:14; 7:52; 22:14 (ਮਸੀਹ ਦਾ ਸਿਰਲੇਖ)
 - b. ਮੱਤੀ 27:19
 - c. 1 ਯੂਹੰਨਾ 2:1,29; 3:7
3. ਪਰਮੇਸ਼ਰ ਦੀ ਇੱਛਾ ਉਸਦੀ ਸਿਰਜਣਾ ਲਈ ਧਾਰਮਿਕਤਾ ਹੈ
 - a. ਲੇਵੀਆਂ 19:2
 - b. ਮੱਤੀ 5:48 (ਦੇਖੋ, 5:17-20)
4. ਧਾਰਮਿਕਤਾ ਪ੍ਰਦਾਨ ਕਰਨ ਅਤੇ ਪੈਦਾ ਕਰਨ ਲਈ ਪਰਮੇਸ਼ਰ ਦੇ ਸਾਧਨ
 - a. ਰੋਮੀਆਂ 3:21-31
 - b. ਰੋਮੀਆਂ 4
 - c. ਰੋਮੀਆਂ 5:6-11
 - d. ਗਲਤੀਆਂ 3:6-14
5. ਪਰਮੇਸ਼ਰ ਦੁਆਰਾ ਦਿੱਤੀ ਗਈ
 - a. ਰੋਮੀਆਂ 3:24; 6:23
 - b. 1 ਕੁਰਿੰਥੀਆਂ 1:30

- c. ਅਫਸੀਆਂ 2:8-9
- 6. ਵਿਸ਼ਵਾਸ ਨਾਲ ਪ੍ਰਾਪਤ ਕੀਤਾ
 - a. ਰੋਮੀਆਂ 1:17; 3:22,26; 4:3,5,13; 9:30; 10:4,6,10
 - b. 2 ਕੁਰਿੰਥੀਆਂ 5:7,21
- 7. ਪੁੱਤਰ ਦੇ ਕੰਮਾਂ ਦੁਆਰਾ
 - a. ਰੋਮੀਆਂ 5:21
 - b. 2 ਕੁਰਿੰਥੀਆਂ 5:21
 - c. ਫਿਲਿੱਪੀਆਂ 2:6-11
- 8. ਪਰਮੇਸ਼ਰ ਦੀ ਇੱਛਾ ਹੈ ਉਸਦੇ ਲੋਕ ਧਾਰਮਿਕ ਹੋਣ
 - a. ਮੱਤੀ 5:3-48; 7:24-27
 - b. ਰੋਮੀਆਂ 2:13; 5:1-5; 6:1-23
 - c. ਅਫਸੀਆਂ 1:4; 2:10
 - d. 1 ਤਿਮੋਥਿਉਸ 6:11
 - e. 2 ਤਿਮੋਥਿਉਸ 2:22; 3:16
 - f. 1 ਯੂਹੰਨਾ 3:7
 - g. 1 ਪਤਰਸ 2:24
- 9. ਪਰਮੇਸ਼ਰ ਧਾਰਮਿਕਤਾ ਨਾਲ ਸੰਸਾਰ ਦਾ ਨਿਆਂ ਕਰੇਗਾ
 - a. ਰਸੂਲਾਂ ਦੇ ਕਰਤੱਬ 17:31
 - b. 2 ਤਿਮੋਥਿਉਸ 4:8

ਧਾਰਮਿਕਤਾ ਪਰਮੇਸ਼ਰ ਦਾ ਚਰਿੱਤਰ ਹੈ, ਜੋ ਮਸੀਹ ਦੁਆਰਾ ਪਾਪੀ ਮਨੁੱਖਜਾਤੀ ਨੂੰ ਮੁਫਤ ਦਿੱਤਾ ਗਿਆ ਹੈ। ਇਹ ਹੈ

1. ਪਰਮੇਸ਼ਰ ਦਾ ਫਰਮਾਨ
2. ਪਰਮੇਸ਼ਰ ਦਾ ਤੇਹਫਾ
3. ਮਸੀਹ ਦਾ ਕੰਮ
4. ਜੀਉਣ ਲਈ ਜੀਵਨ

ਇਹ ਇਕ ਧਰਮੀ ਬਣਨ ਦੀ ਪ੍ਰਕਿਰਿਆ ਵੀ ਹੈ ਜੋ ਜ਼ੋਰਦਾਰ ਢੰਗ ਨਾਲ ਅਤੇ ਦ੍ਰਿੜ੍ਹਤਾ ਨਾਲ ਕੀਤੀ ਜਾਣੀ ਚਾਹੀਦੀ ਹੈ, ਜੋ ਇਕ ਦਿਨ ਯਿਸੂ ਦੇ ਦੂਸਰੀ ਵਾਰ ਆਉਣ ਤੇ ਖਤਮ ਹੋ ਜਾਵੇਗੀ। ਮੁਕਤੀ ਵੇਲੇ ਪਰਮੇਸ਼ਰ ਨਾਲ ਸੰਗਤ ਮੁੜ ਬਹਾਲ ਕੀਤੀ ਜਾਂਦੀ ਹੈ ਪਰ ਮੌਤ ਜਾਂ ਪਰੋਸਿਆ *Parousia* ਵੇਲੇ ਉਸ ਨਾਲ ਆਹਮੇ-ਸਾਹਮਣੇ ਮੁਲਾਕਾਤ ਲਈ (ਦੇਖੋ, 1 ਯੂਹੰਨਾ 3:2) ਸਾਰੀ ਉਮਰ ਵਿਚ ਅੱਗੇ ਵੱਧਦੀ ਹੈ।

ਇਸ ਵਿਚਾਰ-ਵਟਾਂਦਰੇ ਨੂੰ ਸਮਾਪਤ ਕਰਨ ਲਈ ਇੱਥੇ ਇਹ ਵਧੀਆ ਹਵਾਲਾ ਹੈ। ਇਹ *Dictionary of Paul and His Letters*, IVP ਤੋਂ ਲਿਆ ਗਿਆ ਹੈ।

"ਕੈਲਵਿਨ, ਲੂਥਰ ਨਾਲੋਂ ਕਿਤੇ ਜ਼ਿਆਦਾ, ਪਰਮੇਸ਼ਰ ਦੀ ਧਾਰਮਿਕਤਾ ਦੇ ਰਿਸ਼ਤੇਦਾਰੀ ਪਹਿਲੂ ਉੱਤੇ ਜ਼ੋਰ ਦਿੰਦਾ ਹੈ। ਪਰਮੇਸ਼ਰ ਦੀ ਧਾਰਮਿਕਤਾ ਪ੍ਰਤੀ ਲੂਥਰ ਦਾ ਵਿਚਾਰ ਮੁਕਤੀ ਦਾ ਪਹਿਲੂ ਹੈ। ਕੈਲਵਿਨ ਸੰਚਾਰ ਦੇ ਅਸਚਰਜ ਸੁਭਾਅ ਜਾਂ ਸਾਨੂੰ ਪਰਮੇਸ਼ਰ ਦੀ ਧਾਰਮਿਕਤਾ ਪ੍ਰਦਾਨ ਕਰਨ ਉੱਤੇ ਜ਼ੋਰ ਦਿੰਦਾ ਹੈ" (ਪੰਨਾ 834)।

ਮੇਰੇ ਲਈ ਵਿਸ਼ਵਾਸੀ ਦੇ ਪਰਮੇਸ਼ਰ ਨਾਲ ਸੰਬੰਧ ਦੇ ਤਿੰਨ ਪਹਿਲੂ ਹਨ।

1. ਸੁਸਮਾਚਾਰ ਇਕ ਵਿਅਕਤੀ ਹੈ (ਪੂਰਬੀ ਕਲੀਸਿਯਾ ਅਤੇ ਕੈਲਵਿਨ ਤੇ ਜ਼ੋਰ)
2. ਸੁਸਮਾਚਾਰ ਇਕ ਸੱਚਾਈ ਹੈ (ਆਗਸਟੀਨ ਅਤੇ ਲੂਥਰ ਤੇ ਜ਼ੋਰ)

3. ਸੁਸਮਾਚਾਰ ਬਦਲਿਆ ਹੋਇਆ ਜੀਵਨ ਹੈ (ਕੈਥੋਲਿਕ ਜ਼ੋਰ)

ਇਹ ਸਾਰੇ ਸੱਚੇ ਹਨ ਅਤੇ ਤੰਦਰੁਸਤ, ਚੰਗੀ, ਬਾਈਬਲ ਦੀ ਮਸੀਹਤ ਲਈ ਇਕੱਠੇ ਹੋਣੇ ਚਾਹੀਦੇ ਹਨ। ਜੇਕਰ ਕਿਸੇ ਤੇ ਵੀ ਜ਼ਿਆਦਾ ਜ਼ੋਰ ਪਾਇਆ ਜਾਂਦਾ ਜਾਂ ਤੁੱਛ ਸਮਝਿਆ ਜਾਂਦਾ ਹੈ ਤਾਂ ਸਮੱਸਿਆਵਾਂ ਆਉਂਦੀਆਂ ਹਨ।

ਸਾਨੂੰ ਯਿਸੂ ਦਾ ਸਵਾਗਤ ਕਰਨਾ ਚਾਹੀਦਾ ਹੈ!

ਸਾਨੂੰ ਸੁਸਮਾਚਾਰ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ!

ਸਾਨੂੰ ਯਿਸੂ ਵਰਗੇ ਬਣਨਾ ਚਾਹੀਦਾ ਹੈ!

Copyright © 2014 [Bible Lessons International](#)

▣ "ਜੰਮਿਆ" ਇਹ ਇਕ ਸੰਪੂਰਨ ਨਿਸ਼ਕਿਰਿਆ ਸੰਕੇਤਕ ਹੈ ਜਿਸ ਦਾ ਅਰਥ ਹੈ ਇਕ ਬੰਦੋਬਸਤ ਸਥਿਤੀ ਹੈ ਜੋ ਪ੍ਰਤਿਨਿਧ ਦੁਆਰਾ ਲਿਆਈ ਜਾਂਦੀ ਹੈ ਜੋ ਪਿਤਾ ਪਰਮੇਸ਼ਰ ਹੈ (ਦੇਖੋ, ਯੂਹੰਨਾ 3:3)। ਮਸੀਹਤ ਦਾ ਵਰਣਨ ਕਰਨ ਲਈ (ਇਹ ਇਕ ਪਰਿਵਾਰ ਹੈ) 1 ਯੂਹੰਨਾ 3:1d ਤੇ ਨੋਟ ਦੇਖੋ।

3:1 "ਵੇਖੋ ਕਿਹੋ ਜਿਹਾ ਪਿਆਰ" ਇੱਥੇ ਅਤੇ ਪੂਰੇ 1 ਯੂਹੰਨਾ ਵਿਚ ਵਰਤੇ ਗਏ ਪਿਆਰ ਸ਼ਬਦ ਲਈ *ਅਗਾਪਾਓ agapao* (ਕਿਰਿਆ) ਜਾਂ *ਅਗਾਪੇ agape* (ਨਾਂਵ) ਹੈ (ਦੇਖੋ, 1 ਯੂਹੰਨਾ 2:5,15; 3:1,16,17; 4:7,8,9,10,12,16,17,18; 5:3)। ਇਹ ਸ਼ਬਦ ਪੁਰਾਤਨ ਯੂਨਾਨੀ ਵਿਚ ਵਰਤਿਆ ਜਾਂਦਾ ਸੀ, ਪਰ ਹਮੇਸ਼ਾ ਨਹੀਂ। ਅਜਿਹਾ ਲੱਗਦਾ ਹੈ ਕਿ ਸ਼ੁਰੂਆਤੀ ਕਲੀਸਿਯਾ ਨੇ ਇਸ ਨੂੰ ਸੁਸਮਾਚਾਰ ਦੀ ਰੋਸ਼ਨੀ ਵਿਚ ਪਰਿਭਾਸ਼ਿਤ ਕੀਤਾ ਸੀ। ਇਹ ਇਕ ਡੂੰਘੇ ਕਾਇਮ ਰਹਿਣ ਵਾਲੇ ਪਿਆਰ ਦੀ ਨੁਮਾਇੰਦਗੀ ਕਰਨ ਲਈ ਆਇਆ ਸੀ। ਇਸ ਨੂੰ "ਪਰਮੇਸ਼ਰ ਦੀ ਕਿਸਮ ਦਾ ਆਪਣੇ ਆਪ ਨੂੰ ਦੇਣ ਵਾਲਾ ਪਿਆਰ" ਕਹਿਣਾ ਗਲਤ ਹੈ, ਕਿਉਂਕਿ ਇਹ ਯੂਹੰਨਾ ਦੀ ਇੰਜੀਲ ਵਿਚ (ਦੇਖੋ, ਯੂਹੰਨਾ 5:20; 11:3,36; 12:25; 15:19; 16:27; 20:2; 21:15,16,17) *ਫਿਲੋਓ phileo* ਦੇ ਸਮਾਨਾਰਥੀ ਹੈ। ਹਾਲਾਂਕਿ, ਇਹ ਦਿਲਚਸਪ ਹੈ ਕਿ ਇਹ ਹਮੇਸ਼ਾ (1 ਯੂਹੰਨਾ ਵਿਚ) ਵਿਸ਼ਵਾਸੀਆਂ ਨੂੰ ਪਿਆਰ ਕਰਨ ਵਾਲੇ ਵਿਸ਼ਵਾਸੀਆਂ ਦੇ ਸੰਬੰਧ ਵਿਚ ਵਰਤਿਆ ਗਿਆ ਹੈ। ਯਿਸੂ ਨਾਲ ਵਿਸ਼ਵਾਸ ਅਤੇ ਸੰਗਤ ਸਾਡੇ ਪਰਮੇਸ਼ਰ ਅਤੇ ਮਨੁੱਖਤਾ ਦੇ ਨਾਲ ਸੰਬੰਧ ਨੂੰ ਬਦਲਦੀ ਹੈ।

▣ "ਪਿਤਾ ਨੇ ਸਾਡੇ ਨਾਲ ਕੀਤਾ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। ਮਸੀਹ ਵਿਚ ਪਰਮੇਸ਼ਰ ਦੇ ਮੁਕਤੀ ਦੇ ਤੋਹਫੇ ਨਾਲ ਇਸ ਵਾਕ ਦੀ ਵਰਤੋਂ ਵਿਸ਼ਵਾਸੀ ਦੀ ਸੁਰੱਖਿਆ ਦੇ ਸਿਧਾਂਤ ਲਈ ਬਾਈਬਲ ਦਾ ਅਧਾਰ ਹੈ (ਦੇਖੋ, ਯੂਹੰਨਾ 6:35-40; 10:1ff; ਅਫਸੀਆਂ 2:5,8; 5:1)। ਯੂਹੰਨਾ 6:37 ਤੇ ਖਾਸ ਵਿਸ਼ਾ ਦੇਖੋ: ਮਸੀਹੀ ਯਕੀਨ

ਖਾਸ ਵਿਸ਼ਾ: ਮੁਕਤੀ ਲਈ ਨਵੇਂ ਨੇਮ ਦੇ ਪ੍ਰਮਾਣ SPECIAL TOPIC: NT Evidence for One's Salvation

ਖਾਸ ਵਿਸ਼ਾ: ਮੁਕਤੀ ਲਈ ਨਵੇਂ ਨੇਮ ਦੇ ਪ੍ਰਮਾਣ

ਇਹ ਯਿਸੂ ਮਸੀਹ ਵਿਚ ਨਵੀਂ ਵਾਚਾ ਤੇ ਅਧਾਰਿਤ ਹੈ (ਦੇਖੋ, ਯਿਰਮਿਯਾਹ 31:31-34; ਹਿਜ਼ਕੀਏਲ 36:22-38):

1. ਪਿਤਾ ਦਾ ਚਰਿੱਤਰ (ਯੂਹੰਨਾ 3:16), ਪੁੱਤਰ ਦਾ ਕੰਮ (2 ਕੁਰਿੰਥੀਆਂ 5:21), ਅਤੇ ਪਵਿੱਤਰ ਆਤਮਾ ਦੀ ਸੇਵਕਾਈ (ਰੋਮੀਆਂ 8:14-16), ਮਨੁੱਖੀ ਕੰਮਾਂ ਤੇ ਨਹੀਂ, ਆਗਿਆਕਾਰੀ ਲਈ ਪੁਰਸਕਾਰ ਨਹੀਂ, ਇਕ ਸਿਧਾਂਤ ਨਹੀਂ।
2. ਇਹ ਇਕ ਤੋਹਫਾ ਹੈ (ਰੋਮੀਆਂ 3:24; 6:23; ਅਫਸੀਆਂ 2:5,8-9)।
3. ਇਹ ਇਕ ਨਵਾਂ ਜੀਵਨ, ਇਕ ਨਵਾਂ ਦ੍ਰਿਸ਼ਟੀਕੋਣ ਹੈ (ਦੇਖੋ, ਯਾਕੂਬ ਅਤੇ 1 ਯੂਹੰਨਾ)।

4. ਇਹ ਗਿਆਨ (ਸੁਸਮਾਚਾਰ), ਸੰਗਤੀ (ਯਿਸੂ ਵਿਚ ਅਤੇ ਨਾਲ ਵਿਸ਼ਵਾਸ), ਅਤੇ ਇਕ ਨਵੀਂ ਜੀਵਨਸ਼ੈਲੀ (ਆਤਮਾ ਦੀ ਅਗਵਾਈ ਵਿਚ ਯਿਸੂ ਵਰਗੇ ਹੋਣਾ) ਇਹ ਸਾਰੇ ਤਿੰਨੋਂ, ਨਾ ਕਿ ਸਿਰਫ ਇਕੋ ਇਕ।
5. 1 ਯੂਹੰਨਾ 2:3-27 ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ ਤੇ ਸੱਚੀ ਮੁਕਤੀ ਦਾ ਟੈਸਟ ਦੇਖੋ।

Copyright © 2014 [Bible Lessons International](http://www.biblelessons.org)

▣ **"ਕਿ ਅਸੀਂ ਸੱਚੇ ਜਾਈਏ"** ਇਹ ਇਕ ਭੂਤਕਾਲ ਨਿਸ਼ਕਿਰਿਆ ਸੰਭਾਵਨਾ ਹੈ ਜੋ ਪਰਮੇਸ਼ਰ ਦੁਆਰਾ ਦਿੱਤੇ ਸਤਿਕਾਰ ਦੇ ਸਿਰਲੇਖ ("ਪਰਮੇਸ਼ਰ ਦੇ ਬੱਚੇ") ਦੇ ਅਰਥ ਵਿਚ ਵਰਤਿਆ ਜਾਂਦਾ ਹੈ।

▣ **"ਪਰਮੇਸ਼ਰ ਦੇ ਬੱਚੇ"** ਇਹ 1 ਯੂਹੰਨਾ 2:29-3:10 ਦਾ ਕੇਂਦਰ ਹੈ। ਇਹ ਸਾਡੀ ਮੁਕਤੀ ਵਿਚ ਪਰਮੇਸ਼ਰ ਦੀ ਪਹਿਲ ਦੀ ਪੁਸ਼ਟੀ ਕਰਦਾ ਹੈ (ਦੇਖੋ, ਯੂਹੰਨਾ 6:44,65)। ਯੂਹੰਨਾ ਪਰਿਵਾਰਕ ਸ਼ਬਦਾਂ ਦੀ ਵਰਤੋਂ ਵਿਸ਼ਵਾਸੀ ਦੇ ਪਰਮੇਸ਼ਰ ਨਾਲ ਨਵੇਂ ਸੰਬੰਧ ਬਾਰੇ ਕਰਦਾ ਹੈ (ਦੇਖੋ, 1 ਯੂਹੰਨਾ 2:29; 3:1,2,9,10; ਯੂਹੰਨਾ 1:12)।

ਇਹ ਦਿਲਚਸਪ ਹੈ ਕਿ ਮਸੀਹ ਰਾਹੀਂ ਵਿਸ਼ਵਾਸੀ ਦੇ ਪਰਮੇਸ਼ਰ ਨਾਲ ਨਵੇਂ ਸੰਬੰਧ ਨੂੰ ਦਰਸਾਉਣ ਲਈ ਯੂਹੰਨਾ (ਯੂਹੰਨਾ 3:3) ਅਤੇ ਪਤਰਸ (1 ਪਤਰਸ 1:3,23) "ਦੁਬਾਰਾ ਜਨਮ" ਜਾਂ "ਉਪਰੋਂ ਜਨਮ" ਦੇ ਪਰਿਵਾਰਕ ਅਲੰਕਾਰ ਦੀ ਵਰਤੋਂ ਕਰਦੇ ਹਨ, ਜਦੋਂ ਕਿ ਪੌਲੁਸ "ਗੋਦ ਲੈਣ" ਦੇ ਪਰਿਵਾਰਕ ਅਲੰਕਾਰ ਦੀ ਵਰਤੋਂ ਕਰਦਾ ਹੈ (ਰੋਮੀਆਂ 8:15,23; 9:4; ਗਲਤੀਆਂ 4:1-5; ਅਫਸੀਆਂ 1:5) ਅਤੇ ਯਾਕੂਬ "ਜਨਮ" (ਯਾਕੂਬ 1:18) ਜਾਂ "ਅੱਗੇ ਲਿਆਉਣ" ਦੇ ਪਰਿਵਾਰਕ ਅਲੰਕਾਰ ਦੀ ਵਰਤੋਂ ਕਰਦਾ ਹੈ। ਮਸੀਹਤ ਇਕ ਪਰਿਵਾਰ ਹੈ।

▣ **"ਇਹੋ ਅਸੀਂ ਹਾਂ ਵੀ"** ਇਹ ਇਕ ਵਰਤਮਾਨ ਸੰਕੇਤਕ ਹੈ। ਇਹ ਬਾਈਬਲ ਦੇ ਕਿੰਗ ਜੇਮਸ ਅਨੁਵਾਦ ਵਿਚ ਨਹੀਂ ਮਿਲਦਾ ਹੈ ਕਿਉਂਕਿ ਇਹ ਬਾਅਦ ਦੀਆਂ ਯੂਨਾਨੀ ਹੱਥ-ਲਿਖਤਾਂ ਵਿਚ (ਜਿਵੇਂ ਕਿ., K ਅਤੇ L) ਸ਼ਾਮਲ ਨਹੀਂ ਸੀ ਜਿਨ੍ਹਾਂ ਤੇ ਇਹ ਅਧਾਰਿਤ ਸੀ। ਹਾਲਾਂਕਿ, ਇਹ ਸ਼ਬਦ ਬਹੁਤ ਸਾਰੀਆਂ ਪੁਰਾਣੀਆਂ ਯੂਨਾਨੀ ਹੱਥ-ਲਿਖਤਾਂ ਵਿਚ ਦਿਖਾਈ ਦਿੰਦਾ ਹੈ (P⁴⁷, x, A, B, ਅਤੇ C)। UBS⁴ ਇਸ ਦੇ ਸ਼ਾਮਲ ਕਰਨ ਨੂੰ "A" ਰੇਟਿੰਗ ਦਿੰਦਾ ਹੈ (ਨਿਸ਼ਚਿਤ)। ਟੈਕਸਟ ਦੀ ਆਲੋਚਨਾ ਤੇ ਅੰਤਿਕਾ ਦੇ ਦੇਖੋ।

▣ **"ਸੰਸਾਰ ਸਾਨੂੰ ਨਹੀਂ ਜਾਣਦਾ"** "ਸੰਸਾਰ" ਸ਼ਬਦ ਨੂੰ 1 ਯੂਹੰਨਾ 2:15-17 ਦੀ ਤਰ੍ਹਾਂ ਅਧਿਆਤਮਿਕ ਤੌਰ ਤੇ ਵਰਤਿਆ ਗਿਆ ਹੈ। ਸੰਸਾਰ ਮਨੁੱਖੀ ਸਮਾਜ ਨੂੰ ਪਰਮੇਸ਼ਰ ਤੋਂ ਬਿਨਾਂ ਸੰਗਠਿਤ ਅਤੇ ਕਾਰਜਸ਼ੀਲ ਹੋਣ ਦਾ ਸੰਕੇਤ ਦਿੰਦਾ ਹੈ (ਯੂਹੰਨਾ 15:18-19; 17:14-15)। ਸੰਸਾਰ ਦੁਆਰਾ ਅਤਿਆਚਾਰ ਅਤੇ ਅਸਵੀਕਾਰ ਮਸੀਹ ਵਿਚ ਸਾਡੀ ਸਥਿਤੀ ਦਾ ਇਕ ਹੋਰ ਸਬੂਤ ਹੈ (ਦੇਖੋ, ਮੱਤੀ 5:10-16; ਰੋਮੀਆਂ 8:17; 1 ਪਤਰਸ 4:12-16)।

▣ **"ਕਿਉਂਕਿ ਉਸ ਨੇ ਉਹ ਨੂੰ ਵੀ ਨਹੀਂ ਜਾਣਿਆ"** ਜ਼ਾਹਰ ਹੈ ਕਿ ਇਹ ਪਿਤਾ ਪਰਮੇਸ਼ਰ ਦਾ ਹਵਾਲਾ ਹੈ ਕਿਉਂਕਿ ਯੂਹੰਨਾ ਦੀ ਇੰਜੀਲ ਵਿਚ ਯਿਸੂ ਬਾਰ-ਬਾਰ ਕਹਿੰਦਾ ਹੈ ਕਿ ਸੰਸਾਰ ਉਸ ਨੂੰ ਨਹੀਂ ਜਾਣਦਾ ਹੈ (ਯੂਹੰਨਾ 8:19,55; 15:18,21; 16:3)। 1 ਯੂਹੰਨਾ ਦਾ ਪੜਨਾਵ ਅਸਪੱਸ਼ਟ ਹੈ (1 ਯੂਹੰਨਾ 2:28 ਤੇ ਨੋਟ ਦੇਖੋ)। ਇਸ ਪ੍ਰਸੰਗ ਵਿਚ ਵਿਆਕਰਣਿਕ ਪੂਰਵਗਾਮੀ ਪਿਤਾ ਹੈ, ਪਰ 1 ਯੂਹੰਨਾ 3:2 ਵਿਚ ਅਧਿਆਤਮਿਕ ਹਵਾਲਾ ਪੁੱਤਰ ਹੈ। ਹਾਲਾਂਕਿ, ਯੂਹੰਨਾ ਵਿਚ ਇਹ ਸ਼ਾਇਦ ਉਦੇਸ਼ਪੂਰਨ ਅਸਪੱਸ਼ਟਤਾ ਹੋਵੇ ਕਿਉਂਕਿ ਯਿਸੂ ਨੂੰ ਦੇਖਣਾ ਪਿਤਾ ਨੂੰ ਦੇਖਣਾ ਹੈ (ਯੂਹੰਨਾ 12:45; 14:9)।

3:2 **"ਹੁਣ ਤੱਕ ਇਹ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁੱਝ ਹੋਵਾਂਗੇ"** ਇਹ ਯੂਹੰਨਾ ਦੇ ਅੰਤ ਦੇ ਸਮੇਂ ਦੀਆਂ ਘਟਨਾਵਾਂ ਬਾਰੇ (ਰਸੂਲਾਂ ਦੇ ਕਰਤੱਬ 1:7) ਜਾਂ ਪੁਨਰ-ਉਥਾਨ ਹੋਏ ਸਰੀਰ ਦੇ ਸਹੀ ਸੁਭਾਅ ਬਾਰੇ (1 ਕੁਰਿੰਥੀਆਂ 15:35-49) ਦੱਸਣ ਵਿਚ ਅਸਮਰੱਥਾ ਨੂੰ ਦੱਸਦਾ ਹੈ।

ਇਹ ਦਰਸਾਉਂਦਾ ਹੈ ਕਿ 1 ਯੂਹੰਨਾ 2:27 ਦਾ ਮਤਲਬ ਹਰ ਖੇਤਰ ਵਿਚ ਵਿਆਪਕ ਗਿਆਨ ਨਹੀਂ ਹੈ। ਇਸ ਘਟਨਾ ਬਾਰੇ ਯਿਸੂ ਦਾ ਗਿਆਨ ਵੀ ਸੀਮਿਤ ਸੀ ਜਦੋਂ ਉਸਨੇ ਦੋਹ ਧਾਰਨ ਕੀਤੀ ਸੀ (ਦੇਖੋ, ਮੱਤੀ 24:36; ਮਰਕੁਸ 13:22)।

▣ "ਜਦੋਂ ਉਹ ਪ੍ਰਗਟ ਹੋਵੇਗਾ" "ਜਦੋਂ" ਸ਼ਬਦ ਇਕ ਤੀਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਨੂੰ ਪੇਸ਼ ਕਰਦਾ ਹੈ। ਇਹ ਇੱਥੇ ਦੂਸਰੀ ਵਾਰ ਆਉਣ ਬਾਰੇ ਸਵਾਲ ਉਠਾਉਣ ਲਈ ਨਹੀਂ, ਪਰ ਇਸ ਦੀ ਅਨਿਸ਼ਚਿਤ ਮਿਤੀ ਨੂੰ ਜਾਹਰ ਕਰਨ ਲਈ ਵਰਤਿਆ ਗਿਆ ਹੈ। ਯੂਹੰਨਾ, ਹਾਲਾਂਕਿ ਪੂਰੀ ਮੁਕਤੀ ਤੇ ਜ਼ੋਰ ਦੇ ਰਿਹਾ ਹੈ, ਅਤੇ ਯਿਸੂ ਦੇ ਦੂਸਰੀ ਵਾਰ ਆਉਣ ਦੀ ਉਮੀਦ ਕਰਦਾ ਹੈ।

▣ "ਅਸੀਂ ਉਹ ਦੇ ਵਰਗੇ ਹੋਵਾਂਗੇ" ਇਸ ਵਿਚ ਸਾਡੇ ਮਸੀਹ ਵਾਂਗ ਬਣਨ ਦੀ ਪੂਰਤੀ ਸ਼ਾਮਲ ਹੁੰਦੀ ਹੈ (ਦੇਖੋ, 2 ਕੁਰਿੰਥੀਆਂ 3:18; ਅਫਸੀਆਂ 4:13; ਫਿਲਿੱਪੀਆਂ 3:21; ਅਤੇ ਕੁਲਸੀਆਂ 3:4)। ਇਸ ਨੂੰ ਅਕਸਰ "ਮਹਿਮਾ ਦੇਣਾ" ਕਿਹਾ ਜਾਂਦਾ ਹੈ (ਰੋਮੀਆਂ 8:28-30)। ਇਹ ਸਾਡੀ ਮੁਕਤੀ ਦਾ ਨਤੀਜਾ ਹੈ। ਇਹ ਅੰਤ ਦੇ ਸਮੇਂ ਦਾ ਪਰਿਵਰਤਨ ਮਨੁੱਖਾਂ ਵਿਚ ਪਰਮੇਸ਼ਰ ਦੇ ਸਰੂਪ ਦੀ ਪੂਰੀ ਬਹਾਲੀ ਨਾਲ ਸੰਬੰਧਿਤ ਹੈ (ਉਤਪਤ 1:26; 5:1,3; 9:6)। ਪਰਮੇਸ਼ਰ ਨਾਲ ਨੇੜਤਾ ਦੀ ਸੰਗਤ ਦੁਬਾਰਾ ਸੰਭਵ ਹੈ।

▣ "ਕਿਉਂਕਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ" ਅੱਯੂਬ ਪਰਮੇਸ਼ਰ ਨੂੰ ਦੇਖਣਾ ਚਾਹੁੰਦਾ ਸੀ (ਅੱਯੂਬ 19:25-27)। ਯਿਸੂ ਨੇ ਸਾਨੂੰ ਦੱਸਿਆ ਕਿ ਸੁੱਧ ਦਿਲ ਵਾਲੇ ਪਰਮੇਸ਼ਰ ਨੂੰ ਦੇਖਣਗੇ (ਮੱਤੀ 5:8)। ਉਸ ਨੂੰ ਉਸਦੀ ਪੂਰਨਤਾ ਵਿਚ ਦੇਖਣ ਦਾ ਅਰਥ ਇਹ ਹੈ ਕਿ ਅਸੀਂ ਉਸ ਦੇ ਸਰੂਪ ਵਿਚ ਬਦਲ ਜਾਵਾਂਗੇ (ਦੇਖੋ, 1 ਕੁਰਿੰਥੀਆਂ 13:12)। ਇਹ ਯਿਸੂ ਦੇ ਦੂਸਰੀ ਵਾਰ ਆਉਣ ਤੇ ਵਿਸ਼ਵਾਸੀਆਂ ਦੇ ਮਹਿਮਾ ਨੂੰ ਪ੍ਰਾਪਤ ਕਰਨ ਦਾ ਹਵਾਲਾ ਦਿੰਦਾ ਹੈ (ਰੋਮੀਆਂ 8:29)। ਜੇਕਰ "ਦੇਸ਼ ਮੁਕਤ" ਦਾ ਮਤਲਬ ਪਾਪ ਦੀ ਸਜ਼ਾ ਤੋਂ ਮੁਕਤ ਹੋਣਾ ਹੈ ਅਤੇ "ਸੁੱਧੀਕਰਨ" ਦਾ ਮਤਲਬ ਪਾਪ ਦੀ ਸ਼ਕਤੀ ਤੋਂ ਆਜ਼ਾਦੀ ਹੈ, ਤਾਂ ਫਿਰ "ਮਹਿਮਾ ਪ੍ਰਾਪਤ ਕਰਨ" ਦਾ ਮਤਲਬ ਪਾਪ ਦੀ ਮੌਜੂਦਗੀ ਤੋਂ ਆਜ਼ਾਦੀ ਹੈ।

3:3 "ਹਰ ਕੋਈ" ਯੂਨਾਨੀ ਸ਼ਬਦ *πᾶς* pas 1 ਯੂਹੰਨਾ 2:29 ਤੋਂ 3:10 ਤੱਕ ਸੱਤ ਵਾਰ ਆਉਂਦਾ ਹੈ। ਇੱਥੇ ਕੋਈ ਅਪਵਾਦ ਨਹੀਂ ਹੈ। ਯੂਹੰਨਾ ਨੇ ਸਖਤ, ਕਾਲੀ-ਜਾਂ-ਚਿੱਟੀ ਸ਼੍ਰੇਣੀ ਵਿਚ ਸੱਚਾਈ ਨੂੰ ਪੇਸ਼ ਕੀਤਾ। ਇਕ ਵਿਅਕਤੀ ਜਾਂ ਤਾਂ ਪਰਮੇਸ਼ਰ ਦਾ ਬੱਚਾ ਹੈ ਅਤੇ ਜਾਂ ਸ਼ੈਤਾਨ ਦਾ ਬੱਚਾ ਹੈ (ਦੇਖੋ, 1 ਯੂਹੰਨਾ 2:29; 3:3,4,6 [ਦੋ ਵਾਰ],9,10)।

▣ "ਇਹ ਆਸ" ਪੌਲੁਸ ਦੀਆਂ ਲਿਖਤਾਂ ਵਿਚ ਇਹ ਸ਼ਬਦ ਅਕਸਰ ਪੁਨਰ-ਉਥਾਨ ਦੇ ਦਿਨ ਨੂੰ ਦਰਸਾਉਂਦਾ ਹੈ (ਦੇਖੋ, ਰਸੂਲਾਂ ਦੇ ਕਰਤੱਬ 23:6; 24:15; 26:6-7; ਰੋਮੀਆਂ 8:20-25; 1 ਥੱਸਲੁਨੀਕੀਆਂ 2:19; ਤੀਤੁਸ 2:13; 1 ਪਤਰਸ 1:3,21)। ਇਹ ਸਮਾਂ ਤੱਤ ਦੀ ਅਸਪੱਸ਼ਟ ਨਾਲ ਘਟਨਾ ਦੀ ਨਿਸ਼ਚਿਤਤਾ ਨੂੰ ਜਾਹਰ ਕਰਦਾ ਹੈ।

ਯੂਹੰਨਾ ਨਵੇਂ ਨੇਮ ਦੇ ਦੂਸਰੇ ਲੇਖਕਾਂ ਦੀ ਤਰ੍ਹਾਂ ਅਕਸਰ ਯਿਸੂ ਦੇ ਦੂਸਰੀ ਵਾਰ ਆਉਣ ਦੀ "ਆਸ" ਦੀ ਗੱਲ ਨਹੀਂ ਕਰਦਾ ਹੈ। ਉਸਦੀਆਂ ਲਿਖਤਾਂ ਵਿਚ ਸਿਰਫ ਇਹੀ ਸ਼ਬਦ ਦੀ ਵਰਤੋਂ ਹੈ। ਉਹ ਹੁਣ ਮਸੀਹ ਵਿਚ "ਬਣੇ ਰਹਿਣ" ਦੇ ਲਾਭਾਂ ਅਤੇ ਜ਼ਿੰਮੇਵਾਰੀਆਂ ਤੇ ਧਿਆਨ ਕੇਂਦਰਿਤ ਕਰਦਾ ਹੈ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਕਿ ਉਸਨੂੰ ਅੰਤ ਦੇ ਸਮੇਂ ਤੇ ਬੁਰਾਈ ਦੇ ਨਿਆਂ (ਪ੍ਰਕਾਸ਼ ਦੀ ਪੇਥੀ 20:11-15) ਅਤੇ ਅੰਤ ਦੇ ਸਮੇਂ ਤੇ ਵਿਸ਼ਵਾਸੀ ਦੇ ਮਹਿਮਾ ਪ੍ਰਾਪਤ ਕਰਨ ਦੀ (1 ਯੂਹੰਨਾ 3:1-3). ਆਸ ਨਹੀਂ ਸੀ।

▣ "ਆਪਣੇ ਆਪ ਨੂੰ ਪਵਿੱਤਰ ਕਰਦਾ ਹੈ, ਜਿਵੇਂ ਉਹ ਪਵਿੱਤਰ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਸੁੱਧਤਾ ਮਹੱਤਵਪੂਰਣ ਹੈ (ਮੱਤੀ 5:8,48)। ਸਾਨੂੰ ਪਵਿੱਤਰ ਕਰਨ ਦੀ ਪ੍ਰਕਿਰਿਆ ਵਿਚ ਸਹਿਯੋਗ ਕਰਨਾ ਚਾਹੀਦਾ ਹੈ (ਦੇਖੋ, 2 ਕੁਰਿੰਥੀਆਂ 7:1; ਯਾਕੂਬ 4:8, 1 ਪਤਰਸ 1:22; 2 ਪਤਰਸ 3:13,14) ਜਿਵੇਂ ਕਿ ਯੂਹੰਨਾ 1:12 ਦੇਸ਼ ਮੁਕਤ ਕਰਨ ਦੀ ਪ੍ਰਕਿਰਿਆ ਵਿਚ ਸਾਡੇ ਸਹਿਯੋਗ ਦੀ ਗੱਲ ਕਰਦਾ ਹੈ। ਇਹੀ ਤਣਾਅ ਨੂੰ ਸਾਡੀ ਮੁਕਤੀ ਵਿਚ ਪਰਮੇਸ਼ਰ ਦੇ ਹਿੱਸੇ (ਪ੍ਰਭੂਸੱਤਾ) ਅਤੇ ਸਾਡੇ ਹਿੱਸੇ (ਮਨੁੱਖੀ ਸੁਤੰਤਰ ਇੱਛਾ) ਵਿਚਕਾਰ ਸਪੱਸ਼ਟ ਰੂਪ ਵਿਚ ਹਿਜ਼ਕੀਏਲ 18:31 ਨਾਲ ਹਿਜ਼ਕੀਏਲ 36:26-27 ਦੀ ਤੁਲਨਾ ਵਿਚ ਦੇਖਿਆ ਜਾ ਸਕਦਾ ਹੈ। ਪਰਮੇਸ਼ਰ ਹਮੇਸ਼ਾ ਪਹਿਲ ਕਰਦਾ ਹੈ (ਦੇਖੋ, ਯੂਹੰਨਾ 6:44,65), ਪਰ ਉਸਨੇ ਹਮੇਸ਼ਾ ਮੰਗ ਕੀਤੀ ਹੈ ਕਿ ਵਾਚਾ-ਬੱਧ ਲੋਕਾਂ ਨੂੰ ਸੁਰੂਆਤੀ ਤੇਬਾ ਅਤੇ ਵਿਸ਼ਵਾਸ ਦੁਆਰਾ ਜਵਾਬ ਦੇਣਾ ਚਾਹੀਦਾ ਹੈ ਅਤੇ ਤੇਬਾ, ਵਿਸ਼ਵਾਸ, ਆਗਿਆਕਾਰੀ, ਸੇਵਾ, ਅਰਾਧਨਾ ਅਤੇ ਦ੍ਰਿੜ੍ਹਤਾ ਨੂੰ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ।

ਇਹ ਯੂਹੰਨਾ 17, ਖਾਸਕਰ 1 ਯੂਹੰਨਾ 3:17,19 ਵਿਚਕ ਯੂਹੰਨਾ ਦੀ ਯਿਸੂ ਦੀ ਮਹਾ-ਜਾਜਕੀ ਪ੍ਰਾਰਥਨਾ ਦਾ ਸੰਕੇਤ ਹੋ ਸਕਦਾ ਹੈ। ਉਹ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ ਅਤੇ ਉਸਦੇ ਚੇਲੇ ਆਪਣੇ ਆਪ ਨੂੰ ਪਵਿੱਤਰ ਕਰਦੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਇਕੋ ਸ਼ਬਦ ਦੇ ਵੱਖ-ਵੱਖ ਰੂਪ ਵਰਤੇ ਗਏ ਹਨ।

1. ਯੂਹੰਨਾ 17:17,19 – ਹਾਗੀਆਜੋ *hagiazō* (ਹਾਗੀਓਸ *hagios*, ਦੇਖੋ, ਯੂਹੰਨਾ 10:36)
2. 1 ਯੂਹੰਨਾ 3:3 – ਹਾਗਨਿਜੋ *hagnizō* (ਹਾਗੀਓਸ *hagnos*, ਦੇਖੋ, ਯੂਹੰਨਾ 11:55)

1 ਯੂਹੰਨਾ 3:4-10 ਦਾ ਪ੍ਰਸੰਗਿਕ ਅੰਤਰਦ੍ਰਿਸ਼ਟੀ

- A. ਇਹ ਹਵਾਲਾ ਮਸੀਹੀ ਸੰਪੂਰਨਤਾਵਾਦ (ਰੋਮੀਆਂ 6) ਦੇ ਵਿਚਕਾਰ ਵਿਵਾਦ ਦਾ ਕੇਂਦਰ ਰਿਹਾ ਹੈ, ਇਸ ਨੂੰ ਕਈ ਵਾਰ ਪੂਰੀ ਪਵਿੱਤਰਤਾ, ਅਤੇ ਮਸੀਹੀ ਨਿਰੰਤਰ ਪਾਪ (ਰੋਮੀਆਂ 7) ਕਿਹਾ ਜਾਂਦਾ ਹੈ।
- B. ਸਾਨੂੰ ਆਪਣੇ ਅਧਿਆਤਮਿਕ ਵਿਚਾਰਾਂ ਨੂੰ ਇਸ ਹਵਾਲੇ ਦੀ ਸਾਡੀ ਵਿਆਖਿਆ ਨੂੰ ਪ੍ਰਭਾਵਿਤ ਨਹੀਂ ਕਰਨ ਦੇਣਾ ਚਾਹੀਦਾ ਹੈ। ਨਾਲ ਹੀ, ਸਾਨੂੰ ਇਸ ਹਵਾਲੇ ਨੂੰ ਪ੍ਰਭਾਵਿਤ ਕਰਨ ਲਈ ਦੂਸਰੇ ਵਚਨਾਂ ਨੂੰ ਆਗਿਆ ਨਹੀਂ ਦੇਣੀ ਚਾਹੀਦੀ ਜਦੋਂ ਤੱਕ ਇਸ ਹਵਾਲੇ ਦਾ ਸੁਤੰਤਰ ਅਧਿਐਨ ਸੰਪੂਰਨ ਨਹੀਂ ਹੁੰਦਾ ਅਤੇ ਅਸੀਂ ਜਾਣਿਆ ਹੈ ਕਿ ਰਸੂਲ ਯੂਹੰਨਾ 1 ਯੂਹੰਨਾ ਅਧਿਆਇ 3 ਅਤੇ ਪੂਰੇ 1 ਯੂਹੰਨਾ ਵਿਚ ਕੀ ਕਹਿ ਰਿਹਾ ਹੈ!
- C. ਇਹ ਹਵਾਲਾ ਸਪੱਸ਼ਟ ਤੌਰ ਤੇ ਉਹ ਉਦੇਸ਼ ਪੇਸ਼ ਕਰਦਾ ਹੈ ਜਿਸ ਦੇ ਲਈ ਸਾਰੇ ਵਿਸ਼ਵਾਸੀ ਤਰਸਦੇ ਹਨ ਇਹ ਪੂਰੀ ਤਰ੍ਹਾਂ ਪਾਪ ਤੋਂ ਛੁਟਕਾਰਾ ਹੈ। ਇਹੀ ਆਦਰਸ਼ ਰੋਮੀਆਂ 6 ਵਿਚ ਪੇਸ਼ ਕੀਤਾ ਗਿਆ ਹੈ। ਮਸੀਹ ਦੀ ਸ਼ਕਤੀ ਦੁਆਰਾ ਸਾਡੇ ਵਿਚ ਪਾਪ ਰਹਿਤ ਜੀਵਨ ਜੀਉਣ ਦੀ ਸਮਰੱਥਾ ਹੈ।
- D. ਹਾਲਾਂਕਿ, ਇਸ ਹਵਾਲੇ ਨੂੰ 1 ਯੂਹੰਨਾ ਦੀ ਪੂਰੀ ਕਿਤਾਬ ਦੇ ਵੱਡੇ ਪ੍ਰਸੰਗ ਵਿਚ ਫਿੱਟ ਹੋਣਾ ਚਾਹੀਦਾ ਹੈ।
 1. ਇਸ ਹਵਾਲੇ ਦੀ 1 ਯੂਹੰਨਾ 1:8-2:2 (ਮਸੀਹ ਅਜੇ ਵੀ ਪਾਪ ਕਰਦੇ ਹਨ) ਦੀ ਪਰਵਾਹ ਕੀਤੇ ਬਿਨਾਂ ਵਿਆਖਿਆ ਕਰਨਾ ਮੂਰਖਤਾ ਹੋਵੇਗੀ।
 2. ਇਸ ਹਵਾਲੇ ਦੀ ਵਿਆਖਿਆ ਇਸ ਤਰੀਕੇ ਨਾਲ ਕਰਨਾ ਕਿ 1 ਯੂਹੰਨਾ ਦਾ ਪੂਰਾ ਉਦੇਸ਼ ਖਤਮ ਹੋ ਜਾਵੇ ਜੋ ਕਿ ਝੂਠੇ ਗੁਰੂਆਂ ਦੇ ਦਾਅਵਿਆਂ ਵਿਰੁੱਧ ਮੁਕਤੀ ਦਾ ਭਰੋਸਾ ਦੇਣਾ ਹੈ ਤਾਂ ਇਹ ਵੀ ਇਕ ਮੂਰਖਤਾ ਹੈ।
 3. ਇਹ ਹਵਾਲਾ ਝੂਠੇ ਗੁਰੂਆਂ ਦੇ ਪਾਪ-ਰਹਿਤ ਹੋਣ ਜਾਂ ਪਾਪ ਦੇ ਮਹੱਤਵਹੀਣ ਹੋਣ ਦੇ ਦਾਅਵਿਆਂ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਸੰਭਵ ਤੌਰ ਤੇ 1 ਯੂਹੰਨਾ 1:8-2:2 ਝੂਠੇ ਗੁਰੂਆਂ ਦੇ ਕੱਟੜਵਾਦ ਨਾਲ ਨਜਿੱਠਦਾ ਹੈ, ਜਦੋਂ ਕਿ 3:1-10 ਕਿਸੇ ਹੋਰ ਨਾਲ ਨਜਿੱਠਦਾ ਹੈ। ਯਾਦ ਰੱਖੋ ਕਿ ਨਵੇਂ ਨੇਮ ਦੀਆਂ ਲਿਖਤਾਂ ਦੀ ਵਿਆਖਿਆ ਕਰਨਾ ਮੋਬਾਇਲ ਤੇ ਇਕ ਅੱਧੀ ਗੱਲਬਾਤ ਨੂੰ ਸੁਣਨ ਵਰਗਾ ਹੈ।
- E. ਇਨ੍ਹਾਂ ਹਵਾਲਿਆਂ ਦੇ ਵਿਚਕਾਰ ਇਕ ਵਿਵੇਕਸ਼ੀਲ ਸੰਬੰਧ ਮੌਜੂਦ ਹੈ। ਮਸੀਹੀ ਜੀਵਨ ਵਿਚ ਪਾਪ ਨਵੇਂ ਨੇਮ ਵਿਚ ਆਵਰਤਕ ਸਮੱਸਿਆ ਹੈ (ਦੇਖੋ, ਰੋਮੀਆਂ 7; ਅਫਸੀਆਂ 4:14; 6:10-18)। ਇਹ ਉਹੀ ਤਰਕ ਵਾਲਾ ਤਣਾਅ ਨੂੰ ਰੂਪ ਦਿੰਦਾ ਹੈ ਜਿਵੇਂ ਪੂਰਨ-ਵਿਧਾਨ ਅਤੇ ਸੁਤੰਤਰ ਇੱਛਾ ਜਾਂ ਸੁਰੱਖਿਆ ਅਤੇ ਦ੍ਰਿੜ੍ਹਤਾ ਆਦਿ। ਵਿਰੋਧਾਭਾਸ ਇਕ ਅਧਿਆਤਮਿਕ ਸੰਤੁਲਨ ਪੈਦਾ ਕਰਦਾ ਹੈ ਅਤੇ ਆਵਰਤਕ ਸਥਿਤੀਆਂ ਤੇ ਹਮਲਾ ਕਰਦਾ ਹੈ। ਝੂਠੇ ਗੁਰੂ ਪਾਪ ਦੇ ਖੇਤਰ ਵਿਚ ਦੇ ਗਲਤੀਆਂ ਕਰ ਰਹੇ ਸਨ।
- F. ਇਹ ਸਾਰੇ ਅਧਿਆਤਮਿਕ ਵਿਚਾਰ-ਵਟਾਂਦਰੇ ਹੇਠਾਂ ਲਿਖਿਆਂ ਵਿਚਕਾਰ ਅੰਤਰ ਦੀ ਗਲਤਫਹਿਮੀ ਤੇ ਅਧਾਰਿਤ ਹੈ
 1. ਮਸੀਹ ਵਿਚ ਸਾਡਾ ਅਹੁਦਾ
 2. ਰੋਜ਼ਾਨਾ ਦੀ ਜ਼ਿੰਦਗੀ ਵਿਚ ਤਜਰਬੇ ਨਾਲ ਉਸ ਅਹੁਦੇ ਨੂੰ ਪੂਰਾ ਕਰਨ ਲਈ ਸਾਡੀ ਯਤਨਸ਼ੀਲਤਾ

3. ਇਹ ਵਾਅਦਾ ਕਿ ਇਕ ਦਿਨ ਸਾਡੀ ਜਿੱਤ ਹੋਵੇਗੀ!

ਅਸੀਂ ਮਸੀਹ ਵਿਚ ਪਾਪ ਦੀ ਸਜ਼ਾ (ਦੋਸ਼ ਮੁਕਤੀ) ਤੋਂ ਮੁਕਤ ਹਾਂ, ਫਿਰ ਵੀ ਅਸੀਂ ਇਸਦੀ ਸ਼ਕਤੀ ਨਾਲ ਸੰਘਰਸ਼ ਕਰਦੇ ਹਾਂ (ਪ੍ਰਗਤੀਸ਼ੀਲ ਪਵਿੱਤਰਤਾ) ਅਤੇ ਇਕ ਦਿਨ ਅਸੀਂ ਇਸ ਦੀ ਮੌਜੂਦਗੀ ਤੋਂ ਮੁਕਤ ਹੋਵਾਂਗੇ (ਮਹਿਮਾ ਪ੍ਰਾਪਤ ਕਰਨਾ)। ਇਹ ਪੂਰੀ ਕਿਤਾਬ ਸਾਡੇ ਪਾਪ ਨੂੰ ਮੰਨਣ ਅਤੇ ਪਾਪ ਰਹਿਤ ਹੋਣ ਦੀ ਕੋਸ਼ਿਸ਼ ਕਰਨ ਦੀ ਪਹਿਲ ਸਿਖਾਉਂਦੀ ਹੈ।

G. ਇਹ ਹੋਰ ਵਿਕਲਪ ਯੂਹੰਨਾ ਦੇ ਸਾਹਿਤਕ ਦੇਹਰਾਵਾਦ ਤੋਂ ਆਇਆ ਹੈ। ਉਸਨੇ ਕਾਲੇ ਅਤੇ ਚਿੱਟੇ ਵਰਗਾਂ ਵਿਚ ਲਿਖਿਆ ਹੈ (ਮ੍ਰਿਤਕ ਸਾਗਰ ਲਿਖਤਾਂ ਵਿਚ ਵੀ ਪਾਇਆ ਗਿਆ)। ਉਸਦੇ ਲਈ ਇਕ ਮਸੀਹ ਵਿਚ ਸੀ ਅਤੇ ਇਸ ਲਈ ਧਰਮੀ ਹੈ, ਜਾਂ ਇਕ ਸ਼ੈਤਾਨ ਵਿਚ ਸੀ ਅਤੇ ਇਸ ਲਈ ਪਾਪੀ ਹੈ। ਕੋਈ ਤੀਜਾ ਵਰਗ ਨਹੀਂ ਹੈ। ਇਹ ਬਾਹਰੀ, ਸਭਿਆਚਾਰਕ, ਥੋੜ੍ਹੇ ਸਮੇਂ, ਅੰਤਮ ਸੰਸਕਾਰ, ਸਿਰਫ ਈਸਟਰ ਵਾਲੀ ਮਸੀਹਤ ਨੂੰ "ਜਗਾਉਣ ਵਾਲੀ ਕਾਲ" ਹੋ ਸਕਦਾ ਹੈ।

H. ਇਸ ਮੁਸ਼ਕਲ ਵਿਸ਼ੇ ਤੇ ਕੁਝ ਹਵਾਲੇ:

1. ਇਸ ਹਵਾਲੇ ਤੇ ਸੱਤ ਰਵਾਇਤੀ ਵਿਆਖਿਆਵਾਂ ਲਈ ਦੇਖੋ "The Epistles of John" in *The Tyndale New Testament Commentaries* by John R. W. Stott, published by Eerdmans (ਪੰਨੇ 130-136).
2. ਸੰਪੂਰਨਤਾ ਦੀ ਸਥਿਤੀ ਤੇ ਚੰਗੇ ਵਿਚਾਰ ਲਈ ਦੇਖੋ *Christian Theology*, Vol. II, p. 440ff by H. Orton Willie, published by Beacon Hill Press.
3. ਮਸੀਹੀ ਜੀਵਨ ਵਿਚ ਪਾਪ ਨੂੰ ਨਿਰੰਤਰ ਜਾਰੀ ਰੱਖਣ ਸਿਧਾਂਤ ਤੇ ਇਕ ਚੰਗੇ ਵਿਚਾਰ ਲਈ ਦੇਖੋ "Perfectionism" by B. Warfield published by The Presbyterian and Reformed Publishing Company.

ਸ਼ਬਦ ਅਤੇ ਵਾਕਸ਼ ਅਧਿਐਨ

1ਯੂਹੰਨਾ3:4-10

⁴ਹਰ ਕੋਈ ਜਿਹੜਾ ਪਾਪ ਕਰਦਾ ਹੈ, ਪਰਮੇਸ਼ਰ ਦੀ ਬਿਵਸਥਾ ਨੂੰ ਤੋੜਦਾ ਹੈ ਅਤੇ ਬਿਵਸਥਾ ਨੂੰ ਤੋੜਨਾ ਹੀ ਪਾਪ ਹੈ। ⁵ਤੁਸੀਂ ਜਾਣਦੇ ਹੋ ਜੇ ਯਿਸੂ ਮਸੀਹ ਇਸ ਲਈ ਪ੍ਰਗਟ ਹੋਇਆ ਕਿ ਪਾਪਾਂ ਨੂੰ ਚੁੱਕ ਲੈ ਜਾਵੇ, ਅਤੇ ਉਹ ਦੇ ਵਿੱਚ ਪਾਪ ਨਹੀਂ ਹੈ। ⁶ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ। ਹਰ ਕੋਈ ਜਿਹੜਾ ਪਾਪ ਕਰਦਾ ਹੈ ਉਸ ਨੇ ਉਹ ਨੂੰ ਨਹੀਂ ਵੇਖਿਆ, ਨਾ ਉਹ ਨੂੰ ਜਾਣਿਆ ਹੈ। ⁷ਹੇ ਬੱਚਿਓ, ਕੋਈ ਤੁਹਾਨੂੰ ਨਾ ਭਰਮਾਵੇ। ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਸੇ ਧਰਮੀ ਹੈ, ਜਿਵੇਂ ਉਹ ਧਰਮੀ ਹੈ। ⁸ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂ ਜੋ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਤਾਂ ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੇ। ⁹ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਉਹ ਪਾਪ ਨਹੀਂ ਕਰਦਾ, ਕਿਉਂ ਜੋ ਪਰਮੇਸ਼ਰ ਦਾ ਬੀਜ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ ਕਿਉਂਕਿ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ। ¹⁰ਇਸ ਤੋਂ ਪਰਮੇਸ਼ਰ ਦੇ ਬੱਚੇ ਅਤੇ ਸ਼ੈਤਾਨ ਦੇ ਬੱਚੇ ਪ੍ਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਅਤੇ ਭਰਾ ਨਾਲ ਪਿਆਰ ਨਹੀਂ ਰੱਖਦਾ ਉਹ ਪਰਮੇਸ਼ਰ ਤੋਂ ਨਹੀਂ ਹੈ।

3:4

NASB "ਹਰੇਕ ਜੋ ਪਾਪ ਕਰਦਾ ਹੈ ਉਹ ਕੁਧਰਮ ਦਾ ਅਭਿਆਸ ਕਰਦਾ ਹੈ"

NKJV "ਜਿਹੜਾ ਪਾਪ ਕਰਦਾ ਹੈ ਉਹ ਕੁਧਰਮ ਵੀ ਕਰਦਾ ਹੈ"

NRSV "ਜਿਹੜਾ ਪਾਪ ਕਰਦਾ ਹੈ ਉਹ ਕੁਧਰਮ ਦਾ ਦੇਸ਼ੀ ਹੈ"

TEV "ਜਿਹੜਾ ਪਾਪ ਕਰਦਾ ਹੈ ਉਹ ਪਰਮੇਸ਼ਰ ਦੀ ਬਿਵਸਥਾ ਨੂੰ ਤੋੜਣ ਦਾ ਦੇਸ਼ੀ ਹੈ"

NJB "ਜਿਹੜਾ ਪਾਪ ਕਰਦਾ ਹੈ, ਬੁਰਾਈ ਕਰਦਾ ਹੈ"

ਪੜਨਾਂਵ "ਹਰ ਕੋਈ" ਨੂੰ ਇੱਥੇ ਅਤੇ 1 ਯੂਹੰਨਾ 3:6 ਵਿਚ ਅੱਗੇ ਰੱਖਿਆ ਗਿਆ ਹੈ। ਇਹ ਪ੍ਰਸੰਗ ਸਾਰੀ ਮਨੁੱਖਤਾ ਨਾਲ ਸੰਬੰਧਿਤ ਹੈ!

ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਅਤੇ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਇਹ ਮਹੱਤਵਪੂਰਣ ਹੈ ਕਿ ਇਹ ਵਰਤਮਾਨ ਵਾਕ ਕਿਰਿਆਵਾਂ 1 ਯੂਹੰਨਾ 2:1-2 ਵਿਚਲੇ ਭੂਤਕਾਲ ਕਿਰਿਆਸ਼ੀਲ ਸੰਭਾਵਨਾਵਾਂ ਦੇ ਵਿਰੋਧ ਵਿਚ ਵਿਵਹਾਰਿਕ, ਜਾਰੀ, ਜੀਵਨਸ਼ੈਲੀ ਕੰਮ ਤੇ ਜ਼ੋਰ ਦਿੰਦੀਆਂ ਹਨ। ਹਾਲਾਂਕਿ, ਇਸ ਹਵਾਲੇ ਦੀ ਅਧਿਆਤਮਿਕ ਸਮੱਸਿਆ (1 ਯੂਹੰਨਾ 1:7-10 ਦੀ 3:6-9 ਨਾਲ ਤੁਲਨਾ) ਕਿਰਿਆ ਵਾਕ ਦੁਆਰਾ ਪੂਰੀ ਤਰ੍ਹਾਂ ਹੱਲ ਨਹੀਂ ਕੀਤੀ ਜਾ ਸਕਦੀ ਹੈ। ਇਹ ਦੋ ਕਿਸਮ ਦੇ ਨੈਸਟਿਕ ਝੂਠੇ ਗੁਰੂਆਂ ਅਤੇ ਕਿਤਾਬ ਦੇ ਪੂਰੇ ਪ੍ਰਸੰਗ ਦੇ ਇਤਿਹਾਸਿਕ ਯੋਜਨਾ ਦੁਆਰਾ ਹੱਲ ਕੀਤਾ ਜਾ ਸਕਦਾ ਹੈ।

ਇਸ ਹਵਾਲੇ ਦੀ ਇਕ ਹੋਰ ਵਿਲੱਖਣਤਾ ਇਸ ਦੇ ਸ਼ਬਦ "ਬਿਵਸਥਾ ਨੂੰ ਤੋੜਣ" ਦੀ ਵਰਤੋਂ ਹੈ। ਇਹ ਬਿਵਸਥਾ ਦੇ ਤੋੜਣ ਬਾਰੇ (ਮੂਸਾ ਦੀ ਬਿਵਸਥਾ ਜਾਂ ਸਮਾਜਿਕ ਨਿਯਮ) ਇੰਨਾ ਨਹੀਂ ਬੋਲਦਾ ਜਿੰਨਾ ਵਿਦਰੋਹ ਦੇ ਰਵੱਈਏ ਬਾਰੇ ਬੋਲਦਾ ਹੈ। ਇਹੋ ਸ਼ਬਦ 2 ਥੱਸਲੁਨੀਕੀਆਂ 2:3,7 ਵਿਚ ਮਸੀਹ ਵਿਰੋਧੀ ਦਾ ਵਰਣਨ ਕਰਨ ਲਈ ਵਰਤਿਆ ਗਿਆ ਹੈ। ਇਹ ਸਿਰਫ ਕਿਸੇ ਨਿਯਮ ਦੀ ਉਲੰਘਣਾ ਨਹੀਂ ਪਰ ਪਾਪ (ਦੇਖੋ, ਯੂਹੰਨਾ 9:41; ਰੋਮੀਆਂ 14:23; ਯਾਕੂਬ 4:17; 1 ਯੂਹੰਨਾ 5:17) ਅਤੇ ਮਸੀਹ ਵਰਗੇ ਬਣਨ ਦੇ ਉਲਟ ਹੋਣ ਦੀ (1 ਯੂਹੰਨਾ 3:5), ਪੂਰੀ ਪਰਿਭਾਸ਼ਾ ਹੋ ਸਕਦੀ ਹੈ।

3:5 "ਉਹ ਪ੍ਰਗਟ ਹੋਇਆ" ਇਹ ਭੂਤਕਾਲ ਨਿਸ਼ਕਿਰਿਆ ਸੰਕੇਤਕ ਹੈ ਜੋ ਯਿਸੂ ਦੇ ਦੇਹ ਧਾਰਨ ਬਾਰੇ ਗੱਲ ਕਰਦਾ ਹੈ (ਦੇਖੋ, 1 ਯੂਹੰਨਾ 3:8; 2 ਤਿਮੋਥਿਉਸ 1:10)। ਇਹੀ ਕਿਰਿਆ, ਫਾਨੇਰੂ *phaneroō*, ਉਸਦੇ ਦੂਸਰੀ ਵਾਰ ਆਉਣ ਲਈ 1 ਯੂਹੰਨਾ 3:2 ਵਿਚ ਦੋ ਵਾਰ ਵਰਤੀ ਗਈ ਹੈ। ਉਹ ਪਹਿਲਾਂ ਮੁਕਤੀਦਾਤਾ ਵਜੋਂ ਆਇਆ (ਦੇਖੋ, ਮਰਕੁਸ 10:45; ਯੂਹੰਨਾ 3:16; 2 ਕੁਰਿੰਥੀਆਂ 5:21), ਪਰ ਉਹ ਇਕ ਨਾਸ਼ ਕਰਨ ਵਾਲੇ ਵਜੋਂ ਆਵੇਗਾ! ਮੇਰੇ ਮਨਪਸੰਦ ਅਧਿਆਪਕਾਂ ਵਿਚੋਂ ਇਕ Bill Hendricks ਆਪਣੇ ਟਿੱਪਣੀ *The Letters of John* ਵਿਚ ਕਹਿੰਦਾ ਹੈ:

"ਮਸੀਹ ਦੇ ਆਉਣ ਦੇ ਉਦੇਸ਼ ਬਾਰੇ ਸਭ ਤੋਂ ਪ੍ਰਭਾਵਸ਼ਾਲੀ ਬਿਆਨ ਇਸ ਆਇਤ ਅਤੇ ਆਇਤ 8 ਵਿਚ ਮਿਲਦੇ ਹਨ। ਉਸਨੂੰ ਪਾਪਾਂ ਨੂੰ ਚੁੱਕਣ ਲਈ ਪਰਮੇਸ਼ਰ ਦੁਆਰਾ ਭੇਜਿਆ ਗਿਆ (3:5), ਅਤੇ ਉਹ ਸ਼ੈਤਾਨ ਦੇ ਕੰਮਾਂ ਨੂੰ ਖਤਮ ਕਰਨ ਲਈ ਪ੍ਰਗਟ ਹੋਇਆ (3:8)। ਲੂਕਾ ਨੇ ਲਿਖਿਆ ਹੈ ਕਿ ਯਿਸੂ ਦੇ ਆਉਣ ਦਾ ਉਦੇਸ਼ ਗੁਆਚੇ ਹੋਇਆ ਨੂੰ ਭਾਲਣਾ ਅਤੇ ਬਚਾਉਣਾ ਹੈ (ਲੂਕਾ 19:10)। ਯੂਹੰਨਾ ਦੀ ਇੰਜੀਲ ਕਹਿੰਦੀ ਹੈ ਕਿ ਯਿਸੂ ਇਸ ਲਈ ਆਇਆ ਸੀ ਕਿ ਉਸ ਦੀਆਂ ਭੇਡਾਂ ਭਰਪੂਰ ਜੀਵਨ ਪਾਉਣ (ਯੂਹੰਨਾ 10:10)। ਮੱਤੀ ਨੇ ਯਿਸੂ ਦੇ ਨਾਮ ਦੀ ਵਿਆਖਿਆ ਵਿਚ ਉਸਦੇ ਆਉਣ ਦੇ ਉਦੇਸ਼ ਦਾ ਸੰਕੇਤ ਦਿੱਤਾ; ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ (ਮੱਤੀ 1:21)। ਇਹ ਸਾਰੇ ਵਿਚਾਰਾਂ ਵਿਚ ਬੁਨਿਆਦੀ ਤੱਥ ਇਹ ਹੈ ਕਿ ਯਿਸੂ ਮਸੀਹ ਨੇ ਮਨੁੱਖ ਲਈ ਕੁਝ ਕੀਤਾ ਹੈ ਜੋ ਮਨੁੱਖ ਆਪਣੇ ਆਪ ਲਈ ਖੁਦ ਨਹੀਂ ਕਰ ਸਕਦਾ ਹੈ" (ਪੰਨੇ 79-80)।

▣ "ਪਾਪਾਂ ਨੂੰ ਚੁੱਕ ਲੈ ਜਾਵੇ" ਇਹ ਇਕ ਭੂਤਕਾਲ ਸ਼ਰਤੀਆ ਵਾਕ ਹੈ। ਇਹ ਕੰਮ ਮਨੁੱਖੀ ਪ੍ਰਤੀਕਿਰਿਆ ਨਾਲ ਜੁੜਿਆ ਹੋਇਆ ਹੈ (ਜਿਵੇਂ ਕਿ., ਤੇਬਾ ਅਤੇ ਵਿਸ਼ਵਾਸ)। ਇਸ ਬਿਆਨ ਦਾ ਪਿਛੋਕੜ ਦੇ ਸੰਭਾਵਿਤ ਸਰੋਤਾਂ ਨਾਲ ਸੰਬੰਧਿਤ ਹੈ।

1. ਪ੍ਰਾਸਚਿਤ ਦਾ ਦਿਨ (ਦੇਖੋ, ਲੇਵੀਆਂ 16) ਜਿੱਥੇ ਦੋ ਬਲੀ ਦੇ ਬੱਕਰਿਆਂ ਵਿਚੋਂ ਇਕ ਪ੍ਰਤੀਕਾਤਮਿਕ ਤੌਰ ਤੇ ਇਸਰਾਏਲ ਦੇ ਡੇਰੇ ਤੋਂ ਪਾਪ ਲੈ ਕੇ ਜਾਂਦਾ ਸੀ (ਯੂਹੰਨਾ 1:29 ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੁਆਰਾ ਇਸਦੀ ਵਰਤੋਂ ਦੇਖੋ)
2. ਯਿਸੂ ਨੇ ਸਲੀਬ ਤੇ ਜੋ ਕੀਤਾ ਉਸਦਾ ਹਵਾਲਾ (ਦੇਖੋ, ਯਸ਼ਾਯਾਹ 53:11-12; ਯੂਹੰਨਾ 1:29; ਇਬਰਾਨੀਆਂ 9:28; 1 ਪਤਰਸ 2:24)

▣ "ਅਤੇ ਉਹ ਦੇ ਵਿੱਚ ਪਾਪ ਨਹੀਂ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਯਿਸੂ ਮਸੀਹ ਦਾ ਪਾਪ ਰਹਿਤ ਹੋਣਾ (ਦੇਖੋ, ਯੂਹੰਨਾ 8:46; 2 ਕੁਰਿੰਥੀਆਂ 5:21; ਇਬਰਾਨੀਆਂ 4:15; 7:26; 1 ਪਤਰਸ 1:19; 2:22) ਸਾਡੇ ਲਈ ਉਸਦੀ ਜਿੱਤ ਅਤੇ ਪ੍ਰਾਸਚਿਤ ਦਾ ਅਧਾਰ ਹੈ (ਯਸ਼ਾਯਾਹ 53)।

ਧਿਆਨ ਦਿਓ ਕਿ 1 ਯੂਹੰਨਾ 3:5 ਦੇ ਪਹਿਲੇ ਹਿੱਸੇ ਵਿਚ "ਪਾਪ" ਬਹੁਵਚਨ ਹੈ ਅਤੇ ਆਖਰੀ ਹਿੱਸੇ ਵਿਚ ਇਕਵਚਨ ਹੈ। ਪਹਿਲਾਂ ਪਾਪ ਦੇ ਕੰਮ ਅਤੇ ਦੂਸਰਾ ਉਸਦੇ ਧਰਮੀ ਚਰਿੱਤਰ ਦਾ ਹਵਾਲਾ ਦਿੰਦਾ ਹੈ। ਇਸਦਾ ਉਦੇਸ਼ ਇਹ ਹੈ ਕਿ ਵਿਸ਼ਵਾਸੀ ਮਸੀਹ ਦੇ ਅਹੁਦੇ ਦੀ ਪਵਿੱਤਰਤਾ ਅਤੇ ਪ੍ਰਗਤੀਵਾਦੀ ਪਵਿੱਤਰਤਾ ਨੂੰ ਸਾਂਝਾ ਕਰਨਗੇ। ਪਾਪ ਮਸੀਹ ਅਤੇ ਉਸਦੇ ਚੇਲਿਆਂ ਲਈ ਬਾਹਰਲੀ ਚੀਜ਼ ਹੈ।

ਖਾਸ ਵਿਸ਼ਾ: ਪਵਿੱਤਰਤਾ SPECIAL TOPIC: Sanctification

ਖਾਸ ਵਿਸ਼ਾ: ਪਵਿੱਤਰਤਾ

ਨਵਾਂ ਨੇਮ ਦਾਅਵਾ ਕਰਦਾ ਹੈ ਕਿ ਜਦੋਂ ਪਾਪੀ ਤੇਬਾ ਅਤੇ ਵਿਸ਼ਵਾਸ ਨਾਲ ਯਿਸੂ ਵੱਲ ਮੁੜਦੇ ਹਨ (ਦੇਖੋ, ਮਰਕੁਸ 1:15; ਰਸੂਲਾਂ ਦੇ ਕਰਤੱਬ 3:16,19; 20:21), ਤਾਂ ਉਹ ਤੁਰੰਤ ਦੇਸ਼ ਮੁਕਤ ਅਤੇ ਪਵਿੱਤਰ ਕੀਤੇ ਜਾਂਦੇ ਹਨ। ਇਹ ਮਸੀਹ ਵਿਚ ਉਨ੍ਹਾਂ ਦੀ ਨਵੀਂ ਸਥਿਤੀ ਹੈ। ਉਸਦੀ ਧਾਰਮਿਕਤਾ ਉਨ੍ਹਾਂ ਤੇ ਆਉਂਦੀ ਹੈ (ਉਤਪਤ 15:6; ਰੋਮੀਆਂ 4)। ਉਹ ਸਹੀ ਅਤੇ ਪਵਿੱਤਰ ਘੋਸ਼ਿਤ ਕੀਤੇ ਜਾਂਦੇ ਹਨ (ਪਰਮੇਸ਼ਰ ਦਾ ਕੰਮ)।

ਪਰ ਨਵਾਂ ਨੇਮ ਵਿਸ਼ਵਾਸੀਆਂ ਨੂੰ ਪਵਿੱਤਰਤਾ ਜਾਂ ਸੁੱਧੀਕਰਨ ਵੱਲ ਪ੍ਰੇਰਿਤ ਕਰਦਾ ਹੈ। ਇਹ ਯਿਸੂ ਮਸੀਹ ਦੇ ਮੁਕੰਮਲ ਕੀਤੇ ਕੰਮ ਵਿਚ ਇਕ ਅਧਿਆਤਮਿਕ ਸਥਿਤੀ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਰਵੱਈਏ ਅਤੇ ਕੰਮਾਂ ਵਿਚ ਮਸੀਹ ਵਰਗੇ ਬਣਨ ਦਾ ਸੱਦਾ ਹੈ। ਜਿਵੇਂ ਕਿ ਮੁਕਤੀ ਇਕ ਮੁਫਤ ਤੋਹਫ਼ਾ ਅਤੇ ਇਕ ਕੀਮਤ ਵਾਲੀ ਜੀਵਨਸ਼ੈਲੀ ਹੈ, ਇਸੇ ਤਰ੍ਹਾਂ, ਪਵਿੱਤਰਤਾ ਵੀ ਹੈ।

ਸ਼ੁਰੂਆਤੀ ਜਵਾਬ

ਰਸੂਲਾਂ ਦੇ ਕਰਤੱਬ 26:18

ਰੋਮੀਆਂ 15:16

1 ਕੁਰਿੰਥੀਆਂ 1:2-3; 6:11

2 ਥੱਸਲੁਨੀਕੀਆਂ 2:13

ਇਬਰਾਨੀਆਂ 2:11; 10:10,14; 13:12

2 ਪਤਰਸ 1:2

ਨਿਰੰਤਰ ਯਿਸੂ ਵਰਗੇ ਬਣਦੇ ਜਾਣਾ

ਰੋਮੀਆਂ 6:19

2 ਕੁਰਿੰਥੀਆਂ 7:1

ਅਫਸੀਆਂ 1:4; 2:10

1 ਥੱਸਲੁਨੀਕੀਆਂ 3:13; 4:3-4,7; 5:2

1 ਤਿਮੋਥਿਉਸ 2:15

2 ਤਿਮੋਥਿਉਸ 2:21

1 ਪਤਰਸ 1:15-16

ਇਬਰਾਨੀਆਂ 12:14

Copyright © 2014 [Bible Lessons International](http://BibleLessonsInternational.com)

3:6 "ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ" 1 ਯੂਹੰਨਾ 3:4 ਦੀ ਤਰ੍ਹਾਂ, ਇਹ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਅਤੇ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਇਸ ਹਵਾਲੇ ਦੀ 1:8-2:2 ਅਤੇ 5:16 ਨਾਲ ਤੁਲਨਾ ਕੀਤੀ ਜਾਣੀ ਚਾਹੀਦੀ ਹੈ।

▣ "ਹਰ ਕੋਈ ਜਿਹੜਾ ਪਾਪ ਕਰਦਾ ਹੈ ਉਸ ਨੇ ਉਹ ਨੂੰ ਨਹੀਂ ਵੇਖਿਆ, ਨਾ ਉਹ ਨੂੰ ਜਾਣਿਆ ਹੈ" ਇਸ ਆਇਤ ਵਿਚ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਤੋਂ ਬਾਅਦ ਦੇ ਸੰਪੂਰਨ ਕਿਰਿਆਸ਼ੀਲ ਸੰਕੇਤਕ ਹਨ। ਨਿਰੰਤਰ ਪਾਪਾਂ ਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਮਸੀਹ ਨੂੰ ਨਹੀਂ ਜਾਣਦਾ ਅਤੇ ਉਸਨੇ ਕਦੇ ਮਸੀਹ ਨੂੰ ਜਾਣਿਆ ਹੀ ਨਹੀਂ ਸੀ। ਪਾਪ ਕਰਨ ਵਾਲੇ ਮਸੀਹੀ

1. ਮਸੀਹੀ ਮਿਸ਼ਨ ਨੂੰ ਰੋਕਦੇ ਹਨ
2. ਮਸੀਹ ਵਰਗੇ ਬਣਨ ਦੇ ਉਦੇਸ਼ ਨੂੰ ਵਿਅਰਥ ਕਰਦੇ ਹਨ
3. ਵਿਅਕਤੀ ਦੀ ਆਤਮਿਕ ਉਤਪਤੀ ਦਾ ਪ੍ਰਗਟਾਵਾ ਕਰਦੇ ਹਨ (ਦੇਖੋ, ਯੂਹੰਨਾ 8:44)

3:7 "ਕੋਈ ਤੁਹਾਨੂੰ ਨਾ ਭਰਮਾਵੇ" ਇਹ ਨਕਾਰਾਤਮਕ ਕ੍ਰਿਦੰਤ ਦੇ ਨਾਲ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ, ਜਿਸਦਾ ਆਮ ਤੌਰ ਤੇ ਮਤਲਬ ਚੱਲ ਰਹੇ ਕੰਮ ਨੂੰ ਰੋਕਣਾ ਹੈ। ਝੂਠੇ ਗੁਰੂਆਂ ਦੀ ਮੌਜੂਦਗੀ (ਦੇਖੋ, 1 ਯੂਹੰਨਾ 2:26) ਸਮੁੱਚੇ ਤੌਰ ਤੇ 1 ਯੂਹੰਨਾ ਅਤੇ ਵਿਸ਼ੇਸ਼ ਤੌਰ ਤੇ 1 ਯੂਹੰਨਾ 1:7-10 ਅਤੇ 3:4-10 ਦੀ ਸਹੀ ਅਧਿਆਤਮਿਕ ਸਮਝ ਲਈ ਇਤਿਹਾਸਿਕ ਸਥਿਤੀ ਤੈਅ ਕਰਦੀ ਹੈ।

▣ "ਜਿਹੜਾ ਧਾਰਮਿਕਤਾ ਦਾ ਕੰਮ ਕਰਦਾ ਹੈ ਸੇ ਧਰਮੀ ਹੈ" ਇਸ ਆਇਤ ਨੂੰ ਆਮ ਪ੍ਰਸੰਗ ਤੋਂ ਅਲੱਗ ਕਰਕੇ ਸਿਧਾਂਤਕ ਸਥਿਤੀ ਦੀ ਵਕਾਲਤ ਕਰਨ ਜਾਂ ਨਿੰਦਾ ਕਰਨ ਲਈ ਨਹੀਂ ਵਰਤਿਆ ਜਾ ਸਕਦਾ ਹੈ ("ਧਾਰਮਿਕਤਾ ਦੇ ਕੰਮ")। ਨਵਾਂ ਨੇਮ ਸਪੱਸ਼ਟ ਹੈ ਕਿ ਮਨੁੱਖ ਆਪਣੀ ਨਿੱਜੀ ਯੋਗਤਾ ਨਾਲ ਪਵਿੱਤਰ ਪਰਮੇਸ਼ਰ ਕੋਲ ਨਹੀਂ ਜਾ ਸਕਦੇ ਹਨ। ਮਨੁੱਖ ਆਪਣੀ ਕੋਸ਼ਿਸ਼ ਨਾਲ ਬੱਚ ਨਹੀਂ ਸਕਦੇ ਹਨ। ਪਰ ਮਨੁੱਖਾਂ ਨੂੰ ਮਸੀਹ ਦੇ ਮੁਕੰਮਲ ਕੀਤੇ ਕੰਮ ਵਿਚ ਪਰਮੇਸ਼ਰ ਦੁਆਰਾ ਮੁਕਤੀ ਦੀ ਪੇਸ਼ਕਸ਼ ਦਾ ਜਵਾਬ ਦੇਣਾ ਚਾਹੀਦਾ ਹੈ। ਸਾਡੇ ਯਤਨ ਸਾਨੂੰ ਪਰਮੇਸ਼ਰ ਕੋਲ ਨਹੀਂ ਲਿਆਉਂਦੇ ਹਨ। ਉਹ ਦਰਸਾਉਂਦੇ ਹਨ ਕਿ ਅਸੀਂ ਉਸ ਨੂੰ ਮਿਲ ਚੁੱਕੇ ਹਾਂ। ਉਹ ਮੁਕਤੀ ਤੋਂ ਬਾਅਦ ਸਾਡੀ ਆਤਮਿਕ ਸਥਿਤੀ (ਪ੍ਰਕਾਸ਼ ਦੀ ਪੇਥੀ 22:11) ਅਤੇ ਪਰਿਪੱਕਤਾ ਨੂੰ ਸਪੱਸ਼ਟ ਤੌਰ ਤੇ ਜ਼ਾਹਰ ਕਰਦੇ ਹਨ। ਅਸੀਂ ਚੰਗੇ ਕੰਮਾਂ "ਦੁਆਰਾ" ਬਚਾਏ ਨਹੀਂ ਗਏ, ਪਰ ਚੰਗੇ ਕੰਮਾਂ "ਲਈ" ਬਚਾਏ ਗਏ ਹਾਂ। ਮਸੀਹ ਵਿਚ ਪਰਮੇਸ਼ਰ ਦੇ ਮੁਫਤ ਤੇਹਫੇ ਦਾ ਉਦੇਸ਼ ਮਸੀਹ ਵਰਗੇ ਚੇਲੇ ਹਨ (ਅਫਸੀਆਂ 2:8-9,10)। ਹਰੇਕ ਵਿਸ਼ਵਾਸੀ ਲਈ ਪਰਮੇਸ਼ਰ ਦੀ ਅੰਤਿਮ ਇੱਛਾ ਕੇਵਲ ਮਰਨ ਤੋਂ ਬਾਅਦ ਸਵਰਗ (ਦੋਸ਼ ਮੁਕਤੀ) ਹੀ ਨਹੀਂ, ਪਰ ਹੁਣ ਮਸੀਹ ਵਰਗੇ ਬਣਨਾ (ਅਸਥਾਈ ਪਵਿੱਤਰਤਾ) ਹੈ (ਦੇਖੋ, ਮੱਤੀ 5:48; ਰੋਮੀਆਂ 8:28-29; ਗਲਤੀਆਂ 4:19)! ਧਾਰਮਿਕਤਾ ਬਾਰੇ ਇਕ ਸ਼ਬਦ ਅਧਿਐਨ ਲਈ 1 ਯੂਹੰਨਾ 2:29 ਤੇ ਖਾਸ ਵਿਸ਼ਾ ਦੇਖੋ।

3:8 "ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ। ਪਰਮੇਸ਼ਰ ਦੇ ਬੱਚੇ ਇਸ ਨਾਲ ਜਾਣੇ ਜਾਂਦੇ ਹਨ ਕਿ ਉਹ ਕਿਵੇਂ ਜੀਉਂਦੇ ਹਨ, ਇਸੇ ਤਰ੍ਹਾਂ ਸ਼ੈਤਾਨ ਦੇ ਬੱਚੇ ਵੀ (ਦੇਖੋ, 1 ਯੂਹੰਨਾ 3:10; ਮੱਤੀ 7:13; ਅਫਸੀਆਂ 2:1-3)।

▣ "ਕਿਉਂ ਜੇ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ (ਯੂਹੰਨਾ 8:44)। ਕੀ ਇਹ ਸ੍ਰਿਸ਼ਟੀ ਜਾਂ ਦੂਤਾਂ ਦੀ ਬਗ਼ਾਵਤ ਦਾ ਸੰਕੇਤ ਕਰਦਾ ਹੈ?

ਇਹ ਅਧਿਆਤਮਿਕ ਤੌਰ ਤੇ ਨਿਰਧਾਰਿਤ ਕਰਨਾ ਮੁਸ਼ਕਲ ਹੈ ਕਿ ਸ਼ੈਤਾਨ ਨੇ ਕਦੋਂ ਪਰਮੇਸ਼ਰ ਦੇ ਵਿਰੁੱਧ ਬਗ਼ਾਵਤ ਕੀਤੀ ਸੀ। ਅੱਯੂਬ 1-2; ਜ਼ਕਰਯਾਹ 3 ਅਤੇ 1 ਰਾਜਿਆਂ 22:19-23 ਤੋਂ ਪੱਤਾ ਲੱਗਦਾ ਹੈ ਕਿ ਸ਼ੈਤਾਨ ਪਰਮੇਸ਼ਰ ਦਾ ਇਕ ਸੇਵਕ ਹੈ ਅਤੇ ਇਕ ਸੇਵਕ ਦੂਤ ਹੈ। ਇਹ ਸੰਭਵ ਹੈ (ਪਰ ਸੰਭਾਵਿਤ ਨਹੀਂ) ਕਿ ਪੂਰਬੀ ਰਾਜਿਆਂ ਦਾ (ਬਾਬਲ ਦਾ, ਯਸ਼ਾਯਾਹ 14:13-14 ਜਾਂ ਸੂਰ ਦਾ, ਹਿਜ਼ਕੀਏਲ 28:12-16) ਹੰਕਾਰ, ਘਮੰਡ, ਅਤੇ ਅਭਿਲਾਸ਼ਾ ਸ਼ੈਤਾਨ ਦੀ ਬਗ਼ਾਵਤ ਨੂੰ (ਜ਼ਾਹਰ ਰੂਪ ਵਿਚ ਕਰੂਬ ਜਿਹੜਾ ਢੱਕਦਾ ਸੀ, ਹਿਜ਼ਕੀਏਲ 28:14,16) ਘੋਸ਼ਿਤ ਕਰਨ ਲਈ ਵਰਤੇ ਗਏ ਹਨ। ਹਾਲਾਂਕਿ, ਲੂਕਾ 10:18 ਵਿਚ ਯਿਸੂ ਨੇ ਕਿਹਾ ਕਿ ਉਸਨੇ ਸ਼ੈਤਾਨ ਨੂੰ ਬਿਜਲੀ ਵਾਂਗ ਚਮਕਦਿਆਂ ਸਵਰਗ ਤੋਂ ਡਿੱਗਦਿਆਂ ਦੇਖਿਆ ਪਰ ਇਹ ਸਾਨੂੰ ਨਹੀਂ ਦੱਸਦਾ ਕਿ ਇਹ ਕਦੋਂ ਸੀ। ਬੁਰਾਈ ਦੀ ਸ਼ੁਰੂਆਤ ਅਤੇ ਵਿਕਾਸ ਪ੍ਰਕਾਸ਼ ਦੀ ਘਾਟ ਦੇ ਕਾਰਨ ਅਨਿਸ਼ਚਿਤ ਬਣਿਆ ਰਹਿਣਾ ਚਾਹੀਦਾ ਹੈ। ਇਕੱਲੇ, ਅਸਪੱਸ਼ਟ, ਲਾਖਣਿਕ ਵਚਨਾਂ ਨੂੰ ਤਰਤੀਬ ਦੇਣ ਅਤੇ ਨਿਰਧਾਰਿਤ ਕਰਨ ਲਈ ਸਾਵਧਾਨ ਰਹੋ! ਸੇਵਕ ਤੋਂ ਇਕ ਦੁਸ਼ਮਣ ਤੱਕ ਸ਼ੈਤਾਨ ਦੇ ਪੁਰਾਣੇ ਨੇਮ ਦੇ ਵਿਕਾਸ ਦੀ ਸਭ ਤੋਂ ਵਧੀਆ ਚਰਚਾ A. B. Davidson's *Old Testament Theology*, T & T Clark ਦੁਆਰਾ ਪ੍ਰਕਾਸ਼ਤ, ਪੰਨੇ 300-306 ਹੈ। ਯੂਹੰਨਾ 12:31 ਤੇ ਖਾਸ ਵਿਸ਼ਾ ਦੇਖੋ: ਨਿੱਜੀ ਬੁਰਾਈ

▣ "ਪਰਮੇਸ਼ਰ ਦਾ ਬੱਚੇ" ਹੇਠ ਲਿਖੇ ਖਾਸ ਵਿਸ਼ੇ ਨੂੰ ਦੇਖੋ

[ਖਾਸ ਵਿਸ਼ਾ: ਪਰਮੇਸ਼ਰ ਦਾ ਪੁੱਤਰ SPECIAL TOPIC: The Son of God](#)

ਖਾਸ ਵਿਸ਼ਾ: ਪਰਮੇਸ਼ਰ ਦਾ ਪੁੱਤਰ

ਇਹ ਯਿਸੂ ਲਈ ਨਵੇਂ ਨੇਮ ਦਾ ਇਕ ਵੱਡਾ ਸਿਰਲੇਖ ਹੈ। ਇਸ ਦਾ ਯਕੀਨਨ ਦੈਵੀ ਭਾਵ ਹੈ। ਇਸ ਵਿਚ ਯਿਸੂ ਨੂੰ “ਪੁੱਤਰ” ਜਾਂ “ਮੇਰਾ ਪੁੱਤਰ” ਵਜੋਂ ਸ਼ਾਮਲ ਕੀਤਾ ਗਿਆ ਅਤੇ ਪਰਮੇਸ਼ਰ ਨੂੰ ਵੀ “ਪਿਤਾ” ਵਜੋਂ ਦਰਸਾਇਆ ਗਿਆ (ਦੇਖੋ ਖਾਸ ਵਿਸ਼ਾ: ਪਰਮੇਸ਼ਰ ਪਿਤਾ)। ਇਹ ਨਵੇਂ ਨੇਮ ਵਿਚ 124 ਵਾਰ ਆਉਂਦਾ ਹੈ। ਇੱਥੋਂ ਤੱਕ ਕਿ “ਮਨੁੱਖ ਦੇ ਪੁੱਤਰ” ਵਜੋਂ ਯਿਸੂ ਦੇ ਸਵੈ-ਅਹੁਦੇ ਦਾ ਦਾਨੀਏਲ 7:13-14 ਤੋਂ ਦੈਵੀ ਭਾਵ ਸੀ।

ਪੁਰਾਣੇ ਨੇਮ ਵਿਚ “ਪੁੱਤਰ” ਅਹੁਦਾ ਚਾਰ ਵਿਸ਼ੇਸ਼ ਸਮੂਹਾਂ ਦਾ ਹਵਾਲਾ ਦੇ ਸਕਦਾ ਹੈ (ਦੇਖੋ ਖਾਸ ਵਿਸ਼ਾ: “...ਦੇ ਪੁੱਤਰ” (ਪੁਰਾਣਾ ਨੇਮ))।

- A. ਦੂਤ (ਅਕਸਰ ਬਹੁਵਚਨ, ਦੇਖੋ, ਉਤਪਤ 6:2; ਅੱਯੂਬ 1:6; 2:1)
- B. ਇਸਰਾਏਲ ਦਾ ਰਾਜਾ (ਦੇਖੋ, 2 ਸਮੂਏਲ 7:14; ਜ਼ਬੂਰ 2:7; 89:26-27)
- C. ਸਮੁੱਚੀ ਇਸਰਾਇਲੀ ਕੌਮ (ਦੇਖੋ, ਕੂਚ 4:22-23; ਬਿਵਸਥਾ ਸਾਰ 14:1; ਹੋਸ਼ੇਆ 11:1; ਮਲਾਕੀ 2:10)
- D. ਇਸਰਾਏਲ ਦੇ ਨਿਆਂ ਕਰਨ ਵਾਲੇ (ਦੇਖੋ, ਜ਼ਬੂਰ 82:6)

ਇਹ ਦੂਜੀ ਵਰਤੋਂ ਹੈ ਜੋ ਯਿਸੂ ਨਾਲ ਜੁੜੀ ਹੋਈ ਹੈ। ਇਸ ਤਰੀਕੇ ਨਾਲ “ਦਾਊਦ ਦਾ ਪੁੱਤਰ” ਅਤੇ “ਪਰਮੇਸ਼ਰ ਦਾ ਪੁੱਤਰ” ਦੋਵੇਂ 2 ਸਮੂਏਲ 7; ਜ਼ਬੂਰ 2 ਅਤੇ 89 ਨਾਲ ਸੰਬੰਧ ਰੱਖਦੇ ਹਨ। ਪੁਰਾਣੇ ਨੇਮ ਵਿਚ “ਪਰਮੇਸ਼ਰ ਦਾ ਪੁੱਤਰ” ਇਸਰਾਏਲ ਦੇ “ਮਸਹ ਕੀਤੇ ਪਦਾਂ” ਵਿਚੋਂ ਇਕ ਅੰਤ ਸਮੇਂ ਦੇ ਰਾਜੇ ਦੇ ਸਿਵਾਏ ਕਦੇ ਵੀ ਮਸੀਹ ਦੇ ਲਈ ਵਿਸ਼ੇਸ਼ ਤੌਰ ਤੇ ਇਸਤੇਮਾਲ ਨਹੀਂ ਕੀਤਾ ਗਿਆ। ਹਾਲਾਂਕਿ, ਮ੍ਰਿਤਕ ਸਾਗਰ ਲਿਖਤਾਂ ਵਿਚ ਮਸੀਹੀ ਪ੍ਰਭਾਵ ਆਮ ਸੀ (ਦੇਖੋ ਖਾਸ ਹਵਾਲੇ *Dictionary of Jesus and the Gospels*, ਪੰਨੇ 770 ਵਿਚ)। ਨਾਲੇ, “ਪਰਮੇਸ਼ਰ ਦਾ ਪੁੱਤਰ” ਅੰਤਰ-ਬਾਈਬਲ ਦੀਆਂ ਦੋ ਯਹੂਦੀ ਅਪੋਕਾਲਿਪਟਿਕ ਲਿਖਤਾਂ ਵਿਚ ਮਸੀਹ ਲਈ ਸਿਰਲੇਖ ਹੈ (ਦੇਖੋ, 11 ਅਸਦਰਾਸ 7:28; 13:32,37,52; 14:9 ਅਤੇ 1 ਰਨੂਕ 105:2)।

ਜਿਵੇਂ ਕਿ ਇਹ ਯਿਸੂ ਦਾ ਹਵਾਲਾ ਦਿੰਦਾ ਹੈ ਅਤੇ ਇਸਦੇ ਨਵੇਂ ਨੇਮ ਦੇ ਪਿਛੋਕੜ ਨੂੰ ਕਈ ਸ਼੍ਰੇਣੀਆਂ ਦੁਆਰਾ ਸਭ ਤੋਂ ਉੱਤਮ ਸਾਰ ਦਿੱਤਾ ਗਿਆ ਹੈ।

1. ਉਸਦੀ ਪੂਰਵ-ਮੌਜੂਦਗੀ (ਦੇਖੋ, ਯੂਹੰਨਾ 1:15-30; 8:56-59; 16:28; 17:5; 2 ਕੁਰਿੰਥੀਆਂ 8:9; ਫਿਲਿੱਪੀਆਂ 2:6-7; ਕੁਲਸੀਆਂ 1:17; ਇਬਰਾਨੀਆਂ 1:3; 10:5-8)
2. ਉਸਦਾ ਅਨੇਕਾ (ਕੁਆਰੀ ਤੋਂ) ਜਨਮ (ਦੇਖੋ, ਯਸ਼ਾਯਾਹ 7:14; ਮੱਤੀ 1:23; ਲੂਕਾ 1:31-35)
3. ਉਸਦਾ ਬਪਤਿਸਮਾ (ਦੇਖੋ, ਮੱਤੀ 3:17; ਮਰਕੁਸ 1:11; ਲੂਕਾ 3:22, ਸਵਰਗ ਤੋਂ ਪਰਮੇਸ਼ਰ ਦੀ ਆਵਾਜ਼ ਜ਼ਬੂਰ 2 ਦੇ ਸ਼ਾਹੀ ਰਾਜੇ ਨੂੰ ਯਸ਼ਾਯਾਹ 53 ਦੇ ਦੁਖੀ ਸੇਵਕ ਨਾਲ ਜੋੜਦੀ ਹੈ)।
4. ਉਸਦਾ ਸ਼ੈਤਾਨ ਦੁਆਰਾ ਪਰਤਾਵਾ (ਦੇਖੋ, ਮੱਤੀ 4:1-11; ਮਰਕੁਸ 1:12,13; ਲੂਕਾ 4:1-13, ਉਸਨੂੰ ਆਪਣੇ ਪੁੱਤਰ ਹੋਣ ਦੀ ਸ਼ੰਕਾ ਉੱਤੇ ਸ਼ੱਕ ਕਰਨ ਜਾਂ ਸਲੀਬ ਤੋਂ ਵੱਖਰੇ ਢੰਗਾਂ ਨਾਲ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਪਰਤਾਇਆ ਗਿਆ ਸੀ)
5. ਅਸਵੀਕ੍ਰਿਤ ਪਸ਼ਚਾਤਾਪ ਕਰਨ ਵਾਲਿਆਂ ਦੁਆਰਾ ਉਸਦੀ ਪੁਸ਼ਟੀ
 - a. ਭੂਤਾਂ ਦੁਆਰਾ (ਦੇਖੋ, ਮਰਕੁਸ 1:23-25; ਲੂਕਾ 4:31-37,41; ਮਰਕੁਸ 3:11-12; 5:7; ਦੇਖੋ ਖਾਸ ਵਿਸ਼ਾ ਨਵੇਂ ਨੇਮ ਵਿਚ ਭੂਤ (ਦਸ਼ਟ ਆਤਮਾਵਾਂ)
 - b. ਅਵਿਸ਼ਵਾਸੀਆਂ ਦੁਆਰਾ (ਦੇਖੋ, ਮੱਤੀ 27:43; ਮਰਕੁਸ 14:61; ਯੂਹੰਨਾ 19:7)
6. ਉਸਦੇ ਚੇਲਿਆਂ ਦੁਆਰਾ ਉਸਦੀ ਪੁਸ਼ਟੀ
 - a. ਮੱਤੀ 14:33; 16:16
 - b. ਯੂਹੰਨਾ 1:34,49; 6:69; 11:27
7. ਉਸਦੀ ਆਪਣੇ ਆਪ ਦੁਆਰਾ ਪੁਸ਼ਟੀ
 - a. ਮੱਤੀ 11:25-27
 - b. ਯੂਹੰਨਾ 10:36
8. ਉਸ ਦੁਆਰਾ ਪਿਤਾ ਦੇ ਤੌਰ ਤੇ ਪਰਮੇਸ਼ਰ ਦੇ ਪਰਿਵਾਰਕ ਅਲੰਕਾਰ ਦੀ ਵਰਤੋਂ

a. ਉਸ ਦੁਆਰਾ ਪਰਮੇਸ਼ਰ ਲਈ ਅੱਬਾ *abba* ਦੀ ਵਰਤੋਂ

1) ਮਰਕੁਸ 14:36

2) ਰੋਮੀਆਂ 8:15

3) ਗਲਤੀਆਂ 4:6

b. ਉਸ ਦੁਆਰਾ ਪਰਮੇਸ਼ਰ ਨਾਲ ਆਪਣੇ ਸੰਬੰਧ ਦਾ ਵਰਣਨ ਕਰਨ ਲਈ ਪਿਤਾ (*ਪਤਰ pater*) ਦੀ ਵਰਤੋਂ

ਸੰਖੇਪ ਵਿਚ, “ਪਰਮੇਸ਼ਰ ਦਾ ਪੁੱਤਰ” ਸਿਰਲੇਖ ਉਨ੍ਹਾਂ ਲਈ ਬਹੁਤ ਵੱਡਾ ਅਧਿਆਤਮਿਕ ਅਰਥ ਹੈ ਜੋ ਪੁਰਾਣੇ ਨੇਮ ਅਤੇ ਇਸਦੇ ਵਾਅਦਿਆਂ ਅਤੇ ਸ਼੍ਰੇਣੀਆਂ ਨੂੰ ਜਾਣਦੇ ਹਨ, ਪਰ ਨਵੇਂ ਨੇਮ ਦੇ ਲੇਖਕ ਪਰਾਈਆਂ ਕੰਮਾਂ ਨਾਲ ਇਸਦੀ ਵਰਤੋਂ ਬਾਰੇ ਘਬਰਾ ਗਏ ਸਨ ਕਿਉਂਕਿ ਉਨ੍ਹਾਂ ਲਈ ਇਸਦਾ ਦੇਵਤਿਆਂ ਦਾ ਪਿਛੋਕੜ ਸੀ ਕਿ “ਦੇਵਤੇ” ਔਤਰਾਂ ਨੂੰ ਲੈਂਦੇ ਅਤੇ ਉਨ੍ਹਾਂ ਤੋਂ “ਦੈਂਤ” ਪੈਦਾ ਹੁੰਦੇ ਸਨ।

Copyright © 2014 Bible Lessons International

▣ **"ਪ੍ਰਗਟ ਹੋਇਆ"** ਇਹ ਯੂਨਾਨੀ ਸ਼ਬਦ *ਫਨੇਰੂ phaneroō* ਹੈ ਜਿਸਦਾ ਅਰਥ ਹੈ “ਪ੍ਰਕਾਸ਼ ਵਿਚ ਲਿਆਉਣਾ, ਤਾਂ ਜੋ ਸਪੱਸ਼ਟ ਹੋ ਸਕੇ।” 1 ਯੂਹੰਨਾ 3:5 ਅਤੇ 8 ਸਮਾਨਾਂਤਰ ਹਨ ਅਤੇ ਦੋਵੇਂ ਨਿਸ਼ਕਿਰਿਆ ਵਾਚ ਵਿਚ ਇਸ ਸ਼ਬਦ ਦੀ ਵਰਤੋਂ ਕਰਦੇ ਹਨ ਜੋ ਕਿ ਮਸੀਹ ਦੇ ਦੇਹ ਧਾਰਨ ਵਿਚ ਸੱਚਮੁੱਚ ਪ੍ਰਗਟ ਹੋਣ ਬਾਰੇ ਗੱਲ ਕਰਦਾ ਹੈ (ਦੇਖੋ, 1 ਯੂਹੰਨਾ 1:2)। ਝੂਠੇ ਗੁਰੂਆਂ ਨਾਲ ਸਮੱਸਿਆ ਇਹ ਨਹੀਂ ਸੀ ਕਿ ਸੁਸਮਾਚਾਰ ਉਨ੍ਹਾਂ ਲਈ ਅਸਪੱਸ਼ਟ ਸੀ, ਪਰ ਇਹ ਕਿ ਉਨ੍ਹਾਂ ਨੇ ਆਪਣੀਆਂ ਅਧਿਆਤਮਿਕ/ਦਾਰਸ਼ਨਿਕ ਕਾਰਜ-ਸੂਚੀਆਂ ਬਣਾ ਲਈਆਂ ਸਨ।

▣ **"ਕਿ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰੋ"** ਸਮੇਂ ਅਤੇ ਸਰੀਰ ਵਿਚ ਯਿਸੂ ਦੇ ਪ੍ਰਗਟ ਹੋਣ ਦਾ ਉਦੇਸ਼ “ਨਾਸ਼” ਕਰਨਾ ਸੀ (ਲੂਓ *luō* ਭੂਤਕਾਲ ਕਿਰਿਆਸ਼ੀਲ ਸ਼ਰਤੀਆ), ਜਿਸਦਾ ਅਰਥ ਹੈ “ਢਿੱਲਾ ਕਰਨਾ,” “ਖੋਲ੍ਹਣਾ,” ਜਾਂ “ਨਾਸ਼ ਕਰਨਾ”। ਯਿਸੂ ਨੇ ਕਲਵਰੀ ਤੇ ਇਹੀ ਕੀਤਾ ਸੀ, ਪਰ ਮਨੁੱਖਾਂ ਨੂੰ ਵਿਸ਼ਵਾਸ ਦੁਆਰਾ ਉਸ ਨੂੰ ਸਵੀਕਾਰ ਕਰਕੇ (ਯੂਹੰਨਾ 1:12; 3:16) ਉਸਦੇ ਮੁਕੰਮਲ ਕੀਤੇ ਕੰਮ ਅਤੇ ਮੁਫਤ ਤੋਹਫੇ ਦਾ ਜਵਾਬ ਦੇਣਾ ਚਾਹੀਦਾ ਹੈ (ਦੇਖੋ, ਰੋਮੀਆਂ 3:24; 6:23; ਅਫਸੀਆਂ 2:8)।

ਨਵੇਂ ਨੇਮ ਦਾ “ਪਹਿਲਾਂ ਤੋਂ ਅਤੇ ਅਜੇ ਨਹੀਂ” ਤਣਾਅ ਬੁਰਾਈ ਦੇ ਨਾਸ਼ ਨਾਲ ਸੰਬੰਧਿਤ ਹੈ। ਸ਼ੈਤਾਨ ਨੂੰ ਹਰਾਇਆ ਗਿਆ ਹੈ, ਪਰ ਉਹ ਅਜੇ ਵੀ ਸੰਸਾਰ ਵਿਚ ਕਿਰਿਆਸ਼ੀਲ ਹੈ ਜਦੋਂ ਤੱਕ ਪਰਮੇਸ਼ਰ ਦਾ ਰਾਜ ਸੰਪੂਰਨ ਨਹੀਂ ਹੁੰਦਾ ਹੈ।

3:9 **"ਹਰ ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ"** ਇਹ ਇਕ ਸੰਪੂਰਨ ਨਿਸ਼ਕਿਰਿਆ ਕ੍ਰਿਦੰਤ ਹੈ (ਦੇਖੋ, 1 ਯੂਹੰਨਾ 3:9c; 2:29; ਅਤੇ 5:18 ਵਿਚ ਸਮਾਨਾਂਤਰ) ਜਿਸ ਦਾ ਅਰਥ ਇਕ ਬੰਦੋਬਸਤ ਸਥਿਤੀ ਹੈ ਜੋ ਪ੍ਰਤਿਨਿਧ ਦੁਆਰਾ ਲਿਆਈ ਜਾਂਦੀ ਹੈ ਜੋ ਪਿਤਾ ਪਰਮੇਸ਼ਰ ਹੈ।

▣ **"ਉਹ ਪਾਪ ਨਹੀਂ ਕਰਦਾ"** ਇਹ 1 ਯੂਹੰਨਾ 2:1 ਦੇ ਵਿਰੋਧ ਵਿਚ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ, ਜਿੱਥੇ ਭੂਤਕਾਲ ਕਿਰਿਆਸ਼ੀਲ ਸ਼ਰਤ ਦੇ ਵਾਰ ਵਰਤੀ ਗਈ ਹੈ। ਇਸ ਕਥਨ ਦੀ ਮਹੱਤਤਾ ਦੇ ਦੋ ਸਿਧਾਂਤ ਹਨ।

1. ਇਹ ਨੈਸਟਿਕ ਝੂਠੇ ਗੁਰੂਆਂ ਨਾਲ ਸੰਬੰਧ ਰੱਖਦਾ ਹੈ, ਖਾਸਕਰ ਉਹ ਜਿਹੜੇ ਮੁਕਤੀ ਨੂੰ ਗਿਆਨ ਦੇ ਵਿਚਾਰਾਂ ਤੇ ਰੱਖਦੇ ਹਨ ਅਤੇ ਇਕ ਨੈਤਿਕ ਜੀਵਨਸ਼ੈਲੀ ਦੀ ਜ਼ਰੂਰਤ ਨੂੰ ਘਟਾਉਂਦੇ ਹਨ।
2. ਵਰਤਮਾਨਕਾਲ ਵਾਕ ਕਿਰਿਆ ਨਿਰੰਤਰ, ਨਿਯਮਿਤ, ਪਾਪੀ ਕੰਮ (ਰੋਮੀਆਂ 6:1) ਤੇ ਜ਼ੋਰ ਦਿੰਦੀ ਹੈ, ਨਾ ਕਿ ਸਿਰਫ ਪਾਪ ਦੇ ਕੰਮਾਂ ਤੇ (ਰੋਮੀਆਂ 6:15)

ਅਧਿਆਤਮਿਕ ਅੰਤਰ ਰੋਮੀਆਂ 6 (ਮਸੀਹ ਵਿਚ ਸੰਭਾਵਿਤ ਪਾਪ ਰਹਿਤ ਜੀਵਨ) ਅਤੇ ਰੋਮੀਆਂ 7 (ਵਿਸ਼ਵਾਸੀਆਂ ਵਿਚ ਘੱਟ ਪਾਪ ਕਰਨ ਦਾ ਚੱਲ ਰਿਹਾ ਸੰਘਰਸ਼) ਵਿਚ ਦਰਸਾਇਆ ਗਿਆ ਹੈ।

ਇਤਿਹਾਸਿਕ ਤਰੀਕੇ ਨਾਲ #1 ਵਧੀਆ ਲੱਗਦਾ ਹੈ, ਪਰ ਅੱਜ ਵੀ ਇਸ ਨੂੰ ਲਾਗੂ ਕਰਨ ਦੀ ਜ਼ਰੂਰਤ ਬਾਕੀ ਹੈ, ਜੋ #2 ਨੂੰ ਦਰਸਾਉਂਦੀ ਹੈ। ਇਸ ਮੁਸ਼ਕਲ ਆਇਤ ਤੇ ਚੰਗੀ ਚਰਚਾ Walter Kaiser, Peter Davids, F. F. Bruce, ਅਤੇ Manfred Brauch ਦੁਆਰਾ *Hard Sayings of the Bible* by, ਪੰਨੇ 736-739 ਦੇਖੋ।

▣ "ਕਿਉਂ ਜੋ ਪਰਮੇਸ਼ਰ ਦਾ ਬੀਜ ਉਸ ਵਿੱਚ ਰਹਿੰਦਾ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਇਸਦੇ ਬਾਰੇ ਕਈ ਸਿਧਾਂਤ ਹਨ ਕਿ ਯੂਨਾਨੀ ਵਾਕੰਸ਼ ਅਨੁਸਾਰ "ਉਸਦੇ ਬੀਜ" ਦਾ ਅਰਥ ਕੀ ਹੈ

1. ਆਗਸਟੀਨ ਅਤੇ ਲੂਥਰ ਨੇ ਕਿਹਾ ਕਿ ਇਹ ਪਰਮੇਸ਼ਰ ਦੇ ਵਰਨ ਦਾ ਹਵਾਲਾ ਦਿੰਦਾ ਹੈ (ਦੇਖੋ, ਲੂਕਾ 8:11; ਯੂਹੰਨਾ 5:38; ਯਾਕੂਬ 1:18; 1 ਪਤਰਸ 1:23)
2. ਕੈਲਵਿਨ ਨੇ ਕਿਹਾ ਇਹ ਪਵਿੱਤਰ ਆਤਮਾ ਦਾ ਹਵਾਲਾ ਦਿੰਦਾ ਹੈ (ਦੇਖੋ, ਯੂਹੰਨਾ 3:5,6,8; 1 ਯੂਹੰਨਾ 3:24; 4:4,13)
3. ਦੂਸਰਿਆਂ ਨੇ ਕਿਹਾ ਕਿ ਇਹ ਦੈਵੀ ਸੁਭਾਅ ਜਾਂ ਨਵੇਂ ਹੋਣ ਨੂੰ ਦਰਸਾਉਂਦਾ ਹੈ (ਦੇਖੋ, 2 ਪਤਰਸ 1:4; ਅਫਸੀਆਂ 4:24)
4. ਸੰਭਾਵਿਤ ਤੌਰ ਤੇ ਇਹ "ਅਬਰਾਹਾਮ ਦੇ ਬੀਜ" ਵਜੋਂ ਮਸੀਹ ਦਾ ਹਵਾਲਾ ਦਿੰਦਾ ਹੈ (ਦੇਖੋ, ਲੂਕਾ 1:55; ਯੂਹੰਨਾ 8:33,37; ਗਲਤੀਆਂ 3:16)
5. ਕਈ ਕਹਿੰਦੇ ਹਨ ਕਿ ਇਹ ਵਾਕੰਸ਼ "ਪਰਮੇਸ਼ਰ ਤੋਂ ਜੰਮਿਆ" ਦਾ ਸਮਾਨਾਰਥੀ ਹੈ
6. ਸਪੱਸ਼ਟ ਤੌਰ ਤੇ ਇਹ ਇਕ ਅਜਿਹਾ ਸ਼ਬਦ ਸੀ ਜੋ ਨੇਸਟਿਕਸ ਦੁਆਰਾ ਸਾਰੇ ਮਨੁੱਖਾਂ ਵਿਚ ਦੈਵੀ ਪ੍ਰਕਾਸ਼ ਦੀ ਗੱਲ ਕਰਨ ਲਈ ਵਰਤਿਆ ਜਾਂਦਾ ਸੀ

ਨੰਬਰ 4 ਇਨ੍ਹਾਂ ਸਾਰੇ ਸਿਧਾਂਤਾਂ ਦਾ ਸਭ ਤੋਂ ਉੱਤਮ ਪ੍ਰਸੰਗਿਕ ਵਿਕਲਪ ਹੈ, ਪਰ ਯਾਦ ਰੱਖੋ ਕਿ ਯੂਹੰਨਾ ਨੇ ਆਪਣੀ ਸ਼ਬਦਾਵਲੀ ਨੂੰ ਇਸ ਮਸੀਹੀ ਸਮਾਜ ਵਿਚ ਨੇਸਟਿਕ ਨੂੰ ਰੱਦ ਕਰਨ ਲਈ ਚੁਣਿਆ ਸੀ (ਜਿਵੇਂ ਕਿ., #6)।

3:10 ਇਹ 1 ਯੂਹੰਨਾ 3:4-9 ਦਾ ਸੰਖੇਪ ਹੈ। ਇਸ ਵਿਚ ਦੋ ਵਰਤਮਾਨ ਕਿਰਿਆਸ਼ੀਲ ਸੰਕੇਤਕ ਅਤੇ ਦੋ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹਨ, ਜੋ ਚੱਲ ਰਹੇ ਕੰਮ ਦਾ ਹਵਾਲਾ ਦਿੰਦੇ ਹਨ। ਅਧਿਆਤਮਿਕ ਤੌਰ ਤੇ ਇਹ ਪਹਾੜੀ ਉਪਦੇਸ਼ ਵਿਚ ਯਿਸੂ ਦੇ ਕਥਨ ਦੇ ਸਮਾਨ ਹੈ (ਮੱਤੀ 7:16-20)। ਇਕ ਵਿਅਕਤੀ ਆਪਣੇ ਜੀਵਨ ਨੂੰ ਜਿਵੇਂ ਜੀਉਂਦਾ ਹੈ ਇਹ ਉਸਦੇ ਦਿਲ ਅਤੇ ਆਤਮਿਕ ਰੁਝਾਨ ਨੂੰ ਦਿਖਾਉਂਦਾ ਹੈ।

ਇਹ 1 ਯੂਹੰਨਾ 2:29 ਦੀ ਨਕਾਰਾਤਮਕ ਪ੍ਰਤੀਕਿਰਿਆ ਹੈ!

▣ "ਪਰਮੇਸ਼ਰ ਦੇ ਬੱਚੇ. . . ਸ਼ੈਤਾਨ ਦੇ ਬੱਚੇ" ਇਹ ਯੂਹੰਨਾ ਦੇ ਯਹੂਦੀ ਪਿਛੋਕੜ ਨੂੰ ਦਰਸਾਉਂਦਾ ਹੈ। ਬਹੁਤ ਘੱਟ ਵਿਸ਼ੇਸ਼ ਕਾਰਨ ਪੁਰਾਣੀ ਇਬਰਾਨੀ ਭਾਸ਼ਾ ਵਿਚ ਵਿਅਕਤੀਆਂ ਦਾ ਵਰਣਨ ਕਰਨ ਲਈ "...ਦਾ ਪੁੱਤਰ" ਢੰਗ ਦੀ ਵਰਤੋਂ ਕੀਤੀ ਜਾਂਦੀ ਸੀ।

1ਯੂਹੰਨਾ3:11-12

¹¹ਕਿਉਂ ਜੋ ਉਹ ਸਮਾਚਾਰ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਸੇ ਇਹ ਹੈ ਕਿ ਇੱਕ ਦੂਜੇ ਨਾਲ ਪਿਆਰ ਰੱਖੀਏ। ¹²ਉਸ ਤਰ੍ਹਾਂ ਨਹੀਂ, ਜਿਵੇਂ ਕਾਇਨ ਉਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ, ਅਤੇ ਕਿਉਂ ਉਹ ਨੂੰ ਮਾਰਿਆ? ਇਸ ਲਈ ਜੇ ਉਹ ਦੇ ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ।

3:11 "ਉਹ ਸਮਾਚਾਰ" ਇਹ ਯੂਨਾਨੀ ਸ਼ਬਦ (ਅਗੇਲਿਆ *aggelia* ਦਾ ਆਮ ਤੌਰ ਤੇ ਅਨੁਵਾਦ ਐਗੇਲਿਆ ਹੈ) ਸਿਰਫ 1 ਯੂਹੰਨਾ 1:5 ਅਤੇ 3:11 ਵਿਚ ਵਰਤਿਆ ਗਿਆ ਹੈ। ਪਹਿਲੀ ਵਰਤੋਂ ਸਿਧਾਂਤਕ ਅਤੇ ਦੂਜੀ ਨੈਤਿਕ ਜਾਪਦੀ ਹੈ। ਇਹ ਯੂਹੰਨਾ ਦੇ ਅਨੁਸਾਰ ਮਸੀਹਤ ਦੇ ਇਨ੍ਹਾਂ ਦੋਵੇਂ ਪਹਿਲੂਆਂ ਵਿਚਕਾਰ ਸੰਤੁਲਨ ਬਣਾਉਣਾ ਹੈ (ਦੇਖੋ, 1 ਯੂਹੰਨਾ 1:8,10; 2:20,24; 3:14)।

▣ "ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ" ਇਹ ਵਾਕਸ਼ ਇਕ ਸਾਹਿਤਕ ਉਪਕਰਣ ਹੈ ਜੋ ਯਿਸੂ ਨਾਲ ਪਰਮੇਸ਼ਰ ਦੇ ਜੀਉਂਦੇ ਵਚਨ (ਯੂਹੰਨਾ 1:1) ਅਤੇ ਪਰਮੇਸ਼ਰ ਦੇ ਵਚਨ ਨੂੰ ਪ੍ਰਗਟ ਕਰਨ ਵਾਲੇ ਵਜੋਂ ਸੰਬੰਧ ਰੱਖਦਾ ਹੈ (ਦੇਖੋ, 1 ਯੂਹੰਨਾ 1:1; 2:7,13,14,24; 2 ਯੂਹੰਨਾ 5,6)।

▣ "ਕਿ ਇੱਕ ਦੂਜੇ ਨਾਲ ਪਿਆਰ ਰੱਖੀਏ" ਇਹ ਇਸ ਗੱਲ ਦਾ ਸਬੂਤ ਹੈ ਜਿਸ ਦੁਆਰਾ ਵਿਸ਼ਵਾਸੀ ਜਾਣਦੇ ਹਨ ਕਿ ਉਨ੍ਹਾਂ ਨੂੰ ਸੱਚਮੁੱਚ ਛੁਟਕਾਰਾ ਮਿਲਿਆ ਹੈ (ਦੇਖੋ, 1 ਯੂਹੰਨਾ 3:10,14)। ਇਹ ਯਿਸੂ ਦੇ ਸ਼ਬਦਾਂ ਨੂੰ ਦਰਸਾਉਂਦਾ ਹੈ (ਦੇਖੋ, ਯੂਹੰਨਾ 13:34-35; 15:12,17; 1 ਯੂਹੰਨਾ 3:23; 4:7-8,11-12,19-21)।

3:12 "ਕਾਇਨ" ਕਾਇਨ ਦੇ ਜੀਵਨ ਦਾ ਲੇਖਾ ਉਤਪਤ 4 ਵਿਚ ਦਰਜ ਹੈ। ਇਹੀ ਹਵਾਲਾ ਉਤਪਤ 4:4 ਤੋਂ ਹੈ (ਇਬਰਾਨੀਆਂ 11:4), ਜਿੱਥੇ ਕਾਇਨ ਅਤੇ ਹਾਬਲ ਦੀਆਂ ਭੇਟਾਂ ਦੀ ਤੁਲਨਾ ਕੀਤੀ ਗਈ ਸੀ। ਕਾਇਨ ਦੇ ਕੰਮ ਪਾਪ ਵਿਚ ਡਿੱਗੀ ਮਨੁੱਖਜਾਤੀ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ (ਦੇਖੋ, ਉਤਪਤ 4:7; 6:5,11-12,13b)। ਯਹੂਦੀ ਅਤੇ ਮਸੀਹੀ ਪਰੰਪਰਾਵਾਂ ਵਿਚ (ਦੇਖੋ, ਇਬਰਾਨੀਆਂ 11:4; ਯਹੂਦਾਹ 11) ਕਾਇਨ ਦੁਸ਼ਟ ਬਗਾਵਤ ਦੀ ਇਕ ਉਦਾਹਰਣ ਹੈ।

▣ "ਉਸ ਦੁਸ਼ਟ ਤੋਂ ਸੀ" ਇਹ ਵਿਆਕਰਣ ਨਿਰਮਾਣ ਇਕਵਚਨ ਪੁਲਿੰਗ (ਇਕ ਦੁਸ਼ਟ, ਦੇਖੋ, 1 ਯੂਹੰਨਾ 3:10) ਜਾਂ ਇਕਵਚਨ ਨਿਰਪੱਖ (ਦੁਸ਼ਟ) ਹੈ। ਇਹੀ ਵਿਆਕਰਣ ਸੰਬੰਧੀ ਅਸਪੱਸ਼ਟਤਾ ਮੱਤੀ 5:37; 6:13; 13:19,38; ਯੂਹੰਨਾ 17:15; 2 ਥੱਸਲੁਨੀਕੀਆਂ 3:3; 1 ਯੂਹੰਨਾ 2:13,14; 3:12; ਅਤੇ 5:18-19 ਵਿਚ ਪਾਈ ਜਾਂਦੀ ਹੈ। ਕਈ ਮਾਮਲਿਆਂ ਵਿਚ ਪ੍ਰਸੰਗ ਸਪੱਸ਼ਟ ਤੌਰ ਤੇ ਸ਼ੈਤਾਨ ਦਾ ਹਵਾਲਾ ਦਿੰਦਾ ਹੈ (ਦੇਖੋ, ਮੱਤੀ 5:37; 13:38; ਯੂਹੰਨਾ 17:15)।

1 ਯੂਹੰਨਾ 3:13-22

¹³ਹੇ ਭਰਾਵੇ, ਜੇ ਸੰਸਾਰ ਤੁਹਾਡੇ ਨਾਲ ਵੈਰ ਰੱਖਦਾ ਹੈ ਤਾਂ ਹੈਰਾਨ ਨਾ ਹੋਵੋ। ¹⁴ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ, ਇਸ ਲਈ ਜੇ ਅਸੀਂ ਭਰਾਵਾਂ ਨਾਲ ਪਿਆਰ ਰੱਖਦੇ ਹਾਂ। ਜਿਹੜਾ ਪਿਆਰ ਨਹੀਂ ਕਰਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਹੈ। ¹⁵ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੇ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ। ¹⁶ਇਸ ਤੋਂ ਅਸੀਂ ਪਿਆਰ ਨੂੰ ਜਾਣਿਆ ਕਿ ਉਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਚਾਹੀਦਾ ਹੈ ਜੇ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ। ¹⁷ਪਰ ਜਿਸ ਕਿਸੇ ਕੋਲ ਸੰਸਾਰ ਦੀਆਂ ਵਸਤੂਆਂ ਹੋਣ ਅਤੇ ਉਹ ਆਪਣੇ ਭਰਾ ਨੂੰ ਲੇੜਵੰਦ ਵੇਖ ਕੇ ਉਸ ਉੱਤੇ ਤਰਸ ਨਾ ਖਾਵੇ, ਤਾਂ ਉਹ ਦੇ ਵਿੱਚ ਪਰਮੇਸ਼ਰ ਦਾ ਪਿਆਰ ਕਿਵੇਂ ਰਹਿੰਦਾ ਹੈ? ¹⁸ਹੇ ਬੱਚਿਓ, ਅਸੀਂ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਕੰਮਾਂ ਅਤੇ ਸਚਿਆਈ ਨਾਲ ਪਿਆਰ ਕਰੀਏ। ¹⁹ਇਸ ਤੋਂ ਅਸੀਂ ਜਾਣਾਂਗੇ ਜੇ ਅਸੀਂ ਸੱਚ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੇਸ਼ੀ ਠਹਿਰਾਉਂਦਾ ਹੈ, ਉਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ²⁰ਇਸ ਲਈ ਜੇ ਪਰਮੇਸ਼ਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਸਰਬ ਗਿਆਨੀ ਹੈ। ²¹ਹੇ ਪਿਆਰਿਓ, ਜੇ ਸਾਡਾ ਮਨ ਸਾਨੂੰ ਦੇਸ਼ੀ ਨਾ ਠਹਿਰਾਵੇ, ਤਾਂ ਪਰਮੇਸ਼ਰ ਦੇ ਅੱਗੇ ਸਾਨੂੰ ਦਲੇਰੀ ਹੈ। ²²ਅਤੇ ਜੇ ਕੁੱਝ ਅਸੀਂ ਮੰਗਦੇ ਹਾਂ ਸੇ ਉਸ ਤੋਂ ਸਾਨੂੰ ਮਿਲਦਾ ਹੈ, ਕਿਉਂ ਜੇ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਅਤੇ ਉਹ ਨੂੰ ਚੰਗੇ ਲੱਗਣ ਵਾਲੇ ਕੰਮ ਕਰਦੇ ਹਾਂ।

3:13 "ਰੈਰਾਨ ਨਾ ਹੋਵੇ" ਇਹ ਇਕ ਨਕਾਰਾਤਮਕ ਕ੍ਰਿਦੰਤ ਨਾਲ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ ਜਿਸਦਾ ਅਕਸਰ ਮਤਲਬ ਪਹਿਲਾਂ ਤੋਂ ਚੱਲ ਰਹੇ ਕੰਮ ਨੂੰ ਰੋਕਣਾ ਹੈ (ਦੇਖੋ, 1 ਪਤਰਸ 4:12-16)। ਇਹ ਸਹੀ ਸੰਸਾਰ ਨਹੀਂ ਹੈ; ਨਾ ਹੀ ਉਹ ਸੰਸਾਰ ਜਿਸ ਦਾ ਪਰਮੇਸ਼ਰ ਨੇ ਇਰਾਦਾ ਕੀਤਾ ਸੀ!

▣ "ਜੇ" ਇਹ ਇਕ ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ।

▣ "ਸੰਸਾਰ ਤੁਹਾਡੇ ਨਾਲ ਵੈਰ ਰੱਖਦਾ ਹੈ" ਇਸ ਨੇ ਯਿਸੂ ਨਾਲ ਵੈਰ ਰੱਖਿਆ; ਇਹ ਉਸਦੇ ਚੇਲਿਆਂ ਨਾਲ ਵੀ ਵੈਰ ਰੱਖੇਗਾ। ਇਹ ਨਵੇਂ ਨੇਮ ਦਾ ਇਕ ਆਮ ਵਿਸ਼ਾ ਹੈ (ਦੇਖੋ, ਯੂਹੰਨਾ 15:18; 17:14; ਮੱਤੀ 5:10-11; 2 ਤਿਮੋਥਿਉਸ 3:12) ਇਹ ਵਿਸ਼ਵਾਸੀ ਹੋਣ ਦਾ ਇਕ ਹੋਰ ਸਬੂਤ ਹੈ।

3:14 "ਅਸੀਂ ਜਾਣਦੇ ਹਾਂ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ (*ਓਇਡਾ oida* ਦਾ ਰੂਪ ਸੰਪੂਰਨ ਹੈ, ਪਰ ਅਰਥ ਵਰਤਮਾਨ ਹੈ)। ਇਹ ਇਕ ਹੋਰ ਆਮ ਵਿਸ਼ਾ ਹੈ। ਪਰਮੇਸ਼ਰ ਦੇ ਬੱਚਿਆਂ ਦਾ ਵਿਸ਼ਵਾਸ (1) ਮਨ ਦੀ ਤਬਦੀਲੀ ਅਤੇ (2) ਕੰਮਾਂ ਦੀ ਤਬਦੀਲੀ ਨਾਲ ਸੰਬੰਧਿਤ ਹੈ, ਜੋ "ਤੇਬਾ" ਸ਼ਬਦ ਦੇ ਯੂਨਾਨੀ ਅਤੇ ਇਬਰਾਨੀ ਵਿਚ ਮੁੱਢਲੇ ਅਰਥ ਹਨ।

▣ "ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ" ਇਹ ਇਕ ਹੋਰ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ (ਯੂਹੰਨਾ 5:24)। ਮੌਤ ਤੋਂ ਪਾਰ ਲੰਘ ਕੇ ਜੀਵਨ ਵਿਚ ਜਾਣ ਦਾ (ਜਿਵੇਂ ਕਿ., ਮਸੀਹੀ ਭਰੋਸਾ: ਯੂਹੰਨਾ 6:37 ਤੇ ਖਾਸ ਵਿਸ਼ਾ ਦੇਖੋ) ਇਕ ਸਬੂਤ ਇਹ ਹੈ ਕਿ ਅਸੀਂ ਇਕ ਦੂਸਰੇ ਨਾਲ ਪਿਆਰ ਕਰਦੇ ਹਾਂ। ਦੂਸਰਾ ਪ੍ਰਸੰਗਿਕ ਸਬੂਤ ਇਹ ਹੈ ਕਿ ਸੰਸਾਰ ਸਾਡੇ ਨਾਲ ਵੈਰ ਰੱਖਦਾ ਹੈ (ਆਇਤ 13)।

▣ "ਇਸ ਲਈ ਜੇ ਅਸੀਂ ਭਰਾਵਾਂ ਨਾਲ ਪਿਆਰ ਰੱਖਦੇ ਹਾਂ" ਇਹ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਪਿਆਰ ਪਰਮੇਸ਼ਰ ਦੇ ਪਰਿਵਾਰ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ (ਦੇਖੋ, ਯੂਹੰਨਾ 13:34-35; 15:12,17; 2 ਯੂਹੰਨਾ 5; 1 ਕੁਰਿੰਥੀਆਂ 13; ਗਲਤੀਆਂ 5:22) ਕਿਉਂਕਿ ਇਹ ਪਰਮੇਸ਼ਰ ਦਾ ਹੀ ਚਰਿੱਤਰ ਹੈ (ਦੇਖੋ, 1 ਯੂਹੰਨਾ 4:7-21)। ਪਿਆਰ ਪਰਮੇਸ਼ਰ ਨਾਲ ਮਨੁੱਖੀ ਸੰਬੰਧ ਦਾ ਅਧਾਰ ਨਹੀਂ, ਪਰ ਨਜੀਤਾ ਹੈ। ਪਿਆਰ ਮੁਕਤੀ ਦਾ ਅਧਾਰ ਨਹੀਂ, ਇਸ ਦਾ ਇਕ ਹੋਰ ਸਬੂਤ ਹੈ।

▣ "ਜਿਹੜਾ ਪਿਆਰ ਨਹੀਂ ਕਰਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਹੈ" ਇਹ ਇਕ ਵਰਤਮਾਨ ਕ੍ਰਿਦੰਤ ਹੈ ਜਿਸ ਨੂੰ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਕਿਰਿਆ ਨਾਲ ਵਿਸ਼ੇ ਵਜੋਂ ਵਰਤਿਆ ਗਿਆ ਹੈ। ਜਿਵੇਂ ਕਿ ਵਿਸ਼ਵਾਸੀ ਨਿਰੰਤਰ ਪਿਆਰ ਵਿਚ ਬਣੇ ਰਹਿੰਦੇ ਹਨ ਉਵੇਂ ਹੀ ਅਵਿਸ਼ਵਾਸੀ ਨਫ਼ਰਤ ਵਿਚ ਬਣੇ ਰਹਿੰਦੇ ਹਨ। ਨਫ਼ਰਤ, ਪਿਆਰ ਵਾਂਗ ਆਤਮਿਕ ਰੁਝਾਨ ਦਾ ਇਕ ਸਬੂਤ ਹੈ। ਯੂਹੰਨਾ ਦੀਆਂ ਸਖਤ, ਦੇਹਰੇਵਾਦ ਸ਼੍ਰੇਣੀਆਂ ਨੂੰ ਯਾਦ ਰੱਖੋ; ਇਕ ਵਿਅਕਤੀ ਪਿਆਰ ਵਿਚ ਬਣਿਆ ਰਹਿੰਦਾ ਹੈ ਜਾਂ ਮੌਤ ਵਿਚ ਬਣਿਆ ਰਹਿੰਦਾ ਹੈ। ਕੋਈ ਵਿਚਕਾਰਲਾ ਰਸਤਾ ਨਹੀਂ ਹੈ।

3:15 "ਹਰ ਕੋਈ" ਯੂਹੰਨਾ ਨੇ ਇਸ ਸ਼ਬਦ (*ਪਾਸ pas*) ਨੂੰ 1 ਯੂਹੰਨਾ 2:29 ਤੋਂ ਬਾਅਦ 8 ਵਾਰ ਵਰਤਿਆ ਹੈ। ਇਸ ਦੀ ਮਹੱਤਤਾ ਇਹ ਹੈ ਕਿ ਯੂਹੰਨਾ ਜੋ ਕਹਿ ਰਿਹਾ ਹੈ ਉਸਦਾ ਅਪਵਾਦ ਨਹੀਂ ਹੈ। ਇੱਥੇ ਸਿਰਫ਼ ਦੋ ਕਿਸਮ ਦੇ ਲੋਕ ਹਨ: ਪਿਆਰ ਕਰਨ ਵਾਲੇ ਅਤੇ ਵੈਰੀ। ਯੂਹੰਨਾ ਜੀਵਨ ਨੂੰ ਕਾਲੇ ਅਤੇ ਚਿੱਟੇ ਸ਼ਬਦਾਂ ਵਿਚ ਦੇਖਦਾ ਹੈ, ਕੋਈ ਨੀਲਾ ਨਹੀਂ ਹੈ।

▣ "ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ (ਅਰਥਾਤ., ਪਹਿਲਾਂ ਤੋਂ ਚੱਲ ਰਿਹਾ ਵੈਰ)। ਪਾਪ ਸਭ ਤੋਂ ਪਹਿਲਾਂ ਸੋਚ ਵਿਚ ਸ਼ੁਰੂ ਹੁੰਦਾ ਹੈ। ਪਹਾੜੀ ਉਪਦੇਸ਼ ਵਿਚ ਯਿਸੂ ਨੇ ਸਿਖਾਇਆ ਕਿ ਵੈਰ ਕਤਲ ਦੇ ਬਰਾਬਰ ਹੈ ਜਿਵੇਂ ਕਾਮ ਵਾਸਨਾ ਵਿਭਚਾਰ ਦੇ ਬਰਾਬਰ ਹੈ (ਦੇਖੋ, ਮੱਤੀ 5:21-22)।

▣ "ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ" ਇਹ ਇਸ ਤਰ੍ਹਾਂ ਨਹੀਂ ਕਹਿ ਰਿਹਾ ਕਿ ਜੇ ਖੂਨ ਕਰਨਾ ਹੈ ਉਹ ਮਸੀਹੀ ਨਹੀਂ ਬਣ ਸਕਦਾ ਹੈ। ਪਾਪ ਮਾਫ਼ ਕਰਨ ਯੋਗ ਹੈ, ਪਰ ਜੀਵਨਸ਼ੈਲੀ ਦੇ ਕੰਮ ਦਿਲ ਨੂੰ ਪ੍ਰਗਟ ਕਰਦੇ ਹਨ। ਇਹ ਕਹਿ ਰਿਹਾ ਹੈ ਕਿ ਜਿਹੜਾ ਵਿਅਕਤੀ ਲਗਾਤਾਰ ਵੈਰ ਕਰਦਾ ਹੈ ਉਹ ਮਸੀਹੀ ਨਹੀਂ ਹੋ ਸਕਦਾ ਹੈ। ਪਿਆਰ ਅਤੇ ਵੈਰ ਵੱਖਰੇ ਹਨ! ਵੈਰ ਜੀਵਨ ਨੂੰ ਲੈਂਦਾ ਹੈ ਅਤੇ ਪਿਆਰ ਜੀਵਨ ਨੂੰ ਦਿੰਦਾ ਹੈ।

3:16 "ਅਸੀਂ ਜਾਣਿਆ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। 1 ਯੂਹੰਨਾ 3:15 ਵਿਚ ਵਰਤਿਆ ਯੂਨਾਨੀ ਸ਼ਬਦ *ੳਇਡਾ oida* ਸੀ; ਇੱਥੇ ਇਹ *ਗੀਨੋਸਕੋ ginōskō* ਹੈ। ਇਹ ਯੂਹੰਨਾ ਦੀਆਂ ਲਿਖਤਾਂ ਵਿਚ ਸਮਾਨਾਰਥੀ ਰੂਪ ਵਿਚ ਵਰਤੇ ਜਾਂਦੇ ਹਨ।

▣ "ਇਸ ਤੋਂ ਪਿਆਰ ਨੂੰ" ਯਿਸੂ ਨੇ ਅੰਤਮ ਉਦਾਹਰਣ ਦਿਖਾਈ ਕਿ ਪਿਆਰ ਕਿਹੋ ਜਿਹਾ ਹੈ। ਵਿਸ਼ਵਾਸੀਆਂ ਨੂੰ ਇਸ ਉਦਾਹਰਣ ਦੀ ਨਕਲ ਕਰਨੀ ਹੈ (ਦੇਖੋ, 2 ਕੁਰਿੰਥੀਆਂ 5:14-15)।

▣ "ਉਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ" ਇਹ ਕਲਵਰੀ ਦਾ ਹਵਾਲਾ ਦੇਣ ਵਾਲਾ ਭੂਤਕਾਲ ਵਾਕ ਹੈ ਜੋ ਯਿਸੂ ਦੇ ਆਪਣੇ ਸ਼ਬਦਾਂ ਦੀ ਵਰਤੋਂ ਕਰਦਾ ਹੈ (ਦੇਖੋ, ਯੂਹੰਨਾ 10:11,15,17,18; 15:13)।

▣ "ਸਾਨੂੰ ਚਾਹੀਦਾ ਹੈ" ਵਿਸ਼ਵਾਸੀ ਯਿਸੂ ਦੀ ਉਦਾਹਰਣ ਦੁਆਰਾ ਬੰਨ੍ਹੇ ਹੋਏ ਹਨ (ਦੇਖੋ, 1 ਯੂਹੰਨਾ 2:6; 4:11)।

▣ "ਜੇ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ" ਮਸੀਹ ਇਕ ਉਦਾਹਰਣ ਹੈ। ਜਿਵੇਂ ਉਸਨੇ ਦੂਸਰਿਆਂ ਲਈ ਆਪਣੀ ਜਾਨ ਦਿੱਤੀ, ਜੇ ਜ਼ਰੂਰੀ ਹੋਵੇ ਤਾਂ ਮਸੀਹੀਆਂ ਨੂੰ ਆਪਣੇ ਭੈਣਾਂ-ਭਰਾਵਾਂ ਲਈ ਆਪਣੀ ਜਾਨ ਦੇਣੀ ਪਵੇਗੀ। ਸਵੈ-ਕੇਂਦਰਿਤ ਲਈ ਮਰਨਾ ਹੈ:

1. ਪਾਪ ਵਿਚ ਡਿੱਗਣ ਦੇ ਉਲਟ
2. ਪਰਮੇਸ਼ਰ ਦੇ ਸਰੂਪ ਦੀ ਬਹਾਲੀ
3. ਸਮੂਹ ਦੇ ਭਲੇ ਲਈ ਜੀਣਾ (ਦੇਖੋ, 2 ਕੁਰਿੰਥੀਆਂ 5:14-15; ਫਿਲਿੱਪੀਆਂ 2:5-11; ਗਲਤੀਆਂ 2:20; 1 ਪਤਰਸ 2:21)

3:17 "ਪਰ ਜਿਸ ਕਿਸੇ ਕੋਲ ਸੰਸਾਰ ਦੀਆਂ ਵਸਤੂਆਂ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ" ਇਹ ਵਰਤਮਾਨ ਸ਼ਰਤੀਆਂ ਕਿਰਿਆਵਾਂ ਹਨ। 1 ਯੂਹੰਨਾ 3:16 ਵਿਚ ਆਪਣੀ ਜਾਣ ਦੇਣਾ ਹੁਣ ਆਪਣੇ ਭਰਾ ਦੀ ਸੰਭਾਵਤ, ਵਿਵਹਾਰਿਕ ਮਦਦ ਵਿਚ ਬਦਲ ਗਿਆ ਹੈ। ਇਹ ਆਇਤਾਂ ਯਾਕੂਬ ਵਾਂਗ ਲੱਗਦੀਆਂ ਹਨ (ਦੇਖੋ, ਯਾਕੂਬ 2:15,16)।

▣ "ਉਸ ਉੱਤੇ ਤਰਸ ਨਾ ਖਾਵੋ" ਇਹ ਇਕ ਭੂਤਕਾਲ ਕਿਰਿਆਸ਼ੀਲ ਸ਼ਰਤੀਆ ਵਾਕ ਹੈ। ਦਿਲ ਸ਼ਬਦ ਸ਼ਾਬਦਿਕ ਤੌਰ ਤੇ "ਆਂਦਰਾਂ" ਹਨ ਜੋ ਭਾਵਨਾਵਾਂ ਲਈ ਇਬਰਾਨੀ ਮੁਹਾਵਰਾ ਹੈ। ਫਿਰ, ਸਾਡੇ ਕੰਮ ਸਾਡੇ ਪਿਤਾ ਨੂੰ ਪ੍ਰਗਟ ਕਰਦੇ ਹਨ।

▣ "ਪਰਮੇਸ਼ਰ ਦਾ ਪਿਆਰ" ਫਿਰ, ਕੀ ਇਹ ਬਾਹਰਮੁਖੀ ਜਾਂ ਸ਼ਰਤ ਸੰਬੰਧ ਸੂਚਕ ਹੈ ਜਾਂ ਉਦੇਸ਼ਪੂਰਨ ਅਸਪੱਸ਼ਟਤਾ ਹੈ?

1. ਪਰਮੇਸ਼ਰ ਲਈ ਪਿਆਰ
2. ਸਾਡੇ ਲਈ ਪਰਮੇਸ਼ਰ ਦਾ ਪਿਆਰ
3. ਦੇਵੇ

ਯੂਹੰਨਾ ਦੀਆਂ ਲਿਖਤਾਂ ਵਿਚ ਨੰਬਰ 3 ਫਿੱਟ ਹੁੰਦਾ ਹੈ!

3:18 "ਅਸੀਂ ਗੱਲਾਂ ਬਾਤਾਂ ਨਾਲ ਨਹੀਂ" ਕੰਮ ਸ਼ਬਦਾਂ ਨਾਲੋਂ ਜ਼ਿਆਦਾ ਉੱਚਾ ਬੋਲਦੇ ਹਨ (ਦੇਖੋ, ਮੱਤੀ 7:24; ਯਾਕੂਬ 1:22-25; 2:14-26)।

▣ **"ਸਗੋਂ ਕੰਮਾਂ ਅਤੇ ਸਚਿਆਈ ਨਾਲ ਪਿਆਰ ਕਰੀਏ"** "ਸੱਚਾਈ" ਸ਼ਬਦ ਹੈਰਾਨੀ ਵਾਲਾ ਹੈ। ਕੋਈ "ਕੰਮਾਂ" ਵਰਗੇ ਸਮਾਨਾਰਥੀ ਦੀ ਉਮੀਦ ਕਰੇਗਾ। ਇਸ ਸ਼ਬਦ ਦਾ ਅਰਥ ਜਾਇਜ਼ (NJB) ਜਾਂ ਸਹੀ (TEV) ਲੱਗਦਾ ਹੈ, ਇਹ 1 ਯੂਹੰਨਾ 1:5 ਅਤੇ 3:11 ਵਿਚ "ਸੰਦੇਸ਼" ਦੀ ਵਰਤੋਂ ਵਾਂਗ ਹੈ, ਜੋ ਸਿਧਾਂਤ ਅਤੇ ਜੀਵਨਸ਼ੈਲੀ ਦੇਵਾਂ ਤੇ ਜ਼ੋਰ ਦਿੰਦਾ ਹੈ, ਇਸੇ ਤਰ੍ਹਾਂ "ਸੱਚਾਈ" ਵੀ ਹੈ। ਕੰਮਾਂ ਅਤੇ ਮਨੋਰਥਾਂ ਨੂੰ ਆਪਣੇ ਆਪ ਨੂੰ ਦੇਣ ਵਾਲੇ ਪਿਆਰ (ਪਰਮੇਸ਼ਰ ਦੇ ਪਿਆਰ) ਦੁਆਰਾ ਪ੍ਰੇਰਿਤ ਹੋਣਾ ਚਾਹੀਦਾ ਹੈ ਅਤੇ ਇਹ ਸਿਰਫ ਦਿਖਾਉਣ ਵਾਲੇ ਕੰਮ ਨਹੀਂ ਹੋਣੇ ਚਾਹੀਦੇ ਜੋ ਦੇਣ ਵਾਲੇ ਜਾਂ ਲੈਣ ਵਾਲੇ ਦੀ ਹਉਮੈ ਨੂੰ ਪਾਲਦੇ ਹਨ।

3:19 "ਇਸ ਤੋਂ ਅਸੀਂ ਜਾਣਾਂਗੇ" ਇਹ ਪਿਆਰ ਦੇ ਉਨ੍ਹਾਂ ਕੰਮਾਂ ਦਾ ਹਵਾਲਾ ਦਿੰਦਾ ਹੈ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ। ਇਹ ਭਵਿੱਖਕਾਲ ਦਾ ਮੱਧ ਸੰਕੇਤਕ ਹੈ, ਜੋ ਇਕ ਵਿਅਕਤੀ ਦੇ ਸੱਚੇ ਪਰਿਵਰਤਨ ਦਾ ਇਕ ਹੋਰ ਸਬੂਤ ਹੈ।

▣ **"ਜੇ ਅਸੀਂ ਸੱਚ ਤੋਂ ਹਾਂ"** ਵਿਸ਼ਵਾਸੀਆਂ ਦੇ ਪਿਆਰ ਦੀਆਂ ਜੀਵਨਸ਼ੈਲੀਆਂ ਦੇ ਗੱਲਾਂ ਦਿਖਾਉਂਦੀਆਂ ਹਨ: (1) ਕਿ ਉਹ ਸੱਚ ਵੱਲ ਹਨ ਅਤੇ (2) ਕਿ ਉਨ੍ਹਾਂ ਦਾ ਮਨ ਸਾਫ਼ ਹੈ।

3:19-20 ਇਨ੍ਹਾਂ ਦੋਵੇਂ ਆਇਤਾਂ ਦੇ ਯੂਨਾਨੀ ਵਚਨ ਦਾ ਅਨੁਵਾਦ ਕਿਵੇਂ ਕਰਨਾ ਹੈ ਇਸ ਬਾਰੇ ਬਹੁਤ ਪਰੇਸ਼ਾਨੀ ਹੈ। ਇਕ ਸੰਭਵ ਵਿਆਖਿਆ ਪਰਮੇਸ਼ਰ ਦੇ ਨਿਆਂ ਤੇ ਜ਼ੋਰ ਦਿੰਦੀ ਹੈ, ਜਦੋਂ ਕਿ ਦੂਸਰੀ ਵਿਆਖਿਆ ਪਰਮੇਸ਼ਰ ਦੀ ਦਇਆ ਤੇ ਜ਼ੋਰ ਦਿੰਦੀ ਹੈ। ਪ੍ਰਸੰਗ ਦੇ ਕਾਰਨ, ਦੂਸਰਾ ਵਿਕਲਪ ਸਭ ਤੋਂ ਢੁੱਕਵਾਂ ਲੱਗਦਾ ਹੈ।

3:20-21 ਦੋਵੇਂ ਆਇਤਾਂ ਤੀਜੀ ਸ਼੍ਰੇਣੀ ਦੇ ਸ਼ਰਤੀਆਂ ਵਾਕ ਹਨ।

3:20

NASB "ਜਿਸ ਗੱਲ ਵਿਚ ਸਾਡਾ ਦਿਲ ਸਾਨੂੰ ਦੇਸ਼ੀ ਠਹਿਰਾਉਂਦਾ ਹੈ"

NKJV "ਜੇ ਸਾਡਾ ਦਿਲ ਸਾਨੂੰ ਦੇਸ਼ੀ ਠਹਿਰਾਉਂਦਾ ਹੈ"

NRSV "ਜਦੋਂ ਸਾਡਾ ਦਿਲ ਸਾਨੂੰ ਦੇਸ਼ੀ ਠਹਿਰਾਉਂਦਾ ਹੈ"

TEV "ਜੇਕਰ ਸਾਡਾ ਮਨ ਸਾਨੂੰ ਦੇਸ਼ੀ ਠਹਿਰਾਉਂਦਾ ਹੈ"

NJB "ਜੇਕਰ ਸਾਡੀਆਂ ਆਪਣੀਆਂ ਭਾਵਨਾਵਾਂ ਸਾਨੂੰ ਦੇਸ਼ੀ ਠਹਿਰਾਉਂਦੀਆਂ ਹਨ"

ਸਾਰੇ ਵਿਸ਼ਵਾਸੀ ਉਸ "ਪੈਮਾਨੇ" ਦੇ ਅਨੁਸਾਰ ਨਾ ਚੱਲਣ ਕਾਰਨ ਅੰਦਰੂਨੀ ਸੋਗ ਦਾ ਅਨੁਭਵ ਕਰਦੇ ਹਨ ਜਿਸ ਨੂੰ ਉਹ ਜਾਣਦੇ ਹਨ ਕਿ ਇਹ ਉਨ੍ਹਾਂ ਦੇ ਜੀਵਨ ਲਈ ਪਰਮੇਸ਼ਰ ਦੀ ਇੱਛਾ ਹੈ (ਜਿਵੇਂ ਕਿ., ਰੋਮੀਆਂ 7)। ਮਨ ਦੇ ਦੁੱਖ ਪਰਮੇਸ਼ਰ ਦੇ ਆਤਮਾ ਤੋਂ (ਤੋਬਾ ਕਰਨ ਲਈ) ਜਾਂ ਸ਼ੈਤਾਨ ਤੋਂ (ਆਪਣੇ ਆਪ ਦੇ ਵਿਨਾਸ਼ ਕਰਨ ਜਾਂ ਗਵਾਹੀ ਦੇ ਨਾਸ਼ ਲਈ) ਹੋ ਸਕਦੇ ਹਨ। ਇਕ ਉੱਚਿਤ ਅਤੇ ਇਕ ਅਣਉੱਚਿਤ ਦੇਸ਼ ਹੈ। ਵਿਸ਼ਵਾਸੀ ਪਰਮੇਸ਼ਰ ਦੀ ਕਿਤਾਬ ਪੜ੍ਹ ਕੇ (ਜਾਂ ਉਸਦੇ ਸੰਦੇਸ਼ਵਾਹਕਾਂ ਤੋਂ ਸੁਣ ਕੇ) ਇਸ ਵਿਚਕਾਰ ਫਰਕ ਜਾਣਦੇ ਹਨ। ਯੂਹੰਨਾ ਉਨ੍ਹਾਂ ਵਿਸ਼ਵਾਸੀਆਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਪਿਆਰ ਦੇ ਪੈਮਾਨੇ ਅਨੁਸਾਰ ਚੱਲਦੇ ਹਨ ਪਰ ਫਿਰ ਵੀ ਉਹ ਪਾਪ ਨਾਲ ਜੁੜ ਰਹੇ ਹਨ (ਆਦੇਸ਼ ਅਤੇ ਅਣਗਹਿਲੀ ਦੇਵੇਂ)। ਯੂਹੰਨਾ 12:40 ਦੇ ਖਾਸ ਵਿਸ਼ਾ ਦੇਖੋ: ਦਿਲ

▣ "ਸਰਬ ਗਿਆਨੀ ਹੈ" ਪਰਮੇਸ਼ਰ ਸਾਡੇ ਅਸਲ ਮਨੋਰਥਾਂ ਨੂੰ ਜਾਣਦਾ ਹੈ (ਦੇਖੋ, 1 ਸਮੂਏਲ 2:3; 16:7; 1 ਰਾਜਿਆਂ 8:39; 1 ਇਤਿਹਾਸ 28:9; 2 ਇਤਿਹਾਸ 6:30; ਜ਼ਬੂਰ 7:9; 44:21; ਕਹਾਉਤਾਂ 15:11; 20:27; 21:2; ਯਿਰਮਿਯਾਹ 11:20; 17:9-10; 20:12; ਲੂਕਾ 16:15; ਰਸੂਲਾਂ ਦੇ ਕਰਤੱਬ 1:24; 15:8; ਰੋਮੀਆਂ 8:26,27)।

3:21 "ਜੇ ਸਾਡਾ ਮਨ ਸਾਨੂੰ ਦੇਸ਼ੀ ਨਾ ਠਹਿਰਾਵੇ" ਇਹ ਇਕ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ। ਮਸੀਹੀ ਅਜੇ ਵੀ ਪਾਪ ਅਤੇ ਆਪਣੇ ਆਪ ਨਾਲ ਸੰਘਰਸ਼ ਕਰਦੇ ਹਨ (ਦੇਖੋ, 1 ਯੂਹੰਨਾ 2:1; 5:16-17)। ਉਹ ਅਜੇ ਵੀ ਖਾਸ ਹਲਾਤਾਂ ਵਿਚ ਪਰਤਾਵੇ ਅਤੇ ਅਣਉੱਚਿਤ ਕੰਮਾਂ ਦਾ ਸਾਹਮਣਾ ਕਰਦੇ ਹਨ। ਅਕਸਰ ਉਨ੍ਹਾਂ ਦਾ ਮਨ ਉਨ੍ਹਾਂ ਨੂੰ ਦੇਸ਼ੀ ਠਹਿਰਾਉਂਦਾ ਹੈ। ਜਿਵੇਂ ਕਿ Henry Twells ਦੁਆਰਾ ਗੀਤ "ਸ਼ਾਮ ਨੂੰ ਸੂਰਜ ਢਲਦਾ ਹੈ," ਇਸ ਤਰ੍ਹਾਂ ਕਹਿੰਦਾ ਹੈ:

"ਅਤੇ ਹੇ ਪ੍ਰਭੂ, ਕਿਸੇ ਨੂੰ ਵੀ ਆਰਾਮ ਨਹੀਂ ਹੈ,
ਕਿਉਂਕਿ ਕੋਈ ਵੀ ਪਾਪ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੈ;
ਅਤੇ ਜੇ ਮਰ ਗਏ ਹਨ ਉਹ ਤੇਰੀ ਉੱਤਮ ਸੇਵਾ ਕਰਨਗੇ
ਵਿਅਕਤੀ ਦੇ ਅੰਦਰ ਸਭ ਤੋਂ ਜ਼ਿਆਦਾ ਗਲਤ ਮਨ ਹੁੰਦਾ ਹੈ।"

ਸੁਸਮਾਚਾਰ ਦਾ ਗਿਆਨ, ਯਿਸੂ ਨਾਲ ਇਕ ਮਿੱਠੀ ਸੰਗਤ, ਪਵਿੱਤਰ ਆਤਮਾ ਦੀ ਅਗਵਾਈ ਤੇ ਨਿਰਭਰਤਾ ਅਤੇ ਪਿਤਾ ਦਾ ਸਰਬ-ਗਿਆਨ ਸਾਡੇ ਮਨਾਂ ਦੀ ਧੂੜ ਨੂੰ ਸ਼ਾਂਤ ਕਰਦਾ ਹੈ (ਦੇਖੋ, ਜ਼ਬੂਰ 103:8-14)!

▣ "ਤਾਂ ਪਰਮੇਸ਼ਰ ਦੇ ਅੱਗੇ ਸਾਨੂੰ ਦਲੇਰੀ ਹੈ" ਇਹ ਪਰਮੇਸ਼ਰ ਦੀ ਹਜ਼ੂਰੀ ਵਿਚ ਖੁੱਲ੍ਹੀ ਅਤੇ ਮੁਫਤ ਪਹੁੰਚ ਦੀ ਗੱਲ ਕਰਦਾ ਹੈ। ਇਹ ਯੂਹੰਨਾ ਦਾ ਵਾਰ-ਵਾਰ ਦੁਹਰਾਇਆ ਸ਼ਬਦ ਅਤੇ ਵਿਚਾਰ ਹੈ (ਦੇਖੋ, 1 ਯੂਹੰਨਾ 2:28; 3:21; 4:17; 5:14; ਇਬਰਾਨੀਆਂ 3:6; 10:35, 1 ਯੂਹੰਨਾ 7:4 ਤੇ ਖਾਸ ਵਿਸ਼ਾ ਦੇਖੋ)। ਇਹ ਵਾਕੰਸ਼ ਦਲੇਰੀ ਦੇ ਦੋ ਲਾਭ ਦੱਸਦਾ ਹੈ।

1. ਵਿਸ਼ਵਾਸੀ ਪਰਮੇਸ਼ਰ ਅੱਗੇ ਪੂਰਾ ਭਰੋਸਾ ਰੱਖਦੇ ਹਨ
2. ਉਹ ਜੇ ਕੁਝ ਵੀ ਉਸ ਤੋਂ ਮੰਗਦੇ ਹਨ, ਉਸ ਤੋਂ ਪਾਉਂਦੇ ਹਨ

3:22 "ਜੇ ਕੁੱਝ ਅਸੀਂ ਮੰਗਦੇ ਹਾਂ ਸੇ ਉਸ ਤੋਂ ਸਾਨੂੰ ਮਿਲਦਾ ਹੈ" ਇਹ ਇਕ ਵਰਤਮਾਨ ਕਿਰਿਆਸ਼ੀਲ ਸ਼ਰਤੀਆ ਵਾਕ ਅਤੇ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਵਾਕ ਹੈ। ਇਹ ਮੱਤੀ 7:7; 18:19, ਯੂਹੰਨਾ 9:31; 14:13-14; 15:7,16; 16:23; ਮਰਕੁਸ 11:24; ਲੂਕਾ 11:9-10 ਵਿਚ ਯਿਸੂ ਦੇ ਕਥਨਾਂ ਨੂੰ ਦਰਸਾਉਂਦਾ ਹੈ। ਬਾਈਬਲ ਦੇ ਵਾਅਦੇ ਪ੍ਰਾਰਥਨਾ ਵਿਚ ਵਿਸ਼ਵਾਸੀਆਂ ਦੇ ਅਨੁਭਵ ਨਾਲੋਂ ਬਹੁਤ ਵੱਖਰੇ ਹਨ। ਇਹ ਆਇਤ ਅਸੀਮਿਤ ਪ੍ਰਾਰਥਨਾ ਦੇ ਉੱਤਰ ਦੇ ਵਾਅਦੇ ਕਰਦੀ ਜਾਪਦੀ ਹੈ। ਇਹ ਉਹ ਥਾਂ ਹੈ ਜਿੱਥੇ ਹੋਰ ਸੰਬੰਧਿਤ ਵਚਨਾਂ ਦੀ ਤੁਲਨਾ ਇਕ ਅਧਿਆਤਮਿਕ ਸੰਤੁਲਨ ਲਿਆਉਣ ਵਿਚ ਸਹਾਇਤਾ ਕਰਦੀ ਹੈ।

ਖਾਸ ਵਿਸ਼ਾ: ਪ੍ਰਾਰਥਨਾ, ਅਸੀਮਿਤ, ਫਿਰ ਵੀ ਸੀਮਿਤ

A. ਸਮਾਨਾਂਤਰ ਇੰਜੀਲਾਂ

1. ਵਿਸ਼ਵਾਸੀ ਪ੍ਰਾਰਥਨਾ ਵਿਚ ਲੱਗੇ ਰਹਿਣ ਲਈ ਉਤਸ਼ਾਹਿਤ ਕੀਤੇ ਗਏ ਹਨ ਅਤੇ ਪਰਮੇਸ਼ਰ “ਚੰਗੀਆਂ ਚੀਜ਼ਾਂ (ਮੱਤੀ, ਮੱਤੀ 7:7-11) ਜਾਂ “ਪਵਿੱਤਰ ਆਤਮਾ” (ਲੂਕਾ, ਲੂਕਾ 11:5-13) ਪ੍ਰਦਾਨ ਕਰੇਗਾ
2. ਕਲੀਸਿਯਾ ਦੇ ਅਨੁਸ਼ਾਸਨ ਦੇ ਪ੍ਰਸੰਗ ਵਿਚ ਵਿਸ਼ਵਾਸੀਆਂ (ਦੇ) ਨੂੰ ਪ੍ਰਾਰਥਨਾ ਵਿਚ ਇਕਜੁੱਟ ਹੋਣ ਲਈ ਉਤਸ਼ਾਹਿਤ ਕੀਤਾ ਗਿਆ ਹੈ (ਮੱਤੀ 18:19)
3. ਯਹੂਦੀ ਧਰਮ ਦੇ ਨਿਆਂ ਦੇ ਪ੍ਰਸੰਗ ਵਿਚ ਵਿਸ਼ਵਾਸੀਆਂ ਨੂੰ ਬਿਨਾਂ ਕਿਸੇ ਸ਼ੱਕ ਦੇ ਵਿਸ਼ਵਾਸ ਨਾਲ ਮੰਗਣਾ ਹੈ (ਮੱਤੀ 21:22; ਮਰਕੁਸ 11:23-24)
4. ਦੋ ਦ੍ਰਿਸ਼ਟਾਂਤਾਂ ਦੇ ਪ੍ਰਸੰਗ ਵਿਚ (ਲੂਕਾ 18:1-8, ਅਧਰਮੀ ਹਾਕਮ ਅਤੇ ਲੂਕਾ 18:9-14, ਫ਼ਰੀਸੀ ਅਤੇ ਪਾਪੀ) ਵਿਸ਼ਵਾਸੀਆਂ ਨੂੰ ਧਰਮ ਨਿਰਪੱਖ ਹਾਕਮ ਅਤੇ ਸਵੈ-ਧਰਮੀ ਫ਼ਰੀਸੀ ਤੋਂ ਵੱਖਰੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਪਰਮੇਸ਼ਰ ਨਿਮਰ ਅਤੇ ਤੇਬਾ ਕਰਨ ਵਾਲੇ ਦੀ ਸੁਣਦਾ ਹੈ (ਲੂਕਾ 18:1-14)

B. ਯੂਹੰਨਾ ਦੀਆਂ ਲਿਖਤਾਂ

1. ਅੰਨ੍ਹੇ ਮਨੁੱਖ ਦੇ ਪ੍ਰਸੰਗ ਵਿਚ, ਜਿਸ ਨੂੰ ਯਿਸੂ ਨੇ ਚੰਗਾ ਕੀਤਾ ਸੀ, ਫ਼ਰੀਸੀਆਂ ਦਾ ਸੱਚਾ ਅੰਨ੍ਹਾਪਣ ਪ੍ਰਗਟ ਹੋਇਆ ਹੈ। ਯਿਸੂ ਦੀਆਂ ਪ੍ਰਾਰਥਨਾਵਾਂ (ਦੂਸਰਿਆਂ ਦੀ ਤਰ੍ਹਾਂ) ਦਾ ਜਵਾਬ ਦਿੱਤਾ ਗਿਆ ਕਿਉਂਕਿ ਉਹ ਪਰਮੇਸ਼ਰ ਨੂੰ ਜਾਣਦਾ ਅਤੇ ਉਸੇ ਅਨੁਸਾਰ ਜੀਉਂਦਾ ਸੀ (ਯੂਹੰਨਾ 9:31)।
2. ਯੂਹੰਨਾ ਦਾ ਉਪਰਲੇ ਕਮਰੇ ਉਪਦੇਸ਼ (ਯੂਹੰਨਾ 13-17)
 - a. ਯੂਹੰਨਾ 14:12-14 – ਵਿਸ਼ਵਾਸ ਵਾਲੀ ਪ੍ਰਾਰਥਨਾ ਦੀ ਵਿਸ਼ੇਸ਼ਤਾ
 - 1) ਵਿਸ਼ਵਾਸੀਆਂ ਦੁਆਰਾ ਪ੍ਰਾਰਥਨਾ
 - 2) ਯਿਸੂ ਦੇ ਨਾਮ ਵਿਚ ਮੰਗਣਾ
 - 3) ਇਹ ਇੱਛਾ ਰੱਖਣੀ ਕਿ ਪਰਮੇਸ਼ਰ ਦੀ ਵਡਿਆਈ ਹੋਵੇ
 - 4) ਹੁਕਮ ਮੰਨਣਾ (ਆਇਤ 15)
 - b. ਯੂਹੰਨਾ 15:7-10 – ਵਿਸ਼ਵਾਸੀਆਂ ਦੀ ਪ੍ਰਾਰਥਨਾ ਦੀ ਵਿਸ਼ੇਸ਼ਤਾ
 - 1) ਯਿਸੂ ਵਿਚ ਬਣੇ ਰਹਿਣਾ
 - 2) ਉਸਦਾ ਵਚਨ ਉਨ੍ਹਾਂ ਵਿਚ ਬਣਿਆ ਰਹਿੰਦਾ ਹੈ
 - 3) ਇਹ ਇੱਛਾ ਰੱਖਣੀ ਕਿ ਪਿਤਾ ਦੀ ਵਡਿਆਈ ਹੋਵੇ
 - 4) ਬਹੁਤ ਸਾਰਾ ਫਲ ਪੈਦਾ ਕਰਨਾ
 - 5) ਹੁਕਮ ਮੰਨਣਾ (ਆਇਤ 10)
 - c. ਯੂਹੰਨਾ 15:15-17 – ਵਿਸ਼ਵਾਸੀਆਂ ਦੀ ਪ੍ਰਾਰਥਨਾ ਦੀ ਵਿਸ਼ੇਸ਼ਤਾ
 - 1) ਉਨ੍ਹਾਂ ਦਾ ਚੁਣਿਆ ਜਾਣਾ
 - 2) ਉਨ੍ਹਾਂ ਦਾ ਫਲ ਪੈਦਾ ਕਰਨਾ
 - 3) ਯਿਸੂ ਦੇ ਨਾਮ ਵਿਚ ਮੰਗਣਾ
 - 4) ਇਕ ਦੂਜੇ ਨੂੰ ਪਿਆਰ ਕਰਨ ਦੀ ਆਗਿਆ ਨੂੰ ਮੰਨਣਾ
 - d. ਯੂਹੰਨਾ 16:23-24 – ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਦੀ ਵਿਸ਼ੇਸ਼ਤਾ
 - 1) ਯਿਸੂ ਦੇ ਨਾਮ ਵਿਚ ਮੰਗਣਾ

- 2) ਇਹ ਇੱਛਾ ਰੱਖਣਾ ਕਿ ਅਨੰਦ ਪੂਰਾ ਹੋਵੇ
3. ਯੂਹੰਨਾ ਦੀ ਪਹਿਲੀ ਪੱਤ੍ਰੀ (1 ਯੂਹੰਨਾ)
 - a. 1 ਯੂਹੰਨਾ 3:22-24 – ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਦੀ ਵਿਸ਼ੇਸ਼ਤਾ
 - 1) ਉਸਦੇ ਹੁਕਮਾਂ ਨੂੰ ਮੰਨਣਾ (ਆਇਤਾਂ 22,24)
 - 2) ਉੱਚਿਤ ਤਰੀਕੇ ਨਾਲ ਜੀਣਾ
 - 3) ਯਿਸੂ ਵਿਚ ਵਿਸ਼ਵਾਸ ਕਰਨਾ
 - 4) ਇਕ ਦੂਜੇ ਨੂੰ ਪਿਆਰ ਕਰਨਾ
 - 5) ਉਸ ਵਿਚ ਬਣੇ ਰਹਿਣਾ ਜਿਵੇਂ ਉਹ ਸਾਡੇ ਵਿਚ ਹੈ
 - 6) ਆਤਮਾ ਦੇ ਤੋਹਫ਼ੇ ਦਾ ਹੋਣਾ
 - b. 1 ਯੂਹੰਨਾ 5:14-16 – ਵਿਸ਼ਵਾਸੀਆਂ ਦੀ ਪ੍ਰਾਰਥਨਾ ਦੀ ਵਿਸ਼ੇਸ਼ਤਾ
 - 1) ਪਰਮੇਸ਼ਰ ਵਿਚ ਦਲੇਰੀ
 - 2) ਉਸਦੀ ਇੱਛਾ ਦੇ ਅਨੁਸਾਰ
 - 3) ਵਿਸ਼ਵਾਸੀਆਂ ਦਾ ਇਕ ਦੂਜੇ ਲਈ ਪ੍ਰਾਰਥਨਾ ਕਰਨਾ

C. ਯਾਕੂਬ

1. ਯਾਕੂਬ 1:5-7 – ਭਾਂਤ-ਭਾਂਤ ਦੇ ਪਰਤਾਵਿਆਂ ਦਾ ਸਾਹਮਣਾ ਕਰ ਰਹੇ ਵਿਸ਼ਵਾਸੀਆਂ ਨੂੰ ਬਿਨਾਂ ਕਿਸੇ ਸ਼ੱਕ ਦੇ ਬੁੱਧ ਦੀ ਮੰਗ ਕਰਨ ਲਈ ਕਿਹਾ ਗਿਆ ਹੈ
2. ਯਾਕੂਬ 4:2-3 – ਵਿਸ਼ਵਾਸੀਆਂ ਨੂੰ ਸਹੀ ਉਦੇਸ਼ਾਂ ਨਾਲ ਮੰਗਣਾ ਚਾਹੀਦਾ ਹੈ
3. ਯਾਕੂਬ 5:13-18 – ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ
 - a. ਬਜ਼ੁਰਗਾਂ ਨੂੰ ਪ੍ਰਾਰਥਨਾ ਕਰਨ ਲਈ ਕਹਿਣ
 - b. ਵਿਸ਼ਵਾਸ ਨਾਲ ਪ੍ਰਾਰਥਨਾ ਕਰਨ
 - c. ਇਹ ਕਹਿਣਾ ਕਿ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ
 - d. ਇਕ ਦੂਜੇ ਦੇ ਸਾਹਮਣੇ ਪਾਪਾਂ ਦਾ ਇਕਰਾਰ ਕਰਨਾ ਅਤੇ ਇਕ ਦੂਜੇ ਲਈ ਪ੍ਰਾਰਥਨਾ ਕਰਨਾ (1 ਯੂਹੰਨਾ 5:16 ਵਾਂਗ)

ਪ੍ਰਭਾਵਸ਼ਾਲੀ ਪ੍ਰਾਰਥਨਾ ਦੀ ਕੁੰਜੀ ਮਸੀਹ ਵਾਂਗ ਬਣਨਾ ਹੈ। ਯਿਸੂ ਦੇ ਨਾਮ ਵਿਚ ਪ੍ਰਾਰਥਨਾ ਕਰਨ ਦਾ ਮਤਲਬ ਇਹੀ ਹੈ। ਸਭ ਤੋਂ ਭੈੜਾ ਕੰਮ ਜੇ ਪਰਮੇਸ਼ਰ ਕਰ ਸਕਦਾ ਹੈ ਉਹ ਸਵਾਰਥ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣਾ ਹੈ! ਇਕ ਅਰਥ ਵਿਚ ਸਾਰੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ ਜਾਂਦਾ ਹੈ। ਪ੍ਰਾਰਥਨਾ ਦਾ ਸਭ ਤੋਂ ਮਹੱਤਵਪੂਰਣ ਪਹਿਲੂ ਇਹ ਹੈ ਕਿ ਵਿਸ਼ਵਾਸੀ ਨੇ ਪਰਮੇਸ਼ਰ ਤੇ ਭਰੋਸਾ ਕਰਦਿਆਂ ਪਰਮੇਸ਼ਰ ਨਾਲ ਸਮਾਂ ਬਿਤਾਇਆ ਹੈ।

Copyright © 2014 [Bible Lessons International](http://BibleLessonsInternational.com)

▣ "ਕਿਉਂ ਜੇ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਅਤੇ ਉਹ ਨੂੰ ਚੰਗੇ ਲੱਗਣ ਵਾਲੇ ਕੰਮ ਕਰਦੇ ਹਾਂ" ਇਸ ਪ੍ਰਸੰਗ ਵਿਚ ਪ੍ਰਾਰਥਨਾ ਦੇ ਉੱਤਰ ਲਈ ਦੋ ਜ਼ਰੂਰਤਾਂ ਦੇ ਧਿਆਨ ਦਿਓ।

1. ਹੁਕਮਾਂ ਦੀ ਪਾਲਣਾ ਕਰਨਾ
2. ਪਰਮੇਸ਼ਰ ਨੂੰ ਚੰਗੇ ਲੱਗਣ ਵਾਲੇ ਕੰਮ ਕਰਨਾ (ਯੂਹੰਨਾ 8:29)

1 ਯੂਹੰਨਾ ਪ੍ਰਭਾਵਸ਼ਾਲੀ ਮਸੀਹੀ ਜੀਵਨ ਅਤੇ ਸੇਵਕਾਈ ਲਈ "ਕਿਵੇਂ ਕਰਨਾ ਹੈ" ਕਿਤਾਬ ਹੈ।

1ਯੂਹੰਨਾ3:23-24

²³ਅਤੇ ਉਹ ਦਾ ਹੁਕਮ ਇਹ ਹੈ ਕਿ ਅਸੀਂ ਉਹ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ ਅਤੇ ਇੱਕ ਦੂਜੇ ਨਾਲ ਪਿਆਰ ਰੱਖੀਏ, ਜਿਵੇਂ ਉਹ ਨੇ ਸਾਨੂੰ ਹੁਕਮ ਦਿੱਤਾ ਸੀ। ²⁴ਅਤੇ ਜਿਹੜਾ ਉਹ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ, ਉਹ ਪ੍ਰਭੂ ਦੇ ਵਿੱਚ ਅਤੇ ਪ੍ਰਭੂ ਉਹ ਦੇ ਵਿੱਚ ਬਣਿਆ ਰਹਿੰਦਾ ਹੈ। ਉਹ ਨੇ ਸਾਨੂੰ ਪਵਿੱਤਰ ਆਤਮਾ ਦਿੱਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ।

3:23 "ਉਹ ਦਾ ਹੁਕਮ ਇਹ ਹੈ. . ਅਸੀਂ ਵਿਸ਼ਵਾਸ ਕਰੀਏ. . . ਅਤੇ ਪਿਆਰ ਰੱਖੀਏ" ਧਿਆਨ ਦਿਓ ਕਿ "ਹੁਕਮ" ਸ਼ਬਦ ਦੇ ਪਹਿਲੂਆਂ ਦੇ ਨਾਲ ਇਕਵਚਨ ਹੈ। ਪਹਿਲਾ ਪਹਿਲੂ ਨਿੱਜੀ ਵਿਸ਼ਵਾਸ ਹੈ; ਕਿਰਿਆ "ਵਿਸ਼ਵਾਸ," ਭੂਤਕਾਲ ਕਿਰਿਆਸ਼ੀਲ ਸੰਭਾਵਨਾਸੂਚਕ ਹੈ (ਦੇਖੋ, ਯੂਹੰਨਾ 6:29,40)। ਦੂਸਰਾ ਪਹਿਲੂ ਨੈਤਿਕ ਹੈ; ਕਿਰਿਆ, ਪਿਆਰ, ਵਰਤਮਾਨ ਕਿਰਿਆਸ਼ੀਲ ਸੰਭਾਵਨਾਸੂਚਕ ਹੈ (1 ਯੂਹੰਨਾ 3:11; 4:7)। ਸੁਸਮਾਚਾਰ ਵਿਸ਼ਵਾਸ ਕਰਨ ਵਾਲਾ ਇਕ ਸੰਦੇਸ਼, ਪ੍ਰਾਪਤ ਕਰਨ ਵਾਲਾ ਵਿਅਕਤੀ, ਅਤੇ ਜੀਉਣ ਲਈ ਇਕ ਜੀਵਨਸ਼ੈਲੀ ਹੈ।

▣ "ਕਿ ਅਸੀਂ ਉਹ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ" "ਵਿਸ਼ਵਾਸ" ਦੀ ਧਾਰਣਾ ਬਾਈਬਲ ਦੇ ਵਿਸ਼ਵਾਸ ਦੀ ਸਮਝ ਵਿਚ ਬਹੁਤ ਮਹੱਤਵਪੂਰਣ ਹੈ। ਪੁਰਾਣੇ ਨੇਮ ਦਾ "ਅਮਾਨ *aman*" ਸ਼ਬਦ "ਵਫ਼ਾਦਾਰੀ," "ਵਿਸ਼ਵਾਸਯੋਗਤਾ," "ਇਤਬਾਰਯੋਗਤਾ," ਜਾਂ "ਭਰੋਸੇਯੋਗਤਾ" ਨੂੰ ਦਰਸਾਉਂਦਾ ਹੈ।

ਨਵੇਂ ਨੇਮ ਵਿਚ ਯੂਨਾਨੀ ਸ਼ਬਦ (*ਪਿਸਤੇਉ pisteuō*) ਤਿੰਨ ਵੱਖੋ-ਵੱਖਰੇ ਅੰਗਰੇਜ਼ੀ ਦੇ ਸ਼ਬਦਾਂ ਦੁਆਰਾ ਅਨੁਵਾਦ ਕੀਤਾ ਗਿਆ ਹੈ: ਨਿਹਚਾ, ਵਿਸ਼ਵਾਸ, ਜਾਂ ਭਰੋਸਾ। ਇਹ ਸ਼ਬਦ ਪਰਮੇਸ਼ਰ ਦੀ ਭਰੋਸੇਯੋਗਤਾ ਵਾਂਗ ਮਸੀਹੀਆਂ ਦੀ ਭਰੋਸੇਯੋਗਤਾ ਨੂੰ ਨਹੀਂ ਦਰਸਾਉਂਦਾ ਹੈ! ਇਹ ਉਸ ਦਾ ਚਰਿੱਤਰ, ਪ੍ਰਕਾਸ਼ਨ ਅਤੇ ਵਾਅਦੇ ਹਨ ਜੋ ਅਟੱਲ ਬੁਨਿਆਦ ਨੂੰ ਬਣਾਉਂਦੇ ਹਨ, ਇਹ ਪਾਪੀ ਮਨੁੱਖਜਾਤੀ ਦੀ ਵਫ਼ਾਦਾਰੀ ਅਤੇ ਭਰੋਸੇਯੋਗਤਾ ਨਹੀਂ ਹੈ!

"ਨਾਮ" ਵਿਚ ਵਿਸ਼ਵਾਸ ਕਰਨਾ ਜਾਂ "ਨਾਮ ਵਿਚ" ਪ੍ਰਾਰਥਨਾ ਕਰਨਾ ਨੇੜਲੇ ਪੂਰਬੀ ਸਮਝ ਨੂੰ ਦਰਸਾਉਂਦਾ ਹੈ ਕਿ ਨਾਮ ਇਕ ਵਿਅਕਤੀ ਨੂੰ ਦਰਸਾਉਂਦਾ ਹੈ।

1. ਯਿਸੂ, ਮੱਤੀ 1:21,23,25; 7:22; 10:22; 12:21; 18:5,20; 19:29; 24:5,9; ਯੂਹੰਨਾ 1:12; 2:23; 3:18; 14:26; 15:21; 17:6; 20:31 ਵਿਚ
2. ਪਿਤਾ, ਮੱਤੀ 6:9; 21:9; 23:39; ਯੂਹੰਨਾ 5:43; 10:25; 12:13; 17:12
3. ਤ੍ਰਿਏਕ, ਮੱਤੀ 28:19 ਵਿਚ

ਇਸ ਆਇਤ ਤੇ ਇਕ ਸੰਖੇਪ ਤਕਨੀਕੀ ਨੋਟ ਇੱਥੇ ਹੈ। ਆਪਣੀ ਕਿਤਾਬ *Word Pictures in the New Testament* (ਪੰਨੇ 228), A. T. Robertson ਕਿਰਿਆ "ਵਿਸ਼ਵਾਸ" ਨਾਲ ਸੰਬੰਧਿਤ ਯੂਨਾਨੀ ਹੱਥ-ਲਿਖਤ ਦੀ ਸਮੱਸਿਆ ਦਾ ਜ਼ਿਕਰ ਕਰਦਾ ਹੈ। ਯੂਨਾਨੀ ਹੱਥ-ਲਿਖਤਾਂ B, K, ਅਤੇ L ਵਿਚ ਭੂਤਕਾਲ ਕਿਰਿਆਸ਼ੀਲ ਸੰਭਾਵਨਾਸੂਚਕ ਹੈ, ਜਦੋਂ ਕਿ κ , A, ਅਤੇ C ਵਿਚ ਵਰਤਮਾਨ ਕਿਰਿਆਸ਼ੀਲ ਸੰਭਾਵਨਾਸੂਚਕ ਹੈ। ਦੋਵੇਂ ਯੂਹੰਨਾ ਦੇ ਪ੍ਰਸੰਗ ਅਤੇ ਸ਼ੈਲੀ ਵਿਚ ਫਿੱਟ ਹੁੰਦੇ ਹਨ।

3:24 "ਜਿਹੜਾ ਉਹ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ. . . ਬਣਿਆ ਰਹਿੰਦਾ ਹੈ. . ." ਇਹ ਦੋਵੇਂ ਵਰਤਮਾਨਕਾਲ ਵਾਕ ਹਨ। ਹੁਕਮਾਂ ਦੀ ਪਾਲਣਾ ਕਰਨਾ ਬਣੇ ਰਹਿਣ ਨਾਲ ਜੁੜਿਆ ਹੋਇਆ ਹੈ। ਪਿਆਰ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਪਰਮੇਸ਼ਰ ਵਿਚ ਅਤੇ ਪਰਮੇਸ਼ਰ ਸਾਡੇ ਵਿਚ ਹੈ (ਦੇਖੋ, 1 ਯੂਹੰਨਾ 4:12,15-16; ਯੂਹੰਨਾ 14:23; 15:10)। 1 ਯੂਹੰਨਾ 2:10 ਤੇ ਖਾਸ ਵਿਸ਼ਾ ਦੇਖੋ: ਬਣੇ ਰਹਿਣਾ

▣ "ਉਹ ਨੇ ਸਾਨੂੰ ਜੋ ਪਵਿੱਤਰ ਆਤਮਾ ਦਿੱਤਾ ਹੈ" ਯੂਹੰਨਾ ਸੱਚੇ ਵਿਸ਼ਵਾਸੀਆਂ ਦਾ ਮੁਲਾਂਕਣ ਕਰਨ ਲਈ ਕੁਝ ਪ੍ਰਮਾਣ ਵਰਤਦਾ ਹੈ (ਦੇਖੋ, ਰੋਮੀਆਂ 4:13; 8:14-16, 2:3-27, C ਦੀ ਪ੍ਰਸੰਗਿਕ ਅੰਤਰਦ੍ਰਿਸ਼ਟੀ ਦੇਖੋ)। ਦੋ ਪਵਿੱਤਰ ਆਤਮ ਨਾਲ ਸੰਬੰਧਿਤ ਹਨ।

1. ਯਿਸੂ ਦਾ ਇਕਰਾਰ ਕਰਨਾ (ਦੇਖੋ, ਰੋਮੀਆਂ 10:9-13; 1 ਕੁਰਿੰਥੀਆਂ 12:3)
2. ਮਸੀਹ ਵਾਂਗ ਜੀਵਨ ਜੀਉਣਾ (ਦੇਖੋ, ਯੂਹੰਨਾ 15; ਗਲਤੀਆਂ 5:22; ਯਾਕੂਬ 2:14-26)

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. 1 ਯੂਹੰਨਾ ਦਾ 3:11-24 ਇਕੋ ਵਿਸ਼ਾ ਕਿਹੜਾ ਹੈ? (ਦੇਖੋ, 1 ਯੂਹੰਨਾ 2:7-11)?
2. 1 ਯੂਹੰਨਾ 3:16 ਅਤੇ 17 ਦੇ ਸੰਬੰਧ ਦੀ ਵਿਆਖਿਆ ਕਰੋ। ਆਪਣੇ ਜੀਵਨ ਨੂੰ ਦੇਣ ਦੀ ਤੁਲਨਾ ਆਪਣੇ ਲੋੜਵੰਦ ਭਰਾ ਦੀ ਮਦਦ ਨਾਲ ਕੀਤੀ ਕੀਤੀ ਜਾ ਸਕਦੀ ਹੈ?
3. ਕੀ 1 ਯੂਹੰਨਾ 3:19-20 ਪਰਮੇਸ਼ਰ ਦੇ ਨਿਆਂ ਦੀ ਸਖਤੀ ਜਾਂ ਪਰਮੇਸ਼ਰ ਦੇ ਮਹਾਨ ਤਰਸ ਤੇ ਜ਼ੋਰ ਦਿੰਦਾ ਹੈ?
4. ਅਸੀਂ ਆਇਤ 22 ਵਿਚਲੀ ਪ੍ਰਾਰਥਨਾ ਬਾਰੇ ਯੂਹੰਨਾ ਦੇ ਕਥਨ ਨੂੰ ਆਪਣੇ ਰੋਜ਼ਾਨਾ ਅਨੁਭਵ ਨਾਲ ਕਿਵੇਂ ਜੋੜ ਸਕਦੇ ਹਾਂ?
5. ਯੂਹੰਨਾ ਦੇ ਮਸੀਹ ਲੋਕਾਂ ਦੇ ਪਾਪ ਨੂੰ ਮੰਨਣ ਅਤੇ ਇਕਰਾਰ ਕਰਨ ਦੇ ਜ਼ੋਰ ਨੂੰ ਉਸਦੇ ਪਾਪ ਰਹਿਤ ਸੰਪੂਰਨਤਾ ਦੇ ਕਥਨ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ?
6. ਯੂਹੰਨਾ ਜੀਵਨਸ਼ੈਲੀ ਤੇ ਇੰਨਾ ਜ਼ੋਰ ਕਿਉਂ ਦੇ ਰਿਹਾ ਹੈ?
7. "ਦੁਬਾਰਾ ਜਨਮ ਲੈਣ" ਵਿਚ ਸ਼ਾਮਲ ਅਧਿਆਤਮਿਕ ਸੱਚਾਈਆਂ ਦੀ ਵਿਆਖਿਆ ਕਰੋ।
8. ਇਸ ਹਵਾਲੇ ਦੇ ਰੋਜ਼ਾਨਾ ਮਸੀਹੀ ਜ਼ਿੰਦਗੀ ਵਿਚ ਕੀ ਸੰਬੰਧ ਹੈ?

1 ਯੂਹੰਨਾ 4

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਪਰਮੇਸ਼ਰ ਦਾ ਆਤਮਾ ਅਤੇ ਮਸੀਹ ਵਿਰੋਧੀ ਆਤਮਾ	ਸੱਚ ਦਾ ਆਤਮਾ ਅਤੇ ਝੂਠ ਦਾ ਆਤਮਾ	ਸੱਚ ਅਤੇ ਝੂਠ ਦੀ ਸਮਝ	ਸੱਚਾ ਆਤਮਾ ਅਤੇ ਝੂਠਾ ਆਤਮਾ	ਤੀਸਰੀ ਸ਼ਰਤ: ਸੰਸਾਰ ਅਤੇ ਮਸੀਹ ਵਿਰੋਧ ਪ੍ਰਤੀ ਸੁਚੇਤ ਰਹਿਣਾ
4:1-6	3:24-4:6	4:1-6	4:1-3 4:4-6	4:1-6 ਪਿਆਰ ਅਤੇ ਨਿਰਚਾ ਦਾ ਸੇਤਾ (4:7-5:13)
ਪਰਮੇਸ਼ਰ ਪਿਆਰ ਹੈ	ਪਿਆਰ ਦੁਆਰਾ ਪਰਮੇਸ਼ਰ ਨੂੰ ਜਾਨਣਾ	ਪਿਆਰ ਦੀ ਬਰਕਤ	ਪਰਮੇਸ਼ਰ ਪਿਆਰ ਹੈ	ਪਿਆਰ ਦਾ ਸੇਤਾ
4:7-12	4:7-11 ਪਿਆਰ ਦੁਆਰਾ ਪਰਮੇਸ਼ਰ ਨੂੰ ਦੇਖਣਾ 4:12-16	4:7-12	4:7-10 4:11-12	4:7-5:4
4:13-16a		4:13-16a	4:13-16a	
4:16b-21	ਪਿਆਰ ਦੀ ਪੂਰਤੀ 4:17-19 ਨਿਰਚਾ ਦੁਆਰਾ ਆਗਿਆਕਾਰਤਾ 4:20-5:5	4:16b-21	4:16b-18 4:19-21	

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇੱਕ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰ੍ਹੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰ੍ਹੇ ਦਾ ਇੱਕ ਅਤੇ ਸਿਰਫ਼ ਇੱਕ ਹੀ ਵਿਸ਼ਾ ਹੈ।

1. ਪਹਿਲਾ ਪੈਰ੍ਹਾ
2. ਦੂਜਾ ਪੈਰ੍ਹਾ
3. ਤੀਜਾ ਪੈਰ੍ਹਾ
4. ਆਦਿ

4:1-21 ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

A. 1 ਯੂਹੰਨਾ 4 ਇੱਕ ਬਹੁਤ ਹੀ ਵਿਸ਼ੇਸ਼ ਸਾਹਿਤਕ ਇਕਾਈ ਹੈ ਕਿ ਕਿਸ ਤਰ੍ਹਾਂ ਮਸੀਹ ਲੋਕ ਪਰਮੇਸ਼ਰ ਲਈ ਬੋਲਣ ਵਾਲਿਆਂ ਨੂੰ ਜਾਂਚਦੇ ਅਤੇ ਪਰਖਦੇ ਹਨ। ਇਹ ਹਵਾਲਾ ਇਸ ਨਾਲ ਸਬੰਧਤ ਹੈ,

1. ਇਹਨਾਂ ਝੂਠੇ ਨਬੀਆਂ ਨੂੰ ਮਸੀਹ ਵਿਰੋਧੀ ਕਿਹਾ ਜਾਂਦਾ ਹੈ (ਦੇਖੋ. 1 ਯੂਹੰਨਾ 2:18-25)
2. ਉਹ ਜੋ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ (ਦੇਖੋ. 1 ਯੂਹੰਨਾ 2:26; 3:7)
3. ਸੰਭਵ ਤੌਰ ਤੇ ਉਹ ਜਿਹੜੇ ਵਿਸ਼ੇਸ਼ ਆਤਮਕ ਸੱਚਾਈਆਂ ਦਾ ਗਿਆਨ ਰੱਖਣ ਦਾ ਦਾਅਵਾ ਕਰਦੇ ਹਨ (ਦੇਖੋ. 1 ਯੂਹੰਨਾ 3:24) ਪਹਿਲੇ ਮਸੀਹੀਆਂ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਇੱਕ ਵਿਅਕਤੀ ਨੂੰ ਪਹਿਚਾਣਨਾ ਚਾਹੀਦਾ ਹੈ ਕਿ ਕਈਆਂ ਨੇ ਪਰਮੇਸ਼ਰ ਵੱਲੋਂ ਬੋਲਣ ਦਾ ਦਾਅਵਾ ਕੀਤਾ ਸੀ (ਦੇਖੋ. 1 ਕੁਰਿੰਥੀਆਂ. 12:10; 14:29; 1 ਬੱਸਲੁਨੀਕੀਆਂ. 5:20-21; 1 ਯੂਹੰਨਾ 4:1-6)। ਉਸ ਸਮੇਂ ਸੰਪੂਰਨ ਨਵਾਂ ਨੇਮ ਮੌਜੂਦ ਨਹੀਂ ਸੀ। ਆਤਮਕ ਸਮਝਦਾਰੀ ਵਿੱਚ ਸਿਧਾਂਤਕ ਅਤੇ ਸਮਾਜਕ ਦੋਵੇਂ ਪ੍ਰੀਖਿਆਵਾਂ ਸ਼ਾਮਲ ਹੁੰਦੀਆਂ ਹਨ (ਦੇਖੋ. ਯਾਕੂਬ 3:1-12)।

B. 1 ਯੂਹੰਨਾ ਵਿੱਚ ਬਾਰ-ਬਾਰ ਆਉਣ ਵਾਲੇ ਸ਼ਬਦਾਂ ਦੀ ਵਿਸ਼ਾ ਲੜੀ ਕਾਰਨ ਇਸ ਦੀ ਰੂਪ ਰੇਖਾ ਬਣਾਉਣਾ ਬਹੁਤ ਔਖਾ ਕੰਮ ਹੈ। ਜੇ ਕਿ ਅਧਿਆਏ 4 ਵਿੱਚ ਪੱਕੇ ਤੌਰ ਤੇ ਦੱਸਿਆ ਗਿਆ ਹੈ। ਇਸ ਤਰ੍ਹਾਂ ਲਗਦਾ ਹੈ ਕਿ ਇਹ ਅਧਿਆਏ ਪਿਛਲੇ ਅਧਿਆਇਆਂ ਦੀ ਸਚਿਆਈ ਉੱਤੇ ਮੁੜ ਗੌਰ ਕਰਦਾ ਹੈ ਕਿ ਖਾਸ ਤੌਰ ਤੇ ਨਿਹਚਾ ਰੱਖਣ ਵਾਲਿਆਂ ਨੂੰ ਇੱਕ ਦੂਜੇ ਨਾਲ ਪਿਆਰ ਰੱਖਣਾ ਚਾਹੀਦਾ ਹੈ (ਦੇਖੋ. 1 ਯੂਹੰਨਾ 4:7-21; 2:7-12 ਅਤੇ 3:11-24)।

C. ਯੂਹੰਨਾ ਝੂਠੇ ਅਧਿਆਪਕਾਂ ਦਾ ਮੁਕਾਬਲਾ ਕਰਨ ਲਈ ਅਤੇ ਮਸੀਹੀਆਂ ਨੂੰ ਉਤਸ਼ਾਹਿਤ ਕਰਨ ਲਈ ਲਿਖ ਰਿਹਾ ਹੈ। ਉਹ ਕਈ ਪ੍ਰਕਾਰ ਦੀਆਂ ਪਰੀਖਿਆਵਾਂ ਦੀ ਵਰਤੋਂ ਕਰਕੇ ਅਜਿਹਾ ਕਰਦਾ ਹੈ:

1. ਸਿਧਾਂਤਕ ਪਰੀਖਿਆ (ਯਿਸੂ ਵਿੱਚ ਨਿਹਚਾ, ਦੇਖੋ. 1 ਯੂਹੰਨਾ 2:18-25; 4:1-6,14-16; 5:1,5,10)
2. ਜੀਵਨ ਸ਼ੈਲੀ ਪਰੀਖਿਆ (ਆਗਿਆਕਾਰਤਾ, ਦੇਖੋ. 1 ਯੂਹੰਨਾ 2:3-7; 3:1-10, 22-24)
3. ਸਮਾਜਕ ਪਰੀਖਿਆ (ਪਿਆਰ, ਦੇਖੋ. 1 ਯੂਹੰਨਾ 2:7-11; 3:11-18; 4:7-12,16-21; 5:1-2)

ਬਾਈਬਲ ਦੇ ਵੱਖਰੇ-ਵੱਖਰੇ ਹਿੱਸੇ ਵੱਖਰੇ-ਵੱਖਰੇ ਝੂਠੇ ਅਧਿਆਪਕਾਂ ਬਾਰੇ ਦੱਸਦੇ ਹਨ। 1 ਯੂਹੰਨਾ ਨੈਸਟਿਕ (Gnostic) ਝੂਠੇ ਅਧਿਆਪਕਾਂ ਦੇ ਪੰਖਡ ਨੂੰ ਦੱਸਦਾ ਹੈ। 1 ਯੂਹੰਨਾ ਦੀ ਜਾਣ- ਪਛਾਣ ਵਿੱਚ ਸ਼ਬਦ “ਪੰਖਡ” ਨੂੰ ਦੇਖੋ। ਨਵੇਂ ਨੇਮ ਦੇ ਵੱਖ- ਵੱਖ ਭਾਗ ਹੋਰਨਾਂ ਝੂਠਾਂ ਬਾਰੇ ਦੱਸਦੇ ਹਨ (ਦੇਖੋ. ਯੂਹੰਨਾ 1:13; ਰੋਮੀਆਂ. 10:9-13; 1 ਕੁਰਿੰਥੀਆਂ. 12:3)। ਹਰੇਕ ਪ੍ਰਸੰਗ ਨੂੰ ਵੱਖਰੇ ਤੌਰ ਤੇ ਗਹਿਰਾਈ ਨਾਲ ਅਧਿਐਨ ਕਰਨਾ ਲਾਜ਼ਮੀ ਹੈ ਕਿ ਇਹ ਪਤਾ ਲੱਗ ਸਕੇ ਕਿ ਕਿਹੜੀ ਗਲਤੀ ਨੂੰ ਦੱਸਿਆ ਜਾ ਰਿਹਾ ਹੈ। ਕਈ ਸਰੋਤਾਂ ਤੋਂ ਗਲਤ ਸਿੱਖਿਆ ਦਾ ਪ੍ਰਸਾਰ ਹੋ ਰਿਹਾ ਸੀ।

1. ਯਹੂਦੀ ਕਾਨੂੰਨ
2. ਯੂਨਾਨੀ ਦਾਰਸ਼ਨਿਕ
3. ਯੂਨਾਨੀ ਅਜਾਦ ਖਿਆਲ ਵਾਲੇ
4. ਉਹ ਜੋ ਵਿਸ਼ੇਸ਼ ਆਤਮਕ ਪ੍ਰਕਾਸ਼ਨ ਦਾ ਦਾਅਵਾ ਕਰਦੇ ਸਨ।

ਸ਼ਬਦ ਅਤੇ ਵਾਕਾਂਸ਼ ਅਧਿਐਨ

1 ਯੂਹੰਨਾ 1:1-6

¹ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੇ ਸਗੋਂ ਆਤਮਿਆਂ ਨੂੰ ਪਰਖੇ ਕਿ ਉਹ ਪਰਮੇਸ਼ੁਰ ਤੋਂ ਹਨ ਕਿ ਨਹੀਂ, ਕਿਉਂ ਜੋ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ। ²ਇਸ ਤੋਂ ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਜਾਣ ਲਵੋ। ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ੁਰ ਤੋਂ ਹੈ। ³ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਵੱਲੋਂ ਨਹੀਂ, ਅਤੇ ਇਹ ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ। ⁴ਹੇ ਬੱਚਿਓ, ਤੁਸੀਂ ਤਾਂ ਪਰਮੇਸ਼ੁਰ ਤੋਂ ਹੋ ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ, ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੇ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ। ⁵ਉਹ ਸੰਸਾਰ ਤੋਂ ਹਨ ਇਸ ਕਰਕੇ ਸੰਸਾਰਕ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ ਸੁਣਦਾ ਹੈ। ⁶ਅਸੀਂ ਪਰਮੇਸ਼ੁਰ ਤੋਂ ਹਾਂ। ਜਿਹੜਾ ਪਰਮੇਸ਼ੁਰ ਨੂੰ ਜਾਣਦਾ ਹੈ, ਉਹ ਸਾਡੀ ਸੁਣਦਾ ਹੈ। ਜੇ ਕੋਈ ਪਰਮੇਸ਼ੁਰ ਵੱਲੋਂ ਨਹੀਂ, ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸਚਿਆਈ ਦੇ ਆਤਮਾ ਅਤੇ ਧੋਖੇ ਦੇ ਆਤਮਾ ਨੂੰ ਜਾਣ ਲੈਂਦੇ ਹਾਂ।

4:1 " ਵਿਸ਼ਵਾਸ ਨਾ ਕਰੋ" ਇਹ ਇੱਕ ਅਜਿਹੀ ਮੌਜੂਦਾ ਪ੍ਰਕਿਰਿਆ ਹੈ ਜੋ ਨਕਾਰਾਤਮਕ ਵਾਕ ਵਿੱਚ ਹੈ, ਇਹ ਇੱਕ ਅਜਿਹੇ ਕੰਮ ਨੂੰ ਰੋਕਣ ਲਈ ਵਰਤਿਆ ਗਿਆ ਹੈ ਜੋ ਕਿ ਪਹਿਲਾਂ ਹੀ ਪ੍ਰਚਲਨ ਵਿੱਚ ਹੈ। ਮਸੀਹੀਆਂ ਦਾ ਰੁਝਾਨ ਪ੍ਰਭਾਵਸ਼ਾਲੀ ਸ਼ਖਸੀਅਤਾਂ, ਤਰਕਸ਼ੀਲ ਦਲੀਲਾਂ ਜਾਂ ਪਰਮੇਸ਼ੁਰ ਵੱਲੋਂ ਚਮਤਕਾਰਿਕ ਘਟਨਾਵਾਂ ਨੂੰ ਮੰਨਣ ਵੱਲ ਸੀ। ਜਾਹਰ ਸੀ ਕਿ ਝੂਠੇ ਅਧਿਆਪਕ(1) ਪਰਮੇਸ਼ੁਰ ਲਈ ਬੋਲਣ ਜਾਂ (2) ਪਰਮੇਸ਼ੁਰ ਵੱਲੋਂ ਵਿਸ਼ੇਸ਼ ਪ੍ਰਕਾਸ਼ਨ ਮਿਲਣ ਦਾ ਦਾਅਵਾ ਕਰਦੇ ਸਨ।

ਖਾਸ ਵਿਸ਼ਾ: ਕੀ ਮਸੀਹ ਲੋਕ ਇੱਕ ਦੂਜੇ ਦਾ ਨਿਆਂ ਕਰ ਸਕਦੇ ਹਨ? SPECIAL TOPIC: Should Christians Judge One Another?

ਖਾਸ ਵਿਸ਼ਾ: ਨਵੇ ਨੇਮ ਵਿੱਚ ਨਿਆਂ

ਨਿਆਂ ਨਿਸ਼ਚਿਤ ਹੈ (ਦੇਖੋ. ਮੱਤੀ. 12:36; ਇਬਰਾਨੀਆਂ. 9:27; 10:27; 2 ਪਤਰਸ. 2:4,9; 3:7)

A. ਜੋ ਨਿਆਂ ਕਰਦਾ ਹੈ

1. ਪਰਮੇਸ਼ੁਰ (ਦੇਖੋ. ਰੋਮੀਆਂ. 2:2-3; 14:10,12; 1 ਪਤਰਸ. 1:17; 2:23; ਪ੍ਰਕਾਸ਼ ਦੀ ਪੇਥੀ. 20:11-15)
2. ਮਸੀਹ (ਦੇਖੋ. ਯੂਹੰਨਾ 9:39; ਮੱਤੀ. 16:27; 25:31-46; ਰਸੂਲਾਂ ਦੇ ਕਰਤੱਬ 10:42; 17:31; 2 ਕੁਰਿੰਥੀਆਂ. 5:10; 2 ਤਿਮੋਥਿਉਸ. 4:1)
3. ਪਿਤਾ ਪੁੱਤਰ ਦੁਆਰਾ (ਦੇਖੋ. ਯੂਹੰਨਾ 5:22-27; ਰਸੂਲਾਂ ਦੇ ਕਰਤੱਬ 17:31; ਰੋਮੀਆਂ. 2:16)

ਨਿਆਂ ਇੱਕ ਨਾਖੁਸ਼ ਕਰਨ ਵਾਲਾ ਵਿਸ਼ਾ ਹੈ ਪਰ ਬਾਈਬਲ ਵਿੱਚ ਇਹ ਵਾਰ-ਵਾਰ ਸਾਹਮਣੇ ਆਉਣ ਵਾਲਾ ਵਿਸ਼ਾ ਹੈ। ਇਹ ਬਾਈਬਲ ਦੀਆਂ ਕਈ ਮੁੱਢਲੀਆਂ ਸੱਚਾਈਆਂ ਉੱਤੇ ਆਧਾਰਤ ਹੈ।

1. ਇਹ ਇੱਕ ਨੈਤਿਕ ਸੰਸਾਰ ਹੈ ਜੋ ਕਿ ਨੈਤਿਕਤਾ ਦੇ ਪਰਮੇਸ਼ੁਰ ਦੁਆਰਾ ਰਚਿਆ ਗਿਆ ਹੈ। (ਅਸੀਂ ਜੋ ਬੀਜਦੇ ਹਾਂ ਸੇ ਹੀ ਵੱਢਦੇ ਹਾਂ, ਦੇਖੋ. ਗਲਾਤੀਆਂ. 6:7)

2. ਮਨੁੱਖਤਾ ਡਿੱਗ ਗਈ; ਕਿਉਂ ਜੋ ਅਸੀਂ ਵਿਰੋਧ ਕੀਤਾ।
3. ਇਹ ਉਹ ਸੰਸਾਰ ਨਹੀਂ ਜਿਸ ਤਰ੍ਹਾਂ ਪਰਮੇਸ਼ਰ ਨੇ ਯੋਜਨਾ ਬਣਾਈ ਸੀ।
4. ਸਾਰੀ ਸ੍ਰਿਸ਼ਟੀ (ਸਵਰਗਦੂਤ ਅਤੇ ਮਨੁੱਖ) ਦਾ ਤ ਵਿੱਚ ਮਿਲੇ ਜੀਵਨ ਦਾ ਪਰਮੇਸ਼ਰ ਨੂੰ ਲੇਖਾ ਦੇਵੇਗੀ। ਅਸੀਂ ਭੰਡਾਰੀ ਹਾਂ।
5. ਅੰਨਤ ਜੀਵਨ ਸਾਡੇ ਜੀਵਨ ਦੇ ਕੰਮਾਂ ਅਤੇ ਚੋਣਾਂ ਅਨੁਸਾਰ ਨਿਰਧਾਰਤ ਕੀਤਾ ਜਾਵੇਗਾ।

B. ਕੀ ਮਸੀਹ ਲੋਕਾਂ ਨੂੰ ਇੱਕ ਦੂਜੇ ਦਾ ਨਿਆਂ ਕਰਨਾ ਚਾਹੀਦਾ ਹੈ? ਇਸ ਮੁੱਦੇ ਨੂੰ ਦੋ ਤਰੀਕਿਆਂ ਨਾਲ ਸੁਲਝਾਉਣਾ ਚਾਹੀਦਾ ਹੈ।

1. ਵਿਸ਼ਵਾਸੀਆਂ ਨੂੰ ਇੱਕ ਦੂਜੇ ਦਾ ਨਿਆਂ ਕਰਨ ਤੋਂ ਮਨਾਂ ਕੀਤਾ ਗਿਆ ਹੈ (ਦੇਖੋ. ਮੱਤੀ. 7:1-5; ਲੂਕਾ 6:37,42; ਰੋਮੀਆਂ. 2:1-11; ਯਾਕੂਬ 4:11-12)
2. ਵਿਸ਼ਵਾਸੀਆਂ ਨੂੰ ਆਗੂਆਂ ਦਾ ਮੁਲਾਂਕਣ ਕਰਨ ਲਈ ਕਿਹਾ ਗਿਆ ਹੈ (ਦੇਖੋ. ਮੱਤੀ. 7:6,15-16; 1 ਕੁਰਿੰਥੀਆਂ. 14:29; 1 ਥੱਸਲੁਨੀਕੀਆਂ. 5:21; 1 ਤਿਮੋਥਿਉਸ. 3:1-13; ਅਤੇ 1 ਯੂਹੰਨਾ 4:1-6)

ਸਹੀ ਮੁਲਾਂਕਣ ਲਈ ਕੁੱਝ ਮਾਪਦੰਡ ਮਦਦਗਾਰ ਹੋ ਸਕਦੇ ਹਨ।

1. ਮੁਲਾਂਕਣ ਬਿਹਤਰ ਬਣਾਉਣ ਦੇ ਉਦੇਸ਼ ਲਈ ਹੋਣਾ ਚਾਹੀਦਾ ਹੈ (ਦੇਖੋ. 1 ਯੂਹੰਨਾ 4:1 – "ਪਰਖੋ" ਇੱਕ ਨਜਰੀਏ ਨਾਲ ਪ੍ਰਵਾਨਗੀ ਦਿੱਤੀ ਗਈ ਹੈ; ਦੇਖੋ ਖਾਸ ਵਿਸ਼ਾ: ਪਰਖਣਾ [*peirazō and dokimazō*] (ਪੀਰਾਜੋ ਅਤੇ ਡੋਕਿਮਾਜੋ)
2. ਮੁਲਾਂਕਣ ਨਿਮਰਤਾ ਅਤੇ ਦੀਨਤਾ ਨਾਲ ਕੀਤਾ ਜਾਣਾ ਚਾਹੀਦਾ ਹੈ (ਦੇਖੋ. ਗਲਾਤੀਆਂ. 6:1)
3. ਮੁਲਾਂਕਣ ਨਿੱਜੀ ਤਰਜੀਹਾਂ ਉੱਪਰ ਆਧਾਰਤ ਨਹੀਂ ਹੋਣਾ ਚਾਹੀਦਾ ਹੈ (ਦੇਖੋ. ਰੋਮੀਆਂ. 14:1-23; 1 ਕੁਰਿੰਥੀਆਂ. 8:1-13; 10:23-33)
4. ਮੁਲਾਂਕਣ ਉਹਨਾਂ ਆਗੂਆਂ ਦਾ ਹੋਣਾ ਚਾਹੀਦਾ ਹੈ ਜਿਹਨਾਂ ਦੀ ਸਮਾਜ ਅਤੇ ਕਲੀਸੀਆ ਵੱਲੋਂ ਕੋਈ ਆਲੋਚਨਾ ਨਹੀਂ ਹੋ ਸਕਦੀ (ਦੇਖੋ. 1 ਤਿਮੋਥਿਉਸ 3)।

Copyright © 2014 [Bible Lessons International](http://BibleLessonsInternational.com)

▣ "ਹਰੇਕ ਆਤਮਾ" ਆਤਮਾ ਦੀ ਵਰਤੋਂ ਮਨੁੱਖ ਦੇ ਅਰਥਾਂ ਵਿੱਚ ਕੀਤੀ ਗਈ ਹੈ। 1 ਯੂਹੰਨਾ 4:6 ਦੇਖੋ। ਇਹ ਇੱਕ ਪਰਮੇਸ਼ਰ ਵੱਲੋਂ ਮੰਨੇ ਗਏ ਸੰਦੇਸ਼ ਦਾ ਹਵਾਲਾ ਦਿੰਦਾ ਹੈ। ਪਖੰਡਤਾ ਕਲੀਸੀਆ ਦੇ ਅੰਦਰੋਂ ਹੀ ਆਉਂਦੀ ਹੈ (ਦੇਖੋ. 1 ਯੂਹੰਨਾ 2:19)। ਝੂਠੇ ਅਧਿਆਪਕ ਪਰਮੇਸ਼ਰ ਲਈ ਬੋਲਣ ਦਾ ਦਾਅਵਾ ਕਰਦੇ ਸਨ। ਯੂਹੰਨਾ ਦਾਅਵਾ ਕਰਦਾ ਹੈ ਕਿ ਮਨੁੱਖ ਦੇ ਬੋਲਣ ਅਤੇ ਪ੍ਰਕਿਰਿਆ ਪਿੱਛੇ ਦੇ ਆਤਮਕ ਸਰੋਤ ਹਨ ਪਰਮੇਸ਼ਰ ਜਾਂ ਸ਼ੈਤਾਨ।

▣ "ਸਗੋਂ ਆਤਮਿਆਂ ਨੂੰ ਪਰਖੋ" ਇਹ ਇੱਕ ਮੇਜ਼ੂਦਾ ਕਿਰਿਆਸ਼ੀਲ ਗਤੀਵਿਧੀ ਹੈ। ਇਹ ਹਰੇਕ ਮਸੀਹੀ ਲਈ ਆਤਮਕ ਵਰਦਾਨ ਅਤੇ ਜਰੂਰਤ ਦੇਵੇਂ ਹੈ, (ਦੇਖੋ. 1 ਕੁਰਿੰਥੀਆਂ. 12:10; 14:29), ਜਿਵੇਂ ਕਿ ਪ੍ਰਾਰਥਨਾ ਕਰਨਾ, ਸੁਭ-ਸਮਾਚਾਰ ਸੁਣਾਉਣਾ, ਅਤੇ ਦਾਨ ਦੇਣਾ। ਇਹ ਯੂਨਾਨੀ ਸ਼ਬਦ *dokimazō* ਡੋਕਿਮਾਜੋ "ਕਿ ਪਰਖਣ ਲਈ ਪ੍ਰਵਾਨਗੀ ਦੀ ਝਲਕ" ਦੀ ਮਨਜ਼ੂਰੀ ਹੈ। ਵਿਸ਼ਵਾਸ ਕਰਨ ਵਾਲਿਆਂ ਨੂੰ ਦੂਜਿਆਂ ਦੀ ਭਲਿਆਈ ਲਈ ਸੋਚਣਾ ਚਾਹੀਦਾ ਹੈ ਸਗੋਂ ਬੁਰਿਆਈ ਹੀ ਸਾਬਤ ਹੋਈ ਹੈ (ਦੇਖੋ. 1 ਕੁਰਿੰਥੀਆਂ. 13:4-7; 1 ਥੱਸਲੁਨੀਕੀਆਂ. 5:20-21)।

ਖਾਸ ਵਿਸ਼ਾ: ਜਾਂਚ ਲਈ ਯੂਨਾਨੀ ਸ਼ਬਦ ਅਤੇ ਉਹਨਾਂ ਦੇ ਅਰਥ SPECIAL TOPIC: GREEK TERMS FOR TESTING AND THEIR CONNOTATIONS

ਖਾਸ ਵਿਸ਼ਾ: ਜਾਂਚ ਲਈ ਯੂਨਾਨੀ ਸ਼ਬਦ ਅਤੇ ਉਹਨਾਂ ਦੇ ਅਰਥ

ਯੂਨਾਨੀ ਦੇ ਦੋ ਸ਼ਬਦ ਹਨ ਜੋ ਪਰਖਣ ਦੀ ਭਾਵਨਾ ਦਾ ਉਦੇਸ਼ ਰੱਖਦੇ ਹਨ।

1. *Dokimazō, Dokimion, Dokimasia* ਡੋਕਿਮਾਜੋ, ਡੋਕੀਮੀਉਨ, ਡੋਕਿਮਾਸਿਆ

ਇਹ ਸ਼ਬਦ ਕਿਸੇ ਦੀ ਸੱਚਾਈ ਦੀ ਪਰਖ ਕਰਨ ਲਈ ਧਾਤਵੀ ਸ਼ਬਦ ਹੈ (ਉਦਾਹਰਣ., ਅਲੰਕਾਰਿਕ ਤੌਰ ਤੇ ਕਿਸੇ ਮਨੁੱਖ ਲਈ) ਅੱਗ ([ਖਾਸ ਵਿਸ਼ਾ Special Topic: ਅੱਗ Fire](#) ਦੇਖੋ)। ਅੱਗ ਅਸੁੱਧੀਆਂ ਨੂੰ ਨਾਸ਼ ਕਰਕੇ ਸੱਚੀ ਧਾਤ ਨੂੰ ਬਾਹਰ ਲਿਆਉਂਦੀ ਹੈ (ਭਾਵ ਸੁੱਧ ਕਰਦੀ ਹੈ) ਇਹ ਸਰੀਰਕ ਪ੍ਰਕਿਰਿਆ ਪਰਮੇਸ਼ਰ ਅਤੇ ਜਾਂ ਸ਼ੈਤਾਨ ਅਤੇ ਜਾਂ ਮਨੁੱਖ ਦੁਆਰਾ ਦੂਜਿਆਂ ਨੂੰ ਪਰਖਣ ਲਈ ਸ਼ਕਤੀਸ਼ਾਲੀ ਮੁਹਾਵਰਾ ਬਣ ਗਈ। ਇਹ ਸ਼ਬਦ ਸਿਰਫ ਪ੍ਰਵਾਨਗੀ ਦੇ ਨਜ਼ਰੀਏ ਨਾਲ ਪਰਖ ਕਰਨ ਦੇ ਸਕਾਰਾਤਮਕ ਅਰਥਾਂ ਵਿੱਚ ਵਰਤਿਆ ਜਾਂਦਾ ਹੈ। (ਦੇਖੋ [ਖਾਸ ਵਿਸ਼ਾ Special Topic: ਪਰਮੇਸ਼ਰ ਆਪਣੇ ਲੋਕਾਂ ਨੂੰ ਪਰਖਦਾ ਹੈ God Tests His People \[ਪੁਰਾਣਾ ਨੇਮ OT\]](#)).

ਇਹ ਨਵੇਂ ਨੇਮ ਵਿੱਚ ਪਰਖ ਲਈ ਵਰਤਿਆ ਗਿਆ ਹੈ

- a. ਬਲਦ – ਲੂਕਾ 14:19
- b. ਆਪਣੇ ਆਪ ਨੂੰ – 1 ਕੁਰਿੰਥੀਆਂ. 11:28
- c. ਸਾਡੀ ਨਿਹਚਾ – ਯਾਕੂਬ. 1:3
- d. ਇੱਥੇ ਤੱਕ ਕਿ ਪਰਮੇਸ਼ਰ ਵੀ – ਇਬਰਾਨੀਆਂ. 3:9

ਇਸ ਦੇ ਨਤੀਜਿਆਂ ਨੂੰ ਸਕਾਰਾਤਮਕ ਮੰਨਿਆ ਗਿਆ (ਦੇਖੋ. ਰੋਮੀਆਂ. 2:18; 14:22; 16:10; 2 ਕੁਰਿੰਥੀਆਂ. 10:18; 13:3,7; ਫਿਲਿੱਪੀਆਂ. 2:27; 1 ਪਤਰਸ. 1:7), ਇਸ ਲਈ ਇਹ ਸ਼ਬਦ ਜਾਂਚ ਅਤੇ ਮੰਨਜੂਰੀ ਨੂੰ ਦਰਸਾਉਂਦਾ ਹੈ

- a. ਲਾਭਦਾਇਕ ਹੋਣ ਲਈ
- b. ਚੰਗੇ ਬਣਨ ਲਈ
- c. ਖਰੇ ਹੋਣ ਲਈ
- d. ਬੇਸ਼ਕੀਮਤੀ ਹੋਣ ਲਈ
- e. ਸਨਮਾਨਿਤ ਹੋਣ ਲਈ

2. *Peirazō, Peirasmus* ਪੀਰਾਜੋ, ਪੀਰਾਸਮਸ

ਇਸ ਸ਼ਬਦ ਵਿੱਚ ਅਕਸਰ ਕਮੀ ਲੱਭਣ ਜਾਂ ਰੱਦ ਕਰਨ ਦੇ ਉਦੇਸ਼ ਲਈ ਪਰਖਣ ਦੀ ਭਾਵਨਾ ਹੁੰਦੀ ਹੈ। ਇਹ ਯਿਸੂ ਦੇ ਉਜਾੜ ਵਿੱਚ ਪਰਤਾਵੇ ਨਾਲ ਸੰਬੰਧਤ ਹੈ।

- a. ਇਹ ਯਿਸੂ ਨੂੰ ਫਸਾਉਣ ਦੀ ਕੋਸ਼ਿਸ਼ ਨੂੰ ਦੱਸਦਾ ਹੈ। (ਦੇਖੋ. ਮੱਤੀ. 4:1; 16:1; 19:3; 22:18, 35; ਮਰਕੁਸ 1:13; ਲੂਕਾ 4:2; ਇਬਰਾਨੀਆਂ. 2:18)।
- b. ਇਹ ਸ਼ਬਦ (*peirazōn*) (*ਪੀਰਾਜੋਨ*) ਸ਼ੈਤਾਨ ਨੂੰ ਨਾਮ ਦੇਣ ਲਈ ਵਰਤਿਆ ਗਿਆ ਹੈ ਮੱਤੀ. 4:3; 1 ਥੱਸਲੁਨੀਕੀਆਂ. 3:5 (ਉਦਾਹਰਣ., "ਪਰਤਾਉਣ ਵਾਲਾ")।

c. ਵਰਤੋਂ

- 1) ਇਹ ਯਿਸੂ ਮਸੀਹ ਦੁਆਰਾ ਮਨੁੱਖਾਂ ਲਈ ਪਰਮੇਸ਼ਰ ਨੂੰ ਨਾ ਪਰਖਣ ਦੀ ਚੇਤਾਵਨੀ ਦੇਣ ਲਈ ਵਰਤਿਆ ਗਿਆ ਸੀ। (ਦੇਖੋ. ਮੱਤੀ. 4:7; ਲੂਕਾ 4:12, [ਜਾਂ ਮਸੀਹ ਦੇਖੋ. 1 ਕੁਰਿੰਥੀਆਂ 10:9])।
- 2) ਇਹ ਕੁੱਝ ਅਜਿਹਾ ਕਰਨ ਦੀ ਕੋਸ਼ਿਸ਼ ਨੂੰ ਵੀ ਦਰਸਾਉਂਦਾ ਹੈ ਜੋ ਪਹਿਲਾਂ ਹੀ ਅਸਫਲ ਹੋ ਚੁੱਕਿਆ ਹੈ। (ਦੇਖੋ. ਇਬਰਾਨੀਆਂ. 11:29)।
- 3) ਇਹ ਵਿਸ਼ਵਾਸੀਆਂ ਦੇ ਪਰਤਾਵੇ ਅਤੇ ਅਜਮਾਇਸ਼ਾਂ ਦੇ ਸੰਬੰਧ ਵਿੱਚ ਵਰਤਿਆ ਗਿਆ ਹੈ। (ਦੇਖੋ. 1 ਕੁਰਿੰਥੀਆਂ. 7:5; 10:9, 13; ਗਲਾਤੀਆਂ. 6:1; 1 ਥੱਸਲੁਨੀਕੀਆਂ. 3:5; ਇਬਰਾਨੀਆਂ. 2:18; ਯਾਕੂਬ. 1:2, 13, 14; 1 ਪਤਰਸ. 4:12; 2 ਪਤਰਸ 2:9)।

□ "ਕਿਉਂ ਜੇ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ" ਇਹ ਇੱਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ (ਦੇਖੋ. ਯਿਰਮਿਯਾਹ 14:14; 23:21; 29:8; ਮੱਤੀ. 7:15; 24:11,24; ਰਸੂਲਾਂ ਦੇ ਕਰਤੱਬ 20:28-30; 2 ਪਤਰਸ. 2:1; 1 ਯੂਹੰਨਾ 2:18-19,24; 3:7; 2 ਯੂਹੰਨਾ 7)। ਇਸਦਾ ਭਾਵ ਇਹ ਹੈ ਕਿ ਉਹਨਾਂ ਨੇ ਕਲੀਸੀਆ ਨੂੰ (ਘਰਾਂ ਦੀਆਂ ਕਲੀਸੀਆਵਾਂ), ਨੂੰ ਛੱਡ ਦਿੱਤਾ ਹੈ, ਫਿਰ ਵੀ ਪਰਮੇਸ਼ਰ ਲਈ ਬੋਲਣ ਦਾ ਦਾਅਵਾ ਕਰਦੇ ਹਨ।

ਯੂਹੰਨਾ 4:19 ਵਿੱਚ [ਖਾਸ ਵਿਸ਼ਾ: SPECIAL TOPIC: ਨਵੇਂ ਨੇਮ ਵਿੱਚ ਭਵਿੱਖਬਾਣੀ NT Prophecy](#) ਨੂੰ ਦੇਖੋ

4:2 "ਇਸ ਤੋਂ ਤੁਸੀਂ ਪਰਮੇਸ਼ਰ ਦੇ ਆਤਮਾ ਨੂੰ ਜਾਣ ਲਵੋ" ਇਹ ਵਿਆਕਰਣਿਕ ਰੂਪ ਜਾਂ ਮੌਜੂਦਾ ਕਿਰਿਆਸ਼ੀਲ ਸੰਕੇਤਕ (ਇੱਕ ਬਿਆਨ) ਜਾਂ ਮੌਜੂਦਾ ਕਿਰਿਆਸ਼ੀਲ ਜਰੂਰਤ (ਇੱਕ ਹੁਕਮ) ਹੈ। "ਬਣੇ ਰਹਿਣਾ," 2:27 ਅਤੇ "ਜਾਣਨਾ," 2:29 ਵਿੱਚ ਇਹੋ ਸਮੱਸਿਆ ਪਾਈ ਜਾਂਦੀ ਹੈ। ਪਵਿੱਤਰ ਆਤਮਾ ਸਦਾ ਯਿਸੂ ਦੀ ਵਡਿਆਈ ਕਰਦਾ ਹੈ (ਦੇਖੋ. ਯੂਹੰਨਾ 14:26; 15:26; 16:13-15)। ਇਹੋ ਪਰਤਾਵਾ ਪੈਲੂਸ ਦੀਆਂ ਲਿਖਤਾਂ 1 ਕੁਰਿੰਥੀਆਂ. 12:3 ਵਿੱਚ ਦੇਖਿਆ ਜਾ ਸਕਦਾ ਹੈ।

□ "ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ ਜੋ ਕਿ ਭਰੋਸੇ ਦੀ ਪਿਛਲੀ ਪੁਸ਼ਟੀ ਨਹੀਂ ਬਲਕਿ ਜਾਰੀ ਰਹਿਣ ਦੇ ਕੰਮ ਵੱਲ ਇਸ਼ਾਰਾ ਕਰਦਾ ਹੈ। ਯੂਨਾਨੀ ਸ਼ਬਦ "ਇਕਰਾਰ" "ਇਕੋ ਜਿਹੇ" ਅਤੇ "ਬੋਲਣ" ਭਾਵ "ਇੱਕੋ ਗੱਲ ਕਹਿਣੀ" ਦਾ ਇੱਕ ਮਿਸ਼ਰਿਤ ਰੂਪ ਹੈ। ਇਹ 1 ਯੂਹੰਨਾ ਵਿੱਚ ਵਾਰ-ਵਾਰ ਵਰਤਿਆ ਜਾਣ ਵਾਲਾ ਵਿਸ਼ਾ ਹੈ (ਦੇਖੋ. 1 ਯੂਹੰਨਾ 1:9; 2:23; 4:2- 3; 4:15; ਯੂਹੰਨਾ 9:22; 2 ਯੂਹੰਨਾ 7)। ਇਹ ਸ਼ਬਦ ਇੱਕ ਇਨਸਾਨ ਦੇ ਯਿਸੂ ਮਸੀਹ ਦੇ ਸੁੱਭ-ਸਮਾਚਾਰ ਪ੍ਰਤੀ ਵਚਨਬੱਧਤਾ ਲਈ ਜਨਤਕ ਅਤੇ ਜੁਬਾਨੀ ਪ੍ਰਵਾਨਗੀ ਦੀ ਵਿਸ਼ੇਸ਼ ਪੁਸ਼ਟੀ ਨੂੰ ਦੱਸਦਾ ਹੈ। ਯੂਹੰਨਾ 9:22 ਵਿੱਚ ਖਾਸ ਵਿਸ਼ੇ ਨੂੰ ਦੇਖੋ।

□ "ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ਰ ਤੋਂ ਹੈ" ਇਹ ਇੱਕ ਸੰਪੂਰਨ ਕਿਰਿਆਸ਼ੀਲ ਵਾਕ ਹੈ। ਇਹ ਸਿਧਾਂਤਕ ਪਰੀਖਿਆ ਝੂਠੇ ਅਧਿਆਪਕਾਂ ਲਈ ਹੈ(ਉਦਾਹਰਣ., ਨੈਸਟਿਕ ਲੋਕ) ਜਿਹਨਾਂ ਨਾਲ ਯੂਹੰਨਾ ਇਸ ਕਿਤਾਬ ਵਿਚ ਲੜ ਰਿਹਾ ਸੀ। ਜਿਸ ਦਾ ਮੁੱਢਲਾ ਦਾਅਵਾ ਇਹ ਹੈ ਕਿ ਯਿਸੂ ਪੂਰੀ ਤਰ੍ਹਾਂ ਮਨੁੱਖ ਹੈ (ਅਰਥਾਤ., ਦੇਹ, ਜਿਸ ਦਾ ਨੈਸਟਿਕ ਲੋਕਾਂ ਨੇ ਇਨਕਾਰ ਕੀਤਾ ਸੀ) ਜਿਸ ਤਰ੍ਹਾਂ ਪਰਮੇਸ਼ਰ ਪੂਰਾ ਹੈ (ਦੇਖੋ. 1 ਯੂਹੰਨਾ 1:1-4; 2 ਯੂਹੰਨਾ 7; ਯੂਹੰਨਾ 1:14; 1 ਤਿਮੋਥਿਉਸ. 3:16)। ਇਸ ਵਾਕ ਦੀ ਸੰਪੂਰਨਤਾ ਸਿੱਧ ਕਰਦੀ ਹੈ ਕਿ ਯਿਸੂ ਦੀ ਮਨੁੱਖਤਾ ਅਸਥਾਈ ਨਹੀਂ ਬਲਕਿ ਸਥਾਈ ਹੈ। ਇਹ ਕੋਈ ਆਮ ਮੁੱਦਾ ਨਹੀਂ ਸੀ। ਯਿਸੂ ਸੱਚਮੁਚ ਪਰਮੇਸ਼ਰ ਅਤੇ ਮਨੁੱਖਤਾ ਨਾਲ ਇੱਕ ਮਿੱਕ ਹੈ।

4:3 "ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ" ਇਹ ਸ਼ਾਸਤਰਿਕ ਤੌਰ ਤੇ ਦਿਲਚਸਪ ਹੈ ਕਿ ਨਵੇਂ ਨੇਮ ਦੇ ਪੁਰਾਣੇ ਲਾਤੀਨੀ ਸੰਸਕਰਣ ਅਤੇ ਪੈਟ੍ਰਿਸਟਿਕ ਲੇਖਕ, ਕਲੇਮੈਂਟ, ਅਲੈਗਜੈਂਡੀਆ ਦੇ ਵਿਦਵਾਨ, ਆਇਰੇਨੀਅਸ, ਅਤੇ ਟਰਟੂਲੀਅਨ ਕੋਲ (looses) (ਲੂਜ) ਹੈ, ਜਿਸਦਾ ਭਾਵ ਹੈ "ਯਿਸੂ ਨੂੰ ਵੱਖ ਕਰਨਾ", ਜਾਹਰ ਹੈ ਮਨੁੱਖੀ ਆਤਮਾ ਅਤੇ ਅਲੱਗ ਰੂਹਾਨੀ ਆਤਮਾ ਤੋਂ ਜੋ ਦੂਜੀ ਸਦੀ ਦੀਆਂ ਨੈਸਟਿਕ(Gnostic) ਲਿਖਤਾਂ ਵਿੱਚ ਦੇਖੀ ਜਾ ਸਕਦੀ ਹੈ। ਪਰ ਇਹ ਇੱਕ ਅਜਿਹਾ ਪਾਠ ਹੈ ਜਿਸ ਵਿੱਚ ਸੂਰੂਆਤੀ ਕਲੀਸੀਆ ਦੇ ਜੀਵਨ ਅਤੇ ਪੰਖਡ ਦੁਆਰਾ ਮੌਤ ਦੇ ਸੰਘਰਸ਼ ਨੂੰ ਦੱਸਿਆ ਗਿਆ ਹੈ। (ਦੇਖੋ Bart Erhart, *The Orthodox Corruption of Scripture*, pp. 125-135)।

□ "ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ" ਇੱਥੇ ਇਹ ਸ਼ਬਦ ਯਿਸੂ ਦੇ ਇਨਕਾਰੀ ਵੱਜੋਂ ਵਰਤਿਆ ਗਿਆ ਹੈ ਨਾ ਕਿ ਯਿਸੂ ਦੀ ਪਦਵੀ ਖੋਰਣ ਦੀ ਕੋਸ਼ਿਸ਼ ਕਰਨ ਵਾਲੇ ਲਈ (ਦੇਖੋ. 1 ਯੂਹੰਨਾ 2:18-25)।

□ "ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ" ਇਹ ਇੱਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ ਜਿਸ ਤੋਂ ਇਹ ਭਾਵ ਹੈ ਕਿ ਇਸ ਵਿਸ਼ੇ ਉੱਤੇ ਯੂਹੰਨਾ ਨੇ ਪਹਿਲਾਂ ਉਹਨਾਂ ਨਾਲ ਚਰਚਾ ਕੀਤੀ ਅਤੇ ਇਸਦੀ ਸਾਰਥਕਤਾ ਕਾਇਮ ਰਹੀ। ਯੂਨਾਨੀ ਪੜਨਾਂਵ "ਇਹ" ਆਮ ਆਤਮਾ ਨਾਲ ਮੇਲ ਖਾਂਦਾ ਹੈ। "ਜਿਵੇਂ ਕਿ 2:18, ਇਹ ਵਾਕ ਦੱਸਦਾ ਹੈ ਕਿ ਮਸੀਹ ਵਿਰੋਧੀ ਆਤਮਾ ਆ ਵੀ ਗਿਆ ਹੈ ਅਤੇ ਆਵੇਗਾ ਵੀ। ਇਹ ਝੂਠੇ ਨੈਸਟਿਕ (Gnostic) ਅਧਿਆਪਕ ਝੂਠੀ ਜਾਣਕਾਰੀ, ਝੂਠੀ ਜੀਵਨ ਸ਼ੈਲੀ ਅਤੇ ਪੁਰਾਣੇ ਸਮਿਆਂ ਤੋਂ ਝੂਠੇ ਕੰਮਾਂ ਦੀ ਲੜੀ ਬਣਾਉਂਦੇ

ਹਨ, ਉਤਪਤ 3 ਵਿੱਚ ਬੁਰਾਈ ਦੇ ਅਵਤਾਰ ਦਾ ਪ੍ਰਗਟਾਵਾ ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਆਖਰੀ ਮਸੀਹ ਵਿਰੋਧੀ ਦੀ ਗੱਲ ਕੀਤੀ ਗਈ ਹੈ (ਉਦਾਹਰਣ., 2 ਥੱਸਲੁਨੀਕੀਆਂ 2; ਪ੍ਰਕਾਸ਼ ਦੀ ਪੋਥੀ 13)।

4:4-6 "ਤੁਸੀਂ. . . ਉਹ. . . ਅਸੀਂ" ਇਹਨਾਂ ਸਾਰਿਆਂ ਪੜਨਾਂਵਾਂ ਉੱਪਰ ਧਿਆਨ ਦਿੱਤਾ ਗਿਆ ਹੈ। ਤਿੰਨ ਸਮੂਹਾਂ ਨੂੰ ਸੰਬੋਧਨ ਕੀਤਾ ਗਿਆ ਹੈ।

1. ਸੱਚੇ ਵਿਸ਼ਵਾਸੀ (ਯੂਹੰਨਾ ਅਤੇ ਉਸਦੇ ਪਾਠਕ)
 2. ਝੂਠੇ ਵਿਸ਼ਵਾਸੀ (ਨੈਸਟਿਕ (Gnostic) ਅਧਿਆਪਕ ਅਤੇ ਉਹਨਾਂ ਦੇ ਚੇਲੇ)
 3. ਯੂਹੰਨਾ ਦੀ ਮਿਸ਼ਨਰੀ ਟੀਮ ਜਾਂ ਸ਼ਾਸਤਰੀ ਸਮੂਹ
- ਇਸੇ ਪ੍ਰਕਾਰ ਦੀ ਤ੍ਰਿਏਕਤਾ ਇਬਰਾਨੀਆਂ 6 ਅਤੇ 10 ਵਿੱਚ ਦੇਖੀ ਜਾ ਸਕਦੀ ਹੈ।

4:4 "ਉਨ੍ਹਾਂ ਨੂੰ ਜਿੱਤ ਲਿਆ ਹੈ" ਇਹ ਇੱਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। ਇਹ ਸਿਧਾਂਤਕ ਵਿਵਾਦ ਅਤੇ ਜੇਤੂ ਮਸੀਹ ਜੀਵਨ ਦੇਵਾਂ ਦਾ ਹਵਾਲਾ ਲੱਗਦਾ ਹੈ। ਇਹ ਸਾਡੇ ਅਤੇ ਉਹਨਾਂ ਲਈ ਉਤਸ਼ਾਹ ਦਾ ਕਿੰਨਾ ਸ਼ਾਨਦਾਰ ਸ਼ਬਦ ਹੈ।

ਯੂਹੰਨਾ ਪਾਪ ਅਤੇ ਸ਼ੈਤਾਨ ਉੱਪਰ ਮਸੀਹੀਆਂ ਦੀ ਜਿੱਤ ਨਾਲ ਸੰਬੰਧਤ ਹੈ। ਉਹ 1 ਯੂਹੰਨਾ ਵਿੱਚ ਇਸ ਸ਼ਬਦ ਨੂੰ (*nikaō*) (*ਨਿਕਾਉ*) 6 ਵਾਰ (ਦੇਖੋ. 1 ਯੂਹੰਨਾ 2:13,14; 4:4; 5:4,5), 11 ਵਾਰ ਪ੍ਰਕਾਸ਼ ਦੀ ਪੋਥੀ ਵਿੱਚ, 1 ਵਾਰ ਵਿੱਚ ਯੂਹੰਨਾ 16:33) ਵਰਤਦਾ ਹੈ। ਇਹ ਸ਼ਬਦ "ਜਿੱਤ" ਲਈ ਸਿਰਫ 1 ਵਾਰ ਲੂਕਾ ਵਿੱਚ ਵਰਤਿਆ ਗਿਆ (ਦੇਖੋ. ਲੂਕਾ 11:22) ਅਤੇ 2 ਵਾਰ ਪੌਲੂਸ ਦੀਆਂ ਲਿਖਤਾਂ ਵਿੱਚ (ਦੇਖੋ. ਰੋਮੀਆਂ. 3:4; 12:21)।

▣ "ਕਿਉਂਕਿ ਜਿਹੜਾ ਤੁਹਾਡੇ ਵਿੱਚ ਹੈ ਸੋ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ" ਇਹ ਹਮੇਸ਼ਾ ਰਹਿਣ ਵਾਲੀ ਸਾਮਰਥ ਉੱਤੇ ਜੋਰ ਦਿੰਦਾ ਹੈ। ਇੱਥੇ ਇਹ ਸਦੀਪਕ ਪਿਤਾ ਦਾ ਹਵਾਲਾ ਲੱਗਦਾ ਹੈ (ਦੇਖੋ. ਯੂਹੰਨਾ 14:23; 2 ਕੁਰਿੰਥੀਆਂ. 6:16)। ਨਵਾਂ ਨੇਮ ਵੀ (1) ਸਦੀਪਕ ਪੁੱਤਰ (ਦੇਖੋ. ਮੱਤੀ. 28:20; ਕੁਲੁੱਸੀਆਂ. 1:27) ਅਤੇ (2) ਸਦੀਪਕ ਪਵਿੱਤਰ ਆਤਮਾ (ਦੇਖੋ. ਰੋਮੀਆਂ. 8:9; 1 ਯੂਹੰਨਾ 4:13) ਉੱਤੇ ਜੋਰ ਦਿੰਦਾ ਹੈ। ਆਤਮਾ ਅਤੇ ਪੁੱਤਰ ਦੀ ਨੇੜੇ ਤੋਂ ਪਹਿਚਾਣ ਕਰਵਾਈ ਗਈ ਹੈ (ਦੇਖੋ. ਰੋਮੀਆਂ 8:9; 2 ਕੁਰਿੰਥੀਆਂ. 3:17; ਗਲਾਤੀਆਂ. 4:6; ਫਿਲਿੱਪੀਆਂ. 1:19; 1 ਪਤਰਸ. 1:11)। ਖਾਸ ਵਿਸ਼ਾ ਦੇਖੋ ਯੂਹੰਨਾ 14:16 ਵਿੱਚ

"ਜੋ ਕਿ ਪਹਿਲਾਂ ਹੀ ਸੰਸਾਰ ਵਿੱਚ ਹੈ" ਇਹ ਵਾਕ ਸ਼ੈਤਾਨ ਅਤੇ ਉਸਦੇ ਲੋਕਾਂ ਬਾਰੇ ਦੱਸਦਾ ਹੈ (ਦੇਖੋ. ਯੂਹੰਨਾ 12:31; 14:30; 16:11; 2 ਕੁਰਿੰਥੀਆਂ. 4:4; ਅਫਸੀਆਂ. 2:2; 1 ਯੂਹੰਨਾ 5:19)। 1 ਯੂਹੰਨਾ ਵਿੱਚ ਸ਼ਬਦ "ਸੰਸਾਰ" ਹਮੇਸ਼ਾ ਨਕਾਰਾਤਮਕ ਅਰਥ ਵਿੱਚ ਰਿਹਾ (ਉਦਾਹਰਣ, ਮਨੁੱਖੀ ਸਮਾਜ ਅਤੇ ਉਸਦੇ ਕੰਮ ਪਰਮੇਸ਼ਰ ਤੋਂ ਵੱਖਰੇ ਸਨ, ਦੇਖੋ ਖਾਸ ਵਿਸ਼ਾ: *Kosmos ਕੋਸਮੋਸ* ਯੂਹੰਨਾ 14:17)।

4:5 "ਉਹ ਸੰਸਾਰ ਤੋਂ ਹਨ" ਇਹ ਵਿਸ਼ੇ ਨੂੰ ਦੂਜੀ ਤਰ੍ਹਾਂ ਸਮਝਾਉਂਦਾ ਹੈ। ਇਹ ਵਾਕ "ਸੰਸਾਰ" ਇੱਥੇ ਪਰਮੇਸ਼ਰ ਤੋਂ ਵੱਖਰਿਆਂ ਹੋ ਮਨੁੱਖੀ ਸਮਾਜ ਦੁਆਰਾ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਬਾਰੇ ਵਰਤਿਆ ਗਿਆ ਹੈ (ਦੇਖੋ. 1 ਯੂਹੰਨਾ 2:15-17)। ਇਹ ਡਿੱਗੀ ਮਨੁੱਖਤਾ ਦੇ ਆਪ ਮੁਹਾਰੇ ਹੋਣ ਬਾਰੇ ਦਸੰਦਾ ਹੈ! ਇਸ ਦੀ ਉਦਾਹਰਣ ਵੱਜੋਂ ਕਾਇਨ (ਦੇਖੋ. 1 ਯੂਹੰਨਾ 3:12)। ਇਸੇ ਨਾਲ ਸੰਬੰਧਤ ਉਦਾਹਰਣ (1) ਅਲੀਸ਼ਾ ਅਤੇ ਬਾਲ ਦੇਵਤਾ ਦੇ ਪੁਜਾਰੀ (1 ਰਾਜਾ 18) ਅਤੇ (2) ਯਿਰਮਿਯਾਹ ਅਤੇ ਹਨਾਨਿਯਾਹ ਹਨ (ਯਿਰਮਿਯਾਹ 28)।

▣ "ਸੰਸਾਰ ਉਨ੍ਹਾਂ ਦੀ ਸੁਣਦਾ ਹੈ" ਇਹ ਝੂਠੇ ਅਧਿਆਪਕਾਂ ਵਿਰੁੱਧ ਮਸੀਹੀ ਅਧਿਆਪਕਾਂ ਦਾ ਇੱਕ ਹੋਰ ਸਬੂਤ ਹੈ ਕਿ ਕੌਣ ਉਹਨਾਂ ਨੂੰ ਸੁਣਦਾ ਹੈ (ਦੇਖੋ. 1 ਤਿਮੋਥਿਉਸ. 4:1)।

4:6 "ਜਿਹੜਾ ਪਰਮੇਸ਼ਰ ਨੂੰ ਜਾਣਦਾ ਹੈ, ਉਹ ਸਾਡੀ ਸੁਣਦਾ ਹੈ" ਇਹ ਵਰਤਮਾਨ ਵਿੱਚ ਗਤੀਸ਼ੀਲ ਵਾਕ ਹੈ। ਸੱਚੇ ਵਿਸ਼ਵਾਸੀ ਰਸੂਲਾਂ ਦੇ ਸੱਚ ਲਗਾਤਾਰ ਸੁਣਦੇ ਅਤੇ ਪ੍ਰਤਿਕਿਰਿਆ ਕਰਦੇ ਹਨ! ਵਿਸ਼ਵਾਸੀ ਸੱਚੇ ਪ੍ਰਚਾਰਕਾਂ/ਅਧਿਆਪਕਾਂ ਨੂੰ ਉਹਨਾਂ ਦੇ ਸੰਦੇਸ਼ ਦੁਆਰਾ ਪਹਿਚਾਣ ਸਕਦੇ ਹਨ ਅਤੇ ਜਿਹੜਾ ਸੁਣਦਾ ਹੈ ਉਹ ਪ੍ਰਤਿਕਿਰਿਆ ਕਰਦਾ ਹੈ।

▣ "ਇਸ ਤੋਂ ਅਸੀਂ ਸਚਿਆਈ ਦੇ ਆਤਮਾ ਅਤੇ ਧੋਖੇ ਦੇ ਆਤਮਾ ਨੂੰ ਜਾਣ ਲੈਂਦੇ ਹਾਂ" ਹੋ ਸਕਦਾ ਹੈ ਕਿ ਇਹ ਪਵਿੱਤਰ ਆਤਮਾ (ਦੇਖੋ. ਯੂਹੰਨਾ

14:17; 15:26; 16:13; 1 ਯੂਹੰਨਾ 4:6; 5:7) ਅਤੇ ਸ਼ੈਤਾਨੀ ਆਤਮਾ ਬਾਰੇ ਦੱਸਦਾ ਹੈ। ਵਿਸ਼ਵਾਸੀਆਂ ਨੂੰ ਪ੍ਰਚਾਰ ਨੂੰ ਪਰਖਣਾ ਆਉਣਾ ਚਾਹੀਦਾ ਹੈ। ਅਕਸਰ ਦੋਵੇਂ ਪਰਮੇਸ਼ਰ ਦੇ ਨਾਮ ਵਿੱਚ ਆਉਂਦੇ ਹਨ ਜਿਵੇਂ ਪਰਮੇਸ਼ਰ ਵੱਲੋਂ ਹੀ ਬੋਲਦੇ ਹੋਣ। ਇੱਕ ਮਸੀਹ ਅਤੇ ਮਸੀਹਤ ਨੂੰ ਉੱਚਿਆਂ ਕਰਦਾ ਹੈ ਅਤੇ ਇੱਕ ਮਨੁੱਖੀ ਮੁਸ਼ਕਿਲਾਂ ਅਤੇ ਨਿੱਜੀ ਅਜਾਦੀ ਨੂੰ ਉੱਚਿਆਂ ਕਰਦਾ ਹੈ।

Robert Girdlestone ਆਪਣੀ ਕਿਤਾਬ *Synonyms of the Old Testament*, ਵਿੱਚ ਨਵੇਂ ਨੇਮ ਦੇ ਸ਼ਬਦ "ਆਤਮਾ" ਬਾਰੇ ਦਿਲਚਸਪ ਚਰਚਾ ਕਰਦੇ ਹਨ।

1. ਦੁਸ਼ਟ ਆਤਮਾਵਾਂ
2. ਮਨੁੱਖੀ ਆਤਮਾ
3. ਪਵਿੱਤਰ ਆਤਮਾ
4. ਉਹ ਚੀਜ਼ਾਂ ਜਿਹੜੀਆਂ ਪਵਿੱਤਰ ਆਤਮਾ ਮਨੁੱਖੀ ਆਤਮਾਵਾਂ ਵਿੱਚ ਅਤੇ ਉਹਨਾਂ ਦੁਆਰਾ ਉਤਪੰਨ ਕਰਦੀ ਹੈ
 - a. 'ਗੁਲਾਮੀ ਦਾ ਆਤਮਾ ਨਹੀਂ ਬਲਕਿ ਗੋਦ ਲੈਣ ਵਾਲਾ ਆਤਮਾ - ਰੋਮੀਆਂ. 8:15
 - b. 'ਨਿਮਰਤਾ ਦੀ ਆਤਮਾ' - 1 ਕੁਰਿੰਥੀਆਂ. 4:21
 - c. 'ਨਿਹਚਾ ਦੀ ਆਤਮਾ' - 2 ਕੁਰਿੰਥੀਆਂ. 4:13
 - d. 'ਉਸ ਦੇ ਗਿਆਨ ਅਤੇ ਪ੍ਰਕਾਸ਼ ਦੀ ਆਤਮਾ' - ਅਫਸੀਆਂ. 1:17
 - e. 'ਡਰ ਦਾ ਨਹੀਂ, ਸਗੋਂ ਸ਼ਕਤੀ, ਪਿਆਰ ਅਤੇ ਧੀਰਜ ਦਾ ਆਤਮਾ' - 2 ਤਿਮੋਥਿਉਸ. 1:7
 - f. 'ਛੂਣ ਦੀ ਆਤਮਾ ਵਿਰੁੱਧ ਸੱਚ ਦਾ ਆਤਮਾ' - 1 ਯੂਹੰਨਾ 4:6" (pp. 61-63).

1 ਯੂਹੰਨਾ 4:7-14

⁷ਹੇ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਰੱਖੀਏ ਕਿਉਂ ਜੋ ਪਿਆਰ ਪਰਮੇਸ਼ਰ ਤੋਂ ਹੈ ਅਤੇ ਹਰੇਕ ਜਿਹੜਾ ਪਿਆਰ ਕਰਦਾ ਹੈ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ਰ ਨੂੰ ਜਾਣਦਾ ਹੈ। ⁸ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਰ ਪਿਆਰ ਹੈ। ⁹ਪਰਮੇਸ਼ਰ ਦਾ ਪਿਆਰ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ਰ ਨੇ ਆਪਣੇ ਇਕਲੋਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਕਿ ਅਸੀਂ ਉਹ ਦੇ ਰਾਹੀਂ ਜੀਵਨ ਪ੍ਰਾਪਤ ਕਰੀਏ। ¹⁰ਪਿਆਰ ਇਸ ਗੱਲ ਵਿੱਚ ਹੈ, ਨਾ ਇਹ ਕਿ ਅਸੀਂ ਪਰਮੇਸ਼ਰ ਨਾਲ ਪਿਆਰ ਕੀਤਾ ਸਗੋਂ ਇਹ ਕਿ ਉਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੋਵੇ। ¹¹ਹੇ ਪਿਆਰਿਓ, ਜਦੋਂ ਪਰਮੇਸ਼ਰ ਨੇ ਸਾਨੂੰ ਇਸ ਪ੍ਰਕਾਰ ਪਿਆਰ ਕੀਤਾ ਤਾਂ ਸਾਨੂੰ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੀਏ। ¹²ਪਰਮੇਸ਼ਰ ਨੂੰ ਕਿਸੇ ਨੇ ਕਦੇ ਵੀ ਨਹੀਂ ਦੇਖਿਆ। ਜੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹ ਦਾ ਪਿਆਰ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ। ¹³ਉਹ ਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਕੀਤਾ ਹੈ ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹ ਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ। ¹⁴ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਜੋ ਪਿਤਾ ਨੇ ਪੁੱਤਰ ਨੂੰ ਭੇਜਿਆ ਕਿ ਉਹ ਸੰਸਾਰ ਦਾ ਮੁਕਤੀਦਾਤਾ ਹੋਵੇ।

4:7 "ਆਓ ਅਸੀਂ ਇੱਕ ਦੂਜੇ ਨਾਲ ਪਿਆਰ ਰੱਖੀਏ" ਇਹ ਮੌਜੂਦਾ ਗਤੀਸ਼ੀਲ ਵਿਸ਼ਾ ਹੈ। ਪਿਆਰ ਵਿਸ਼ਵਾਸੀ ਦੀ ਜੀਵਨਸ਼ੈਲੀ ਦਾ ਜ਼ਰੂਰੀ ਅੰਗ ਹੈ (ਦੇਖੋ. 1 ਕੁਰਿੰਥੀਆਂ. 13; ਗਲਾਤੀਆਂ. 5:22)। ਇਹ ਯੂਹੰਨਾ ਦੀਆਂ ਲਿਖਤਾਂ ਵਿੱਚ ਬਾਰ-ਬਾਰ ਆਉਣ ਵਾਲਾ ਵਿਸ਼ਾ ਅਤੇ ਹਰੇਕ ਮੌਲਿਕ ਪਰੀਖਿਆ ਦਾ ਨਿਚੋੜ ਹੈ (ਦੇਖੋ. ਯੂਹੰਨਾ 13:34; 15:12,17; 1 ਯੂਹੰਨਾ 2:7-11; 3:11,23; 2 ਯੂਹੰਨਾ 5, ਦੇਖੋ ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ, C)। ਇਹ ਦ੍ਰਿੜਤਾ ਬਾਰੇ ਦੱਸਦਾ ਹੈ।

▣ "ਕਿਉਂ ਜੋ ਪਿਆਰ ਪਰਮੇਸ਼ਰ ਤੋਂ ਹੈ" ਪਰਮੇਸ਼ਰ ਮਨੁੱਖੀ ਰਚਨਾ ਜਾਂ ਦਯਾ ਜਾਂ ਕੋਈ ਭਾਵਨਾ ਨਹੀਂ ਬਲਕਿ ਪਿਆਰ ਦਾ ਸ੍ਰੋਤ ਹੈ (ਦੇਖੋ. 1 ਯੂਹੰਨਾ 4:16)। ਇਹ ਮੁੱਖ ਤੌਰ ਤੇ ਭਾਵਨਾਤਮਕ ਨਹੀਂ ਬਲਕਿ ਉਦੇਸ਼ਪੂਰਨ ਕਿਰਿਆ ਹੈ। (ਉਦਾਹਰਣ ਲਈ, ਪਰਮੇਸ਼ਰ ਨੇ ਸਾਡੀ ਖਾਤਰ ਆਪਣਾ ਇੱਕਲੋਤਾ ਪੁੱਤਰ ਬਲਿਦਾਨ ਲਈ ਭੇਜਿਆ, ਦੇਖੋ. 1 ਯੂਹੰਨਾ 4:10; ਯੂਹੰਨਾ 3:16)।

□ "ਹਰੇਕ ਜਿਹੜਾ ਪਿਆਰ ਕਰਦਾ ਹੈ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ਰ ਨੂੰ ਜਾਣਦਾ ਹੈ" ਇਹ ਵਾਕ ਜੇ ਹੋ ਚੁੱਕਾ ਅਤੇ ਮੌਜੂਦਾ ਸਮੇਂ ਦੀ ਕਿਰਿਆ ਦੱਸਦਾ ਹੈ। ਵਿਸ਼ਵਾਸੀ ਬਣਨ ਲਈ ਯੂਹੰਨਾ ਦੀਆਂ ਮਨਪਸੰਦ ਸ਼ਰਤਾਂ ਸਰੀਰ ਵਿੱਚ ਜਨਮ ਲੈਣ ਨਾਲ ਸੰਬੰਧਤ ਹਨ (ਦੇਖੋ. 1 ਯੂਹੰਨਾ 2:29; 3:9; 4:7; 5:1, 4, 18; ਯੂਹੰਨਾ 3:3,7)।

ਸ਼ਬਦ "ਜਾਣਨਾ" ਇਬਰਾਨੀ ਭਾਸ਼ਾ ਵਿੱਚ ਪਰਸਪਰ ਤਾਲ ਮੇਲ ਦੀ ਭਾਵਨਾ ਬਾਰੇ ਦੱਸਦਾ ਹੈ (ਦੇਖੋ. ਉਤਪਤ . 4:1; ਯਿਰਮਿਯਾਹ 1:5)। ਇਹ 1 ਯੂਹੰਨਾ ਵਿੱਚ ਬਾਰ-ਬਾਰ ਆਉਣ ਵਾਲਾ ਵਿਸ਼ਾ ਹੈ ਜਿਹੜਾ ਕਿ 77 ਵਾਰ ਆਇਆ ਹੈ। ਖਾਸ ਵਿਸ਼ਾ ਯੂਹੰਨਾ 1:10 ਵਿੱਚ ਦੇਖੋ।

4:8 "ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਰ ਪਿਆਰ ਹੈ" ਜੀਵਨ ਵਿੱਚ ਪਿਆਰ ਹੋਣਾ ਪਰਮੇਸ਼ਰ ਨੂੰ ਜਾਣਦੇ ਹੋਣ ਦਾ ਸੱਭ ਤੋਂ ਵੱਡਾ ਸਬੂਤ ਹੈ।

ਯੂਹੰਨਾ ਦੇ ਸੱਭ ਤੋਂ ਸੋਧੇ ਵਾਕਾਂ ਵਿੱਚੋਂ "ਪਰਮੇਸ਼ਰ ਪਿਆਰ ਹੈ" "ਪਰਮੇਸ਼ਰ ਰੋਸ਼ਨੀ ਹੈ" (ਦੇਖੋ. 1 ਯੂਹੰਨਾ 1:5) ਅਤੇ "ਪਰਮੇਸ਼ਰ ਆਤਮਾ ਹੈ" (ਦੇਖੋ. ਯੂਹੰਨਾ 4:24) ਨਾਲ ਮਿਲਦਾ ਹੈ। ਪਰਮੇਸ਼ਰ ਦੇ ਪਿਆਰ ਅਤੇ ਕਰੋਧ ਦੀ ਤੁਲਨਾ ਕਰਨ ਲਈ ਬਿਵਸਥਾਸਾਰ. 5:9 ਨਾਲ 5:10 ਅਤੇ 7:9 ਦੇਖੋ।

4:9 "ਪਰਮੇਸ਼ਰ ਦਾ ਪਿਆਰ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ" ਇਹ ਪਹਿਲਾ ਹੀ ਹੋ ਚੁੱਕੀ ਘਟਨਾ ਦਾ ਸੰਕੇਤ ਹੈ (ਦੇਖੋ. ਯੂਹੰਨਾ 3:16; 2 ਕੁਰਿੰਥੀਆਂ. 9:15; ਰੋਮੀਆਂ. 8:32)। ਪਰਮੇਸ਼ਰ ਨੇ ਸਾਡੇ ਪ੍ਰਤੀ ਆਪਣਾ ਪਿਆਰ ਪਹਿਲਾਂ ਹੀ ਚੰਗੀ ਤਰ੍ਹਾਂ ਦਿਖਾ ਦਿੱਤਾ ਕਿਉਂ ਜੋ ਉਸ ਨੇ ਆਪਣਾ ਇਕਲੋਤਾ ਪੁੱਤਰ ਸਾਡੇ ਗੁਨਾਹਾਂ ਦੀ ਸਜਾ ਆਪਣੇ ਉਪਰ ਲੈਣ ਲਈ ਭੇਜ ਦਿੱਤਾ। ਪਿਆਰ ਇੱਕ ਕਿਰਿਆ ਹੈ ਨਾ ਕਿ ਸਿਰਫ ਇੱਕ ਭਾਵਨਾ। ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਪਿਆਰ ਨੂੰ ਇੱਕ ਖਾਸ ਜਗਾ ਦੇਣ (ਦੇਖੋ. 1 ਯੂਹੰਨਾ 3:16)। ਪਰਮੇਸ਼ਰ ਨੂੰ ਜਾਣਨਾ ਭਾਵ ਉਸੇ ਸਮਾਨ ਪਿਆਰ ਕਰਨਾ ਹੈ।

□ "ਪਰਮੇਸ਼ਰ ਨੇ ਆਪਣੇ ਇਕਲੋਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ " ਇਹ ਇੱਕ ਪੂਰਨ ਗਤੀਸ਼ੀਲ ਸੰਕੇਤਕ ਹੈ ਜਿਸਨੇ ਦੇਹ ਧਾਰੀ ਅਤੇ ਉਸਦੇ ਨਤੀਜੇ ਸਾਹਮਣੇ ਹਨ। ਪਰਮੇਸ਼ਰ ਦੀ ਸਾਰੀ ਬਰਕਤ ਮਸੀਹ ਦੁਆਰਾ ਆਉਂਦੀ ਹੈ।

ਸ਼ਬਦ "ਇਕਲੋਤਾ" ਦੇਹ ਧਾਰਨ ਦੀ ਪ੍ਰਕਿਰਿਆ ਹੈ ਜੋ ਕਿ "ਅਨੇਖੇ," "ਇੱਕ ਕਿਸਮ ਦਾ ਇੱਕੋ ਹੀ" "ਸਿਰਫ ਸਰੀਰਿਕ ਪੀੜੀ ਵਿੱਚੋਂ ਇਕੱਲਾ ਨਹੀਂ" ਲਈ ਵਰਤਿਆ ਜਾਂਦਾ ਹੈ। ਪਵਿੱਤਰ ਜਨਮ ਪਰਮੇਸ਼ਰ ਜਾਂ ਮਰਿਆਮ ਦੇ ਸਰੀਰਿਕ ਸੰਬੰਧ ਤੋਂ ਨਹੀਂ ਸੀ। ਯੂਹੰਨਾ ਯਿਸੂ ਬਾਰੇ ਇਹ ਸ਼ਬਦ ਕਈ ਵਾਰ ਵਰਤਦਾ ਹੈ (ਦੇਖੋ. ਯੂਹੰਨਾ 1:14,18; 3:16,18; 1 ਯੂਹੰਨਾ 4:9)। ਵਿਸਥਾਰ ਨਾਲ ਦੇਖੋ ਯੂਹੰਨਾ 3:16। ਯਿਸੂ ਅਨੇਖੇ ਭਾਵ ਵਿੱਚ ਪਰਮੇਸ਼ਰ ਦੇ ਪੁੱਤਰ ਹਨ (ਤੱਤਸਾਸਤਰ)। ਵਿਸ਼ਵਾਸੀ ਪਰਮੇਸ਼ਰ ਦੁਆਰਾ ਮੁੱਲ ਲਈ ਗਈ ਸੰਤਾਨ ਹਨ।

□ "ਤਾਂ ਕਿ ਅਸੀਂ ਉਹ ਦੇ ਰਾਹੀਂ ਜੀਵਨ ਪ੍ਰਾਪਤ ਕਰੀਏ" ਇਹ ਇੱਕ ਅਨਿਸ਼ਚਿਤ ਭੂਤਕਾਲ ਦੀ ਕਿਰਿਆ ਦਾ ਸ਼ਰਤੀਆ ਵਾਕ ਹੈ, ਜੋ ਕਿ ਅਚਾਨਕ ਸੰਕੇਤ ਦਿੰਦਾ ਹੈ, ਕਿ ਇੱਕ ਵਿਸ਼ਵਾਸ ਦਾ ਜਵਾਬ ਜ਼ਰੂਰੀ ਹੈ। ਦੇਹਧਾਰਨ ਦਾ ਕਾਰਨ ਸਦੀਪਕ ਅਤੇ ਭਰਪੂਰ ਜੀਵਨ ਸੀ (ਦੇਖੋ. ਯੂਹੰਨਾ 10:10)।

4:10 "ਪਿਆਰ ਇਸ ਗੱਲ ਵਿੱਚ ਹੈ" ਪਰਮੇਸ਼ਰ ਦਾ ਪਿਆਰ ਯਿਸੂ ਦੇ ਜੀਵਨ ਅਤੇ ਮੌਤ ਦੇਵਾਂ ਵਿੱਚ ਸਾਫ ਦਿੱਸਦਾ ਹੈ (ਦੇਖੋ. ਰੋਮੀਆਂ 5:6,8)। ਯਿਸੂ ਨੂੰ ਜਾਣਨਾ ਹੀ ਪਰਮੇਸ਼ਰ ਨੂੰ ਜਾਣਨਾ ਹੈ। ਪਰਮੇਸ਼ਰ ਨੂੰ ਜਾਣਨਾ ਹੀ ਪਿਆਰ ਹੈ।

□ "ਨਾ ਇਹ ਕਿ ਅਸੀਂ ਪਰਮੇਸ਼ਰ ਨਾਲ ਪਿਆਰ ਕੀਤਾ" ਨਵਾਂ ਨੇਮ ਸੰਸਾਰ ਦੇ ਸਭਨਾਂ ਧਰਮਾਂ ਨਾਲੋਂ ਅਨੇਖਾ ਹੈ। ਡੂੰਘੇ ਸ਼ਬਦਾਂ ਵਿੱਚ ਧਰਮ ਭਾਵ ਮਨੁੱਖਤਾ ਵੱਲੋਂ ਪਰਮੇਸ਼ਰ ਦੀ ਭਾਲ ਹੈ ਪਰ ਮਸੀਹਤ ਪਰਮੇਸ਼ਰ ਵੱਲੋਂ ਡਿੱਗੀ ਮਨੁੱਖਤਾ ਦੀ ਭਾਲ ਹੈ। ਅਨੇਖਾ ਸੱਚ ਇਹ ਹੈ ਕਿ ਇਹ ਪਰਮੇਸ਼ਰ ਦਾ ਸਾਡੇ ਪ੍ਰਤੀ ਪਿਆਰ ਹੈ ਨਾ ਕਿ ਸਾਡਾ ਮਨੁੱਖੀ ਪਿਆਰ। ਪਰਮੇਸ਼ਰ ਨੇ ਸਾਡੇ ਪਾਪਾਂ, ਬਗਾਵਤ ਅਤੇ ਹੰਕਾਰ ਕਾਰਨ ਸਾਨੂੰ ਲੱਭ ਲਿਆ। ਮਸੀਹਤ ਦਾ ਸ਼ਾਨਦਾਰ ਸੱਚ ਇਹ ਹੈ ਕਿ ਪਰਮੇਸ਼ਰ ਨੇ ਡਿੱਗੀ ਮਨੁੱਖਤਾ ਨੂੰ ਸੰਭਾਲ ਲਿਆ ਅਤੇ ਜੀਵਨ ਬਦਲਣ ਵਾਲੇ ਸੰਪਰਕ ਨੂੰ ਸ਼ੁਰੂ ਕੀਤਾ ਅਤੇ ਜੀਵਨ ਬਦਲਣ ਵਾਲਾ ਸੰਬੰਧ ਬਣਾਈ ਰੱਖਿਆ।

ਇਸ ਕਿਰਿਆ ਨਾਲ ਸੰਬੰਧਤ ਰੂਪ ਹੈ।

1. ਪਿਆਰ ਹੈ ਅਤੇ ਪਿਆਰ ਜਾਰੀ ਹੈ, ਸੰਪੂਰਨ - MS B
2. ਪਿਆਰ ਕੀਤਾ, ਪੁਰਾਣੇ ਸਮੇਂ ਤੋਂ ਹੀ - MS X

UBS⁴ ਇਸ ਵਾਕ ਨੂੰ "B" ਰੇਟਿੰਗ ਦਿੰਦਾ ਹੈ (ਜੋ ਕਿ ਲਗਭਗ ਨਿਸ਼ਚਿਤ ਹੈ)।

□ "ਆਪਣੇ ਪੁੱਤਰ ਨੂੰ ਭੋਜਿਆ ਤਾਂ ਕਿ ਉਹ ਸਾਡੇ ਪਾਪਾਂ ਦਾ ਪ੍ਰਾਸਚਿੱਤ ਹੋਵੇ" ਨੇਟ ਵਿਚ ਦੇਖੋ 1 ਯੂਹੰਨਾ 2:2

4:11 "ਜਦੋਂ" ਇਹ ਇੱਕ ਪਹਿਲੇ ਦਰਜੇ ਦੀ ਸ਼ਰਤ ਵਾਲਾ ਸ਼ਬਦ ਹੈ ਜੋ ਕਿ ਲੇਖਕ ਦੇ ਨਜ਼ਰੀਏ ਨਾਲ ਸੱਚ ਮੰਨਿਆ ਗਿਆ ਹੈ ਜਾਂ ਉਸਨੇ ਇਹ ਸਾਹਿਤਕ ਉਦੇਸ਼ ਲਈ ਵਰਤਿਆ ਗਿਆ ਹੈ। ਪਰਮੇਸ਼ਰ ਸਾਨੂੰ ਪਿਆਰ ਕਰਦੇ ਹਨ। (ਦੇਖੋ. ਰੋਮੀਆਂ. 8:31)!

□ "ਪਰਮੇਸ਼ਰ ਨੇ ਸਾਨੂੰ ਇਸ ਪ੍ਰਕਾਰ ਪਿਆਰ ਕੀਤਾ" "ਬਹੁਤ" ਤੋਂ ਇਹ ਸਮਝਣਾ ਚਾਹੀਦਾ ਹੈ ਕਿ "ਇੱਕ ਵੱਡੀ ਮਾਤਰਾ ਵਿੱਚ," ਜਿਵੇਂ ਯੂਹੰਨਾ 3:16 ਦੱਸਦਾ ਹੈ।

□ "ਸਾਨੂੰ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੀਏ" ਕਿਉਂਕਿ ਉਸਨੇ ਸਾਨੂੰ ਪਿਆਰ ਕੀਤਾ ਤਾਂ ਚਾਹੀਦਾ ਹੈ ਕਿ ਅਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੀਏ (ਦੇਖੋ. 1 ਯੂਹੰਨਾ 2:10; 3:16; 4:7)। ਇਸ ਜਰੂਰਤ ਨੂੰ ਦੱਸਦੇ ਹਵਾਲੇ ਤੋਂ ਝੂਠੇ ਅਧਿਆਪਕਾਂ ਦੇ ਵਿਘਨ ਪਾਉਣ ਵਾਲੇ ਕੰਮਾਂ ਅਤੇ ਵਿਵਹਾਰ ਦਾ ਪਤਾ ਲੱਗਦਾ ਹੈ।

4:12 "ਪਰਮੇਸ਼ਰ ਨੂੰ ਕਿਸੇ ਨੇ ਕਦੇ ਵੀ ਨਹੀਂ ਦੇਖਿਆ" ਇਹ ਪੂਰਨ ਤੌਰ ਤੇ ਵਿਚਕਾਰ ਦਾ ਸੰਕੇਤਕ ਹੈ (ਗਵਾਹੀ)। ਇਹ ਸ਼ਬਦ ਕਿਸੇ ਵਿਅਕਤੀ ਜਾਂ ਚੀਜ਼ ਨੂੰ ਧਿਆਨ ਨਾਲ ਦੇਖਣ ਦੀ ਗੱਲ ਕਰਦਾ ਹੈ (ਦੇਖੋ. ਕੂਚ. 33:20-23; ਯੂਹੰਨਾ 1:18; 5:37; 6:46; 1 ਤਿਮੋਥਿਉਸ 6:16)। ਹੋ ਸਕਦਾ ਹੈ ਕਿ ਨੈਸਟਿਕ (Gnostic) ਅਧਿਆਪਕ ਪੂਰਬੀ ਰੱਚਸਵਾਦੀ ਧਰਮਾਂ ਤੋਂ ਪ੍ਰਭਾਵਿਤ ਹੋਣ ਜੋ ਪਰਮੇਸ਼ਰ ਵੱਲੋਂ ਜਾਂ ਪਰਮੇਸ਼ਰ ਦਾ ਦਰਸ਼ਨ ਪਾਉਣ ਦਾ ਦਾਅਵਾ ਕਰਦੇ ਸਨ। ਯਿਸੂ ਪਿਤਾ ਨੂੰ ਪੂਰੀ ਤਰ੍ਹਾਂ ਨਾਲ ਪ੍ਰਗਟ ਕਰਨ ਆਏ ਸਨ। ਉਹਨਾਂ ਨੂੰ ਦੇਖਕੇ ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ।

□ "ਜੇ" ਇਹ ਤੀਜੀ ਸ਼੍ਰੇਣੀ ਦੀ ਸ਼ਰਤ ਹੈ ਜਿਸਦਾ ਅਰਥ ਹੈ ਦ੍ਰਿੜ ਕਿਰਿਆ।

□ "ਪਰਮੇਸ਼ਰ ਸਾਡੇ ਵਿੱਚ ਰਹਿੰਦਾ ਹੈ" ਖਾਸ ਵਿਸ਼ਾ "ਰਹਿਣਾ" 1 ਯੂਹੰਨਾ 2:10 ਵਿੱਚ ਦੇਖੋ।

□ "ਉਹ ਦਾ ਪਿਆਰ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ" ਇਹ ਇੱਕ ਸੰਪੂਰਨ ਗਤੀਸ਼ੀਲ ਵਾਕ ਹੈ। ਪਿਆਰ ਕਰਨ ਵਾਲੇ ਮਸੀਹੀ ਪਰਮੇਸ਼ਰ ਦੇ ਪਿਆਰ ਅਤੇ ਸਦਾ ਬਣੇ ਰਹਿਣ ਦਾ ਸਬੂਤ ਹਨ (ਦੇਖੋ. 1 ਯੂਹੰਨਾ 2:5; 4:17)।

4:13 "ਉਹ ਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਕੀਤਾ ਹੈ" ਇਹ ਇੱਕ ਮੌਜੂਦਾ ਕਿਰਿਆਸ਼ੀਲ ਸੰਕੇਤਕ ਹੈ। ਸਦਾ ਰਹਿਣ ਵਾਲਾ ਪੱਵਿਤਰ ਆਤਮਾ (ਦੇਖੋ. 1 ਯੂਹੰਨਾ 3:24; ਰੋਮੀਆਂ. 8:9) ਅਤੇ ਉਸਦਾ ਸਾਨੂੰ ਬਦਲ ਦੇਣ ਵਾਲਾ ਪ੍ਰਭਾਵ ਸਾਡੀ ਸੱਚੀ ਮੁਕਤੀ ਦਾ ਸਬੂਤ ਹੈ (ਦੇਖੋ ਰੋਮੀਆਂ. 8:16) ਇਸਦਾ ਤਰ੍ਹਾਂ ਲੱਗਦਾ ਹੈ 1 ਯੂਹੰਨਾ 4:13 ਪਵਿੱਤਰ ਆਤਮਾ ਦਾ ਵਿਅਕਤੀਗਤ ਗਵਾਹ ਹੈ, ਜਦੋਂ ਕਿ 1 ਯੂਹੰਨਾ 4:14 ਰਸੂਲਾਂ ਦੀ ਗਵਾਹੀ ਦਾ ਉਦੇਸ਼ਪੂਰਨ ਸਬੂਤ ਹੈ। 1 ਯੂਹੰਨਾ 4:13-14 ਵਿੱਚ ਤ੍ਰਿ-ਏਕਤਾ ਦੇ ਤਿੰਨੋਂ ਪੱਖਾਂ ਨੂੰ ਦੇਖਿਆ ਜਾ ਸਕਦਾ ਹੈ। ਦੇਖੋ ਖਾਸ ਵਿਸ਼ਾ: ਤ੍ਰਿ-ਏਕਤਾ ਯੂਹੰਨਾ 14:26 ਵਿੱਚ

4:14 "ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ" ਇਹ ਕਿਰਿਆ ਵਿਚਕਾਰਲੀ ਅਤੇ ਮੌਜੂਦਾ ਕਿਰਿਆ ਦਾ ਸੰਦੇਸ਼ ਦਿੰਦੀ ਹੈ। ਇਹ ਯੂਹੰਨਾ ਦੁਆਰਾ ਮਸੀਹ ਦੀ ਅੱਖੀਂ ਦੇਖੀ ਗਵਾਹੀ ਹੈ ਜੋ 1 ਯੂਹੰਨਾ 1:1-3 ਵਿੱਚ ਮਿਲਦੀ ਹੈ।

ਸ਼ਬਦ "ਦੇਖਿਆ ਹੋਇਆ" ਯੂਨਾਨੀ ਭਾਸ਼ਾ ਦਾ ਸਮਾਨ ਸ਼ਬਦ ਹੈ ਜੋ 1 ਯੂਹੰਨਾ 4:12 ਵਿੱਚ ਹੈ ਜਿਸਦਾ ਅਰਥ ਹੈ "ਕਿਸੇ ਨੂੰ ਗੌਰ ਨਾਲ

▣ "ਜੇ ਪਿਤਾ ਨੇ ਪੁੱਤਰ ਨੂੰ ਭੇਜਿਆ" ਇਹ ਸੰਪੂਰਨ ਗਤੀਸ਼ੀਲ ਸੰਕੇਤਕ ਹੈ। ਸੱਚ ਇਹ ਹੈ ਕਿ ਪਰਮੇਸ਼ਰ ਪਿਤਾ ਨੇ ਪਰਮੇਸ਼ਰ ਪੁੱਤਰ ਨੂੰ ਇਸ ਸੰਸਾਰ (ਦੇਖੋ. ਯੂਹੰਨਾ 3:16) ਵਿੱਚ ਭੇਜਿਆ ਜੋ ਝੂਠੇ ਪ੍ਰਚਾਰਕਾਂ ਦੀ ਫੈਲਾਈ ਦੁਰਿੱਤੀ ਦੀ ਸਿੱਖਿਆ ਆਤਮਾ (ਸਹੀ) ਅਤੇ ਬੁਰਿਆਈ ਦੇ ਕੰਮਾਂ ਦਾ ਖੰਡਨ ਕਰਦਾ ਹੈ। ਯਿਸੂ ਸੱਚਮੁੱਚ ਰੱਬੀ ਸਨ ਜੋ ਇਸ ਬੁਰਿਆਈ ਅਤੇ ਪਾਪ ਭਰੇ ਸੰਸਾਰ ਵਿੱਚ ਭੇਜੇ ਗਏ (ਦੇਖੋ. ਰੋਮੀਆਂ 8:18-25) ਤਾਂ ਕਿ ਉਤਪਤ 3 ਦੇ ਸਰਾਪ ਤੋਂ ਸਾਨੂੰ ਮੁਕਤ ਕਰਨ (ਦੇਖੋ. ਗਲਾਤੀਆਂ. 3:13)।

▣ "ਕਿ ਉਹ ਸੰਸਾਰ ਦਾ ਮੁਕਤੀਦਾਤਾ ਹੋਵੇ" ਸੱਚਾਈ ਇਹ ਹੈ ਕਿ ਪਰਮੇਸ਼ਰ ਨੇ ਯਿਸੂ ਨੂੰ ਮੁਕਤੀ ਦਾ ਰਾਸਤਾ ਬਣਾਇਆ ਜੋ ਕਿ ਨੈਸਟਿਕ (Gnostic) ਅਧਿਆਪਕਾਂ ਦੀ ਝੂਠੀ ਸਿੱਖਿਆ ਕਿ ਮੁਕਤੀ ਸਵਰਗਦੂਤਾਂ ਬਾਰੇ ਖਾਸ ਅਤੇ ਗੁੱਝੀ ਜਾਣਕਾਰੀ ਦੁਆਰਾ ਮਿਲਦੀ ਹੈ, ਦਾ ਖਾਤਮਾ ਕਰਦੀ ਹੈ। ਨੈਸਟਿਕ (Gnostic) ਅਧਿਆਪਕਾਂ ਨੇ ਉੱਚੇ ਪਰਮੇਸ਼ਰ ਅਤੇ ਛੋਟੇ ਦੇਵਤਿਆਂ ਜਿਹਨਾਂ ਨੇ ਪਹਿਲਾਂ ਤੋਂ ਬਣੇ ਸੰਸਾਰ ਦੇ ਬਾਹਰਲੀਆਂ ਗੱਲਾਂ ਬਣਾਈਆਂ ਨੂੰ ਇਹਨਾਂ ਸਵਰਗਦੂਤਾਂ ਦੀ ਜਾਣਕਾਰੀ ਦੇ ਪੱਧਰਾਂ *eons ਇਅਨੇਜ* ਜਾਂ ਸਵਰਗਦੂਤਾਂ ਦੀ ਸੀਮਾ ਦੱਸਿਆ।

ਵਾਕ "ਸੰਸਾਰ ਨੂੰ ਬਚਾਉਣ ਵਾਲਾ" (1) ਦੇਵੀ ਦੇਵਤਿਆਂ ਲਈ ਵਰਤਿਆ ਜਾਣ ਵਾਲਾ ਨਾਮ (ਜਿਵੇਂ ਕਿ., ਜਿਉਸ) ਅਤੇ (2) ਰੋਮੀ ਕੈਸਰ ਲਈ ਆਮ ਨਾਮ ਸੀ। ਇੱਕ ਮਸੀਹ ਲਈ ਇਹ ਨਾਮ ਸਿਰਫ ਯਿਸੂ ਲਈ ਵਰਤਿਆ ਜਾ ਸਕਦਾ ਹੈ (ਦੇਖੋ. ਯੂਹੰਨਾ 4:42; 1 ਤਿਮੋਥਿਉਸ. 2:4; 4:10)। ਇਹ ਹੀ ਕੈਸਰ ਪੰਥੀਆਂ ਦੁਆਰਾ ਏਸ਼ੀਆ ਮਾਈਨਰ ਵਿੱਚ ਯਿਸੂ ਦੇ ਸਤਾਵ ਦਾ ਕਾਰਨ ਸੀ।

ਇਸ ਵਿੱਚ ਸੱਭ ਕੁੱਝ ਸ਼ਾਮਿਲ ਹੈ। ਯਿਸੂ ਸਾਰਿਆਂ ਦਾ ਮੁਕਤੀਦਾਤਾ ਹੈ (ਸਿਰਫ ਕੁੱਝ ਲਈ ਨਹੀਂ) ਜੋ ਪਛਤਾਪ ਨਹੀਂ ਕਰਦੇ (ਦੇਖੋ ਯੂਹੰਨਾ 1:12; 3:16; ਰੋਮੀਆਂ. 5:18; 10:9-13)।

1 ਯੂਹੰਨਾ 4:15-21

¹⁵ਜੇ ਕੋਈ ਮੰਨ ਲੈਂਦਾ ਹੈ ਕਿ ਯਿਸੂ ਪਰਮੇਸ਼ਰ ਦਾ ਪੁੱਤਰ ਹੈ ਤਾਂ ਪਰਮੇਸ਼ਰ ਉਹ ਦੇ ਵਿੱਚ ਅਤੇ ਉਹ ਪਰਮੇਸ਼ਰ ਦੇ ਵਿੱਚ ਰਹਿੰਦਾ ਹੈ । ¹⁶ਅਤੇ ਅਸੀਂ ਪਰਮੇਸ਼ਰ ਦੇ ਉਸ ਪਿਆਰ ਨੂੰ ਜੋ ਉਸ ਨੇ ਕੀਤਾ ਹੈ, ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਕੀਤਾ ਹੈ । ਪਰਮੇਸ਼ਰ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ਰ ਉਸ ਵਿੱਚ ਰਹਿੰਦਾ ਹੈ । ¹⁷ਪਿਆਰ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ । ¹⁸ਪਿਆਰ ਵਿੱਚ ਡਰ ਨਹੀਂ ਸਗੋਂ ਸਿੱਧ ਪਿਆਰ ਡਰ ਨੂੰ ਹਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਸਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਪਿਆਰ ਵਿੱਚ ਸੰਪੂਰਨ ਨਹੀਂ ਹੋਇਆ ਹੈ । ¹⁹ਅਸੀਂ ਪਿਆਰ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਸ ਨੇ ਸਾਨੂੰ ਪਿਆਰ ਕੀਤਾ । ²⁰ਜੇ ਕੋਈ ਆਖੇ ਕਿ ਮੈਂ ਪਰਮੇਸ਼ਰ ਨੂੰ ਪਿਆਰ ਕਰਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਸ ਨੇ ਵੇਖਿਆ ਹੈ ਪਿਆਰ ਨਹੀਂ ਰੱਖਦਾ ਤਾਂ ਉਹ ਪਰਮੇਸ਼ਰ ਨੂੰ ਜਿਸ ਨੂੰ ਉਹ ਨੇ ਨਹੀਂ ਵੇਖਿਆ ਪਿਆਰ ਕਰ ਹੀ ਨਹੀਂ ਸਕਦਾ । ²¹ਅਤੇ ਸਾਨੂੰ ਉਸ ਕੋਲੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ਰ ਨੂੰ ਪਿਆਰ ਕਰਦਾ ਹੈ ਉਹ ਆਪਣੇ ਭਰਾ ਨੂੰ ਵੀ ਪਿਆਰ ਕਰੇ ।

4:15 "ਜੇ ਕੋਈ ਮੰਨ ਲੈਂਦਾ ਹੈ ਕਿ ਯਿਸੂ ਪਰਮੇਸ਼ਰ ਦਾ ਪੁੱਤਰ ਹੈ" ਇਹ ਇੱਕ ਕਿਰਿਆਸ਼ੀਲ ਸੰਕੇਤਕ ਹੈ। "ਮੰਨ ਲੈਣ ਲਈ" ਦੇਖੋ 1 ਯੂਹੰਨਾ 4:2 ਵਿੱਚ। ਯੂਹੰਨਾ ਦੀਆਂ ਤਿੰਨ ਪਰੀਖਿਆਵਾਂ ਵਿੱਚੋਂ ਇੱਕ ਸਾਹਿਤਿਕ ਸੱਚ ਮਨੁੱਖ ਬਾਰੇ ਜਾਣਨ ਅਤੇ ਯਿਸੂ ਮਸੀਹ ਦੇ ਕੰਮਾਂ ਦੀ ਜਾਣਕਾਰੀ ਹੈ (ਦੇਖੋ. 1 ਯੂਹੰਨਾ 2:22-23; 4:1-6; 5:1,5)। ਇਹ 1 ਯੂਹੰਨਾ ਅਤੇ ਯਾਕੂਬ ਦੇ ਪਰਸਪਰ ਪਿਆਰ ਅਤੇ ਆਗਿਆਕਾਰਤਾ ਨਾਲ ਵੀ ਮੇਲ ਖਾਂਦਾ ਹੈ। ਮਸੀਹਤ ਇੱਕ ਮਨੁੱਖ, ਸੱਚ ਦੀ ਦੇਹ ਅਤੇ ਜੀਵਨਸ਼ੈਲੀ ਹੈ। ਦੇਖੋ ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ, C

ਸ਼ਬਦ "ਜੇ ਕੋਈ ਵੀ" ਪਰਮੇਸ਼ਰ ਦਾ ਸੱਭ ਨੂੰ ਖੁੱਲ੍ਹਾ ਸੱਦਾ ਹੈ ਕਿ ਕੋਈ ਵੀ ਉਸ ਕੋਲ ਆ ਸਕਦਾ ਹੈ। ਸਾਰੇ ਮਨੁੱਖ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਹਨ (ਦੇਖੋ. ਉਤਪਤ. 1:26-27; 5:3; 9:6)। ਪਰਮੇਸ਼ਰ ਨੇ ਮਨੁੱਖੀ ਕੌਮ ਲਈ ਛੁਟਕਾਰੇ ਦਾ ਵਾਅਦਾ ਉਤਪਤ 3:15 ਵਿੱਚ ਕੀਤਾ ਸੀ। ਪਰਮੇਸ਼ਰ ਦੀ ਅਬਰਾਹਮ ਨੂੰ ਬੁਲਾਹਟ ਸਾਰੇ ਸੰਸਾਰ ਵਿੱਚ ਜਾਣਦੀ ਸੀ (ਦੇਖੋ. ਉਤਪਤ. 12:3; ਕੂਚ. 19:5)। ਯਿਸੂ ਦੀ ਮੌਤ ਪਾਪਾਂ ਦੀ ਸਜ਼ਾ ਨੂੰ ਖਤਮ ਕਰਦੀ ਹੈ (ਦੇਖੋ. ਯੂਹੰਨਾ 3:16)। ਹਰੇਕ ਇਨਸਾਨ ਜੋ ਤੌਬਾ ਕਰੇ, ਨਿਰਚਾਰ ਰੱਖੇ, ਆਗਿਆਕਾਰਤਾ ਨਾਲ ਚੱਲੇ ਉਹ ਬਚਾਇਆ ਜਾਵੇਗਾ।

ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਛੁਟਕਾਰੇ ਦੀ ਯੋਜਨਾ SPECIAL TOPIC: YHWH's ETERNAL REDEMPTIVE PLAN

ਖਾਸ ਵਿਸ਼ਾ: ਯਹੋਵਾਹ ਦੀ ਸਦੀਪਕ ਛੁਟਕਾਰੇ ਦੀ ਯੋਜਨਾ

ਮੈਂ, ਤੁਹਾਡੇ ਭਾਵ ਪਾਠਕ ਦੇ ਸਾਹਮਣੇ ਮੰਨਦਾ ਹਾਂ ਕਿ ਮੈਂ ਇਸ ਵਿਸ਼ੇ ਉੱਤੇ ਪੱਖਪਾਤੀ ਹਾਂ। ਮੇਰੀ ਲੜੀਵਾਰ ਲਿਖਤ ਕਾਲਵਿਨਵਾਦੀ ਜਾਂ ਮਸੀਹ ਸਾਹਿਤਕ ਨਹੀਂ ਪਰ ਇੱਕ ਸੁੱਭ-ਸਮਾਚਾਰ ਵੰਡਣ ਦੀ ਮਹਾਨ ਆਗਿਆ ਨੂੰ ਪੂਰਾ ਕਰਨਾ ਹੈ (ਦੇਖੋ. ਮੱਤੀ. 28:18-20; ਲੂਕਾ 24:46-47; ਰਸੂਲਾਂ ਦੇ ਕਰਤੱਬ 1:8)। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਦੀ ਸਾਰੀ ਮਨੁੱਖਤਾ ਦੇ ਛੁਟਕਾਰੇ ਲਈ ਇੱਕ ਖਾਸ ਯੋਜਨਾ ਹੈ (ਉਦਾਹਰਣ., ਉਤਪਤ. 3:15; 12:3; ਕੂਚ 19:5-6; ਯਿਰਮਿਯਾਹ. 31:31-34; ਹਿਜਕੀਏਲ 18; 36:22-39; ਰਸੂਲਾਂ ਦੇ ਕਰਤੱਬ 2:23; 3:18; 4:28; 13:29; ਰੋਮੀਆਂ. 3:9-18,19-20,21-31), ਸੱਭ ਜੋ ਉਸਦੇ ਸਰੂਪ ਵਿੱਚ ਬਣਾਏ ਗਏ ਹਨ (ਦੇਖੋ. ਉਤਪਤ. 1:26-27)। ਇਕਰਾਰ ਕਰਨ ਵਾਲੇ ਮਸੀਹ ਵਿੱਚ ਇੱਕ ਹਨ (ਦੇਖੋ. ਗਲਾਤੀਆਂ. 3:28-29; ਕੁਲੁੱਸੀਆਂ. 3:11)। ਯਿਸੂ ਪਰਮੇਸ਼ਰ ਦਾ ਲੁਕਿਆ ਰਾਜ ਸਨ ਪਰ ਹੁਣ ਜੋ ਸਾਹਮਣੇ ਹਨ (ਦੇਖੋ. ਅਫਸੀਆਂ. 2:11-3:13)। ਸਿਰਫ ਇਸਰਾਇਲ ਨਹੀਂ, ਬਲਕਿ ਨਵੇਂ ਨੇਮ ਵਿੱਚ ਸੁੱਭ-ਸਮਾਚਾਰ ਪਵਿੱਤਰ ਸ਼ਾਸਤਰ ਦੀ ਚਾਬੀ ਹੈ।

ਇਹ ਪਹਿਲੀ ਸਮਝ ਮੇਰੀਆਂ ਪਵਿੱਤਰ ਸ਼ਾਸਤਰ ਦੀਆਂ ਸਭ ਵਿਆਖਿਆਵਾਂ ਨੂੰ ਰੰਗਦੀ ਹੈ। ਮੈਂ ਸੱਭ ਲਿਖਤਾਂ ਇਸੇ ਸਮਝ ਨਾਲ ਪੜਦਾ ਹਾਂ। ਇਹ ਪੱਖਪਾਤੀ ਹੈ (ਸੱਭ ਵਿਆਖਿਆ ਕਰਨ ਵਾਲੇ ਪੱਖਪਾਤੀ ਹੁੰਦੇ ਹਨ!), ਪਰ ਪਵਿੱਤਰ ਸ਼ਾਸਤਰ ਦੀ ਜਾਣਕਾਰੀ ਦੀ ਪਹਿਲੀ ਸਮਝ ਹੈ।

ਉਤਪਤ 1-2 ਵਿੱਚ ਯਹੋਵਾਹ ਨੇ ਅਜਿਹੀ ਜਗਾ ਬਣਾਈ ਜਿਸ ਵਿੱਚ ਉਹ ਆਪ ਅਤੇ ਉਨਾਂ ਦੀ ਸਰਵਉੱਚ ਰਚਨਾ ਮਨੁੱਖ ਜਾਤੀ ਨਾਲ ਮੇਲ-ਮਿਲਾਪ ਕਰ ਸਕਣ (ਦੇਖੋ. ਉਤਪਤ. 1:26,27; 3:8)। ਸਰੀਰਕ ਰਚਨਾ ਆਪਸੀ ਰੱਬੀ ਸੰਪਰਕ ਦੀ ਇੱਕ ਅਵਸਥਾ ਹੈ।

1. ਸੰਤ ਅਗਸਟਿਨ ਨੇ ਹਰੇਕ ਇਨਸਾਨ ਵਿੱਚ ਅਜਿਹੇ ਰੂਹਾਨੀ ਛੇਦ ਦੀ ਗੱਲ ਕੀਤੀ ਹੈ ਜਿਹੜਾ ਕਿ ਕੇਵਲ ਪਰਮੇਸ਼ਰ ਦੁਆਰਾ ਭਰਿਆ ਜਾ ਸਕਦਾ ਹੈ।
2. ਸੀ. ਐਸ. ਲੇਵਿਸ ਇਸ ਗ੍ਰਹਿ ਨੂੰ "ਛੇਦ ਪਾਉਣ ਵਾਲਾ ਗ੍ਰਹਿ" ਕਹਿੰਦੇ ਹਨ (ਉਦਾਹਰਣ ਲਈ., ਪਰਮੇਸ਼ਰ ਦੁਆਰਾ ਬਣਾਈ ਗਈ ਮਨੁੱਖਾਂ ਦੇ ਰਹਿਣ ਦੀ ਥਾਂ)।

ਪੁਰਾਣੇ ਨੇਮ ਵਿੱਚ ਇਸ ਰੂਹਾਨੀ ਵਿਸ਼ੇ ਨਾਲ ਸੰਬੰਧਤ ਕਈ ਹਵਾਲੇ ਹਨ।

1. ਉਤਪਤ 3:15 ਵਿੱਚ ਯਹੋਵਾਹ ਦਾ ਪਹਿਲਾ ਵਾਇਦਾ ਹੈ ਕਿ ਉਹ ਮਨੁੱਖ ਜਾਤੀ ਨੂੰ ਅਪਾਰ ਪਾਪ ਅਤੇ ਬਗਾਵਤ ਦੀ ਹਾਲਤ ਵਿੱਚ ਵੀ ਨਹੀਂ ਛੱਡਣਗੇ। ਇਹ ਇਸਰਾਇਲ ਜਾਂ ਨੇਮ ਦੇ ਲੋਕਾਂ ਲਈ ਨਹੀਂ ਬਲਕਿ ਸਾਰੀ ਮਨੁੱਖ ਜਾਤੀ ਲਈ ਹੈ, ਜਦੋਂ ਤੱਕ ਉਤਪਤ 12 ਵਿੱਚ ਅਬਰਾਹਮ ਨੂੰ ਬੁਲਾਇਆ ਨਹੀਂ ਗਿਆ ਸੀ।
2. ਉਤਪਤ 12:1-3 ਵਿੱਚ ਪਰਮੇਸ਼ਰ ਦੀ ਪਹਿਲੀ ਪੁਕਾਰ ਅਤੇ ਪ੍ਰਕਾਸ਼ਨ ਅਬਰਾਹਮ ਲਈ ਸੀ ਤਾਂ ਜੋ ਉਹ ਨੇਮ ਦੇ ਲੋਕ ਬਣ ਜਾਣ, ਭਾਵ ਇਸਰਾਇਲ। ਪਰ ਫੇਰ ਵੀ ਇਸ ਪਹਿਲੀ ਪੁਕਾਰ ਵਿੱਚ ਪਰਮੇਸ਼ਰ ਦੀ ਨਜ਼ਰ ਸਾਰੇ ਸੰਸਾਰ ਉੱਪਰ ਸੀ। ਦੇਖੋ 3 ਆਇਤ।
3. ਕੂਚ 20 ਵਿੱਚ (ਬਿਵਸਥਾਸਾਰ 5) ਯਹੋਵਾਹ ਨੇ ਆਪਣੀ ਸਾਰੀ ਬਿਵਸਥਾ ਅਤੇ ਨਿਯਮ ਮੂਸਾ ਦੁਆਰਾ ਆਪਣੇ ਖਾਸ ਲੋਕਾਂ ਲਈ ਦਿੱਤੇ। ਕੂਚ. 19:5-6 ਵਿੱਚ ਧਿਆਨ ਦਿਉ, ਯਹੋਵਾਹ ਮੂਸਾ ਨੂੰ ਇਸਰਾਇਲ ਨਾਲ ਅਨੇਕਾ ਰਿਸ਼ਤਾ ਹੋਣ ਬਾਰੇ ਦੱਸਦੇ ਹਨ। ਪਰ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਉਹ ਸੰਸਾਰ ਨੂੰ ਬਰਕਤ ਦੇਣ ਲਈ ਅਬਰਾਹਮ ਵਾਂਗ ਚੁਣੇ ਗਏ ਲੋਕ ਸਨ (ਦੇਖੋ. ਕੂਚ. 19:5, "ਸਾਰੀ ਧਰਤੀ ਮੇਰੀ ਹੈ")। ਇਸਰਾਇਲ ਰਾਸ਼ਟਰਾਂ ਲਈ ਯਹੋਵਾਹ ਨੂੰ ਜਾਣਨ ਅਤੇ ਉਸ ਵੱਲ ਆਉਣ ਦੀ ਇੱਕ ਵਿਧੀ ਸੀ। ਅਫਸੋਸ ਕਿ ਉਹ ਅਸਫਲ ਹੋ ਗਏ। (ਦੇਖੋ. ਹਿਜਕੀਏਲ. 36:27-38)।
4. ਜਬੂਰਾਂ ਦੀ ਪੇਥੀ ਵਿੱਚ – 22:27-28; 66:4; 86:9 (ਪ੍ਰਕਾਸ਼ ਦੀ ਪੇਥੀ. 15:4)
5. ਨਬੀਆਂ ਦੁਆਰਾ ਪਰਮੇਸ਼ਰ ਨੇ ਲਗਾਤਾਰ ਆਪਣੀ ਛੁਟਕਾਰੇ ਦੀ ਯੋਜਨਾ ਦਾ ਖੁਲਾਸਾ ਕੀਤਾ।

- a. ਯਸਾਯਾਹ – 2:2-4; 12:4-5; 25:6-9; 42:6,10-12; 45:22; 49:5-6; 51:4-5; 56:6-8; 60:1-3
66:18,23
- b. ਯਿਰਮਿਯਾਹ – 3:27; 4:2; 12:15-16; 16:19
- c. ਮੀਕਾਹ 4:1-3
- d. ਮਲਾਕੀ 1:11

ਇਸ ਦਾ ਸਰਵ-ਵਿਆਪਕ ਧਿਆਨ ਨਵੇਂ ਨੇਮ ਉੱਪਰ ਆਧਾਰਤ ਹੈ (ਦੇਖੋ. ਯਿਰਮਿਯਾਹ. 31:31-34; ਹਿਜਕੀਏਲ. 36:22-38), ਜੋ ਕਿ ਯਹੋਵਾਹ ਦੀ ਕਿਰਪਾ ਉੱਪਰ ਆਧਾਰਤ ਹੈ ਨਾ ਕਿ ਡਿੱਗੀ ਹੋਈ ਮਨੁੱਖਤਾ ਉੱਪਰ। ਇੱਥੇ "ਨਵੇਂ ਦਿਲ," "ਨਵੀਂ ਸੋਚ," ਅਤੇ "ਨਵੀਂ ਆਤਮਾ." ਬਾਰੇ ਦੱਸਿਆ ਗਿਆ ਹੈ। ਆਗਿਆਕਾਰਤਾ ਜਰੂਰੀ ਹੈ ਅਤੇ ਇਹ ਅੰਦਰੇ ਆਉਂਦੀ ਹੈ, ਨਾ ਕਿ ਕੋਈ ਕੰਮ (ਦੇਖੋ. ਰੋਮੀਆਂ. 3:21-31)।

ਨਵਾਂ ਨੇਮ ਵੀ ਕਈ ਤਰ੍ਹਾਂ ਨਾਲ ਸੰਸਾਰਿਕ ਛੁਟਕਾਰੇ ਦੀ ਯੋਜਨਾ ਬਾਰੇ ਦੱਸਦਾ ਹੈ।

1. ਮਹਾਨ ਆਗਿਆ – ਮੱਤੀ. 28:18-20; ਲੂਕਾ 24:46-47; ਰਸੂਲਾਂ ਦੇ ਕਰਤੱਬ 1:8
2. ਪਰਮੇਸ਼ਰ ਦੀ ਸਦੀਪਕ ਯੋਜਨਾ (ਉਦਾਹਰਣ ਵੱਜੋਂ ਪਹਿਲਾਂ ਹੀ ਬਣਾਈ ਹੋਈ) – ਲੂਕਾ 22:22; ਰਸੂਲਾਂ ਦੇ ਕਰਤੱਬ 2:23; 3:18; 4:28; 13:29
3. ਪਰਮੇਸ਼ਰ ਚਾਹੁੰਦੇ ਹਨ ਕਿ ਸਾਰੀ ਮਨੁੱਖ ਜਾਤੀ ਬਚਾਈ ਜਾਵੇ– ਯੂਹੰਨਾ 3:16; 4:42; ਰਸੂਲਾਂ ਦੇ ਕਰਤੱਬ 10:34-35; 1 ਤਿਮੋਥਿਉਸ. 2:4-6; ਤੀਤੁਸ 2:11; 2 ਪਤਰਸ. 3:9; 1 ਯੂਹੰਨਾ 2:2; 4:14
4. ਯਿਸੂ ਮਸੀਹ ਪੁਰਾਣੇ ਅਤੇ ਨਵੇਂ ਨੇਮ ਨੂੰ ਜੋੜਦੇ ਹਨ – ਗਲਾਤੀਆਂ. 3:28-29; ਅਫਸੀਆਂ. 2:11-3:13; ਕੁਲੁੱਸੀਆਂ. 3:11. ਸਾਰੇ ਮਨੁੱਖੀ ਭੇਦਭਾਵ ਅਤੇ ਰੁਕਾਵਟਾਂ ਮਸੀਹ ਵਿੱਚ ਖਤਮ ਕਰ ਦਿੱਤੀਆਂ ਗਈਆਂ ਹਨ। ਯਿਸੂ ਪਰਮੇਸ਼ਰ ਦਾ ਛੁਪਿਆ ਰਾਜ ਸਨ ਜੋ ਹੁਣ ਸਭ ਦੇ ਸਾਹਮਣੇ ਹੈ (ਅਫਸੀਆਂ. 2:11-3:13)।

ਨਵਾਂ ਨੇਮ ਯਿਸੂ ਉੱਪਰ ਕੇਂਦਰਿਤ ਹੈ ਨਾ ਕਿ ਇਸਰਾਇਲ ਉੱਪਰ। ਸੁੱਭ-ਸਮਾਚਾਰ ਇੱਕ ਕੌਮ ਜਾਂ ਭੂਗੋਲਿਕ ਖੇਤਰ ਲਈ ਨਹੀਂ ਬਲਕਿ ਸਾਰੇ ਸੰਸਾਰ ਲਈ ਹੈ। ਇਸਰਾਇਲ ਪਹਿਲਾ ਪ੍ਰਕਾਸ਼ਨ ਸੀ ਅਤੇ ਯਿਸੂ ਆਖਰੀ ਪ੍ਰਕਾਸ਼ਨ ਹਨ (ਦੇਖੋ. ਮੱਤੀ. 5:17-48)।

ਮੈਂ ਆਸ ਕਰਦਾ ਹਾਂ ਕਿ ਤੁਸੀਂ ਕੁੱਝ ਸਮੇਂ ਲਈ [ਖਾਸ ਵਿਸ਼ਾ: ਪੁਰਾਣੇ ਨੇਮ ਦੇ ਵਾਇਦੇ ਨਵੇਂ ਨੇਮ ਦੇ ਵਾਇਦਿਆਂ ਨਾਲੋਂ ਕਿਉਂ ਵੱਖਰੇ ਲੱਗਦੇ ਹਨ Special Topic: Why Do OT Covenant Promises Seem So Different from NT Covenant Promises.](#) ਤੁਸੀਂ ਇਸਨੂੰ ਆਨਲਾਇਨ ਵੀ ਦੇਖ ਸਕਦੇ ਹੋ www.freebiblecommentary.org.

Copyright © 2013 [Bible Lessons International](#)

▣ "ਪਰਮੇਸ਼ਰ ਉਹ ਦੇ ਵਿੱਚ ਅਤੇ ਉਹ ਪਰਮੇਸ਼ਰ ਦੇ ਵਿੱਚ ਰਹਿੰਦਾ ਹੈ" ਇਹ ਪਰਮੇਸ਼ਰ ਦੇ ਮਨੁੱਖ ਜਾਤੀ ਨਾਲ ਸੰਬੰਧ ਦੇ ਇਕਰਾਰਨਾਮੇ ਬਾਰੇ ਦੱਸਦਾ ਹੈ। ਪਰਮੇਸ਼ਰ ਸਦਾ ਪਹਿਲ ਕਰਦੇ, ਇੱਕ ਯੋਜਨਾ ਬਣਾਉਂਦੇ ਅਤੇ ਇਕਰਾਰ ਕਰਨ ਵਾਲੇ ਨੂੰ ਮਜਬੂਤ ਅਧਾਰ ਦਿੰਦੇ ਹਨ, ਹੁਣ ਮਨੁੱਖ ਜਾਤੀ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਪ੍ਰਤਿਕਿਰਿਆ ਕਰਨ ਅਤੇ ਹਮੇਸ਼ਾ ਪ੍ਰਤਿਕਿਰਿਆ ਕਰਦੇ ਰਹਿਣ।

“ਬਣੇ ਰਹਿਣਾ” ਇਕਰਾਰਨਾਮੇ ਦੀ ਪਹਿਲੀ ਜਰੂਰਤ ਹੈ ਅਤੇ ਨਾਲ ਹੀ ਖੂਬਸੂਰਤ ਵਾਇਦਾ ਵੀ (ਦੇਖੋ. ਯੂਹੰਨਾ 15)। ਸੰਸਾਰ ਬਣਾਉਣ ਵਾਲੇ, ਇਸਰਾਇਲ ਦੇ ਇੱਕੋ-ਇੱਕ ਪਵਿੱਤਰ ਬਾਰੇ ਕਲਪਨਾ ਕਰੋ, ਜਿਸਨੇ ਆਪਣਾ ਡੇਰਾ ਡਿੱਗੀ ਮਨੁੱਖਤਾ ਵਿੱਚ ਰੱਖਿਆ (ਦੇਖੋ. ਯੂਹੰਨਾ 14:23)! ਦੇਖੋ ਖਾਸ ਵਿਸ਼ਾ “ਬਣੇ ਰਹਿਣਾ” 1 ਯੂਹੰਨਾ 2:10 ਵਿੱਚ।

4:16 "ਅਸੀਂ ਉਸਨੂੰ ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਕੀਤਾ ਹੈ" ਇਹ ਕਿਰਿਆਵਾਂ ਦੇਵੇਂ ਪੂਰਨ ਅਤੇ ਗਤੀਸ਼ੀਲ ਸੰਕੇਤਕ ਹਨ। ਵਿਸ਼ਵਾਸੀਆਂ ਦੇ ਮਜਬੂਤ ਵਿਸ਼ਵਾਸ ਦਾ ਅਧਾਰ ਮਸੀਹ ਵਿੱਚ ਪਰਮੇਸ਼ਰ ਦਾ ਪਿਆਰ ਹੈ ਨਾ ਕਿ ਬਾਹਰੀ ਆਮ ਰਿਸ਼ਤਿਆਂ ਦਾ ਹੋਣਾ। ਦੇਖੋ ਖਾਸ

ਵਿਸ਼ਾ: ਵਿਸ਼ਵਾਸ 1 ਯੂਹੰਨਾ 5:13 ਵਿੱਚ।

▣ "ਜੇ ਪਰਮੇਸ਼ਰ ਕੋਲ ਸਾਡੇ ਲਈ ਹੈ" ਇਹ ਇੱਕ ਮੌਜੂਦਾ ਗਤੀਸ਼ੀਲ ਸੰਕੇਤ ਹੈ ਜੋ ਦੱਸਦਾ ਹੈ ਕਿ ਪਰਮੇਸ਼ਰ ਲਗਾਤਾਰ ਸਾਨੂੰ ਪਿਆਰ ਕਰਦੇ ਹਨ।

▣ "ਪਰਮੇਸ਼ਰ ਪਿਆਰ ਹੈ" ਇਹ ਵਿਸ਼ੇਸ਼ ਸੱਚਾਈ ਬਾਰ-ਬਾਰ ਦੋਹਰਾਈ ਗਈ ਹੈ (ਦੇਖੋ. 1 ਯੂਹੰਨਾ 4:8)।

4:17 "ਪਿਆਰ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ" ਇਹ ਯੂਨਾਨੀ ਸ਼ਬਦ *telos* ਟੇਲੋਸ ਤੋਂ ਲਿਆ ਗਿਆ ਹੈ (ਦੇਖੋ. 1 ਯੂਹੰਨਾ 4:12)। ਇਹ ਭਰਪੂਰਤਾ, ਸਮਝਦਾਰੀ ਅਤੇ ਸੰਪੂਰਨਤਾ ਨੂੰ ਦੱਸਦਾ ਹੈ ਨਾ ਕਿ ਨਿਰਦੇਸ਼ਤਾ ਨੂੰ।

▣ "ਸਾਡੇ ਨਾਲ" ਇਹ ਸ਼ਬਦ (*meta*) (ਮੇਟਾ) ਸਾਡੇ ਵਿਚਕਾਰ (TEV, NJB), "ਸਾਡੇ ਵਿੱਚ" (NKJV, NRSV, NIV, REB), ਜਾਂ "ਸਾਡੇ ਨਾਲ" ਤੋਂ ਸਮਝਿਆ ਜਾ ਸਕਦਾ ਹੈ (NASB)।

▣ "ਸਾਨੂੰ ਦਲੇਰੀ ਹੋਵੇ" ਅਸਲ ਵਿੱਚ ਇਹ ਸ਼ਬਦ ਬੇਲਣ ਦੀ ਅਜਾਦੀ ਨੂੰ ਦਿਖਾਉਂਦਾ ਹੈ। ਯੂਹੰਨਾ ਨੇ ਇਸਨੂੰ ਚੰਗੀ ਤਰ੍ਹਾਂ ਵਰਤਿਆ ਹੈ (ਦੇਖੋ 1 ਯੂਹੰਨਾ 2:28; 3:21; 5:14)। ਇਹ ਪਵਿੱਤਰ ਪਰਮੇਸ਼ਰ ਨੂੰ ਜਾਣਨ ਬਾਰੇ ਸਾਡੀ ਦ੍ਰਿੜਤਾ ਬਾਰੇ ਦੱਸਦਾ ਹੈ (ਦੇਖੋ. ਇਬਰਾਨੀਆਂ. 3:6; 10:35)। ਦੇਖੋ ਖਾਸ ਵਿਸ਼ਾ ਯੂਹੰਨਾ 7:4 ਵਿੱਚ।

▣ "ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ" ਮਸੀਹੀਆਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਯਿਸੂ ਨੇ ਪਿਆਰ ਕੀਤਾ ਉਹ ਵੀ ਉਸੇ ਤਰ੍ਹਾਂ ਪਿਆਰ ਕਰਨ (ਦੇਖੋ. 1 ਯੂਹੰਨਾ 3:16; 4:11)। ਹੋ ਸਕਦਾ ਹੈ ਕਿ ਉਹ ਨਕਾਰੇ ਜਾਣ ਜਾਂ ਸਤਾਏ ਜਾਣ ਜਿਵੇਂ ਯਿਸੂ ਮਸੀਹ ਸਤਾਏ ਗਏ ਸਨ, ਪਰ ਜਿਸ ਤਰ੍ਹਾਂ ਯਿਸੂ ਨੂੰ ਪਰਮੇਸ਼ਰ ਅਤੇ ਪਵਿੱਤਰ ਆਤਮਾ ਦੁਆਰਾ ਪਿਆਰ ਮਿਲਿਆ ਅਤੇ ਕਾਇਮ ਰੱਖਿਆ ਗਿਆ ਉਸੇ ਤਰ੍ਹਾਂ ਉਹ ਵੀ ਰੱਖੇ ਜਾਣਗੇ। ਇੱਕ ਦਿਨ ਸਾਰਿਆਂ ਨੂੰ ਜੀਵਨ ਰੂਪੀ ਤੇਹਫੇ ਦਾ ਲੇਖਾ ਦੇਣਾ ਪਵੇਗਾ (ਦੇਖੋ. ਮੱਤੀ. 25:31-46; 2 ਕੁਰਿੰਥੀਆਂ. 5:10; ਪ੍ਰਕਾਸ਼ ਦੀ ਪੇਥੀ. 20:11-15)। ਨਿਆਂ ਦੇ ਦਿਨ ਦਾ ਮਸੀਹ ਵਿੱਚ ਨਿਹਚਾ ਰੱਖਣ ਵਾਲਿਆਂ ਲਈ ਕੋਈ ਡਰ ਨਹੀਂ ਹੈ।

4:18 "ਪਿਆਰ ਵਿੱਚ ਡਰ ਨਹੀਂ" ਜਦੋਂ ਅਸੀਂ ਪਰਮੇਸ਼ਰ ਨੂੰ ਪਿਤਾ ਦੇ ਰੂਪ ਵਿੱਚ ਮੰਨ ਲੈਂਦੇ ਹਾਂ ਤਾਂ ਉਸਦੇ ਜੱਜ ਹੋਣ ਦਾ ਡਰ ਨਹੀਂ ਰਹਿ ਜਾਂਦਾ। ਚਾਹੇ ਸਾਰੇ ਨਹੀਂ, ਪਰ ਬਹੁਤੇ ਮਨ ਫਿਰਾਉਣ ਵਾਲੇ ਨਿਆਂ ਦੇ ਡਰ, ਬਦਨਾਮੀ ਜਾਂ ਨਰਕ ਦੇ ਨਾਮ ਤੋਂ ਡਰਦੇ ਹਨ। ਕਿਉਂਕਿ ਛੁਟਕਾਰਾ ਪਾਉਣ ਵਾਲੇ ਦੀ ਜਿੰਦਗੀ ਵਿੱਚ ਇੱਕ ਸ਼ਾਨਦਾਰ ਚੀਜ਼ ਵਾਪਰਦੀ ਹੈ ਜਿਹੜੀ ਡਰ ਤੋਂ ਸ਼ੁਰੂ ਹੋ ਕੇ ਦਲੇਰੀ ਵਿੱਚ ਖਤਮ ਹੁੰਦੀ ਹੈ।

▣ "ਡਰ ਵਿੱਚ ਸਜਾ ਹੈ" ਇਹ ਬਹੁਤ ਹੀ ਘੱਟ ਵਰਤਿਆ ਜਾਣ ਵਾਲਾ ਸ਼ਬਦ ਹੈ ਜੋ ਮੱਤੀ 25:46 (ਕਿਰਿਆਤਮਕ ਰੂਪ ਵਿੱਚ 2 ਪਤਰਸ 2:9), ਵਿੱਚ ਮਿਲਦਾ ਹੈ, ਜਿਹੜਾ ਕਿ ਸਵਰਗ ਅਤੇ ਨਰਕ ਦੇ ਸਿਧਾਂਤ ਦੀ ਗੱਲ ਕਰਦਾ ਹੈ। ਇਹ ਮੌਜੂਦਾ ਵਾਕ ਦੀ ਕਿਰਿਆ ਪਰਮੇਸ਼ਰ ਦੇ ਗੁੱਸੇ ਅਸਥਾਈ (ਇੱਕ ਸਮੇਂ) ਅਤੇ ਅੰਤਿਮ ਵਾਰ ਦੇਵਾਂ ਦੇ ਡਰ ਲਈ ਵਰਤਿਆ ਗਿਆ ਹੈ। ਮਨੁੱਖ ਪਰਮੇਸ਼ਰ ਦੇ ਸਰੂਪ ਵਿੱਚ ਬਣਾਏ ਗਏ ਹਨ (ਦੇਖੋ. ਉਤਪਤ. 1:26-27) ਜਿਸ ਵਿੱਚ ਸਖਸ਼ੀਅਤ, ਬੁੱਧੀ, ਚੇਣ ਅਤੇ ਨਤੀਜਿਆਂ ਦੇ ਪੱਖ ਸ਼ਾਮਲ ਹਨ। ਇਹ ਇੱਕ ਨੈਤਿਕ ਬ੍ਰਹਿਮੰਡ ਹੈ। ਮਨੁੱਖ ਪਰਮੇਸ਼ਰ ਦੇ ਕਾਨੂੰਨ ਨੂੰ ਨਹੀਂ ਤੋੜਦੇ ਬਲਕਿ ਉਹ ਪਰਮੇਸ਼ਰ ਦੇ ਕਾਨੂੰਨ ਵਿੱਚ ਆਪਣੇ ਆਪ ਨੂੰ ਤੋੜ ਲੈਂਦੇ ਹਨ।

4:19 "ਅਸੀਂ ਪਿਆਰ ਕਰਦੇ ਹਾਂ" ਇਹ ਵਰਤਮਾਨ ਵਿੱਚ ਕਿਰਿਆਸ਼ੀਲ ਸੰਕੇਤ ਹੈ। NKJV ਅਨੁਵਾਦ "ਅਸੀਂ ਪਿਆਰ ਕਰਦੇ ਹਾਂ" ਤੋਂ ਬਾਅਦ ਉਦੋਂ ਹੀ ਮੁੱਖ ਵਿਸ਼ੇ ਦੀ ਗੱਲ ਜੋੜਦਾ ਹੈ। ਹਸਤਲਿਖਤ ਲਈ ਸਿੱਧਾ ਵਿਸ਼ਾ ਹਨ:

1. ਇੱਕ ਗੈਰ ਯੂਨਾਨੀ ਹਸਤਲਿਖਤ (κ) "ਪਰਮੇਸ਼ਰ" (*ton theon*) (ਟੋਨ ਥੀਉਨ) ਅੱਗੇ ਵੰਡਿਆ ਹੈ
2. ψ ਵਿੱਚ "ਉਹ" (*auton*) ਓਟੋਨ ਅੱਗੇ ਵੰਡਿਆ ਗਿਆ ਹੈ (KJV)

3. ਵਲਗੇਟ ਵਿੱਚ "ਇੱਕ ਦੂਜੇ" ਨੂੰ ਵੰਡਿਆ ਗਿਆ ਹੈ

ਇਹ ਸਿੱਧੀਆਂ ਇਕਾਈਆਂ ਬਾਅਦ ਵਿੱਚ ਜੋੜੀਆਂ ਗਈਆਂ ਹੋ ਸਕਦੀਆਂ ਹਨ। UBS⁴ ਇਸ ਕਿਰਿਆ ਨੂੰ "A" ਰੇਟਿੰਗ ਦਿੰਦਾ ਹੈ (ਕੁੱਝ ਨਿਸ਼ਚਿਤ ਹੱਦ ਤੱਕ)।

▣ "ਇਸ ਲਈ ਜੇ ਪਹਿਲਾਂ ਉਸ ਨੇ ਸਾਨੂੰ ਪਿਆਰ ਕੀਤਾ" ਇਹ 1 ਯੂਹੰਨਾ 4:10 ਦੀ ਗੱਲ ਉੱਤੇ ਮੁੜ ਗੌਰ ਕਰਦਾ ਹੈ। ਪਰਮੇਸ਼ਰ ਹਮੇਸ਼ਾ ਪਹਿਲ ਕਰਦੇ ਹਨ (ਦੇਖੋ. ਯੂਹੰਨਾ 6:44,65) ਪਰ ਜਰੂਰੀ ਹੈ ਕਿ ਡਿੱਗੀ ਮਨੁੱਖਤਾ ਵੀ ਪ੍ਰਤਿਕਿਰਿਆ ਕਰੇ (ਦੇਖੋ. ਯੂਹੰਨਾ 1:12; 3:16)। ਵਿਸ਼ਵਾਸੀ ਉਸਦੀ ਵਿਸ਼ਵਾਸਯੋਗਤਾ ਅਤੇ ਉਸਦੀ ਵਫ਼ਾਦਾਰੀ ਵਿੱਚ ਨਿਹਚਾ ਰੱਖਦੇ ਹਨ। ਤ੍ਰਿ-ਏਕ ਪਰਮੇਸ਼ਰ ਦੇ ਪਿਆਰ ਕਰਨ, ਕੰਮ ਕਰਨ ਅਤੇ ਵਿਸ਼ਵਾਸਯੋਗ ਸ਼ਖਸੀਅਤ ਵਾਲੇ ਗੁਣ ਮਨੁੱਖਤਾ ਲਈ ਛੁਟਕਾਰੇ ਦੀ ਆਸ ਅਤੇ ਭਰੋਸਾ ਹੈ।

4:20 "ਜੇ ਕੋਈ ਆਖੇ" ਇਹ ਇੱਕ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਭਾਵ ਹੈ ਹੋ ਸਕਣ ਵਾਲੀ ਸੰਭਵ ਕਿਰਿਆ। ਇਹ ਯੂਹੰਨਾ ਵੱਲੋਂ ਝੂਠੇ ਅਧਿਆਪਕਾਂ ਦੇ ਸੰਦੇਸ਼ ਨੂੰ ਉਜਾਗਰ ਕਰਨ ਦੀ ਇੱਕ ਹੋਰ ਉਦਾਹਰਣ ਹੈ (ਦੇਖੋ. 1 ਯੂਹੰਨਾ 1:6,8,10; 2:4,6)। ਇਹ ਇੱਕ ਸਾਹਿਤਕ ਢੰਗ ਕਰਤੀ ਨੁਕਤਾਚੀਨੀ ਕਹਾਉਂਦਾ ਹੈ (ਦੇਖੋ. ਮਲਾਕੀ, ਰੋਮੀਆਂ, ਅਤੇ ਯਾਕੂਬ)।

▣ "ਮੈਂ ਪਰਮੇਸ਼ਰ ਨੂੰ ਪਿਆਰ ਕਰਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ" ਸਾਡੀ ਜਿੰਦਗੀ ਵਿੱਚ ਪਿਆਰ ਦੱਸਦਾ ਹੈ ਕਿ ਅਸੀਂ ਮਸੀਹ ਨੂੰ ਪਹਿਨਿਆ ਹੈ ਜਾਂ ਨਾਂਹ, ਮਨ-ਮੁਟਾਵ ਸੰਭਵ ਹੈ (ਦੇਖੋ. ਮਰਕੁਸ 12:28-34) ਪਰ ਨਫਰਤ ਇਸਦਾ ਹੱਲ ਨਹੀਂ (ਵਰਤਮਾਨ ਵਾਕ). ਦੇਖੋ [ਖਾਸ ਵਿਸ਼ਾ: ਨਸਲਵਾਦ SPECIAL TOPIC: Racism](#) ਯੂਹੰਨਾ 4:4 ਵਿੱਚ।

▣ "ਉਹ ਝੂਠਾ ਹੈ" ਯੂਹੰਨਾ ਕਈ "ਨਾਮ ਦੇ ਵਿਸ਼ਵਾਸੀਆ" ਨੂੰ ਝੂਠੇ ਕਹਿੰਦਾ ਹੈ (ਦੇਖੋ. 1 ਯੂਹੰਨਾ 2:4,22; 4:20)। ਯੂਹੰਨਾ ਇਹ ਵੀ ਕਹਿੰਦਾ ਹੈ ਕਿ ਜਿਹੜੇ ਝੂਠੇ ਸੱਚ ਦਾ ਪ੍ਰਚਾਰ ਕਰਦੇ ਹਨ ਉਹ ਪਰਮੇਸ਼ਰ ਨੂੰ ਹੀ ਝੂਠਾ ਬਣਾਉਂਦੇ ਹਨ (ਦੇਖੋ. 1 ਯੂਹੰਨਾ 1:6,10; 5:10)। ਉਹ ਆਪ ਖੋਖੇਬਾਜ਼ ਧਰਮ ਦੇ ਚੇਲੇ ਹਨ।

4:21 ਇਹ ਆਇਤ ਸਾਰੇ ਪਾਠ ਦਾ ਸਾਰ ਹੈ। ਪਿਆਰ ਸੱਚੇ ਵਿਸ਼ਵਾਸੀ ਦਾ ਇੱਕ ਨਜ਼ਰਅੰਦਾਜ਼ ਨਾ ਹੋ ਸਕਣ ਵਾਲਾ ਸਬੂਤ ਹੈ। ਨਫਰਤ ਸ਼ੈਤਾਨ ਦੀ ਸੰਤਾਨ ਹੋਣ ਦਾ ਸਬੂਤ ਹੈ। ਝੂਠੇ ਅਧਿਆਪਕ ਝੁੰਡ ਵਿੱਚ ਪਾੜ ਪਾ ਰਹੇ ਸਨ ਅਤੇ ਝਗੜੇ ਕਰਦੇ ਰਹੇ ਸਨ।

▣ "ਭਰਾ" ਇਹ ਮੰਨਣਾ ਪਵੇਗਾ ਕਿ ਸ਼ਬਦ "ਭਰਾ" ਇੱਥੇ ਸਪਸ਼ੱਟ ਨਹੀਂ ਹੈ। ਇਹ "ਮਸੀਹ ਸਾਥੀ" ਜਾਂ "ਸਾਥੀ ਮਨੁੱਖ." ਲਈ ਵਰਤਿਆ ਗਿਆ ਹੋ ਸਕਦਾ ਹੈ। ਜਦ ਕਿ ਯੂਹੰਨਾ ਦੀ "ਭਰਾ" ਸ਼ਬਦ ਦੀ ਬਾਰ-ਬਾਰ ਵਰਤੋਂ ਪਹਿਲੇ ਅਰਥ ਨੂੰ ਦੱਸਦੀ ਹੈ (ਦੇਖੋ. 1 ਤਿਮੋਥਿਉਸ . 4:10)।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਇੱਕ ਇਨਸਾਨ ਇਹ ਕਿਸ ਤਰ੍ਹਾਂ ਜਾਣ ਸਕਦਾ ਹੈ ਕਿ ਕੋਣ ਅਸਲ ਵਿੱਚ ਪਰਮੇਸ਼ਰ ਲਈ ਬੋਲਦਾ ਹੈ?
2. ਸੱਚ ਦੇ ਦੋ ਸੋਤਿਆਂ ਬਾਰੇ ਦੱਸੋ (ਉਦੇਸ਼ ਅਤੇ ਵਿਅਕਤੀਗਤ)
3. "ਸੰਸਾਰ ਦਾ ਮੁਕਤੀਦਾਤਾ" ਸਿਰਲੇਖ ਦੀ ਕੀ ਮਹੱਤਤਾ ਹੈ?
4. ਉਹਨਾਂ ਕਿਰਿਆਵਾਂ ਦੀ ਸੂਚੀ ਬਣਾਓ ਜੋ ਝੂਠਿਆਂ ਨੂੰ ਬੇਨਕਾਬ ਕਰਦੀ ਹੋਵੇ। (ਉਦਾਹਰਣ ਲਈ ਝੂਠੇ ਵਿਸ਼ਵਾਸੀ)

1 ਯੂਹੰਨਾ 5

ਆਧੁਨਿਕ ਅਨੁਵਾਦਾਂ ਦੀ ਪੈਰਿਊਆਂ ਦੁਆਰਾ ਵੰਡ

UBS ⁴	NKJV	NRSV	TEV	NJB
ਵਿਸ਼ਵਾਸ ਸੰਸਾਰ ਤੇ ਜਿੱਤ ਹੈ	ਵਿਸ਼ਵਾਸ ਦੁਆਰਾ ਆਗਿਆਕਾਰੀ 4:20-5:5	ਜੇਤੂ ਵਿਸ਼ਵਾਸ	ਸੰਸਾਰ ਤੇ ਸਾਡੀ ਜਿੱਤ	
5:1-5		5:1-5	5:1-5	ਵਿਸ਼ਵਾਸ ਦਾ ਸਰੋਤ
ਪੁੱਤਰ ਬਾਰੇ ਗਵਾਹੀ	ਪਰਮੇਸ਼ਰ ਦੀ ਗਵਾਹੀ ਦੀ ਨਿਸ਼ਚਿਤਤਾ		ਯਿਸੂ ਮਸੀਹ ਬਾਰੇ ਗਵਾਹੀ	5:5-13
5:6-12	5:6-13	5:6-12	5:6-12	
ਸਦੀਪਕ ਜੀਵਨ ਦਾ ਗਿਆਨ		ਨਤੀਜਾ	ਸਦੀਪਕ ਜੀਵਨ	
5:13-15	ਪ੍ਰਾਰਥਨਾ ਵਿਚ ਭਰੋਸਾ ਅਤੇ ਤਰਸ 5:14-17	5:13	5:13-15	ਪਾਪੀਆਂ ਲਈ ਪ੍ਰਾਰਥਨਾ 5:14-17
5:16-17	ਸੱਚ ਨੂੰ ਜਾਣਨਾ, ਝੂਠ ਨੂੰ ਰੱਦ ਕਰਨਾ		5:16-17	ਪੁੱਤਰ ਦਾ ਸਾਰ
5:18-21	5:18-21	5:18-20	5:18 5:19 5:20	5:18-21
		5:21	5:21	

ਅਧਿਐਨ ਕਾਲ-ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਾਰ ਕਰਨਾ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜ਼ਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਇਕ ਅਧਿਆਏ ਨੂੰ ਇਕੋ ਬੈਠਕ ਵਿਚ ਪੜ੍ਹੋ। ਵਿਸ਼ਿਆਂ ਨੂੰ ਪਛਾਣੋ। ਆਪਣੇ ਵਿਸ਼ਿਆਂ ਦੀ ਵੰਡ ਦੀ ਪੰਜ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰੋ। ਪੈਰ੍ਹੇ ਪ੍ਰੇਰਿਤ ਨਹੀਂ ਹਨ, ਪਰ ਇਹ ਅਸਲੀ ਲੇਖਕ ਦੇ ਉਦੇਸ਼ ਨੂੰ ਸਮਝਣ ਦੀ ਕੁੰਜੀ ਹਨ, ਜੋ ਕਿ ਵਿਆਖਿਆ ਦਾ ਹਿਰਦੇ ਹੈ। ਹਰੇਕ ਪੈਰ੍ਹੇ ਦਾ ਇਕ ਅਤੇ ਕੇਵਲ ਇਕੋ ਵਿਸ਼ਾ ਹੈ।

1. ਪਹਿਲਾ ਪੈਰ੍ਹਾ
2. ਦੂਜਾ ਪੈਰ੍ਹਾ
3. ਤੀਜਾ ਪੈਰ੍ਹਾ
4. ਆਦਿ

ਸ਼ਬਦ ਅਤੇ ਵਾਕਸ਼ ਅਧਿਐਨ

1 ਯੂਹੰਨਾ 5:1-4

'ਹਰ ਕੋਈ ਜਿਹੜਾ ਯਿਸੂ ਨੂੰ ਮਸੀਹ ਕਰਕੇ ਮੰਨਦਾ ਹੈ, ਉਹ ਪਰਮੇਸੁਰ ਤੋਂ ਜੰਮਿਆ ਹੋਇਆ ਹੈ ਅਤੇ ਹਰ ਕੋਈ ਜਿਹੜਾ ਜਨਮ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਉਹ ਉਸ ਨੂੰ ਵੀ ਪਿਆਰ ਕਰਦਾ ਹੈ, ਜੋ ਉਸ ਤੋਂ ਜੰਮਿਆ ਹੈ।² ਜਦੋਂ ਅਸੀਂ ਪਰਮੇਸੁਰ ਨੂੰ ਪਿਆਰ ਕਰਦੇ ਅਤੇ ਉਹ ਦੇ ਹੁਕਮਾਂ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ।³ ਕਿਉਂ ਜੋ ਪਰਮੇਸੁਰ ਦਾ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਐਥੇ ਨਹੀਂ ਹਨ।⁴ ਕਿਉਂ ਜੋ ਹਰੇਕ ਜਿਹੜਾ ਪਰਮੇਸੁਰ ਤੋਂ ਜੰਮਿਆ ਹੈ ਉਹ ਸੰਸਾਰ ਉੱਤੇ ਜਿੱਤ ਪਾਉਂਦਾ ਹੈ ਅਤੇ ਜਿੱਤ ਇਹ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ।

5:1 "ਹਰ ਕੋਈ" (ਦੇ ਵਾਰ) *ਪਾਸ pas* ਸ਼ਬਦ ਦੀ ਵਰਤੋਂ 1 ਯੂਹੰਨਾ ਵਿਚ ਵਾਰ-ਵਾਰ ਕੀਤੀ ਗਈ ਹੈ (ਦੇਖੋ, 1 ਯੂਹੰਨਾ 2:29;3:3,4,6 [ਦੇ ਵਾਰ] 9,10; 4:7; 5:1)। ਕੋਈ ਵੀ ਯੂਹੰਨਾ ਦੇ ਕਾਲੇ ਅਤੇ ਚਿੱਟੇ ਅਧਿਆਤਮਿਕ ਸ਼੍ਰੇਣੀਆਂ ਤੋਂ ਬਾਹਰ ਨਹੀਂ ਹੈ। ਇਹ ਪਰਮੇਸੁਰ ਦਾ ਮਸੀਹ ਨੂੰ ਸਵੀਕਾਰਨ ਦਾ ਸਰਵ-ਵਿਆਪਕ ਸੱਦਾ ਹੈ (ਦੇਖੋ, ਯੂਹੰਨਾ 1:12; 3:16; 1 ਤਿਮੋਥਿਉਸ 2:4; 2 ਪਤਰਸ 3:9)। ਇਹ ਰੋਮੀਆਂ 10:9-13 ਵਿਚਲੇ ਪੌਲੁਸ ਦੇ ਮਹਾਨ ਸੱਦੇ ਵਾਂਗ ਹੈ (ਦੇਖੋ, ਯੋਏਲ 2:32)।

▣ "ਮੰਨਦਾ" ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ। ਇਹ ਯੂਨਾਨੀ ਸ਼ਬਦ ਹੈ (ਨਾਂਵ – *ਪਿਸਤਿਸ pistis*; ਕਿਰਿਆ – *ਪਿਸਟੇਉ pisteuō*) ਜਿਸਦਾ ਅਨੁਵਾਦ "ਵਿਸ਼ਵਾਸ," "ਭਰੋਸਾ," ਅਤੇ "ਨਿਹਚਾ" ਹੈ। ਹਾਲਾਂਕਿ 1 ਯੂਹੰਨਾ ਅਤੇ ਪਾਸਟਰਲ ਪੱਤਰੀਆਂ (1 ਅਤੇ 2 ਤਿਮੋਥਿਉਸ ਅਤੇ ਤੀਤੁਸ) ਵਿਚ ਇਹ ਅਕਸਰ ਸਿਧਾਂਤਕ ਸਮੱਗਰੀ ਦੇ ਅਰਥਾਂ ਵਿਚ ਵਰਤਿਆ ਗਿਆ ਹੈ (ਦੇਖੋ, ਯਹੂਦਾਹ 1:3,20)। ਇੰਜੀਲਾਂ ਅਤੇ ਪੌਲੁਸ ਦੀਆਂ ਬਾਕੀ ਪੱਤਰੀਆਂ ਵਿਚ ਇਹ ਨਿੱਜੀ ਵਿਸ਼ਵਾਸ ਅਤੇ ਵਚਨਬੱਧਤਾ ਲਈ ਵਰਤਿਆ ਗਿਆ ਹੈ। ਇੰਜੀਲ ਵਿਸ਼ਵਾਸ ਕਰਨ ਲਈ ਸੱਚਾਈਆਂ ਅਤੇ ਭਰੋਸਾ ਕਰਨ ਲਈ ਇਕ ਵਿਅਕਤੀ ਹੈ, ਜਿਵੇਂ ਕਿ 1 ਯੂਹੰਨਾ ਅਤੇ ਯਾਕੂਬ ਸਪੱਸ਼ਟ ਕਰਦੇ ਹਨ ਕਿ ਪਿਆਰ ਅਤੇ ਸੇਵਾ ਦਾ ਜੀਵਨ ਜੀਣਾ ਹੈ। ਯੂਹੰਨਾ 2:23 ਤੇ ਖਾਸ ਵਿਸ਼ਾ ਦੇਖੋ।

▣ "ਕਿ ਯਿਸੂ ਮਸੀਹ ਹੈ" ਝੂਠੇ ਅਧਿਆਪਕਾਂ ਦੀ ਗਲਤੀ ਦਾ ਨਿਚੋੜ ਵਿਅਕਤੀ ਯਿਸੂ ਦੇ ਵਿਅਕਤਿਤਵ ਅਤੇ ਕੰਮ ਦੇ ਦੁਆਲੇ ਹੈ, ਜੋ ਪੂਰਾ ਦੇਹ ਧਾਰੀ ਪਰਮੇਸੁਰ ਸੀ (ਦੇਖੋ, 1 ਯੂਹੰਨਾ 5:5)। ਯਿਸੂ ਨਾਸਰੀ ਵਾਅਦਾ ਕੀਤਾ ਹੋਇਆ ਮਸੀਹ ਹੈ! ਹੈਰਾਨੀ ਦੀ ਗੱਲ ਹੈ ਕਿ ਮਸੀਹ ਵੀ (ਉਦਾਹਰਣ ਲਈ., ਪੁਰਾਣੇ ਨੇਮ ਤੋਂ) ਪਰਮੇਸੁਰ ਹੈ। ਇਹ ਮੁਹਾਵਰਾ ਸੰਭਾਵਿਤ ਤੌਰ ਤੇ ਬਪਤਿਸਮੇ ਦੀ ਇਕ ਸਹੁੰ ਸੀ (1 ਯੂਹੰਨਾ 2:22), ਜਿਸ ਵਿਚ "ਪਰਮੇਸੁਰ ਦਾ ਪੁੱਤਰ" ਵਾਕਸ਼ ਜੋੜਿਆ ਜਾਂਦਾ ਸੀ (ਦੇਖੋ, 1 ਯੂਹੰਨਾ 4:15; 5:5)। ਯਿਸੂ ਦੇ ਮਸੀਹ ਹੋਣ ਦੀ ਪੁਸ਼ਟੀ ਯਕੀਨਨ ਪੁਰਾਣੇ ਨੇਮ ਦੇ ਪਿਛੇਕੜ ਵਾਲੇ ਲੋਕਾਂ ਨਾਲ ਸੰਬੰਧਿਤ ਹੈ (ਜਿਵੇਂ ਕਿ., ਯਹੂਦੀ, ਧਰਮ-ਨਿਰਪੱਖ, ਅਤੇ ਪਰਮੇਸੁਰ ਦਾ ਡਰ ਮੰਨਣ ਵਾਲੇ)।

▣ "ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ" ਇਹ ਇਕ ਵਰਤਮਾਨ ਨਿਸ਼ਕਿਰਿਆ ਸੰਕੇਤਕ ਹੈ ਜੋ ਇਕ ਕੰਮ ਦੀ ਸਮਾਪਤੀ ਤੇ ਜ਼ੋਰ ਦਿੰਦਾ ਹੈ, ਜਿਸ ਨੂੰ ਸਥਾਈ ਅਵਸਥਾ ਵਿਚ ਬਾਹਰੀ ਏਜੰਟ ਦੁਆਰਾ (ਦੇਖੋ 1 ਯੂਹੰਨਾ 5:4,18; 2:29) ਸਥਾਪਤ ਕੀਤਾ ਗਿਆ ਹੈ।

NASB	"ਉਸ ਤੋਂ ਜੰਮੇ ਨੂੰ ਵੀ ਪਿਆਰ ਕਰਦਾ ਹੈ"
NKJV	"ਉਸ ਨੂੰ ਪਿਆਰ ਕਰਦਾ ਹੈ ਜੋ ਉਸ ਤੋਂ ਜੰਮਿਆ ਹੈ"
NRSV	"ਮਾਪਿਆਂ ਨੂੰ ਪਿਆਰ ਕਰਦਾ ਹੈ ਬੱਚੇ ਨੂੰ ਪਿਆਰ ਕਰਦਾ ਹੈ"
TEV	"ਪਿਤਾ ਨੂੰ ਪਿਆਰ ਕਰਦਾ ਹੈ ਉਹ ਬੱਚੇ ਨੂੰ ਵੀ ਪਿਆਰ ਕਰਦਾ ਹੈ"
NJB	"ਪਿਤਾ ਨੂੰ ਪਿਆਰ ਕਰਦਾ ਹੈ ਅਤੇ ਪੁੱਤਰ ਨੂੰ ਪਿਆਰ ਕਰਦਾ ਹੈ"

ਅੱਗੋਂ ਲਿਖਿਆ ਦੀ ਵਰਤੋਂ ਕਰਕੇ ਇਹ ਮਹਾਵਰਾ ਸ਼ਾਇਦ ਪਿਤਾ ਦੇ ਯਿਸੂ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ (1) ਇਕਵਚਨ; (2) ਭੂਤਕਾਲ ਵਾਕ; ਅਤੇ (3) ਝੂਠੇ ਗੁਰੂਆਂ ਦੀਆਂ ਕੋਸ਼ਿਸ਼ਾਂ ਜੋ ਅਧਿਆਤਮਿਕ ਤੌਰ ਤੇ ਯਿਸੂ ਨੂੰ ਪਿਤਾ ਤੋਂ ਵੱਖ ਕਰਦੀਆਂ ਹਨ। ਹਾਲਾਂਕਿ, ਇਹ ਇਕ ਦੂਜੇ ਨਾਲ ਪਿਆਰ ਕਰਨ ਵਾਲੇ ਮਸੀਹੀਆਂ ਦੇ ਵਿਸ਼ੇ ਨਾਲ ਸੰਬੰਧਿਤ ਹੈ (ਦੇਖੋ, 1 ਯੂਹੰਨਾ 5:2) ਕਿਉਂਕਿ ਸਾਡੇ ਸਾਰਿਆਂ ਦਾ ਇਕ ਹੀ ਪਿਤਾ ਹੈ।

5:2 ਇਹ ਆਇਤ, ਯੂਹੰਨਾ 5:3 ਦੇ ਨਾਲ, 1 ਯੂਹੰਨਾ ਦੇ ਪ੍ਰਮੁੱਖ ਵਿਸ਼ਿਆਂ ਨੂੰ ਦੁਹਰਾਉਂਦੀ ਹੈ। ਪਿਆਰ, ਪਰਮੇਸ਼ੁਰ ਦਾ ਪਿਆਰ, ਨਿਰੰਤਰ ਪਿਆਰ (ਦੇਖੋ, 1 ਯੂਹੰਨਾ 2:7-11; 4:7-21) ਅਤੇ ਆਗਿਆਕਾਰੀ (ਦੇਖੋ, 1 ਯੂਹੰਨਾ 2:3-6) ਦੁਆਰਾ ਪ੍ਰਗਟ ਕੀਤਾ ਗਿਆ ਹੈ। ਇਕ ਸੱਚੇ ਵਿਸ਼ਵਾਸੀ ਦੇ ਸਬੂਤ ਦੇਖੋ।

1. ਪਰਮੇਸ਼ੁਰ ਨੂੰ ਪਿਆਰ ਕਰਦਾ ਹੈ
2. ਪਰਮੇਸ਼ੁਰ ਦੇ ਬੱਚੇ ਨੂੰ ਪਿਆਰ ਕਰਦਾ ਹੈ (1 ਯੂਹੰਨਾ 5:1)
3. ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦਾ ਹੈ (1 ਯੂਹੰਨਾ 5:2)
4. ਆਗਿਆ ਦਾ ਪਾਲਣ ਕਰਦਾ ਹੈ (1 ਯੂਹੰਨਾ 5:2,3)
5. ਜਿੱਤ ਪਾਉਂਦਾ ਹੈ (1 ਯੂਹੰਨਾ 5:4-5)

5:3 "ਕਿਉਂ ਜੋ ਪਰਮੇਸ਼ੁਰ ਦਾ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ" ਸੰਬੰਧਸੂਚਕ ਕਰਮ ਕਾਰਕ ਜਾਂ ਕਰਤਾ ਜਾਂ ਦੋਵਾਂ ਦਾ ਸੁਮੇਲ ਹੋ ਸਕਦਾ ਹੈ। ਪਰਮੇਸ਼ੁਰ ਵੱਲੋਂ ਅਤੇ ਸਾਡੇ ਵੱਲੋਂ ਪਿਆਰ ਭਾਵਨਾਤਮਕ ਨਹੀਂ ਪਰ ਕਾਰਜ ਅਧਾਰਿਤ ਹੈ। ਆਗਿਆਕਾਰੀ ਬਹੁਤ ਹੀ ਮਹੱਤਵਪੂਰਣ ਹੈ (ਦੇਖੋ, 1 ਯੂਹੰਨਾ 2:3-4; 3:22,24; ਯੂਹੰਨਾ 14:15,21,23; 15:10; 2 ਯੂਹੰਨਾ 6; ਪ੍ਰਕਾਸ਼ ਦੀ ਪੇਥੀ 12:17; 14:12)।

▣ "ਉਹ ਦੇ ਹੁਕਮ ਐਥੇ ਨਹੀਂ ਹਨ" ਨਵੀਂ ਵਾਚਾ ਵਿਚ ਜ਼ਿੰਮੇਵਾਰੀਆਂ ਹਨ (ਦੇਖੋ, ਮੱਤੀ 11:29-30, ਜਿੱਥੇ ਯਿਸੂ "ਜੂਲਾ" ਸ਼ਬਦ ਦਾ ਇਸਤੇਮਾਲ ਕਰਦਾ ਹੈ; ਰੱਬੀ ਲੋਕ ਮੂਸਾ ਦੀ ਬਿਵਸਥਾ ਲਈ ਇਸ ਦੀ ਵਰਤੋਂ ਕਰਦੇ ਸਨ, ਮੱਤੀ 23:4)। ਉਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਤੋਂ ਆਉਂਦੀਆਂ ਹਨ, ਪਰ ਉਸ ਰਿਸ਼ਤੇ ਦਾ ਅਧਾਰ ਨਹੀਂ ਹੁੰਦੀਆਂ ਹਨ, ਜੋ ਕਿ ਮਨੁੱਖੀ ਕੰਮਾਂ ਜਾਂ ਯੋਗਤਾ ਤੇ ਨਹੀਂ (ਦੇਖੋ, ਯਿਰਮਿਯਾਹ 31:31-34; ਅਫਸੀਆਂ 2:8-9,10) ਪਰ ਪਰਮੇਸ਼ੁਰ ਦੀ ਕਿਰਪਾ ਤੇ ਅਧਾਰਿਤ ਹੈ। ਯਿਸੂ ਦੇ ਦਿਸ਼ਾ-ਨਿਰਦੇਸ਼ ਉਨ੍ਹਾਂ ਝੂਠੇ ਗੁਰੂਆਂ ਤੋਂ ਵੱਖਰੇ ਹਨ ਜਿਨ੍ਹਾਂ ਕੋਲ ਜਾਂ ਤਾਂ ਕੋਈ ਨਿਯਮ ਨਹੀਂ ਹੈ (ਅਜ਼ਾਦ ਖਿਆਲਾਂ ਵਾਲੇ) ਅਤੇ ਜਾਂ ਬਹੁਤ ਸਾਰੇ ਨਿਯਮ ਹਨ (ਕਾਨੂੰਨਵਾਦੀ)! ਮੈਂ ਇਹ ਮੰਨਦਾ ਹਾਂ ਕਿ ਜਿੰਨਾ ਮੈਂ ਲੋਕਾਂ ਦੀ ਸੇਵਾ ਕਰਕੇ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ, ਮੈਂ ਬਹੁਤ ਜ਼ਿਆਦਾ ਖੁੱਲ੍ਹੇ ਵਿਚਾਰਾਂ ਅਤੇ ਕਾਨੂੰਨਵਾਦੀ ਹੋਣ ਤੋਂ ਡਰਦਾ ਹਾਂ।

ਖਾਸ ਵਿਸ਼ਾ ਦੇਖੋ: ਯੂਹੰਨਾ 12:50 ਤੇ ਯੂਹੰਨਾ ਦੀਆਂ ਲਿਖਤਾਂ ਵਿਚ "ਆਗਿਆਕਾਰੀ" ਸ਼ਬਦ ਦੀ ਵਰਤੋਂ

5:4

NASB, NKJV, "ਕਿਉਂਕਿ ਹਰੇਕ ਜੋ ਪਰਮੇਸ਼ੁਰ ਤੋਂ ਜੰਮਿਆ ਹੈ"

ਯੂਨਾਨੀ ਵਚਨ, 1 ਯੂਹੰਨਾ 5:1 ਦੀ ਤਰ੍ਹਾਂ ਸ਼ਬਦ "ਹਰੇਕ" (*ਪਾਸ pas*) ਨੂੰ ਜ਼ੋਰ ਦੇਣ ਲਈ ਪਾਉਂਦਾ ਹੈ। ਨਿਰਪੱਖ ਇਕਵਚਨ (ਪੈਨ *pan*) ਵਰਤਿਆ ਹੈ ਜਿਸਦਾ ਅਨੁਵਾਦ "ਹਰੇਕ" ਹੈ। ਹਾਲਾਂਕਿ, ਪ੍ਰਸੰਗ ਇਕ ਨਿੱਜੀ ਭਾਵਨਾ (ਜਿਵੇਂ ਕਿ, ਆਮ ਭਾਵਨਾ) ਦੀ ਗੱਲ ਕਰਦਾ ਹੈ ਕਿਉਂਕਿ ਇਹ "ਜੰਮਿਆ" ਦੇ ਸੰਪੂਰਨ ਨਿਸ਼ਕਿਰਿਆ ਕ੍ਰਿਦੰਤ ਨਾਲ ਮਿਲਾਇਆ ਗਿਆ ਹੈ। ਇਹ ਉਹ ਹੈ ਜੋ ਯਿਸੂ ਵਿਚ ਵਿਸ਼ਵਾਸ ਕਰਦਾ ਹੈ ਅਤੇ ਉਹ ਪਰਮੇਸ਼ਰ ਤੋਂ ਜੰਮਿਆ ਅਤੇ ਸੰਸਾਰ ਤੇ ਜਿੱਤ ਪਾਉਂਦਾ ਹੈ (ਦੇਖੋ, 1 ਯੂਹੰਨਾ 4:4; 2:13,14)।

▣ "ਉਹ ਸੰਸਾਰ ਉੱਤੇ ਜਿੱਤ ਪਾਉਂਦਾ ਹੈ" "ਜਿੱਤ" *ਨਿਕਾਓ nikaō* ਦਾ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ (ਦੇਖੋ, 1 ਯੂਹੰਨਾ 2:13,14; 4:4; 5:4,5)। ਇਹੋ 1 ਯੂਹੰਨਾ 5:4 ਵਿਚ ਦੋ ਵਾਰ ਹੋਰ ਵਰਤਿਆ ਗਿਆ ਹੈ।

1. ਨਾਂਵ, "ਜਿੱਤ," *ਨਾਇਕੀ nikē*
2. ਭੂਤਕਾਲ ਕਿਰਿਆਸ਼ੀਲ ਕ੍ਰਿਦੰਤ, *ਨਿਕਾਓ nikaō*, "ਜਿੱਤ ਲਿਆ"

ਯਿਸੂ ਨੇ ਪਹਿਲਾਂ ਹੀ ਸੰਸਾਰ ਨੂੰ ਜਿੱਤ ਲਿਆ ਹੈ (ਸੰਪੂਰਨ ਕਿਰਿਆਸ਼ੀਲ ਸੰਕੇਤਕ, ਦੇਖੋ, ਯੂਹੰਨਾ 16:33)। ਕਿਉਂਕਿ ਵਿਸ਼ਵਾਸੀ ਉਸ ਨਾਲ ਸੰਗਤੀ ਵਿਚ ਰਹਿੰਦੇ ਹਨ, ਉਨ੍ਹਾਂ ਕੋਲ ਵੀ ਸੰਸਾਰ ਨੂੰ ਜਿੱਤਣ ਦੀ ਸ਼ਕਤੀ ਹੈ (ਦੇਖੋ, 1 ਯੂਹੰਨਾ 2:13-14; 4:4)।

ਸ਼ਬਦ "ਸੰਸਾਰ" ਦਾ ਇੱਥੇ ਮਤਲਬ ਹੈ "ਮਨੁੱਖੀ ਸਮਾਜ ਜੋ ਪਰਮੇਸ਼ਰ ਤੋਂ ਬਿਨਾਂ ਸੰਗਠਿਤ ਅਤੇ ਕਾਰਜਸ਼ੀਲ ਹੈ।" ਆਜ਼ਾਦੀ ਦਾ ਰਵੱਈਆ ਪਾਪ ਵਿਚ ਡਿੱਗਣ ਅਤੇ ਮਨੁੱਖੀ ਬਗਾਵਤ ਦਾ ਸਾਰ ਹੈ (ਦੇਖੋ, ਉਤਪਤ 3)। ਯੂਹੰਨਾ 14:17 ਤੇ ਖਾਸ ਵਿਸ਼ਾ ਦੇਖੋ।

▣ "ਜਿੱਤ ਇਹ ਹੈ" ਇਹ ਕਿਰਿਆ "ਜਿੱਤ ਲਿਆ" ਦਾ ਨਾਂਵ ਰੂਪ (*ਨਿਕੋਸ nikos*) ਹੈ। 1 ਯੂਹੰਨਾ 5:4 ਦੇ ਅੰਤ ਵਿਚ ਇਹੀ ਸ਼ਬਦ ਦਾ ਭੂਤਕਾਲ ਕਿਰਿਆਸ਼ੀਲ ਕ੍ਰਿਦੰਤ ਵਰਤਿਆ ਗਿਆ ਹੈ। ਫਿਰ 1 ਯੂਹੰਨਾ 5:5 ਵਿਚ ਵੀ ਇਕ ਹੋਰ *ਨਿਕੋਸ nikos* ਦੇ ਰੂਪ ਦਾ ਕ੍ਰਿਦੰਤ ਵਰਤਿਆ ਗਿਆ ਹੈ। ਵਿਸ਼ਵਾਸੀ ਜਿੱਤ ਪਾਉਣ ਵਾਲੇ ਹਨ ਅਤੇ ਮਸੀਹ ਦੀ ਜਿੱਤ ਵਿਚ ਅਤੇ ਰਾਹੀਂ ਨਿਰੰਤਰ ਸੰਸਾਰ ਦੇ ਜਿੱਤ ਪਾਉਂਦੇ ਹਨ। ਅੱਜ "ਨਾਇਕੀ nikaē" ਸ਼ਬਦ ਟੈਨਿਸ ਜੁੱਤੀਆਂ ਦੇ ਨਿਰਮਾਤਾ ਵਜੋਂ ਬਹੁਤ ਪ੍ਰਸਿੱਧ ਹੈ, ਇਹ ਜਿੱਤ ਦੀ ਦੇਵੀ ਦਾ ਯੂਨਾਨੀ ਨਾਮ ਹੈ।

▣ "ਸਾਡਾ" ਯੂਹੰਨਾ ਦੀਆਂ ਸਾਰੀਆਂ ਲਿਖਤਾਂ ਵਿਚ ਸਿਰਫ ਇਹ ਸ਼ਬਦ "ਵਿਸ਼ਵਾਸ" (*ਪਿਸਤਿਸ pistis*) ਦੀ ਨਾਂਵ ਰੂਪ ਵਿਚ ਵਰਤਿਆ ਹੈ! ਸ਼ਾਇਦ ਯੂਹੰਨਾ "ਸਹੀ ਅਧਿਆਤਮਿਕਤਾ" (ਵਿਸ਼ਵਾਸਾਂ ਦੀ ਪ੍ਰਣਾਲੀ ਦੇ ਤੌਰ ਤੇ) ਬਨਾਮ ਰੋਜ਼ਾਨਾ ਮਸੀਹ ਵਰਗੇ ਬਣਨ ਬਾਰੇ ਵਧੇਰੇ ਵਿਚਾਰਾਂ ਬਾਰੇ ਚਿੰਤਤ ਸੀ। ਯੂਹੰਨਾ ਦੁਆਰਾ ਕਿਰਿਆ (*ਪਿਸਟੈਊ pisteuō*) ਦੀ ਵਿਆਪਕ ਵਰਤੋਂ ਕੀਤੀ ਗਈ ਹੈ। ਸਾਡਾ ਵਿਸ਼ਵਾਸ ਜਿੱਤ ਲਿਆਉਂਦਾ ਹੈ ਕਿਉਂਕਿ

1. ਇਹ ਯਿਸੂ ਦੀ ਜਿੱਤ ਨਾਲ ਜੁੜਿਆ ਹੋਇਆ ਹੈ
2. ਇਹ ਪਰਮੇਸ਼ਰ ਨਾਲ ਸਾਡੇ ਨਵੇਂ ਸੰਬੰਧ ਨਾਲ ਜੁੜਿਆ ਹੋਇਆ ਹੈ
3. ਇਹ ਸਾਡੇ ਅੰਦਰ ਰਹਿਣ ਵਾਲੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਜੁੜਿਆ ਹੋਇਆ ਹੈ

ਯੂਹੰਨਾ 1:7; 2:23; ਅਤੇ 1 ਯੂਹੰਨਾ 2:10 ਤੇ ਖਾਸ ਵਿਸ਼ੇ ਦੇਖੋ।

1ਯੂਹੰਨਾ5:5-12

⁵ਅਤੇ ਕੋਣ ਹੈ ਉਹ ਜਿਹੜਾ ਸੰਸਾਰ ਉੱਤੇ ਜਿੱਤ ਪਾਉਂਦਾ ਹੈ, ਪਰ ਉਹ ਜਿਸ ਨੂੰ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ਰ ਦਾ ਪੁੱਤਰ ਹੈ?

⁶ਇਹ ਉਹ ਹੈ ਜੋ ਪਾਣੀ ਅਤੇ ਲਹੂ ਦੇ ਰਾਹੀਂ ਆਇਆ ਅਰਥਾਤ ਯਿਸੂ ਮਸੀਹ। ਕੇਵਲ ਪਾਣੀ ਤੋਂ ਨਹੀਂ ਸਗੋਂ ਪਾਣੀ ਅਤੇ ਲਹੂ ਤੋਂ ਆਇਆ। ⁷ਅਤੇ ਆਤਮਾ ਉਹ ਹੈ ਜਿਹੜਾ ਗਵਾਹੀ ਦਿੰਦਾ ਹੈ, ਕਿਉਂ ਜੋ ਆਤਮਾ ਸਚਿਆਈ ਹੈ। ⁸ਕਿਉਂ ਜੋ ਤਿੰਨ ਹਨ ਜਿਹੜੇ ਗਵਾਹੀ ਦਿੰਦੇ ਹਨ ਅਰਥਾਤ ਆਤਮਾ, ਪਾਣੀ ਅਤੇ ਲਹੂ, ਇਹ ਤਿੰਨੇ ਸਹਿਮਤ ਹਨ। ⁹ਜਦੋਂ ਅਸੀਂ ਮਨੁੱਖ ਦੀ ਗਵਾਹੀ ਮੰਨ ਲੈਂਦੇ ਹਾਂ ਤਾਂ ਪਰਮੇਸ਼ਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ, ਕਿਉਂ ਜੋ ਪਰਮੇਸ਼ਰ ਦੀ ਗਵਾਹੀ ਇਹ ਹੈ ਕਿ ਉਹ ਨੇ ਆਪਣੇ ਪੁੱਤਰ ਦੇ ਬਾਰੇ ਗਵਾਹੀ

ਦਿੱਤੀ ਹੈ। ¹⁰ਜਿਹੜਾ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਵਿੱਚ ਹੀ ਗਵਾਹੀ ਰੱਖਦਾ ਹੈ। ਜਿਹੜਾ ਪਰਮੇਸ਼ੁਰ ਉੱਤੇ ਵਿਸ਼ਵਾਸ ਨਹੀਂ ਕਰਦਾ ਉਸ ਨੇ ਉਹ ਨੂੰ ਝੂਠਾ ਬਣਾ ਦਿੱਤਾ ਹੈ, ਕਿਉਂ ਜੋ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਹੈ ਜਿਹੜੀ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਬਾਰੇ ਦਿੱਤੀ ਹੈ। ¹¹ਅਤੇ ਉਹ ਗਵਾਹੀ ਇਹ ਹੈ ਕਿ ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਅਤੇ ਇਹ ਜੀਵਨ ਉਹ ਦੇ ਪੁੱਤਰ ਦੇ ਵਿੱਚ ਹੈ। ¹²ਜਿਸ ਦੇ ਕੋਲ ਪੁੱਤਰ ਹੈ, ਉਹ ਦੇ ਕੋਲ ਜੀਵਨ ਹੈ। ਜਿਹ ਦੇ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ, ਉਹ ਦੇ ਕੋਲ ਜੀਵਨ ਵੀ ਨਹੀਂ।

5:5 "ਯਿਸੂ ਪਰਮੇਸ਼ੁਰ ਦਾ ਪੁੱਤਰ ਹੈ" ਇਹ ਆਇਤ ਅਤੇ ਵਿਸ਼ਵਾਸ ਦੀ ਸਮੱਗਰੀ ਨੂੰ ਸਪੱਸ਼ਟ ਤੌਰ ਤੇ ਪ੍ਰਭਾਸ਼ਿਤ ਕਰਦੀ ਹੈ, ਜਿਸਦਾ ਜ਼ਿਕਰ 1 ਯੂਹੰਨਾ 5:4 ਵਿੱਚ ਕੀਤਾ ਗਿਆ ਹੈ। ਸਾਡੀ ਜਿੱਤ ਮਸੀਹ ਵਿੱਚ ਭਰੋਸੇ ਦਾ ਇਕਰਾਰ ਹੈ, ਜੋ ਪੂਰਾ ਇਨਸਾਨ ਅਤੇ ਪੂਰਾ ਪਰਮੇਸ਼ੁਰ ਹੈ (ਦੇਖੋ, 1 ਯੂਹੰਨਾ 4:1-3)। ਧਿਆਨ ਦਿਓ ਕਿ ਵਿਸ਼ਵਾਸੀ ਇਹ ਪੁਸ਼ਟੀ ਕਰਦੇ ਹਨ ਕਿ ਯਿਸੂ ਹੈ (1) ਮਸੀਹ (1 ਯੂਹੰਨਾ 5:1) (2) ਪਰਮੇਸ਼ੁਰ ਦਾ ਬੱਚਾ (1 ਯੂਹੰਨਾ 5:1) (3) ਪਰਮੇਸ਼ੁਰ ਦਾ ਪੁੱਤਰ (1 ਯੂਹੰਨਾ 5:5,10) (4) ਜੀਵਨ (ਦੇਖੋ, 1 ਯੂਹੰਨਾ 1:2; 5:20)। ਹੇਠ ਲਿਖਿਆ ਖਾਸ ਵਿਸ਼ਾ ਦੇਖੋ ਜੋ ਕਿਰਿਆ "ਵਿਸ਼ਵਾਸ" ਨਾਲ ਜੁੜੇ ਸਾਰੇ ਹੋਰੀ *hoti* ਵਾਕਾਂ ਦੀ ਸੂਚੀ ਦਿੰਦਾ ਹੈ।

▣ "ਪਰਮੇਸ਼ੁਰ ਦਾ ਪੁੱਤਰ" 1 ਯੂਹੰਨਾ 3:8 ਤੇ ਖਾਸ ਵਿਸ਼ਾ ਦੇਖੋ।

5:6 "ਇਹ ਉਹ ਹੈ ਜੋ ਆਇਆ ਹੈ" ਇਹ ਇਕ ਭੂਤਕਾਲ ਕਿਰਿਆਸ਼ੀਲ ਕ੍ਰਿਦੰਤ ਹੈ ਜੋ ਉਸਦੇ ਦੇਹ ਧਾਰੀ ਹੋਣ (ਯਿਸੂ ਮਨੁੱਖ ਅਤੇ ਪਰਮੇਸ਼ੁਰ ਦੋਵੇਂ) ਅਤੇ ਉਸਦੀ ਕੁਰਬਾਨੀ ਦੀ ਮੌਤ ਤੇ ਜ਼ੋਰ ਦਿੰਦਾ ਹੈ, ਝੂਠੇ ਗੁਰੂ ਇਨ੍ਹਾਂ ਦੋਹਾਂ ਦਾ ਇਨਕਾਰ ਕਰਦੇ ਸਨ।

▣ "ਪਾਣੀ ਅਤੇ ਲਹੂ ਦੇ ਰਾਹੀਂ" ਅਜਿਹਾ ਲੱਗਦਾ ਹੈ ਕਿ "ਪਾਣੀ" ਯਿਸੂ ਦੇ ਸਰੀਰਕ ਜਨਮ ਦਾ ਹਵਾਲਾ ਦਿੰਦਾ ਹੈ (ਦੇਖੋ, ਯੂਹੰਨਾ 3:1-9) ਅਤੇ "ਲਹੂ" ਉਸਦੀ ਸਰੀਰਕ ਮੌਤ ਦਾ ਹਵਾਲਾ ਦਿੰਦਾ ਹੈ। ਨੇਸਟਿਕ ਝੂਠੇ ਗੁਰੂਆਂ ਦੁਆਰਾ ਯਿਸੂ ਦੇ ਸੱਚੇ ਵਿਅਕਤਿਤਵ ਨੂੰ ਰੱਦ ਕਰਨ ਦੇ ਪ੍ਰਸੰਗ ਵਿੱਚ, ਇਹ ਦੋਵੇਂ ਤਜਰਬੇ ਉਸ ਦੇ ਵਿਅਕਤਿਤਵ ਨੂੰ ਸੰਖੇਪ ਵਿੱਚ ਦੱਸਦੇ ਅਤੇ ਪ੍ਰਗਟ ਕਰਦੇ ਹਨ।

ਨੇਸਟਿਕ ਝੂਠੇ ਗੁਰੂਆਂ (ਕੈਰਿਨਥੁਸ) ਨਾਲ ਸੰਬੰਧਿਤ ਇਕ ਹੋਰ ਵਿਕਲਪ ਇਹ ਹੈ ਕਿ "ਪਾਣੀ" ਯਿਸੂ ਦੇ ਬਪਤਿਸਮੇ ਦਾ ਹਵਾਲਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਸਦੇ ਬਪਤਿਸਮੇ (ਪਾਣੀ) ਦੇ ਸਮੇਂ "ਮਸੀਹ ਆਤਮਾ" ਆਦਮੀ ਯਿਸੂ ਉੱਤੇ ਆਇਆ ਸੀ ਅਤੇ ਉਸਦੀ ਸਲੀਬੀ ਮੌਤ ਤੋਂ ਪਹਿਲਾਂ ਉਸ ਨੂੰ ਛੱਡ ਗਿਆ ਸੀ (ਲਹੂ, NASB Study Bible, ਪੰਨਾ 1835 ਤੇ ਇਕ ਵਧੀਆ ਸਾਰ ਦੇਖੋ)।

ਤੀਸਰਾ ਵਿਕਲਪ ਯਿਸੂ ਦੀ ਮੌਤ ਦੇ ਵਾਕਾਂਸ਼ ਨੂੰ ਜੋੜਨਾ ਹੈ। ਬਰਛੇ ਦੇ ਕਾਰਨ "ਲਹੂ ਅਤੇ ਪਾਣੀ" (ਦੇਖੋ, ਯੂਹੰਨਾ 19:34) ਨਿਕਲਿਆ ਸੀ। ਹੋ ਸਕਦਾ ਹੈ ਕਿ ਝੂਠੇ ਗੁਰੂ ਯਿਸੂ ਦੀ ਜਿੱਤ ਵਾਲੀ ਅਤੇ ਦੂਜਿਆਂ ਦੇ ਲਈ ਮੌਤ ਦੀ ਨਿੰਦਾ ਕਰਦੇ ਹੋਣ।

▣ "ਆਤਮਾ ਉਹ ਹੈ ਜਿਹੜਾ ਗਵਾਹੀ ਦਿੰਦਾ ਹੈ" ਪਵਿੱਤਰ ਆਤਮਾ ਦੀ ਭੂਮਿਕਾ ਸੁਸਮਾਚਾਰ ਨੂੰ ਪ੍ਰਗਟ ਕਰਨਾ ਹੈ। ਉਹ ਤ੍ਰਿਐਕ ਦਾ ਉਹ ਹਿੱਸਾ ਹੈ ਜੋ ਪਾਪ ਬਾਰੇ ਦੱਸਦਾ, ਮਸੀਹ ਵੱਲ ਲੈ ਜਾਂਦਾ, ਮਸੀਹ ਵਿੱਚ ਬਪਤਿਸਮਾ ਦਿੰਦਾ, ਅਤੇ ਵਿਸ਼ਵਾਸੀ ਵਿੱਚ ਮਸੀਹ ਨੂੰ ਬਣਾਉਂਦਾ ਹੈ (ਦੇਖੋ, ਯੂਹੰਨਾ 16:7-15)। ਆਤਮਾ ਹਮੇਸ਼ਾ ਆਪਣੀ ਨਹੀਂ ਪਰ ਮਸੀਹ ਦੀ ਗਵਾਹੀ ਦਿੰਦਾ ਹੈ (ਦੇਖੋ, ਯੂਹੰਨਾ 15:26)।

▣ "ਕਿਉਂ ਜੋ ਆਤਮਾ ਸਚਿਆਈ ਹੈ" (ਦੇਖੋ, ਯੂਹੰਨਾ 14:17; 15:26; 16:13; 1 ਯੂਹੰਨਾ 4:6)। ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ਾ ਦੇਖੋ।

5:7 ਅੰਗਰੇਜ਼ੀ ਦੇ ਅਨੁਵਾਦਾਂ ਵਿੱਚ ਕੁਝ ਉਲਝਣ ਹੈ ਕਿ 1 ਯੂਹੰਨਾ 5:6,7, ਅਤੇ 8 ਕਿੱਥੇ ਸ਼ੁਰੂ ਅਤੇ ਖਤਮ ਹੁੰਦਾ ਹੈ। 1 ਯੂਹੰਨਾ 5:7 ਦਾ ਉਹ ਹਿੱਸਾ ਜੋ KJV ਪਾਇਆ ਜਾਂਦਾ ਹੈ ਉਹ ਕਹਿੰਦਾ ਹੈ "ਸਵਰਗ ਵਿੱਚ, ਪਿਤਾ, ਸ਼ਬਦ ਅਤੇ ਪਵਿੱਤਰ ਆਤਮਾ ਹਨ ਅਤੇ ਇਹ ਤਿੰਨੇ ਇਕ ਹਨ" ਪਰ ਇਹ ਨਵੇਂ ਨੇਮ ਦੇ ਤਿੰਨ ਪ੍ਰਮੁੱਖ ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ ਵਿੱਚ ਨਹੀਂ ਮਿਲਦਾ ਹੈ: Alexandrinus (A), Vaticanus (B), ਜਾਂ

Sinaiticus (א), ਅਤੇ ਨਾ ਹੀ ਪੂਰਬੀ ਰੋਮ ਸਮਰਾਜ ਦੀਆਂ ਹੱਥ-ਲਿਖਤਾਂ ਵਿਚ ਮਿਲਦਾ ਹੈ। ਇਹ ਸਿਰਫ ਬਾਅਦ ਦੀਆਂ ਚਾਰ ਅੰਗਰੇਜ਼ੀ ਹੱਥ-ਲਿਖਤਾਂ ਵਿਚ ਦਿਖਾਈ ਦਿੰਦਾ ਹੈ।

1. MS 61, 16 ਸਦੀ ਵਿਚ
2. MS 88, 12 ਸਦੀ ਵਿਚ, ਜਿੱਥੇ ਹਵਾਲਾ ਹਾਸ਼ੀਏ ਵਿਚ ਪਾਇਆ ਗਿਆ ਸੀ
3. MS 629, 14 ਜਾਂ 15 ਸਦੀ ਵਿਚ
4. MS 635, 11 ਵਿਚ, ਜਿੱਥੇ ਹਵਾਲਾ ਹਾਸ਼ੀਏ ਵਿਚ ਪਾਇਆ ਗਿਆ ਸੀ

ਇਹ ਆਇਤ ਸ਼ੁਰੂਆਤੀ ਕਲੀਸਿਯਾ ਦੇ ਕਿਸੇ ਫਾਦਰ ਦੁਆਰਾ ਨਹੀਂ ਵਰਤੀ ਗਈ, ਇੱਥੋਂ ਤੱਕ ਕਿ ਤ੍ਰਿਏਕ ਬਾਰੇ ਉਨ੍ਹਾਂ ਦੀਆਂ ਸਿਧਾਂਤਕ ਬਹਿਸਾਂ ਵਿਚ ਵੀ ਨਹੀਂ ਵਰਤੀ ਗਈ। ਇਹ ਇਕ ਪੁਰਾਣੇ ਲਾਤੀਨੀ ਹੱਥ-ਲਿਖਤ (*ਸਿਕਸਟੋ-ਕਲੇਮੈਂਟਾਈਨ Sixto-Clementine*) ਨੂੰ ਛੱਡ ਕੇ ਬਾਕੀ ਸਾਰੇ ਪੁਰਾਣੇ ਸੰਸਕਰਣਾਂ ਵਿਚ ਮੌਜੂਦ ਨਹੀਂ ਹੈ। ਇਹ ਪੁਰਾਣੀ ਲਾਤੀਨੀ ਜਾਂ ਜੇਰੋਮ ਦੇ ਵਲਗੇਟ ਵਿਚ ਵੀ ਨਹੀਂ ਹੈ। ਇਹ ਸਭ ਤੋਂ ਪਹਿਲਾਂ ਸਪੇਨ ਦੇ ਇਕ ਧਰਮ ਵਿਰੋਧੀ ਪ੍ਰਿਸਿਲਿਅਨ ਦੁਆਰਾ ਸੰਧੀ ਵਿਚ ਪ੍ਰਗਟ ਹੋਈ, ਜਿਸਦੀ 385 A.D. ਵਿਚ ਮੌਤ ਹੋ ਗਈ ਸੀ। ਇਹ ਪੰਜਵੀਂ ਸਦੀ ਵਿਚ ਉੱਤਰੀ ਅਮਰੀਕਾ ਅਤੇ ਇਟਲੀ ਵਿਚ ਲਾਤੀਨੀ ਫਾਦਰ ਦੁਆਰਾ ਵਰਤੀ ਗਈ ਸੀ। ਇਹ ਆਇਤ 1 ਯੂਹੰਨਾ ਦੇ ਅਸਲ ਪ੍ਰੇਰਿਤ ਵਚਨਾਂ ਦਾ ਹਿੱਸਾ ਨਹੀਂ ਹੈ।

ਬਾਈਬਲ ਇਕ ਪਰਮੇਸ਼ਰ (ਇਕ ਪਰਮੇਸ਼ਰ) ਪਰ ਤਿੰਨ ਵਿਅਕਤੀਗਤ ਪ੍ਰਗਟਾਵੇ (ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ) ਦੇ ਸਿਧਾਂਤ ਤੇ ਇਸ ਆਇਤ ਨੂੰ ਰੱਦ ਕਰਨ ਨਾਲ ਕੋਈ ਪ੍ਰਭਾਵ ਨਹੀਂ ਪੈਂਦਾ ਹੈ। ਹਾਲਾਂਕਿ, ਇਹ ਸੱਚ ਹੈ ਕਿ ਬਾਈਬਲ ਕਦੇ ਵੀ ਇਸ ਸ਼ਬਦ “ਤ੍ਰਿਏਕ” ਦੀ ਵਰਤੋਂ ਨਹੀਂ ਕਰਦੀ ਹੈ, ਪਰ ਬਹੁਤ ਸਾਰੇ ਬਾਈਬਲ ਦੇ ਵਚਨ ਹਨ ਜਿੱਥੇ ਪਰਮੇਸ਼ਰ ਪਰਿਵਾਰ ਦੇ ਤਿੰਨੇ ਵਿਅਕਤੀ ਇਕੱਠੇ ਕੰਮ ਕਰਦੇ ਹਨ:

1. ਯਿਸੂ ਦੇ ਬਪਤਿਸਮੇ ਸਮੇਂ (ਮੱਤੀ 3:16-17)
2. ਮਹਾਨ ਆਦੇਸ਼ ਵਿਚ (ਮੱਤੀ 28:19)
3. ਆਤਮਾ ਨੂੰ ਭੇਜਣ ਵਿਚ (ਯੂਹੰਨਾ 14:26)
4. ਪਤਰਸ ਦੇ ਪੰਤੇਕੁਸਤ ਸਮੇਂ ਪ੍ਰਚਾਰ ਵਿਚ (ਰਸੂਲਾਂ ਦੇ ਕਰਤੱਬ 2:33-34)
5. ਸਰੀਰ ਅਤੇ ਆਤਮਾ ਤੇ ਪੌਲੁਸ ਦੇ ਵਿਚਾਰਾਂ ਵਿਚ (ਰੋਮੀਆਂ 8:7-10)
6. ਆਤਮਿਕ ਦਾਤਾਂ ਤੇ ਪੌਲੁਸ ਦੇ ਵਿਚਾਰਾਂ ਵਿਚ (1 ਕੁਰਿੰਥੀਆਂ 12:4-6)
7. ਪੌਲੁਸ ਦੀ ਯਾਤਰਾਂ ਦੀਆਂ ਯੋਜਨਾਵਾਂ ਵਿਚ (2 ਕੁਰਿੰਥੀਆਂ 1:21-22)
8. ਪੌਲੁਸ ਦੇ ਅਸ਼ੀਰਵਾਦ ਵਿਚ (2 ਕੁਰਿੰਥੀਆਂ 13:14)
9. ਪੌਲੁਸ ਦੁਆਰਾ ਸਮੇਂ ਦੇ ਪੂਰੇ ਹੋਣ ਦੀ ਚਰਚਾ ਵਿਚ (ਗਲਾਤੀਆਂ 4:4-6)
10. ਪੌਲੁਸ ਦੁਆਰਾ ਪਿਤਾ ਦੀ ਵਡਿਆਈ ਦੀ ਪ੍ਰਾਰਥਨਾ ਵਿਚ (ਅਫਸੀਆਂ 1:3-14)
11. ਪੌਲੁਸ ਦੁਆਰਾ ਗੈਰ-ਯਹੂਦੀਆਂ ਦੇ ਬੇਗਾਨੇ ਹੋਣ ਦੀ ਚਰਚਾ ਵਿਚ (ਅਫਸੀਆਂ 2:18)
12. ਪੌਲੁਸ ਦੁਆਰਾ ਪਰਮੇਸ਼ਰ ਦੇ ਇਕ ਹੋਣ ਦੀ ਚਰਚਾ ਵਿਚ (ਅਫਸੀਆਂ 4:4-6)
13. ਪੌਲੁਸ ਦੁਆਰਾ ਪਰਮੇਸ਼ਰ ਦੀ ਦਿਆਲਤਾ ਦੀ ਚਰਚਾ ਵਿਚ (ਤੀਤੁਸ 3:4-6)
14. ਪਤਰਸ ਦੀ ਜਾਣ-ਪਛਾਣ ਵਿਚ (1 ਪਤਰਸ 1:2)

ਯੂਹੰਨਾ 14:26 ਤੇ ਤ੍ਰਿਏਕ ਬਾਰੇ ਖਾਸ ਵਿਸ਼ਾ ਦੇਖੋ।

5:8 "ਆਤਮਾ, ਪਾਣੀ ਅਤੇ ਲਹੂ, ਇਹ ਤਿੰਨੇ ਸਹਿਮਤ ਹਨ" ਪੁਰਾਣੇ ਨੇਮ ਵਿਚ ਕਿਸੇ ਮਾਮਲੇ ਦੀ ਪੁਸ਼ਟੀ ਕਰਨ ਲਈ ਦੋ ਜਾਂ ਤਿੰਨ ਗਵਾਹਾਂ ਦੀ ਲੋੜ ਹੁੰਦੀ ਹੈ (ਦੇਖੋ, ਗਿਣਤੀ 35:30; ਬਿਵਸਥਾ ਸਾਰ 17:6; 19:15)। ਇੱਥੇ, ਯਿਸੂ ਦੇ ਜੀਵਨ ਦੀਆਂ ਇਤਿਹਾਸਿਕ ਘਟਨਾਵਾਂ ਉਸਦੇ ਪੂਰੇ ਮਨੁੱਖ ਅਤੇ ਪੂਰੇ ਪਰਮੇਸ਼ਰ ਹੋਣ ਦੇ ਗਵਾਹ ਵਜੋਂ ਦਿੱਤੀਆਂ ਗਈਆਂ ਹਨ। ਇਸ ਆਇਤ ਵਿਚ, “ਪਾਣੀ” ਅਤੇ “ਲਹੂ” ਦਾ ਜ਼ਿਕਰ ਇਕ ਵਾਰ ਫਿਰ “ਆਤਮਾ” ਨਾਲ ਕੀਤਾ ਗਿਆ ਹੈ। “ਪਾਣੀ” ਅਤੇ “ਲਹੂ” ਸ਼ਬਦਾਂ ਦਾ ਜ਼ਿਕਰ 1 ਯੂਹੰਨਾ 5:6 ਵਿਚ ਕੀਤਾ ਗਿਆ ਹੈ। “ਆਤਮਾ” ਯਿਸੂ ਦੇ ਬਪਤਿਸਮੇ ਦਾ ਹਵਾਲਾ ਦੇ ਸਕਦਾ ਹੈ ਕਿਉਂਕਿ ਉਸ ਸਮੇਂ ਆਤਮਾ ਘੁੱਗੀ ਵਾਂਗੂ ਉਤਰਿਆ ਸੀ। ਇਹ ਤਿੰਨੇ ਜੋ ਦਰਸਾਉਂਦੇ ਹਨ ਇਸ ਦੇ ਸਹੀ

ਇਤਿਹਾਸਕ ਸੰਕੇਤ ਬਾਰੇ ਕੁਝ ਅਸਹਿਮਤੀਆਂ ਹਨ। ਉਨ੍ਹਾਂ ਨੂੰ ਝੂਠੇ ਗੁਰੂਆਂ ਦੁਆਰਾ ਯਿਸੂ ਦੀ ਸੱਚੀ ਮਨੁੱਖਤਾ ਨੂੰ ਰੱਦ ਕਰਨ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ।

5:9 "ਜਦੋਂ" ਇਹ ਪਹਿਲੀ ਸ਼੍ਰੇਣੀ ਦਾ ਸ਼ਰਤੀਆਂ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਜਾਂ ਉਸਦੇ ਸਾਹਿਤਕ ਉਦੇਸ਼ਾਂ ਲਈ ਸਹੀ ਮੰਨਿਆ ਜਾਂਦਾ ਹੈ। ਜਿਨ੍ਹਾਂ ਕਲੀਸਿਯਾਵਾਂ ਨੂੰ ਯੂਹੰਨਾ ਲਿਖ ਰਿਹਾ ਸੀ ਉਹ ਉਲਝਨ ਵਿਚ ਸਨ ਕਿਉਂਕਿ ਉਨ੍ਹਾਂ ਨੇ ਨੋਸਟਿਕ ਗੁਰੂਆਂ ਦੇ ਪ੍ਰਚਾਰ ਅਤੇ ਸਿੱਖਿਆ ਨੂੰ ਸੁਣਿਆ ਸੀ।

▣ "ਜਦੋਂ ਅਸੀਂ ਮਨੁੱਖ ਦੀ ਗਵਾਹੀ ਮੰਨ ਲੈਂਦੇ ਹਾਂ ਤਾਂ ਪਰਮੇਸ਼ੁਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ" ਪਰਮੇਸ਼ੁਰ ਦੀ ਗਵਾਹੀ, ਇਸ ਪ੍ਰਸੰਗ ਵਿਚ ਹੇਠ ਲਿਖਿਆਂ ਦਾ ਹਵਾਲਾ ਦਿੰਦੀ ਹੈ:

1. ਪਵਿੱਤਰ ਆਤਮਾ ਦੀ ਗਵਾਹੀ
2. ਯਿਸੂ ਦੇ ਧਰਤੀ ਤੇ ਜੀਵਨ ਅਤੇ ਮੌਤ ਬਾਰੇ ਰਸੂਲਾਂ ਦੀ ਗਵਾਹੀ (ਜਿਵੇਂ ਕਿ., 1 ਯੂਹੰਨਾ 1:1-3)

▣ "ਕਿ ਉਹ ਨੇ ਆਪਣੇ ਪੁੱਤਰ ਦੇ ਬਾਰੇ ਗਵਾਹੀ ਦਿੱਤੀ ਹੈ" ਇਹ ਇਕ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ ਜੋ ਇਕ ਕੰਮ ਨੂੰ ਦਰਸਾਉਂਦਾ ਹੈ ਜੋ ਸਿਖਰ ਤੇ ਹੈ ਅਤੇ ਸਥਿਰ ਰਹਿੰਦਾ ਹੈ। ਇਹ ਯਿਸੂ ਦੇ ਬਪਤਿਸਮੇ ਤੇ (ਦੇਖੋ, ਮੱਤੀ 3:17) ਜਾਂ ਉਸਦੇ ਰੂਪ ਦੇ ਜਲਾਲੀ ਹੋਣ ਤੇ (ਦੇਖੋ, ਮੱਤੀ 17:5; ਯੂਹੰਨਾ 5:32,37; 8:18) ਪਰਮੇਸ਼ੁਰ ਦੀ ਆਵਾਜ਼ ਦੀ ਪੁਸ਼ਟੀ ਦਾ ਸੰਕੇਤ ਜਾਂ ਦੇਵਾਂ ਦੇ ਬਾਈਬਲ ਵਿਚ ਲਿਖਿਆ ਜਾਣਾ ਹੋ ਸਕਦਾ ਹੈ (ਜਿਵੇਂ ਕਿ., ਇੰਜੀਲਾਂ)। ਯੂਹੰਨਾ 1:8 ਤੇ [ਖਾਸ ਵਿਸ਼ਾ: ਯਿਸੂ ਦੇ ਗਵਾਹ](#) ਦੇਖੋ।

5:10 "ਉਹ ਆਪਣੇ ਵਿੱਚ ਹੀ ਗਵਾਹੀ ਰੱਖਦਾ ਹੈ" ਇਸ ਵਾਕ ਨੂੰ ਦੋ ਤਰੀਕਿਆਂ ਨਾਲ ਸਮਝਣਾ ਸੰਭਵ ਹੈ।

1. ਵਿਸ਼ਵਾਸੀਆਂ ਵਿਚ ਆਤਮਾ ਦੀ ਵਿਅਕਤੀਗਤ ਅੰਦਰੂਨੀ ਗਵਾਹੀ (ਦੇਖੋ, ਰੋਮੀਆਂ 8:16)
2. ਸੁਸਮਾਚਾਰ ਦੀ ਸੱਚਾਈ (ਦੇਖੋ, ਪ੍ਰਕਾਸ਼ ਦੀ ਪੋਥੀ 6:10; 12:17; 19:10)

ਯੂਹੰਨਾ 1:8 ਤੇ [ਖਾਸ ਵਿਸ਼ਾ: ਯਿਸੂ ਦੇ ਗਵਾਹ](#) ਦੇਖੋ।

▣ "ਉਸ ਨੇ ਉਹ ਨੂੰ ਝੂਠਾ ਬਣਾ ਦਿੱਤਾ ਹੈ" ਇਹ ਇਕ ਹੋਰ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। ਉਹ ਜਿਹੜੇ ਯਿਸੂ ਬਾਰੇ ਰਸੂਲਾਂ ਦੀ ਗਵਾਹੀ ਨੂੰ ਰੱਦ ਕਰਦੇ ਹਨ ਉਹ ਪਰਮੇਸ਼ੁਰ ਨੂੰ ਰੱਦ ਕਰਦੇ ਹਨ (ਦੇਖੋ, 1 ਯੂਹੰਨਾ 5:12) ਕਿਉਂਕਿ ਉਹ ਪਰਮੇਸ਼ੁਰ ਨੂੰ ਝੂਠਾ ਬਣਾਉਂਦੇ ਹਨ।

▣ "ਕਿਉਂ ਜੋ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਹੈ" ਇਹ ਇਕ ਹੋਰ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ ਜੋ ਕੱਟੜ ਲੋਕਾਂ ਦੀ ਸਥਾਪਿਤ ਸਥਿਤੀ ਤੇ ਜ਼ੋਰ ਦਿੰਦਾ ਹੈ।

5:11-12 "ਕਿ ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ" ਇਹ ਇਕ ਭੂਤਕਾਲ ਕਿਰਿਆਸ਼ੀਲ ਸੰਕੇਤਕ ਹੈ ਜੋ ਪਿਛਲੇ ਕੰਮ ਬਾਰੇ ਜਾਂ ਮੁਕੰਮਲ ਕੰਮ ਬਾਰੇ ਬੋਲਦਾ ਹੈ (ਦੇਖੋ, ਯੂਹੰਨਾ 3:16)। ਸਦੀਪਕ ਜੀਵਨ ਯੂਹੰਨਾ 17:3 ਵਿਚ ਪਰਿਭਾਸ਼ਤ ਕੀਤਾ ਗਿਆ ਹੈ। ਕੁਝ ਮਾਮਲਿਆਂ ਵਿਚ ਇਹ ਵਾਕ ਯਿਸੂ ਦਾ (1 ਯੂਹੰਨਾ 1:2; 5:20) ਅਤੇ ਕੁਝ ਵਿਚ ਪਰਮੇਸ਼ੁਰ ਦੇ ਉਸ ਤੋਹਫ਼ੇ (ਦੇਖੋ, 1 ਯੂਹੰਨਾ 2:25; 5:11; ਯੂਹੰਨਾ 10:28) ਦਾ ਹਵਾਲਾ ਦਿੰਦਾ ਹੈ ਜੋ ਮਸੀਹ ਵਿਚ ਵਿਸ਼ਵਾਸ ਦੁਆਰਾ ਪ੍ਰਾਪਤ ਹੁੰਦਾ ਹੈ (ਦੇਖੋ 1 ਯੂਹੰਨਾ 5:13; ਯੂਹੰਨਾ 3:16)। ਕੋਈ ਪੁੱਤਰ ਨਾਲ ਨਿੱਜੀ ਵਿਸ਼ਵਾਸ ਤੋਂ ਬਿਨਾਂ ਪਿਤਾ ਨਾਲ ਸੰਗਤ ਵਿਚ ਨਹੀਂ ਹੋ ਸਕਦਾ ਹੈ।

1ਯੂਹੰਨਾ5:13-15

¹³ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ੁਰ ਦੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਕਿ ਤੁਸੀਂ ਜਾਣੋ ਜੇ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ। ¹⁴ਅਤੇ ਉਹ ਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਕਿ ਜੇ ਅਸੀਂ ਉਹ ਦੀ ਮਰਜ਼ੀ ਦੇ ਅਨੁਸਾਰ ਕੁਝ ਮੰਗਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। ¹⁵ਅਤੇ ਜੇ ਅਸੀਂ ਜਾਣਦੇ ਹਾਂ ਕਿ ਜੇ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ, ਤਾਂ ਇਹ ਵੀ ਜਾਣਦੇ ਹਾਂ ਕਿ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸੀਂ ਉਸ ਤੋਂ ਮੰਗੀਆਂ ਹਨ, ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ।

5:13 "ਨਾਮ ਉੱਤੇ ਵਿਸ਼ਵਾਸ ਕਰਦੇ" ਇਹ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ ਹੈ ਜੋ ਨਿਰੰਤਰ ਵਿਸ਼ਵਾਸ ਤੇ ਜ਼ੋਰ ਦਿੰਦਾ ਹੈ। ਇਹ ਨਾਮ ਦੀ ਜਾਦੂਈ ਜਾਂ ਰਹੱਸਮਈ ਵਰਤੋਂ ਨਹੀਂ ਹੈ (ਕਿਵੇਂ ਕਿ ਯਹੂਦੀ ਰਹੱਸਵਾਦ ਜੋ ਪਰਮੇਸ਼ੁਰ ਦੇ ਨਾਮਾਂ ਤੇ ਅਧਾਰਿਤ ਹੈ, *ਕਾਬਾਲਾਹ Kabbalah*), ਪਰ ਵਿਅਕਤੀ ਦੀ ਜਗ੍ਹਾ ਤੇ ਨਾਮ ਦੀ ਪੁਰਾਣੇ ਨੇਮ ਦੀ ਵਰਤੋਂ ਹੈ। ਯੂਹੰਨਾ 2:23 ਤੇ ਖਾਸ ਵਿਸ਼ਾ ਦੇਖੋ।

▣ "ਤਾਂ ਕਿ ਤੁਸੀਂ ਜਾਣੋ" ਇਹ ਇਕ ਸੰਪੂਰਨ ਕਿਰਿਆਸ਼ੀਲ ਉਪਵਾਕ ਹੈ (*ਓਇਡਾ oida* ਰੂਪ ਵਿਚ ਸੰਪੂਰਨ ਹੈ, ਪਰ ਵਰਤਮਾਨ ਵਜੋਂ ਅਨੁਵਾਦ ਕੀਤਾ ਗਿਆ ਹੈ)। ਕਿਸੇ ਦੀ ਮੁਕਤੀ ਦਾ ਯਕੀਨ ਇਕ ਮਹੱਤਵਪੂਰਣ ਵਿਚਾਰ ਹੈ, ਅਤੇ 1 ਯੂਹੰਨਾ ਦਾ ਅਕਸਰ ਦੱਸਿਆ ਗਿਆ ਉਦੇਸ਼ ਹੈ। ਪੂਰੀ ਪੱਤਰੀ/ਉਪਦੇਸ਼ ਵਿਚ ਦੋ ਸਮਾਨਾਰਥੀ ਯੂਨਾਨੀ ਸ਼ਬਦ (*ਓਇਡਾ oida* ਅਤੇ *ਗਿਨੋਸਕੋ ginōskō*) ਹਨ ਜਿਨ੍ਹਾਂ ਦਾ ਅਨੁਵਾਦ "ਜਾਣਨਾ" ਹੈ। ਇਹ ਸਪੱਸ਼ਟ ਹੈ ਕਿ ਯਕੀਨ ਸਾਰੇ ਵਿਸ਼ਵਾਸੀਆਂ ਦੀ ਵਿਰਾਸਤ ਹੈ! ਇਹ ਵੀ ਸਪੱਸ਼ਟ ਹੈ ਕਿ ਉਦੋਂ ਦੀ ਸਥਾਨਕ ਸਥਿਤੀ ਅਤੇ ਹੁਣ ਦੇ ਸਭਿਆਚਾਰਕ ਪ੍ਰਸੰਗ ਕਰਕੇ ਇੱਥੇ ਸੱਚੇ ਵਿਸ਼ਵਾਸੀ ਹਨ ਜਿਨ੍ਹਾਂ ਕੋਲ ਯਕੀਨ ਨਹੀਂ ਹੈ। ਇਹ ਆਇਤ ਯੂਹੰਨਾ ਦੀ ਇੰਜੀਲ ਦੇ ਅਖੀਰ ਨਾਲ ਅਧਿਆਤਮਿਕ ਤੌਰ ਤੇ ਮਿਲਦੀ ਜੁਲਦੀ ਹੈ (1 ਯੂਹੰਨਾ 20:31)।

1 ਯੂਹੰਨਾ (5:13-20) ਦੇ ਅੰਤ ਦਾ ਪ੍ਰਸੰਗ ਸੱਤ ਚੀਜ਼ਾਂ ਦੀ ਸੂਚੀ ਬਣਾਉਂਦਾ ਹੈ ਜਿਹੜੀਆਂ ਵਿਸ਼ਵਾਸੀ ਜਾਣਦੇ ਹਨ। ਉਨ੍ਹਾਂ ਦਾ ਸੁਸਮਾਚਾਰ ਬਾਰੇ ਗਿਆਨ ਇਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ, ਅਤੇ ਜਦੋਂ ਇਹ ਮਸੀਹ ਵਿਚ ਨਿੱਜੀ ਵਿਸ਼ਵਾਸ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਯਕੀਨ ਦੀ ਨੀਂਹ ਹੁੰਦੀ ਹੈ।

1. ਵਿਸ਼ਵਾਸੀਆਂ ਕੋਲ ਸਦੀਪਕ ਜੀਵਨ ਹੈ (1 ਯੂਹੰਨਾ 5:13, *ਓਇਡਾ*, ਸੰਪੂਰਨ ਕਿਰਿਆਸ਼ੀਲ ਉਪਵਾਕ)
2. ਪਰਮੇਸ਼ੁਰ ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ (1 ਯੂਹੰਨਾ 5:14, *ਓਇਡਾ*, ਸੰਪੂਰਨ ਕਿਰਿਆਸ਼ੀਲ ਸੰਕੇਤਕ)
3. ਪਰਮੇਸ਼ੁਰ ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ (1 ਯੂਹੰਨਾ 5:15, *ਓਇਡਾ*, ਸੰਪੂਰਨ ਕਿਰਿਆਸ਼ੀਲ ਸੰਕੇਤਕ)
4. ਵਿਸ਼ਵਾਸੀ ਪਰਮੇਸ਼ੁਰ ਤੋਂ ਜੰਮੇ ਹਨ (1 ਯੂਹੰਨਾ 5:18, *ਓਇਡਾ*, ਸੰਪੂਰਨ ਕਿਰਿਆਸ਼ੀਲ ਸੰਕੇਤਕ)
5. ਵਿਸ਼ਵਾਸੀ ਪਰਮੇਸ਼ੁਰ ਤੋਂ ਹਨ (1 ਯੂਹੰਨਾ 5:19, *ਓਇਡਾ*, ਸੰਪੂਰਨ ਕਿਰਿਆਸ਼ੀਲ ਸੰਕੇਤਕ)
6. ਵਿਸ਼ਵਾਸੀ ਜਾਣਦੇ ਹਨ ਕਿ ਮਸੀਹ ਆਇਆ ਹੈ ਅਤੇ ਉਨ੍ਹਾਂ ਨੂੰ ਸਮਝ ਦਿੱਤੀ ਹੈ (1 ਯੂਹੰਨਾ 5:20, *ਓਇਡਾ*, ਸੰਪੂਰਨ ਕਿਰਿਆਸ਼ੀਲ ਸੰਕੇਤਕ)
7. ਵਿਸ਼ਵਾਸੀ ਉਸ ਸੱਚੇ ਨੂੰ ਜਾਣਦੇ ਹਨ –ਜਾਂ ਪਿਤਾ ਅਤੇ ਜਾਂ ਪੁੱਤਰ (1 ਯੂਹੰਨਾ 5:20, *ਗਿਨੋਸਕੋ ginōskō*, ਵਰਤਮਾਨ ਕਿਰਿਆਸ਼ੀਲ ਉਪਵਾਕ)

ਖਾਸ ਵਿਸ਼ਾ: ਯਕੀਨ SPECIAL TOPIC: Assurance

ਖਾਸ ਵਿਸ਼ਾ: ਯਕੀਨ

A. ਕੀ ਮਸੀਹੀ ਜਾਣ ਸਕਦੇ ਹਨ ਕਿ ਉਹ ਬਚੇ ਹੋਏ ਹਨ (ਦੇਖੋ, 1 ਯੂਹੰਨਾ 5:13)? 1 ਯੂਹੰਨਾ ਵਿਚ ਤਿੰਨ ਟੈਸਟ ਜਾਂ ਸਬੂਤ ਹਨ।

1. ਸਿਧਾਂਤਕ (ਵਿਸ਼ਵਾਸ, 1 ਯੂਹੰਨਾ 1:1,5,10; 2:18-25; 4:1-6,14-16; 5:11-12)

2. ਜੀਵਨ ਸੈਲੀ (ਆਗਿਆਕਾਰੀ, 1 ਯੂਹੰਨਾ 2:2-3; 2:3-6; 3:1-10; 5:18)
 3. ਸਮਾਜਿਕ (ਪਿਆਰ, 1 ਯੂਹੰਨਾ 1:2-3; 2:7-11; 3:11-18; 4:7-12, 16-21)
- B. ਯਕੀਨ ਇਕ ਪ੍ਰਮਾਣਿਕ ਮੁੱਦਾ ਬਣ ਗਿਆ ਹੈ
1. ਜੌਨ ਕੈਲਵਿਨ ਨੇ ਯਕੀਨ ਨੂੰ ਪਰਮੇਸ਼ਰ ਦੀ ਚੋਣ ਤੇ ਅਧਾਰਿਤ ਕੀਤਾ ਸੀ। ਉਸਨੇ ਕਿਹਾ ਕਿ ਅਸੀਂ ਇਸ ਜ਼ਿੰਦਗੀ ਵਿਚ ਕਦੇ ਵੀ ਪੱਕੇ ਨਹੀਂ ਹੋ ਸਕਦੇ ਹਾਂ।
 2. ਜੌਨ ਵੈਸਲੀ ਨੇ ਯਕੀਨ ਨੂੰ ਅਨੁਭਵ ਤੇ ਅਧਾਰਿਤ ਕੀਤਾ ਸੀ। ਉਹ ਵਿਸ਼ਵਾਸ ਕਰਦਾ ਸੀ ਕਿ ਸਾਡੇ ਕੋਲ ਜਾਣੇ-ਪਛਾਣੇ ਪਾਪ ਤੋਂ ਉੱਪਰ ਉੱਠਣ ਦੀ ਯੋਗਤਾ ਹੈ।
 3. ਰੋਮਨ ਕੈਥੋਲਿਕ ਅਤੇ ਚਰਚ ਆਫ ਕ੍ਰਾਈਸਟ ਯਕੀਨ ਨੂੰ ਅਧਿਕਾਰਿਤ ਕਲੀਸਿਯਾ ਤੇ ਅਧਾਰਿਤ ਕਰਦੇ ਹਨ। ਇਕ ਵਿਅਕਤੀ ਕਿਹੜੇ ਸਮੂਹ ਨਾਲ ਸੰਬੰਧਿਤ ਹੈ ਇਹੀ ਯਕੀਨ ਦੀ ਕੁੰਜੀ ਹੈ।
 4. ਬਹੁਤ ਸਾਰੇ ਇਵੈਂਜਲੀਕਲ ਯਕੀਨ ਨੂੰ ਬਾਈਬਲ ਦੇ ਵਾਅਦਿਆਂ ਤੇ ਅਧਾਰਿਤ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਵਿਸ਼ਵਾਸੀ ਦੇ ਜੀਵਨ ਵਿਚ (ਜਿਵੇਂ ਕਿ., ਰੋਜ਼ਾਨਾ ਮਸੀਹ ਵਾਂਗ ਬਣਨਾ) ਆਤਮਾ ਦੇ ਫਲ ਨਾਲ ਜੁੜਿਆ ਹੋਇਆ ਹੈ (ਦੇਖੋ, ਗਲਾਤੀਆਂ 5:22-23)।
- C. ਵਿਸ਼ਵਾਸੀਆਂ ਦਾ ਮੁੱਢਲਾ ਯਕੀਨ ਤ੍ਰਿਏਕ ਪਰਮੇਸ਼ਰ ਦੇ ਚਰਿੱਤਰ ਨਾਲ ਜੁੜਿਆ ਹੋਇਆ ਹੈ
1. ਪਰਮੇਸ਼ਰ ਪਿਤਾ ਦਾ ਪਿਆਰ
 - a. ਯੂਹੰਨਾ 3:16; 10:28-29
 - b. ਰੋਮੀਆਂ 8:31-39
 - c. ਅਫਸੀਆਂ 2:5,8-9
 - d. ਫਿਲਿੱਪੀਆਂ 1:6
 - e. 1 ਪਤਰਸ 1:3-5
 - f. 1 ਯੂਹੰਨਾ 4:7-21
 2. ਪਰਮੇਸ਼ਰ ਪੁੱਤਰ ਦੇ ਕੰਮ
 - a. ਸਾਡੇ ਬਦਲੇ ਮੌਤ
 - 1) ਰਸੂਲਾਂ ਦੇ ਕਰਤੱਬ 2:23
 - 2) ਰੋਮੀਆਂ 5:6-11
 - 3) 2 ਕੁਰਿੰਥੀਆਂ 5:21
 - 4) 1 ਯੂਹੰਨਾ 2:2; 4:9-10
 - b. ਮਹਾਂ-ਜਾਜਕੀ ਪ੍ਰਾਰਥਨਾ (ਯੂਹੰਨਾ 17:12)
 - c. ਨਿਰੰਤਰ ਸਿਫਾਰਸ਼
 - 1) ਰੋਮੀਆਂ 8:34
 - 2) ਇਬਰਾਨੀਆਂ 7:25
 - 3) 1 ਯੂਹੰਨਾ 2:1
 3. ਪਰਮੇਸ਼ਰ ਪਵਿੱਤਰ ਆਤਮਾ ਦੀ ਸੇਵਕਾਈ
 - a. ਸੱਦਾ (ਯੂਹੰਨਾ 6:44,65)
 - b. ਮੁਹਰ
 - 1) 2 ਕੁਰਿੰਥੀਆਂ 1:22; 5:5
 - 2) ਅਫਸੀਆਂ 1:13-14; 4:3

c. ਗਵਾਹੀ

1) ਰੋਮੀਆਂ 8:16-17

2) 1 ਯੂਹੰਨਾ 5:7-13

D. ਪਰ ਮਨੁੱਖਾਂ ਨੂੰ ਪਰਮੇਸ਼ਰ ਦੀ ਵਾਚਾ ਦੀ ਪੇਸ਼ਕਸ਼ ਦਾ ਜਵਾਬ ਦੇਣਾ ਚਾਹੀਦਾ ਹੈ (ਸ਼ੁਰੂਆਤੀ ਅਤੇ ਨਿਰੰਤਰ ਦੋਵੇਂ)

1. ਵਿਸ਼ਵਾਸੀਆਂ ਨੂੰ ਪਾਪ ਤੋਂ ਮੁੜ ਕੇ (ਤੋਬਾ) ਯਿਸੂ ਰਾਹੀਂ (ਵਿਸ਼ਵਾਸ) ਪਰਮੇਸ਼ਰ ਵੱਲ ਜਾਣਾ ਚਾਹੀਦਾ ਹੈ

a. ਮਰਕੁਸ 1:15

b. ਰਸੂਲਾਂ ਦੇ ਕਰਤੱਬ 3:16,19; 20:21

2. ਵਿਸ਼ਵਾਸੀਆਂ ਨੂੰ ਮਸੀਹ ਵਿਚ ਪਰਮੇਸ਼ਰ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਚਾਹੀਦਾ ਹੈ

a. ਯੂਹੰਨਾ 1:12; 3:16

b. ਰੋਮੀਆਂ 5:1 (ਅਤੇ ਸਮਾਨਤਾ 10:9-13)

c. ਅਫਸੀਆਂ 2:5,8-9

3. ਵਿਸ਼ਵਾਸੀਆਂ ਨੂੰ ਨਿਰੰਤਰ ਵਿਸ਼ਵਾਸ ਵਿਚ ਬਣੇ ਰਹਿਣਾ ਚਾਹੀਦਾ ਹੈ (ਦੇਖੋ [ਖਾਸ ਵਿਸ਼ਾ: ਦ੍ਰਿੜ੍ਹਤਾ](#))

a. ਮਰਕੁਸ 13:13

b. 1 ਕੁਰਿੰਥੀਆਂ 15:2

c. ਗਲਾਤੀਆਂ 6:9

d. ਇਬਰਾਨੀਆਂ 3:14

e. 2 ਪਤਰਸ 1:10

f. ਯਹੂਦਾਹ 20-21

g. ਪ੍ਰਕਾਸ਼ ਦੀ ਪੋਥੀ 2:2-3,7,10,17,19,25-26; 3:5,10,11,21

E. ਯਕੀਨ ਮੁਸ਼ਕਲ ਹੈ ਕਿਉਂਕਿ

1. ਅਕਸਰ ਵਿਸ਼ਵਾਸੀ ਕੁਝ ਅਜਿਹੇ ਅਨੁਭਵ ਭਾਲਦੇ ਹਨ ਜਿਨ੍ਹਾਂ ਦਾ ਬਾਈਬਲ ਵਿਚ ਕੋਈ ਵਾਅਦਾ ਨਹੀਂ ਕੀਤਾ ਗਿਆ

2. ਅਕਸਰ ਵਿਸ਼ਵਾਸੀ ਸੁਸਮਾਚਾਰ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ

3. ਅਕਸਰ ਵਿਸ਼ਵਾਸੀ ਜਾਣ ਬੁੱਝ ਕੇ ਪਾਪ ਕਰਦੇ ਰਹਿੰਦੇ ਹਨ (ਦੇਖੋ, 1 ਕੁਰਿੰਥੀਆਂ 3:10-15; 9:27; 1 ਤਿਮੋਥਿਉਸ 1:19-20; 2 ਤਿਮੋਥਿਉਸ 4:10; 2 ਪਤਰਸ 1:8-11)

4. ਕੁਝ ਅਜਿਹੇ ਲੋਕ ਹਨ (ਜਿਵੇਂ ਕਿ., ਪੂਰਨਤਾਵਾਦੀ) ਜੋ ਕਦੇ ਵੀ ਪਰਮੇਸ਼ਰ ਦੀ ਸ਼ਰਤ ਰਹਿਤ ਸਵੀਕਾਰਤਾ ਅਤੇ ਪਿਆਰ ਨੂੰ ਸਵੀਕਾਰ ਨਹੀਂ ਕਰਦੇ ਹਨ

5. ਬਾਈਬਲ ਵਿਚ ਕੁਝ ਝੂਠੇ ਮੱਤਾਂ ਦੀਆਂ ਉਦਾਹਰਣਾਂ ਹਨ (ਦੇਖੋ, ਮੱਤੀ 13:3-23; 7:21-23; ਮਰਕੁਸ 4:14-20; 2 ਪਤਰਸ 2:19-20; 1 ਯੂਹੰਨਾ 2:18-19, ਦੇਖੋ [ਖਾਸ ਵਿਸ਼ਾ: ਧਰਮ ਤਿਆਗ](#))

ਇਸ ਸਿਧਾਂਤ ਦੀ ਵੱਖਰੀ ਰੂਪਰੇਖਾ ਲਈ [ਖਾਸ ਵਿਸ਼ਾ:ਮਸੀਹੀ ਯਕੀਨ](#) ਦੇਖੋ।

Copyright © 2014 [Bible Lessons International](#)

5:14 "ਉਹ ਦੇ ਅੱਗੇ ਜੋ ਸਾਨੂੰ ਦਲੇਰੀ ਹੈ" ਇਹ ਇਕ ਆਵਰਤਕ ਵਿਸ਼ਾ ਹੈ (ਦੇਖੋ, 1 ਯੂਹੰਨਾ 2:28; 3:21; 4:17)। ਇਹ ਉਸ ਦਲੇਰੀ ਜਾਂ ਸੁਤੰਤਰਤਾ ਦੀ ਗੱਲ ਕਰਦਾ ਹੈ ਜੋ ਸਾਡੇ ਕੋਲ ਪਰਮੇਸ਼ਰ ਕੋਲ ਜਾਣ ਲਈ ਹੈ (ਦੇਖੋ, ਇਬਰਾਨੀਆਂ 4:16)। ਯੂਹੰਨਾ 7:4 ਤੇ ਖਾਸ ਵਿਸ਼ਾ ਦੇਖੋ।

▣ "ਜੇ" ਇਹ ਇਕ ਤੀਜੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜਿਸਦਾ ਅਰਥ ਸੰਭਾਵੀ ਕਾਰਵਾਈ ਹੈ।

▣ "ਅਸੀਂ ਉਹ ਦੀ ਮਰਜ਼ੀ ਦੇ ਅਨੁਸਾਰ ਕੁਝ ਮੰਗਦੇ ਹਾਂ" ਯੂਹੰਨਾ ਦੇ ਬਿਆਨ ਵਿਸ਼ਵਾਸੀਆਂ ਦੀ ਪਰਮੇਸ਼ਰ ਅੱਗੇ ਬੇਨਤੀ ਕਰਨ ਦੀ ਯੋਗਤਾ ਵਿਚ ਅਸੀਮਿਤ ਲੱਗਦੇ ਹਨ। ਇਕ ਵਿਅਕਤੀ ਕਿਵੇਂ ਅਤੇ ਕਿਸ ਲਈ ਪ੍ਰਾਰਥਨਾ ਕਰਦਾ ਹੈ ਇਹ ਸੱਚੇ ਵਿਸ਼ਵਾਸੀ ਦਾ ਇਕ ਹੋਰ ਸਬੂਤ ਹੈ। ਹਾਲਾਂਕਿ, ਅੱਗੇ ਦੀ ਪੜਤਾਲ ਤੇ, ਅਸੀਂ ਅਹਿਸਾਸ ਕੀਤਾ ਹੈ ਕਿ ਪ੍ਰਾਰਥਨਾ ਸਾਡੇ ਜੀਵਨਾਂ ਵਿਚ ਆਪਣੀ ਇੱਛਾ ਨਹੀਂ, ਪਰ ਪਰਮੇਸ਼ਰ ਦੀ ਇੱਛਾ ਨੂੰ ਪੁੱਛਣਾ ਹੈ (ਦੇਖੋ, 1 ਯੂਹੰਨਾ 3:22; ਮੱਤੀ 6:10; ਮਰਕੁਸ 14:36)। 1 ਯੂਹੰਨਾ 3:22 ਤੇ ਪੂਰਾ ਨੋਟ ਦੇਖੋ। ਦੇਖੋ ਯੂਹੰਨਾ 4:34 ਤੇ ਖਾਸ ਵਿਸ਼ਾ: ਪਰਮੇਸ਼ਰ ਦੀ ਇੱਛਾ, 1 ਯੂਹੰਨਾ 3:22 ਤੇ ਖਾਸ ਵਿਸ਼ਾ ਦੇਖੋ: ਪ੍ਰਾਰਥਨਾ, ਅਸੀਮਿਤ ਫਿਰ ਵੀ ਸੀਮਿਤ

ਖਾਸ ਵਿਸ਼ਾ: ਸਿਫਾਰਸ਼ੀ ਪ੍ਰਾਰਥਨਾ Special Topic: Intercessory Prayer

ਖਾਸ ਵਿਸ਼ਾ: ਸਿਫਾਰਸ਼ੀ ਪ੍ਰਾਰਥਨਾ

I. ਜਾਣ-ਪਛਾਣ

A. ਪ੍ਰਾਰਥਨਾ ਯਿਸੂ ਦੀ ਮਿਸਾਲ ਕਰਕੇ ਮਹੱਤਵਪੂਰਣ ਹੈ

1. ਨਿੱਜੀ ਪ੍ਰਾਰਥਨਾ, ਮਰਕੁਸ 1:35; ਲੂਕਾ 3:21; 6:12; 9:29; 22:31-46
2. ਮੰਦਰ ਦੀ ਸਫਾਈ, ਮੱਤੀ 21:13; ਮਰਕੁਸ 11:17; ਲੂਕਾ 19:46
3. ਪ੍ਰਾਰਥਨਾ ਦਾ ਨਮੂਨਾ, ਮੱਤੀ 6:5-13; ਲੂਕਾ 11:2-4

B. ਪ੍ਰਾਰਥਨਾ ਇਕ ਨਿੱਜੀ, ਦੇਖਭਾਲ ਕਰਨ ਵਾਲੇ ਪਰਮੇਸ਼ਰ ਵਿਚ ਸਾਡੇ ਵਿਸ਼ਵਾਸ ਨੂੰ ਪੱਕੇ ਕੰਮ ਵਿਚ ਲਿਆਉਣਾ ਹੈ, ਜੋ ਮੌਜੂਦ ਹੈ, ਤਿਆਰ ਹੈ ਅਤੇ ਸਾਡੀਆਂ ਪ੍ਰਾਰਥਨਾਵਾਂ ਰਾਹੀਂ ਸਾਡੇ ਅਤੇ ਦੂਜਿਆਂ ਦੇ ਲਈ ਕੰਮ ਕਰਨ ਦੇ ਯੋਗ ਹੈ।

C. ਪਰਮੇਸ਼ਰ ਨੇ ਬਹੁਤ ਸਾਰੇ ਖੇਤਰਾਂ ਵਿਚ ਆਪਣੇ ਬੱਚਿਆਂ ਦੀਆਂ ਪ੍ਰਾਰਥਨਾਵਾਂ ਤੇ ਕੰਮ ਲਈ ਆਪਣੇ ਆਪ ਨੂੰ ਸੀਮਿਤ ਕੀਤਾ ਹੈ (ਦੇਖੋ, ਯਾਕੂਬ 4:2)

D. ਪ੍ਰਾਰਥਨਾ ਦਾ ਮੁੱਖ ਉਦੇਸ਼ ਤ੍ਰਿਏਕ ਪਰਮੇਸ਼ਰ ਨਾਲ ਸਾਡੀ ਸਾਂਝ ਅਤੇ ਸਮਾਂ ਹੈ।

E. ਪ੍ਰਾਰਥਨਾ ਦਾ ਲਕਸ਼ ਉਹ ਸਭ ਕੁਝ ਹੈ ਜੋ ਵਿਸ਼ਵਾਸੀਆਂ ਨਾਲ ਸੰਬੰਧ ਰੱਖਦਾ ਹੈ। ਅਸੀਂ ਇਕ ਵਾਰ ਪ੍ਰਾਰਥਨਾ ਕਰ ਸਕਦੇ ਹਾਂ, ਵਿਸ਼ਵਾਸ ਕਰ ਸਕਦੇ ਹਾਂ ਜਾਂ ਵਾਰ ਵਾਰ ਫਿਰ ਤੋਂ ਜਦੋਂ ਵੀ ਉਹ ਵਿਚਾਰ ਸਾਡੇ ਮਨ ਵਿਚ ਆਉਂਦਾ ਹੈ।

F. ਪ੍ਰਾਰਥਨਾ ਵਿਚ ਕਈ ਤੱਤ ਸ਼ਾਮਲ ਹੋ ਸਕਦੇ ਹਨ

1. ਤ੍ਰਿਏਕ ਪਰਮੇਸ਼ਰ ਦੀ ਉਸਤਤ ਅਤੇ ਅਰਾਧਨਾ
2. ਪਰਮੇਸ਼ਰ ਦੀ ਮੌਜੂਦਗੀ, ਸੰਗਤ ਅਤੇ ਪ੍ਰਬੰਧਾਂ ਲਈ ਉਸਦਾ ਧੰਨਵਾਦ
3. ਸਾਡੇ ਪਾਪਾਂ ਦਾ ਇਕਰਾਰ, ਪੁਰਾਣੇ ਅਤੇ ਮੌਜੂਦਾ ਦੋਵੇਂ
4. ਸਾਡੀਆਂ ਲੋੜਾਂ ਜਾਂ ਇੱਛਾਵਾਂ ਦੀ ਬੇਨਤੀ
5. ਸਿਫਾਰਸ਼ ਜਿੱਥੇ ਅਸੀਂ ਪਿਤਾ ਦੇ ਅੱਗੇ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਰੱਖਦੇ ਹਾਂ

G. ਸਿਫਾਰਸ਼ੀ ਪ੍ਰਾਰਥਨਾ ਇਕ ਰਹੱਸ ਹੈ। ਪਰਮੇਸ਼ਰ ਉਨ੍ਹਾਂ ਨੂੰ ਸਾਡੇ ਤੋਂ ਜ਼ਿਆਦਾ ਪਿਆਰ ਕਰਦਾ ਹੈ ਜਿਨ੍ਹਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ, ਫਿਰ ਵੀ ਸਾਡੀਆਂ ਪ੍ਰਾਰਥਨਾਵਾਂ ਸਾਡੇ ਵਿਚ ਹੀ ਨਹੀਂ, ਬਲਕਿ ਉਨ੍ਹਾਂ ਵਿਚ ਤਬਦੀਲੀ, ਜਵਾਬ, ਜਾਂ ਜ਼ਰੂਰਤ ਨੂੰ ਪ੍ਰਭਾਵਿਤ ਕਰਦੀਆਂ ਹਨ।

II. ਬਾਈਬਲ ਦੀ ਸਮੱਗਰੀ

A. ਪੁਰਾਣਾ ਨੇਮ

1. ਸਿਫਾਰਸ਼ੀ ਪ੍ਰਾਰਥਨਾ ਦੀਆਂ ਕੁਝ ਉਦਾਹਰਣਾਂ:

- a. ਅਬਰਾਹਾਮ ਨੇ ਸਦੂਮ ਲਈ ਬੇਨਤੀ ਕੀਤੀ, ਉਤਪਤ 18:22ff
- b. ਇਸਰਾਏਲ ਲਈ ਮੂਸਾ ਦੀਆਂ ਪ੍ਰਾਰਥਨਾਵਾਂ

- 1) ਕੂਚ 5:22-23

- 2) ਕੂਚ 32:9-14,31-35
- 3) ਕੂਚ 33:12-16
- 4) ਕੂਚ 34:9
- 5) ਬਿਵਸਥਾ ਸਾਰ 9:18,25-29
- c. ਸਮੂਏਲ ਨੇ ਇਸਰਾਏਲ ਲਈ ਪ੍ਰਾਰਥਨਾ ਕੀਤੀ
 - 1) 1 ਸਮੂਏਲ 7:5-6,8-9
 - 2) 1 ਸਮੂਏਲ 12:16-23
 - 3) 1 ਸਮੂਏਲ 15:11
- d. ਦਾਊਦ ਨੇ ਆਪਣੇ ਬੱਚੇ ਲਈ ਪ੍ਰਾਰਥਨਾ ਕੀਤੀ, 2 ਸਮੂਏਲ 12:16-18
2. ਪਰਮੇਸ਼ਰ ਸਿਫਾਰਸ਼ੀ ਪ੍ਰਾਰਥਨਾ ਕਰਨ ਵਾਲਿਆਂ ਦੀ ਖੋਜ ਕਰਦਾ ਹੈ, ਯਸ਼ਾਯਾਹ 59:16
3. ਜਾਣ-ਬੁਝ ਕੇ ਕੀਤਾ ਅਤੇ ਇਕਰਾਰ ਨਾ ਕੀਤਾ ਪਾਪ ਜਾਂ ਤੋਬਾ ਨਾ ਕਰਨ ਵਾਲਾ ਰਵੱਈਆ ਸਾਡੀਆਂ ਪ੍ਰਾਰਥਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ
 - a. ਜ਼ਬੂਰ 66:18
 - b. ਕਹਾਉਤਾਂ 28:9
 - c. ਯਸ਼ਾਯਾਹ 59:1-2; 64:7
- B. ਨਵਾਂ ਨੇਮ
 1. ਪੁੱਤਰ ਅਤੇ ਪਵਿੱਤਰ ਆਤਮਾ ਦੀ ਸਿਫਾਰਸ਼ੀ ਸੇਵਕਾਈ
 - a. ਯਿਸੂ
 - 1) ਰੋਮੀਆਂ 8:34
 - 2) ਇਬਰਾਨੀਆਂ 7:25
 - 3) 1 ਯੂਹੰਨਾ 2:1
 - b. ਪਵਿੱਤਰ ਆਤਮਾ, ਰੋਮੀਆਂ 8:26-27
 2. ਪੌਲੁਸ ਦੀ ਸਿਫਾਰਸ਼ੀ ਸੇਵਕਾਈ
 - a. ਯਹੂਦੀਆਂ ਲਈ ਪ੍ਰਾਰਥਨਾ
 - 1) ਰੋਮੀਆਂ 9:1ff
 - 2) ਰੋਮੀਆਂ 10:1
 - b. ਕਲੀਸਿਯਾਵਾਂ ਲਈ ਪ੍ਰਾਰਥਨਾ
 - 1) ਰੋਮੀਆਂ 1:9
 - 2) ਅਫਸੀਆਂ 1:16
 - 3) ਫਿਲਿੱਪੀਆਂ 1:3-4,9
 - 4) ਕੁਲਸੀਆਂ 1:3,9
 - 5) 1 ਥੱਸਲੁਨੀਕੀਆਂ 1:2-3
 - 6) 2 ਥੱਸਲੁਨੀਕੀਆਂ 1:11
 - 7) 2 ਤਿਮੋਥਿਉਸ 1:3
 - 8) ਫਿਲੇਮੋਨ, ਆਇਤ, 4
 - c. ਪੌਲੁਸ ਨੇ ਕਲੀਸਿਯਾਵਾਂ ਨੂੰ ਕਿਹਾ ਕਿ ਉਸਦੇ ਲਈ ਪ੍ਰਾਰਥਨਾ ਕਰਨ

- 1) ਰੋਮੀਆਂ 15:30
 - 2) 2 ਕੁਰਿੰਥੀਆਂ 1:11
 - 3) ਅਫਸੀਆਂ 6:19
 - 4) ਕੁਲਸੀਆਂ 4:3
 - 5) 1 ਥੱਸਲੁਨੀਕੀਆਂ 5:25
 - 6) 2 ਥੱਸਲੁਨੀਕੀਆਂ 3:1
3. ਕਲੀਸਿਯਾ ਦੀ ਸਿਫਾਰਸ਼ੀ ਸੇਵਕਾਈ
- a. ਇਕ-ਦੂਸਰੇ ਲਈ ਪ੍ਰਾਰਥਨਾ
 - 1) ਅਫਸੀਆਂ 6:18
 - 2) 1 ਤਿਮੋਥਿਉਸ 2:1
 - 3) ਯਾਕੂਬ 5:16
 - b. ਖਾਸ ਸਮੂਹਾਂ ਲਈ ਪ੍ਰਾਰਥਨਾ ਕਰਨ ਦੀ ਬੇਨਤੀ
 - 1) ਸਾਡੇ ਦੁਸ਼ਮਣਾਂ ਲਈ, ਮੱਤੀ 5:44
 - 2) ਮਸੀਹ ਦਾ ਕੰਮ ਕਰਨ ਵਾਲਿਆਂ ਲਈ ਇਬਰਾਨੀਆਂ 13:18
 - 3) ਪਾਤਸ਼ਾਹਾਂ ਲਈ, 1 ਤਿਮੋਥਿਉਸ 2:2
 - 4) ਬਿਮਾਰਾਂ ਲਈ, ਯਾਕੂਬ 5:13-16
 - 5) ਪਿਛਾਂਹ ਹੱਟ ਜਾਣ ਵਾਲਿਆਂ ਲਈ, 1 ਯੂਹੰਨਾ 5:16
- III. ਉੱਤਰ ਦਿੱਤੇ ਜਾਣ ਵਾਲੀ ਪ੍ਰਾਰਥਨਾ ਦੀਆਂ ਸ਼ਰਤਾਂ
- A. ਮਸੀਹ ਅਤੇ ਆਤਮਾ ਨਾਲ ਸਾਡਾ ਸੰਬੰਧ
 1. ਉਸ ਵਿਚ ਬਣੇ ਰਹਿਣਾ, ਯੂਹੰਨਾ 15:7
 2. ਉਸਦੇ ਨਾਲ ਵਿਚ, ਯੂਹੰਨਾ 14:13,14; 15:16; 16:23-24
 3. ਆਤਮਾ ਵਿਚ, ਅਫਸੀਆਂ 6:18; ਯਹੂਦਾਹ 20
 4. ਪਰਮੇਸ਼ਰ ਦੀ ਇੱਛਾ ਦੇ ਅਨੁਸਾਰ, ਮੱਤੀ 6:10; 1 ਯੂਹੰਨਾ 3:22; 5:14-15
 - B. ਮਨੋਰਥ
 1. ਡਗਮਗਾਉਣਾ ਨਹੀਂ, ਮੱਤੀ 21:22; ਯਾਕੂਬ 1:6-7
 2. ਨਿਮਰਤਾ ਅਤੇ ਤੋਬਾ, ਲੂਕਾ 18:9-14
 3. ਬੁਰੀ ਨੀਤ ਨਾਲ ਮੰਗਣਾ, ਯਾਕੂਬ 4:3
 4. ਸੁਆਰਥ, ਯਾਕੂਬ 4:2-3
 - C. ਹੋਰ ਪਹਿਲੂ
 1. ਦ੍ਰਿੜ੍ਹਤਾ
 - a. ਲੂਕਾ 18:1-8
 - b. ਕੁਲਸੀਆਂ 4:2
 2. ਮੰਗਦੇ ਰਹਿਣਾ
 - a. ਮੱਤੀ 7:7-8
 - b. ਲੂਕਾ 11:5-13
 - c. ਯਾਕੂਬ 1:5

3. ਘਰ ਵਿਚ ਝਗੜਾ, 1 ਪਤਰਸ 3:7

4. ਜਾਣੇ ਪਾਪ ਤੋਂ ਮੁਕਤ ਹੋਣਾ

a. ਜ਼ਬੂਰ 66:18

b. ਕਹਾਉਤਾਂ 28:9

c. ਯਸ਼ਾਯਾਹ 59:1-2

d. ਯਸ਼ਾਯਾਹ 64:7

IV. ਅਧਿਆਤਮਿਕ ਸਿੱਟਾ

A. ਕਿੰਨਾ ਵੱਡਾ ਸਨਮਾਨ। ਕਿੰਨਾ ਵੱਡਾ ਮੌਕਾ। ਕਿੰਨਾ ਵੱਡਾ ਫਰਜ਼ ਅਤੇ ਜ਼ਿੰਮੇਵਾਰੀ

B. ਯਿਸੂ ਸਾਡੀ ਲਈ ਉਦਾਹਰਣ ਹੈ। ਆਤਮਾ ਸਾਡਾ ਮਾਰਗਦਰਸ਼ਕ ਹੈ। ਪਿਤਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

C. ਇਹ ਤੁਹਾਨੂੰ, ਤੁਹਾਡੇ ਪਰਿਵਾਰ, ਤੁਹਾਡੇ ਦੋਸਤਾਂ ਅਤੇ ਸੰਸਾਰ ਨੂੰ ਬਦਲ ਸਕਦਾ ਹੈ।

Copyright © 2014 [Bible Lessons International](#)

5:15 "ਜੇ" ਇਹ ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ (ਪਰ *ਈਨ ean* ਅਤੇ ਸੰਕੇਤਕ ਨਾਲ, ਦੇਖੋ A. T. Robertson, *Word Pictures in the New Testament*, ਪੰਨਾ 243) ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਸਾਹਿਤਕ ਉਦੇਸ਼ਾਂ ਤੋਂ ਸਹੀ ਮੰਨਿਆ ਜਾਂਦਾ ਹੈ। ਇਹ ਇਕ ਅਸਾਧਾਰਣ ਸ਼ਰਤੀਆ ਵਾਕ ਹੈ।

1. ਇਸ ਵਿਚ *ਈ ei* ਦੀ ਜਗ੍ਹਾ *ਈਨ ean* ਹੈ (ਦੇਖੋ, ਰਸੂਲਾਂ ਦੇ ਕਰਤੱਬ 8:31; 1 ਥੱਸਲੁਨੀਕੀਆਂ 3:8)

2. ਇਸ ਵਿਚ *ਈਨ ean* ਉਪਵਾਕ ਨਾਲ ਜੁੜਿਆ ਹੋਇਆ ਹੈ (ਜਿਵੇਂ ਕਿ., ਮੰਗਣਾ), ਜੋ ਇਕ ਤੀਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਲਈ ਆਮ ਵਿਆਕਰਣਿਕ ਨਿਰਮਾਣ ਹੈ

3. ਇੱਥੇ 1 ਯੂਹੰਨਾ 5:14 ਅਤੇ 16 ਵਿਚ ਤੀਜੀ ਸ਼੍ਰੇਣੀ ਦੀਆਂ ਸ਼ਰਤਾਂ ਹਨ

4. ਮਸੀਹੀ ਪ੍ਰਾਰਥਨਾ ਦੀ ਅਧਿਆਤਮਿਕਤਾ ਪਰਮੇਸ਼ਰ ਦੀ ਇੱਛਾ (1 ਯੂਹੰਨਾ 5:14) ਅਤੇ ਯਿਸੂ ਦੇ ਨਾਮ (1 ਯੂਹੰਨਾ 5:13) ਨਾਲ ਜੁੜੀ ਹੋਈ ਹੈ

▣ "ਅਸੀਂ ਜਾਣਦੇ ਹਾਂ" ਇਹ ਇਕ ਹੋਰ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ, ਜਿਸਦਾ ਅਨੁਵਾਦ ਵਰਤਮਾਨ ਵਿਚ ਕੀਤਾ ਗਿਆ ਹੈ, ਜੋ 1 ਯੂਹੰਨਾ 5:14 ਦੇ ਸਮਾਂ ਹੈ। ਇਹ ਵਿਸ਼ਵਾਸੀਆਂ ਦਾ ਯਕੀਨ ਹੈ ਜਿਸ ਕਾਰਨ ਪਰਮੇਸ਼ਰ ਆਪਣੇ ਬੱਚਿਆਂ ਦੀ ਸੁਣਦਾ ਅਤੇ ਉਸਦਾ ਉੱਤਰ ਦਿੰਦਾ ਹੈ।

1 ਯੂਹੰਨਾ 5:16-17

¹⁶ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਵੇਖੇ ਜੋ ਮੌਤ ਦਾ ਕਾਰਨ ਨਹੀਂ ਹੈ, ਤਾਂ ਉਹ ਮੰਗੇ ਅਤੇ ਪਰਮੇਸ਼ੁਰ ਉਹ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਲਈ ਜਿਹੜੇ ਇਹੋ ਜਿਹਾ ਪਾਪ ਕਰਦੇ ਹਨ ਜੋ ਮੌਤ ਦਾ ਕਾਰਨ ਨਹੀਂ। ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ। ਉਹ ਦੇ ਵਿਖੇ ਮੈਂ ਨਹੀਂ ਆਖਦਾ ਕਿ ਉਹ ਬੇਨਤੀ ਕਰੇ। ¹⁷ਸਾਰਾ ਕੁਧਰਮ ਪਾਪ ਹੈ ਅਤੇ ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਨਹੀਂ।

5:16 "ਜੇ" ਇਹ ਇਕ ਤੀਜੀ ਸ਼੍ਰੇਣੀ ਦੀ ਸ਼ਰਤ ਹੈ ਜਿਸਦਾ ਅਰਥ ਸੰਭਾਵੀ ਕਾਰਵਾਈ ਹੈ। 1 ਯੂਹੰਨਾ 5:16 ਸਾਡੇ ਸਾਥੀ ਮਸੀਹੀਆਂ ਲਈ ਕੁਝ ਸਹਿਜ ਸੀਮਾਵਾਂ ਦੇ ਅੰਦਰ (ਮੌਤ ਤੱਕ ਦੇ ਪਾਪ ਲਈ ਨਹੀਂ) ਸਾਡੀ ਪ੍ਰਾਰਥਨਾ ਦੀ ਜ਼ਰੂਰਤ ਤੇ ਜ਼ੋਰ ਦਿੰਦਾ ਹੈ (ਦੇਖੋ, ਗਲਾਤੀਆਂ 6:1; ਯਾਕੂਬ 5:13-18), ਜੋ ਝੂਠੇ ਗੁਰੂਆਂ ਨਾਲ ਸੰਬੰਧਿਤ ਹੈ (ਦੇਖੋ, 2 ਪਤਰਸ 2)।

▣ "ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਵੇਖੋ ਜੋ ਮੌਤ ਦਾ ਕਾਰਨ ਨਹੀਂ ਹੈ" ਯੂਹੰਨਾ ਨੇ ਪਾਪ ਦੀਆਂ ਕਈ ਸ਼੍ਰੇਣੀਆਂ ਨੂੰ ਸੂਚੀਬੱਧ ਕੀਤਾ ਹੈ। ਕੁਝ ਕਿਸੇ ਵਿਅਕਤੀ ਦੀ (1) ਪਰਮੇਸ਼ਰ ਨਾਲ ਸੰਗਤ (2) ਹੋਰ ਵਿਸ਼ਵਾਸੀਆਂ ਨਾਲ ਸੰਗਤ (3) ਸੰਸਾਰ ਨਾਲ ਉਸਦੀ ਸੰਗਤ ਦੇ ਨਾਲ ਸੰਬੰਧਿਤ ਹਨ। ਅਖੀਰਲਾ ਪਾਪ ਯਿਸੂ ਮਸੀਹ ਵਿਚ ਨਿਹਚਾ/ਭਰੋਸਾ/ਵਿਸ਼ਵਾਸ ਕਰਨ ਤੋਂ ਇਨਕਾਰ ਕਰਨਾ ਹੈ। ਇਹ ਮੌਤ ਤੱਕ ਦਾ ਪਾਪ ਹੈ! W. T. Connors ਆਪਣੀ *Christian Doctrine* ਵਿਚ ਕਹਿੰਦਾ ਹੈ:

"ਹਾਲਾਂਕਿ, ਇਸਦਾ ਅਰਥ ਇਹ ਨਹੀਂ ਹੈ ਕਿ ਅਵਿਸ਼ਵਾਸ ਕਿਸੇ ਸਿਧਾਂਤ ਨੂੰ ਮੰਨਣ ਤੋਂ ਇਨਕਾਰ ਕਰਨ ਦੇ ਅਰਥ ਵਿਚ ਹੈ। ਕਿਸੇ ਦਾ ਨੈਤਿਕ ਅਤੇ ਆਤਮਿਕ ਚਾਨਣ ਨੂੰ ਅਸਵੀਕਾਰ ਕਰਨਾ ਅਵਿਸ਼ਵਾਸ ਹੈ, ਖਾਸਕਰ ਉਹ ਚਾਨਣ ਜੋ ਯਿਸੂ ਮਸੀਹ ਵਿਚ ਸ਼ਾਮਲ ਹੈ। ਇਹ ਮਸੀਹ ਦੇ ਰੂਪ ਵਿਚ ਪਰਮੇਸ਼ਰ ਦੇ ਅੰਤਮ ਪ੍ਰਗਟਾਵੇ ਨੂੰ ਅਸਵੀਕਾਰ ਕਰਨਾ ਹੈ। ਜਦੋਂ ਇਹ ਅਸਵੀਕਾਰ ਨਿਸ਼ਚਤ ਅਤੇ ਜਾਣ-ਬੁੱਝ ਕੇ ਬਣ ਜਾਂਦਾ ਹੈ, ਇਹ ਮੌਤ ਤੱਕ ਦਾ ਪਾਪ ਬਣ ਜਾਂਦਾ ਹੈ (1 ਯੂਹੰਨਾ 5:13-17)। ਇਹ ਇਸ ਤਰ੍ਹਾਂ ਨੈਤਿਕ ਆਤਮ ਹੱਤਿਆ ਬਣ ਜਾਂਦਾ ਹੈ। ਇਹ ਮਨੁੱਖ ਦੀਆਂ ਆਪਣੀਆਂ ਆਤਮਿਕ ਅੱਖਾਂ ਨੂੰ ਬਾਹਰ ਕੱਢਣਾ ਹੈ। ਇਹ ਜਾਣ-ਬੁੱਝ ਕੇ, ਸੋਚ ਵਿਚਾਰ ਕੇ, ਮਸੀਹ ਦੇ ਪਰਮੇਸ਼ਰ ਦੇ ਪ੍ਰਕਾਸ਼ਨ ਹੋਣ ਨੂੰ ਰੱਦ ਕਰਨਾ ਹੈ ਅਤੇ ਇਹ ਜਾਣਦਿਆਂ ਹੋਇਆ ਕਿ ਉਹ ਇਕ ਪ੍ਰਕਾਸ਼ਨ ਹੈ। ਇਹ ਜਾਣ-ਬੁੱਝ ਕੇ ਚਿੱਟੇ ਨੂੰ ਕਾਲਾ ਕਹਿਣਾ ਹੈ" (ਪੰਨੇ 135-136)।

ਖਾਸ ਵਿਸ਼ਾ: ਮੌਤ ਤੱਕ ਦਾ ਪਾਪ ਕੀ ਹੈ? SPECIAL TOPIC: What Is Sin Unto Death?

ਖਾਸ ਵਿਸ਼ਾ: ਮੌਤ ਤੱਕ ਦਾ ਪਾਪ (1 ਯੂਹੰਨਾ)

A. ਵਿਖਿਆਤਮਿਕ ਵਿਚਾਰ

1. ਸਹੀ ਪਛਾਣ 1 ਯੂਹੰਨਾ ਦੀ ਇਤਿਹਾਸਕ ਸਥਿਤੀ ਨਾਲ ਸੰਬੰਧਿਤ ਹੋਈ ਚਾਹੀਦੀ ਹੈ
 - a. ਕਲੀਸਿਯਾਵਾਂ ਵਿਚ ਝੂਠੇ ਗੁਰੂਆਂ (ਦੇਖੋ ਖਾਸ ਵਿਸ਼ਾ: ਨੇਸਟੀਸਿਜਮ) ਦੀ ਮੌਜੂਦਗੀ (ਦੇਖੋ, 1 ਯੂਹੰਨਾ 2:19,26; 3:7; 2 ਯੂਹੰਨਾ 7; ਦੇਖੋ ਖਾਸ ਵਿਸ਼ਾ: ਨੇਸਟੀਸਿਜਮ)
 - 1) "ਕੈਰੀਥੀਅਨ" ਨੇਸਟਿਕਸ ਨੇ ਸਿਖਾਇਆ ਕਿ ਵਿਅਕਤੀ ਯਿਸੂ ਨੇ ਆਪਣੇ ਬਪਤਿਸਮੇ ਸਮੇਂ ਮਸੀਹ ਆਤਮਾ ਨੂੰ ਪ੍ਰਾਪਤ ਕੀਤਾ ਅਤੇ ਮਸੀਹ ਆਤਮਾ ਨੇ ਉਸਦੀ ਮੌਤ ਤੋਂ ਪਹਿਲਾਂ ਉਸ ਨੂੰ ਛੱਡ ਦਿੱਤਾ ਸੀ (ਦੇਖੋ, 1 ਯੂਹੰਨਾ 5:6-8)
 - 2) "ਡੋਸੇਟਿਕ" ਨੇਸਟਿਕਸ ਨੇ ਸਿਖਾਇਆ ਕਿ ਯਿਸੂ ਇਕ ਦੈਵੀ ਆਤਮਾ ਸੀ, ਉਹ ਇਕ ਸੱਚਾ ਮਨੁੱਖ ਨਹੀਂ ਸੀ (ਦੇਖੋ, 1 ਯੂਹੰਨਾ 1:1-3)
 - 3) ਨੇਸਟੀਸਿਜਮ ਦੂਜੀ ਸਦੀ ਦੀਆਂ ਲਿਖਤਾਂ ਵਿਚ ਪ੍ਰਗਟ ਹੋਏ ਮਨੁੱਖੀ ਸਰੀਰ ਬਾਰੇ ਦੇ ਵੱਖੋ-ਵੱਖਰੇ ਵਿਚਾਰਾਂ ਨੂੰ ਦਰਸਾਉਂਦਾ ਹੈ
 - a) ਕਿਉਂਕਿ ਮੁਕਤੀ ਮਨ ਵਿਚ ਪ੍ਰਗਟ ਹੋਈ ਇਕ ਸੱਚਾਈ ਸੀ, ਮਨੁੱਖੀ ਸਰੀਰ ਆਤਮਿਕ ਖੇਤਰਾਂ ਲਈ ਢੁੱਕਵਾਂ ਨਹੀਂ ਸੀ। ਇਸ ਲਈ, ਜੋ ਵੀ ਇਸ ਦੀ ਇੱਛਾ ਹੈ ਇਹ ਕਰ ਸਕਦਾ ਹੈ। ਇਸ ਨੂੰ ਅਕਸਰ ਆਜ਼ਾਦ ਖਿਆਲਾਂ ਆਲੇ ਨੇਸਟਿਕਸ ਕਿਹਾ ਜਾਂਦਾ ਹੈ।
 - b) ਦੂਸਰੇ ਸਮੂਹ ਨੇ ਇਹ ਸਿੱਟਾ ਕੱਢਿਆ ਕਿ ਕਿਉਂਕਿ ਸਰੀਰ ਅੰਦਰੂਨੀ ਤੌਰ ਤੇ ਬੁਰਾ ਹੈ (ਜਿਵੇਂ ਕਿ., ਯੂਨਾਨੀ ਵਿਚਾਰ), ਕਿਸੇ ਵੀ ਸਰੀਰਕ ਇੱਛਾ ਨੂੰ ਛੱਡ ਦੇਣਾ ਚਾਹੀਦਾ ਹੈ। ਇਨ੍ਹਾਂ ਨੂੰ "ਤਿਆਗੀ" ਨੇਸਟਿਕਸ ਕਿਹਾ ਜਾਂਦਾ ਹੈ।
 - b. ਇਨ੍ਹਾਂ ਝੂਠੇ ਗੁਰੂਆਂ ਨੇ ਕਲੀਸਿਯਾ ਨੂੰ ਤਾਂ ਛੱਡ ਦਿੱਤਾ ਸੀ (ਦੇਖੋ, 1 ਯੂਹੰਨਾ 2:19), ਪਰ ਉਨ੍ਹਾਂ ਦੇ ਪ੍ਰਭਾਵ ਨੇ ਕਲੀਸਿਯਾ ਨੂੰ ਨਹੀਂ ਛੱਡਿਆ ਸੀ!
2. ਸਹੀ ਪਛਾਣ ਪੂਰੀ ਕਿਤਾਬ ਦੇ ਸਾਹਿਤਕ ਪ੍ਰਸੰਗ ਨਾਲ ਸੰਬੰਧਿਤ ਹੋਈ ਚਾਹੀਦੀ ਹੈ
 - a. 1 ਯੂਹੰਨਾ ਝੂਠੀ ਸਿੱਖਿਆ ਦਾ ਮੁਕਾਬਲਾ ਕਰਨ ਅਤੇ ਸੱਚੇ ਵਿਸ਼ਵਾਸੀਆਂ ਨੂੰ ਭਰੋਸਾ ਦੇਣ ਲਈ ਲਿਖਿਆ ਗਿਆ ਸੀ
 - b. ਇਹ ਦੋਵੇਂ ਉਦੇਸ਼ ਸੱਚੇ ਵਿਸ਼ਵਾਸੀਆਂ ਦੇ ਟੈਸਟਾਂ ਵਿਚ ਦੇਖੇ ਜਾ ਸਕਦੇ ਹਨ
 - 1) ਸਿਧਾਂਤਕ

- a) ਯਿਸੂ ਸੱਚਮੁੱਚ ਇਕ ਮਨੁੱਖ ਸੀ (ਦੇਖੋ, 1 ਯੂਹੰਨਾ 1:1-3; 4:14)
 - b) ਯਿਸੂ ਸੱਚਮੁੱਚ ਪਰਮੇਸ਼ਰ ਸੀ (ਦੇਖੋ, 1 ਯੂਹੰਨਾ 1:2; 5:20)
 - c) ਮਨੁੱਖ ਪਾਪੀ ਹਨ ਅਤੇ ਇਕ ਪਵਿੱਤਰ ਪਰਮੇਸ਼ਰ ਲਈ ਜਿੰਮੇਵਾਰ ਹਨ (ਦੇਖੋ, 1 ਯੂਹੰਨਾ 1:6,10)
 - d) ਮਨੁੱਖਾਂ ਨੂੰ ਹੇਠ ਲਿਖੇ ਦੁਆਰਾ ਮਾਫ਼ ਕੀਤਾ ਗਿਆ ਅਤੇ ਪਰਮੇਸ਼ਰ ਅੱਗੇ ਸਹੀ ਬਣਾਇਆ ਗਿਆ
 - i. ਯਿਸੂ ਦੀ ਮੌਤ (ਦੇਖੋ, 1 ਯੂਹੰਨਾ 1:7; 2:1-2; 3:16; 4:9-10,14; 5:6-8)
 - ii. ਯਿਸੂ ਵਿਚ ਵਿਸ਼ਵਾਸ (ਦੇਖੋ, 1 ਯੂਹੰਨਾ 1:9; 3:23; 4:15; 5:1,4-5,10-12,13)
- 2) ਵਿਹਾਰਕ (ਸਕਾਰਾਤਮਕ)
- a) ਜੀਵਨ-ਸ਼ੈਲੀ ਆਗਿਆਕਾਰੀ (ਦੇਖੋ, 1 ਯੂਹੰਨਾ 2:3-5; 3:22,24; 5:2-3)
 - b) ਜੀਵਨ-ਸ਼ੈਲੀ ਪਿਆਰ (ਦੇਖੋ, 1 ਯੂਹੰਨਾ 2:10; 3:11,14,18,23; 4:7,11-12,16-18,21)
 - c) ਜੀਵਨ-ਸ਼ੈਲੀ ਮਸੀਹ ਵਰਗੇ ਬਣਨਾ (ਪਾਪ ਨਹੀਂ ਕਰਦਾ, ਦੇਖੋ, 1 ਯੂਹੰਨਾ 1:7; 2:6,29; 3:6-9; 5:18)
 - d) ਜੀਵਨ-ਸ਼ੈਲੀ ਬੁਰਾਈ ਉੱਤੇ ਜਿੱਤ (ਦੇਖੋ, 1 ਯੂਹੰਨਾ 2:13,14; 4:4; 5:4)
 - e) ਉਸਦਾ ਵਚਨ ਉਨ੍ਹਾਂ ਵਿਚ ਬਣਿਆ ਰਹਿੰਦਾ ਹੈ (ਦੇਖੋ, 1 ਯੂਹੰਨਾ 1:10; 2:14)
 - f) ਉਨ੍ਹਾਂ ਕੋਲ ਆਤਮਾ ਹੈ (ਦੇਖੋ, 1 ਯੂਹੰਨਾ 3:24; 4:4-6,13)
 - g) ਪ੍ਰਾਰਥਨਾ ਦਾ ਉੱਤਰ ਮਿਲਦਾ ਹੈ (ਦੇਖੋ, 1 ਯੂਹੰਨਾ 5:14-15)
- 3) ਵਿਹਾਰਕ (ਨਕਾਰਾਤਮਕ)
- a) ਜੀਵਨ-ਸ਼ੈਲੀ ਪਾਪ (ਦੇਖੋ, 1 ਯੂਹੰਨਾ 3:8-10)
 - b) ਜੀਵਨ-ਸ਼ੈਲੀ ਨਫ਼ਰਤ (ਦੇਖੋ, 1 ਯੂਹੰਨਾ 2:9,11; 3:15; 4:20)
 - c) ਜੀਵਨ-ਸ਼ੈਲੀ ਅਣਆਗਿਆਕਾਰੀ (ਦੇਖੋ, 1 ਯੂਹੰਨਾ 2:4; 3:4)
 - d) ਸੰਸਾਰ ਨੂੰ ਪਿਆਰ ਕਰਨਾ (ਦੇਖੋ, 1 ਯੂਹੰਨਾ 2:15-16)
 - e) ਮਸੀਹ ਦਾ ਇਨਕਾਰ ਕਰਨਾ (ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦੇ ਹਨ, ਦੇਖੋ, 1 ਯੂਹੰਨਾ 2:22-23; 4:2-3; 5:10-12)
3. ਸਹੀ ਪਛਾਣ ਨੂੰ ਵਚਨ ਦੀਆਂ ਖਾਸ ਚੀਜ਼ਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ (ਦੇਖੋ, 1 ਯੂਹੰਨਾ 5:16-17)
- a. ਕੀ 1 ਯੂਹੰਨਾ 5:16 ਦਾ “ਭਰਾ” ਸ਼ਬਦ ਉਨ੍ਹਾਂ ਦੇਵਾਂ ਨਾਲ ਸੰਬੰਧਿਤ ਹੈ ਜੋ ਉਹ ਪਾਪ ਕਰਦੇ ਹਨ ਜਿਹੜਾ ਮੌਤ ਤੱਕ ਨਹੀਂ ਲੈ ਜਾਂਦਾ ਅਤੇ ਜੋ ਉਹ ਪਾਪ ਕਰਦੇ ਹਨ ਜਿਹੜਾ ਮੌਤ ਤੱਕ ਲੈ ਜਾਂਦਾ ਹੈ?
 - b. ਕੀ ਪਾਪ ਕਰਨ ਵਾਲੇ ਪਹਿਲਾਂ ਕਲੀਸਿਯਾ ਦੇ ਮੈਂਬਰ ਸਨ (ਦੇਖੋ, 1 ਯੂਹੰਨਾ 2:19)?
 - c. ਹੇਠ ਲਿਖਿਆ ਦਾ ਵਚਨ ਦੇ ਤੌਰ ਤੇ ਮਹੱਤਵ ਕੀ ਹੈ:
 - 1) “ਪਾਪ” ਨਾਲ ਕੋਈ ਲੇਖ ਨਹੀਂ ਹੈ?
 - 2) ਕਿਰਿਆ “ਦੇਖਣਾ” ਭੂਤਕਾਲ ਕਿਰਿਆਸ਼ੀਲ ਉਪਵਾਕ ਦੇ ਨਾਲ ਤੀਜੀ ਸ਼੍ਰੇਣੀ ਦੀ ਸ਼ਰਤ ਦੀ ਤਰ੍ਹਾਂ ਹੈ?
 - d. ਇਕ ਮਸੀਹੀ ਦੀਆਂ ਪ੍ਰਾਰਥਨਾਵਾਂ (ਦੇਖੋ, ਯਾਕੂਬ 5:15-16) ਪਾਪੀ ਦੇ ਨਿੱਜੀ ਤੋਬਾ ਦੇ ਬਗ਼ੈਰ ਦੂਸਰੇ ਲਈ ਸਦੀਪਕ ਜੀਵਨ ਜੋਏ *zoe* ਕਿਵੇਂ ਬਹਾਲ ਕਰ ਸਕਦੀਆਂ ਹਨ?
 - e. 1 ਯੂਹੰਨਾ 5:17 ਪਾਪ ਦੀਆਂ ਕਿਸਮਾਂ (ਮੌਤ ਤੱਕ, ਮੌਤ ਤੱਕ ਨਹੀਂ) ਨਾਲ ਕਿਵੇਂ ਸੰਬੰਧਿਤ ਹੈ?

B. ਅਧਿਆਤਮਿਕ ਸਮੱਸਿਆਵਾਂ

- 1. ਕੀ ਟਿੱਪਣੀਕਾਰ ਨੂੰ ਇਸ ਵਚਨ ਨੂੰ ਹੇਠ ਲਿਖੇ ਨਾਲ ਜੋੜਣਾ ਚਾਹੀਦਾ ਹੈ
 - a. ਇੰਜੀਲਾਂ ਵਿਚਲਾ “ਮਾਫ਼ ਨਾ ਕੀਤੇ ਜਾਣ ਵਾਲਾ” ਪਾਪ (ਦੇਖੋ ਖਾਸ ਵਿਸ਼ਾ: ਮਾਫ਼ ਨਾ ਕੀਤੇ ਜਾਣ ਵਾਲਾ ਪਾਪ)

b. ਇਬਰਾਨੀਆਂ 6 ਅਤੇ 10 ਦਾ “ਇਕ ਵਾਰ ਬਾਹਰ ਵਾਲਾ” ਪਾਪ

1 ਯੂਹੰਨਾ ਦਾ ਪ੍ਰਸੰਗ ਯਿਸੂ ਦੇ ਸਮੇਂ ਦੇ ਫਰੀਸੀਆਂ ਦੇ ਮਾਫ ਨਾ ਕੀਤੇ ਜਾਣ ਵਾਲੇ ਪਾਪ (ਦੇਖੋ, ਮੱਤੀ 12:22-37; ਮਰਕੁਸ 3:22-29) ਅਤੇ ਇਬਰਾਨੀਆਂ 6 ਅਤੇ 10 ਦੇ ਵਿਸ਼ਵਾਸ ਨਾ ਕਰਨ ਵਾਲੇ ਯਹੂਦੀਆਂ ਨਾਲ ਮੇਲ ਖਾਂਦਾ ਹੈ। ਤਿੰਨੇ ਸਮੂਹਾਂ (ਫਰੀਸੀਆਂ, ਅਵਿਸ਼ਵਾਸੀ ਯਹੂਦੀਆਂ, ਅਤੇ ਨੇਸਟਿਕ ਝੂਠੇ ਗੁਰੂਆਂ) ਨੇ ਸੁਸਮਾਚਾਰ ਨੂੰ ਸਪੱਸ਼ਟ ਤੌਰ ਤੇ ਸੁਣਿਆ ਸੀ, ਪਰ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕੀਤਾ ਸੀ।

2. ਕੀ ਇਸ ਵਚਨ ਨੂੰ ਦੇਖਣ ਲਈ ਆਧੁਨਿਕ ਸੰਪਰਦਾਇਕ ਸਵਾਲ ਅਧਿਆਤਮਿਕ ਜਾਲ ਹੋਣੇ ਚਾਹੀਦੇ ਹਨ?

ਇਵੇਂਜੇਲੀਕਲਿਸਮ ਨੇ ਮਸੀਹੀ ਅਨੁਭਵ ਦੀ ਸ਼ੁਰੂਆਤ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਸੀ ਅਤੇ ਸੱਚੇ ਵਿਸ਼ਵਾਸ ਦੀ ਨਿਰੰਤਰ ਜੀਵਨ-ਸ਼ੈਲੀ ਨੂੰ ਰੱਦ ਕੀਤਾ ਸੀ। ਸਾਡੇ ਆਧੁਨਿਕ ਅਧਿਆਤਮਿਕ ਸਵਾਲਾਂ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਹੈਰਾਨ ਕਰ ਦਿੱਤਾ ਹੁੰਦਾ ਸੀ। ਅਸੀਂ ਚੁਣੇ ਹੋਏ ਬਾਈਬਲ ਦੇ “ਸੋਧਕ-ਵਚਨਾਂ” ਅਤੇ ਸਾਡੀ ਆਪਣੀ ਤਰਕ ਪੂਰਨ ਕਟੌਤੀ ਜਾਂ ਸੰਪਰਦਾਇਕ ਪੱਖਪਾਤ ਦੇ ਅਧਾਰ ਤੇ “ਨਿਸ਼ਚਤਤਾ” ਚਾਹੁੰਦੇ ਹਾਂ।

ਸਾਡੇ ਅਧਿਆਤਮਿਕ ਸਵਾਲ, ਨਕਸ਼ੇ ਅਤੇ ਭਿੰਨਤਾ ਸਾਡੀਆਂ ਵੱਖਰੀਆਂ ਅਸੁਰੱਖਿਅਤਾਵਾਂ ਨੂੰ ਦਰਸਾਉਂਦੇ ਹਨ। ਅਸੀਂ ਉਸ ਤੋਂ ਜ਼ਿਆਦਾ ਜਾਣਕਾਰੀ ਅਤੇ ਸਪੱਸ਼ਟੀਕਰਨ ਚਾਹੁੰਦੇ ਹਾਂ ਜੋ ਸਾਨੂੰ ਬਾਈਬਲ ਪ੍ਰਦਾਨ ਕਰਦੀ ਹੈ, ਇਸ ਲਈ, ਸਾਡੀਆਂ ਯੋਜਨਾਬੱਧ ਅਧਿਆਤਮਿਕਤਾਵਾਂ ਬਾਈਬਲ ਦੀਆਂ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਲੈਂਦੀਆਂ ਹਨ ਅਤੇ ਤਰਕਸ਼ੀਲ, ਪੱਛਮੀ, ਖਾਸ ਸਿਧਾਂਤਾਂ ਦੇ ਵਿਸ਼ਾਲ ਜਾਲ ਨੂੰ ਬੁਣਦੀਆਂ ਹਨ।

ਮੱਤੀ 7 ਅਤੇ ਮਰਕੁਸ 7 ਵਿਚਲੇ ਯਿਸੂ ਦੇ ਸ਼ਬਦ ਸ਼ੁਰੂਆਤੀ ਕਲੀਸਿਯਾ ਲਈ ਕਾਫ਼ੀ ਸਨ! ਯਿਸੂ ਚੇਲੇ ਭਾਲਦਾ ਸੀ ਪਰ ਫੈਸਲੇ ਨਹੀਂ, ਲੰਬੇ ਸਮੇਂ ਦੇ ਵਿਸ਼ਵਾਸ ਦੀ ਜੀਵਨ-ਸ਼ੈਲੀ ਭਾਲਦਾ ਸੀ ਨਾ ਕਿ ਥੋੜ੍ਹੇ ਸਮੇਂ ਦਾ ਭਾਵਨਾਤਮਕ ਵਿਸ਼ਵਾਸ (ਦੇਖੋ, ਮੱਤੀ 13:10-23; 28:18-20; ਯੂਹੰਨਾ 8:31-59)। ਮਸੀਹਤ ਕੋਈ ਵੱਖਰਾ ਪੁਰਾਣਾ ਕੰਮ ਨਹੀਂ ਹੈ, ਪਰ ਇਕ ਨਿਰੰਤਰ ਤੇਬਾ, ਵਿਸ਼ਵਾਸ, ਆਗਿਆਕਾਰੀ, ਅਤੇ ਦ੍ਰਿੜ੍ਹਤਾ ਹੈ। ਮਸੀਹਤ ਪਿੱਛਲੇ ਸਮੇਂ ਵਿਚ ਖਰੀਦੀ ਸਵਰਗ ਦੀ ਟਿਕਟ ਨਹੀਂ, ਅਤੇ ਨਾ ਹੀ ਕੋਈ ਅੱਗ ਬੁਝਾਉਣ ਵਾਲੀ ਬੀਮਾ-ਪੱਤਰੀ ਨਹੀਂ ਹੈ ਜੋ ਕਿਸੇ ਨੂੰ ਉਸਦੇ ਸੁਆਰਥੀ, ਪਰਮੇਸ਼ਰ ਤੋਂ ਬਿਨਾਂ ਦੀ ਜੀਵਨ-ਸ਼ੈਲੀ ਤੋਂ ਬਚਾਵੇਗੀ! ਦੇਖੋ ਖਾਸ ਵਿਸ਼ਾ: ਧਰਮ-ਤਿਆਗ।

3. ਕੀ ਮੌਤ ਦਾ ਪਾਪ ਸਰੀਰਕ ਮੌਤ ਜਾਂ ਸਦੀਪਕ ਪਾਪ ਦਾ ਹਵਾਲਾ ਦਿੰਦਾ ਹੈ? ਇਸ ਪ੍ਰਸੰਗ ਵਿਚ ਯੂਹੰਨਾ ਜੋਏ *zōē* ਦੀ ਵਰਤੋਂ ਤੋਂ ਸਦੀਪਕ ਮੌਤ ਦਾ ਸੰਕੇਤ ਮਿਲਦਾ ਹੈ। ਕੀ ਇਹ ਸੰਭਵ ਹੈ ਕਿ ਪਰਮੇਸ਼ਰ ਪਾਪੀ ਬੱਚਿਆਂ ਨੂੰ ਘਰ (ਸਰੀਰਕ ਮੌਤ) ਲੈ ਜਾਂਦਾ ਹੈ? ਇਸ ਪ੍ਰਸੰਗ ਦਾ ਭਾਵ ਇਹ ਹੈ ਕਿ (1) ਸੰਗੀ ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਅਤੇ (2) ਅਪਰਾਧੀ ਦੀ ਵਿਅਕਤੀਗਤ ਤੇਬਾ ਵਿਸ਼ਵਾਸੀਆਂ ਨੂੰ ਬਹਾਲ ਕਰਨ ਵਿਚ ਜੋੜਦੀ ਹੈ, ਪਰ ਜੇ ਉਹ ਅਜਿਹੀ ਜੀਵਨ-ਸ਼ੈਲੀ ਵਿਚ ਨਿਰੰਤਰ ਚੱਲਦੇ ਰਹਿੰਦੇ ਹਨ ਜੋ ਵਿਸ਼ਵਾਸੀ ਭਾਈਚਾਰੇ ਤੇ ਬਦਨਾਮੀ ਲਿਆਉਂਦੀ ਹੈ ਤਾਂ ਇਸ ਦਾ ਨਤੀਜਾ ਇਸ ਜੀਵਨ ਤੋਂ “ਬੇਮੌਕੇ” ਜਾਂ ਛੋਟੀ ਸਰੀਰਕ ਵਿਛੋੜਾ ਹੋਵੇਗਾ (ਦੇਖੋ, *When Critics Ask*, Norman Geisler and Thomas Howe ਦੁਆਰਾ, ਪੰਨਾ 541)

Copyright © 2014 [Bible Lessons International](http://BibleLessonsInternational.com)

▣ "ਪਰਮੇਸ਼ਰ ਉਹ ਨੂੰ ਜੀਵਨ ਦੇਵੇਗਾ" ਇੱਥੇ ਅਧਿਆਤਮਿਕ ਅਤੇ ਸ਼ਬਦਾਵਲੀ ਦੀ ਸਮੱਸਿਆ “ਜੀਵਨ” (*ਜੋਏ zōē*) ਸ਼ਬਦ ਦਾ ਅਰਥ ਹੈ। ਯੂਹੰਨਾ ਦੀਆਂ ਲਿਖਤਾਂ ਵਿਚ ਇਹ ਆਮ ਤੌਰ ਤੇ ਸਦੀਪਕ ਜੀਵਨ ਦਾ ਹਵਾਲਾ ਦਿੰਦਾ ਹੈ, ਪਰ ਇਸ ਪ੍ਰਸੰਗ ਵਿਚ ਇਸਦਾ ਮਤਲਬ ਜੀਵਨ ਦੀ ਬਹਾਲੀ ਜਾਂ ਮਾਫ਼ੀ ਜਾਪਦਾ ਹੈ (ਅਰਥਾਤ., ਜਿਵੇਂ ਕਿ ਯਾਕੂਬ ਨੇ ਯਾਕੂਬ 5:13-15 ਵਿਚ “ਬਚ ਜਾਣ” ਦੀ ਵਰਤੋਂ ਕੀਤੀ ਹੈ)। ਜਿਸ ਵਿਅਕਤੀ ਲਈ ਪ੍ਰਾਰਥਨਾ ਕੀਤੀਆਂ ਉਸ ਨੂੰ “ਭਰਾ” ਕਿਹਾ ਗਿਆ ਹੈ ਜੋ ਇਕ ਵਿਸ਼ਵਾਸੀ ਨੂੰ ਦਰਸਾਉਂਦਾ ਹੈ (ਯੂਹੰਨਾ ਦੁਆਰਾ ਆਪਣੇ ਪਾਠਕਾਂ ਲਈ ਇਸ ਸ਼ਬਦ ਦੀ ਆਪਣੀ ਵਰਤੋਂ ਦੁਆਰਾ)।

5:17 ਸਾਰੇ ਪਾਪ ਗੰਭੀਰ ਹਨ, ਪਰ ਅਵਿਸ਼ਵਾਸ ਦੇ ਪਾਪ ਤੋਂ ਬਿਨਾਂ ਸਾਰੇ ਪਾਪ ਤੋਬਾ ਅਤੇ ਮਸੀਹ ਵਿਚ ਵਿਸ਼ਵਾਸ ਦੁਆਰਾ ਮਾਫ਼ ਕੀਤੇ ਜਾ ਸਕਦੇ ਹਨ (ਸ਼ੁਰੂਆਤੀ, ਦੇਖੋ, ਮਰਕੁਸ 1:15; ਰਸੂਲਾਂ ਦੇ ਕਰਤੱਬ 20:21; ਨਿਰੰਤਰ, ਦੇਖੋ, 1 ਯੂਹੰਨਾ 1:9)।

1 ਯੂਹੰਨਾ 5:18-20

¹⁸ਅਸੀਂ ਜਾਣਦੇ ਹਾਂ ਕਿ ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ, ਸੇ ਪਾਪ ਨਹੀਂ ਕਰਦਾ ਸਗੋਂ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਉਹ ਉਸ ਦੀ ਰਖਵਾਲੀ ਕਰਦਾ ਹੈ ਅਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ। ¹⁹ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ। ²⁰ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਸਮਝ ਦਿੱਤੀ ਹੈ ਕਿ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ।

5:18 "ਅਸੀਂ ਜਾਣਦੇ ਹਾਂ" 1 ਯੂਹੰਨਾ 5:13 ਦੇ ਦੂਸਰੇ ਪੈਰ੍ਹੇ ਤੇ ਨੋਟ ਦੇਖੋ।

▣ "ਹਰ ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ, ਸੇ ਪਾਪ ਨਹੀਂ ਕਰਦਾ" ਇਹ ਇਕ ਸੰਪੂਰਨ ਨਿਸ਼ਕਿਰਿਆ ਕ੍ਰਿਦੰਤ ਹੈ। ਇਹ 1 ਯੂਹੰਨਾ 3:6 ਅਤੇ 9 ਦਾ ਕਲਾ ਅਤੇ ਚਿੱਟਾ ਦ੍ਰਿੜ੍ਹ ਕਥਨ ਹੈ। ਸਦੀਪਕ ਜੀਵਨ ਦੀਆਂ ਵਿਸ਼ੇਸ਼ਤਾਵਾਂ ਹਨ। ਆਜ਼ਾਦ ਵਿਚਾਰਾਂ ਵਾਲੇ ਝੂਠੇ ਗੁਰੂਆਂ ਦੀਆਂ ਜੀਵਨ-ਸ਼ੈਲੀਆਂ ਉਨ੍ਹਾਂ ਦੇ ਕੱਟੜ ਦਿਲਾਂ ਨੂੰ ਪ੍ਰਗਟ ਕਰਦੀਆਂ ਹਨ (ਦੇਖੋ, ਮੱਤੀ 7)!

ਯੂਹੰਨਾ ਦੇ ਕਿਸਮਾਂ ਦੇ ਝੂਠੇ ਗੁਰੂਆਂ ਨੂੰ ਸੰਬੋਧਿਤ ਕਰ ਰਿਹਾ ਸੀ। ਉਹ ਜੇ ਪਾਪ ਨਾਲ ਸਾਂਝ ਤੋਂ ਇਨਕਾਰ ਕਰਦੇ ਸਨ (ਦੇਖੋ, 1 ਯੂਹੰਨਾ 1:8-2:1) ਅਤੇ ਦੂਸਰੇ ਉਹ ਜੇ ਪਾਪ ਨੂੰ ਅਸੰਬੰਧਿਤ ਬਣਾਉਂਦੇ ਸਨ (ਦੇਖੋ, 1 ਯੂਹੰਨਾ 3:4-10 ਅਤੇ ਇੱਥੇ)। ਪਾਪ ਤੋਂ ਸ਼ੁਰੂਆਤ ਵਿਚ ਹੀ ਤੋਬਾ ਕਰਨੀ ਹੈ ਅਤੇ ਇਸ ਤੋਂ ਦੂਰ ਰਹਿਣਾ ਹੈ। ਪਾਪ ਇਕ ਸਮੱਸਿਆ ਹੈ ਅਤੇ ਇਹ ਇਕ ਨਿਰੰਤਰ ਸਮੱਸਿਆ ਰਹੇਗੀ (ਦੇਖੋ, 1 ਯੂਹੰਨਾ 5:21)।

Bruce Metzger, *A Textual Commentary of the Greek New Testament* (ਪੰਨਾ 718) ਜ਼ੋਰ ਦਿੰਦਾ ਹੈ ਕਿ ਹੱਥ-ਲਿਖਤਾਂ ਦੀ ਭਿੰਨਤਾ ਇਸ ਗੱਲ ਤੇ ਅਧਾਰਿਤ ਹੈ ਕਿ ਨਕਲਵਾਦੀ "ਪਰਮੇਸ਼ੁਰ ਤੋਂ ਜੰਮਿਆ" ਮੁਹਾਵਰੇ ਦੇ ਅਰਥ ਬਾਰੇ ਕੀ ਸੋਚਦਾ ਸੀ।

1. ਯਿਸੂ -ਤਾਂ ਆਟੋਨ *auton* ਵਧੀਆ ਫਿੱਟ ਬੈਠਦਾ ਹੈ (MSS A*, B*)
2. ਵਿਸ਼ਵਾਸੀ -ਤਾਂ ਈਯੂਟੋਨ *eauton* ਵਧੀਆ ਫਿੱਟ ਬੈਠਦਾ ਹੈ (MSS x, A°)

UBS⁴ #1 ਨੂੰ "B" ਰੇਟਿੰਗ ਦਿੰਦਾ ਹੈ (ਲਗਭਗ ਨਿਸ਼ਚਿਤ)।

▣ "ਜਿਹੜਾ ਪਰਮੇਸ਼ੁਰ ਤੋਂ ਜੰਮਿਆ ਉਹ ਉਸ ਦੀ ਰਖਵਾਲੀ ਕਰਦਾ ਹੈ" ਪਹਿਲੀ ਕਿਰਿਆ ਭੂਤਕਾਲ ਨਿਸ਼ਕਿਰਿਆ ਕ੍ਰਿਦੰਤ ਹੈ ਜਿਸਦਾ ਅਰਥ ਬਾਹਰੀ ਏਜੰਟ ਦੁਆਰਾ ਪੂਰਾ ਕੀਤਾ ਗਿਆ ਇਕ ਕੰਮ ਹੈ (ਜਿਵੇਂ ਕਿ., ਆਤਮਾ, ਦੇਖੋ, ਰੋਮੀਆਂ 8:11)। ਇਹ ਦੇਹ ਧਾਰੀ ਹੋਣ ਦਾ ਹਵਾਲਾ ਦਿੰਦਾ ਹੈ।

ਦੂਜੀ ਕਿਰਿਆ "ਉਸ" (*ਆਟੋਨ auton*) ਨਾਲ ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ ਹੈ। ਇਹ ਸ਼ਾਬਦਿਕ ਤੌਰ ਤੇ, "ਉਹ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਉਹ ਉਸ ਨੂੰ ਹਮੇਸ਼ਾ ਸੰਭਾਲ ਕੇ ਰੱਖਦਾ ਹੈ।" ਇਹ ਮਸੀਹ ਦੇ ਵਿਸ਼ਵਾਸੀਆਂ ਨੂੰ ਨਿਰੰਤਰ ਕਾਇਮ ਰੱਖਣ ਦਾ ਸੰਕੇਤ ਕਰਦਾ ਹੈ। ਇਹ ਅਨੁਵਾਦ ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ A* ਅਤੇ B* ਦੀ ਪਾਲਣਾ ਕਰਦਾ ਹੈ। ਇਹ ਵਿਆਖਿਆ ਅੰਗਰੇਜ਼ੀ ਦੇ ਅਨੁਵਾਦਾਂ NASB, RSV, ਅਤੇ NIV ਵਿਚ ਮਿਲਦੀ ਹੈ।

ਹੱਥ-ਲਿਖਤਾਂ x ਅਤੇ A° ਵਿਚ ਇਕ ਹੋਰ ਸਰਵਨਾਮ ਹੈ, "ਆਪਣੇ ਆਪ ਨੂੰ ਰੱਖਦਾ ਹੈ" (*ਈਯੂਟੋਨ eauton*) ਜਿਸਦਾ ਅਰਥ ਹੈ ਕਿ ਜੇ ਪਰਮੇਸ਼ੁਰ ਤੋਂ ਜੰਮਿਆ ਹੈ ਉਸ ਕੋਲ ਆਪਣੇ ਆਪ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਹੈ। ਇੱਥੇ "ਜੰਮਿਆ" ਲਈ ਵਰਤੀ ਜਾਣ ਵਾਲੀ ਕਿਰਿਆ ਯਿਸੂ ਲਈ ਕਿਤੇ ਹੋਰ ਵਰਤੀ ਨਹੀਂ ਗਈ ਹੈ। 1 ਯੂਹੰਨਾ 3:3 ਅਤੇ 5:21 ਵਿਚ ਵਿਸ਼ਵਾਸੀਆਂ ਲਈ ਨਿੱਜਵਾਚਕ ਵਿਚਾਰ ਦੀ ਵਰਤੋਂ ਕੀਤੀ ਗਈ ਹੈ। ਇਹ ਅੰਗਰੇਜ਼ੀ ਦੇ KJV ਅਤੇ ASV ਅਨੁਵਾਦਾਂ ਦੁਆਰਾ ਵਰਤਿਆ ਗਿਆ ਹੈ।

NASB	"ਦੁਸ਼ਟ ਉਸ ਨੂੰ ਨਹੀਂ ਛੂਹਦਾ"
NKJV	"ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ"
NRSV	"ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ"
TEV	"ਦੁਸ਼ਟ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ"
NJB	"ਦੁਸ਼ਟ ਦਾ ਉਸ ਉੱਤੇ ਕੋਈ ਅਧਿਕਾਰ ਨਹੀਂ"

ਇਹ ਇਕ ਵਰਤਮਾਨ ਮੱਧ ਸੰਕੇਤਕ ਹੈ ਜਿਸਦਾ ਅਰਥ ਹੈ ਕਿ ਦੁਸ਼ਟ ਨਿਰੰਤਰ "ਉਸ ਨੂੰ ਫੜ" ਨਹੀਂ ਸਕਦਾ ਹੈ। ਯੂਹੰਨਾ ਦੀਆਂ ਲਿਖਤਾਂ ਵਿਚ ਇਸ ਸ਼ਬਦ ਦੀ ਹੋਰ ਵਰਤੋਂ ਯੂਹੰਨਾ 20:17 ਵਿਚ ਹੈ। ਇਹ ਬਾਈਬਲ ਤੋਂ ਅਤੇ ਅਨੁਭਵ ਤੋਂ ਸਪੱਸ਼ਟ ਹੈ ਕਿ ਮਸੀਹੀ ਪਰਤਾਏ ਜਾਣਦੇ ਹਨ। ਇਸ ਵਾਕਾਂਸ਼ ਦੇ ਅਰਥਾਂ ਬਾਰੇ ਤਿੰਨ ਵੱਡੇ ਸਿਧਾਂਤ ਹਨ।

1. ਵਿਸ਼ਵਾਸੀ ਬਿਵਸਥਾ ਦੀ ਉਲੰਘਣਾ (ਦੋਸ਼ ਮੁਕਤੀ) ਦੇ ਅਧਾਰ ਤੇ ਸਜ਼ਾ ਤੋਂ ਮੁਕਤ ਹਨ
2. ਯਿਸੂ ਸਾਡੇ ਲਈ ਪ੍ਰਾਰਥਨਾ ਕਰਦਾ ਹੈ (ਦੇਖੋ, 1 ਯੂਹੰਨਾ 2:1; ਲੂਕਾ 22:32-33)
3. ਸ਼ੈਤਾਨ ਸਾਡੀ ਮੁਕਤੀ ਸਾਡੇ ਤੋਂ ਖੋਹ ਨਹੀਂ ਸਕਦਾ ਹੈ (ਦੇਖੋ, ਰੋਮੀਆਂ 8:31-39), ਭਾਵੇਂ ਉਹ ਸਾਡੇ ਜੀਵਨ ਵਿਚ ਪਰਮੇਸ਼ਰ ਦੀ ਗਵਾਹੀ ਨੂੰ ਨਾਕਾਮ ਕਰ ਸਕਦਾ ਹੈ ਅਤੇ ਸ਼ਾਇਦ 1 ਯੂਹੰਨਾ 5:16-17 ਦੇ ਅਧਾਰ ਤੇ, ਇਕ ਵਿਸ਼ਵਾਸੀ ਨੂੰ ਇਸ ਸੰਸਾਰ ਤੋਂ ਜਲਦੀ ਬਾਹਰ ਲੈ ਜਾਂਦਾ ਹੈ!

5:19 "ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਹਾਂ" ਇਹ ਮਸੀਹ ਵਿਚ ਇਕ ਵਿਸ਼ਵਾਸੀ ਦਾ ਭਰੋਸੇ ਵਿਸ਼ਵਾਸ ਦਾ ਯਕੀਨ ਅਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਹੈ (ਦੇਖੋ, 1 ਯੂਹੰਨਾ 4:6)। ਹਰ ਸਭ ਇਸ ਸ਼ਾਨਦਾਰ ਸੱਚਾਈ ਤੇ ਅਧਾਰਿਤ ਹੈ (ਦੇਖੋ, 1 ਯੂਹੰਨਾ 5:13)। 1 ਯੂਹੰਨਾ 5:13 ਤੇ ਨੋਟ ਦੇਖੋ।

▣ "ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ" ਇਹ ਇਕ ਵਰਤਮਾਨ ਮੱਧ (ਅਕਰਤਰੀ) ਸੰਕੇਤਕ ਹੈ (ਦੇਖੋ, ਯੂਹੰਨਾ 12:31; 14:30; 16:11; 2 ਕੁਰਿੰਥੀਆਂ 4:4; ਅਫਸੀਆਂ 2:2; 6:12)। ਇਹ (1) ਆਦਮ ਦੇ ਪਾਪ; (2) ਸ਼ੈਤਾਨ ਦੀ ਬਗਾਵਤ; ਅਤੇ (3) ਹਰੇਕ ਵਿਅਕਤੀ ਦੀ ਪਾਪ ਕਰਨ ਦੀ ਆਪਣੀ ਚੋਣ ਦੁਆਰਾ ਸੰਭਵ ਹੋਇਆ ਹੈ।

5:20 "ਅਸੀਂ ਜਾਣਦੇ ਹਾਂ" 1 ਯੂਹੰਨਾ 5:13 ਦੇ ਦੂਸਰੇ ਪੈਰ੍ਹੇ ਤੇ ਪੂਰਾ ਨੋਟ ਦੇਖੋ।

▣ "ਪਰਮੇਸ਼ਰ ਦਾ ਪੁੱਤਰ ਆਇਆ ਹੈ" ਇਹ ਵਰਤਮਾਨ ਕਿਰਿਆਸ਼ੀਲ ਸੰਕੇਤਕ ਪਰਮੇਸ਼ਰ ਦੇ ਪੁੱਤਰ ਦੇ ਦੇਹ ਧਾਰੀ ਹੋਣ ਦੀ ਪੁਸ਼ਟੀ ਕਰਦਾ ਹੈ। ਨੈਸਟਿਕ ਝੂਠੇ ਗੁਰੂਆਂ ਲਈ ਇਕ ਮਨੁੱਖੀ ਸਰੀਰ ਨਾਲ ਦੈਵੀ/ਪਰਮੇਸ਼ਰ ਇਕ ਵੱਡੀ ਸਮੱਸਿਆ ਸੀ ਜਿਨ੍ਹਾਂ ਨੇ ਸਰੀਰ ਦੀ ਬੁਰਾਈ ਦਾ ਦਾਅਵਾ ਕੀਤਾ ਸੀ।

▣ "ਸਾਨੂੰ ਸਮਝ ਦਿੱਤੀ ਹੈ" ਇਹ ਇਕ ਹੋਰ ਸੰਪੂਰਨ ਕਿਰਿਆਸ਼ੀਲ ਸੰਕੇਤਕ ਹੈ। ਨੈਸਟਿਕ ਝੂਠੇ ਗੁਰੂਆਂ ਨੇ ਨਹੀਂ, ਯਿਸੂ ਨੇ ਪਰਮੇਸ਼ਰ ਬਾਰੇ ਲੋੜੀਂਦੀ ਸਮਝ ਪ੍ਰਦਾਨ ਕੀਤੀ ਹੈ। ਯਿਸੂ ਨੇ ਆਪਣੀ ਜ਼ਿੰਦਗੀ, ਆਪਣੀਆਂ ਸਿੱਖਿਆਵਾਂ, ਆਪਣੇ ਕੰਮਾਂ, ਆਪਣੀ ਮੌਤ ਅਤੇ ਆਪਣੇ ਪੁਨਰ-ਉਥਾਨ ਦੁਆਰਾ ਪਿਤਾ ਨੂੰ ਪ੍ਰਗਟ ਕੀਤਾ ਹੈ। ਉਹ ਪਰਮੇਸ਼ਰ ਦਾ ਜੀਉਂਦਾ ਵਚਨ ਹੈ ; ਅਤੇ ਕੋਈ ਵੀ ਉਸ ਤੋਂ ਬਿਨਾਂ ਪਿਤਾ ਕੋਲ ਨਹੀਂ ਆ ਸਕਦਾ ਹੈ (ਦੇਖੋ, ਯੂਹੰਨਾ 14:6; 1 ਯੂਹੰਨਾ 5:10-12)।

▣ "ਅਸੀਂ ਉਸ ਸੱਚੇ ਵਿੱਚ ਅਰਥਾਤ ਉਹ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਸੱਚਾ ਪਰਮੇਸ਼ੁਰ ਅਤੇ ਸਦੀਪਕ ਜੀਵਨ ਇਹੋ ਹੈ" ਪਹਿਲਾਂ ਵਾਕਾਂਸ਼ "ਉਸ ਵਿਚ ਜੋ ਸੱਚਾ ਹੈ" ਪਰਮੇਸ਼ੁਰ ਪਿਤਾ ਦਾ ਹਵਾਲਾ ਦਿੰਦਾ ਹੈ, ਪਰ ਦੂਸਰੇ ਵਾਕਾਂਸ਼ ਵਿਚ "ਸੱਚਾ ਪਰਮੇਸ਼ੁਰ," ਵਿਅਕਤੀ ਦੀ ਪਛਾਣ ਕਰਨੀ ਮੁਸ਼ਕਲ ਹੈ। ਪ੍ਰਸੰਗ ਵਿਚ ਇਹ ਪਿਤਾ ਦਾ ਹਵਾਲਾ ਦਿੰਦਾ ਹੈ, ਪਰ ਅਧਿਆਤਮਿਕ ਤੌਰ ਤੇ ਇਹ ਪੁੱਤਰ ਦਾ ਹਵਾਲਾ ਦੇ ਸਕਦਾ ਹੈ। ਵਿਆਕਰਣਿਕ ਅਸਪੱਸ਼ਟਤਾ ਕਿਸੇ ਉਦੇਸ਼ ਕਾਰਨ ਹੋ ਸਕਦੀ ਹੈ, ਜਿਵੇਂ ਕਿ ਯੂਹੰਨਾ ਦੀਆਂ ਲਿਖਤਾਂ ਵਿਚ ਅਕਸਰ ਹੀ ਜੇਕਰ ਕੋਈ ਪਿਤਾ ਵਿਚ ਹੈ ਤਾਂ ਉਸ ਨੂੰ ਪੁੱਤਰ ਵਿਚ ਹੋਣਾ ਚਾਹੀਦਾ ਹੈ (ਦੇਖੋ, 1 ਯੂਹੰਨਾ 5:12)। ਪਿਤਾ ਅਤੇ ਪੁੱਤਰ ਦੋਹਾਂ ਦਾ ਪਰਮੇਸ਼ੁਰ ਅਤੇ ਸੱਚੇ (ਸੱਚ) ਹੋਣਾ ਸ਼ਾਇਦ ਅਧਿਆਤਮਿਕ ਜ਼ੋਰ ਹੋ ਸਕਦਾ ਹੈ (ਦੇਖੋ, ਯੂਹੰਨਾ 3:33; 7:28; 8:26)। ਨਵਾਂ ਨੇਮ ਯਿਸੂ ਨਾਸਰੀ ਦੇ ਪੂਰੇ ਪਰਮੇਸ਼ੁਰ ਹੋਣ ਦਾ ਦਾਅਵਾ ਕਰਦਾ ਹੈ (ਦੇਖੋ, ਯੂਹੰਨਾ 1:1,18; 20:28; ਫ਼ਿਲਿੱਪੀਆਂ 2:6; ਤੀਤੁਸ 2:13; ਅਤੇ ਇਬਰਾਨੀਆਂ 1:8)। ਹਾਲਾਂਕਿ, ਨੇਸਟਿਕ ਗੁਰੂਆਂ ਨੇ ਵੀ ਯਿਸੂ ਦੇ ਪਰਮੇਸ਼ੁਰ ਹੋਣ ਦੀ ਪੁਸ਼ਟੀ ਕੀਤੀ ਹੋਵੇਗੀ (ਘੱਟੋ-ਘੱਟ ਪਰਮੇਸ਼ੁਰ ਆਤਮਾ ਦੇ ਉਨ੍ਹਾਂ ਵਿਚ ਨਿਵਾਸ ਦੁਆਰਾ)।

1ਯੂਹੰਨਾ5:21

²¹ਹੇ ਬੱਚਿਓ, ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।

5:21

NASB	"ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਓ"
NKJV, NRSV	"ਆਪਣੇ ਆਪ ਨੂੰ ਮੂਰਤੀਆਂ ਤੋਂ ਦੂਰ ਰੱਖੋ"
TEV	"ਆਪਣੇ ਆਪ ਨੂੰ ਝੂਠੇ ਦੇਵਤਿਆਂ ਤੋਂ ਸੁਰੱਖਿਅਤ ਰੱਖੋ"
NJB	"ਝੂਠੇ ਦੇਵਤਿਆਂ ਤੋਂ ਸਾਵਧਾਨ ਰਹੋ"

ਇਹ ਇਕ ਭੂਤਕਾਲ ਕਿਰਿਆਸ਼ੀਲ ਆਗਿਆ ਹੈ, ਜੋ ਇਕ ਪ੍ਰਭਾਵਸ਼ਾਲੀ ਸੱਚਾਈ ਹੈ। ਇਹ ਪਵਿੱਤਰ ਹੋਣ ਵਿਚ ਮਸੀਹੀਆਂ ਦੀ ਕਿਰਿਆਸ਼ੀਲ ਸਹਿਭਾਗਤਾ ਦਾ ਹਵਾਲਾ ਦਿੰਦਾ ਹੈ (ਦੇਖੋ, 1 ਯੂਹੰਨਾ 3:3), ਜਿਸਦਾ ਉਹ ਪਹਿਲਾਂ ਤੋਂ ਹੀ ਯਿਸੂ ਮਸੀਹ ਵਿਚ ਅਨੰਦ ਲੈ ਰਹੇ ਹਨ (ਦੇਖੋ, ਅਫਸੀਆਂ 1:4; 1 ਪਤਰਸ 1:5)।

ਸ਼ਬਦ ਮੂਰਤੀਆਂ (ਜੋ ਯੂਹੰਨਾ ਦੀਆਂ ਲਿਖਤਾਂ ਵਿਚ ਸਿਰਫ ਦੋ ਵਾਰ ਵਰਤਿਆ ਗਿਆ ਹੈ, ਇੱਥੇ ਅਤੇ ਪ੍ਰਕਾਸ਼ ਦੀ ਪੋਥੀ 9:20 ਵਿਚ ਪੁਰਾਣੇ ਨੇਮ ਦਾ ਹਵਾਲਾ), ਝੂਠੇ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਜੀਵਨ-ਸ਼ੈਲੀਆਂ ਨਾਲ ਸੰਬੰਧ ਰੱਖਦਾ ਹੈ, ਜਾਂ ਮ੍ਰਿਤ ਸਾਗਰ ਲਿਖਤਾਂ ਇਸ ਸ਼ਬਦ ਦੀ ਵਰਤੋਂ "ਪਾਪ" ਦੇ ਅਰਥ ਵਿਚ ਵਰਤਦੀਆਂ ਹਨ, "ਮੂਰਤੀਆਂ" ਅਤੇ "ਪਾਪ" ਸ਼ਬਦ ਸ਼ਾਇਦ ਸਮਾਨਾਰਥੀ ਹਨ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਉਨ੍ਹਾਂ ਤਿੰਨ ਟੈਸਟਾਂ ਦੀ ਸੂਚੀ ਬਣਾਓ ਜੋ ਵਿਸ਼ਵਾਸੀਆਂ ਨੂੰ ਇਹ ਭਰੋਸਾ ਦਿਵਾਉਂਦੇ ਹਨ ਕਿ ਉਹ ਮਸੀਹ ਵਿਚ ਹਨ।
2. 1 ਯੂਹੰਨਾ 5:6 ਅਤੇ 8 ਵਿਚ "ਪਾਣੀ" ਅਤੇ "ਲਹੂ" ਸ਼ਬਦਾਂ ਦਾ ਕੀ ਅਰਥ ਹੈ?
3. ਕੀ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਮਸੀਹੀ ਹਾਂ? ਕੀ ਕੁਝ ਅਜਿਹੇ ਮਸੀਹੀ ਹਨ ਜੋ ਇਸ ਨੂੰ ਜਾਣਦੇ ਨਹੀਂ ਹਨ?
4. ਮੌਤ ਤੱਕ ਲੈ ਜਾਣ ਵਾਲਾ ਪਾਪ ਕੀ ਹੈ? ਕੀ ਇਹ ਵਿਸ਼ਵਾਸੀ ਦੁਆਰਾ ਕੀਤਾ ਜਾ ਸਕਦਾ ਹੈ?
5. ਕੀ ਇਹ ਪਰਮੇਸ਼ੁਰ ਦੀ ਸ਼ਕਤੀ ਹੈ ਜਾਂ ਸਾਡੇ ਆਪਣੇ ਯਤਨ ਜੋ ਸਾਨੂੰ ਪਰਤਾਵੇ ਤੋਂ ਬਚਾਉਂਦੇ ਹਨ?

2 ਯੂਹੰਨਾ

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ*

UBS ⁴	NKJV	NRSV	TEV	NJB
ਨਮਸਕਾਰ	ਚੁਣੀ ਹੋਈ ਔਰਤ ਨੂੰ ਨਮਸਕਾਰ		ਜਾਣ-ਪਛਾਣ	ਨਮਸਕਾਰ
ਆਇਤਾਂ 1-3	ਆਇਤਾਂ 1-3	ਆਇਤਾਂ 1-2 ਆਇਤ 3	ਆਇਤਾਂ 1-3	ਆਇਤਾਂ 1-3
ਸੱਚਾਈ ਅਤੇ ਪਿਆਰ	ਮਸੀਹ ਦੇ ਹੁਕਮਾਂ ਤੇ ਚੱਲਣਾ		ਸੱਚਾਈ ਅਤੇ ਪਿਆਰ	ਪਿਆਰ ਦਾ ਹੁਕਮ
ਆਇਤਾਂ 4-11	ਆਇਤਾਂ 4-6 ਧੋਖੇਬਾਜ਼ ਮਸੀਹ ਵਿਰੋਧੀ ਤੋਂ ਚੌਕਸ ਰਹੋ ਆਇਤਾਂ 7-11	ਆਇਤਾਂ 4-6 ਆਇਤਾਂ 7-11	ਆਇਤਾਂ 4-6 ਆਇਤਾਂ 7-8 ਆਇਤਾਂ 9-11	ਆਇਤਾਂ 4-5 ਆਇਤ 6 ਮਸੀਹ ਦੇ ਵਿਰੋਧੀ ਆਇਤਾਂ 7-11
ਅੰਤਮ ਨਮਸਕਾਰ	ਯੂਹੰਨਾ ਦਾ ਅਲਵਿਦਾ ਨਮਸਕਾਰ		ਅੰਤਮ ਸ਼ਬਦ	
ਆਇਤਾਂ 12-13	ਆਇਤਾਂ 12-13	ਆਇਤ 12 ਆਇਤ 13	ਆਇਤ 12 ਆਇਤ 13	ਆਇਤ 12 ਆਇਤ 13

* ਭਾਵੇਂ ਇਹ ਪ੍ਰੀਤ ਨਹੀਂ ਹਨ, ਪਰ ਪੈਰਿਆਂ ਅਨੁਸਾਰ ਵੰਡਾਂ ਅਸਲ ਲੇਖਕ ਦੇ ਉਦੇਸ਼ ਨੂੰ ਸਮਝਣ ਅਤੇ ਪੈਰਵੀ ਕਰਨ ਦੀ ਕੁੰਜੀ ਹਨ। ਹਰੇਕ ਆਧੁਨਿਕ ਅਨੁਵਾਦ ਨੇ ਪੈਰਿਆਂ ਨੂੰ ਵੰਡਿਆ ਅਤੇ ਸੰਖੇਪ ਕੀਤਾ ਹੈ। ਹਰੇਕ ਪੈਰੇ ਦਾ ਇਕ ਕੇਂਦਰੀ ਵਿਸ਼ਾ, ਸੱਚਾਈ, ਜਾਂ ਵਿਚਾਰ ਹੈ। ਹਰੇਕ ਅਨੁਵਾਦ ਉਸ ਵਿਸ਼ੇ ਦਾ ਆਪਣੇ ਵੱਖਰੇ ਢੰਗ ਨਾਲ ਸਾਰ ਕੱਢਦਾ ਹੈ। ਜਿਵੇਂ ਤੁਸੀਂ ਮੂਲਪਾਠ ਪੜ੍ਹਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ ਕਿ ਇਸ ਵਿਸ਼ੇ ਤੇ ਕਿਹੜਾ ਅਨੁਵਾਦ ਅਤੇ ਕਿਹੜੀ ਪਦਾਂ ਦੀ ਵੰਡ ਤੁਹਾਡੀ ਸਮਝ ਲਈ ਢੁਕਵੀਂ ਹੈ।

ਹਰੇਕ ਅਧਿਆਏ ਵਿਚ ਸਾਨੂੰ ਪਹਿਲਾਂ ਬਾਈਬਲ ਪੜ੍ਹਨੀ ਅਤੇ ਇਸਦੇ ਵਿਸ਼ੇ (ਪੈਰ੍ਹਾ) ਪਹਿਚਾਣਨੇ ਚਾਹੀਦੇ ਹਨ, ਤਦ ਸਾਡੀ ਸਮਝ ਦੀ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਅਸਲੀ ਲੇਖਕ ਦੀ ਤਰਕ ਅਤੇ ਪ੍ਰਸਤੁਤੀਕਰਨ ਪਿੱਛੇ ਚੱਲਣ ਦੁਆਰਾ ਉਸਦੇ ਉਦੇਸ਼ ਨੂੰ ਸਮਝਦੇ ਹਾਂ ਕੇਵਲ ਤਦ ਹੀ ਅਸੀਂ ਬਾਈਬਲ ਨੂੰ ਵਾਸਤਵ ਵਿਚ ਸਮਝਦੇ ਹਾਂ। ਕੇਵਲ ਅਸਲ ਲੇਖਕ ਹੀ ਪ੍ਰੀਤ ਸੀ - ਪਾਠਕਾਂ ਕੋਲ ਸੰਦੇਸ਼

ਨੂੰ ਬਦਲਣ ਜਾਂ ਪਰਿਵਰਤਨ ਦਾ ਕੋਈ ਅਧਿਕਾਰ ਨਹੀਂ ਹੈ। ਬਾਈਬਲ ਪਾਠਕਾਂ ਕੋਲ ਇਸ ਪ੍ਰੀਤ ਸੱਚਾਈ ਨੂੰ ਆਪਣੇ ਦਿਨਾਂ ਅਤੇ ਜੀਵਨਾਂ ਵਿਚ ਲਾਗੂ ਕਰਨ ਦੀ ਜ਼ਿੰਮੇਵਾਰੀ ਜ਼ਰੂਰ ਹੈ।

ਧਿਆਨ ਦਿਉ ਕਿ ਹੇਠਲੇ ਦਸਤਾਵੇਜ਼ਾਂ ਵਿਚ ਸਭ ਤਕਨੀਕੀ ਅਤੇ ਸੰਖੇਪ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ: [ਯੂਨਾਨੀ ਵਿਆਕਰਨ ਢਾਂਚੇ](#), [ਮੂਲਪਾਠ ਸੰਬੰਧੀ ਆਲੋਚਨਾ](#), ਅਤੇ [ਸ਼ਬਦਸੂਚੀ ਦੀਆਂ ਸੰਖੇਪ ਪਰਿਭਾਸ਼ਾਵਾਂ](#)

ਸੰਖੇਪ ਜਾਣ-ਪਛਾਣ

2 ਯੂਹੰਨਾ ਸਪੱਸ਼ਟ ਤੌਰ ਤੇ 1 ਯੂਹੰਨਾ ਦੇ ਸੰਦੇਸ਼ ਅਤੇ ਸਾਹਿਤਕ ਸ਼ੈਲੀ ਨਾਲ ਸੰਬੰਧਿਤ ਹੈ। ਉਹ ਸ਼ਾਇਦ ਇਕੋ ਲੇਖਕ ਤੋਂ ਹਨ ਅਤੇ ਇਕੋ ਸਮੇਂ ਲਿਖੇ ਗਏ ਹਨ। ਇਹ ਪਹਿਲੀ ਸਦੀ ਦੇ ਨਿੱਜੀ ਪੱਤਰਾਂ ਦੇ ਨਮੂਨੇ ਦਾ ਹੈ ਜਿਸ ਵਿਚ ਇਸ ਨੂੰ ਇਕ ਨਿਰਧਾਰਿਤ ਰੂਪ ਵਿਚ ਲਿਖਿਆ ਗਿਆ ਸੀ ਅਤੇ ਇਹ ਇਕ ਹੱਥ-ਲਿਖਤ ਪੇਜ਼ ਤੇ ਪੂਰਾ ਆਉਣ ਦੇ ਯੋਗ ਸੀ।

ਜਿਵੇਂ 1 ਯੂਹੰਨਾ ਕਈ ਕਲੀਸਿਯਾਵਾਂ ਨੂੰ ਲਿਖਿਆ ਗਿਆ ਸੀ (ਅਤੇ ਇਕ ਭਾਵ ਵਿਚ, ਸਾਰੀਆਂ ਕਲੀਸਿਯਾਵਾਂ ਨੂੰ), 2 ਯੂਹੰਨਾ ਇਕ ਸਥਾਨਕ ਕਲੀਸਿਯਾ ਅਤੇ ਉਸ ਦੇ ਆਗੂ (ਹਾਲਾਂਕਿ, ਨਵੇਂ ਨੇਮ ਦੇ ਨਿੱਜੀ ਪੱਤਰਾਂ ਦੀ ਤਰ੍ਹਾਂ ਇਸ ਨੂੰ ਪੂਰੀ ਕਲੀਸਿਯਾ ਵਿਚ ਪੜ੍ਹਿਆ ਜਾਣਾ ਸੀ) ਨੂੰ ਸੰਬੋਧਿਤ ਕੀਤਾ ਗਿਆ ਹੈ। ਇਹ ਏਸ਼ੀਆ ਮਾਈਨਰ (ਤੁਰਕੀ) ਵਿਚ ਪਹਿਲੀ ਸਦੀ ਦੀ ਕਲੀਸਿਯਾ ਦੇ ਜੀਵਨ ਦੀ ਇਕ ਛੋਟੀ ਜਿਹੀ ਖਿੜਕੀ ਹੈ।

ਅਧਿਐਨ ਕਾਲ ਚੱਕਰ ਇਕ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੌਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਸਾਰੀ ਕਿਤਾਬ ਦੇ ਕੇਂਦਰ ਵਿਸ਼ੇ ਨੂੰ ਆਪਣੇ ਸ਼ਬਦਾਂ ਵਿਚ ਲਿਖੋ।

1. ਸਾਰੀ ਕਿਤਾਬ ਦਾ ਵਿਸ਼ਾ
2. ਸਾਹਿਤ ਦੀ ਕਿਸਮ (ਪ੍ਰਕਾਰ)

ਅਧਿਐਨ ਕਾਲ ਚੱਕਰ-ਦੋ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜ਼ਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਮੁੱਖ ਵਿਸ਼ਿਆਂ ਦੀ ਰੂਪਰੇਖਾ ਬਣਾਉ ਅਤੇ ਇਕ ਵਿਸ਼ੇ ਨੂੰ ਇਕੋ ਵਾਕ ਵਿਚ ਬਿਆਨ ਕਰੋ।

1. ਪਹਿਲੀ ਸਾਹਿਤਕ ਇਕਾਈ ਦਾ ਵਿਸ਼ਾ
2. ਦੂਜੀ ਸਾਹਿਤਕ ਇਕਾਈ ਦਾ ਵਿਸ਼ਾ
3. ਤੀਜੀ ਸਾਹਿਤਕ ਇਕਾਈ ਦਾ ਵਿਸ਼ਾ
4. ਚੌਥੀ ਸਾਹਿਤਕ ਇਕਾਈ ਦਾ ਵਿਸ਼ਾ
5. ਆਦਿ

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿੱਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿੱਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੋ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੋ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਸ਼ਬਦ ਅਤੇ ਵਾਕੰਸ਼ ਅਧਿਐਨ

ਆਇਤਾਂ 1-3

¹ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਚੁਣੀ ਹੋਈ ਔਰਤ ਅਤੇ ਉਹ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਸੱਚੀ ਮੁੱਚੀ ਉਸ ਸਚਿਆਈ ਦੇ ਕਾਰਨ ਪਿਆਰ ਕਰਦਾ ਹਾਂ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਉਹ ਵੀ ਸੱਭੇ ਪਿਆਰ ਕਰਦੇ ਹਨ ਜਿਨ੍ਹਾਂ ਸਚਿਆਈ ਨੂੰ ਜਾਣਿਆ ਹੈ।

²ਇਹ ਉਸ ਸਚਿਆਈ ਦੇ ਕਾਰਨ ਹੈ ਜਿਹੜੀ ਸਾਡੇ ਵਿੱਚ ਰਹਿੰਦੀ ਹੈ ਅਤੇ ਸਦਾ ਹੀ ਸਾਡੇ ਨਾਲ ਰਹੇਗੀ। ³ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਸਚਿਆਈ ਅਤੇ ਪਿਆਰ ਸਹਿਤ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਅੰਗ-ਸੰਗ ਰਹੇਗੀ।

ਆਇਤ 1 "ਬਜ਼ੁਰਗ" ਇਹ ਸਿਰਲੇਖ (*ਪ੍ਰੇਸਬੁਟੇਰੋਸ presbuteros*) 2 ਯੂਹੰਨਾ ਅਤੇ 3 ਯੂਹੰਨਾ ਦੇਵਾਂ ਦੇ ਲੇਖਕ ਦੀ ਪਛਾਣ ਕਰਨ ਲਈ ਵਰਤਿਆ ਗਿਆ ਹੈ। ਇਸ ਦੇ ਬਾਈਬਲ ਵਿੱਚ ਕਈ ਅਰਥ ਹਨ।

ਯੂਹੰਨਾ ਦੀਆਂ ਲਿਖਤਾਂ ਲੇਖਕ ਦੇ ਅਹੁਦੇ ਨੂੰ ਵੱਖੋ-ਵੱਖਰੇ ਤਰੀਕੇ ਨਾਲ ਪੇਸ਼ ਕਰਦੀਆਂ ਹਨ।

1. ਇੰਜੀਲ ਵਿੱਚ ਇਕ ਗੁਪਤ ਵਾਕੰਸ਼ "ਪਿਆਰਾ ਚੇਲਾ" ਦੀ ਵਰਤੋਂ ਕੀਤੀ ਗਈ ਹੈ
2. ਪਹਿਲਾ ਪੱਤਰ ਅਗਿਆਤ ਹੈ
3. ਦੂਸਰੇ ਅਤੇ ਤੀਸਰੇ ਪੱਤਰ ਵਿੱਚ "ਬਜ਼ੁਰਗ" ਸਿਰਲੇਖ ਹੈ
4. ਪ੍ਰਕਾਸ਼ ਦੀ ਪੇਸ਼ੀ, ਲੇਖਕ ਨੂੰ "ਉਸਦੇ ਸੇਵਕ ਯੂਹੰਨਾ" ਵਜੋਂ ਦਰਸਾਉਂਦੀ ਹੈ

ਇਨ੍ਹਾਂ ਲਿਖਤਾਂ ਦੇ ਲੇਖਕ ਬਾਰੇ ਟਿੱਪਣੀਕਾਰਾਂ ਅਤੇ ਵਿਦਵਾਨਾਂ ਵਿੱਚ ਬਹੁਤ ਚਰਚਾ ਹੋਈ ਹੈ। ਇਹ ਸਾਰਿਆਂ ਕੋਲ ਬਹੁਤ ਸਾਰੀਆਂ ਭਾਸ਼ਾਈ ਅਤੇ ਸ਼ੈਲੀ ਦੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਹਨ। ਇਸ ਬਿੰਦੂ ਤੇ ਬਾਈਬਲ ਦੇ ਅਧਿਆਪਕਾਂ ਦੁਆਰਾ ਕੋਈ ਵੀ ਵਿਆਖਿਆ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਮੈਂ ਰਸੂਲ ਯੂਹੰਨਾ ਨੂੰ ਉਨ੍ਹਾਂ ਸਾਰਿਆਂ ਦੇ ਲੇਖਕ ਹੋਣ ਦੀ ਪੁਸ਼ਟੀ ਕਰਦਾ ਹਾਂ, ਪਰ ਇਹ ਇਕ ਪ੍ਰੇਰਣਾਦਾਇਕ ਮੁੱਦਾ ਨਹੀਂ ਪਰ ਵਿਖਿਆਤਮਿਕ ਮੁੱਦਾ ਹੈ। ਬਾਈਬਲ ਦਾ ਅਸਲ ਲੇਖਕ ਪਰਮੇਸ਼ੁਰ ਦਾ ਆਤਮਾ ਹੈ। ਇਹ ਇਕ ਭਰੋਸੇਮੰਦ ਪ੍ਰਕਾਸ਼ਨ ਹੈ, ਪਰ ਆਧੁਨਿਕ ਲੋਕ ਇਸ ਦੇ ਲਿਖਣ ਜਾਂ ਸੰਕਲਨ ਦੀ ਸਾਹਿਤਕ ਪ੍ਰਕਿਰਿਆ ਨੂੰ ਨਹੀਂ ਜਾਣਦੇ ਜਾਂ ਨਹੀਂ ਸਮਝਦੇ ਹਨ।

[ਖਾਸ ਵਿਸ਼ਾ: ਬਜ਼ੁਰਗ SPECIAL TOPIC: Elder](#)

ਖਾਸ ਵਿਸ਼ਾ: ਬਜ਼ੁਰਗ

I. ਪੁਰਾਣੇ ਨੇਮ ਵਿਚ ਵਰਤੋਂ

- A. ਪਰਮੇਸਰ ਦੇ ਦੂਤਾਂ ਲਈ ਵਰਤੋਂ ਕੀਤੀ ਗਈ ਜੋ ਦੂਤ ਸਭਾ ਬਣਾਉਂਦੇ ਸਨ (BDB 278, KB 278, ਦੇਖੋ, ਯਸ਼ਾਯਾਹ 24:23)। ਇਹੋ ਸ਼ਬਦਾਵਲੀ ਪ੍ਰਕਾਸ਼ ਦੀ ਪੇਥੀ ਦੇ ਦੂਤ ਪ੍ਰਾਣੀਆਂ ਲਈ ਵਰਤੀ ਗਈ ਹੈ (ਦੇਖੋ, ਪ੍ਰਕਾਸ਼ ਦੀ ਪੇਥੀ 4:4, 10; 5:5,6,8,11,14; 7:11,13; 11:16; 14:3; 19:4)।
- B. ਪੁਰਾਣੇ ਨੇਮ ਦੇ ਕਬਾਇਲੀ ਆਗੂਆਂ ਲਈ ਵਰਤੋਂ ਕੀਤੀ ਗਈ (ਦੇਖੋ, ਕੂਚ 3:16; ਗਿਣਤੀ 11:16)। ਬਾਅਦ ਵਿਚ, ਨਵੇਂ ਨੇਮ ਵਿਚ ਇਹ ਸ਼ਬਦ ਯਰੂਸ਼ਲਮ ਦੇ ਆਗੂਆਂ ਦੇ ਸਮੂਹ ਉੱਤੇ ਲਾਗੂ ਹੋਇਆ ਜੋ ਯਹੂਦੀ ਉੱਚ ਅਦਾਲਤ, ਮਹਾਸਭਾ ਬਣਾਉਂਦੇ ਸਨ (ਦੇਖੋ, ਮੱਤੀ 21:23; 26:57)। ਯਿਸੂ ਦੇ ਦਿਨਾਂ ਵਿਚ ਇਹ ਸੱਤਰ-ਮੈਂਬਰੀ ਸੰਸਥਾ ਨੂੰ ਭ੍ਰਿਸ਼ਟ ਜਾਜਕਾਂ ਦੁਆਰਾ ਨਿਯੰਤਰਿਤ ਕੀਤਾ ਗਿਆ ਸੀ (ਜਿਵੇਂ ਕਿ., ਹਾਰੂਨ ਦੇ ਵੰਸ਼ ਵਿਚੋਂ ਨਹੀਂ, ਪਰ ਰੋਮੀ ਮਾਲਕਾਂ ਦੁਆਰਾ ਖਰੀਦੇ ਗਏ ਲੋਕ ਹੁੰਦੇ ਸਨ)।

II. ਨਵੇਂ ਨੇਮ ਵਿਚ ਵਰਤੋਂ

- A. ਨਵੇਂ ਨੇਮ ਦੀ ਕਲੀਸਿਯਾ ਦੇ ਸਥਾਨਕ ਆਗੂਆਂ ਲਈ ਵਰਤਿਆ ਗਿਆ। ਇਹ ਤਿੰਨ ਸਮਾਨਾਰਥੀ ਸ਼ਬਦਾਂ (ਪਾਦਰੀ, ਨਿਗਾਹਬਾਨ, ਅਤੇ ਬਜ਼ੁਰਗ, ਦੇਖੋ, ਤੀਤੁਸ 1:5,7; ਰਸੂਲਾਂ ਦੇ ਕਰਤੱਬ 20:17,28) ਵਿਚੋਂ ਇਕ ਸੀ। ਪਤਰਸ ਅਤੇ ਯੂਹੰਨਾ ਨੇ ਆਪਣੇ ਆਪ ਨੂੰ ਅਗਵਾਈ ਸਮੂਹ ਵਿਚ ਸ਼ਾਮਲ ਕਰਨ ਲਈ ਇਸ ਦੀ ਵਰਤੋਂ ਕੀਤੀ ਸੀ (ਦੇਖੋ, 1 ਪਤਰਸ 5:1; 2 ਯੂਹੰਨਾ 1; 3 ਯੂਹੰਨਾ 1)।
- B. 1 ਪਤਰਸ 1:1 ਅਤੇ 5 ਵਿਚ ਬਜ਼ੁਰਗ (*ਪ੍ਰੈਸਬੁਟੇਰੋਸ presbuteros*) ਸ਼ਬਦ ਤੇ ਇਕ ਨਾਟਕ ਹੈ। ਇਹ ਸ਼ਬਦ ਸਪੱਸ਼ਟ ਤੌਰ ਤੇ ਅਗਵਾਈ ਦੇ ਸਿਰਲੇਖ (ਆਇਤ 1) ਅਤੇ ਉਮਰ ਦੇ ਅਹੁਦੇ (ਆਇਤ 5) ਵਜੋਂ ਵਰਤਿਆ ਗਿਆ ਹੈ। ਇਸ ਸ਼ਬਦ ਦੀ ਵਰਤੋਂ ਹੈਰਾਨੀ ਵਾਲੀ ਹੈ ਕਿ ਇਹ ਮੂਲ ਰੂਪ ਵਿਚ ਯਹੂਦੀ ਕਬਾਇਲੀ ਅਗਵਾਈ ਦਾ ਅਹੁਦਾ ਹੈ, ਜਦੋਂ ਕਿ “ਬਿਸ਼ਪ” ਜਾਂ “ਨਿਗਾਹਬਾਨ” (ਏਪਿਸਕੋਪੋਸ) ਅਗਵਾਈ ਲਈ ਯੂਨਾਨ ਦਾ ਸ਼ਹਿਰ-ਸਟੇਟ ਅਹੁਦਾ ਹੈ। 1 ਪਤਰਸ ਗੈਰ-ਯਹੂਦੀ ਵਿਸ਼ਵਾਸੀਆਂ ਨੂੰ ਸੰਬੋਧਿਤ ਕਰਨ ਲਈ ਯਹੂਦੀ ਸ਼ਬਦਾਂ ਦੀ ਵਰਤੋਂ ਕਰਦਾ ਹੈ।

ਪਤਰਸ ਆਪਣੇ ਆਪ ਨੂੰ ਇਕ “ਸਾਥੀ ਬਜ਼ੁਰਗ,” ਕਹਿੰਦਾ ਹੈ, ਪ੍ਰੈਸਬੁਟੇਰੋਸ ਦੇ ਨਾਲ ਪੂਰਵ ਸਰਗ ਸੇਨ *syn* ਹੈ, ਜਿਸਦਾ ਅਰਥ “ਕਿਸੇ ਨਾਲ ਸਾਂਝੇ ਤੌਰ ਤੇ ਹਿੱਸਾ ਲੈਣਾ” ਹੈ। ਪਤਰਸ ਆਪਣੇ ਰਸੂਲੀ ਅਧਿਕਾਰ ਦਾ ਦਾਅਵਾ ਨਹੀਂ ਕਰ ਰਿਹਾ (ਦੇਖੋ, 2 ਯੂਹੰਨਾ 1, ਜਿੱਥੇ ਇਕ ਹੋਰ ਰਸੂਲ ਆਪਣੇ ਆਪ ਨੂੰ “ਬਜ਼ੁਰਗ” ਕਹਿੰਦਾ ਹੈ)। ਪਰ ਸਥਾਨਕ ਆਗੂਆਂ ਨੂੰ ਸਲਾਹ (ਅਰਥਾਤ., “ਮੈਂ ਨਸੀਹਤ ਕਰਦਾ ਹਾਂ, ਇਕ ਵਰਤਮਾਨ ਕਿਰਿਆਸ਼ੀਲ ਸੰਕੇਤਕ) ਦਿੰਦਾ ਹੈ ਕਿ ਉਹ ਹੇਠ ਲਿਖਿਆਂ ਅਨੁਸਾਰ ਕੰਮ ਕਰਨ ਅਤੇ ਆਪਣਾ ਜੀਵਨ ਜੀਉਣ:

1. ਮਸੀਹ ਦੀ ਉਦਾਹਰਣ
2. ਉਸ ਦੀ ਵਾਪਸੀ ਦੀ ਨੇੜਤਾ

ਸ਼ੁਰੂਆਤੀ ਕਲੀਸਿਯਾਵਾਂ ਵਿਚ ਅਗਵਾਈ ਦੇ ਅਹੁਦੇ ਪੈਸੇ ਨਾਲ ਨਹੀਂ ਲਏ ਜਾਂਦੇ ਸਨ, ਪਰ ਹਰੇਕ ਸਥਾਨਕ ਕਲੀਸਿਯਾ ਦੇ ਅੰਦਰ ਸੇਵਕਾਈ ਅਤੇ ਅਗਵਾਈ ਦੇ ਪਰਮੇਸਰ ਦੁਆਰਾ ਦਿੱਤੀਆਂ ਦਾਤਾਂ ਦੀ ਪਛਾਣ ਕੀਤੀ ਗਈ ਸੀ। ਦਾਤ ਹੋਣ ਦੀ ਪੁਸ਼ਟੀ ਨੂੰ “ਬੁਢਾਪੇ ਦੀ ਬੁੱਧ” ਲਈ ਸਭਿਆਚਾਰਕ ਸਤਿਕਾਰ ਨਾਲ ਸੰਤੁਲਤ ਹੋਣਾ ਪੈਂਦਾ ਸੀ, ਇਹ ਖਾਸਕਰ ਯਹੂਦੀ ਵਿਸ਼ਵਾਸੀ ਭਾਈਚਾਰੇ ਵਿਚ ਸੀ। ਇਸ ਲਈ, ਪਤਰਸ ਦੋਵੇਂ ਕਿਸਮਾਂ ਦੀ ਅਗਵਾਈ ਨੂੰ ਸੰਬੋਧਿਤ ਕਰਦਾ ਹੈ।

ਇਹ ਵੀ ਧਿਆਨ ਦਿਓ ਕਿ “ਬਜ਼ੁਰਗ” ਸ਼ਬਦ ਬਹੁਵਚਨ ਹੈ। ਇਹ (1) ਬਹੁਤ ਸਾਰੇ ਘਰ ਕਲੀਸਿਯਾ ਦੇ ਆਗੂਆਂ (ਰਸੂਲਾਂ ਦੇ ਕਰਤੱਬ 20:17) ਜਾਂ (2) ਆਗੂਆਂ ਦੇ ਸਮੂਹ ਵਿਚ ਵੱਖੋ-ਵੱਖਰੇ ਆਤਮਿਕ ਦਾਤਾਂ ਦਾ ਹਵਾਲਾ ਦਿੰਦਾ ਹੈ, ਜੋ ਸਪੱਸ਼ਟ ਤੌਰ ਤੇ ਦੱਸਦਾ ਹੈ ਕਿ ਸੇਵਕਾਈ ਸਾਰੇ ਵਿਸ਼ਵਾਸੀਆਂ ਲਈ ਹੈ। ਇਹ “ਜਾਜਕਾਂ ਦੇ ਰਾਜ” ਦੇ ਵਿਚਾਰ ਦੇ ਸਮਾਨ ਹੈ (ਦੇਖੋ, 1 ਪਤਰਸ 2:5,9)।

- C. ਕਲੀਸਿਯਾ ਦੇ ਬਹੁਤ ਬਜ਼ੁਰਗ ਆਦਮੀ ਲਈ ਵਰਤਿਆ ਗਿਆ, ਇਹ ਜ਼ਰੂਰੀ ਨਹੀਂ ਇਹ ਉਹ ਅਗਵਾਈ ਕਰਦੇ ਹੋਣ (ਦੇਖੋ, 1 ਤਿਮੋਥਿਉਸ 5:1; ਤੀਤੁਸ 2:2)।

▣ "ਚੁਣੀ ਹੋਈ ਔਰਤ ਅਤੇ ਉਹ ਦੇ ਬੱਚਿਆਂ ਨੂੰ" ਇਸ ਸਿਰਲੇਖ ਬਾਰੇ ਬਹੁਤ ਸਾਰੀ ਚਰਚਾ ਹੋਈ ਹੈ। ਕਈਆਂ ਨੇ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਇਕ ਔਰਤ ਲਈ ਲਿਖਿਆ ਗਿਆ ਜਿਹੜੀ ਜਾਂ ਤਾਂ *ਏਲੇਕਤਾ Electa*, ਚੁਣਨ ਲਈ ਯੂਨਾਨੀ ਦੇ ਸ਼ਬਦ ਤੋਂ (ਕਲੇਮੇਂਟ ਆਫ ਅਲੈਗਜੈਂਡਰੀਆ) ਜਾਂ *ਕੀਰਿਆ Kyria*, ਔਰਤ ਲਈ ਯੂਨਾਨੀ ਸ਼ਬਦ ਤੋਂ (ਅਥਾਨਾਸੀਅਸ Athanasius) ਸੀ। ਹਾਲਾਂਕਿ, ਮੈਂ ਜੈਰੋਮ ਨਾਲ ਸਹਿਮਤ ਹਾਂ ਕਿ ਇਹ ਹੇਠ ਦਿੱਤੇ ਕਾਰਨਾਂ ਕਰਕੇ ਕਲੀਸਿਯਾ ਦਾ ਹਵਾਲਾ ਦਿੰਦਾ ਹੈ।

1. ਕਲੀਸਿਯਾ ਲਈ ਯੂਨਾਨੀ ਸ਼ਬਦ ਇਸਤਰੀਲਿੰਗ ਹੈ (2 ਯੂਹੰਨਾ 1:1)
2. LXX ਵਿਚ "ਚੁਣਿਆ" ਲੋਕਾਂ ਦੇ ਸਮੂਹ ਦਾ ਹਵਾਲਾ ਦਿੰਦਾ ਹੈ (ਦੇਖੋ, 1 ਪਤਰਸ 2:9)
3. ਇਹ ਕਲੀਸਿਯਾ ਦਾ ਮਸੀਹ ਦੀ ਦੁਲਹਨ ਵਜੋਂ ਹਵਾਲਾ ਦੇ ਸਕਦਾ ਹੈ (ਦੇਖੋ, ਅਫਸੀਆਂ 5:25-32; ਪ੍ਰਕਾਸ਼ ਦੀ ਪੇਥੀ 19:7-8; 21:2)
4. ਇਸ ਕਲੀਸਿਯਾ ਦੇ ਮੈਂਬਰਾਂ ਨੂੰ ਬੱਚਿਆਂ ਵਜੋਂ ਕਿਹਾ ਗਿਆ ਹੈ (2 ਯੂਹੰਨਾ 1:13)
5. ਇਸ ਕਲੀਸਿਯਾ ਵਿਚ ਇਕ ਭੈਣ ਸੀ ਜੋ ਇਕ ਹੋਰ ਸਥਾਨਕ ਕਲੀਸਿਯਾ ਨੂੰ ਦਰਸਾਉਂਦੀ ਹੈ (ਦੇਖੋ, 2 ਯੂਹੰਨਾ 1:13)
6. ਪੂਰੇ ਅਧਿਆਇ ਵਿਚ ਇਕਵਚਨ ਅਤੇ ਬਹੁਵਚਨ ਦੇ ਵਿਚਕਾਰ ਇਕ ਨਾਟਕ ਹੈ (2 ਯੂਹੰਨਾ 1:4,5,13 ਵਿਚ ਇਕਵਚਨ; 2 ਯੂਹੰਨਾ 1:6,8,10,12 ਵਿਚ ਇਕਵਚਨ)
7. 1 ਪਤਰਸ 5:13 ਵਿਚ ਇਹ ਸ਼ਬਦ ਕਲੀਸਿਯਾ ਲਈ ਇਸੇ ਹੀ ਤਰੀਕੇ ਨਾਲ ਵਰਤਿਆ ਗਿਆ ਹੈ

▣ "ਜਿਨ੍ਹਾਂ ਨੂੰ" ਇਹ ਹੈਰਾਨੀ ਵਾਲੀ ਗੱਲ ਹੈ ਕਿ ਇਹ ਇਕ ਮਰਦਾਨਾ ਬਹੁਵਚਨ ਸਰਵਨਾਮ ਹੈ, ਕਿਉਂਕਿ ਇਹ ਕਿਸੇ ਨਾਲ ਜੁੜਨਾ ਹੈ, ਜਾਂ ਤਾਂ "ਔਰਤ" ਨਾਲ ਜੋ ਕਿ ਇਸਤਰੀਲਿੰਗ ਹੈ ਜਾਂ "ਬੱਚਿਆਂ" ਨਾਲ ਜੋ ਨਿਰਪੱਖ ਹੈ। ਮੈਂ ਸੋਚਦਾ ਹਾਂ ਕਿ ਇਹ ਯੂਹੰਨਾ ਦਾ ਸ਼ਬਦ ਨੂੰ ਪ੍ਰਤੀਕਾਤਮਿਕ ਢੰਗ ਨਾਲ ਲਿਖਣ ਦਾ ਤਰੀਕਾ ਸੀ।

▣ "ਮੈਂ ਪਿਆਰ ਕਰਦਾ ਹਾਂ" ਯੂਹੰਨਾ ਦੀ ਇੰਜੀਲ ਅਤੇ ਪ੍ਰਕਾਸ਼ ਦੀ ਪੇਥੀ ਵਿਚ ਯੂਹੰਨਾ *ਫਿਲੋਓ phileō* ਦੀ ਵਰਤੋਂ *ਅਗਾਪਾਓ* ਦੇ ਸਮਾਨਾਰਥੀ ਕਰਦਾ ਹੈ, ਪਰ 1, 2, ਅਤੇ 3 ਯੂਹੰਨਾ ਵਿਚ ਉਹ ਸਿਰਫ *ਅਗਾਪਾਓ agapao* ਦੀ ਹੀ ਵਰਤੋਂ ਕਰਦਾ ਹੈ (ਦੇਖੋ, 2 ਯੂਹੰਨਾ 1:3,5,6; 1 ਯੂਹੰਨਾ 3:18)।

▣ "ਸੱਚਾਈ" ਸੱਚਾਈ ਅਕਸਰ ਦੁਹਰਾਇਆ ਗਿਆ ਵਿਸ਼ਾ ਹੈ (ਦੇਖੋ, 2 ਯੂਹੰਨਾ 1:1[ਦੋ ਵਾਰ],2,3,4)। 2 ਯੂਹੰਨਾ 1:9 [ਦੋ ਵਾਰ] ਅਤੇ 10 ਦਾ "ਇਹ ਸਿੱਖਿਆ" ਵਾਕੰਸ਼ "ਸੱਚਾਈ" ਨਾਲ ਸਮਾਨਾਰਥੀ ਹੈ। ਸ਼ਾਇਦ ਸਥਾਨਕ ਝੂਠੀ ਸਿੱਖਿਆ ਦੇ ਕਾਰਨ ਇਸ ਸ਼ਬਦ ਤੇ ਜ਼ੋਰ ਦਿੱਤਾ ਗਿਆ ਜੋ 1 ਯੂਹੰਨਾ ਦੀ ਤਰ੍ਹਾਂ ਇਸ ਛੋਟੇ ਪੱਤਰ ਵਿਚ ਵੀ ਸਪੱਸ਼ਟ ਹੈ (2 ਯੂਹੰਨਾ 1:4,7-10)।

"ਸੱਚਾਈ" ਤਿੰਨਾਂ ਚੀਜ਼ਾਂ ਵਿਚੋਂ ਇਕ ਦਾ ਹਵਾਲਾ ਦੇ ਸਕਦੀ ਹੈ: (1) ਯੂਹੰਨਾ ਵਿਚ ਪਵਿੱਤਰ ਆਤਮਾ (ਦੇਖੋ, ਯੂਹੰਨਾ 14:17); (2) ਯਿਸੂ ਮਸੀਹ (ਦੇਖੋ, ਯੂਹੰਨਾ 8:32; 14:6) (3) ਸੁਸਮਾਚਾਰ ਦੀ ਸਮੱਗਰੀ (ਦੇਖੋ, 1 ਯੂਹੰਨਾ 3:23)। ਯੂਹੰਨਾ 6:55 ਅਤੇ 17:3 ਤੇ ਖਾਸ ਵਿਸ਼ੇ ਦੇਖੋ।

ਆਇਤ 2 "ਜਿਹੜੀ ਸਾਡੇ ਵਿੱਚ ਰਹਿੰਦੀ ਹੈ" ਵਿਸ਼ਵਾਸੀਆਂ ਨੂੰ ਦਰਸਾਉਣ ਲਈ ਇਹ ਯੂਹੰਨਾ ਦੇ ਮਨਪਸੰਦ ਸ਼ਬਦਾਂ ਵਿਚੋਂ ਇਕ ਵਰਤਮਾਨ ਕਿਰਿਆਸ਼ੀਲ ਕ੍ਰਿਦੰਤ "ਬਣੇ ਰਹਿਣਾ" ਹੈ। ਯੂਹੰਨਾ 2:10 ਤੇ ਖਾਸ ਵਿਸ਼ਾ ਦੇਖੋ। ਇਹ ਵਿਸ਼ਵਾਸੀਆਂ ਵਿਚ ਰਹਿਣ ਵਾਲੇ ਪਵਿੱਤਰ ਆਤਮਾ ਨੂੰ ਦਰਸਾਉਂਦਾ ਹੈ (ਦੇਖੋ, ਰੋਮੀਆਂ 8:9; ਜਾਂ ਪੁੱਤਰ ਨੂੰ, ਰੋਮੀਆਂ 8:9-10)। ਤ੍ਰਿਏਕ ਦੇ ਸਾਰੇ ਵਿਅਕਤੀ ਵਿਸ਼ਵਾਸੀਆਂ ਵਿਚ/ਨਾਲ ਰਹਿੰਦੇ ਹਨ (ਦੇਖੋ, ਯੂਹੰਨਾ 14:23)।

▣ "ਸਦਾ ਹੀ ਸਾਡੇ ਨਾਲ ਰਹੇਗੀ" ਸੱਚਾਈ ਸਾਰੇ ਵਿਸ਼ਵਾਸੀਆਂ ਵਿਚ ਸਦਾ ਲਈ ਰਹਿੰਦੀ ਹੈ। ਇਹ ਭਰੋਸੇ ਦਾ ਕਿੰਨਾ ਸ਼ਕਤੀਸ਼ਾਲੀ ਬਿਆਨ ਹੈ! 1 ਯੂਹੰਨਾ 5:13 ਤੇ ਖਾਸ ਵਿਸ਼ਾ ਦੇਖੋ। ਸੱਚਾਈ ਸੁਸਮਾਚਾਰ ਦਾ ਵਿਅਕਤੀ ਅਤੇ ਸੁਸਮਾਚਾਰ ਦਾ ਸੰਦੇਸ਼ ਦੋਵੇਂ ਹੈ। ਇਹ "ਸੱਚਾਈ" ਹਮੇਸ਼ਾ ਪਿਆਰ,

ਪਰਮੇਸ਼ਰ ਲਈ ਪਿਆਰ, ਵਾਚਾ ਕੀਤੇ ਹੋਏ ਭੈਣ-ਭਰਾਵਾਂ ਲਈ ਪਿਆਰ, ਅਤੇ ਗੁਆਚੇ ਹੋਏ ਸੰਸਾਰ ਲਈ ਪਿਆਰ ਵਿਚ ਜਾਰੀ ਹੁੰਦਾ ਹੈ (ਦੇਖੋ, 1 ਯੂਹੰਨਾ 4:7-21)।

"ਸਦਾ" ਸ਼ਾਬਦਿਕ ਤੌਰ ਤੇ "ਸਦਾ ਤੱਕ" ਹੈ (ਦੇਖੋ, ਯੂਹੰਨਾ 4:14; 6:51,58; 8:35,51; 10:28; 11:26; 12:34; 13:8; 14:16; 1 ਯੂਹੰਨਾ 2:17)। ਦੇਖੋ ਖਾਸ ਵਿਸ਼ਾ: ਯੂਹੰਨਾ 6:58 ਤੇ ਸਦੀਪਕ

ਆਇਤ 3 "ਕਿਰਪਾ, ਦਯਾ ਅਤੇ ਸ਼ਾਂਤੀ" ਇਹ ਪਹਿਲੀ ਸਦੀ ਦੇ ਯੂਨਾਨੀ ਸ਼ਬਦ ਦੀ ਦੇ ਅਪਵਾਦਾਂ ਨਾਲ ਜਾਣ-ਪਛਾਣ ਹੈ। ਪਹਿਲਾ, ਇਸ ਨੂੰ ਵਿਲੱਖਣ ਢੰਗ ਨਾਲ ਮਸੀਹੀ ਬਣਾਉਣ ਲਈ ਥੋੜ੍ਹਾ ਜਿਹਾ ਬਦਲਿਆ ਗਿਆ ਹੈ। "ਨਮਸਕਾਰ" ਲਈ ਯੂਨਾਨੀ ਸ਼ਬਦ *ਚੈਰੀਨ chairein* ਹੈ। ਇਸ ਨੂੰ *ਚੈਰਿਸ charis* ਵਿਚ ਬਦਲਿਆ ਗਿਆ ਜਿਸਦਾ ਮਤਲਬ "ਕਿਰਪਾ" ਹੈ। ਇਹ ਜਾਣ-ਪਛਾਣ ਪਾਸਟੋਰਲ ਪੱਤਰੀਆਂ ਨਾਲ ਬਹੁਤ ਮਿਲਦੀ ਹੈ, 1 ਤਿਮੋਥਿਉਸ 1:2; 2 ਤਿਮੋਥਿਉਸ 1:2; ਇਨ੍ਹਾਂ ਤਿੰਨਾਂ ਸ਼ਬਦਾਂ ਵਿਚੋਂ ਦੋ ਗਲਾਤੀਆਂ ਅਤੇ 1 ਥੱਸਲੁਨੀਕੀਆਂ ਵਿਚ ਪੌਲੁਸ ਦੀ ਜਾਣ-ਪਛਾਣ ਵਿਚ ਦੁਹਰਾਏ ਗਏ ਹਨ।

ਦੂਜਾ, ਇਕ ਯੂਨਾਨੀ ਪੱਤਰ ਪ੍ਰਾਰਥਨਾ ਜਾਂ ਚੰਗੀ ਸਿਹਤ ਦੀ ਇੱਛਾ ਨਾਲ ਸ਼ੁਰੂ ਹੁੰਦਾ ਸੀ। ਹਾਲਾਂਕਿ, 2 ਯੂਹੰਨਾ ਸੱਚਾਈ ਦਾ ਇਕ ਬਿਆਨ ਅਤੇ ਇਕ ਲੇੜੀਂਦੇ ਦੈਵੀ ਨਤੀਜੇ ਨਾਲ ਪਰਮੇਸ਼ਰ ਨਾਲ ਖੜ੍ਹੇ ਹੋਣ ਦਾ ਵਾਅਦਾ ਹੈ।

ਅਧਿਆਤਮਿਕ ਤੌਰ ਤੇ ਕੋਈ ਹੈਰਾਨ ਹੋ ਸਕਦਾ ਹੈ ਕਿ ਕੀ ਇਨ੍ਹਾਂ ਸ਼ਬਦਾਂ ਵਿਚਕਾਰ ਕ੍ਰਮ ਜਾਂ ਸੰਬੰਧ ਜਾਣ-ਬੁੱਝ ਕੇ ਹੈ। ਕਿਰਪਾ ਅਤੇ ਦਯਾ ਪਰਮੇਸ਼ਰ ਦੇ ਚਰਿੱਤਰ ਨੂੰ ਦਰਸਾਉਂਦੀ ਹੈ ਜੋ ਪਾਪ ਵਿਚ ਡਿੱਗੀ ਹੋਈ ਮਨੁੱਖਜਾਤੀ ਨੂੰ ਮਸੀਹ ਰਾਹੀਂ ਮੁਫਤ ਮੁਕਤੀ ਦਿੰਦਾ ਹੈ। ਸ਼ਾਂਤੀ ਪਰਮੇਸ਼ਰ ਦੀ ਦਾਤ ਪ੍ਰਾਪਤ ਕਰਨ ਵਾਲੇ ਨੂੰ ਦਰਸਾਉਂਦੀ ਹੈ। ਵਿਸ਼ਵਾਸੀ ਇਕ ਸੰਪੂਰਨ ਤਬਦੀਲੀ ਦਾ ਅਨੁਭਵ ਕਰਦੇ ਹਨ। ਜਿਵੇਂ ਪਾਪ ਵਿਚ ਡਿੱਗਣ ਨੇ ਮਨੁੱਖੀ ਜੀਵਨ ਦੇ ਸਾਰੇ ਪਹਿਲੂਆਂ ਨੂੰ ਪ੍ਰਭਾਵਿਤ ਕੀਤਾ, ਇਸੇ ਤਰ੍ਹਾਂ, ਮੁਕਤੀ ਮੁੜ ਸਥਾਪਿਤ ਹੁੰਦੀ ਹੈ, ਪਹਿਲਾਂ ਸਥਿਤੀ ਦੁਆਰਾ (ਵਿਸ਼ਵਾਸ ਨਾਲ ਦੇਸ਼-ਮੁਕਤੀ), ਫਿਰ ਅੰਦਰ ਰਹਿਣ ਵਾਲੇ ਪਵਿੱਤਰ ਆਤਮਾ ਦੁਆਰਾ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿਚ ਇਕ ਮਹੱਤਵਪੂਰਣ ਤਬਦੀਲੀ ਹੁੰਦੀ ਹੈ, ਜਿਸਦਾ ਨਤੀਜਾ ਲਗਾਤਾਰ ਮਸੀਹ ਵਰਗੇ ਹੋਣਾ ਹੁੰਦਾ ਹੈ (ਪ੍ਰਗਤੀਸ਼ੀਲ ਪਵਿੱਤਰਤਾ)। ਮਨੁੱਖਜਾਤੀ ਵਿਚ ਪਰਮੇਸ਼ਰ ਦਾ ਸਰੂਪ (ਉਤਪਤ 1:26-27) ਮੁੜ ਬਹਾਲ ਕੀਤਾ ਗਿਆ ਹੈ।

ਦੂਸਰੀ ਸੰਭਾਵਨਾ ਝੂਠੇ ਗੁਰੂਆਂ ਬਾਰੇ ਇਨ੍ਹਾਂ ਤਿੰਨ ਸ਼ਬਦਾਂ ਦੀ ਜ਼ਰੂਰਤ ਨਾਲ ਸੰਬੰਧਿਤ ਹੈ। ਉਨ੍ਹਾਂ ਨੇ "ਕਿਰਪਾ" ਅਤੇ "ਦਯਾ" ਤੇ ਸਵਾਲ ਕੀਤਾ ਅਤੇ "ਸ਼ਾਂਤੀ" ਤੋਂ ਇਲਾਵਾ ਸਭ ਕੁਝ ਲਿਆਏ। ਇਹ ਵੀ ਨੋਟ ਕਰਨ ਵਾਲੀ ਇਕ ਦਿਲਚਸਪ ਗੱਲ ਹੈ ਕਿ ਯੂਹੰਨਾ ਦੀਆਂ ਸਾਰੀਆਂ ਲਿਖਤਾਂ ਵਿਚ ਇਹ "ਦਯਾ" (ਏਲੀਓਈ *eleeoi*) ਦੀ ਇਕੋ ਇਕ ਵਰਤੋਂ ਹੈ। "ਕਿਰਪਾ" (ਚੈਰਿਸ *charis*) ਸਿਰਫ ਇੱਥੇ ਅਤੇ ਯੂਹੰਨਾ 1:14,16,17 ਵਿਚ ਅਤੇ ਪ੍ਰਕਾਸ਼ ਦੀ ਪੋਥੀ (ਦੇਖੋ, 1:4; 22:21) ਵਿਚ ਵਰਤੀ ਗਈ ਹੈ।

The Jerome Biblical Commentary ਵਿਚ ਇਸ ਤੱਥ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਹ ਤਿੰਨੋਂ ਸ਼ਬਦ ਪੁਰਾਣੇ ਨੇਮ ਨਾਲ ਜੁੜੇ ਹੋਏ ਹਨ (ਪੰਨਾ, 412)। ਨਵੇਂ ਨੇਮ ਦੇ ਲੇਖਕ (ਲੂਕਾ ਨੂੰ ਛੱਡ ਕੇ) ਇਬਰਾਨੀ ਵਿਚ ਸੋਚਣ ਵਾਲੇ ਅਤੇ ਪ੍ਰਾਚੀਨ ਯੂਨਾਨੀ ਵਿਚ ਲਿਖਣ ਵਾਲੇ ਸਨ। ਨਵੇਂ ਨੇਮ ਦੀ ਬਹੁਤ ਸਾਰੀ ਸ਼ਬਦਾਵਲੀ ਦਾ ਆਰੰਭ ਸੇਪਟੂਜਿੰਟ ਤੋਂ ਹੋਇਆ ਹੈ।

▣ **"ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ"** ਦੋਵੇਂ ਨਾਵਾਂ ਵਿਚ ਪੂਰਵ ਸਰਗ (*ਪਾਰਾ para*) ਹੈ ਜੋ ਵਿਆਕਰਣ ਨਾਲ ਉਨ੍ਹਾਂ ਨੂੰ ਬਰਾਬਰ ਕਰਦਾ ਹੈ। ਇਹ ਯਿਸੂ ਮਸੀਹ ਨੂੰ ਪੂਰੇ ਪਰਮੇਸ਼ਰ ਦੀ ਤਰ੍ਹਾਂ ਦਰਸਾਉਣ ਦਾ ਵਿਆਕਰਣਿਕ ਤਰੀਕਾ ਸੀ।

▣ **"ਪਿਤਾ ਦੇ ਪੁੱਤਰ"** 1 ਯੂਹੰਨਾ ਦਾ ਲਗਾਤਾਰ ਜ਼ੋਰ ਇਹ ਹੈ ਕਿ ਪੁੱਤਰ ਤੋਂ ਬਿਨਾਂ ਕੋਈ ਵੀ ਪਿਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ (ਦੇਖੋ, 1 ਯੂਹੰਨਾ 2:23; 4:15; 5:10)। ਝੂਠੇ ਗੁਰੂ ਪਰਮੇਸ਼ਰ ਨਾਲ ਇਕ ਵਿਲੱਖਣ ਅਤੇ ਵਿਸ਼ੇਸ਼ ਸੰਬੰਧ ਦਾ ਦਾਅਵਾ ਕਰਦੇ ਸਨ, ਪਰ ਅਧਿਆਤਮਿਕ ਤੌਰ ਤੇ ਪੁੱਤਰ ਦੇ ਵਿਅਕਤਿਤਵ ਅਤੇ ਕੰਮ ਨੂੰ ਤੁੱਛ ਸਮਝਦੇ ਸਨ। ਯੂਹੰਨਾ ਬਾਰ-ਬਾਰ ਇਹ ਦੁਹਰਾਉਂਦਾ ਹੈ ਕਿ ਯਿਸੂ (1) ਪਿਤਾ ਦਾ ਪੂਰਾ ਪ੍ਰਗਟਾਵਾ ਅਤੇ (2) ਪਿਤਾ ਤੱਕ ਜਾਣ ਦਾ ਇਕ ਹੀ ਰਸਤਾ ਹੈ (ਦੇਖੋ, ਯੂਹੰਨਾ 14:6)।

ਆਇਤਾਂ 4-6

⁴ਮੈਂ ਬਹੁਤ ਅਨੰਦ ਹੋਇਆ ਜਦ ਮੈਂ ਤੇਰੇ ਬੱਚਿਆਂ ਵਿੱਚੋਂ ਕਈਆਂ ਨੂੰ ਸਚਿਆਈ ਉੱਤੇ ਚਲਦੇ ਵੇਖਿਆ, ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ। ⁵ਹੁਣ ਹੇ ਔਰਤ, ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਸਗੋਂ ਉਹ ਜਿਹੜਾ ਸ਼ੁਰੂ ਤੋਂ ਸਾਨੂੰ ਮਿਲਿਆ ਹੋਇਆ ਹੈ, ਲਿਖ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਸੀਂ ਆਪਸ ਵਿੱਚ ਪਿਆਰ ਰੱਖੀਏ। ⁶ਅਤੇ ਪਿਆਰ ਇਹ ਹੈ ਕਿ ਅਸੀਂ ਉਹ ਦੋ ਹੁਕਮਾਂ ਦੇ ਅਨੁਸਾਰ ਚੱਲੀਏ। ਹੁਕਮ ਇਹ ਹੈ ਜਿਵੇਂ ਤੁਸੀਂ ਸ਼ੁਰੂ ਤੋਂ ਸੁਣਿਆ, ਜਿਸ ਉੱਤੇ ਤੁਹਾਨੂੰ ਚੱਲਣਾ ਚਾਹੀਦਾ ਹੈ।

ਆਇਤ 4 "ਮੈਂ ਬਹੁਤ ਅਨੰਦ ਹੋਇਆ" ਇਹ ਇਕ ਭੂਤਕਾਲ ਨਿਸ਼ਕਿਰਿਆ ਸੰਕੇਤਕ ਹੈ। ਸ਼ਾਇਦ ਬਜ਼ੁਰਗ ਨੇ ਇਸ ਕਲੀਸਿਯਾ ਬਾਰੇ ਇਸਦੇ ਕਿਸੇ ਯਾਤਰੀ ਮੈਂਬਰ ਤੋਂ ਸੁਣਿਆ ਹੋਵੇ।

▣ "ਮੈਂ ਤੇਰੇ ਬੱਚਿਆਂ ਵਿੱਚੋਂ ਕਈਆਂ ਨੂੰ ਸਚਿਆਈ ਉੱਤੇ ਚਲਦੇ ਵੇਖਿਆ" ਇਹ ਜਾਂ ਤਾਂ ਹਵਾਲਾ ਦਿੰਦਾ ਹੈ:

1. ਕਲੀਸਿਯਾ ਵਿਚ ਕੁਝ ਧਰਮੀ, ਪਿਆਰੇ ਲੋਕਾਂ ਦੇ ਜੀਵਨਾਂ ਦਾ (ਦੇਖੋ, 2 ਯੂਹੰਨਾ 1:3-4)
2. ਕਲੀਸਿਯਾ ਵਿਚ ਝੂਠੇ ਲੋਕਾਂ ਦੀ ਮੌਜੂਦਗੀ ਨੂੰ ਮੰਨਣ ਦਾ ਇਕ ਤਰੀਕਾ ਜਿਨ੍ਹਾਂ ਨੇ ਕੁਝ ਲੋਕਾਂ ਨੂੰ ਗੁੰਮਰਾਹ ਕੀਤਾ ਸੀ

▣ "ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ" ਇਹ ਇਕ ਭੂਤਕਾਲ ਕਿਰਿਆਸ਼ੀਲ ਸੰਕੇਤਕ ਹੈ ਜੋ ਇਕ ਦੂਸਰੇ ਨੂੰ ਪਿਆਰ ਕਰਨ ਦੇ ਹੁਕਮ ਨੂੰ ਦੇਣ ਦਾ ਹਵਾਲਾ ਦਿੰਦਾ ਹੈ, ਜਿਵੇਂ ਯਿਸੂ ਨੇ ਉਨ੍ਹਾਂ ਨਾਲ ਪਿਆਰ ਕੀਤਾ ਸੀ (ਦੇਖੋ, ਯੂਹੰਨਾ 13:34-35; 15:12; 1 ਯੂਹੰਨਾ 3:11; 4:7,11-12,21)।

ਆਇਤ 5 "ਜਿਹੜਾ ਸ਼ੁਰੂ ਤੋਂ ਸਾਨੂੰ ਮਿਲਿਆ ਹੋਇਆ ਹੈ" ਇਹ ਇਕ ਅਪੂਰਨ ਕਿਰਿਆਸ਼ੀਲ ਸੰਕੇਤਕ ਹੈ ਜੋ ਯਿਸੂ ਦੀ ਸਿੱਖਿਆ ਦੀ ਸ਼ੁਰੂਆਤ ਦਾ ਹਵਾਲਾ ਦਿੰਦਾ ਹੈ (ਦੇਖੋ, 1 ਯੂਹੰਨਾ 2:7,24; 3:11)। ਹੁਕਮ ਦੀ ਸਮੱਗਰੀ ਦੀ ਪੁਸ਼ਟੀ ਕੀਤੀ ਗਈ ਹੈ ਜਿਵੇਂ ਕਿ "ਇਕ ਦੂਸਰੇ ਲਈ ਪਿਆਰ" (ਦੇਖੋ, 2 ਯੂਹੰਨਾ 1:5) ਅਤੇ "ਯਿਸੂ ਮਸੀਹ ਦੇ ਸਰੀਰ ਵਿਚ ਆਉਣ ਨੂੰ ਮੰਨਣਾ" ਹੈ (ਦੇਖੋ, 2 ਯੂਹੰਨਾ 1:7)। ਯਾਦ ਰੱਖੋ, ਇਹ ਸਮੱਗਰੀ, ਨਿੱਜੀ ਅਤੇ ਜੀਵਨਸ਼ੈਲੀ ਹੈ।

▣ "ਜੇ ਅਸੀਂ ਆਪਸ ਵਿੱਚ ਪਿਆਰ ਰੱਖੀਏ" ਇਹ ਇਕ ਵਰਤਮਾਨ ਕਿਰਿਆਸ਼ੀਲ ਸ਼ਰਤੀਆ ਵਾਕ ਹੈ (ਜਿਵੇਂ ਕਿ ਇਸ ਆਇਤ ਦੀ ਆਖਰੀ ਕਿਰਿਆ, ਚੱਲਣਾ ਹੈ)। ਇਹ ਝੂਠੇ ਲੋਕਾਂ ਦਾ ਚਰਿੱਤਰ ਸੀ ਕਿ ਉਹ ਸਭ ਤੋਂ ਅਲੱਗ ਅਤੇ ਪਿਆਰ ਨਾ ਕਰਨ ਵਾਲੇ ਸਨ। ਇਹ ਯੂਹੰਨਾ ਦੀਆਂ ਤਿੰਨ ਪਰਖਾਂ ਵਿੱਚੋਂ ਪਹਿਲਾ ਹੈ ਕਿ ਕਿਵੇਂ ਜਾਣਨਾ ਹੈ ਕਿ ਉਹ ਇਕ ਮਸੀਹੀ ਹੈ। 1 ਯੂਹੰਨਾ ਦੀ ਕਿਤਾਬ ਵਿਚ ਇਹ ਪਰਖਾਂ ਹਨ: ਪਿਆਰ, ਜੀਵਨਸ਼ੈਲੀ, ਅਤੇ ਸਿਧਾਂਤ। ਇਹ ਤਿੰਨੋਂ ਪਰਖਾਂ 2 ਯੂਹੰਨਾ ਵਿਚ ਦੁਹਰਾਈਆਂ ਗਈਆਂ ਹਨ।

1. ਪਿਆਰ (ਦੇਖੋ, 2 ਯੂਹੰਨਾ 1:5; 1 ਯੂਹੰਨਾ 2:7-11; 3:11-18; 4:7-12,16-21; 5:1-2)
2. ਆਗਿਆਕਾਰੀ (ਦੇਖੋ, 2 ਯੂਹੰਨਾ 1:6; 1 ਯੂਹੰਨਾ 2:3-6; 3:1-10; 5:2-3)
3. ਸਿਧਾਂਤਕ ਸਮੱਗਰੀ (ਦੇਖੋ, 2 ਯੂਹੰਨਾ 1:7; 1 ਯੂਹੰਨਾ 1:1ff; 2:18-25; 4:1-6,14-16; 5:1,5,10)

ਆਇਤ. 6 "ਪਿਆਰ ਇਹ ਹੈ" ਪਿਆਰ (*ਅਗਾਪੇ agapē*) ਸਿਰਫ ਇਕ ਭਾਵਨਾ ਨਹੀਂ, ਪਰ ਨਿਰੰਤਰ (ਵਰਤਮਾਨਕਾਲ ਵਾਕ) ਕਾਰਵਾਈ ਹੈ। ਪਿਆਰ ਸੱਚੇ ਵਿਸ਼ਵਾਸੀਆਂ ਦੀ "ਨਿਸ਼ਾਨੀ" ਹੈ (ਦੇਖੋ, 1 ਕੁਰਿੰਥੀਆਂ 13; ਗਲਤੀਆਂ 5:22; 1 ਯੂਹੰਨਾ 4:7-21)।

▣ "ਸ਼ੁਰੂ ਤੋਂ" 1 ਯੂਹੰਨਾ 1:1 ਤੇ ਨੋਟ ਦੇਖੋ। ਮੇਰੇ ਖਿਆਲ ਵਿਚ ਇਹ ਸ਼ਬਦ ਅਕਸਰ 1 ਯੂਹੰਨਾ ਅਤੇ 2 ਯੂਹੰਨਾ ਵਿਚ ਯਿਸੂ ਦੀ ਜਨਤਕ ਸੇਵਕਾਈ ਦੀ ਸ਼ੁਰੂਆਤ ਦਾ ਹਵਾਲਾ ਦੇਣ ਲਈ ਵਰਤਿਆ ਗਿਆ ਹੈ।

□ "ਜਿਸ ਉੱਤੇ ਤੁਹਾਨੂੰ ਚੱਲਣਾ ਚਾਹੀਦਾ ਹੈ" ਮਸੀਹਤ ਇਕ ਸ਼ੁਰੂਆਤੀ ਵਚਨਬੱਧਤਾ ਅਤੇ ਜੀਵਨਸ਼ੈਲੀ ਵਿਚ ਤਬਦੀਲੀ ਹੈ (ਦੇਖੋ, 1 ਯੂਹੰਨਾ 2:6)। ਸਾਡੀ ਜੀਵਨਸ਼ੈਲੀ ਸਾਨੂੰ ਬਚਾਉਂਦੀ ਨਹੀਂ ਹੈ, ਪਰ ਇਹ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਅਸੀਂ ਬਚਾਏ ਗਏ ਹਾਂ (ਦੇਖੋ, ਅਫਸੀਆਂ 2:8-9 ਅਤੇ 2:10)।

ਆਇਤਾਂ 7-11

⁷ਕਿਉਂ ਜੋ ਬਹੁਤ ਧੋਖੇਬਾਜ਼ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ ਛਲੇਡਾ ਅਤੇ ਮਸੀਹ ਵਿਰੋਧੀ ਹੈ। ⁸ਚੌਕਸ ਰਹੋ ਕਿ ਜਿਹੜੇ ਕੰਮ ਅਸੀਂ ਕੀਤੇ ਸੇ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ। ⁹ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ। ¹⁰ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ-ਸਾਂਦ ਮਨਾਓ। ¹¹ਕਿਉਂਕਿ ਜਿਹੜਾ ਉਸ ਦੀ ਸੁੱਖ-ਸਾਂਦ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।

ਆਇਤ 7 "ਕਿਉਂ ਜੋ ਬਹੁਤ ਧੋਖੇਬਾਜ਼" "ਧੋਖੇਬਾਜ਼" ਸ਼ਬਦ, ਯੂਨਾਨੀ ਸ਼ਬਦ *πλατῆ* *planē* ਤੋਂ ਆਇਆ ਹੈ ਜਿਸ ਤੋਂ ਸਾਨੂੰ ਅੰਗਰੇਜ਼ੀ ਦਾ ਸ਼ਬਦ "ਗ੍ਰਹਿ" ਮਿਲਿਆ ਹੈ। ਪ੍ਰਾਚੀਨ ਸੰਸਾਰ ਵਿਚ ਸਵਰਗੀ ਥਾਵਾਂ ਦੀ ਲਹਿਰ ਨੂੰ ਮਾਪਿਆ ਅਤੇ ਅਧਿਐਨ (ਰਾਸ਼ੀਫਲ) ਕੀਤਾ ਜਾਂਦਾ ਸੀ। ਤਾਰੇ ਸਥਿਰ ਨਮੂਨੇ ਵਿਚ ਫਿੱਟ ਹੁੰਦੇ ਹਨ, ਪਰ ਕੁਝ ਤਾਰੇ (ਅਰਥਾਤ., ਗ੍ਰਹਿ) ਅਨਿਯਮਿਤ ਰੂਪ ਵਿਚ ਚੱਲਦੇ ਹਨ। ਪੁਰਾਣੇ ਲੋਕ ਉਨ੍ਹਾਂ ਨੂੰ "ਭਟਕਣ ਵਾਲੇ" ਕਹਿੰਦੇ ਸਨ। ਇਹ ਅਲੰਕਾਰੀ ਤੌਰ ਤੇ ਉਨ੍ਹਾਂ ਵਿਚ ਵਿਕਸਿਤ ਹੋਇਆ ਜੋ ਸੱਚ ਤੋਂ ਭਟਕਦੇ ਹਨ।

ਇਹ ਝੂਠੇ ਗੁਰੂ ਸਿਰਫ ਸੱਚੇ ਤੌਰ ਤੇ ਗਲਤ ਜਾਂ ਗੁਮਰਾਹ ਵਿਅਕਤੀ ਨਹੀਂ ਹਨ ਜੋ ਸੁਸਮਾਚਾਰ ਤੋਂ ਅਣਜਾਣ ਹਨ। ਯੂਹੰਨਾ ਦੀਆਂ ਲਿਖਤਾਂ ਵਿਚ ਫ਼ਰੀਸੀ ਅਤੇ ਝੂਠੇ ਗੁਰੂ ਉਸ ਮਿਲੀ ਰੋਸ਼ਨੀ ਦੇ ਖਿਲਾਫ਼ ਬਗ਼ਾਵਤ ਕਰਦੇ ਸਨ। ਇਸ ਕਰਕੇ ਉਨ੍ਹਾਂ ਦੇ ਵਿਦਰੋਹ ਨੂੰ "ਮਾਫ਼ ਨਾ ਕੀਤੇ ਜਾਣ ਵਾਲਾ ਪਾਪ" ਜਾਂ "ਮੈਂ ਤੱਕ ਦਾ ਪਾਪ" ਵਜੋਂ ਦਰਸਾਇਆ ਗਿਆ ਹੈ (1 ਯੂਹੰਨਾ 5:16 ਤੇ ਨੋਟ ਦੇਖੋ)। ਦੁੱਖ ਦੀ ਗੱਲ ਇਹ ਹੈ ਕਿ ਉਹ ਦੂਜਿਆਂ ਨੂੰ ਵੀ ਵਿਨਾਸ਼ ਵਿਚ ਲਿਆਉਣ ਦਾ ਕਾਰਨ ਬਣੇ ਹਨ। ਨਵਾਂ ਨੇਮ ਸਪੱਸ਼ਟ ਤੌਰ ਤੇ ਪ੍ਰਗਟ ਕਰਦਾ ਹੈ ਕਿ ਝੂਠੇ ਗੁਰੂ ਸਾਹਮਣੇ ਆਉਣਗੇ ਅਤੇ ਵੱਡੀਆਂ ਸਮੱਸਿਆਵਾਂ ਪੈਦਾ ਕਰਨਗੇ (ਦੇਖੋ, ਮੱਤੀ 7:15; 24:11,24; ਮਰਕੁਸ 13:22; 1 ਯੂਹੰਨਾ 2:26; 3:7; 4:1)।

□ "ਸੰਸਾਰ ਵਿੱਚ ਨਿੱਕਲ ਆਏ ਹਨ" ਇੱਥੇ "ਸੰਸਾਰ" ਸਿਰਫ ਸਾਡਾ ਭੌਤਿਕ ਗ੍ਰਹਿ ਹੈ। ਇਹ ਝੂਠੇ ਗੁਰੂਆਂ ਨੇ ਜਾਂ ਤਾਂ ਮਸੀਹੀ ਕਲੀਸਿਯਾ ਨੂੰ ਛੱਡ ਦਿੱਤਾ ਸੀ (ਦੇਖੋ, 1 ਯੂਹੰਨਾ 2:19) ਅਤੇ ਜਾਂ ਉਹ ਮਿਸ਼ਨਰੀ ਕੰਮਾਂ ਤੇ ਸਨ (ਦੇਖੋ, 3 ਯੂਹੰਨਾ)।

□ "ਜਿਹੜੇ ਮੰਨਦੇ ਨਹੀਂ ਹਨ" ਇਹ ਸ਼ਬਦ *ὁμολογῶ* *homologeō* ਹੈ ਜੋ ਮਸੀਹ ਵਿਚ ਵਿਸ਼ਵਾਸ ਦੀ ਜਨਤਕ ਘੋਸ਼ਣਾ ਅਤੇ ਇਕਰਾਰ ਨੂੰ ਦਰਸਾਉਂਦਾ ਹੈ। ਯੂਹੰਨਾ 9:22-23 ਤੇ ਖਾਸ ਵਿਸ਼ਾ ਦੇਖੋ: ਇਕਰਾਰ/ਘੋਸ਼ਣਾ

□ "ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ" ਇਹ ਧੋਖੇਬਾਜ਼, ਮਸੀਹ ਦੇ ਵਿਅਕਤਿਤਵ ਬਾਰੇ ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਨੂੰ ਜਾਰੀ ਰੱਖਦੇ ਹਨ। ਇਹ ਆਇਤ 1 ਯੂਹੰਨਾ 4:1-3 ਦੇ "ਆਤਮਾਵਾਂ ਦੀ ਪਰਖ" ਦੀ ਸਲਾਹ ਨੂੰ ਦੁਹਰਾਉਂਦੀ ਹੈ, ਖਾਸਕਰ ਜਦੋਂ ਇਹ ਯਿਸੂ ਦੇ ਪੂਰੇ ਵਿਅਕਤਿਤਵ ਨਾਲ ਸੰਬੰਧਿਤ ਹੋਵੇ (ਦੇਖੋ, ਯੂਹੰਨਾ 1:14; 1 ਤਿਮੋਥਿਉਸ 3:16)। ਨੈਸਟੀਸਿਸਮ ਨੇ "ਆਤਮਾ" (ਪਰਮੇਸ਼ੁਰ) ਅਤੇ "ਪਦਾਰਥ" (ਦੇਹ) ਵਿਚਕਾਰ ਇਕ ਦੇਹਰੇਵਾਦ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਲਈ, ਯਿਸੂ ਪੂਰਾ ਪਰਮੇਸ਼ੁਰ ਅਤੇ ਪੂਰਾ ਵਿਅਕਤੀ ਨਹੀਂ ਹੋ ਸਕਦਾ ਹੈ।

ਇੱਥੇ ਸ਼ੁਰੂਆਤੀ ਨੈਸਟਿਕ ਵਿਚਾਰਾਂ ਵਿਚ ਘੱਟੋ ਘੱਟ ਦੋ ਅਧਿਆਤਮਿਕ ਸ੍ਰੋਤ ਲੱਗਦੇ ਹਨ।

1. ਯਿਸੂ ਦੇ ਵਿਅਕਤਿਤਵ ਦਾ ਇਨਕਾਰ ਕਰਨ ਵਾਲੇ (ਡੋਸਟਿਕ); ਉਹ ਮਨੁੱਖ ਵਾਂਗ ਦਿਖਾਈ ਦਿੱਤਾ, ਪਰ ਉਹ ਆਤਮਾ ਵਿਚ ਸੀ

2. ਯਿਸੂ ਦੇ ਸਲੀਬ ਤੇ ਮਰਨ ਦਾ ਇਨਕਾਰ ਕਰਨ ਵਾਲੇ; ਇਸ ਸਮੂਹ ਨੇ (ਕੇਰੀਥੀਅਨ) ਦਾਅਵਾ ਕੀਤਾ ਕਿ "ਮਸੀਹ ਆਤਮਾ" ਯਿਸੂ ਉੱਤੇ ਆਇਆ ਜਦੋਂ ਉਸਨੇ ਬਪਤਿਸਮਾ ਲਿਆ ਅਤੇ ਸਲੀਬ ਉੱਤੇ ਮਰਨ ਤੋਂ ਪਹਿਲਾਂ ਉਸ ਨੂੰ ਛੱਡ ਗਿਆ। ਇਹ ਸੰਭਵ ਹੈ ਕਿ ਵਰਤਮਾਨ ਵਾਕ, "ਦੇਹਧਾਰੀ ਹੋ ਕੇ ਵਿਚ ਆਉਣਾ" ਕੇਰੀਥੀਅਨ ਨੇਸਟੀਸਿਸਮ ਨੂੰ ਰੱਦ ਕਰਨ ਲਈ ਯੂਹੰਨਾ ਦਾ ਇਕ ਤਰੀਕਾ ਹੈ ਅਤੇ 1 ਯੂਹੰਨਾ 4:1-6 ਡੋਸੇਟਿਕ ਨੇਸਟੀਸਿਸਮ ਨੂੰ ਰੱਦ ਕਰਨ ਲਈ ਉਸਦਾ ਤਰੀਕਾ ਹੈ।

▣ "ਇਹੋ ਛਲੇਡਾ ਅਤੇ ਮਸੀਹ ਵਿਰੋਧੀ ਹੈ" 1 ਯੂਹੰਨਾ 2:18 ਵਿਚ ਬਹੁਵਚਨ "ਮਸੀਹ ਦੇ ਵਿਰੋਧੀ" ਅਤੇ ਇਕਵਚਨ "ਮਸੀਹ ਵਿਰੋਧੀ" ਵਿਚਕਾਰ ਇਕ ਅੰਤਰ ਹੈ। ਬਹੁਵਚਨ ਯੂਹੰਨਾ ਦੇ ਸਮੇਂ ਵਿਚ ਆਏ ਸਨ ਅਤੇ ਉਨ੍ਹਾਂ ਨੇ ਕਲੀਸਿਯਾਵਾਂ ਨੂੰ ਛੱਡ ਦਿੱਤਾ ਸੀ (ਦੇਖੋ, 1 ਯੂਹੰਨਾ 2:19), ਪਰ ਇਕਵਚਨ ਭਵਿੱਖ ਲਈ ਪੇਸ਼ ਕੀਤਾ ਗਿਆ ਹੈ (ਦੇਖੋ, 2 ਥੱਸਲੁਨੀਕੀਆਂ 2 ਵਿਚ "ਕੁਧਰਮ ਦਾ ਆਦਮੀ")। ਹਾਲਾਂਕਿ, ਇਸ ਆਇਤ ਵਿਚ, ਇਕ ਵਚਨ, 1 ਯੂਹੰਨਾ 2:18-25 ਦੇ ਬਹੁਵਚਨ ਵਾਂਗ ਵਰਤਿਆ ਗਿਆ ਹੈ।

ਆਇਤ 8 "ਚੋਕਸ ਰਹੋ" ਇਹ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ। ਇਹ ਸ਼ਬਦ "ਦੇਖਣਾ" (*ਬਲੈਪੈਂ blepō*) ਹੈ, ਜੋ ਬੁਰਾਈ ਵਿਰੁੱਧ ਚੇਤਾਵਨੀ ਦੇਣ ਲਈ ਅਲੰਕਾਰਿਕ ਰੂਪ ਵਿਚ ਵਰਤਿਆ ਗਿਆ ਹੈ (ਦੇਖੋ, ਮੱਤੀ 24:4; ਮਰਕੁਸ 13:5; ਲੂਕਾ 21:8; ਰਸੂਲਾਂ ਦੇ ਕਰਤੱਬ 13:40; 1 ਕੁਰਿੰਥੀਆਂ 8:9; 10:12; ਗਲਤੀਆਂ 5:12; ਇਬਰਾਨੀਆਂ 12:25)। ਵਿਸ਼ਵਾਸੀ ਗਲਤ ਨੂੰ ਸਮਝਣ ਦੇ ਜ਼ਿੰਮੇਵਾਰ ਹਨ ਕਿਉਂਕਿ

1. ਉਹ ਸੁਸਮਾਚਾਰ ਨੂੰ ਜਾਣਦੇ ਹਨ
2. ਉਨ੍ਹਾਂ ਕੋਲ ਆਤਮਾ ਹੈ
3. ਉਨ੍ਹਾਂ ਕੋਲ ਮਸੀਹ ਨਾਲ ਨਿਰੰਤਰ ਸੰਗਤੀ ਹੈ

NASB	"ਕਿ ਤੁਸੀਂ ਉਹ ਨਾ ਗਵਾਓ ਜੋ ਅਸੀਂ ਪੂਰਾ ਕੀਤਾ ਹੈ"
NKJV	"ਕਿ ਜਿਹੜੇ ਕੰਮ ਅਸੀਂ ਕੀਤੇ ਸੇ ਤੁਸੀਂ ਨਾ ਵਿਗਾੜੋ"
NRSV	"ਤਾਂ ਜੋ ਜਿਹੜੇ ਕੰਮ ਅਸੀਂ ਕੀਤੇ ਸੇ ਤੁਸੀਂ ਨਾ ਵਿਗਾੜੋ"
TEV	"ਤਾਂ ਜੋ ਜਿਹੜੇ ਕੰਮ ਅਸੀਂ ਕੀਤੇ ਸੇ ਤੁਸੀਂ ਨਾ ਵਿਗਾੜੋ"
NJB	"ਸਾਡਾ ਸਾਰਾ ਕੰਮ ਵਿਗੜ ਜਾਵੇਗਾ"

ਇਸ ਆਇਤ ਵਿਚ ਪਹਿਲੇ ਸਰਵਨਾਮ ਨਾਲ ਸੰਬੰਧਿਤ ਯੂਨਾਨੀ ਹੱਥ-ਲਿਖਤ ਵਿਚ ਭਿੰਨਤਾ ਹੈ; ਕੀ ਇਹ "ਤੁਸੀਂ" (NASB, NRSV, TEV) ਜਾਂ "ਅਸੀਂ" (NKJV) ਹੋਣਾ ਚਾਹੀਦਾ ਹੈ? UBS⁴ ਅਨੁਵਾਦ "ਤੁਸੀਂ" ਦਾ ਸਮਰਥਨ ਕਰਦਾ ਹੈ, ਜਿਸਦਾ ਅਰਥ ਹੈ ਕਿ ਵਿਸ਼ਵਾਸੀ ਜਿਨ੍ਹਾਂ ਨੂੰ ਸੰਬੋਧਿਤ ਕੀਤਾ ਗਿਆ ਰਸੂਲ ਦੀ ਗਵਾਹੀ ਦੇ ਸੁਸਮਾਚਾਰ ਦੇ ਟੀਚਿਆਂ ਨੂੰ ਪੂਰਾ ਨਹੀਂ ਕਰਨਗੇ।

▣ "ਸਗੋਂ ਪੂਰਾ ਫਲ ਪ੍ਰਾਪਤ ਕਰੋ" ਇਹ ਇਕ ਭੂਤਕਾਲ ਸ਼ਰਤੀਆ ਵਾਕ ਹੈ ਜੋ ਉਨ੍ਹਾਂ ਦੁਆਰਾ ਸੁਸਮਾਚਾਰ ਦੇ ਸਵਾਗਤ ਦਾ ਇਸ਼ਾਰਾ ਕਰਦਾ ਹੈ (ਜਿਵੇਂ ਕਿ., ਯੂਹੰਨਾ 1:12; 3:16)। ਇਹ ਸ਼ਰਤੀਆ ਸੰਜੋਗ ਉਨ੍ਹਾਂ ਦੀ ਮੁਤਕੀ ਨਾਲ ਸੰਬੰਧਿਤ ਨਹੀਂ, ਪਰ ਪਰਿਪੱਕਤਾ ਅਤੇ ਉਨ੍ਹਾਂ ਦੁਆਰਾ ਸੁਸਮਾਚਾਰ ਦੇ ਵਿਸਥਾਰ ਨਾਲ ਸੰਬੰਧਿਤ ਹੈ (ਦੇਖੋ, 1 ਕੁਰਿੰਥੀਆਂ 9:27; 15:10,14,58; 2 ਕੁਰਿੰਥੀਆਂ 6:1; ਗਲਤੀਆਂ 2:2; ਫ਼ਿਲਿੱਪੀਆਂ 2:16; 1 ਥੱਸਲੁਨੀਕੀਆਂ 2:1; 3:5)।

ਆਇਤ 9

NASB	"ਹਰ ਕੋਈ ਜੋ ਦੂਰ ਜਾ ਕੇ ਅਤੇ ਮਸੀਹ ਦੀ ਸਿੱਖਿਆ ਵਿਚ ਬਣਿਆ ਨਹੀਂ ਰਹਿੰਦਾ ਹੈ"
NKJV	"ਹਰ ਕੋਈ ਜੋ ਪਾਪ ਕਰਦਾ ਅਤੇ ਮਸੀਹ ਦੇ ਸਿਧਾਂਤ ਵਿਚ ਬਣਿਆ ਨਹੀਂ ਰਹਿੰਦਾ ਹੈ"

NRSV	'ਹਰ ਕੋਈ ਜੋ ਮਸੀਹ ਦੀ ਸਿੱਖਿਆ ਵਿਚ ਬਣਿਆ ਨਹੀਂ ਰਹਿੰਦਾ ਹੈ'
TEV	'ਹਰ ਕੋਈ ਜੋ ਮਸੀਹ ਦੀ ਸਿੱਖਿਆ ਵਿਚ ਬਣਿਆ ਨਹੀਂ ਰਹਿੰਦਾ, ਪਰ ਇਸ ਤੋਂ ਪਰੇ ਜਾਂਦਾ ਹੈ'
NJB	'ਹਰ ਕੋਈ ਜੋ ਮਸੀਹ ਦੀ ਸਿੱਖਿਆ ਵਿਚ ਬਣਿਆ ਨਹੀਂ ਰਹਿੰਦਾ, ਪਰ ਇਸ ਤੋਂ ਪਰੇ ਜਾਂਦਾ ਹੈ'

ਪਹਿਲਾ, *ਪਾਸ pas* ਦੀ ਨਕਾਰਾਤਮਕ ਵਰਤੋਂ ਵੱਲ ਧਿਆਨ ਦਿਓ। ਸੁਸਮਾਚਾਰ ਦਾ ਸੱਦਾ "ਸਭ" ਨੂੰ ਹੈ, ਪਰ ਬਦਕਿਸਮਤੀ ਨਾਲ ਇਹ ਸੰਭਾਵੀ ਝੂਠ ਵੀ ਹੈ। ਸੰਭਾਵੀ ਝੂਠ ਦੇ ਵਰਤਮਾਨ ਕ੍ਰਿਦੰਤਾਂ "ਪਰੇ ਜਾਣਾ" ਅਤੇ "ਸਥਿਰ ਨਹੀਂ ਰਹਿਣਾ" ਦੁਆਰਾ ਦਰਸਾਇਆ ਗਿਆ ਹੈ। ਪਹਿਲਾ "ਪਰੇ ਜਾਣਾ" ਝੂਠੇ ਗੁਰੂਆਂ ਦੇ ਕਹਿਣ ਦਾ ਭਾਵ ਹੈ ਉਨ੍ਹਾਂ ਕੋਲ ਚਸਮਦੀਦ ਗਵਾਹਾਂ ਤੋਂ ਪਰੇ ਸੱਚਾਈ ਹੈ। ਵਿਸ਼ਵਾਸੀ ਉਸ ਸੱਚ ਦੇ ਸ਼ਬਦ ਦੁਆਰਾ ਦਰਸਾਏ ਗਏ ਹਨ ਜੋ ਉਨ੍ਹਾਂ ਵਿਚ ਹੈ (ਦੇਖੋ, ਯੂਹੰਨਾ 8:31; 15:7; 1 ਯੂਹੰਨਾ 2:14, ਯੂਹੰਨਾ 5:38; 1 ਯੂਹੰਨਾ 1:10 ਵਿਚ ਨਕਾਰਾਤਮਕਤਾ)। ਦੇਖੋ ਖਾਸ ਵਿਸ਼ਾ ਯੂਹੰਨਾ 8:31 ਤੇ ਦ੍ਰਿੜ੍ਹਤਾ ਅਤੇ ਯੂਹੰਨਾ 6:64 ਤੇ ਧਰਮ ਤਿਆਗ

ਸੰਬੰਧਸੂਚਕ ਵਾਕੰਸ਼ "ਮਸੀਹ ਦੇ" ਹਵਾਲਾ ਦੇ ਸਕਦਾ ਹੈ

1. ਮਸੀਹ ਦੀਆਂ ਸਿੱਖਿਆਵਾਂ
2. ਮਸੀਹ ਬਾਰੇ ਸਿੱਖਿਆਵਾਂ
3. ਯੂਹੰਨਾ ਦੇ ਆਮ ਦੋਹਰੇ ਅਰਥ

ਸੰਬੰਧਸੂਚਕ ਬਹੁਤ ਸਾਰੇ ਅਤੇ ਅਸਪੱਸ਼ਟ ਹਨ! ਸਿਰਫ ਪ੍ਰਸੰਗ ਨਿਸ਼ਚਿਤ ਅਰਥਾਂ ਨੂੰ ਨਿਰਧਾਰਿਤ ਕਰ ਸਕਦਾ ਹੈ ਪਰ ਅਕਸਰ, ਇਕ ਦੂਸਰੇ ਨਾਲ ਢੱਕੇ ਹੁੰਦੇ ਹਨ, ਜਿਵੇਂ ਕਿ ਇੱਥੇ ਹੈ।

▣ "ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ" "ਮਸੀਹ ਦੀ ਸਿੱਖਿਆ" ਅਤੇ 2 ਯੂਹੰਨਾ ਆਇਤ 2 ਦੀ "ਸੱਚਾਈ" ਸਮਾਨਾਂਤਰ ਹਨ। ਝੂਠੇ ਗੁਰੂਆਂ ਅਤੇ ਉਨ੍ਹਾਂ ਦੇ ਚੇਲਿਆਂ ਦਾ ਕੋਈ ਇਨਾਮ ਨਹੀਂ ਹੈ (ਦੇਖੋ, 2 ਯੂਹੰਨਾ ਆਇਤ 8)। ਉਹ ਆਤਮਿਕ ਤੌਰ ਤੇ ਗੁਆਚੇ ਅਤੇ ਪਰਮੇਸ਼ੁਰ ਨਾਲ ਨਹੀਂ ਹਨ ਕਿਉਂਕਿ ਉਨ੍ਹਾਂ ਕੋਲ ਪਿਤਾ ਦੇ ਹੋਣ ਲਈ ਪੁੱਤਰ ਦਾ ਹੋਣਾ ਜ਼ਰੂਰੀ ਹੈ (ਦੇਖੋ, 1 ਯੂਹੰਨਾ 5:10-12)। ਪਰਮੇਸ਼ੁਰ ਨਾਲ ਕਿਰਿਆ "ਕੋਲ" ਦੀ ਵਰਤੋਂ (ਦੇ ਵਾਰ, ਵਰਤਮਾਨ ਕਿਰਿਆਸ਼ੀਲ ਸੰਕੇਤਕ) ਸਿਰਫ ਇੱਥੇ ਅਤੇ 1 ਯੂਹੰਨਾ 2:23 ਵਿਚ ਪਾਈ ਗਈ ਹੈ।

ਆਇਤ 10 "ਜੇ" ਇਹ ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਅਤੇ ਉਸ ਦੇ ਸਾਹਿਤਕ ਉਦੇਸ਼ ਤੋਂ ਸਹੀ ਮੰਨਿਆ ਜਾਂਦਾ ਹੈ। ਝੂਠੇ ਗੁਰੂ ਆਉਣਗੇ।

▣ "ਉਸ ਨੂੰ ਘਰ ਵਿੱਚ ਨਾ ਉਤਾਰੋ" ਇਹ ਨਕਾਰਾਤਮਕ ਕ੍ਰਿਦੰਤ ਨਾਲ ਇਕ ਵਰਤਮਾਨ ਕਿਰਿਆਸ਼ੀਲ ਆਗਿਆ ਹੈ ਜੋ ਅਕਸਰ ਚੱਲ ਰਹੇ ਕੰਮ ਨੂੰ ਰੋਕਣ ਦਾ ਸੰਕੇਤ ਦਿੰਦਾ ਹੈ (ਪ੍ਰਸੰਗ ਨੂੰ ਨਿਰਧਾਰਿਤ ਕਰਨਾ ਚਾਹੀਦਾ ਹੈ)।

"ਘਰ" ਮਸੀਹੀ ਪ੍ਰਾਹੁਣਚਾਰੀ ਦਾ ਹਵਾਲਾ ਦੇ ਸਕਦਾ ਹੈ (ਦੇਖੋ, ਮੱਤੀ 25:35; ਰੋਮੀਆਂ 12:13; 1 ਤਿਮੋਥਿਉਸ 3:2; ਤੀਤੁਸ 1:8; ਇਬਰਾਨੀਆਂ 13:2; 1 ਪਤਰਸ 4:9 ਜਾਂ 3 ਯੂਹੰਨਾ 5-6), ਪਰ ਪ੍ਰਸੰਗ ਵਿਚ ਇਹ ਸ਼ਾਇਦ ਯਾਤਰਾ ਕਰਨ ਵਾਲੇ ਸੇਵਕਾਂ ਨੂੰ ਘਰ ਕਲੀਸਿਯਾ ਵਿਚ ਪ੍ਰਚਾਰ ਕਰਨ ਲਈ ਸੱਦਾ ਦੇਣ ਦਾ ਹਵਾਲਾ ਦੇ ਸਕਦਾ ਹੈ (ਦੇਖੋ, ਰੋਮੀਆਂ 16:5; 1 ਕੁਰਿੰਥੀਆਂ 16:19; ਕੁਲਸੀਆਂ 4:15; ਫਿਲੋਮੋਨ 2)।

▣ "ਨਾ ਉਸ ਦੀ ਸੁੱਖ-ਸਾਂਦ ਮਨਾਓ" ਇਹ ਨਕਾਰਾਤਮਕ ਕ੍ਰਿਦੰਤ ਨਾਲ ਇਕ ਹੋਰ ਵਰਤਮਾਨ ਕਿਰਿਆਸ਼ੀਲ ਆਗਿਆ ਹੈ। ਆਪਣੇ ਆਪ ਨੂੰ "ਅਖੌਤੀ ਮਸੀਹੀਆਂ" ਨਾਲ ਨਾ ਜੋੜੋ। ਸੰਗਤੀ ਦੇ ਕਿਸੇ ਵੀ ਸੰਕੇਤ ਨੂੰ ਗਲਤ ਪ੍ਰਵਾਨਗੀ ਸਮਝਿਆ ਜਾਵੇਗਾ (ਦੇਖੋ, 2 ਯੂਹੰਨਾ 1:11)। ਇਹ ਬਿਆਨ ਅੱਜ ਲਾਗੂ ਕਰਨਾ ਬਹੁਤ ਮੁਸ਼ਕਲ ਹੈ। ਬਹੁਤ ਸਾਰੇ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਫਿਰ ਵੀ ਉਨ੍ਹਾਂ ਨਾਲ ਸੁਸਮਾਚਾਰ ਸਾਂਝਾ ਕਰਨ ਲਈ ਸਾਨੂੰ ਸੁਹਿਰਦ ਅਤੇ ਗੱਲਬਾਤ ਵਿਚ ਰੁੱਝੇ ਰਹਿਣਾ ਚਾਹੀਦਾ ਹੈ। ਅਜੇ ਵੀ, ਮਸੀਹੀ ਆਗੂਆਂ ਨੂੰ ਝੂਠੇ ਗੁਰੂਆਂ ਨਾਲ ਕਿਸੇ ਵੀ ਪਛਾਣ ਤੋਂ ਸੁਚੇਤ ਹੋਣਾ ਚਾਹੀਦਾ ਹੈ। ਇਹ ਬੇਸ਼ਕ, ਮਸੀਹੀ ਪੰਥਾਂ ਤੇ ਲਾਗੂ ਨਹੀਂ ਹੁੰਦਾ ਹੈ।

ਆਇਤਾਂ 12-13

¹²ਲਿਖਣਾ ਤਾਂ ਤੁਹਾਨੂੰ ਬਹੁਤ ਕੁੱਝ ਸੀ ਪਰ ਮੈਂ ਨਾ ਚਾਹਿਆ ਜੇ ਕਾਗਜ਼ ਅਤੇ ਸਿਆਹੀ ਨਾਲ ਲਿਖਾਂ, ਪਰ ਮੈਨੂੰ ਆਸ ਹੈ ਕਿ ਤੁਹਾਡੇ ਕੋਲ ਆਵਾਂ ਅਤੇ ਆਹਮਣੇ ਸਾਹਮਣੇ ਗੱਲਾਂ ਕਰਾਂ ਤਾਂ ਕਿ ਤੁਹਾਡਾ ਅਨੰਦ ਪੂਰਾ ਹੋਵੇ। ¹³ਤੇਰੀ ਚੁਣੀ ਹੋਈ ਭੈਣ ਦੇ ਬੱਚੇ ਤੇਰੀ ਸੁੱਖ-ਸਾਂਦ ਪੁੱਛਦੇ ਹਨ।

ਆਇਤ 12 "ਲਿਖਣਾ ਤਾਂ ਤੁਹਾਨੂੰ ਬਹੁਤ ਕੁੱਝ ਸੀ" ਇਹ 3 ਯੂਹੰਨਾ 1:13-14 ਦੇ ਅਖੀਰ ਨਾਲ ਸਮਾਨਾਰਥੀ ਹੈ।

▣ "ਤੁਹਾਡਾ ਅਨੰਦ ਪੂਰਾ ਹੋਵੇ" ਇਹ ਉਦੇਸ਼ ਦਾ ਇਕ ਸੰਪੂਰਨ ਨਿਸ਼ਕਿਰਿਆ ਸ਼ਰਤੀਆ ਵਾਕ ਹੈ। ਯੂਹੰਨਾ ਵਿਚ ਇਹ ਆਮ ਵਿਸ਼ਾ ਸੀ (ਦੇਖੋ, ਯੂਹੰਨਾ 3:29; 15:11; 16:24; 17:13; 1 ਯੂਹੰਨਾ 1:4)। ਅਨੰਦ ਅਧਾਰਿਤ ਹੈ:

1. ਗੁਰੂ ਦੀ ਮੌਜੂਦਗੀ ਤੇ
2. ਸੱਚ ਦੇ ਗਿਆਨ ਤੇ ਜੋ ਉਸਨੇ ਲਿਆਂਦਾ

2 ਯੂਹੰਨਾ 1:4 ਵਿਚ, ਯੂਹੰਨਾ ਪਿਆਰ ਅਤੇ ਆਗਿਆਕਾਰੀ ਦੀ ਨਿਰੰਤਰ ਚਾਲ ਤੇ ਆਪਣੇ "ਅਨੰਦ" ਦਾ ਜ਼ਿਕਰ ਕਰਦਾ ਹੈ।

ਆਇਤ 13 ਇਹ ਆਇਤ 2 ਯੂਹੰਨਾ 1:1 ਦੀ ਤਰ੍ਹਾਂ, ਕਲੀਸਿਯਾ ਦੀ ਭੈਣ ਅਤੇ ਇਸਦੇ ਮੈਂਬਰਾਂ ਬਾਰੇ ਬੋਲਣ ਲਈ ਅਲੰਕਾਰਿਕ ਭਾਸ਼ਾ ਦੀ ਵਰਤੋਂ ਕਰਦੀ ਹੈ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. 1 ਯੂਹੰਨਾ ਵਿਚ ਪਾਏ ਜਾਣ ਵਾਲੀਆਂ ਤਿੰਨ ਪਰਖਾਂ ਦੀ ਸੂਚੀ ਬਣਾਓ ਜੋ 2 ਯੂਹੰਨਾ ਵਿਚ ਦੁਹਰਾਈਆਂ ਗਈਆਂ ਹਨ।
 - a.
 - b.
 - c.
2. ਕੀ ਇਹ ਪੱਤਰ ਕਿਸੇ ਔਰਤ ਨੂੰ ਜਾਂ ਇਕ ਕਲੀਸਿਯਾ ਨੂੰ ਲਿਖਿਆ ਗਿਆ?
3. ਤੁਸੀਂ ਇਸ ਛੋਟੇ ਪੱਤਰ ਤੋਂ ਕਿਵੇਂ ਜਾਣ ਸਕਦੇ ਹੋ ਕਿ ਝੂਠੇ ਗੁਰੂ ਕਲੀਸਿਯਾ ਵਿਚ ਮੌਜੂਦ ਸਨ?
4. 2 ਯੂਹੰਨਾ 1:7 ਦਾ ਧੋਖੇਬਾਜ਼ ਅਤੇ ਮਸੀਹ ਵਿਰੋਧੀ ਕੌਣ ਜਾਂ ਕੀ ਹੈ?
5. ਕੀ 2 ਯੂਹੰਨਾ 1:10 ਅਤੇ 11 ਦੁਸ਼ਮਣਾਂ ਪ੍ਰਤੀ ਸਾਡੀ ਪ੍ਰਾਹੁਣਚਾਰੀ ਅਤੇ ਪਿਆਰ ਨੂੰ ਦਰਸਾਉਣ ਲਈ ਨਵੇਂ ਨੇਮ ਦੇ ਆਦੇਸ਼ ਦੇ ਵਿਰੁੱਧ ਹੈ?

3 ਯੂਹੰਨਾ

ਆਧੁਨਿਕ ਅਨੁਵਾਦਾਂ ਦੀ ਪੈਰਿਆਂ ਦੁਆਰਾ ਵੰਡ

UBS ⁴	NKJV	NRSV	TEV	NJB
ਨਮਸਕਾਰ	ਗਾਯੂਸ ਨੂੰ ਨਮਸਕਾਰ		ਜਾਣ-ਪਛਾਣ	ਸੰਬੋਧਨ ਅਤੇ ਨਮਸਕਾਰ
ਆਇਤ 1	ਆਇਤਾਂ 1-4	ਆਇਤ 1	ਆਇਤ 1a ਆਇਤ 1b	ਆਇਤਾਂ 1-4
ਆਇਤਾਂ 2-4		ਆਇਤਾਂ 2-4	ਆਇਤਾਂ 2-4	
ਸਹਿਕਾਰਤਾ ਅਤੇ ਵਿਰੋਧ	ਉਦਾਰਤਾ ਲਈ ਤਾਰੀਫ਼ ਕੀਤੀ		ਗਾਯੂਸ ਦੀ ਪ੍ਰਸ਼ੰਸਾ ਕੀਤੀ ਗਈ	
ਆਇਤਾਂ 5-8	ਆਇਤਾਂ 5-8 ਦਿਯੁਤ੍ਰਿਫੇਸ ਅਤੇ ਦਿਮੇਤ੍ਰਿਯੂਸ	ਆਇਤਾਂ 5-8	ਆਇਤਾਂ 5-8 ਦਿਯੁਤ੍ਰਿਫੇਸ ਅਤੇ ਦਿਮੇਤ੍ਰਿਯੂਸ	ਆਇਤਾਂ 5-8 ਦਿਯੁਤ੍ਰਿਫੇਸ ਦੀ ਉਦਾਰਤਾ ਤੋਂ ਖਬਰਦਾਰ ਰਹੇ
ਆਇਤਾਂ 9-10	ਆਇਤਾਂ 9-12	ਆਇਤਾਂ 9-10	ਆਇਤਾਂ 9-10	ਆਇਤ 9-11
ਆਇਤਾਂ 11-12		ਆਇਤਾਂ 11-12	ਆਇਤ 11 ਆਇਤ 12	ਦਿਮੇਤ੍ਰਿਯੂਸ ਦੀ ਸਲਾਘਾ ਆਇਤ 12
ਆਖਰੀ ਨਮਸਕਾਰ	ਵਿਦਾਇਗੀ ਨਮਸਕਾਰ		ਆਖਰੀ ਨਮਸਕਾਰ	ਅੰਤਮ ਭਾਗ
ਆਇਤਾਂ 13-14	ਆਇਤਾਂ 13-14	ਆਇਤਾਂ 13-14 ਆਇਤ 15	ਆਇਤਾਂ 13-14 ਆਇਤ 15a ਆਇਤ 15b	ਆਇਤਾਂ 13-15

* ਭਾਵੇਂ ਇਹ ਪ੍ਰੈਰਿਤ ਨਹੀਂ ਹਨ, ਪਰ ਪੈਰਿਆਂ ਅਨੁਸਾਰ ਵੰਡਾਂ ਅਸਲ ਲੇਖਕ ਦੇ ਉਦੇਸ਼ ਨੂੰ ਸਮਝਣ ਅਤੇ ਪੈਰਵੀ ਕਰਨ ਦੀ ਕੁੰਜੀ ਹਨ। ਹਰੇਕ ਆਧੁਨਿਕ ਅਨੁਵਾਦ ਨੇ ਪੈਰਿਆਂ ਨੂੰ ਵੰਡਿਆ ਅਤੇ ਸੰਖੇਪ ਕੀਤਾ ਹੈ। ਹਰੇਕ ਪੈਰੇ ਦਾ ਇਕ ਕੇਂਦਰੀ ਵਿਸ਼ਾ, ਸੱਚਾਈ, ਜਾਂ ਵਿਚਾਰ ਹੈ। ਹਰੇਕ ਅਨੁਵਾਦ ਉਸ ਵਿਸ਼ੇ ਦਾ ਆਪਣੇ ਵੱਖਰੇ ਢੰਗ ਨਾਲ ਸਾਰ ਕੱਢਦਾ ਹੈ। ਜਿਵੇਂ ਤੁਸੀਂ ਮੂਲਪਾਠ ਪੜ੍ਹਦੇ ਹੋ, ਤਾਂ ਆਪਣੇ ਆਪ ਤੋਂ ਪੁੱਛੋ ਕਿ ਇਸ ਵਿਸ਼ੇ ਤੇ ਕਿਹੜਾ ਅਨੁਵਾਦ ਅਤੇ ਕਿਹੜੀ ਪਦਾਂ ਦੀ ਵੰਡ ਤੁਹਾਡੀ ਸਮਝ ਲਈ ਢੁਕਵੀਂ ਹੈ।

ਹਰੇਕ ਅਧਿਆਏ ਵਿਚ ਸਾਨੂੰ ਪਹਿਲਾਂ ਬਾਈਬਲ ਪੜ੍ਹਨੀ ਅਤੇ ਇਸਦੇ ਵਿਸ਼ੇ (ਪੈਰਾ) ਪਹਿਚਾਣਨੇ ਚਾਹੀਦੇ ਹਨ, ਤਦ ਸਾਡੀ ਸਮਝ ਦੀ ਆਧੁਨਿਕ ਅਨੁਵਾਦਾਂ ਨਾਲ ਤੁਲਨਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਅਸਲੀ ਲੇਖਕ ਦੀ ਤਰਕ ਅਤੇ ਪ੍ਰਸਤੁਤੀਕਰਨ ਪਿੱਛੇ ਚੱਲਣ ਦੁਆਰਾ ਉਸਦੇ ਉਦੇਸ਼ ਨੂੰ ਸਮਝਦੇ

ਹਾਂ ਕੇਵਲ ਤਦ ਹੀ ਅਸੀਂ ਬਾਈਬਲ ਨੂੰ ਵਾਸਤਵ ਵਿਚ ਸਮਝਦੇ ਹਾਂ। ਕੇਵਲ ਅਸਲ ਲੇਖਕ ਹੀ ਪ੍ਰੇਰਿਤ ਸੀ - ਪਾਠਕਾਂ ਕੋਲ ਸੰਦੇਸ਼ ਨੂੰ ਬਦਲਣ ਜਾਂ ਪਰਿਵਰਤਨ ਦਾ ਕੋਈ ਅਧਿਕਾਰ ਨਹੀਂ ਹੈ। ਬਾਈਬਲ ਪਾਠਕਾਂ ਕੋਲ ਇਸ ਪ੍ਰੇਰਿਤ ਸੱਚਾਈ ਨੂੰ ਆਪਣੇ ਦਿਨਾਂ ਅਤੇ ਜੀਵਨਾਂ ਵਿਚ ਲਾਗੂ ਕਰਨ ਦੀ ਜ਼ਿੰਮੇਵਾਰੀ ਜ਼ਰੂਰ ਹੈ।

ਧਿਆਨ ਦਿਉ ਕਿ ਹੇਠਲੇ ਦਸਤਾਵੇਜ਼ਾਂ ਵਿਚ ਸਭ ਤਕਨੀਕੀ ਅਤੇ ਸੰਖੇਪ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ: [ਯੂਨਾਨੀ ਵਿਆਕਰਨ ਢਾਂਚੇ](#), [ਮੂਲਪਾਠ ਸੰਬੰਧੀ ਆਲੋਚਨਾ](#), ਅਤੇ [ਸ਼ਬਦਸੂਚੀ ਦੀਆਂ ਸੰਖੇਪ ਪਰਿਭਾਸ਼ਾਵਾਂ](#)

ਅਧਿਐਨ ਕਾਲ ਚੱਕਰ ਇਕ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਸਾਰੀ ਕਿਤਾਬ ਦੇ ਕੇਂਦਰ ਵਿਸ਼ੇ ਨੂੰ ਆਪਣੇ ਸ਼ਬਦਾਂ ਵਿਚ ਲਿਖੋ।

1. ਸਾਰੀ ਕਿਤਾਬ ਦਾ ਵਿਸ਼ਾ
2. ਸਾਹਿਤ ਦੀ ਕਿਸਮ (ਪ੍ਰਕਾਰ)

ਅਧਿਐਨ ਕਾਲ ਚੱਕਰ-ਦੋ

ਇਹ ਇਕ ਅਧਿਐਨ ਪਥ ਦਰਸ਼ਕ ਟੀਕਾ ਹੈ, ਜਿਸ ਦਾ ਅਰਥ ਹੈ ਕਿ ਬਾਈਬਲ ਦੀ ਤੁਹਾਡੀ ਆਪਣੀ ਵਿਆਖਿਆ ਲਈ ਤੁਸੀਂ ਆਪ ਜ਼ਿੰਮੇਵਾਰ ਹੋ। ਸਾਨੂੰ ਸਭਨਾਂ ਨੂੰ ਉਸ ਚਾਨਣ ਵਿਚ ਚੱਲਣਾ ਚਾਹੀਦਾ ਹੈ ਜਿਹੜਾ ਮਿਲਿਆ ਹੈ। ਵਿਆਖਿਆ ਵਿਚ ਤੁਹਾਡੀ, ਬਾਈਬਲ ਦੀ ਅਤੇ ਪਵਿੱਤਰ ਆਤਮਾ ਦੀ ਪ੍ਰਥਮਤਾ ਹੈ। ਤੁਹਾਨੂੰ ਇਹ ਕੰਮ ਕਿਸੇ ਟੀਕਾਕਾਰ ਤਕ ਛੱਡ ਨਹੀਂ ਦੇਣਾ ਚਾਹੀਦਾ।

ਬਾਈਬਲ ਵਿਚਲੀ ਇਕ ਕਿਤਾਬ ਨੂੰ ਇਕੋ ਬੈਠਕ ਵਿਚ ਪੜ੍ਹੋ। ਮੁੱਖ ਵਿਸ਼ਿਆਂ ਦੀ ਰੂਪਰੇਖਾ ਬਣਾਉ ਅਤੇ ਇਕ ਵਿਸ਼ੇ ਨੂੰ ਇਕੋ ਵਾਕ ਵਿਚ ਬਿਆਨ ਕਰੋ।

1. ਪਹਿਲੀ ਸਾਹਿਤਕ ਇਕਾਈ ਦਾ ਵਿਸ਼ਾ
2. ਦੂਜੀ ਸਾਹਿਤਕ ਇਕਾਈ ਦਾ ਵਿਸ਼ਾ
3. ਤੀਜੀ ਸਾਹਿਤਕ ਇਕਾਈ ਦਾ ਵਿਸ਼ਾ
4. ਚੌਥੀ ਸਾਹਿਤਕ ਇਕਾਈ ਦਾ ਵਿਸ਼ਾ
5. ਆਦਿ

ਅਧਿਐਨ ਕਾਲ ਚੱਕਰ ਤਿੰਨ

ਪੈਰਾ ਪੱਧਰ ਉੱਤੇ ਅਸਲੀ ਲੇਖਕ ਦੇ ਉਦੇਸ਼ ਦਾ ਅਨੁਸਰਨ ਕਰਨਾ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ, ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਕੋ ਵਾਰ ਇਸ ਅਧਿਆਇ ਨੂੰ ਪੜ੍ਹੋ। ਵਿਸ਼ਿਆਂ ਦੀ ਪਹਿਚਾਣ ਕਰੋ (ਸਿਧਾਂਤ ਪੜ੍ਹੋ #3)। ਉਪਰਲੇ ਪੰਜ ਅਨੁਵਾਦਾਂ ਨਾਲ ਆਪਣੇ ਵਿਸ਼ਾ ਵੰਡ ਦੀ ਤੁਲਨਾ ਕਰੋ। ਪੈਰੇ ਪ੍ਰੇਰਿਤ ਨਹੀਂ ਹਨ, ਪਰ ਇਹ ਮੂਲ ਲੇਖਕ ਦੇ ਉਦੇਸ਼ ਦੀ ਪਾਲਣਾ ਕਰਨ ਦੀ ਕੁੰਜੀ ਹੈ, ਜੋ ਵਿਆਖਿਆ ਦਾ ਦਿਲ ਹੈ। ਹਰ ਪੈਰੇ ਦਾ ਇਕ ਅਤੇ ਸਿਰਫ਼ ਇਕ ਹੀ ਵਿਸ਼ਾ ਹੈ।

1. ਪਹਿਲਾ ਪੈਰਾ
2. ਦੂਜਾ ਪੈਰਾ
3. ਤੀਜਾ ਪੈਰਾ
4. ਆਦਿ

ਪਦਾਂ ਉੱਤੇ ਪ੍ਰਾਸੰਗਿਕ ਅੰਤਰਦ੍ਰਿਸ਼ਟੀ

ਜਾਣ-ਪਹਿਚਾਣ

- A. ਇਹ ਛੋਟਾ ਪੱਤਰ ਸਿਰਫ 3 ਯੂਹੰਨਾ ਸਿਰਲੇਖ ਵਾਲਾ ਹੈ ਕਿਉਂਕਿ ਇਹ 2 ਯੂਹੰਨਾ ਨਾਲੋਂ ਥੋੜਾ ਜਿਹਾ ਛੋਟਾ ਹੈ। ਸਚਮੁੱਚ ਮੈਂ ਸੋਚਦਾ ਹਾਂ ਕਿ ਦੋਵੇਂ 2 ਯੂਹੰਨਾ ਅਤੇ 3 ਯੂਹੰਨਾ ਇੱਕ ਸਥਾਨਕ ਕਲੀਸੀਆ ਲਈ ਸੰਤੁਲਿਤ ਸੰਦੇਸ਼ ਦਿੰਦੇ ਹਨ, ਜਿਹੜੀ ਕਿ ਏਸ਼ੀਆ ਮਾਈਨਰ ਦੇ ਰੋਮਨ ਪ੍ਰਾਂਤ ਵਿੱਚ ਕਿਸੇ ਜਗਾ ਪਹਿਲੀ ਸਦੀ ਦੇ ਅੰਤ ਵਿੱਚ ਹੋ ਸਕਦੀ ਹੈ।
- B. 2 ਯੂਹੰਨਾ ਮਸੀਹ ਵਿਰੋਧੀ ਅਤੇ ਫਿਰਤੂ ਪ੍ਰਚਾਰਕਾਂ ਦੀ ਸਮੱਸਿਆ ਦਾ ਸਾਹਮਣਾ ਕਰਦਾ ਹੈ, ਜਦ ਕਿ 3 ਯੂਹੰਨਾ ਯਾਤਰਾ ਕਰਨ ਵਾਲੇ ਮਸੀਹੀ ਪ੍ਰਚਾਰਕਾਂ ਦੀ ਮਦਦ ਕਰਨ ਦੀ ਸਲਾਹ ਦਿੰਦਾ ਹੈ।
- C. ਖਾਸ ਤੌਰ ਤੇ ਤਿੰਨ ਵੱਖੋ-ਵੱਖਰੇ ਆਦਮੀਆਂ ਦੇ ਨਾਮ 3 ਯੂਹੰਨਾ ਵਿੱਚ ਦੇਖੇ ਜਾ ਸਕਦੇ ਹਨ।
 1. ਗਾਯੂਸ (ਦਰਸਾਈ ਗਈ ਕਲੀਸੀਆਂ ਵਿੱਚ ਧਰਮੀ ਮਨੁੱਖ)
 - a. ਬਾਈਬਲ ਦੇ ਹੋਰਨਾਂ ਭਾਗਾਂ ਵਿੱਚ ਤਿੰਨ ਗਾਯੂਸ ਨਾਮਕ ਮਨੁੱਖਾਂ ਦਾ ਜਿਕਰ ਹੈ: ਮਕਦੂਨਿਆ ਦਾ ਗਾਯੂਸ, ਰਸੂਲਾਂ ਦੇ ਕਰਤੱਬ 19:29; ਦਰਬੇ ਦਾ ਗਾਯੂਸ, ਰਸੂਲਾਂ ਦੇ ਕਰਤੱਬ 20:4; ਅਤੇ ਕੁਰਿੰਥੀਆਂ ਦਾ ਗਾਯੂਸ, ਰੋਮੀਆਂ 16:23; 1 ਕੁਰਿੰਥੀਆਂ 1:14.
 - b. "ਰਸੂਲਕ ਸੰਵਿਧਾਨ" ਵੱਜੋਂ ਜਾਣੀਆਂ ਜਾਂਦੀਆਂ ਲਿਖਤਾਂ ਵਿੱਚ ਯੂਹੰਨਾ ਦੁਆਰਾ 3 ਯੂਹੰਨਾ ਦੇ ਗਾਯੂਸ ਨੂੰ ਪਰਗਮੁਮ ਦੇ ਬਿਸ਼ਪ ਵੱਜੋਂ ਨਿਯੁਕਤ ਕੀਤੇ ਜਾਣ ਦੀ ਸੂਚੀ ਹੈ।
 2. ਦਿਯੂਤ੍ਰਿਫੇਸ (ਦਰਸਾਈ ਗਈ ਕਲੀਸੀਆਂ ਵਿੱਚ ਅਧਰਮੀ ਅਤੇ ਮੁਸ਼ਕਿਲਾਂ ਪੈਦਾ ਕਰਨ ਵਾਲਾ ਮਨੁੱਖ)
 - a. ਨਵੇਂ ਨੇਮ ਵਿੱਚ ਇਸ ਮਨੁੱਖ ਦਾ ਸਿਰਫ ਇੰਨਾ ਹੀ ਜਿਕਰ ਹੈ। ਉਸਦਾ ਨਾਮ ਬਹੁਤ ਦੁਰਲੱਭ ਨਾਮ ਹੈ ਜਿਸਦਾ ਅਰਥ ਹੈ "ਜੀਅਸ ਦਾ ਪਾਲਣ ਪੋਸ਼ਣ"। ਇਹ ਕਿੰਨੀ ਹਾਸੇ ਵਾਲੀ ਗੱਲ ਹੈ ਕਿ ਜਿਸਦਾ ਨਾਮ "ਜੀਅਸ" ਹੋਵੇ ਅਤੇ ਉਹ ਯਾਤਰੀਆਂ ਦਾ ਵਿਰੋਧੀ ਹੋਵੇ ਜਦ ਕਿ "ਜੀਅਸ" "ਯਾਤਰੀਆਂ ਦਾ ਬਚਾਉਣ ਵਾਲਾ" ਸੀ।
 - b. ਉਸਦਾ ਰਵੱਈਆ 3 ਯੂਹੰਨਾ 1:9-10 ਵਿੱਚ ਦੱਸਿਆ ਗਿਆ ਹੈ।
 3. ਦਿਮੇਤ੍ਰਿਯੂਸ (ਇਸ ਸਥਾਨਕ ਕਲੀਸੀਆ ਲਈ ਯੂਹੰਨਾ ਦੇ ਪੱਤਰ ਨੂੰ ਗ੍ਰਹਿਣ ਕਰਨ ਵਾਲਾ)
 - a. ਜਾਹਰ ਹੈ ਕਿ ਉਹ ਯਾਤਰਾ ਕਰਨ ਵਾਲੇ ਮਿਸ਼ਨਰੀਆਂ ਵਿੱਚੋਂ ਇੱਕ ਹੈ ਅਤੇ ਅਫਸੂਸ ਵਿੱਚ ਰਸੂਲ ਯੂਹੰਨਾ ਦੇ ਪੱਤਰ ਨੂੰ ਗ੍ਰਹਿਣ ਕਰਨ ਵਾਲਾ ਹੈ।
 - b. ਇਹ "ਰਸੂਲਕ ਸੰਵਿਧਾਨ" ਨਾਮ ਦੀ ਪਰੰਪਰਾ ਦਿਮੇਤ੍ਰਿਯੂਸ ਨੂੰ ਫਿਲਾਦਲਫੀਆ ਦੇ ਬਿਸ਼ਪ ਦੇ ਤੌਰ ਤੇ ਸੂਚੀਬੱਧ ਕਰਦਾ ਹੈ ਜਿਹੜਾ ਕਿ ਯੂਹੰਨਾ ਦੁਆਰਾ ਨਿਯੁਕਤ ਕੀਤਾ ਗਿਆ ਸੀ।
- D. ਸੁਚੁਆਤੀ ਕਲੀਸੀਆ ਨੇ ਯਾਤਰਾ ਕਰਨ ਵਾਲੇ ਪ੍ਰਚਾਰਕਾਂ, ਆਧਿਆਪਕਾਂ ਅਤੇ ਸੁਭ-ਸਮਾਚਾਰ ਸੁਣਾਉਣ ਵਾਲਿਆਂ ਦਾ ਕਿਸ ਤਰ੍ਹਾਂ ਮੁੱਲਾਂਕਣ ਅਤੇ ਮਦਦ ਕਰਨੀ ਚਾਹੀਦੀ ਹੈ, ਵਿਸ਼ੇ ਨਾਲ ਸੰਬੰਧਤ ਕੀਤਾ। ਦੂਜੀ ਸਦੀ ਦੇ ਅਰੰਭ ਤੋਂ ਪਹਿਲਾਂ ਦੀ ਇੱਕ ਗੈਰ-ਪ੍ਰਮਾਣਿਕ ਮਸੀਹ ਲਿਖਤ ਜਿਸਨੂੰ ਡੀਡਾਕੇ ਜਾਂ ਬਾਰੂ ਰਸੂਲਾਂ ਦੀ ਸਿੱਖਿਆ ਕਿਹਾ ਜਾਂਦਾ ਹੈ, ਇਸਦੇ ਦਿਸ਼ਾ ਨਿਰਦੇਸ਼ ਇਸ ਤਰ੍ਹਾਂ ਹਨ:

ਅਧਿਆਇ 11- ਅਧਿਆਪਕਾਂ, ਰਸੂਲਾਂ, ਨਬੀਆਂ ਨਾਲ ਸੰਬੰਧਿਤ

"ਇਸ ਲਈ ਜੇ ਕੋਈ ਵੀ ਆ ਕੇ ਤੁਹਾਨੂੰ ਇਹ ਗੱਲਾਂ ਸਿਖਾਉਂਦਾ ਹੈ ਜੋ ਪਹਿਲਾਂ ਕਹੀਆਂ ਗਈਆਂ ਹਨ, ਉਸਨੂੰ ਗ੍ਰਹਿਣ ਕਰੋ। ਪਰ ਜੇ ਕੋਈ ਅਧਿਆਪਕ ਆਪਣੇ ਆਪ ਨੂੰ ਬਦਲਦਾ ਹੈ ਅਤੇ ਇਸ ਦੇ ਵਿਨਾਸ਼ ਲਈ ਅੱਲਗ ਸਿਧਾਂਤ ਸਿਖਾਉਂਦਾ ਹੈ, ਉਸ ਨੂੰ ਨਾ ਸੁਣੋ, ਪਰ ਜੇ ਉਹ ਪ੍ਰਭੂ ਦੀ ਧਾਰਮਿਕਤਾ ਅਤੇ ਗਿਆਨ ਵਿੱਚ ਵਾਧਾ ਕਰਨਾ ਸਿਖਾਉਂਦਾ ਹੈ ਤਾਂ ਉਸਨੂੰ ਪ੍ਰਭੂ ਵਾਂਗ ਗ੍ਰਹਿਣ ਕਰੋ। ਪਰ ਰਸੂਲਾਂ ਅਤੇ ਨਬੀਆਂ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਇੰਜੀਲ ਦਾ ਹੁਕਮ ਹੈ, ਉਸੇ ਤਰ੍ਹਾਂ ਕਰੋ। ਹਰੇਕ ਉਹ ਰਸੂਲ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਉਸਨੂੰ ਪਰਮੇਸ਼ਰ ਦੇ ਤੌਰ ਤੇ ਗ੍ਰਹਿਣ ਕੀਤਾ ਜਾਵੇ। ਪਰ ਉਹ ਇੱਕ ਦਿਨ ਤੋਂ ਵੱਧ ਨਹੀਂ ਰਹੇਗਾ, ਜੇਕਰ ਜਰੂਰਤ ਪੈ ਜਾਵੇ ਤਾਂ ਅਗਲੇ ਦਿਨ ਵੀ ਪਰ ਜੇਕਰ ਉਹ ਤਿੰਨ ਦਿਨ ਰਹੇ ਤਾਂ ਉਹ ਛੂਠਾ ਨਬੀ ਹੈ। ਅਤੇ ਜਦੋਂ ਰਸੂਲ ਜਾਂਦਾ ਹੈ ਤਾਂ ਉਸ ਨੂੰ ਰੋਟੀ ਤੋਂ ਬਿਨਾਂ ਕੁੱਝ ਵੀ ਨਹੀਂ ਲੈਣਾ ਚਾਹੀਦਾ ਜਦੋਂ ਤੱਕ ਉਹ ਆਪਣੇ ਟਿਕਾਣੇ ਤੇ ਨਾ ਪਹੁੰਚ ਜਾਵੇ, ਪਰ ਜੇਕਰ ਉਹ ਪੈਸੇ ਮੰਗਦਾ ਹੈ ਤਾਂ ਉਹ ਛੂਠਾ ਨਬੀ ਹੈ" (p. 380).

ਅਧਿਆਇ 11- ਮਸੀਹੀਆਂ ਦੀ ਆਉ ਭਗਤ

"ਪਰ ਜੇ ਕੋਈ ਵੀ ਆਤਮਾ ਵਿੱਚ ਆਖਦਾ ਹੈ ਕਿ ਮੈਨੂੰ ਪੈਸੇ ਦੇਵੇ ਜਾਂ ਕੁੱਝ ਹੋਰ ਤਾਂ ਤੁਸੀਂ ਉਸਦੀ ਗੱਲ ਨਾ ਸੁਣਨਾ ਪਰ ਜੇਕਰ ਉਹ ਤੁਹਾਨੂੰ ਦੂਸਰੇ ਦੀ ਸਹਾਇਤਾ ਲਈ ਕਰੇ, ਜਿਸਨੂੰ ਲੋੜ ਹੈ ਤਾਂ ਕੋਈ ਵੀ ਉਸਨੂੰ ਨਾ ਪਰਖੇ।

ਪਰ ਹਰੇਕ ਉਹ ਜੋ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ ਗ੍ਰਹਿਣ ਕੀਤਾ ਜਾਵੇ ਅਤੇ ਬਾਅਦ ਵਿੱਚ ਤੁਹਾਨੂੰ ਸੱਜੇ ਅਤੇ ਖੱਬੇ ਦੀ ਸਮਝ ਆ ਜਾਵੇਗੀ ਜਿਸ ਨਾਲ ਤੁਸੀਂ ਉਸਨੂੰ ਜਾਣੋਗੇ ਅਤੇ ਸਾਬਿਤ ਕਰ ਸਕੋਗੇ। ਪਰ ਜੇਕਰ ਜਿਹੜਾ ਆਉਂਦਾ ਹੈ ਉਹ ਪੈਦਲ ਯਾਤਰੀ ਹੈ ਤਾਂ ਉਸਦੀ ਆਪਣੀ ਯੋਗਤਾ ਅਨੁਸਾਰ ਮਦਦ ਕਰੋ, ਪਰ ਉਹ ਤੁਹਾਡੇ ਨਾਲ ਜੇਕਰ ਲੋੜ ਹੋਵੇ ਤਾਂ ਦੇ ਜਾਂ ਤਿੰਨ ਦਿਨ ਤੋਂ ਵੱਧ ਨਹੀਂ ਰਹੇਗਾ। ਪਰ ਜੇਕਰ ਉਹ ਕਾਰੀਗਰ ਹੁੰਦੇ ਹੋਏ ਤੁਹਾਡੇ ਨਾਲ ਰਹਿਣਾ ਚਾਹੁੰਦਾ ਹੈ ਤਾਂ ਉਸਨੂੰ ਕੰਮ ਕਰਕੇ ਖਾਣ ਦਿਉ, ਪਰ ਜੇਕਰ ਉਸਦਾ ਕੋਈ ਵਪਾਰ ਨਹੀਂ ਹੈ ਤਾਂ ਆਪਣੀ ਸਮਝ ਅਨੁਸਾਰ ਵੇਖੋ ਕਿ ਉਹ ਮਸੀਹ ਹੋਣ ਦੇ ਨਾਤੇ ਤੁਹਾਡੇ ਨਾਲ ਵਿਹਲਾ ਨਾ ਰਹੇ, ਪਰ ਜੇਕਰ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਤਾਂ ਉਹ ਇੱਕ ਮਸੀਹ-ਮੰਗਤਾ ਹੈ। ਧਿਆਨ ਰੱਖੋ ਕਿ ਤੁਸੀਂ ਅਜਿਹੇ ਲੋਕਾਂ ਤੋਂ ਦੂਰ ਰਹੋ" (p. 381).

ਸ਼ਬਦ ਅਤੇ ਵਾਕਾਂਸ਼ ਅਧਿਐਨ

3 ਯੂਹੰਨਾ 1

'ਕਲੀਸੀਆ ਦਾ ਬਜ਼ੁਰਗ, ਅੱਗੇ ਯੋਗ ਪਿਆਰੇ ਗਾਯੂਸ ਨੂੰ ਜਿਸ ਨੂੰ ਮੈਂ ਸੱਚ-ਮੁੱਚ ਪਿਆਰ ਰੱਖਦਾ ਹਾਂ।

ਆਇਤ 1 "ਬਜ਼ੁਰਗ" ਇਹ ਸ਼ਬਦ ਬਜ਼ੁਰਗ ਸ਼ਬਦ "ਪਾਦਰੀ" ਅਤੇ "ਬਿਸ਼ਪ" ਦਾ ਸਮਾਨਾਰਥੀ ਹੈ (ਦੇਖੋ. ਤੀਤੁਸ 1:5,7; ਰਸੂਲਾਂ ਦੇ ਕਰਤੱਬ 20:17,28) 2 ਯੂਹੰਨਾ 1:1 ਵਿੱਚ ਪੂਰਾ ਨੋਟ ਦੇਖੋ।

▣ "ਪਿਆਰੇ" ਇਹ ਯੂਹੰਨਾ ਦੇ ਪੱਤਰਾਂ ਦੀ ਵਿਸ਼ੇਸ਼ਤਾ ਹੈ (ਦੇਖੋ. 1 ਯੂਹੰਨਾ 2:7; 3:2,21; 4:1,7,11; 3 ਯੂਹੰਨਾ 1,2,5,11), ਪਰ ਇਹ ਸ਼ਬਦ ਇੰਜੀਲ ਜਾਂ ਪ੍ਰਕਾਸ਼ ਦੀ ਪੇਥੀ ਦੇ ਮਸੀਹੀਆਂ ਲਈ ਨਾਮ ਵੱਜੋਂ ਨਹੀਂ ਦੇਖਿਆ ਗਿਆ।

▣ "ਗਾਯੂਸ" ਇਸ ਵਿਸ਼ੇ ਬਾਰੇ ਬਹੁਤ ਚਰਚਾ ਹੋਈ ਹੈ ਕਿ ਗਾਯੂਸ ਅਤੇ ਦਿਯੂਤ੍ਰਿਫੇਸ ਵਿੱਚੋਂ ਕੌਣ ਇਸ ਸਥਾਨਕ ਕਲੀਸੀਆ ਦਾ ਪਾਦਰੀ ਹੈ। ਉਪਲੱਬਧ ਥੇੜੀ ਜਿਹੀ ਜਾਣਕਾਰੀ ਤੋਂ ਕੋਈ ਵੀ ਸਪਸ਼ਟ ਬਿਆਨ ਦੇਣਾ ਬਹੁਤ ਮੁਸ਼ਕਲ ਹੈ। 3 ਯੂਹੰਨਾ 1:9 ਦੇ ਕਾਰਨ, ਜਿਸ ਵਿੱਚ "ਕਲੀਸੀਆ" ਅਤੇ "ਉਹਨਾਂ" ਦਾ ਜਿਕਰ ਹੈ, ਇਹ ਹੋ ਸਕਦਾ ਹੈ ਕਿ ਦਿਯੂਤ੍ਰਿਫੇਸ ਘਰ ਦੀ ਕਲੀਸੀਆ ਦਾ ਆਗੂ ਅਤੇ ਗਾਯੂਸ ਦੂਸਰੀ ਘਰ ਦੀ ਕਲੀਸੀਆ ਦਾ ਆਗੂ ਸੀ ਜੋ ਕਿ ਬਹੁਤ ਨੇੜੇ ਸੀ ਪਰ ਇਹ ਸੰਪੂਰਨ ਅੰਦਾਜ਼ਾ ਹੈ।

▣ "ਜਿਸ ਨੂੰ ਮੈਂ ਸੱਚ-ਮੁੱਚ ਪਿਆਰ ਰੱਖਦਾ ਹਾਂ" "ਪਿਆਰ ਅਤੇ ਸੱਚ" ਯੂਹੰਨਾ ਦੇ ਪੱਤਰਾਂ ਵਿੱਚ ਇਹ ਸ਼ਬਦ ਦੋਵੇਂ ਇੱਕਠੇ ਅਕਸਰ ਦੇਖੇ

ਜਾ ਸਕਦੇ ਹਨ। (ਦੇਖੋ. 2 ਯੂਹੰਨਾ 1,2,3,4; 3 ਯੂਹੰਨਾ 1,3,4,8,12) ਸੱਚ ਇਸਦਾ ਹਵਾਲਾ ਹੋ ਸਕਦਾ ਹੈ ਕਿ

1. ਪਵਿੱਤਰ ਆਤਮਾ (ਦੇਖੋ. ਯੂਹੰਨਾ 14:17)
2. ਪੁੱਤਰ ਯਿਸੂ (ਦੇਖੋ. ਯੂਹੰਨਾ 8:32; 14:6)
3. ਇੰਜੀਲ ਦੀ ਸਮੱਗਰੀ (ਦੇਖੋ. 1 ਯੂਹੰਨਾ 2:2; 3:23)

3 ਯੂਹੰਨਾ 2-4

ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਿਵੇਂ ਤੇਰੀ ਜਾਨ ਸੁੱਖ-ਸਾਂਦ ਨਾਲ ਹੈ, ਤਿਵੇਂ ਤੂੰ ਸਭਨੀਂ ਗੱਲੀਂ ਸੁੱਖ-ਸਾਂਦ ਨਾਲ ਅਤੇ ਤੰਦਰੁਸਤ ਰਹੇ।³ ਮੈਂ ਬਹੁਤ ਅਨੰਦ ਹੋਇਆ ਜਦੋਂ ਕਦੇ ਭਰਾਵਾਂ ਨੇ ਆ ਕੇ ਤੇਰੀ ਸਚਿਆਈ ਦੀ ਗਵਾਹੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਵੀ ਹੈ।⁴ ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੇ ਮੈਂ ਸੁਣਾਂ ਕਿ ਮੇਰੇ ਬੱਚੇ ਸਚਿਆਈ ਉੱਤੇ ਚੱਲਦੇ ਹਨ।

ਆਇਤ 2 "ਮੈਂ ਇਹ ਪ੍ਰਾਰਥਨਾ ਕਰਦਾ ਹਾਂ" ਇਹ ਖਾਸ ਯੂਨਾਨੀ ਪੱਤਰ ਦੀਆਂ ਸ਼ੁਰੂਆਤੀ ਸਤਰਾਂ ਹੁੰਦੀਆਂ ਹਨ। ਇਹ ਇੱਕ ਪ੍ਰਾਰਥਨਾ ਜਾਂ ਇੱਛਾ ਹੈ ਕਿ ਗ੍ਰਹਿਣ ਕਰਨ ਵਾਲਾ ਉਨੱਤੀ ਅਤੇ ਚੰਗੀ ਸਿਹਤ ਪਾਵੇ। ਇਹ ਖਾਸ ਪਿਆਰੇ ਮਨੁੱਖ ਨੂੰ ਸੰਬੋਧਨ ਕਰਨ ਦਾ ਤਰੀਕਾ ਸੀ। ਇਹ "ਸਿਹਤ, ਦੈਲਤ ਦੀ ਇੰਜੀਲ," ਲਈ ਸਬੂਤ ਵਾਲੀ ਲਿਖਤ ਦੇ ਤੌਰ ਤੇ ਨਹੀਂ ਵਰਤੀ ਜਾ ਸਕਦੀ ਜਿਹੜੀ ਕਿ ਆਧੁਨਿਕ ਅਮਰੀਕਾ ਵਿੱਚ ਬਹੁਤ ਮਸ਼ਹੂਰ ਹੈ। Gordon Fee (a charismatic scholar), *The Disease of the Health, Wealth Gospel*. ਚੰਗਾਈ ਲਈ ਮੇਰੇ ਵਿਚਾਰਾਂ ਲਈ, ਕਿਰਪਾ ਕਰਕੇ ਯਾਕੂਬ 5 ਤੇ ਮੇਰੀਆਂ ਲਿਖਤਾਂ ਨੂੰ ਔਨਲਾਈਨ ਦੇਖੋ। www.freebiblecommentary.org.

▣ **"ਕਿ ਜਿਵੇਂ ਤੇਰੀ ਜਾਨ ਸੁੱਖ-ਸਾਂਦ ਨਾਲ ਹੈ, ਤਿਵੇਂ ਤੂੰ ਸਭਨੀਂ ਗੱਲੀਂ ਸੁੱਖ-ਸਾਂਦ ਨਾਲ ਅਤੇ ਤੰਦਰੁਸਤ ਰਹੇ"** ਇਹ ਪਹਿਲੀ ਸਦੀ ਦੇ ਗ੍ਰੀਕੋ-ਰੋਮਨ ਸੰਸਾਰ ਦੀ ਇੱਕ ਖਾਸ ਸ਼ੁਰੂਆਤੀ ਪ੍ਰਾਰਥਨਾ ਹੈ। ਇਹ "ਤੰਦਰੁਸਤੀ, ਦੈਲਤ, ਅਤੇ ਖੁਸ਼ਹਾਲੀ" ਵਾਲੇ ਪ੍ਰਚਾਰਕਾਂ ਲਈ ਵਚਨ ਨਹੀਂ ਸੀ। ਬਾਈਬਲ ਦੇ ਉਹ ਹਵਾਲੇ ਜਿਹੜੇ ਪ੍ਰਸੰਗ ਤੋਂ ਹਟਾਏ ਗਏ ਉਹ ਕੁੱਝ ਵੀ ਜੇਰ ਦੇ ਕੇ ਦੱਸਣ ਲਈ ਵਰਤੇ ਜਾ ਸਕਦੇ ਹਨ। ਲਿਖਤ ਦਾ ਅਰਥ ਮੌਜੂਦਾ ਅੱਜ ਨਹੀਂ ਹੋ ਸਕਦਾ ਪਰ ਇਸਦਾ ਆਪਣੇ ਦਿਨ ਵਿੱਚ ਕੀ ਅਰਥ ਸੀ। ਇਸ ਵਚਨ ਦਾ ਅੱਜ ਉਹ ਮਤਲਬ ਨਹੀਂ ਹੋ ਸਕਦਾ ਜੇ ਉਸ ਸਮੇਂ ਸੀ। ਕੇਵਲ ਪ੍ਰਭਾਵਿਤ ਮਨੁੱਖ ਹੀ ਲੇਖਕ ਹੈ। ਸਾਨੂੰ ਉਸਦੇ ਵਿਚਾਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਨਾ ਕਿ ਆਪਣੀ ਹੀ ਟੋਕਾ-ਟਾਕੀ ਕਰਨੀ ਚਾਹੀਦੀ ਹੈ।

▣ **"ਜਾਨ"** ਇਹ ਸ਼ਬਦ "*psuche*" ਸੁਚੇ (ਜਾਨ) ਤਕਰੀਬਨ "*pneuma*" ਨਿਉਮਾ ਦਾ ਸਮਾਨਾਰਥੀ ਹੈ। ਇਹ ਮਨੁੱਖਤਾ ਦੇ ਨਿਚੋੜ ਜਾਂ ਆਪਣੇ ਆਪ ਲਈ ਵਰਤੇ ਜਾਂਦੇ ਹਨ। ਇਹ ਮਨੁੱਖ ਦੇ ਕਿਸੇ ਇੱਕਲੇ ਹਿੱਸੇ (ਸਰੀਰ, ਆਤਮਾ, ਜਾਨ) ਵੱਲ ਇਸ਼ਾਰਾ ਨਹੀਂ ਕਰਦਾ। ਮਨੁੱਖ ਏਕਤਾ ਹਨ (ਦੇਖੋ. ਉਤਪਤ 2:7)। ਅਸੀਂ ਇੱਕ ਜਾਨ ਹਾਂ; ਸਾਡੇ ਕੋਲ ਕੋਈ ਜਾਨ ਨਹੀਂ।

ਆਇਤ 3 "ਮੈਂ ਬਹੁਤ ਅਨੰਦ ਹੋਇਆ" (ਦੇਖੋ. 2 ਯੂਹੰਨਾ 4; ਫਿਲਿੱਪੀਆਂ 4:10)

▣ **"ਆ ਕੇ ਤੇਰੀ ਸਚਿਆਈ ਦੀ ਗਵਾਹੀ ਦਿੱਤੀ"** ਇਹ ਦੋਵੇਂ ਮੌਜੂਦਾ ਸ਼ਬਦ ਹਨ ਜਿਨ੍ਹਾਂ ਦਾ ਭਾਵ ਹੈ

1. ਇਸ ਕਲੀਸੀਆ ਦੇ ਮੈਂਬਰ ਨਿਯਮਿਤ ਤੌਰ ਤੇ ਅਫਸੁਸ ਗਏ ਅਤੇ ਯੂਹੰਨਾ ਨੂੰ ਦੱਸਿਆ
2. ਕਿ ਵਾਪਸ ਆਉਣ ਵਾਲੇ ਮਿਸ਼ਨਰੀਆਂ ਨੇ ਗਾਯੂਸ ਦੀ ਦਰਿਆਦਿਲੀ ਬਾਰੇ ਦੱਸਿਆ

ਸੰਭਵ ਹੈ ਕਿ ਯੂਹੰਨਾ ਜੋ ਕਿ ਇੱਕ ਬਿਰਧ ਵਿਅਕਤੀ ਹੈ ਯਾਤਰਾ ਨਹੀਂ ਕਰ ਸਕਦਾ ਸੀ ਪਰ ਉਹ ਕਲੀਸੀਆਵਾਂ ਦੀ ਸਥਿਤੀ ਅਤੇ ਵਾਧੇ ਬਾਰੇ ਸੁਣਨਾ ਬਹੁਤ ਪਸੰਦ ਕਰਦਾ ਸੀ।

▣ **"ਸਚਿਆਈ ਉੱਤੇ ਚੱਲਦਾ"** ਇਹ ਵਾਕ ਸਾਹਿਤਿਕ ਤੌਰ ਤੇ "ਰੋਸ਼ਨੀ ਵਿੱਚ ਚੱਲਣਾ" ਦੇ ਸਮਾਨ ਹੈ (ਦੇਖੋ. 1 ਯੂਹੰਨਾ 1:7)। ਮਸੀਹਤ ਮੁੱਖ ਤੌਰ ਤੇ ਇੱਕ ਧਰਮ, ਰਸਮ ਜਾਂ ਇੱਕ ਸ਼ਾਮਿਲ ਹੋਣ ਲਈ ਕੋਈ ਸੰਸਥਾ ਨਹੀਂ ਹੈ, ਪਰ ਯਿਸੂ ਮਸੀਹ ਨਾਲ ਰਿਸ਼ਤੇ ਨੂੰ ਨਿਭਾਉਣ ਵਾਲਾ ਜੀਵਨ ਹੈ। ਸ਼ੁਰੂਆਤੀ ਕਲੀਸੀਆ ਪਹਿਲੀ ਵਾਰ "ਰਸਤਾ" ਅਖਵਾਈ (ਦੇਖੋ. ਰਸੂਲਾਂ ਦੇ ਕਰਤੱਬ 9:2, 19:9,23; 24:22)। ਸੱਚਾਈ ਸਿਰਫ ਬੌਧਿਕ

(ਸਮੱਗਰੀ) ਨਹੀਂ ਹੈ, ਪਰ ਇੱਕ ਰਿਸ਼ਤਾ ਹੈ (ਜਿਹੜਾ ਪਹਿਲਾ ਮਸੀਹ ਦੁਆਰਾ ਪਰਮੇਸ਼ਰ ਤੋਂ ਸ਼ੁਰੂ ਹੋਇਆ ਅਤੇ ਜਿਸਦੇ ਨਤੀਜੇ ਇੱਕ ਦੂਜੇ ਨਾਲ ਪਿਆਰ ਕਰਨ ਵਿੱਚ ਸਾਹਮਣੇ ਆਏ)। ਸਚਿਆਈ ਉੱਪਰ ਦੇਖੋ ਖਾਸ ਵਿਸ਼ਾ ਯੂਹੰਨਾ 6:55 ਅਤੇ 17:3 ਵਿੱਚ।

ਆਇਤ 4 "ਮੇਰੇ ਬੱਚੇ" ਇਹ ਯੂਹੰਨਾ ਦੇ ਪੱਤਰਾਂ ਵਿੱਚ ਇੱਕ ਆਮ ਅਹੁਦਾ ਹੈ (ਦੇਖੋ. 1 ਯੂਹੰਨਾ 2:12,13,18,28; 3:7,18; 4:4; 5:21)। ਇੱਥੇ (1) ਯੂਹੰਨਾ ਦੇ ਰਸੂਲਕ ਅਧਿਕਾਰ ਜਾਂ (2) ਯੂਹੰਨਾ ਦੇ ਏਸ਼ੀਆ ਮਾਈਨਰ (ਪੱਛਮੀ ਤੁਰਕੀ) ਦੇ ਰੋਮਨ ਪ੍ਰਾਂਤ ਦੀਆਂ ਕਲੀਸੀਆਵਾਂ ਅਤੇ ਮਸੀਹੀਆਂ ਲਈ ਪਿਆਰ ਦੇ ਸ਼ਬਦ ਹਨ, ਜਿੱਥੇ ਉਸਨੇ ਆਪਣੀ ਸੇਵਕਾਈ ਦੇ ਆਖਰੀ ਦਿਨ ਬਿਤਾਏ।

3 ਯੂਹੰਨਾ 5-8

ਪਿਆਰਿਆ, ਜੇ ਸੇਵਾ ਤੂੰ ਭਰਾਵਾਂ ਅਤੇ ਪਰਦੇਸੀਆਂ ਨਾਲ ਕਰਦਾ ਹੈ, ਸੇ ਵਫ਼ਾਦਾਰੀ ਦਾ ਕੰਮ ਕਰਦਾ ਹੈ। ਜਿਨ੍ਹਾਂ ਨੇ ਕਲੀਸੀਆ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ। ਜੇ ਤੂੰ ਉਹਨਾਂ ਨੂੰ ਅਗਾਹਾਂ ਪਹੁੰਚਾ ਦੇਵੇਂ, ਜਿਸ ਤਰ੍ਹਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਯੋਗ ਹੈ, ਤਾਂ ਚੰਗਾ ਕਰੇਗਾ। ਕਿਉਂ ਜੋ ਉਹ ਉਸ ਨਾਮ ਦੇ ਨਮਿੱਤ ਨਿੱਕਲ ਤੁਰੇ ਅਤੇ ਪਰਾਈਆਂ ਕੋਮਾਂ ਤੋਂ ਕੁਝ ਨਹੀਂ ਲੈਂਦੇ। ਇਸ ਲਈ ਸਾਨੂੰ ਚਾਹੀਦਾ ਹੈ, ਜੇ ਇਹੋ ਜਿਹਿਆਂ ਦੀ ਪ੍ਰਾਹੁਣਚਾਰੀ ਕਰੀਏ ਤਾਂ ਕਿ ਸਚਿਆਈ ਵਿੱਚ ਉਹਨਾਂ ਦੇ ਸਹਿਕਰਮੀ ਹੋਈਏ।

ਆਇਤ 5 "ਤੂੰ ਵਫ਼ਾਦਾਰੀ ਦਾ ਕੰਮ ਕਰਦਾ ਹੈ" ਗਾਯੂਸ ਦੇ ਇਹ ਕੰਮ ਦਿਯੂਤ੍ਰਿਫੇਸ ਦੇ ਕੰਮਾਂ ਨਾਲੋਂ ਬਿਲਕੁੱਲ ਵੱਖਰੇ ਹਨ, ਦੇਖੋ. ਆਇਤ 9-10 ਵਿੱਚ। ਦੇਖੋ ਖਾਸ ਵਿਸ਼ਾ: ਵਿਸ਼ਵਾਸ, ਸੱਚਾਈ, ਭਰੋਸਾ, ਅਤੇ ਭਰੋਸੇਯੋਗਤਾ ਯੂਹੰਨਾ 1:7 ਅਤੇ ਯੂਹੰਨਾ 1:14 ਵਿੱਚ।

□ **"ਜੇ ਕੁੱਝ ਵੀ ਤੂੰ ਕੀਤਾ"** ਇਹ *ean* (ਈਨ) ਅਤੇ ਔਰਿਸਟ ਦਾ ਵਿਚਲਾ ਜੋੜਕ ਪੜਨਾਵ ਹੈ ਜਿਹੜਾ ਕਿ ਪੂਰੀ ਹੋਣ ਦੀ ਸੰਭਾਵਨਾ ਦੇ ਨਾਲ ਇਹ ਸ਼ਰਤ ਨੂੰ ਵੀ ਦੱਸਦਾ ਹੈ। ਗਾਯੂਸ ਨੇ ਯਾਤਰਾ ਕਰਨ ਵਾਲੇ ਮਿਸ਼ਨਰੀਆਂ ਦੀ ਹਰੇਕ ਮੌਕੇ ਅਤੇ ਹਰੇਕ ਸੰਭਵ ਤਰੀਕੇ ਨਾਲ ਮਦਦ ਕੀਤੀ।

□ **"ਖਾਸ ਤੌਰ ਤੇ ਜਦੋਂ ਉਹ ਅਜਨਬੀ ਸਨ"** ਕਲੀਸੀਆ ਨੂੰ ਇਨ੍ਹਾਂ ਯਾਤਰਾ ਕਰਨ ਵਾਲੇ ਮਿਸ਼ਨਰੀਆਂ ਪ੍ਰਤੀ ਸਵਾਗਤ ਕਰਤਾ ਅਤੇ ਮਦਦਗਾਰ ਸੁਭਾਅ ਦੇ ਹੋਣਾ ਚਾਹੀਦਾ ਸੀ ਪਰ ਸਥਾਨਕ ਸਥਿਤੀ ਦੇ ਕਾਰਨ ਕੇਵਲ ਗਾਯੂਸ ਹੀ ਇਨ੍ਹਾਂ ਭਰਾਵਾਂ ਦੀ ਮਦਦ ਕਰ ਰਿਹਾ ਸੀ ਜਿਹੜਾ ਕਿ ਇਨ੍ਹਾਂ ਬਾਰੇ ਹੋਰ ਕੁੱਝ ਨਹੀਂ ਜਾਣਦਾ ਸੀ ਸਿਵਾਏ ਇਸਦੇ ਕਿ ਇਹ ਵੀ ਯਿਸੂ ਨੂੰ ਜਾਣਦੇ, ਸੇਵਾ ਕਰਦੇ ਅਤੇ ਪਿਆਰ ਕਰਦੇ ਸਨ।

ਆਇਤ 6 "ਜਿਨ੍ਹਾਂ ਨੇ ਕਲੀਸੀਆ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ" ਸਪੱਸ਼ਟ ਹੈ ਕਿ ਅਫਸੂਸ ਵਿੱਚ ਪਹਿਲੀ ਸਦੀ ਦੀ ਕਲੀਸੀਆ ਵਿੱਚ ਮਿਸ਼ਨਰੀਆਂ ਦੇ ਕੰਮ ਦੀ ਰਿਪੋਰਟ ਸਮੂਹਿਕ ਆਰਾਧਨਾ ਸਮੇਂ ਦਿੱਤੀ ਜਾਂਦੀ ਸੀ।

ਖਾਸ ਵਿਸ਼ਾ: ਕਲੀਸੀਆ (ਏਕਲੀਸੀਆ) **SPECIAL TOPIC: Church (ekklēsia)**

ਖਾਸ ਵਿਸ਼ਾ: ਕਲੀਸੀਆ (ekklēsia) ਏਕਲੀਸੀਆ

ਇਹ ਯੂਨਾਨੀ ਸ਼ਬਦ, *ekklēsia*, ਏਕਲੀਸੀਆ ਦੇ ਸ਼ਬਦਾਂ "ਦੇ ਬਾਹਰ" ਅਤੇ "ਬੁਲਾਏ ਗਏ" ਤੋਂ ਬਣਿਆ ਹੈ। ਇਹ ਸ਼ਬਦ ਵਰਤੋਂ ਵਿੱਚ ਧਰਮ ਨਿਰਪੱਖ ਸੀ (ਜਿਵੇਂ ਕਿ, ਲੋਕਾਂ ਨੂੰ ਸਭਾ ਲਈ ਬੁਲਾਇਆ ਗਿਆ, ਦੇਖੋ. ਰਸੂਲਾਂ ਦੇ ਕਰਤੱਬ 19:32,39,41) ਇਸ ਦੀ ਇੱਕ ਧਾਰਮਿਕ ਵਰਤੋਂ ਵੀ ਹੈ ਕਿਉਂਕਿ ਸੇਪਟੂਜਿੰਟ ਵਿੱਚ ਇਸਦੀ ਵਰਤੋਂ ਇਸਰਾਈਲ ਦੀ "ਕਲੀਸੀਆ" ਲਈ ਕੀਤੀ ਗਈ ਹੈ। (*Qahal*, BDB 874, KB 1078, ਦੇਖੋ. ਗਿਣਤੀ 16:3; 20:4; ਬਿਵਸਥਾਸਾਰ 31:30)। ਪਹਿਲੀ ਸਦੀ ਦੀ ਕਲੀਸੀਆ ਆਪਣੇ ਆਪ ਨੂੰ ਪੁਰਾਣੇ ਨੇਮ ਦੇ ਪਰਮੇਸ਼ੁਰ ਦੇ ਲੋਕਾਂ ਦੀ ਲਗਾਤਾਰ ਲੜੀ ਦੇ ਤੌਰ ਤੇ ਦੇਖਦੇ ਸਨ। ਉਹ ਨਵਾਂ ਇਸਰਾਇਲ ਸਨ (ਦੇਖੋ. ਰੋਮੀਆਂ 2:28-29; ਗਲਾਤੀਆਂ 3:29; 6:16; 1 ਪਤਰਸ 2:5,9; ਪ੍ਰਕਾਸ਼ ਦੀ ਪੇਥੀ 1:6), ਅਤੇ ਪਰਮੇਸ਼ੁਰ ਦੇ ਸੰਸਾਰ ਭਰ ਦੇ ਲਈ ਮਿਸ਼ਨ ਦੀ ਪੂਰਤੀ ਸਨ (ਦੇਖੋ. ਉਤਪਤ 3:15;

12:3; ਕੂਚ 19:5-6; ਮੱਤੀ 28:18-20; ਲੂਕਾ 24:47; ਰਸੂਲਾਂ ਦੇ ਕਰਤੱਬ 1:8; ਦੇਖੋ [ਖਾਸ ਵਿਸ਼ਾ: ਯਹੋਵਾਹ ਦੀ ਸਦਾ ਦੇ ਛੁਟਕਾਰੇ ਦੀ ਯੋਜਨਾ SPECIAL TOPIC: YHWH'S ETERNAL REDEMPTIVE PLAN](#))

ਇਹ ਸ਼ਬਦ ਇੰਜੀਲਾਂ ਅਤੇ ਰਸੂਲਾਂ ਦੇ ਕਰਤੱਬ ਵਿੱਚ ਕਈ ਤਰ੍ਹਾਂ ਵਰਤਿਆ ਗਿਆ ਹੈ।

1. ਧਰਮ ਨਿਰਪੱਖ ਕਸਬੇ ਦੀ ਸਭਾ, ਰਸੂਲਾਂ ਦੇ ਕਰਤੱਬ 19:32,39,41
2. ਮਸੀਹ ਵਿੱਚ ਪਰਮੇਸ਼ਰ ਦੇ ਸਾਰੇ ਸੰਸਾਰ ਦੇ ਲੋਕ, ਮੱਤੀ 16:18 ਅਤੇ ਅਫਸੀਆਂ
3. ਮਸੀਹ ਵਿੱਚ ਵਿਸ਼ਵਾਸੀਆਂ ਦੀ ਸਥਾਨਕ ਕਲੀਸੀਆ, ਮੱਤੀ 18:17; ਰਸੂਲਾਂ ਦੇ ਕਰਤੱਬ 5:11 (ਇਨ੍ਹਾਂ ਆਇਤਾਂ ਵਿੱਚ, ਯਰੂਸ਼ਲਮ ਵਿੱਚ ਕਲੀਸੀਆ); ਰਸੂਲਾਂ ਦੇ ਕਰਤੱਬ 13:1; ਰੋਮੀਆਂ 16:5; 1 ਕੁਰਿੰਥੀਆਂ 16:19; ਕੁਲੁੱਸੀਆਂ 4:15; ਫਿਲੇਮੋਨ 2
4. ਸਮੂਹਿਕ ਤੌਰ ਤੇ ਇਸਰਾਇਲ ਦੇ ਲੋਕ, ਰਸੂਲਾਂ ਦੇ ਕਰਤੱਬ 7:38, ਸਟਿਫਨੁਸ ਦੇ ਪ੍ਰਚਾਰ ਵਿੱਚ
5. ਇੱਕ ਖੇਤਰ ਵਿੱਚ ਪਰਮੇਸ਼ਰ ਦੇ ਲੋਕ, ਰਸੂਲਾਂ ਦੇ ਕਰਤੱਬ 8:3; ਗਲਾਤੀਆਂ 1:2 (ਯਹੂਦਾ ਜਾਂ ਫਿਲਸਤੀਨ)

ਕਲੀਸੀਆ ਇੱਕਠੇ ਹੋਏ ਲੋਕ ਹਨ, ਨਾ ਕਿ ਸਿਰਫ ਇਮਾਰਤ। ਸਦੀਆਂ ਤੱਕ ਕੋਈ ਵੀ ਕਲੀਸੀਆ ਦੀ ਇਮਾਰਤ ਨਹੀਂ ਸੀ। ਯਾਕੂਬ ਵਿੱਚ (ਸੱਭ ਤੋਂ ਪੁਰਾਣੀ ਮਸੀਹ ਪੁਸਤਕਾਂ ਵਿੱਚੋਂ ਇੱਕ) ਕਲੀਸੀਆ ਨੂੰ "synagōgē" (ਇੱਕ ਸਭਾ) ਦੇ ਨਾਮ ਵੱਜੋਂ ਵਰਤਿਆ ਗਿਆ ਹੈ। ਕਲੀਸੀਆ ਲਈ ਇਹ ਨਾਮ ਕੇਵਲ ਯਾਕੂਬ ਵਿੱਚ ਮਿਲਦਾ ਹੈ (ਦੇਖੋ. ਯਾਕੂਬ 2:2; 5:14)।

Copyright © 2014 [Bible Lessons International](#)

▣ "ਤੂੰ ਚੰਗਾ ਕਰੇਂਗਾ" ਇਹ ਮਿਸਰੀ ਪਪੀਰੀ ਵਿੱਚ ਪਾਇਆ ਜਾਣ ਵਾਲਾ ਯੂਨਾਨੀ ਮੁਹਾਵਰਾ ਹੈ (ਦੇਖੋ. Moulton and Milligan, *The Vocabulary of the Greek Testament*) ਜਿਹੜਾ ਕਿ "ਕਿਰਪਾ ਕਰਕੇ" ਲਈ ਵਰਤਿਆ ਜਾਂਦਾ ਹੈ (ਦੇਖੋ. ਰਸੂਲਾਂ ਦੇ ਕਰਤੱਬ 10:33)।

▣ "ਤੂੰ ਉਹਨਾਂ ਨੂੰ ਅਗਾਹਾਂ ਪਹੁੰਚਾ ਦੇਵੇਂ" ਇਹ ਤਿਆਰ ਕਰਨ, ਪ੍ਰਾਰਥਨਾ ਕਰਨ ਅਤੇ ਯਾਤਰਾ ਕਰਨ ਵਾਲੇ ਮਿਸ਼ਨਰੀਆਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਇੱਕ ਉਪਕਰਣਿਕ ਮੁਹਾਵਰਾ ਹੈ (ਦੇਖੋ. ਰਸੂਲਾਂ ਦੇ ਕਰਤੱਬ 15:3; ਰੋਮੀਆਂ. 15:24; 1 ਕੁਰਿੰਥੀਆਂ, 16:6; 2 ਕੁਰਿੰਥੀਆਂ 1:16; ਤੀਤੁਸ 3:13)

▣ "ਜਿਸ ਤਰ੍ਹਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਯੋਗ ਹੈ" ਇਸਦਾ ਮਤਲਬ ਮਹੱਤਵਪੂਰਣ, ਪਿਆਰ ਕਰਨ ਵਾਲਾ ਅਤੇ ਭਰਪੂਰ ਤਰੀਕੇ ਨਾਲ ਕਰਨ ਤੋਂ ਹੈ (ਦੇਖੋ. ਕੁਲੁੱਸੀਆਂ 1:10; 1 ਥੱਸਲੁਨੀਕੀਆਂ 2:12)। ਵਿਸ਼ਵਾਸੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲਿਆਂ ਨਾਲ ਉਸੇ ਤਰ੍ਹਾਂ ਹੀ ਪੇਸ਼ ਆਉਣ ਜਿਸ ਤਰ੍ਹਾਂ ਜਿਸਦੀ ਉਹ ਸੇਵਾ ਕਰਦੇ ਹਨ, ਨੂੰ ਸੋਭਦਾ ਹੈ (ਦੇਖੋ ਅਫਸੀਆਂ 4:1)।

ਆਇਤ 7

NASB, REB	"ਉਹ ਬਾਹਰ ਚਲੇ ਗਏ"
NKJV	"ਉਹ ਅੱਗੇ ਚਲੇ ਗਏ"
NRSV	"ਉਨ੍ਹਾਂ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ"
TEV, NJB	"ਉਹ ਬਾਹਰ ਚਏ ਗਏ"

ਇਹ ਬਹੁਤ ਆਮ ਕਿਰਿਆ ਇਸ ਲਈ ਵਰਤੀ ਗਈ ਹੈ ਤਾਂ ਕਿ

1. 1 ਯੂਹੰਨਾ 2:19 ਵਿੱਚ ਝੂਠੇ ਅਧਿਆਪਕ ਕਲੀਸੀਆ ਨੂੰ ਛੱਡ ਰਹੇ ਹਨ
2. 1 ਯੂਹੰਨਾ 4:1 ਵਿੱਚ ਝੂਠੇ ਨਬੀ ਸੰਸਾਰ ਵਿੱਚ ਨਿਕਲ ਪਏ ਹਨ
3. 2 ਯੂਹੰਨਾ 1:7 ਵਿੱਚ ਬਹੁਤ ਸਾਰੇ ਧੋਖੇਬਾਜ਼ ਸੰਸਾਰ ਵਿੱਚ ਨਿਕਲ ਪਏ ਹਨ
4. 3 ਯੂਹੰਨਾ 1:7 ਵਿੱਚ ਬਹੁਤ ਸਾਰੇ ਰਸੂਲਕ ਗਵਾਹ ਸੰਸਾਰ ਵਿੱਚ ਜਾ ਰਹੇ ਹਨ

NASB	"ਪਰਮੇਸ਼ਰ ਦੇ ਨਾਮ ਦੀ ਖਾਤਰ"
NKJV	"ਉਸਦੇ (ਪਰਮੇਸ਼ਰ) ਦੇ ਨਾਮ ਦੀ ਖਾਤਰ"
NRSV	"ਮਸੀਹ ਦੀ ਖਾਤਰ"
TEV	"ਮਸੀਹ ਦੀ ਸੇਵਾ ਵਿੱਚ"
NJB	"ਪੂਰੀ ਤਰ੍ਹਾਂ ਨਾਮ ਦੇ ਲਈ"

ਇਹ "ਨਾਮ" ਵਿਅਕਤੀ ਲਈ ਖੜੇ ਹੋਣ ਅਤੇ ਯਿਸੂ ਦੇ ਕੰਮ ਦੀ ਇੱਕ ਉਦਾਹਰਣ ਹੈ। ਜਿਵੇਂ ਕਿ ਵਿਸ਼ਵਾਸੀ ਉਸਦੇ ਨਾਮ ਵਿੱਚ ਵਿਸ਼ਵਾਸ ਕਰਦੇ ਹਨ (ਦੇਖੋ. ਯੂਹੰਨਾ 1:12; 3:18; ਰੋਮੀਆਂ 10:9; 1 ਕੁਰਿੰਥੀਆਂ. 12:3; ਫਿਲਿੱਪੀਆਂ 2:9-11), ਉਹ ਉਸਦੇ ਨਾਮ ਵਿੱਚ ਮਾਫ ਕੀਤੇ ਗਏ ਹਨ (1 ਯੂਹੰਨਾ 2:13), ਉਹ ਉਸਦੇ ਨਾਮ ਲਈ ਕੰਮ ਕਰਦੇ ਹਨ (ਦੇਖੋ. ਮੱਤੀ 10:22; 24:9; ਮਰਕੁਸ 13:13; ਲੂਕਾ 21:12,17; ਯੂਹੰਨਾ 15:21; 20:31; ਰਸੂਲਾਂ ਦੇ ਕਰਤੱਬ 4:17; 5:41; 9:14; ਰੋਮੀਆਂ 1:5; 1 ਪਤਰਸ 4:14,16; ਪ੍ਰਕਾਸ਼ ਦੀ ਪੇਥੀ 2:3).

NASB	"ਪਰਾਈਆਂ ਕੌਮਾਂ ਤੋਂ ਕੁੱਝ ਵੀ ਨਹੀਂ ਸਵੀਕਾਰ ਰਹੇ"
NKJV	"ਪਰਾਈਆਂ ਕੌਮਾਂ ਤੋਂ ਕੁੱਝ ਵੀ ਨਹੀਂ ਲੈ ਰਹੇ"
NRSV	"ਗੈਰ-ਵਿਸ਼ਵਾਸੀਆਂ ਤੋਂ ਕੋਈ ਮਦਦ ਨਹੀਂ ਸਵੀਕਾਰ ਰਹੇ"
TEV	"ਅਵਿਸ਼ਵਾਸੀਆਂ ਤੋਂ ਕੋਈ ਮਦਦ ਨਹੀਂ ਸਵੀਕਾਰ ਕੀਤੇ ਬਿਨਾਂ"
NJB	"ਕਿਸੇ ਵੀ ਚੀਜ਼ ਲਈ ਗੈਰ-ਵਿਸ਼ਵਾਸੀਆਂ ਤੇ ਨਿਰਭਰ ਕੀਤੇ ਬਿਨਾਂ"

ਇਹ ਵਾਕ ਇਨ੍ਹਾਂ ਗਵਾਹਾਂ ਦੇ ਪਰਮੇਸ਼ਰ ਉੱਪਰ ਭਰੋਸਾ ਕਰਨ ਬਾਰੇ ਦੱਸਦਾ ਹੈ ਕਿ ਉਹ ਪ੍ਰਬੰਧ ਕਰਦਾ ਹੈ ਜਿਵੇਂ ਕਿ ਮੱਤੀ 10:5-15 ਵਿੱਚ ਬਾਰਾਂ ਚੋਲਿਆ ਲਈ ਯਿਸੂ ਦੇ ਸ਼ਬਦ ਅਤੇ ਲੂਕਾ 10:4-7 ਵਿੱਚ ਸੱਤਰ ਲਈ ਹਨ।

ਇਹ ਪਹਿਲੀ ਸਦੀ ਦੇ ਅੰਤ ਵਿੱਚ "ਪਰਾਈਆਂ ਕੌਮਾਂ" ਲਈ ਮੂਰਤੀ ਪੂਜਕ ਜਾਂ ਅਵਿਸ਼ਵਾਸੀ ਸ਼ਬਦ ਵਰਤਿਆ ਗਿਆ ਹੈ (ਦੇਖੋ. ਮੱਤੀ 5:47; 1 ਪਤਰਸ 2:12; 4:3)। ਵਿਸ਼ਵਾਸੀ ਖੁਸ਼ਖਬਰੀ ਦੇ ਕੰਮ ਨੂੰ ਸਮਰਥਨ ਕਰਨ ਵਾਲੇ ਹਨ! ਜਿਹੜਾ ਕਿਸੇ ਦੀ ਮਦਦ ਕਰਦਾ ਹੈ ਉਹ ਆਪਣੇ ਦਿਲ ਨੂੰ ਖੋਲਦਾ ਹੈ।

ਯੂਹੰਨਾ ਦੇ ਦਿਨਾਂ ਵਿੱਚ ਬਹੁਤ ਸਾਰੇ ਯਾਤਰਾ ਕਰਨ ਵਾਲੇ ਅਧਿਆਪਕ ਪੈਸੇ ਅਤੇ ਪਦਵੀ ਦਾ ਪ੍ਰਚਾਰ ਕਰਦੇ ਸਨ। ਪਰਮੇਸ਼ਰ ਦੇ ਅਧਿਆਪਕਾਂ/ਪ੍ਰਚਾਰਕਾਂ/ਸੁੱਭ-ਸਮਾਚਾਰ ਸੁਣਾਉਣ ਵਾਲਿਆਂ ਦੀ ਉਨ੍ਹਾਂ ਦੇ ਸ਼ਬਦਾਂ ਲਈ ਨਹੀਂ ਬਲਕਿ ਜਿਸ ਪਰਮੇਸ਼ਰ ਦੇ ਕੰਮ ਲਈ ਉਹ ਬਲੀਦਾਨ ਦੇ ਨਾਲ ਸ਼ਾਮਿਲ ਹੋਏ ਸਨ, ਕਰਕੇ ਸਹਾਇਤਾ ਕਰਨੀ ਚਾਹੀਦੀ ਸੀ।

ਆਇਤ 8 "ਇਸ ਲਈ ਸਾਨੂੰ ਚਾਹੀਦਾ ਹੈ" ਇਹ ਅਕਸਰ ਦੇਹਰਾਈ ਗਈ ਨੈਤੀਕ ਸਲਾਹ ਹੈ (ਦੇਖੋ. ਯੂਹੰਨਾ 13:14; 19:7; 1 ਯੂਹੰਨਾ 2:6; 3:16; 4:11)। ਸ਼ਬਦ *opheilō* ਐਫੀਲੋ ਦਾ ਭਾਵ ਪੂਰੀ ਤਰ੍ਹਾਂ ਵਿੱਤੀ ਕਰਜੇ ਵਿੱਚ ਹੋਣਾ ਹੈ ਪਰ ਇਹ ਦੇਸ਼ ਲਗਾਉਣ ਜਾਂ ਕਿਸੇ ਦੇ ਰਿਣੀ ਦੇ ਤੌਰ ਤੇ ਵਰਤਿਆ ਜਾਣ ਲੱਗਿਆ।

□ "ਇਹੋ ਜਿਹਿਆਂ ਦੀ ਪ੍ਰਾਹੁਣਚਾਰੀ ਕਰੀਏ" ਸਥਾਨਕ ਸਰਾਵਾਂ ਦੀ ਦੁੱਖਦਾਈ ਨੈਤਿਕ ਸਥਿਤੀ ਕਰਕੇ ਪਹਿਲੀ ਸਦੀ ਦੀ ਕਲੀਸੀਆ ਲਈ ਪ੍ਰਾਹੁਣਚਾਰੀ ਇੱਕ ਮਹੱਤਵਪੂਰਣ ਫਰਜ ਸੀ (ਦੇਖੋ. ਮੱਤੀ 25:35; ਰੋਮੀਆਂ 12:13; 1 ਤਿਮੋਥਿਉਸ 3:2; 5:10; ਤੀਤੁਸ 1:8; ਇਬਰਾਨੀਆਂ 13:2; 1 ਪਤਰਸ 4:9).

□ "ਤਾਂ ਕਿ ਸਚਿਆਈ ਵਿੱਚ ਉਹਨਾਂ ਦੇ ਸਹਿਕਰਮੀ ਹੋਈਏ" ਜਿਵੇਂ ਕਿ ਵਿਸ਼ਵਾਸੀ ਮਿਸ਼ਨਰੀਆਂ ਦੀ ਮਦਦ ਕਰਦੇ ਹਨ, ਉਹਨਾਂ ਦੇ ਵਿਸ਼ਵਾਸ ਅਤੇ ਸੱਚਾਈ ਦੇ ਕੰਮ ਵਿੱਚ ਸ਼ਾਮਲ ਹੁੰਦੇ ਹਨ। ਇਹ ਇੰਜੀਲ ਦਾ ਮੁੱਖ ਸਿਧਾਂਤ ਹੈ। ਨਵੇਂ ਨੇਮ ਵਿੱਚ 2 ਕੁਰਿੰਥੀਆਂ 8-9 ਵਿੱਚ ਮਸੀਹੀਆਂ ਨੂੰ ਦੇਣ ਨਾਲ ਸੰਬੰਧਤ ਮਿਲੇ ਦਿਸ਼ਾ ਨਿਰਦੇਸ਼ ਦੇਖੇ ਜਾ ਸਕਦੇ ਹਨ।

3 ਯੂਹੰਨਾ 9-10

ਮੈਂ ਕਲੀਸੀਆ ਨੂੰ ਕੁਝ ਲਿਖਿਆ ਸੀ ਪਰ ਦਿਯੂਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਵੱਡਾ ਹੋਣਾ ਚਾਹੁੰਦਾ ਹੈ, ਸਾਡੀ ਗੱਲ ਨਹੀਂ ਮੰਨਦਾ।¹⁰ ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਉਹਨਾਂ ਕੰਮਾਂ ਨੂੰ ਚੇਤੇ ਕਰਾਵਾਂਗਾ, ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਦੁਰਬਚਨ ਬੋਲਦਾ ਹੈ, ਅਤੇ ਐਨੇ ਨਾਲ ਹੀ ਰਾਜ਼ੀ ਨਹੀਂ ਹੁੰਦਾ ਪਰ ਨਾ ਤਾਂ ਆਪ ਭਰਾਵਾਂ ਦਾ ਆਦਰ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਰੋਕਦਾ ਹੈ ਅਤੇ ਉਹਨਾਂ ਨੂੰ ਕਲੀਸੀਆ ਵਿੱਚੋਂ ਕੱਢ ਦਿੰਦਾ ਹੈ।

ਆਇਤ 9 "ਮੈਂ ਕਲੀਸੀਆ ਨੂੰ ਕੁਝ ਲਿਖਿਆ ਸੀ" ਹੋ ਸਕਦਾ ਹੈ ਇਹ 1 ਜਾਂ 2 ਯੂਹੰਨਾ ਜਾਂ ਕਿਸੇ ਗੁੰਮ ਹੋਏ ਪੱਤਰ ਵੱਲ ਸੰਕੇਤ ਕਰਦਾ ਹੈ, ਸਾਰੀਆਂ ਸੰਭਾਵਨਾਵਾਂ ਵਿੱਚ ਇਹ 2 ਯੂਹੰਨਾ ਦਾ ਹਵਾਲਾ ਲੱਗਦਾ ਹੈ। ਦੇਖੋ ਖਾਸ ਵਿਸ਼ਾ: ਕਲੀਸੀਆ (*Ekklesia ਏਕਲੀਸੀਆ*) 3 ਯੂਹੰਨਾ 1:6 ਵਿੱਚ।

□ "ਦਿਯੂਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਵੱਡਾ ਹੋਣਾ ਚਾਹੁੰਦਾ ਹੈ" ਇਹ ਇੱਕ ਮੌਜੂਦਾ ਕਿਰਿਆਸ਼ੀਲ ਵਾਕ ਹੈ। ਇਹ ਸ਼ਬਦ "ਪਿਆਰ" (*phileō ਫਿਲੀਉ*) ਅਤੇ "ਪਹਿਲੇ ਦਰਜੇ ਨੂੰ ਪਾਉਣਾ" (*prōteuō ਪਰੋਟਿਉ*) ਦਾ ਮਿਸ਼ਰਿਤ ਰੂਪ ਹੈ। ਇਹ ਨਵੇਂ ਨੇਮ ਵਿੱਚ ਕੇਵਲ ਇੱਥੇ ਹੀ ਵਰਤਿਆ ਗਿਆ ਹੈ ਪਰ ਦੂਜਾ ਸ਼ਬਦ ਕੁਲੁੱਸੀਆ 1:18 ਵਿੱਚ ਮਸੀਹ ਦੇ ਪਹਿਲੇ ਦਰਜੇ ਲਈ ਵਰਤਿਆ ਗਿਆ ਹੈ। ਇਹ ਵਿਅਕਤੀ ਰਿਕਾਰਡ ਵਿੱਚ ਦਰਜ ਕੀਤਾ ਗਿਆ ਪਹਿਲਾ "ਸ਼ਕਤੀ-ਦਲਾਲ" ਜਾਂ "ਕਲੀਸੀਆ ਦਾ ਮੁਖੀਆ" ਹੈ। ਅਸੀਂ ਇਹ ਨਹੀਂ ਜਾਣਦੇ ਕਿ ਉਹ ਪਾਦਰੀ ਹੈ ਜਾਂ ਸਿਰਫ ਇੱਕ ਮਹੱਤਵਪੂਰਣ ਆਮ ਆਦਮੀ ਹੈ। ਜੇ ਵੀ ਹੋਵੇ ਇਹ ਉਸਦੇ ਮਨੋਰਥਾਂ ਨੂੰ ਦਿਖਾਉਂਦਾ ਹੈ। ਇਸ ਤਰ੍ਹਾਂ ਦੇ ਹੰਕਾਰੀ ਵਿਅਕਤੀ ਹਰ ਯੁੱਗ ਵਿੱਚ ਕਲੀਸੀਆ ਵਿੱਚ ਮੌਜੂਦ ਰਹੇ। ਚਾਹੇ ਉਹ ਆਪ ਇੱਕ ਅਨਿਸ਼ਚਿਤ ਜਾਂ ਅਸਥਿਰ ਤੌਰ ਤੇ ਨੈਸਟਿਕ ਹੋਵੇ ਪਰ ਇਹ ਸੰਭਵ ਜਰੂਰ ਹੈ।

James Dunn, ਨਵੇਂ ਨੇਮ ਵਿੱਚੋਂ *Unity and Diversity* ਵਿੱਚ, p. 392, ਵਿੱਚ ਦਿਯੂਤ੍ਰਿਫੇਸ ਨੂੰ "ਪਹਿਲੇ ਸਦੀ ਦੇ ਕੈਥੋਲਿਕ" ਦੀ ਉਦਾਹਰਣ ਵੱਜੋਂ ਦੇਖਦਾ ਹੈ।

"ਖਾਸਕਰ ਯੂਹੰਨਾ ਦਾ ਵਿਅਕਤੀਗਤਵਾਦ ਇੱਕ ਤਰ੍ਹਾਂ ਦੇ ਸੰਸਥਾਗਤ ਦੇ ਕੰਮ ਦੇ ਵਿਰੋਧ ਵਿੱਚ ਵਿਦਰੋਹ ਸਮਝਿਆ ਜਾ ਸਕਦਾ ਹੈ ਜਿਹੜਾ ਕਿ ਪਾਸਟੋਰਲਾਂ ਵਿੱਚ ਸਪਸ਼ਟ ਹੈ (ਉੱਪਰ pp. 129f., ਦੇਖੋ. ਦੁਬਾਰਾ ਇਬਰਾਨੀਆਂ ਅਤੇ ਪ੍ਰਕਾਸ਼ ਦੀ ਪੇਥੀ- §§31.2, 3)। ਇਸੇ ਤਰ੍ਹਾਂ ਯੂਹੰਨਾ ਦੀਆਂ ਲਿਖਤਾਂ ਅਜਿਹੇ ਸੰਸਕਾਰ ਦੇ ਕੁੱਝ ਵਿਰੋਧ ਵਿੱਚ ਜਾਪਦੀਆਂ ਹਨ ਜਿਹੜਾ ਕਿ ਇਗਨੇਟਿਅਸ ਦੇ ਕੈਥੋਲਿਕ ਵਿਸ਼ਵਾਸ ਦੇ ਅਨੁਸਾਰ ਪਹਿਲਾਂ ਹੀ ਚੰਗੀ ਤਰ੍ਹਾਂ ਸਥਾਪਿਤ ਹੋ ਚੁੱਕਾ ਸੀ ('ਅਮਰਤਾ ਦੀ ਦਵਾਈ' - ਅਫਸੀਆਂ 20.2) (ਉੱਪਰ ਦੇਖੋ §41)। ਸੱਭ ਤੋਂ ਦਿਲਚਸਪ ਗੱਲ 3 ਯੂਹੰਨਾ 9 ਵਿੱਚ ਦਿਯੂਤ੍ਰਿਫੇਸ ਉੱਪਰ 'ਬਜ਼ੁਰਗ' ਦਾ ਹਮਲਾ ਹੈ। ਦਿਯੂਤ੍ਰਿਫੇਸ ਕੋਲ ਇਸ ਕਲੀਸੀਆ ਦਾ ਨਿਯੰਤਰਣ ਸੀ ਨਾ, ਸਿਰਫ ਉਹ ਆਉਣ ਵਾਲੇ ਮਸੀਹੀਆਂ ਦਾ ਸਵਾਗਤ ਕਰਨ ਦੀ ਯੋਗਤਾ ਰੱਖਦਾ ਸੀ ਪਰ ਜਿਹੜੇ ਉਸਦੇ ਖਿਲਾਫ ਚੱਲਦੇ ਸਨ ਉਹਨਾਂ ਨੂੰ ਕਲੀਸੀਆ ਤੋਂ ਬਾਹਰ ਕੱਢ ਦਿੰਦਾ ਸੀ। ਦਿਯੂਤ੍ਰਿਫੇਸ, ਦੂਜੇ ਸ਼ਬਦਾਂ ਵਿੱਚ ਰਾਜਸੀ ਪਦ ਦੇ ਬਿਸ਼ਪ ਦੇ ਅਹੁਦੇਦਾਰ ਵਾਂਗ ਕੰਮ ਕਰਦਾ ਸੀ ਅਤੇ ਇਹ ਜਿਸ ਪ੍ਰਕਾਰ ਬਜ਼ੁਰਗ ਨੇ ਲਿਖਿਆ ਕਿ ਇਹ ਚਰਚਿਤ ਪ੍ਰਸਿੱਧੀ ਅਤੇ ਸ਼ਕਤੀ ਦੀ ਲਾਲਸਾ ਦੇ ਵਿਰੁੱਧ ਸੀ (ਦੇਖੋ. Ignatius, ਅਫਸੀਆਂ., 6.1; Trall., 7.2; Smyrn., 8.1f), (*philoprōteuōn*)। ਦੂਜੇ ਸ਼ਬਦਾਂ ਵਿੱਚ ਜੇ ਮੰਨਿਆ ਜਾਵੇ ਕਿ 3 ਯੂਹੰਨਾ ਵੀ 1 ਅਤੇ 2

ਯੂਹੰਨਾ ਦੇ ਵਾਂਗ ਉਹੀ ਖੇਤਰ ਵਿੱਚੋਂ ਹੋਵੇ, ਇਸ ਨੂੰ ਸੰਮੇਲਨ ਜਾਂ ਗੁਪਤ ਮਸੀਹੀ ਸਭਾ ਦੀ ਪ੍ਰਤੀਕਿਰਿਆ ਦੇ ਤੌਰ ਤੇ ਸੱਭ ਤੋਂ ਬਿਹਤਰ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ, ਇਹ ਪਹਿਲੀ ਸਦੀ ਦੇ ਕੈਥੋਲਿਕ ਵਿਸ਼ਵਾਸ ਦੇ ਵਿਰੁੱਧ ਇੱਕ ਗੈਰ-ਸੰਸਥਾਗਤ ਅਤੇ ਵਿਅਕਤੀਵਾਦ ਰੋਸ ਪ੍ਰਦਰਸ਼ਨ ਸੀ।

▣ "ਸਾਡੀ ਗੱਲ ਨਹੀਂ ਮੰਨਦਾ" ਦਿਯੂਤ੍ਰਿਫੇਸ ਨੇ ਨਾ ਸਿਰਫ ਯੂਹੰਨਾ ਦੇ ਰਸੂਲਕ ਅਧਿਕਾਰ ਦਾ ਇਨਕਾਰ ਕੀਤਾ ਪਰ ਉਹ ਪੂਰੇ ਗੁੱਸੇ ਨਾਲ ਨਾਲ ਰਸੂਲਾਂ ਦੀਆਂ ਨੀਤੀਆਂ ਦੇ ਖਿਲਾਫ ਸੀ ਅਤੇ ਜੇ ਉਹਨਾਂ ਦੇ ਪਿੱਛੇ ਚੱਲਦੇ ਸਨ ਉਹਨਾਂ ਨਾਲ ਬਦਲਾ ਵੀ ਲੈਂਦਾ ਸੀ।

ਆਇਤ 10 "ਜੇ" ਇਹ ਤੀਜੇ ਦਰਜੇ ਦੀ ਸ਼ਰਤ ਵਾਲਾ ਵਾਕ ਹੈ ਜਿਸਦਾ ਅਰਥ ਹੈ ਸੰਭਾਵੀ ਕੰਮ।

▣ " ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਉਹਨਾਂ ਕੰਮਾਂ ਨੂੰ ਚੇਤੇ ਕਰਾਵਾਂਗਾ" ਯੂਹੰਨਾ ਇਸ ਆਦਮੀ ਦੇ ਉਦੇਸ਼ਾਂ (ਦੇਖੋ. 3 ਯੂਹੰਨਾ 1:9) ਅਤੇ ਕੰਮਾਂ ਨੂੰ ਸੱਪਸ਼ਟ ਰੂਪ ਵਿੱਚ ਬਿਆਨ ਕਰਨਾ ਚਾਹੁੰਦਾ ਹੈ (ਦੇਖੋ. 3 ਯੂਹੰਨਾ 1:10):

1. NASB - "ਬੇਇਨਸਾਫ਼ੀ ਨਾਲ ਸਾਡੇ ਉੱਪਰ ਬੁਰੇ ਸ਼ਬਦਾਂ ਨਾਲ ਦੋਸ਼ ਲਾਉਣਾ"
- NKJV - "ਬਦਤਰ ਸ਼ਬਦਾਂ ਨਾਲ ਸਾਡੇ ਖਿਲਾਫ ਬੋਲਣਾ"
- NRSV - "ਸਾਡੇ ਖਿਲਾਫ ਬੁਠੇ ਦੋਸ਼ਾਂ ਦਾ ਪ੍ਰਚਾਰ ਕਰਨਾ"
- TEV - "ਉਹ ਸਾਡੇ ਖਿਲਾਫ ਬੁਠੇ ਅਤੇ ਬੁਰੇ ਸ਼ਬਦ ਬੋਲਦਾ ਹੈ"
- NJB - "ਉਹ ਦੁਸ਼ਟ ਇਲਜਾਮ ਜਿਹੜੇ ਉਸਨੇ ਸਾਡੇ ਖਿਲਾਫ ਫੈਲਾਏ ਹਨ "
2. "ਉਹ ਆਪ ਵੀ ਭਰਾਵਾਂ ਨੂੰ ਗ੍ਰਹਿਣ ਨਹੀਂ ਕਰਦਾ"
3. "ਜੇ ਕਰਨਾ ਚਾਹੁੰਦੇ ਹਨ ਉਹ ਉਹਨਾਂ ਨੂੰ ਤਿਆਗ ਦਿੰਦਾ ਹੈ"
4. "ਉਹ ਉਹਨਾਂ ਨੂੰ ਕਲੀਸੀਆ ਵਿੱਚੋਂ ਬਾਹਰ ਕੱਢ ਦਿੰਦਾ ਹੈ"

ਇਹ ਆਦਮੀ ਸਭਨਾਂ ਦਾ ਧਿਆਨ ਖਿੱਚਣਾ ਚਾਹੁੰਦਾ ਹੈ ਅਤੇ ਆਪਣੀ ਪ੍ਰਮੁੱਖਤਾ ਕਿਸੇ ਨਾਲ ਵੀ ਸਾਂਝੀ ਨਹੀਂ ਕਰਨਾ ਚਾਹੁੰਦਾ। ਉਹ ਉਸਨੂੰ ਜੋ ਉਸ ਨਾਲ ਅਸਹਿਮਤ ਹੁੰਦਾ ਹੈ ਜਾਂ ਅਸਹਿਮਤ ਹੋ ਸਕਦਾ ਹੈ, ਨੂੰ ਕਲੀਸੀਆ ਤੋਂ ਬਾਹਰ ਕੱਢ ਦਿੰਦਾ ਹੈ।

▣ "ਉਹਨਾਂ ਨੂੰ ਕਲੀਸੀਆ ਵਿੱਚੋਂ ਕੱਢ ਦਿੰਦਾ ਹੈ" ਅਜਿਹੀ ਮਜਬੂਤ ਕਿਰਿਆ (*ekballō*) (ਏਕਬੈਲੋ) ਯੂਹੰਨਾ 9:34,35 ਵਿੱਚ ਵਰਤੀ ਗਈ ਜਿੱਥੇ ਯਿਸੂ ਨੇ ਮੰਦਿਰ ਵਿੱਚੋਂ ਕੱਢੇ ਗਏ ਅੰਨੇ ਵਿਅਕਤੀ ਨੂੰ ਚੰਗਾ ਕੀਤਾ ਸੀ।

ਯੂਹੰਨਾ 12:31 ਵਿੱਚ ਸ਼ੈਤਾਨ ਨੂੰ ਬਾਹਰ ਕੱਢੇ ਜਾਣ ਲਈ ਵੀ ਵਰਤਿਆ ਗਿਆ ਹੈ।

3 ਯੂਹੰਨਾ 11-12

¹¹ਪਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਜਿਹੜਾ ਭਲਾ ਕਰਦਾ ਹੈ ਉਹ ਪਰਮੇਸੁਰ ਤੋਂ ਹੈ। ਜਿਹੜਾ ਬੁਰਾ ਕਰਦਾ ਹੈ, ਉਹ ਨੇ ਪਰਮੇਸੁਰ ਨੂੰ ਨਹੀਂ ਵੇਖਿਆ ਹੈ। ¹²ਦਿਮੇਤ੍ਰਿਯੂਸ ਦੀ ਸਭਨਾਂ ਨੇ ਅਤੇ ਸਚਿਆਈ ਨੇ ਆਪ ਵੀ ਗਵਾਹੀ ਦਿੱਤੀ ਹੈ, ਸਗੋਂ ਅਸੀਂ ਵੀ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚ ਹੈ।

ਆਇਤ 11 "ਬੁਰੇ ਦੀ ਰੀਸ ਨਾ ਕਰੋ" ਇਹ ਇੱਕ ਮੌਜੂਦਾ ਬਹੁਤ ਜ਼ਰੂਰੀ ਹਲਫ਼ੀਆ ਬਿਆਨ ਹੈ ਜਿਹੜਾ ਕਿ ਅਕਸਰ ਚੱਲ ਰਹੇ ਕੰਮ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ। ਅਸੀਂ ਇਸ ਯੂਨਾਨੀ ਸ਼ਬਦ (ਮੀਮੇਮਾਈ) ਤੋਂ ਅੰਗਰੇਜ਼ੀ ਸ਼ਬਦ (ਮਿਮਿਕ ਭਾਵ ਨਕਲ) ਪ੍ਰਾਪਤ ਕਰਦੇ ਹਾਂ। ਸਾਨੂੰ ਸਾਡੇ ਅਦਰਸ਼ ਵਿਅਕਤੀ ਦੀ ਚੋਣ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਉਹਨਾਂ ਨੂੰ ਕਲੀਸੀਆ ਵਿੱਚ ਸਮਝਦਾਰ ਮਸੀਹੀ ਲੋਕ ਬਣਨਾ ਚਾਹੀਦਾ ਹੈ (ਦੇਖੋ. 2 ਥੱਸਲੁਨੀਕੀਆਂ 3:7,9; ਇਬਰਾਨੀਆਂ 6:12; 13:7)। ਦਿਮੇਤ੍ਰਿਯੂਸ ਇੱਕ ਚੰਗੀ ਉਦਾਹਰਣ ਹੈ ਅਤੇ ਦਿਯੂਤ੍ਰਿਫੇਸ ਇੱਕ ਬੁਰੀ ਉਦਾਹਰਣ ਹੈ।

▣ "ਜਿਹੜਾ ਭਲਾ ਕਰਦਾ ਹੈ ਉਹ ਪਰਮੇਸੁਰ ਤੋਂ ਹੈ" ਯੂਹੰਨਾ ਦੇ ਪੱਤਰਾਂ ਵਿੱਚ ਕਿਸੇ ਨੂੰ ਮਸੀਹੀ ਹੋਣ ਦੇ ਤੌਰ ਤੇ ਜਾਣਨ ਲਈ ਤਿੰਨ ਪਰੀਖਿਆਵਾਂ

ਹਨ। ਇਹ ਆਗਿਆਕਾਰਤਾ ਦੀ ਪਰੀਖਿਆ ਮੰਨੀ ਜਾਂਦੀ ਹੈ (ਦੇਖੋ. 1 ਯੂਹੰਨਾ 2:3-6,28-29; 3:4-10; 5:18; 2 ਯੂਹੰਨਾ 6)। ਹੋਰ ਦੋ ਪਰੀਖਿਆਵਾਂ ਦੀ ਵੀ ਗੱਲ ਕੀਤੀ ਗਈ ਹੈ: (1) ਸਿਧਾਂਤਕ (3 ਯੂਹੰਨਾ 1:3-4) ਅਤੇ (2) ਪਿਆਰ (3 ਯੂਹੰਨਾ 1:1-2,6)।

▣ "ਜਿਹੜਾ ਬੁਰਾ ਕਰਦਾ ਹੈ, ਉਹ ਨੇ ਪਰਮੇਸ਼ੁਰ ਨੂੰ ਨਹੀਂ ਵੇਖਿਆ ਹੈ" ਝੂਠੇ ਅਧਿਆਪਕ ਪਰਮੇਸ਼ੁਰ ਨੂੰ ਨੇੜਤਾ ਤੋਂ ਜਾਣਨ ਦਾ ਦਾਅਵਾ ਕਰਦੇ ਸਨ ਪਰ ਆਪ ਇੱਕ ਪਰਮੇਸ਼ੁਰ ਰਹਿਤ ਅਤੇ ਪਿਆਰ ਰਹਿਤ ਜੀਵਨ ਜਿਉਂਦੇ ਸਨ। ਇਹ ਆਜਾਦ ਖਿਆਲ ਵਾਲੇ ਸੁਤੰਤਰ ਨੈਸਟਿਕਾਂ ਬਾਰੇ ਦਸਦਾ ਹੈ ਜੋ ਮੁਕਤੀ ਨੂੰ ਇੱਕ ਪੱਕੀ ਬੌਧਿਕ ਸੱਚਾਈ ਮੰਨਦੇ ਸਨ ਜਿਸ ਦਾ ਰੋਜ਼ਾਨਾ ਦੇ ਜੀਵਨ ਨਾਲ ਕੋਈ ਸੰਬੰਧ ਨਹੀਂ ਸੀ।

ਆਇਤ 12 "ਦਿਮੇਤ੍ਰਿਯੁਸ ਦੀ ਸਭਨਾਂ ਨੇ ਗਵਾਹੀ ਦਿੱਤੀ ਹੈ" ਇਹ ਇੱਕ ਸੰਪੂਰਨ ਸੰਕੇਤਕ ਹੈ। ਇਹ ਅਸਲ ਵਿੱਚ ਯੂਹੰਨਾ ਵੱਲੋਂ ਗਾਯੁਸ ਨੂੰ ਦਿਮੇਤ੍ਰਿਯੁਸ ਦੀ ਸਿਫਾਰਸ਼ ਦਾ ਪੱਤਰ ਲੱਗਦਾ ਹੈ, ਸ਼ਇਦ ਉਸਨੇ 3 ਯੂਹੰਨਾ ਗਾਯੁਸ ਨੂੰ ਦਿੱਤਾ ਹੋਵੇ। ਨਵੇਂ ਨੇਮ ਵਿੱਚ ਦੂਸਰੇ ਸਿਫਾਰਸ਼ੀ ਪੱਤਰਾਂ ਲਈ ਦੇਖੋ. ਰਸੂਲਾਂ ਦੇ ਕਰਤੱਬ 18:27; ਰੋਮੀਆਂ 16:1; 1 ਕੁਰਿੰਥੀਆਂ 16:3; 2 ਕੁਰਿੰਥੀਆਂ 3: 1; 8:16-24; ਕੁਲੁੱਸੀਆਂ 4:10.

▣ "ਅਤੇ ਸਚਿਆਈ ਨੇ ਆਪ" ਸੱਚਾਈ (ਦੇਖੋ. ਖਾਸ ਵਿਸ਼ਾ ਯੂਹੰਨਾ 6:55 ਅਤੇ 17:3 ਵਿੱਚ) ਦਿਮੇਤ੍ਰਿਯੁਸ ਦੀ ਚੰਗੀ ਗਵਾਹੀ ਦੇ ਇੱਕ ਹੋਰ ਸਬੂਤ ਨੂੰ ਰੂਪਮਾਨ ਕਰਦੀ ਹੈ।

▣ "ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚ ਹੈ" ਯੂਹੰਨਾ ਮਸੀਹ ਬਾਰੇ ਆਪਣੀ ਭਰੋਸੇਮੰਦ ਗਵਾਹੀ ਦਾ ਦਾਅਵਾ ਕਰਦਾ ਹੈ (ਦੇਖੋ. ਯੂਹੰਨਾ 19:35; 21:24)।

3 ਯੂਹੰਨਾ 13-14a

¹³ਲਿਖਣਾ ਤਾਂ ਤੈਨੂੰ ਮੈਂ ਬਹੁਤ ਕੁਝ ਸੀ ਪਰ ਮੈਂ ਨਹੀਂ ਚਾਹੁੰਦਾ ਕਿ ਸਿਆਹੀ ਅਤੇ ਕਲਮ ਨਾਲ ਤੈਨੂੰ ਲਿਖਾਂ। ^{14a}ਪਰ ਮੈਨੂੰ ਆਸ ਹੈ ਕਿ ਤੈਨੂੰ ਜਲਦੀ ਮਿਲਾਂ।

ਆਇਤ 13 ਇਹ 2 ਯੂਹੰਨਾ 12 ਨਾਲ ਬਹੁਤ ਮਿਲਦਾ ਹੈ।

3 ਯੂਹੰਨਾ 14b

^{14b}ਫਿਰ ਅਸੀਂ ਆਹਮਣੇ ਸਾਹਮਣੇ ਗੱਲਾਂ ਕਰਾਂਗੇ। ਤੈਨੂੰ ਸ਼ਾਂਤੀ ਪ੍ਰਾਪਤ ਹੋਵੇ। ਸਾਡੇ ਮਿੱਤਰ ਤੇਰੀ ਸੁੱਖ-ਸਾਂਦ ਪੁੱਛਦੇ ਹਨ। ਤੂੰ ਸਾਡੇ ਮਿੱਤਰਾਂ ਨੂੰ ਨਾਮ ਲੈ ਲੈ ਕੇ ਸੁੱਖ-ਸਾਂਦ ਆਖੀਂ।

ਆਇਤ 14 "ਤੈਨੂੰ ਸ਼ਾਂਤੀ ਪ੍ਰਾਪਤ ਹੋਵੇ" ਇਹ ਸਪੱਸ਼ਟ ਤੌਰ ਤੇ ਇਬਰਾਨੀ ਮੁਹਾਵਰੇ *ਸ਼ਾਲੇਮ* ਨੂੰ ਦੱਸਦਾ ਹੈ (ਦੇਖੋ. ਲੂਕਾ 10:5)। ਇਸਦਾ ਭਾਵ "ਹੈਲੋ" ਜਾਂ "ਅਲਵਿਦਾ" ਹੋ ਸਕਦਾ ਹੈ। ਇਹ ਕੇਵਲ ਮੁਸੀਬਤਾਂ ਦੀ ਗੈਰ-ਮੌਜੂਦਗੀ ਨੂੰ ਹੀ ਨਹੀਂ ਬਲਕਿ ਪਰਮੇਸ਼ੁਰ ਦੀਆਂ ਬਰਕਤਾਂ ਨੂੰ ਵੀ ਵਿਅਕਤ ਕਰਦਾ ਹੈ। ਇਹ ਉਪਰਲੇ ਕਮਰੇ ਵਿੱਚ ਚੇਲਿਆਂ ਨੂੰ ਯਿਸੂ ਦੇ ਪਹਿਲੇ ਸ਼ਬਦ ਸਨ (ਦੇਖੋ. ਯੂਹੰਨਾ 20:19,21,26)। ਦੋਵੇਂ ਪੌਲੂਸ (ਦੇਖੋ. ਅਫਸੀਆਂ 6:23) ਅਤੇ ਪਤਰਸ (ਦੇਖੋ. 1 ਪਤਰਸ 5:14) ਇਸਨੂੰ ਪਰਮੇਸ਼ੁਰ ਦੇ ਲੋਕਾਂ ਲਈ ਆਖਰੀ ਪ੍ਰਾਰਥਨਾ ਦੇ ਤੌਰ ਤੇ ਵਰਤਦੇ ਸਨ।

▣ "ਨਾਮ ਲੈ ਲੈ ਕੇ" ਇਹ ਵਿਅਕਤੀਗਤ ਤੌਰ ਤੇ, ਨਿੱਜੀ ਤੌਰ ਤੇ ਜਾਂ ਨਿੱਘੇ ਸ਼ਬਦ ਲਈ ਵਰਤਿਆ ਜਾਂਦਾ ਹੈ। ਇਹ ਮਿਸਰੀ ਪਪੀਰੀ ਵਿੱਚ ਅਕਸਰ ਵਰਤਿਆ ਜਾਂਦਾ ਸੀ।

ਵਿਚਾਰ ਲਈ ਸਵਾਲ

ਇਹ ਅਧਿਐਨ ਪੱਥ-ਪ੍ਰਦਰਸ਼ਕ ਟੀਕਾ ਹੈ ਜਿਸ ਦਾ ਅਰਥ ਹੈ ਕਿ ਤੁਸੀਂ ਬਾਈਬਲ ਦੀ ਆਪਣੀ ਖੁਦ ਦੀ ਵਿਆਖਿਆ ਲਈ ਜ਼ਿੰਮੇਵਾਰ ਹੋ। ਸਾਡੇ ਵਿੱਚੋਂ ਸਾਰਿਆਂ ਨੂੰ ਉਸ ਰੋਸ਼ਨੀ ਵਿਚ ਚੱਲਣਾ ਚਾਹੀਦਾ ਹੈ ਜਿਹੜੀ ਸਾਡੇ ਕੋਲ ਹੈ। ਤੁਸੀਂ ਅਤੇ ਬਾਈਬਲ ਅਤੇ ਪਵਿੱਤਰ ਆਤਮਾ ਵਿਆਖਿਆ ਵਿਚ ਪੂਰਵ ਅਧਿਕਾਰੀ ਹੋ। ਤੁਹਾਨੂੰ ਇਸ ਨੂੰ ਕਿਸੇ ਟਿੱਪਣੀਕਾਰ ਤੋਂ ਮੁਕਤ ਨਹੀਂ ਕਰਨਾ ਚਾਹੀਦਾ।

ਇਹ ਵਿਚਾਰ ਲਈ ਸਵਾਲ ਕਿਤਾਬ ਦੇ ਇਸ ਭਾਗ ਦੇ ਪ੍ਰਮੁੱਖ ਮੁੱਦਿਆਂ ਬਾਰੇ ਸੋਚਣ ਵਿਚ ਤੁਹਾਡੀ ਸਹਾਇਤਾ ਕਰਨ ਲਈ ਪ੍ਰਦਾਨ ਕੀਤੇ ਗਏ ਹਨ। ਇਹ ਨਿਸ਼ਚਿਤ ਨਹੀਂ, ਪਰ ਸੋਚਣ ਵਾਲੇ ਹੁੰਦੇ ਹਨ।

1. ਗਾਯੂਸ ਅਤੇ ਦਿਯੂਤ੍ਰਿਫੇਸ ਵਿੱਚ ਇਨੀਆਂ ਵੱਖਰੀਆਂ ਸੋਚਾਂ ਕਿਉਂ ਸਨ, ਨੂੰ ਲੈ ਕੇ ਕਈ ਸਿਧਾਂਤ ਸਾਹਮਣੇ ਆਏ ਹਨ। ਕੁੱਝ ਹੋਰ ਸੁਝਾਅ ਇਸ ਤਰ੍ਹਾਂ ਹਨ:

- a. ਅਧਿਆਤਮਿਕ ਕਾਰਨ
- b. ਸਮਾਜਿਕ ਕਾਰਨ
- c. ਪਾਦਰੀਆਂ ਸੰਬੰਧੀ ਕਾਰਨ
- d. ਨੈਤਿਕ ਕਾਰਨ

ਇਨ੍ਹਾਂ ਵਿੱਚੋਂ ਹਰੇਕ ਸੰਭਾਵਨਾ ਬਾਰੇ ਵਿਸਤਾਰ ਨਾਲ ਦੱਸੋ ਅਤੇ ਇਹ 3 ਯੂਹੰਨਾ ਨਾਲ ਕਿਸ ਤਰ੍ਹਾਂ ਸੰਬੰਧਤ ਹੋ ਸਕਦੀਆਂ ਹਨ।

2. 2 ਅਤੇ 3 ਯੂਹੰਨਾ ਆਪਸ ਵਿੱਚ ਕਿਸ ਤਰ੍ਹਾਂ ਸੰਬੰਧਤ ਹਨ?

3. ਮਸੀਹੀ ਹੋਣ ਦੇ ਸਬੂਤ ਲਈ 3 ਪਰੀਖਿਆਵਾਂ ਦੀ ਸੂਚੀ ਬਣਾਉ ਜਿਹੜੀਆਂ ਕਿ 2 ਅਤੇ 3 ਯੂਹੰਨਾ ਵਿੱਚ ਦੇਹਰਾਈਆਂ ਗਈਆਂ ਹਨ।

ਯੂਨਾਨੀ ਵਿਆਕਰਣਿਕ ਸ਼ਬਦਾਂ ਦੀਆਂ ਸੰਖੇਪ ਪਰਿਭਾਸ਼ਾਵਾਂ

ਕੋਇਨੋ ਯੂਨਾਨੀ ਭਾਸ਼ਾ ਨੂੰ ਅਕਸਰ ਹੇਲੇਨਿਸਟਿਕ ਯੂਨਾਨੀ ਭਾਸ਼ਾ ਵੀ ਕਿਹਾ ਹੈ, ਭੂਮੱਧ ਸਾਗਰ ਦੇ ਸੰਸਾਰ ਦੀ ਆਮ ਭਾਸ਼ਾ ਸੀ ਜੋ ਸਿੰਕਦਰ ਮਹਾਨ ਦੀ ਜਿੱਤ (336-323 B.C..) ਨਾਲ ਸ਼ੁਰੂ ਹੋਈ ਸੀ ਅਤੇ ਤਕਰੀਬਨ ਅੱਠ ਸੌ ਸਾਲ ਤੱਕ (300 B.C.-A.D. 500) ਰਹੀ ਸੀ। ਇਹ ਸਿਰਫ ਇਕ ਸਧਾਰਣ, ਪ੍ਰਾਚੀਨ ਯੂਨਾਨੀ ਭਾਸ਼ਾ ਹੀ ਨਹੀਂ ਸੀ, ਪਰ ਬਹੁਤ ਸਾਰੇ ਤਰੀਕਿਆਂ ਨਾਲ ਯੂਨਾਨੀ ਭਾਸ਼ਾ ਦਾ ਇਕ ਨਵਾਂ ਰੂਪ ਸੀ ਜੋ ਪ੍ਰਾਚੀਨ ਨੇੜਲੇ ਪੂਰਬ ਅਤੇ ਭੂਮੱਧ ਸਾਗਰ ਦੇ ਸੰਸਾਰ ਦੀ ਦੂਜੀ ਭਾਸ਼ਾ ਬਣ ਗਈ ਸੀ।

ਨਵੇਂ ਨੇਮ ਦੀ ਯੂਨਾਨੀ ਭਾਸ਼ਾ ਨੂੰ ਕੁਝ ਤਰੀਕਿਆਂ ਨਾਲ ਵਿਲੱਖਣ ਬਣਾਇਆ ਗਿਆ ਹੈ ਕਿਉਂਕਿ ਲੂਕਾ ਅਤੇ ਇਬਰਾਨੀਆਂ ਦੇ ਲੇਖਕ ਨੂੰ ਛੱਡ ਕੇ ਇਸ ਦੇ ਬਾਕੀ ਇਸਤੇਮਾਲ ਕਰਨ ਵਾਲਿਆਂ ਨੇ ਸ਼ਾਇਦ ਆਪਣੀ ਮੁੱਢਲੀ ਭਾਸ਼ਾ ਵਜੋਂ ਅਰਾਮੀ ਭਾਸ਼ਾ ਦੀ ਵਰਤੋਂ ਕੀਤੀ ਸੀ। ਇਸ ਲਈ, ਉਨ੍ਹਾਂ ਦੀਆਂ ਲਿਖਤਾਂ ਨੂੰ ਅਰਾਮੀ ਭਾਸ਼ਾ ਦੇ ਮੁਹਾਵਰਿਆਂ ਅਤੇ ਢਾਂਚਿਆਂ ਨੇ ਪ੍ਰਭਾਵਿਤ ਕੀਤਾ ਸੀ। ਨਾਲੇ, ਉਨ੍ਹਾਂ ਨੇ ਸੇਪਟੂਜਿੰਟ (ਪੁਰਾਣੇ ਨੇਮ ਦਾ ਯੂਨਾਨੀ ਅਨੁਵਾਦ) ਨੂੰ ਪੜ੍ਹਿਆ ਅਤੇ ਇਸ ਵਿਚੋਂ ਹਵਾਲੇ ਲਏ ਸਨ ਜੋ ਕੋਇਨੋ ਯੂਨਾਨੀ ਭਾਸ਼ਾ ਵਿਚ ਲਿਖਿਆ ਗਿਆ ਸੀ। ਪਰ ਸੇਪਟੂਜਿੰਟ ਵੀ ਯਹੂਦੀ ਵਿਦਵਾਨਾਂ ਦੁਆਰਾ ਲਿਖਿਆ ਗਿਆ ਸੀ ਜਿਨ੍ਹਾਂ ਦੀ ਮਾਂ ਭਾਸ਼ਾ ਯੂਨਾਨੀ ਨਹੀਂ ਸੀ।

ਇਹ ਯਾਦ ਦਿਵਾਉਣ ਦਾ ਕੰਮ ਕਰਦਾ ਹੈ ਕਿ ਅਸੀਂ ਨਵੇਂ ਨੇਮ ਨੂੰ ਇਕ ਸਖਤ ਵਿਆਕਰਣਿਕ ਢਾਂਚੇ ਵਿਚ ਨਹੀਂ ਧੱਕ ਸਕਦੇ ਹਾਂ। ਇਹ ਵਿਲੱਖਣ ਹੈ ਅਤੇ ਫਿਰ ਵੀ (1) ਸੇਪਟੂਜਿੰਟ; (2) ਯਹੂਦੀ ਲਿਖਤਾਂ ਜਿਵੇਂ ਕਿ ਜੇਸੇਫਸ ਦੀਆਂ ਲਿਖਤਾਂ; ਅਤੇ (3) ਮਿਸਰ ਵਿਚ ਮਿਲੀਆਂ ਲਿਖਤਾਂ ਨਾਲ ਬਹੁਤ ਆਮ ਹੈ। ਫਿਰ ਅਸੀਂ ਨਵੇਂ ਨੇਮ ਦੇ ਵਿਆਕਰਣਿਕ ਵਿਸ਼ਲੇਸ਼ਣ ਤੱਕ ਕਿਵੇਂ ਪਹੁੰਚ ਸਕਦੇ ਹਾਂ?

ਕੋਇਨੋ ਯੂਨਾਨੀ ਭਾਸ਼ਾ ਅਤੇ ਨਵੇਂ ਨੇਮ ਦੀ ਕੋਇਨੋ ਯੂਨਾਨੀ ਭਾਸ਼ਾ ਦੀਆਂ ਵਿਆਕਰਣਿਕ ਵਿਸ਼ੇਸ਼ਤਾਵਾਂ ਤਰਲ ਹਨ। ਬਹੁਤ ਸਾਰੇ ਤਰੀਕਿਆਂ ਨਾਲ ਇਹ ਵਿਆਕਰਣ ਨੂੰ ਸਰਲ ਬਣਾਉਣ ਦਾ ਸਮਾਂ ਸੀ। ਪ੍ਰਸੰਗ ਸਾਡਾ ਪ੍ਰਮੁੱਖ ਮਾਰਗਦਰਸ਼ਕ ਹੋਵੇਗਾ। ਸ਼ਬਦ ਵੱਡੇ ਪ੍ਰਸੰਗ ਵਿਚ ਸਿਰਫ ਇਕ ਅਰਥ ਰੱਖਦੇ ਹਨ, ਇਸ ਲਈ, ਵਿਆਕਰਣਿਕ ਢਾਂਚੇ ਨੂੰ ਸਿਰਫ (1) ਕਿਸੇ ਵਿਸ਼ੇਸ਼ ਲੇਖਕ ਦੇ ਸ਼ੈਲੀ; ਅਤੇ (2) ਕਿਸੇ ਵਿਸ਼ੇਸ਼ ਪ੍ਰਸੰਗ ਦੁਆਰਾ ਸਮਝਿਆ ਜਾ ਸਕਦਾ ਹੈ। ਯੂਨਾਨੀ ਭਾਸ਼ਾ ਦੇ ਰੂਪਾਂ ਅਤੇ ਢਾਂਚਿਆਂ ਲਈ ਕੋਈ ਨਿਰਣਾਇਕ ਪਰਿਭਾਸ਼ਾਵਾਂ ਸੰਭਵ ਨਹੀਂ ਹਨ।

ਕੋਇਨੋ ਯੂਨਾਨੀ ਭਾਸ਼ਾ ਮੁੱਖ ਤੌਰ ਤੇ ਇਕ ਜੁਬਾਨੀ ਭਾਸ਼ਾ ਸੀ। ਅਕਸਰ ਵਿਆਖਿਆ ਦੀ ਕੁੰਜੀ ਜੁਬਾਨੀ ਸ਼ਬਦਾਂ ਦੀ ਕਿਸਮ ਅਤੇ ਰੂਪ ਹੁੰਦਾ ਹੈ। ਜ਼ਿਆਦਾਤਰ, ਮੁੱਖ ਉਪਵਾਕਾਂ ਵਿਚ ਕਿਰਿਆ ਸਭ ਤੋਂ ਪਹਿਲਾਂ ਹੋਵੇਗੀ, ਅਤੇ ਆਪਣੀ ਪ੍ਰਮੁੱਖਤਾ ਨੂੰ ਦਰਸਾਉਂਦੀ ਹੈ। ਯੂਨਾਨੀ ਭਾਸ਼ਾ ਦੀ ਕਿਰਿਆ ਦੇ ਵਿਸ਼ਲੇਸ਼ਣ ਵਿਚ ਜਾਣਕਾਰੀ ਦੇ ਤਿੰਨ ਟੁੱਕੜੇ ਨੋਟ ਕੀਤੇ ਜਾਣੇ ਚਾਹੀਦੇ ਹਨ: (1) ਵਾਕ ਦਾ ਮੁੱਢਲਾ ਜ਼ੋਰ, ਵਾਚ ਅਤੇ ਰੂਪ (ਸ਼ਬਦ ਰੂਪ ਸਾਧਨਾ ਜਾਂ ਰੂਪ ਵਿਗਿਆਨ); (2) ਵਿਸ਼ੇਸ਼ ਕਿਰਿਆ ਦਾ ਮੁੱਢਲਾ ਅਰਥ (ਕੋਸ਼ਕਾਰੀ); ਅਤੇ (3) ਪ੍ਰਸੰਗ ਦਾ ਵਹਾਅ (ਵਾਕ-ਰਚਨਾ)।

I. ਵਾਕ

A. ਵਾਕ ਜਾਂ ਪਹਿਲੂ ਵਿਚ ਕਿਰਿਆਵਾਂ ਦਾ ਪੂਰਨ ਕਿਰਿਆ ਜਾਂ ਅਪੂਰਨ ਕਿਰਿਆ ਨਾਲ ਸੰਬੰਧ ਸ਼ਾਮਲ ਹੁੰਦਾ ਹੈ। ਇਸ ਨੂੰ ਅਕਸਰ “ਸੰਪੂਰਨ ਕਾਲ” ਅਤੇ “ਅਪੂਰਨ ਕਾਲ” ਕਿਹਾ ਜਾਂਦਾ ਹੈ।

1. ਸੰਪੂਰਨ ਕਾਲ ਵਾਕ ਕਿਸੇ ਕਿਰਿਆ ਦੀ ਮੌਜੂਦਗੀ ਤੇ ਕੇਂਦਰਿਤ ਹੁੰਦੇ ਹਨ। ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਸਿਵਾਏ ਇਸਦੇ ਕਿ ਕੁਝ ਹੋਇਆ ਹੈ! ਇਸਦੀ ਸ਼ੁਰੂਆਤ, ਨਿਰੰਤਰਤਾ ਜਾਂ ਨਤੀਜਾ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਹੈ।
2. ਅਪੂਰਨ ਕਾਲ ਵਾਕ ਕਿਸੇ ਕਿਰਿਆ ਦੀ ਨਿਰੰਤਰ ਪ੍ਰਕਿਰਿਆ ਤੇ ਕੇਂਦਰਿਤ ਹੁੰਦੇ ਹਨ। ਇਸ ਨੂੰ ਰੇਖਾਬੱਧ ਕਿਰਿਆ, ਕੁਝ ਸਮੇਂ ਤੱਕ ਚੱਲਣ ਦਾ ਅਰਥ ਦੇ ਵਾਲੀ ਕਿਰਿਆ, ਪ੍ਰਗਤੀਵਾਦੀ ਕਿਰਿਆ ਦੇ ਸ਼ਬਦਾਂ ਨਾਲ ਦਰਸਾਇਆ ਜਾ ਸਕਦਾ ਹੈ।

B. ਵਾਕਾਂ ਨੂੰ ਇਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ ਕਿ ਲੇਖਕ ਕਿਰਿਆ ਨੂੰ ਪ੍ਰਗਤੀ ਵਜੋਂ ਕਿਵੇਂ ਦੇਖਦਾ ਹੈ

1. ਇਹ ਹੋਇਆ = ਭੂਤਕਾਲ
2. ਇਹ ਹੋਇਆ ਅਤੇ ਨਜੀਤਾ ਬਣਿਆ ਰਹਿੰਦਾ ਹੈ = ਸੰਪੂਰਨ ਕਾਲ
3. ਇਹ ਅਤੀਤ ਵਿਚ ਹੋਇਆ ਸੀ ਅਤੇ ਇਸਦੇ ਨਤੀਜੇ ਬਣੇ ਰਹੇ ਸਨ, ਪਰ ਹੁਣ ਨਹੀਂ = ਪੂਰਨ ਭੂਤ ਕਾਲ
4. ਇਹ ਵਾਪਰ ਰਿਹਾ ਹੈ = ਵਰਤਮਾਨ ਕਾਲ

5. ਇਹ ਵਾਪਰ ਰਿਹਾ ਸੀ = ਅਪੂਰਨ ਕਾਲ

6. ਇਹ ਵਾਪਰੇਗਾ = ਭਵਿੱਖ ਕਾਲ

ਇਹ ਵਾਕ ਵਿਆਖਿਆ ਕਰਨ ਵਿਚ ਕਿਵੇਂ ਮਦਦਗਾਰ ਹੁੰਦੇ ਹਨ ਇਸ ਦੀ ਇਕ ਵਧੀਆ ਉਦਾਹਰਣ ਸ਼ਬਦ "ਬਚਣਾ" ਹੋ ਸਕਦਾ ਹੈ। ਇਸਦੀ ਵਰਤੋਂ ਕਈ ਵੱਖੋ-ਵੱਖਰੇ ਸਮੇਂ ਦੌਰਾਨ ਇਸਦੀ ਪ੍ਰਕਿਰਿਆ ਅਤੇ ਨਤੀਜੇ ਦੋਵਾਂ ਨੂੰ ਦਰਸਾਉਣ ਲਈ ਕੀਤੀ ਗਈ ਸੀ:

1. ਭੂਤਕਾਲ – "ਬਚਾਇਆ ਗਿਆ" (ਦੇਖੋ, ਰੋਮੀਆਂ 8:24)

2. ਸੰਪੂਰਨ ਕਾਲ – "ਬਚਾਇਆ ਗਿਆ ਅਤੇ ਨਤੀਜਾ ਨਿਰੰਤਰ ਰਹਿੰਦਾ ਹੈ" (ਦੇਖੋ, ਅਫਸੀਆਂ 2:5,8)

3. ਵਰਤਮਾਨ ਕਾਲ – "ਬਚਾਇਆ ਜਾ ਰਿਹਾ ਹੈ" (ਦੇਖੋ, 1 ਕੁਰਿੰਥੀਆਂ 1:18; 15:2)

4. ਭਵਿੱਖਕਾਲ ਵਾਕ – "ਬਚਾਇਆ ਜਾਵੇਗਾ" (ਰੋਮੀਆਂ 5:9, 10; 10:9)

C. ਕਿਰਿਆ ਵਾਕਾਂ ਦੇ ਧਿਆਨ ਕਰਦੇ ਹੋਏ, ਦੁਭਾਸ਼ੀਏ ਉਸ ਕਾਰਨ ਦੀ ਭਾਲ ਕਰਦੇ ਹਨ ਜਿਸ ਨਾਲ ਮੂਲ ਲੇਖਕ ਨੇ ਆਪਣੇ ਆਪ ਨੂੰ ਖਾਸ ਵਾਕ ਵਿਚ ਪ੍ਰਗਟ ਕਰਨ ਦੀ ਚੋਣ ਕੀਤੀ ਸੀ। ਆਦਰਸ਼ "ਤਾਮ ਝਾਮ ਤੋਂ ਬਿਨਾਂ" ਵਾਕ ਇਕ ਭੂਤਕਾਲ ਵਾਕ ਸੀ। ਇਹ ਨਿਯਮਤ "ਅਵਿਸ਼ਿਸ਼ਟ," "ਨਿਸ਼ਾਨੇ ਤੋਂ ਬਿਨਾਂ," ਜਾਂ "ਆਵਿਰਤ" ਕਿਰਿਆ ਰੂਪ ਸੀ। ਇਹ ਕਈ ਤਰੀਕਿਆਂ ਨਾਲ ਵਰਤੀ ਜਾ ਸਕਦੀ ਹੈ ਜਿਸ ਨੂੰ ਪ੍ਰਸੰਗ ਸਪੱਸ਼ਟ ਕਰੇਗਾ। ਇਹ ਸਿਰਫ ਇਹ ਦੱਸ ਰਿਹਾ ਸੀ ਕਿ ਕੁਝ ਹੋਇਆ ਹੈ। ਅਤੀਤ ਦੇ ਪਹਿਲੂ ਨੂੰ ਸਿਰਫ ਸੰਕੇਤਕ ਰੂਪ ਵਿਚ ਚਾਹਿਆ ਜਾਣਾ ਚਾਹੀਦਾ ਹੈ। ਜੇਕਰ ਕੋਈ ਹੋਰ ਵਾਕ ਵਰਤਿਆ ਗਿਆ ਹੋਵੇ, ਤਾਂ ਕੁਝ ਹੋਰ ਤੇ ਜ਼ੋਰ ਦਿੱਤਾ ਗਿਆ ਹੈ ਜੋ ਜ਼ਿਆਦਾ ਖਾਸ ਸੀ। ਪਰ ਕੀ?

1. ਸੰਪੂਰਨ ਵਾਕ: ਇਹ ਸਥਾਈ ਨਤੀਜਿਆਂ ਦੇ ਨਾਲ ਇਕ ਸੰਪੂਰਨ ਕੰਮ ਦੀ ਗੱਲ ਕਰਦਾ ਹੈ। ਕੁਝ ਤਰੀਕਿਆਂ ਨਾਲ ਇਹ ਭੂਤਕਾਲ ਵਾਕ ਅਤੇ ਵਰਤਮਾਨ ਕਾਲ ਵਾਕ ਦਾ ਸੁਮੇਲ ਹੈ। ਆਮ ਤੌਰ ਤੇ ਜ਼ੋਰ ਸਥਾਈ ਨਤੀਜਿਆਂ ਤੇ ਜਾਂ ਕੰਮ ਦੇ ਪੂਰਾ ਹੋਣ ਤੇ ਹੁੰਦਾ ਹੈ (ਉਦਾਹਰਣ: ਅਫਸੀਆਂ 2:5 ਅਤੇ 8, "ਤੁਸੀਂ ਬਚਾਏ ਗਏ ਹੋ ਅਤੇ ਨਿਰੰਤਰ ਬਚਾਏ ਜਾ ਰਹੇ ਹੋ")।

2. ਪੂਰਨ ਭੂਤਕਾਲ ਵਾਕ: ਇਹ ਸੰਪੂਰਨ ਵਾਕ ਵਰਗਾ ਹੀ ਹੈ ਪਰ ਸਥਾਈ ਨਤੀਜੇ ਬੰਦ ਹੋ ਗਏ ਹਨ। ਉਦਾਹਰਣ: ਯੂਹੰਨਾ 18:16 "ਪਤਰਸ ਬਾਹਰ ਦਰਵਾਜ਼ੇ ਤੇ ਖੜ੍ਹਾ ਸੀ।"

3. ਵਰਤਮਾਨ ਕਾਲ ਵਾਕ: ਇਹ ਇਕ ਅਧੂਰੇ ਅਤੇ ਅਪੂਰਨ ਕੰਮ ਦੀ ਗੱਲ ਕਰਦਾ ਹੈ। ਆਮ ਤੌਰ ਤੇ ਕੰਮ ਦੀ ਨਿਰੰਤਰਤਾ ਤੇ ਜ਼ੋਰ ਹੁੰਦਾ ਹੈ। ਉਦਾਹਰਣ: 1 ਯੂਹੰਨਾ 3:6 ਅਤੇ 9, "ਹਰੇਕ ਜੋ ਉਸ ਵਿਚ ਹੈ ਪਾਪ ਨਹੀਂ ਕਰਦਾ ਹੈ।" "ਹਰੇਕ ਜੋ ਪਰਮੇਸ਼ਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ ਹੈ।"

4. ਅਪੂਰਨ/ਅਸੰਪੂਰਨ ਵਾਕ: ਇਸ ਵਾਕ ਦਾ ਵਰਤਮਾਨ ਕਾਲ ਨਾਲ ਸੰਬੰਧ, ਸੰਪੂਰਨ ਵਾਕ ਅਤੇ ਪੂਰਨ ਭੂਤਕਾਲ ਵਾਕ ਵਿਚਕਾਰ ਸੰਬੰਧ ਨਾਲ ਮਿਲਦਾ ਜੁਲਦਾ ਹੈ। ਅਪੂਰਨ ਵਾਕ ਅਧੂਰੇ ਕੰਮ ਦੀ ਗੱਲ ਕਰਦਾ ਹੈ ਜੋ ਵਾਪਰ ਰਿਹਾ ਸੀ ਪਰ ਹੁਣ ਬੰਦ ਹੋ ਗਿਆ ਹੈ ਜਾਂ ਅਤੀਤ ਵਿਚ ਕਿਸੇ ਕੰਮ ਦੀ ਸ਼ੁਰੂਆਤ ਦੀ ਗੱਲ ਕਰਦਾ ਹੈ। ਉਦਾਹਰਣ: ਮੱਤੀ 3:5, "ਤਾਂ ਸਾਰਾ ਯਰੂਸ਼ਲਮ ਉਸ ਕੋਲ ਜਾਂਦਾ ਰਿਹਾ" ਜਾਂ "ਤਾਂ ਸਾਰੇ ਯਰੂਸ਼ਲਮ ਨੇ ਉਸ ਕੋਲ ਜਾਣਾ ਸ਼ੁਰੂ ਕੀਤਾ।"

5. ਭਵਿੱਖਕਾਲ ਵਾਕ: ਇਹ ਅਜਿਹੇ ਕੰਮ ਦੀ ਗੱਲ ਕਰਦਾ ਹੈ ਜੋ ਭਵਿੱਖ ਦੇ ਸਮੇਂ ਵਿਚ ਦਰਸਾਇਆ ਜਾਂਦਾ ਹੈ। ਇਹ ਕਿਸੇ ਘਟਨਾ ਦੇ ਅਸਲ ਵਿਚ ਹੋਣ ਦੀ ਬਜਾਏ ਘਟਨਾ ਦੇ ਸੰਭਾਵੀ ਤੌਰ ਤੇ ਹੋਣ ਉੱਤੇ ਕੇਂਦਰਿਤ ਹੁੰਦਾ ਹੈ। ਇਹ ਅਕਸਰ ਘਟਨਾ ਦੀ ਨਿਸ਼ਚਤਤਾ ਦੀ ਗੱਲ ਕਰਦਾ ਹੈ। ਉਦਾਹਰਣ: ਮੱਤੀ 5:4-9, "ਧੰਨ ਹਨ...ਉਹ ਹੋਣਗੇ..."

II. ਵਾਚ

A. ਵਾਚ ਕਿਰਿਆ ਦੇ ਕੰਮ ਅਤੇ ਇਸਦੇ ਵਿਸ਼ੇ ਦੇ ਵਿਚਕਾਰ ਦੇ ਸੰਬੰਧ ਨੂੰ ਦੱਸਦਾ ਹੈ।

B. ਕਿਰਿਆਸ਼ੀਲ ਵਾਚ ਇਹ ਜਾਹਰ ਕਰਨ ਦਾ ਆਮ, ਅਨੁਮਾਨਿਤ, ਜ਼ੋਰ ਨਾ ਦੇਣ ਵਾਲਾ ਤਰੀਕਾ ਸੀ ਕਿ ਵਿਸ਼ਾ ਕਿਰਿਆ ਦੇ ਕੰਮ ਨੂੰ ਪੂਰਾ ਕਰ ਰਿਹਾ ਸੀ।

C. ਕਰਮਣੀਵਾਚ/ਨਿਸ਼ਕਿਰਿਆ ਵਾਚ ਦਾ ਅਰਥ ਹੈ ਕਿ ਵਿਸ਼ਾ ਇਕ ਬਾਹਰ ਦੇ ਏਜੰਟ ਦੁਆਰਾ ਤਿਆਰ ਕੀਤੇ ਗਏ ਕਿਰਿਆ ਦੇ ਕੰਮ ਨੂੰ ਪ੍ਰਾਪਤ ਕਰ ਰਿਹਾ ਸੀ। ਕੰਮ ਕਰ ਰਹੇ ਬਾਹਰੀ ਏਜੰਟ ਦਾ ਯੂਨਾਨੀ ਨਵੇਂ ਨੇਮ ਵਿਚ ਹੇਠ ਲਿਖੇ ਪੂਰਵ ਸਰਗ ਅਤੇ ਹਾਲਤਾਂ ਦੁਆਰਾ ਸੰਕੇਤ ਕੀਤਾ ਗਿਆ ਹੈ:

1. ਅਪਾਦਾਨ ਹਾਲਤ ਵਿਚ *ਹੁਪੋ* *hupo* ਦੁਆਰਾ ਇਕ ਨਿੱਜੀ ਵੰਸ਼ਾਗਤ ਏਜੰਟ (ਦੇਖੋ. ਮੱਤੀ 1:22; ਰਸੂਲਾਂ ਦੇ ਕਰਤੱਬ 22:30)
 2. ਅਪਾਦਾਨ ਹਾਲਤ ਵਿਚ *ਡੀਆ* *dia* ਦੁਆਰਾ ਇਕ ਨਿੱਜੀ ਵਿਚਕਾਰਲਾ ਏਜੰਟ (ਦੇਖੋ, ਮੱਤੀ 1:22)
 3. ਸਹਾਇਕ ਹਾਲਤ ਵਿਚ ਆਮ ਤੌਰ ਤੇ ਐਨ *en* ਦੁਆਰਾ ਇਕ ਵਿਅਕਤੀਗਤ ਏਜੰਟ
 4. ਕਈ ਵਾਰ ਇਕੱਲੇ ਸਹਾਇਕ ਹਾਲਤ ਦੁਆਰਾ ਜਾਂ ਤਾਂ ਵਿਅਕਤੀਗਤ ਅਤੇ ਜਾਂ ਅਵਿਅਕਤੀਗਤ ਏਜੰਟ
- D. ਵਿਚਕਾਰਲੇ ਵਾਚ ਦਾ ਅਰਥ ਹੈ ਕਿ ਵਿਸ਼ਾ ਕਿਰਿਆ ਦੇ ਕੰਮ ਨੂੰ ਪੈਦਾ ਕਰਦਾ ਹੈ ਅਤੇ ਸਿੱਧਾ ਵੀ ਕਿਰਿਆ ਦੇ ਕੰਮ ਵਿਚ ਸ਼ਾਮਲ ਹੋ ਸਕਦਾ ਹੈ। ਇਸ ਨੂੰ ਅਕਸਰ ਉਚਿਤ ਨਿੱਜੀ ਹਿੱਤਾਂ ਦੀ ਵਾਚ ਕਿਹਾ ਜਾਂਦਾ ਹੈ। ਇਸ ਉਸਾਰੀ ਨੇ ਕਿਸੇ ਤਰੀਕੇ ਨਾਲ ਉਪਵਾਕ ਜਾਂ ਵਾਕ ਦੇ ਵਿਸ਼ੇ ਤੇ ਜ਼ੋਰ ਦਿੱਤਾ ਹੈ। ਇਹ ਨਿਰਮਾਣ ਅੰਗਰੇਜ਼ੀ ਵਿਚ ਨਹੀਂ ਪਾਇਆ ਜਾਂਦਾ ਹੈ। ਯੂਨਾਨੀ ਵਿਚ ਇਸ ਦੇ ਅਰਥਾਂ ਅਤੇ ਅਨੁਵਾਦਾਂ ਦੀ ਵਿਸ਼ਾਲ ਸੰਭਾਵਨਾ ਹੈ। ਇਸ ਦੀਆਂ ਕੁਝ ਉਦਾਹਰਣਾਂ ਹਨ:
1. ਨਿੱਜਵਾਚਕ - ਵਿਸ਼ਾ ਆਪਣੇ ਉੱਤੇ ਸਿੱਧੀ ਕਾਰਵਾਈ ਕਰਦਾ ਹੈ। ਉਦਾਹਰਣ: ਮੱਤੀ 27:5 "ਆਪੇ ਫਾਹਾ ਲੈ ਲਿਆ"
 2. ਵਿਸਤ੍ਰਿਤ - ਵਿਸ਼ਾ ਆਪਣੇ ਆਪ ਲਈ ਕਾਰਵਾਈ ਨੂੰ ਪੈਦਾ ਕਰਦਾ ਹੈ। ਉਦਾਹਰਣ: 2 ਕੁਰਿੰਥੀਆਂ 11:14 "ਸ਼ੈਤਾਨ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿਚ ਵਟਾਉਂਦਾ ਹੈ"
 3. ਮਿਲਦਾ-ਜੁਲਦਾ - ਦੇ ਵਿਸ਼ੇ ਆਪਸ ਵਿਚ ਮਿਲਦੇ ਜੁਲਦੇ ਹਨ। ਉਦਾਹਰਣ: ਮੱਤੀ 26:4 "ਉਨ੍ਹਾਂ ਨੇ ਇਕ ਦੂਸਰੇ ਨਾਲ ਸਲਾਹ ਕੀਤੀ।"

III. ਰੂਪ (ਜਾਂ "ਵਿਧੀ")

- A. ਕੇਇਨੇ ਯੂਨਾਨੀ ਭਾਸ਼ਾ ਵਿਚ ਚਾਰ ਰੂਪ ਹਨ। ਉਹ ਕਿਰਿਆ ਦੇ ਹਕੀਕਤ ਨਾਲ ਸੰਬੰਧ ਦਾ ਸੰਕੇਤ ਦਿੰਦੇ ਹਨ, ਜੋ ਕਿ ਲੇਖਕ ਦੇ ਆਪਣੇ ਮਨ ਦੇ ਅੰਦਰ ਹੁੰਦਾ ਹੈ। ਰੂਪਾਂ ਨੂੰ ਦੇ ਵਿਆਪਕ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ: ਉਹ ਜੋ ਹਕੀਕਤ ਦਾ ਸੰਕੇਤ ਦਿੰਦੇ ਹਨ (ਸੰਕੇਤਕ) ਅਤੇ ਉਹ ਜੋ ਸੰਭਾਵਨਾ ਦਾ ਸੰਕੇਤ ਦਿੰਦੇ ਹਨ (ਸੰਭਾਵਨਾ-ਸੂਚਕ, ਆਗਿਆਵਾਚਕ ਅਤੇ ਇੱਛਾਸੂਚਕ)।
- B. ਸੰਕੇਤਕ ਰੂਪ ਉਸ ਕੰਮ ਨੂੰ ਪ੍ਰਗਟ ਕਰਨ ਦਾ ਆਮ ਰੂਪ ਹੈ ਜੋ ਲੇਖਕ ਦੇ ਮਨ ਵਿਚ ਵਾਪਰ ਗਿਆ ਸੀ ਜਾਂ ਵਾਪਰ ਰਿਹਾ ਸੀ। ਇਹ ਇਕੋ ਯੂਨਾਨੀ ਰੂਪ ਸੀ ਜੋ ਇਕ ਨਿਸ਼ਚਿਤ ਸਮੇਂ ਦਾ ਪ੍ਰਗਟਾਵਾ ਕਰਦਾ ਸੀ, ਅਤੇ ਇੱਥੇ ਵੀ ਇਹ ਪੱਖ ਸੈਕੰਡਰੀ ਸੀ।
- C. ਸੰਭਾਵਨਾ-ਸੂਚਕ ਭਵਿੱਖ ਦੇ ਸੰਭਾਵਿਤ ਕੰਮ ਨੂੰ ਪ੍ਰਗਟ ਕਰਦਾ ਹੈ। ਅਜੇ ਕੁਝ ਹੋਇਆ ਨਹੀਂ ਹੈ, ਪਰ ਸੰਭਾਵਨਾਵਾਂ ਹਨ ਕਿ ਇਹ ਹੋਵੇਗਾ। ਇਹ ਭਵਿੱਖ ਦੇ ਸੰਕੇਤਕ ਨਾਲ ਬਹੁਤ ਮਿਲਦਾ ਜੁਲਦਾ ਹੈ। ਅੰਤਰ ਇਹ ਹੈ ਕਿ ਸੰਭਾਵਨਾ-ਸੂਚਕ ਕੁਝ ਹੱਦ ਤਕ ਸ਼ੱਕ ਜ਼ਾਹਰ ਕਰਦਾ ਹੈ। ਅੰਗਰੇਜ਼ੀ ਵਿਚ ਇਹ ਅਕਸਰ ਸ਼ਬਦਾਂ "ਸਕਦਾ," "ਸਕਣਾ," ਜਾਂ "ਹੋ ਸਕਣਾ" ਦੁਆਰਾ ਪ੍ਰਗਟ ਕੀਤਾ ਜਾਂਦਾ ਹੈ।
- D. ਇੱਛਾਸੂਚਕ ਰੂਪ ਇਕ ਇੱਛਾ ਨੂੰ ਪ੍ਰਗਟ ਕਰਦਾ ਹੈ ਜੋ ਸਿਧਾਂਤਕ ਤੌਰ ਤੇ ਸੰਭਵ ਹੈ। ਇਸ ਨੂੰ ਸੰਭਾਵਨਾ-ਸੂਚਕ ਤੋਂ ਇਕ ਕਦਮ ਜ਼ਿਆਦਾ ਹਕੀਕਤ ਵੱਲ ਮੰਨਿਆ ਜਾਂਦਾ ਹੈ। ਇੱਛਾਸੂਚਕ ਕੁਝ ਸ਼ਰਤਾਂ ਅਧੀਨ ਸੰਭਾਵਨਾ ਜ਼ਾਹਰ ਕਰਦਾ ਹੈ। ਨਵੇਂ ਨੇਮ ਵਿਚ ਇੱਛਾਸੂਚਕ ਬਹੁਤ ਘੱਟ ਪਾਇਆ ਜਾਂਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਪੌਲੁਸ ਦਾ ਮਸ਼ਹੂਰ ਵਾਕ "ਕਦੇ ਨਹੀਂ" ਹੈ ਜੋ ਪੰਦਰਾਂ ਵਾਰ ਵਰਤਿਆ ਗਿਆ ਹੈ (ਦੇਖੋ, ਰੋਮੀਆਂ 3:4,6,31; 6:2,15; 7:7,13; 9:14; 11:1,11; 1 ਕੁਰਿੰਥੀਆਂ 6:15; ਗਲਾਤੀਆਂ 2:17; 3:21; 6:14)।
- E. ਆਗਿਆਵਾਚਕ ਰੂਪ ਇਕ ਆਗਿਆ ਤੇ ਜ਼ੋਰ ਦਿੰਦਾ ਹੈ ਜੋ ਸੰਭਵ ਹੈ ਪਰ ਬੋਲਣ ਵਾਲੇ ਦੇ ਇਰਾਦੇ ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਸਿਰਫ ਸਵੈ-ਸੰਭਾਵਿਤ ਸੰਭਾਵਨਾ ਤੇ ਜ਼ੋਰ ਦਿੰਦਾ ਹੈ ਅਤੇ ਦੂਸਰਿਆਂ ਦੀਆਂ ਚੇਣਾਂ ਤੇ ਸ਼ਰਤ ਰੱਖਦਾ ਹੈ। ਪ੍ਰਾਰਥਨਾਵਾਂ ਅਤੇ ਤੀਜੇ ਵਿਅਕਤੀ ਦੀਆਂ ਬੇਨਤੀਆਂ ਦੀ ਖਾਸ ਵਰਤੋਂ ਕੀਤੀ ਜਾਂਦੀ ਸੀ। ਇਹ ਆਗਿਆਵਾਂ ਨਵੇਂ ਨੇਮ ਵਿਚ ਸਿਰਫ ਵਰਤਮਾਨ ਕਾਲ ਅਤੇ ਭੂਤਕਾਲ ਵਾਕਾਂ ਵਿਚ ਹੀ ਮਿਲਦੀਆਂ ਹਨ।
- F. ਕਈ ਵਿਆਕਰਣ ਕ੍ਰਿਦੰਤਾਂ ਨੂੰ ਇਕ ਹੋਰ ਕਿਸਮ ਦੇ ਰੂਪ ਵਜੋਂ ਸ਼੍ਰੇਣੀਬੱਧ ਕਰਦੇ ਹਨ। ਉਹ ਯੂਨਾਨੀ ਨਵੇਂ ਨੇਮ ਵਿਚ ਬਹੁਤ ਆਮ ਹਨ ਅਤੇ ਅਕਸਰ ਜੁਬਾਨੀ ਵਿਸ਼ੇਸ਼ਣਾਂ ਵਜੋਂ ਪ੍ਰਭਾਸ਼ਿਤ ਹੁੰਦੇ ਹਨ। ਉਹ ਮੁੱਖ ਕਿਰਿਆ ਦੇ ਨਾਲ ਮਿਲ ਕੇ ਅਨੁਵਾਦ ਕੀਤੇ ਜਾਣਦੇ ਜਿਸ ਨਾਲ ਉਹ ਸੰਬੰਧ ਰੱਖਦੇ ਹਨ। ਕ੍ਰਿਦੰਤਾਂ ਦਾ ਅਨੁਵਾਦ ਕਰਨ ਵਿਚ ਵਿਸ਼ਾਲ ਕਿਸਮਾਂ ਸੰਭਾਵਿਤ ਹਨ। ਕੁਝ ਅੰਗਰੇਜ਼ੀ ਅਨੁਵਾਦਾਂ ਦਾ ਸਲਾਹ ਮਸ਼ਵਰਾ ਲੈਣਾ ਸਭ ਤੋਂ ਵਧੀਆ ਹੈ। ਇੱਥੇ Baker ਦੁਆਰਾ *The Bible in Twenty Six Translations* ਇਕ ਮਹਾਨ ਮਦਦ ਹੈ।
- G. ਭੂਤਕਾਲ ਕਿਰਿਆਸ਼ੀਲ ਸੰਕੇਤਕ ਇਕ ਘਟਨਾ ਨੂੰ ਲਿਖਣ ਦਾ ਸਧਾਰਣ ਜਾਂ "ਚਿੰਨ੍ਹ ਰਹਿਤ" ਢੰਗ ਸੀ। ਕਿਸੇ ਹੋਰ ਵਾਕ, ਵਾਚ ਜਾਂ ਰੂਪ ਦੀ ਕੁਝ ਵਿਸ਼ੇਸ਼ ਵਿਆਖਿਆਤਮਕ ਮਹੱਤਤਾ ਸੀ ਜੋ ਅਸਲ ਲੇਖਕ ਸੰਚਾਰ ਕਰਨਾ ਚਾਹੁੰਦਾ ਸੀ।

IV. ਯੂਨਾਨੀ ਤੋਂ ਜਾਣੂ ਨਾ ਹੋਣ ਵਾਲੇ ਵਿਅਕਤੀ ਲਈ ਹੇਠ ਲਿਖੀ ਅਧਿਐਨ ਮਦਦ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗੀ:

- A. Friberg, Barbara and Timothy. *Analytical Greek New Testament*. Grand Rapids: Baker, 1988.
- B. Marshall, Alfred. *Interlinear Greek-English New Testament*. Grand Rapids: Zondervan, 1976.
- C. Mounce, William D. *The Analytical Lexicon to the Greek New Testament*. Grand Rapids: Zondervan, 1993.
- D. Summers, Ray. *Essentials of New Testament Greek*. Nashville: Broadman, 1950.
- E. ਅਕਾਦਮਿਕ ਤੌਰ ਤੇ ਪ੍ਰਵਾਨਿਤ ਕੋਇਨੇ ਯੂਨਾਨੀ ਭਾਸ਼ਾ ਦੇ ਅਨੁਸਰਨ ਕੋਰਸ Moody Bible Institute, Chicago IL ਦੁਆਰਾ ਉਪਲਬਧ ਹਨ।

V. ਨਾਂਵ

- A. ਵਾਕ ਰਚਨਾ ਦੇ ਤੌਰ ਤੇ, ਨਾਂਵਾਂ ਨੂੰ ਕਾਰਕ ਦੁਆਰਾ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਕਾਰਕ ਇਕ ਨਾਂਵ ਦਾ ਉਹ ਪ੍ਰਭਾਵਿਤ ਰੂਪ ਹੈ ਜੋ ਇਸ ਦੇ ਕਿਰਿਆ ਅਤੇ ਵਾਕ ਦੇ ਹੋਰ ਭਾਗਾਂ ਨਾਲ ਸੰਬੰਧ ਨੂੰ ਦਰਸਾਉਂਦਾ ਹੈ। ਕੋਇਨੇ ਯੂਨਾਨੀ ਭਾਸ਼ਾ ਵਿਚ ਕਾਰਕ ਦੇ ਬਹੁਤ ਸਾਰੇ ਕੰਮ ਪੂਰਵ-ਸਰਗ ਦੁਆਰਾ ਦਰਸਾਏ ਗਏ ਹਨ। ਜਦੋਂ ਕਿ ਕਾਰਕ ਰੂਪ ਕਈ ਵੱਖਰੇ ਸੰਬੰਧਾਂ ਦੀ ਪਛਾਣ ਕਰਦਾ ਹੈ, ਇਸ ਲਈ ਪੂਰਵ-ਸਰਗ ਇਨ੍ਹਾਂ ਸੰਭਵ ਕਾਰਜਾਂ ਨੂੰ ਸਪੱਸ਼ਟ ਤੌਰ ਤੇ ਅਲੱਗ ਕਰਨ ਲਈ ਵਿਕਸਿਤ ਹੁੰਦਾ ਹੈ।
- B. ਯੂਨਾਨੀ ਕਾਰਕ ਨੂੰ ਅੱਠ ਤਰੀਕਿਆਂ ਨਾਲ ਸ਼੍ਰੇਣੀਬੱਧ ਕੀਤਾ ਗਿਆ ਹੈ:
 - 1. ਕਰਤਾ ਕਾਰਕ ਨੂੰ ਨਾਮ ਲਈ ਵਰਤਿਆ ਜਾਂਦਾ ਸੀ ਅਤੇ ਇਹ ਆਮ ਤੌਰ ਤੇ ਵਾਕ ਦਾ ਵਿਸ਼ਾ ਸੀ। ਇਸ ਨੂੰ ਵਿਸ਼ੇਸ਼ਤਾ ਨਾਂਵਾਂ ਅਤੇ ਵਿਸ਼ੇਸ਼ਣਾਂ ਨਾਲ ਕਿਰਿਆਵਾਂ “ਹੋਣ” ਜਾਂ “ਬਣਨ” ਨੂੰ ਜੋੜਣ ਲਈ ਵਰਤਿਆ ਜਾਂਦਾ ਸੀ।
 - 2. ਸੰਬੰਧ ਕਾਰਕ ਨੂੰ ਵਰਣਨ ਲਈ ਵਰਤਿਆ ਜਾਂਦਾ ਸੀ ਅਤੇ ਆਮ ਤੌਰ ਤੇ ਸ਼ਬਦ ਨਾਲ ਇਕ ਗੁਣ ਜਾਂ ਖੂਬੀ ਨਿਰਧਾਰਿਤ ਕਰਦਾ ਹੈ ਜਿਸ ਨਾਲ ਇਹ ਸੰਬੰਧਿਤ ਹੈ। ਇਹ ਇਸ ਸਵਾਲ ਦਾ ਜਵਾਬ ਦਿੰਦਾ ਹੈ “ਕਿਸ ਕਿਸਮ ਦਾ?” ਇਹ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ “ਦਾ, ਦੇ” ਦੀ ਵਰਤੋਂ ਦੁਆਰਾ ਪ੍ਰਗਟ ਕੀਤਾ ਗਿਆ ਹੈ।
 - 3. ਅਪਾਦਾਨ ਕਾਰਕ, ਸੰਬੰਧ ਕਾਰਕ ਦੀ ਤਰ੍ਹਾਂ ਦਾ ਇਕ ਰੂਪ ਹੈ, ਪਰ ਇਸ ਨੂੰ ਵਿਭੇਦ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਆਮ ਤੌਰ ਤੇ ਸਮੇਂ, ਸਥਾਨ, ਸਰੋਤ, ਸ਼ੁਰੂਆਤ ਜਾਂ ਉਪਾਧੀ ਦੇ ਇਕ ਬਿੰਦੂ ਤੋਂ ਵੱਖ ਹੋਣ ਨੂੰ ਦਰਸਾਉਂਦਾ ਹੈ। ਇਸ ਨੂੰ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ “ਤੋਂ” ਦੁਆਰਾ ਦਰਸਾਇਆ ਗਿਆ ਹੈ।
 - 4. ਸੰਪਰਦਾਨ ਕਾਰਕ ਦੀ ਵਰਤੋਂ ਵਿਅਕਤੀਗਤ ਰੁਚੀ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਹ ਇਕ ਸਕਾਰਾਤਮਕ ਜਾਂ ਨਕਾਰਾਤਮਕ ਪਹਿਲੂ ਨੂੰ ਦਰਸਾ ਸਕਦਾ ਹੈ। ਅਕਸਰ ਇਹ ਅਪ੍ਰਤੱਖ ਵਸਤੂ ਸੀ। ਇਸ ਨੂੰ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ “ਵੱਲ” ਦੁਆਰਾ ਦਰਸਾਇਆ ਗਿਆ ਹੈ।
 - 5. ਅਧਿਕਰਨ ਕਾਰਕ, ਸੰਪਰਦਾਨ ਦੀ ਤਰ੍ਹਾਂ ਦਾ ਰੂਪ ਹੈ, ਪਰ ਇਹ ਸਥਿਤੀ ਜਾਂ ਜਗ੍ਹਾ, ਸਮਾਂ ਜਾਂ ਤਰਕ ਦੀਆਂ ਸੀਮਾਵਾਂ ਦਾ ਵਰਣਨ ਕਰਦਾ ਹੈ। ਇਸ ਨੂੰ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ “ਵਿਚ, ਉੱਤੇ, ਤੇ, ਵਿਚਕਾਰ, ਦੋਰਾਨ, ਦੁਆਰਾ, ਉੱਤੇ, ਅਤੇ ਨਾਲ-ਨਾਲ” ਦੁਆਰਾ ਦਰਸਾਇਆ ਗਿਆ ਹੈ।
 - 6. ਕਰਨ ਕਾਰਕ, ਸੰਪਰਦਾਨ ਅਤੇ ਅਧਿਕਰਨ ਕਾਰਕਾਂ ਦੀ ਤਰ੍ਹਾਂ ਦਾ ਰੂਪ ਹੈ। ਇਹ ਅਰਥ ਅਤੇ ਸੰਗਤ ਨੂੰ ਜਾਹਰ ਕਰਦਾ ਹੈ। ਇਸ ਨੂੰ ਅਕਸਰ ਅੰਗਰੇਜ਼ੀ ਦੇ ਪੂਰਵ-ਸਰਗ “ਦੁਆਰਾ” ਜਾਂ “ਨਾਲ” ਦੁਆਰਾ ਦਰਸਾਇਆ ਜਾਂਦਾ ਹੈ।
 - 7. ਕਰਮ ਕਾਰਕ ਦੀ ਵਰਤੋਂ ਕਿਸੇ ਕੰਮ ਦੇ ਨਤੀਜੇ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਹ ਸੀਮਾ ਨੂੰ ਦਰਸਾਉਂਦਾ ਹੈ। ਇਸ ਦੀ ਮੁੱਖ ਵਰਤੋਂ ਸਿੱਧਾ ਕਰਮ ਹੈ। ਇਹ ਸਵਾਲ ਦਾ ਜਵਾਬ ਦਿੰਦਾ ਹੈ “ਕਿੰਨਾ ਕੁ ਦੂਰ?” ਜਾਂ “ਕਿਸ ਹੱਦ ਤੱਕ?”
 - 8. ਸੰਬੋਧਨ ਕਾਰਕ ਦੀ ਵਰਤੋਂ ਸਿੱਧੇ ਸੰਬੋਧਨ ਲਈ ਕੀਤੀ ਜਾਂਦੀ ਹੈ।

VI. ਯੋਜਕ ਸ਼ਬਦ ਅਤੇ ਜੋੜ

- A. ਯੂਨਾਨੀ ਇਕ ਬਹੁਤ ਹੀ ਸਟੀਕ ਭਾਸ਼ਾ ਹੈ ਕਿਉਂਕਿ ਇਸ ਵਿਚ ਬਹੁਤ ਸਾਰੇ ਜੁੜੇ ਸੰਬੰਧ ਹਨ। ਉਹ ਵਿਚਾਰਾਂ (ਉਪਵਾਕਾਂ, ਵਾਕਾਂ, ਅਤੇ ਪੈਰਿਓਆਂ) ਨੂੰ ਜੋੜਦੇ ਹਨ। ਉਹ ਇੰਨੇ ਆਮ ਹਨ ਕਿ ਉਨ੍ਹਾਂ ਦੀ ਗੈਰ-ਮੌਜੂਦਗੀ (ਸੰਯੋਜਕਗੀਣ ਰਚਨਾ) ਦਾ ਵਿਆਖਿਆ ਦੇ ਤੌਰ ਤੇ ਮਹੱਤਵ ਹੁੰਦਾ ਹੈ। ਅਸਲ ਵਿਚ, ਇਹ ਯੋਜਕ ਸ਼ਬਦ ਅਤੇ ਜੋੜ ਲੇਖਕ ਦੀ ਸੋਚ ਦੀ ਦਿਸ਼ਾ ਨੂੰ ਦਰਸਾਉਂਦੇ ਹਨ। ਉਹ ਅਕਸਰ ਇਹ ਜ਼ਾਹਰ ਕਰਨ ਵਿਚ ਬਹੁਤ ਮਹੱਤਵਪੂਰਣ ਹੁੰਦੇ ਹਨ ਕਿ ਅਸਲ ਵਿਚ ਉਹ ਕੀ ਸੰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
- B. ਇੱਥੇ ਕੁਝ ਯੋਜਕ ਸ਼ਬਦਾਂ ਅਤੇ ਜੋੜਾਂ ਅਤੇ ਉਨ੍ਹਾਂ ਦੇ ਅਰਥਾਂ ਦੀ ਸੂਚੀ ਹੈ (ਇਹ ਜਾਣਕਾਰੀ ਜ਼ਿਆਦਾਤਰ H. E. Dana ਅਤੇ Julius K. Mantey ਦੇ *A Manual Grammar of the Greek New Testament* ਤੋਂ ਇਕੱਠੀ ਕੀਤੀ ਗਈ ਹੈ)।

1. ਸਮਾਂ ਜੋੜ

- ਈਪੇਈ *epei*, ਈਪੇਈਦੇ *epeidē*, ਹੋਪੋਤੇ *hopote*, ਹੋਸ *hōs*, ਹੋਟੇ *hote*, ਹੋਟਾਨ *hotan* – "ਜਦੋਂ"
- ਹੋਓਸ *heōs* – "ਜਦਕਿ"
- ਹੋਟਾਨ *hotan*, ਈਪਾਨ *epan* – "ਜਦੋਂ ਵੀ"
- ਹੋਓਸ *heōs*, ਅਖਰੀ *achri*, ਮੇਖਰੀ *mechri* – "ਜਦੋਂ ਤੱਕ"
- ਪਰੀਵ *priv* – "ਪਹਿਲਾਂ"
- ਹੋਸ *hōs* – "ਤੋਂ ਲੈ ਕੇ," "ਜਦੋਂ," "ਜਿਵੇਂ ਕਿ"

2. ਤਾਰਕਕ ਜੋੜ

a. ਉਦੇਸ਼

- ਹਿਨਾ *hina*, ਹੋਪੋਸ *hopōs*, ਹੋਸ *hōs* – "ਇਸ ਲਈ ਕਿ," "ਕਿ"
- ਹੋਸਟੇ *hōste* – "ਕਿ"
- ਪਰੋਸ *pros* ਜਾਂ ਈਸ *eis* – "ਕਿ"

b. ਨਤੀਜਾ (ਉਦੇਸ਼ ਅਤੇ ਨਤੀਜੇ ਦੇ ਵਿਆਕਰਣ ਸੰਬੰਧੀ ਰੂਪਾਂ ਵਿਚ ਇਕ ਨੇੜਤਾ ਹੈ)

- ਹੋਸਟੇ *hōste* (ਇਹ ਸਭ ਤੋਂ ਆਮ ਹੈ) – "ਇਸ ਲਈ ਕਿ," "ਇਸ ਤਰ੍ਹਾਂ"
- ਹਿਵਾ *hiva* – "ਤਾਂ ਕਿ"
- ਆਰਾ *ara* – "ਇਸ ਲਈ"

c. ਅਨਿਯਮਤ ਜਾਂ ਕਾਰਨ

- ਗਾਰ *gar* (ਕਾਰਨ/ਪ੍ਰਭਾਵ ਜਾਂ ਕਾਰਨ/ਨਤੀਜਾ) – "ਇਸ ਲਈ," "ਕਿਉਂਕਿ"
- ਡਿਓਤੀ *dioiti*, ਹੋਟਿਏ *hotiy* – "ਕਿਉਂਕਿ"
- ਈਪੇਈ *epei*, ਈਪੇਈਦੇ *epeidē*, ਹੋਸ *hōs* – "ਜਦੋਂ ਤੋਂ"
- ਡੀਆ *dia* (ਕਰਮ ਕਾਰਕ ਨਾਲ) ਅਤੇ (ਅਕਾਲਕ ਕਿਰਿਆ ਦੇ ਜੋੜ ਨਾਲ) – "ਕਿਉਂਕਿ"

d. ਪਰਿਣਾਮ

- ਆਰਾ *ara*, ਪੋਇਨੁਨ *poinun*, ਹੋਸਟੇ *hōste* – "ਇਸ ਲਈ"
- ਡਿਓ *dio* (ਪਰਿਣਾਮ ਦਾ ਸਭ ਤੋਂ ਵੱਡਾ ਯੋਜਕ ਸ਼ਬਦ) – "ਜਿਸ ਕਰਕੇ," "ਇਸ ਲਈ," "ਤਦੇ ਹੀ"
- ਉਨ *oun* – "ਇਸ ਲਈ," "ਇਸ ਕਰਕੇ," "ਤਾਂ," "ਨਤੀਜੇ ਵਜੋਂ"
- ਟੋਇਨਾਉਨ *toinoun* – "ਇਸ ਅਨੁਸਾਰ"

e. ਵਿਰੋਧਸੂਚਕ ਜਾਂ ਭਿੰਨਤਾ

- ਆਲਾ *alla* (ਸਖਤ ਵਿਰੋਧੀ) – "ਪਰ," "ਸਿਵਾਏ"
- ਡੇ *de* – "ਪਰ," "ਹਾਲਾਂਕਿ," "ਫਿਰ ਵੀ," "ਦੂਜੇ ਪਾਸੇ"
- ਕਾਈ *kai* – "ਪਰ"

- (4) ਮੇਨਟੋਈ *mentoi*, ਉਨ *oun* – "ਹਾਲਾਂਕਿ"
- (5) ਪਲੇਨ *plēn* – "ਪਰੰਤੂ" (ਜ਼ਿਆਦਾਤਰ ਲੂਕਾ ਵਿਚ)
- (6) ਉਨ *oun* – "ਹਾਲਾਂਕਿ"

f. ਤੁਲਨਾ

- (1) ਹੋਸ *hōs*, ਕਾਥੋਸ *kathōs* (ਤੁਲਨਾਤਮਕ ਉਪਵਾਕਾਂ ਨੂੰ ਪੇਸ਼ ਕਰਦਾ ਹੈ)
- (2) ਕਾਟਾ *kata* (ਮਿਸ਼ਰਣ ਨਾਲ, ਕਾਥੋ *katho*, ਕਾਥੋਟੀ *kathoti*, ਕਾਥੋਸਪਰ *kathōsper*, ਕਾਥਾਪਰ *kathaper*)
- (3) ਹੋਸੋਸ *hosos* (ਇਬਰਾਨੀਆਂ ਵਿਚ)
- (4) ਈ *ē* – "ਤੋਂ"

g. ਨਿਰੰਤਰਤਾ ਜਾਂ ਲੜੀ

- (1) ਡੇ *de* – "ਅਤੇ," "ਹੁਣ"
- (2) ਕਾਈ *kai* – "ਅਤੇ"
- (3) ਟੇਈ *tei* – "ਅਤੇ"
- (4) ਹਿਨਾ *hina*, ਉਨ *oun* – "ਕਿ"
- (5) ਉਨ *oun* – "ਤਦ" (ਯੂਹੰਨਾ ਵਿਚ)

3. ਦਬਾਵਾਚਕ ਵਰਤੋਂ

- a. ਆਲਾ *alla* – "ਨਿਸ਼ਚਤਤਾ," "ਹਾਂ," "ਅਸਲ ਵਿਚ"
- b. ਆਰਾ *ara* – "ਸੱਚਮੁੱਚ," "ਯਕੀਨਨ," "ਸੱਚਮੁੱਚ"
- c. ਗਾਰ *gar* – "ਪਰ ਸੱਚਮੁੱਚ," "ਯਕੀਨਨ," "ਸੱਚਮੁੱਚ"
- d. ਡੇ *de* – "ਸੱਚਮੁੱਚ"
- e. ਈਅਨ *ean* – "ਇਥੋਂ ਤੱਕ ਕਿ"
- f. ਕਾਈ *kai* – "ਇਥੋਂ ਤੱਕ ਕਿ," "ਸੱਚਮੁੱਚ," "ਸੱਚਮੁੱਚ"
- g. ਮੇਨਟੋਈ *mentoi* – "ਸੱਚਮੁੱਚ"
- h. ਉਨ *oun* – "ਸੱਚਮੁੱਚ," "ਹਰ ਤਰ੍ਹਾਂ ਨਾਲ"

VII. ਸ਼ਰਤੀਆ ਵਾਕ

- A. ਇਕ ਸ਼ਰਤੀਆ ਵਾਕ ਉਹ ਹੁੰਦਾ ਹੈ ਜਿਸ ਵਿਚ ਇਕ ਜਾਂ ਵਧੇਰੇ ਸ਼ਰਤ ਵਾਲੇ ਉਪਵਾਕ ਹੁੰਦੇ ਹਨ। ਇਹ ਵਿਆਕਰਣਿਕ ਢਾਂਚਾ ਵਿਆਖਿਆ ਕਰਨ ਵਿਚ ਮਦਦ ਕਰਦਾ ਹੈ ਕਿਉਂਕਿ ਸ਼ਰਤਾਂ, ਕਾਰਨਾਂ ਜਾਂ ਕਾਰਣਾਂ ਨੂੰ ਪ੍ਰਦਾਨ ਕਰਦਾ ਹੈ ਕਿ ਮੁੱਖ ਕਿਰਿਆ ਦਾ ਕੰਮ ਕਿਉਂ ਹੋਇਆ ਜਾਂ ਨਹੀਂ ਹੋਇਆ। ਸ਼ਰਤੀਆ ਵਾਕਾਂ ਦੀਆਂ ਚਾਰ ਕਿਸਮਾਂ ਹਨ। ਇਹ ਉਸ ਤੋਂ ਚੱਲਦੇ ਸਨ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਉਦੇਸ਼ ਲਈ ਸੱਚ ਮੰਨਿਆ ਜਾਂਦਾ ਸੀ ਜੋ ਕਿ ਸਿਰਫ ਇਕ ਇੱਛਾ ਸੀ।
- B. ਪਹਿਲੀ ਸ਼੍ਰੇਣੀ ਦਾ ਸ਼ਰਤੀਆ ਵਾਕ ਉਸ ਕੰਮ ਨੂੰ ਪ੍ਰਗਟ ਕਰਦਾ ਹੈ ਜੋ ਲੇਖਕ ਦੇ ਨਜ਼ਰੀਏ ਤੋਂ ਜਾਂ ਉਸਦੇ ਉਦੇਸ਼ ਤੋਂ ਸਹੀ ਮੰਨਿਆ ਗਿਆ ਹੈ ਭਾਵੇਂ ਇਹ ਇਕ "ਜੇਕਰ" ਨਾਲ ਦਰਸਾਇਆ ਜਾਂਦਾ ਹੈ। ਕਈ ਪ੍ਰਸੰਗਾਂ ਵਿਚ ਇਸ ਦਾ ਅਨੁਵਾਦ "ਤਦ" ਕੀਤਾ ਜਾ ਸਕਦਾ ਹੈ (ਦੇਖੋ, ਮੱਤੀ 4:3; ਰੋਮੀਆਂ 8:31). ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਸਾਰੀਆਂ ਪਹਿਲੀ ਸ਼੍ਰੇਣੀਆਂ ਅਸਲ ਵਿਚ ਸੱਚੀਆਂ ਹਨ। ਅਕਸਰ ਉਹ ਇਕ ਦਲੀਲ ਵਿਚ ਇਕ ਬਿੰਦੂ ਬਣਾਉਣ ਜਾਂ ਇਕ ਧੋਖੇ ਨੂੰ ਉਜਾਗਰ ਕਰਨ ਲਈ ਵਰਤੇ ਜਾਣਦੇ ਹਨ (ਦੇਖੋ, ਮੱਤੀ 12:27)।
- C. ਦੂਜੀ ਸ਼੍ਰੇਣੀ ਦੇ ਸ਼ਰਤੀਆ ਵਾਕ ਨੂੰ ਅਕਸਰ "ਤੱਥ ਦੇ ਉਲਟ" ਕਿਹਾ ਜਾਂਦਾ ਹੈ। ਇਹ ਇਕ ਗੱਲ ਬਣਾਉਣ ਲਈ ਕੁਝ ਦੱਸਦਾ ਹੈ ਜੋ ਕਿ ਅਸਲ ਵਿਚ ਸੱਚ ਨਹੀਂ ਹੈ। ਉਦਾਹਰਣਾਂ

1. "ਜੇਕਰ ਉਹ ਨਬੀ ਹੁੰਦਾ ਜੇ ਕਿ ਉਹ ਨਹੀਂ ਹੈ, ਤਾਂ ਉਹ ਜਾਣ ਲੈਂਦਾ ਕਿ ਇਹ ਔਰਤ ਜੋ ਉਸ ਨੂੰ ਛੁੰਦੀ ਹੈ ਕੌਣ ਅਤੇ ਕਿਹੋ ਜਿਹੀ ਹੈ, ਪਰ ਉਸਨੇ ਅਜਿਹਾ ਨਹੀਂ ਕੀਤਾ" (ਲੂਕਾ 7:39)
 2. "ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ ਜੋ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ, ਜੋ ਤੁਸੀਂ ਨਹੀਂ ਕਰਦੇ ਹੋ (ਯੂਹੰਨਾ 5:46)
 3. "ਜੇਕਰ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰਦਾ ਰਹਿੰਦਾ, ਜੇ ਮੈਂ ਨਹੀਂ ਕਰਦਾ ਹਾਂ, ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ, ਜੇ ਮੈਂ ਹਾਂ" (ਗਲਾਤੀਆਂ 1:10)
- D. ਤੀਜੀ ਸ਼੍ਰੇਣੀ ਦਾ ਵਾਕ ਭਵਿੱਖ ਦੀ ਸੰਭਾਵੀ ਕਾਰਵਾਈ ਦੀ ਗੱਲ ਕਰਦਾ ਹੈ। ਇਹ ਅਕਸਰ ਉਸ ਕੰਮ ਦੀ ਸੰਭਾਵਨਾ ਨੂੰ ਮੰਨਦਾ ਹੈ। ਇਹ ਆਮ ਤੌਰ ਤੇ ਅਚਨਚੇਤਤਾ ਦਾ ਭਾਵ ਹੈ। ਮਨੁੱਖ ਕਿਰਿਆ ਦਾ ਕੰਮ "ਜੇਕਰ" ਉਪਵਾਕ ਦੇ ਕੰਮ ਤੇ ਨਿਰੰਤਰ ਹੁੰਦਾ ਹੈ। ਉਦਾਹਰਣ: 1 ਯੂਹੰਨਾ: 1:6-10; 2:4,6,9,15,20,21,24,29; 3:21; 4:20; 5:14,16.
- E. ਚੌਥੀ ਸ਼੍ਰੇਣੀ ਦਾ ਵਾਕ ਸੰਭਾਵਨਾ ਤੋਂ ਦੂਰ ਹੈ। ਇਹ ਨਵੇਂ ਨੇਮ ਵਿਚ ਬਹੁਤ ਘੱਟ ਹੈ। ਅਸਲ ਵਿਚ, ਇੱਥੇ ਕੋਈ ਚੌਥੀ ਸ਼੍ਰੇਣੀ ਦਾ ਸੰਪੂਰਨ ਸ਼ਰਤੀਆ ਵਾਕ ਨਹੀਂ ਹੈ ਜਿਸ ਵਿਚ ਸ਼ਰਤ ਦੇ ਦੋਵੇਂ ਹਿੱਸੇ ਫਿੱਟ ਬੈਠਦੇ ਹਨ। ਅੰਸ਼ਕ ਚੌਥੀ ਸ਼੍ਰੇਣੀ ਦੀ ਇਕ ਉਦਾਹਰਣ 1 ਪਤਰਸ 3:14 ਦਾ ਸ਼ੁਰੂਆਤੀ ਉਪਵਾਕ ਹੈ। ਅੰਸ਼ਕ ਚੌਥੀ ਸ਼੍ਰੇਣੀ ਦੀ ਇਕ ਉਦਾਹਰਣ ਰਸੂਲਾਂ ਦੇ ਕਰਤੱਬ 8:31 ਦਾ ਆਖਰੀ ਉਪਵਾਕ ਹੈ।

VIII. ਪਾਬੰਧੀਆਂ

- A. ਅੰਸ਼ *ਮੀ* *ਮੇ* ਨਾਲ ਵਰਤਮਾਨ ਆਗਿਆਵਾਚਕ ਦਾ ਅਕਸਰ (ਪਰ ਵਿਸ਼ੇਸ਼ ਤੌਰ ਤੇ ਨਹੀਂ) ਪਹਿਲਾਂ ਤੋਂ ਚੱਲ ਰਹੇ ਕੰਮ ਨੂੰ ਰੋਕਣ ਦਾ ਜ਼ੋਰ ਹੁੰਦਾ ਹੈ। ਕੁਝ ਉਦਾਹਰਣਾਂ: "ਧਰਤੀ ਤੇ ਆਪਣਾ ਧਨ-ਦੌਲਤ ਜੋੜਣਾ ਬੰਦ ਕਰੋ. . ." (ਮੱਤੀ 6:19); "ਆਪਣੇ ਜੀਵਨ ਬਾਰੇ ਚਿੰਤਾ ਕਰਨੀ ਬੰਦ ਕਰੋ. . ." (ਮੱਤੀ 6:25); "ਆਪਣੇ ਸਰੀਰ ਦੇ ਅੰਗਾਂ ਨੂੰ ਪਾਪ ਦੇ ਸਾਧਨਾਂ ਵਜੋਂ ਭੇਟ ਨਾ ਚੜਾਓ. . ." (ਰੋਮੀਆਂ 6:13); "ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਨਰਾਜ਼ ਕਰਨਾ ਬੰਦ ਕਰੋ. . ." (ਅਫਸੀਆਂ 4:30); ਅਤੇ "ਸ਼ਰਾਬ ਨਾਲ ਮਤਵਾਲੇ ਨਾ ਹੋਵੋ. . ." (5:18)।
- B. ਅੰਸ਼ *ਮੀ* ਨਾਲ ਭੂਤਕਾਲ ਸੰਭਾਵਨਾਸੂਚਕ ਦਾ "ਕੋਈ ਕੰਮ ਸ਼ੁਰੂ ਨਾ ਕਰੋ" ਤੇ ਜ਼ੋਰ ਹੁੰਦਾ ਹੈ। ਕੁਝ ਉਦਾਹਰਣਾਂ: "ਇਸ ਤਰ੍ਹਾਂ ਸੋਚਣਾ ਸ਼ੁਰੂ ਵੀ ਨਾ ਕਰੋ. . ." (ਮੱਤੀ 5:17); "ਕਦੇ ਵੀ ਚਿੰਤਾ ਨਾ ਕਰੋ. . ." (ਮੱਤੀ 6:31); "ਤੁਹਾਨੂੰ ਕਦੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਹੈ. . ." (2 ਤਿਮੋਥਿਉਸ 1:8)।
- C. ਸੰਭਾਵਨਾਸੂਚਕ ਰੂਪ ਨਾਲ ਦੋਹਰਾ ਨਕਾਰਾਤਮਕ ਬਹੁਤ ਹੀ ਪ੍ਰਭਾਵਸ਼ਾਲੀ ਇਨਕਾਰ ਹੁੰਦਾ ਹੈ। "ਕਦੇ ਨਹੀਂ, ਨਹੀਂ ਕਦੇ ਨਹੀਂ" ਜਾਂ "ਕਿਸੇ ਵੀ ਸਥਿਤੀ ਵਿਚ ਨਹੀਂ" ਕੁਝ ਉਦਾਹਰਣਾਂ: "ਉਹ ਕਦੇ ਵੀ ਮੌਤ ਦਾ ਅਨੁਭਵ ਨਹੀਂ ਕਰੇਗਾ" (ਯੂਹੰਨਾ 8:51); "ਮੈਂ ਕਦੇ ਨਹੀਂ, ਨਹੀਂ, ਕਦੇ ਨਹੀਂ. . ." (1 ਕੁਰਿੰਥੀਆਂ 8:13)।

IX. ਸਾਹਿਤਕ ਲੇਖ

- A. ਕੋਇਨੇ ਯੂਨਾਨੀ ਭਾਸ਼ਾ ਵਿਚ ਲੇਖ "ਦਾ the" ਦੀ ਵਰਤੋਂ ਅੰਗਰੇਜ਼ੀ ਵਰਗੀ ਹੀ ਹੈ। ਇਸਦਾ ਮੁੱਢਲਾ ਕੰਮ "ਇਸ਼ਾਰਾ ਕਰਨਾ ਵਾਲਾ" ਹੁੰਦਾ ਹੈ, ਇਹ ਸ਼ਬਦ, ਨਾਮ ਜਾਂ ਵਾਕੰਸ਼ ਵੱਲ ਧਿਆਨ ਖਿੱਚਣ ਦਾ ਇਕ ਢੰਗ ਹੈ। ਨਵੇਂ ਨੇਮ ਦੇ ਲੇਖਕਾਂ ਦੁਆਰਾ ਇਸਦਾ ਇਸਤੇਮਾਲ ਵੱਖਰੇ-ਵੱਖਰੇ ਢੰਗਾਂ ਨਾਲ ਕੀਤਾ ਗਿਆ ਹੈ। ਨਿਸ਼ਚਿਤ ਲੇਖ ਦੇ ਕੰਮ ਹੋ ਸਕਦੇ ਹਨ
 1. ਇਕ ਸੰਕੇਤਵਾਚਕ ਸਰਵਨਾਂਵ ਦੀ ਤਰ੍ਹਾਂ ਇਕ ਵਿਰੋਧੀ ਯੰਤਰ ਦੀ ਤਰ੍ਹਾਂ;
 2. ਪਹਿਲਾਂ ਪੇਸ਼ ਕੀਤੇ ਵਿਸ਼ੇ ਜਾਂ ਵਿਅਕਤੀ ਦਾ ਸੰਕੇਤ ਦੇ ਤੌਰ ਤੇ;
 3. ਇਕ ਜੋੜਣ ਵਾਲੀ ਕਿਰਿਆ ਦੇ ਨਾਲ ਇਕ ਵਾਕ ਵਿਚ ਵਿਸ਼ੇ ਦੀ ਪਛਾਣ ਕਰਨ ਦੇ ਢੰਗ ਵਜੋਂ। ਉਦਾਹਰਣ: "ਪਰਮੇਸ਼ਰ ਆਤਮਾ ਹੈ" (ਯੂਹੰਨਾ 4:24); "ਪਰਮੇਸ਼ਰ ਚਾਨਣ ਹੈ" (1 ਯੂਹੰਨਾ 1:5); "ਪਰਮੇਸ਼ਰ ਪਿਆਰ ਹੈ" (4:8,16)।
- B. ਕੋਇਨੇ ਯੂਨਾਨੀ ਭਾਸ਼ਾ ਵਿਚ ਅੰਗਰੇਜ਼ੀ ਦੇ "a" ਜਾਂ "an" ਦੀ ਤਰ੍ਹਾਂ ਕੋਈ ਅਨਿਸ਼ਚਿਤ ਲੇਖ ਨਹੀਂ ਹੈ। ਨਿਸ਼ਚਿਤ ਲੇਖ ਦੀ ਗੈਰ-ਮੌਜੂਦਗੀ ਦਾ ਮਤਲਬ ਹੋ ਸਕਦਾ ਹੈ
 1. ਕਿਸੇ ਚੀਜ਼ ਦੀਆਂ ਵਿਸ਼ੇਸ਼ਤਾ ਜਾਂ ਗੁਣਾਂ ਤੇ ਧਿਆਨ ਕੇਂਦਰਿਤ

2. ਕਿਸੇ ਚੀਜ਼ ਦੀ ਸ਼੍ਰੇਣੀ ਤੇ ਧਿਆਨ ਕੇਂਦਰਿਤ

C. ਨਵੇਂ ਨੇਮ ਦੇ ਲੇਖਕਾਂ ਨੇ ਲੇਖ ਦਾ ਵੱਖਰੇ ਤਰੀਕਿਆਂ ਨਾਲ ਇਸਤੇਮਾਲ ਕੀਤਾ।

X. ਯੂਨਾਨੀ ਨਵੇਂ ਨੇਮ ਵਿਚ ਜ਼ੋਰ ਨੂੰ ਦਰਸਾਉਣ ਦੇ ਤਰੀਕੇ

A. ਜ਼ੋਰ ਦੇਣ ਦੀ ਤਕਨੀਕ ਨਵੇਂ ਨੇਮ ਦੇ ਲੇਖਕਾਂ ਵਿਚ ਵੱਖਰੀ ਸੀ। ਸਭ ਤੋਂ ਜ਼ਿਆਦਾ ਇਕਸਾਰ ਅਤੇ ਰਸਮੀ ਲੇਖਕ ਲੂਕਾ ਅਤੇ ਇਬਰਾਨੀਆਂ ਦਾ ਲੇਖਕ ਸੀ।

B. ਅਸੀਂ ਉੱਪਰ ਕਿਹਾ ਹੈ ਕਿ ਭੂਤਕਾਲ ਕਿਰਿਆਸ਼ੀਲ ਸੰਕੇਤਕ ਜ਼ੋਰ ਦੇਣ ਲਈ ਮਿਆਰੀ ਅਤੇ ਨਿਸ਼ਾਨਬੱਧ ਸੀ, ਪਰ ਕਿਸੇ ਹੋਰ ਵਾਕ, ਵਾਚ, ਜਾਂ ਰੂਪ ਦੀ ਵਿਆਖਿਆਤਮਕ ਮਹੱਤਤਾ ਸੀ। ਇਸਦਾ ਅਰਥ ਇਹ ਨਹੀਂ ਕਿ ਭੂਤਕਾਲ ਕਿਰਿਆਸ਼ੀਲ ਸੰਕੇਤਕ ਅਕਸਰ ਮਹੱਤਵਪੂਰਣ ਵਿਆਕਰਣਿਕ ਅਰਥਾਂ ਵਿਚ ਨਹੀਂ ਵਰਤੇ ਜਾਂਦੇ ਸਨ। (ਉਦਾਹਰਣ: ਰੋਮੀਆਂ 6:10 [ਦੇ ਵਾਰ])।

C. ਕੋਇਨੇ ਯੂਨਾਨੀ ਭਾਸ਼ਾ ਵਿਚ ਸ਼ਬਦਾਂ ਦਾ ਕ੍ਰਮ

1. ਕੋਇਨੇ ਯੂਨਾਨੀ ਭਾਸ਼ਾ ਇਕ ਪ੍ਰਭਾਵਸ਼ਾਲੀ ਭਾਸ਼ਾ ਸੀ ਜੋ ਅੰਗਰੇਜ਼ੀ ਦੀ ਤਰ੍ਹਾਂ ਸ਼ਬਦਾਂ ਦੇ ਕ੍ਰਮ ਤੇ ਨਿਰਭਰ ਨਹੀਂ ਸੀ। ਇਸ ਲਈ, ਲੇਖਕ ਆਮ ਤੌਰ ਤੇ ਇਹ ਦਿਖਾਉਣ ਲਈ ਕ੍ਰਮ ਨੂੰ ਬਦਲ ਸਕਦਾ ਹੈ:

- a. ਲੇਖਕ ਪਾਠਕ ਤੇ ਕੀ ਜ਼ੋਰ ਪਾਉਣਾ ਚਾਹੁੰਦਾ ਹੈ
- b. ਲੇਖਕ ਨੇ ਕੀ ਸੋਚਿਆ ਕਿ ਪਾਠਕ ਨੂੰ ਕੀ ਹੈਰਾਨ ਕਰੇਗਾ
- c. ਲੇਖਕ ਕਿਸ ਬਾਰੇ ਡੂੰਘਾ ਸੋਚਦਾ ਹੈ

2. ਯੂਨਾਨੀ ਭਾਸ਼ਾ ਵਿਚ ਸਧਾਰਣ ਸ਼ਬਦਾਂ ਦਾ ਕ੍ਰਮ ਅਜੇ ਵੀ ਇਕ ਬੇਚੈਨੀ ਦਾ ਮੁੱਦਾ ਹੈ। ਹਾਲਾਂਕਿ, ਆਮ ਕ੍ਰਮ ਮੰਨਿਆ ਜਾਂਦਾ ਹੈ

- a. ਕਿਰਿਆਵਾਂ ਨੂੰ ਜੋੜਣ ਲਈ
 - (1) ਕਿਰਿਆ
 - (2) ਵਿਸ਼ਾ
 - (3) ਪੂਰਕ
- b. ਪਰਿਵਰਤਨਸ਼ੀਲ ਕਿਰਿਆਵਾਂ ਲਈ
 - (1) ਕਿਰਿਆ
 - (2) ਵਿਸ਼ਾ
 - (3) ਇਕਾਈ
 - (4) ਅਸਿੱਧੀ ਇਕਾਈ
 - (5) ਸਬੰਧਕੀ ਮੁਹਾਵਰਾ
- c. ਨਾਂਵ ਮੁਹਾਵਰਿਆਂ ਲਈ
 - (1) ਨਾਂਵ
 - (2) ਸੇਧਕ
 - (3) ਸਬੰਧਕੀ ਮੁਹਾਵਰਾ

3. ਵਿਆਖਿਆ ਕਰਨ ਲਈ ਸ਼ਬਦਾਂ ਦਾ ਕ੍ਰਮ ਬਹੁਤ ਮਹੱਤਵਪੂਰਣ ਹੋ ਸਕਦਾ ਹੈ। ਉਦਾਹਰਣਾਂ:

- a. "ਮੇਰੇ ਨਾਲ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ" "ਸਾਂਝ ਦਾ ਸੱਜਾ ਹੱਥ" ਮੁਹਾਵਰਾ ਅਲੱਗ ਕੀਤਾ ਗਿਆ ਅਤੇ ਇਸਦੇ ਮਹੱਤਵ ਨੂੰ ਦਰਸਾਉਣ ਲਈ ਅੱਗੇ ਕੀਤਾ ਗਿਆ (ਗਲਾਤੀਆਂ 2:9)।
- b. "ਮਸੀਹ ਨਾਲ" ਅੱਗੇ ਰੱਖਿਆ ਗਿਆ ਹੈ। ਉਸਦੀ ਮੌਤ ਕੇਂਦਰੀ ਸੀ (ਗਲਾਤੀਆਂ 2:20)।
- c. "ਕਈ ਹਿੱਸਿਆਂ ਵਿਚ ਅਤੇ ਕਈ ਤਰ੍ਹਾਂ ਨਾਲ" (ਇਬਰਾਨੀਆਂ 1:1) ਅੱਗੇ ਰੱਖਿਆ ਗਿਆ ਹੈ। ਇਸਦਾ ਅਰਥ ਸੀ ਕਿ ਪਰਮੇਸ਼ਰ ਨੇ ਆਪਣੇ ਆਪ ਨੂੰ ਕਿਵੇਂ ਪ੍ਰਗਟ ਕੀਤਾ, ਇਸ ਨੂੰ ਅਲੱਗ ਕੀਤਾ ਗਿਆ ਨਾ ਕਿ ਪ੍ਰਕਾਸ਼ ਦੇ ਤੱਥ ਨੂੰ।

D. ਆਮ ਤੌਰ ਤੇ ਕੁਝ ਹੱਦ ਤੱਕ ਹੇਠ ਲਿਖਿਆਂ ਦੁਆਰਾ ਜ਼ੋਰ ਦਿੱਤਾ ਗਿਆ ਸੀ

1. ਸਰਵਨਾਂਵ ਦਾ ਦੁਹਰਾਓ ਜੋ ਕਿਰਿਆ ਦੇ ਪ੍ਰਭਾਵਿਤ ਰੂਪ ਵਿਚ ਪਹਿਲਾਂ ਹੀ ਮੌਜੂਦ ਸੀ। ਉਦਾਹਰਣ: “ ਮੈਂ, ਖੁਦ, ਤੁਹਾਡੇ ਨਾਲ ਜ਼ਰੂਰ ਰਹਾਂਗਾ. . . ” (ਮੱਤੀ 28:20)।
2. ਇਕ ਸੰਭਾਵਿਤ ਯੋਜਕ ਸ਼ਬਦ, ਜਾਂ ਸ਼ਬਦਾਂ, ਵਾਕਾਂਸ਼ਾਂ, ਉਪਵਾਕਾਂ ਜਾਂ ਵਾਕਾਂ ਦੇ ਵਿਚਕਾਰ ਜੋੜਣ ਵਾਲੀ ਚੀਜ਼ ਦੀ ਗੈਰ-ਮੌਜੂਦਗੀ। ਇਸ ਨੂੰ ਸੰਯੋਜਕਰੀਣ ਰਚਨਾ (“ਜੁੜੇ ਨਹੀਂ”) ਕਿਹਾ ਜਾਂਦਾ ਹੈ। ਜੋੜਣ ਵਾਲੀ ਚੀਜ਼ ਦੀ ਉਮੀਦ ਕੀਤੀ ਗਈ ਸੀ, ਇਸ ਲਈ ਇਸਦੀ ਗੈਰ-ਮੌਜੂਦਗੀ ਧਿਆਨ ਨੂੰ ਖਿੱਚੇਗੀ। ਉਦਾਹਰਣਾਂ:
 - a. ਪਹਾੜੀ ਉਪਦੇਸ਼, ਮੱਤੀ 5:3ff (ਸੂਚੀ ਤੇ ਜ਼ੋਰ ਦਿੱਤਾ ਗਿਆ ਹੈ)
 - b. ਯੂਹੰਨਾ 14:1 (ਨਵਾਂ ਵਿਸ਼ਾ)
 - c. ਰੋਮੀਆਂ 9:1 (ਨਵਾਂ ਭਾਗ)
 - d. 2 ਕੁਰਿੰਥੀਆਂ 12:20 (ਸੂਚੀ ਤੇ ਜ਼ੋਰ ਦਿੱਤਾ ਗਿਆ ਹੈ)
3. ਕਿਸੇ ਪ੍ਰਸੰਗ ਵਿਚ ਦਿੱਤੇ ਗਏ ਸ਼ਬਦਾਂ ਜਾਂ ਵਾਕਾਂਸ਼ਾਂ ਦਾ ਦੁਹਰਾਓ। ਉਦਾਹਰਣਾਂ: “ਉਸਦੀ ਮਹਿਮਾ ਦੀ ਉਸਤਤ” (ਅਫਸੀਆਂ 1:6, 12 ਅਤੇ 14)। ਇਹ ਵਾਕਾਂਸ਼ ਤ੍ਰਿਏਕ ਦੇ ਹਰੇਕ ਵਿਅਕਤੀ ਦੇ ਕੰਮ ਨੂੰ ਦਰਸਾਉਣ ਲਈ ਵਰਤਿਆ ਗਿਆ ਸੀ।
4. ਮੁਹਾਵਰੇ ਜਾਂ ਸ਼ਬਦਾਂ (ਧੁਨੀ) ਦੇ ਵਿਚਕਾਰ ਨਾਟਕ ਦੀ ਵਰਤੋਂ
 - a. ਸੁਭਾਸ਼ਣ – ਵਰਜਿਤ ਵਿਸ਼ਿਆਂ ਲਈ ਸ਼ਬਦਾਂ ਨੂੰ ਬਦਲਣਾ, ਜਿਵੇਂ ਕਿ ਮੌਤ ਲਈ “ਸੌਣਾ” (ਯੂਹੰਨਾ 11:11-14) ਜਾਂ ਪੁਰਸ਼ ਜਣਨ ਇੰਦਰੀ ਲਈ “ਪੈਰ” (ਰੂਥ 3:7-8; 1 ਸਮੂਏਲ 24:3)।
 - b. ਗੋਲ-ਮੇਲ ਗੱਲਾਂ – ਪਰਮੇਸ਼ਰ ਦੇ ਨਾਮ ਦੇ ਸ਼ਬਦਾਂ ਨੂੰ ਬਦਲਣਾ, ਜਿਵੇਂ ਕਿ “ਸਵਰਗ ਦਾ ਰਾਜ” (ਮੱਤੀ 3:2) ਜਾਂ “ਸਵਰਗ ਤੋਂ ਇਕ ਆਵਾਜ਼” (ਮੱਤੀ 3:17)।
 - c. ਅਲੰਕਾਰ
 - (1) ਅਸੰਭਵ ਅਤਿਕਥਨੀ (ਮੱਤੀ 3:9; 5:29-30; 19:24)
 - (2) ਮਾਮੂਲੀ ਬਿਆਨਬਾਜ਼ੀ (ਮੱਤੀ 3:5; ਰਸੂਲਾਂ ਦੇ ਕਰਤੱਬ 2:36)
 - (3) ਮਾਨਵੀਕਰਨ (1 ਕੁਰਿੰਥੀਆਂ 15:55)
 - (4) ਵਿਆਂਗਾਤਮਕ (ਗਲਾਤੀਆਂ 5:12)
 - (5) ਕਾਵਿਕ ਅੰਸ਼ (ਫਿਲਿੱਪੀਆਂ 2:6-11)
 - (6) ਸ਼ਬਦਾਂ ਦੇ ਵਿਚਕਾਰ ਧੁਨੀ ਨਾਟਕ
 - (a) "ਕਲੀਸਿਯਾ"
 - (i) "ਕਲੀਸਿਯਾ" (ਅਫਸੀਆਂ 3:21)
 - (ii) "ਬੁਲਾਉਣਾ" (ਅਫਸੀਆਂ 4:1, 4)
 - (iii) "ਬੁਲਾਏ ਹੋਏ" (ਅਫਸੀਆਂ 4:1, 4)
 - (b) "ਆਜ਼ਾਦ"
 - (i) "ਆਜ਼ਾਦ ਔਰਤ" (ਗਲਾਤੀਆਂ 4:31)
 - (ii) "ਆਜ਼ਾਦੀ" (ਗਲਾਤੀਆਂ 5:1)
 - (iii) "ਆਜ਼ਾਦ" (ਗਲਾਤੀਆਂ 5:1)
 - d. ਮੁਹਾਵਰੇ ਵਾਲੀ ਭਾਸ਼ਾ – ਉਹ ਭਾਸ਼ਾ ਜੋ ਆਮ ਤੌਰ ਤੇ ਸਭਿਆਚਾਰਕ ਅਤੇ ਭਾਸ਼ਾ ਵਿਸ਼ੇਸ਼ ਹੁੰਦੀ ਹੈ:
 - (1) “ਭੋਜਨ” ਦੀ ਲਾਖਣਿਕ ਵਰਤੋਂ (ਯੂਹੰਨਾ 4:31-34)
 - (2) “ਮੰਦਰ” ਦੀ ਲਾਖਣਿਕ ਵਰਤੋਂ (ਯੂਹੰਨਾ 2:19; ਮੱਤੀ 26:61)
 - (3) ਤੁਲਨਾ ਦਾ ਇਬਰਾਨੀ ਮੁਹਾਵਰਾ, “ਨਫਤਰ” (ਉਤਪਤ 29:31; ਬਿਵਸਥਾ ਸਾਰ 21:15; ਲੂਕਾ 14:26; ਯੂਹੰਨਾ 12:25; ਰੋਮੀਆਂ 9:13)

(4) "ਸਾਰੇ" ਬਨਾਮ "ਬਹੁਤ ਸਾਰੇ" ਯਸਾਯਾਹ 53:6 ("ਸਾਰੇ") ਦੀ 53:11 ਅਤੇ 12 ("ਬਹੁਤ ਸਾਰੇ") ਨਾਲ ਤੁਲਨਾ

ਕਰੋ। ਇਹ ਸ਼ਬਦ ਰੋਮੀਆਂ 5:18 ਅਤੇ 19 ਅਨੁਸਾਰ ਸਮਾਨਾਰਥੀ ਹਨ।

5. ਇਕ ਸ਼ਬਦ ਦੀ ਬਜਾਏ ਪੂਰੇ ਭਾਸ਼ਾਈ ਮੁਹਾਵਰੇ ਦੀ ਵਰਤੋਂ। ਉਦਾਹਰਣ: "ਪ੍ਰਭੂ ਯਿਸੂ ਮਸੀਹ"
6. *ਐਟੋਸ autos* ਦੀ ਖਾਸ ਵਰਤੋਂ
 - a. ਜਦੋਂ ਲੇਖ ਦੇ ਨਾਲ (ਵਿਸ਼ੇਸ਼ ਸਥਿਤੀ) ਇਸਦਾ ਅਨੁਵਾਦ "ਇਕੋ ਜਿਹਾ" ਹੁੰਦਾ ਹੈ।
 - b. ਜਦੋਂ ਲੇਖ ਤੋਂ ਬਿਨਾਂ ਤਾਂ ਇਸਦਾ ਅਨੁਵਾਦ "ਖੁਦ," "ਆਪਣੇ ਆਪ," ਜਾਂ "ਆਪ" ਕੀਤਾ ਜਾਂਦਾ ਹੈ।
- E. ਯੂਨਾਨੀ ਨਾ ਪੜ੍ਹਨ ਵਾਲੇ ਬਾਈਬਲ ਦੇ ਵਿਦਿਆਰਥੀ ਕਈ ਤਰੀਕਿਆਂ ਨਾਲ ਜ਼ੋਰ ਦੀ ਪਛਾਣ ਕਰ ਸਕਦੇ ਹਨ:
 1. ਇਕ ਯੂਨਾਨੀ/ਅੰਗਰੇਜ਼ੀ ਦੇ ਵਿਸ਼ਲੇਸ਼ਣਸ਼ੀਲ ਕੋਸ਼ ਅਤੇ ਇੰਟਰਲਿਨੀਅਰ ਦੀ ਵਰਤੋਂ
 2. ਅੰਗਰੇਜ਼ੀ ਅਨੁਵਾਦਾਂ ਦੀ ਤੁਲਨਾ, ਖਾਸਕਰ ਅਨੁਵਾਦਾਂ ਦੇ ਵੱਖ-ਵੱਖ ਸਿਧਾਂਤਾਂ ਤੋਂ। ਉਦਾਹਰਣ: "ਸ਼ਬਦ ਤੋਂ ਸ਼ਬਦ" ਅਨੁਵਾਦਾਂ ਦੀ (KJV, NKJV, ASV, NASB, RSV, NRSV) "ਗਤੀਸ਼ੀਲ ਸਮਾਨਾਰਥੀ" (Williams, NIV, NEB, REB, JB, NJB, TEV) ਨਾਲ ਤੁਲਨਾ। Baker ਦੁਆਰਾ ਪ੍ਰਕਾਸ਼ਤ *The Bible in Twenty-Six Translations* ਇੱਥੇ ਇਕ ਚੰਗੀ ਸਹਾਇਤਾ ਹੋਵੇਗੀ।
 3. Joseph Bryant Rotherham ਦੀ *The Emphasized Bible* ਦੀ ਵਰਤੋਂ (Kregel, 1994).
 4. ਬਹੁਤ ਸ਼ਾਬਦਿਕ ਅਨੁਵਾਦਾਂ ਦੀ ਵਰਤੋਂ
 - a. *The American Standard Version of 1901*
 - b. *Young's Literal Translation of the Bible* by Robert Young (Guardian Press, 1976)

ਵਿਆਕਰਣ ਦਾ ਅਧਿਐਨ ਕਰਨਾ ਐੱਖਾ ਹੈ ਪਰ ਸਹੀ ਵਿਆਖਿਆ ਲਈ ਜ਼ਰੂਰੀ ਹੈ। ਇਹ ਸੰਖੇਪ ਪਰਿਭਾਸ਼ਾਵਾਂ, ਟਿੱਪਣੀਆਂ ਅਤੇ ਉਦਾਹਰਣਾਂ ਗੈਰ-ਯੂਨਾਨੀ ਪੜ੍ਹਨ ਵਾਲੇ ਵਿਅਕਤੀਆਂ ਨੂੰ ਉਤਸ਼ਾਹਿਤ ਅਤੇ ਤਿਆਰ ਕਰਨ ਲਈ ਹਨ ਕਿ ਉਹ ਇਸ ਵਿਚ ਦਿੱਤੇ ਵਿਆਕਰਣਿਕ ਸੂਚਨਾ ਦਾ ਇਸਤੇਮਾਲ ਕਰ ਸਕਣ। ਨਿਸ਼ਚਿਤ ਤੌਰ ਤੇ ਇਹ ਪਰਿਭਾਸ਼ਾਵਾਂ ਬਹੁਤ ਸਰਲ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਇਕ ਗੁੰਝਲਦਾਰ ਢੰਗ ਨਾਲ ਨਹੀਂ ਵਰਤਣਾ ਚਾਹੀਦਾ, ਪਰ ਇਹ ਨਵੇਂ ਨੇਮ ਦੀ ਵਾਕ ਰਚਨਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਅੱਗੇ ਵਧਣ ਵਾਲੇ ਪੱਥਰ ਹਨ। ਉਮੀਦ ਹੈ ਕਿ ਇਹ ਪਰਿਭਾਸ਼ਾਵਾਂ ਪਾਠਕਾਂ ਨੂੰ ਦੂਜੇ ਅਧਿਐਨ ਦੀਆਂ ਟਿੱਪਣੀਆਂ ਨੂੰ ਸਮਝਣ ਦੇ ਯੋਗ ਕਰਨਗੀਆਂ ਜਿਵੇਂ ਕਿ ਨਵੇਂ ਨੇਮ ਬਾਰੇ ਤਕਨੀਕੀ ਟਿੱਪਣੀਆਂ ਹਨ।

ਸਾਨੂੰ ਲਾਜ਼ਮੀ ਤੌਰ ਤੇ ਬਾਈਬਲ ਦੇ ਹਵਾਲੇ ਵਿਚ ਮਿਲੀਆਂ ਜਾਣਕਾਰੀ ਦੀਆਂ ਚੀਜ਼ਾਂ ਦੇ ਅਧਾਰ ਤੇ ਆਪਣੀ ਵਿਆਖਿਆ ਦੀ ਪੜਤਾਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਵਿਆਕਰਣ ਇਨ੍ਹਾਂ ਚੀਜ਼ਾਂ ਵਿਚ ਸਭ ਤੋਂ ਵੱਧ ਮਦਦਗਾਰ ਹੈ; ਦੂਸਰੀਆਂ ਚੀਜ਼ਾਂ ਵਿਚ ਇਤਿਹਾਸਿਕ ਸਥਿਤੀ, ਸਾਹਿਤਕ, ਪ੍ਰਸੰਗ, ਸਮਕਾਲੀ ਸ਼ਬਦਾਂ ਦੀ ਵਰਤੋਂ ਅਤੇ ਸਮਾਨਾਂਤਰ ਅੰਸ਼ ਸ਼ਾਮਲ ਹੁੰਦੇ ਹਨ।

ਪਾਠਕ੍ਰਮ ਆਲੋਚਨਾ

ਇਸ ਵਿਸ਼ੇ ਨਾਲ ਇਸ ਤਰ੍ਹਾਂ ਨੱਜਿਠਿਆ ਜਾਵੇਗਾ ਜਿਵੇਂ ਕਿ ਇਸ ਵਿਆਖਿਆ ਵਿੱਚ ਪਾਏ ਗਏ ਪਾਠਕ੍ਰਮ ਦੇ ਨੋਟਾਂ ਦੀ ਵਿਆਖਿਆ ਕੀਤੀ ਜਾ ਸਕੇ। ਹੇਠ ਦਿੱਤੀ ਗਈ ਰੂਪ-ਰੇਖਾ ਇਸ ਤਰ੍ਹਾਂ ਫਾਇਦੇਮੰਦ ਹੋਵੇਗੀ

I. ਸਾਡੀ ਅੰਗ੍ਰੇਜੀ ਬਾਈਬਲ ਦੇ ਪਾਠਗਤ ਸਰੋਤ

A. ਪੁਰਾਣਾ ਨੇਮ

B. ਨਵਾਂ ਨੇਮ

II. "ਘੱਟ ਦਰਜੇ ਦੀ ਆਲੋਚਨਾ" ਦੀਆਂ ਮੁਸ਼ਕਲਾਂ ਅਤੇ ਸਿਧਾਂਤ ਦੇ ਸੰਖੇਪ ਵੇਰਵੇ ਨੂੰ ਵੀ "ਪਾਠਗਤ ਆਲੋਚਨਾ" ਕਿਹਾ ਜਾਂਦਾ ਹੈ

III. ਅੱਗੇ ਹੋਰ ਪੜ੍ਹਨ ਲਈ ਸੁਝਾਏ ਗਏ ਸਰੋਤ

I. ਸਾਡੀ ਅੰਗ੍ਰੇਜੀ ਬਾਈਬਲ ਦੇ ਪਾਠਗਤ ਸਰੋਤ

A. ਪੁਰਾਣਾ ਨੇਮ

1. ਮਾਸੋਰੈਟਿਕ ਪਾਠ Masoretic text (MT) – ਇਬਰਾਨੀ ਵਿਅੰਜਨ ਪਾਠ ਰੱਬੀ ਅਕੁਈਬਾ ਦੁਆਰਾ 100 ਈਸਾ ਪੂਰਵ ਵਿੱਚ ਜੋੜਿਆ ਗਿਆ ਸੀ। ਛੇਵੀਂ ਸਦੀ ਈਸਾ ਪੂਰਵ ਵਿੱਚ ਸਵਰ ਧੁਨੀਆਂ, ਲਹਿਜੇ, ਹਾਸ਼ੀਏ ਦੇ ਨੋਟ, ਵਿਰਾਮ ਚਿੰਨ੍ਹ ਅਤੇ ਉਪਕਰਣ ਬਿੰਦੂ ਸ਼ਾਮਲ ਕੀਤੇ ਜਾਣੇ ਸ਼ੁਰੂ ਹੋ ਗਏ ਅਤੇ ਨੌਵੀਂ ਸਦੀ ਦੇ ਅਖੀਰ ਵਿੱਚ ਪੂਰੇ ਕਰ ਦਿੱਤੇ ਗਏ। ਇਹ ਯਹੂਦੀ ਵਿਦਵਾਨਾਂ ਦੇ ਪਰਿਵਾਰ ਦੁਆਰਾ ਪੂਰਾ ਕੀਤਾ ਗਿਆ ਸੀ ਜਿਹੜੇ ਮਾਸੋਰੇਟਸ ਵੱਜੋਂ ਜਾਣੇ ਜਾਂਦੇ ਸੀ। ਉਹਨਾਂ ਨੇ ਜੋ ਪਾਠਗਤ ਰੂਪ ਵਰਤਿਆ ਉਹ ਮਿਸ਼ਨਾਹ, ਤਾਲਮੂਦ, ਤਾਰਗਮਮ, ਪੇਸੀਤਾ ਅਤੇ ਵਲਗੇਟ ਦੇ ਸਮਾਨ ਹੈ।

2. ਸੇਪਟੁਜਿੰਟ Septuagint (LXX) – ਸਿਕੰਦਰ ਦੇ ਕਿਤਾਬ ਘਰ ਲਈ ਰਾਜਾ ਟੋਲਮੀ II Ptolemy II (285-246 B.C.) ਦੀ ਸਰਪ੍ਰਸਤੀ ਅਧੀਨ ਪਰੰਪਰਾ ਦੱਸਦੀ ਹੈ ਕਿ ਸੇਪਟੁਜਿੰਟ (ਪੁਰਾਣੇ ਨੇਮ ਦਾ ਯੂਨਾਨੀ ਅਨੁਵਾਦ) 70 ਯਹੂਦੀ ਵਿਦਵਾਨਾਂ ਦੁਆਰਾ 70 ਦਿਨਾਂ ਵਿੱਚ ਤਿਆਰ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਇਸ ਅਨੁਵਾਦ ਦੀ ਬੇਨਤੀ ਅਲੇਗਜੈਂਡਰੀਆ ਵਿੱਚ ਰਹਿੰਦੇ ਇੱਕ ਯਹੂਦੀ ਨੇਤਾ ਦੁਆਰਾ ਕੀਤੀ ਲਈ ਸੀ। ਇਹ ਪਰੰਪਰਾ ਅਰਿਸਟੀਸ ਦੇ ਪੱਤਰ ਤੋਂ ਆਈ ਹੈ। LXX ਰੱਬੀ ਅਕੁਈਬਾ (MT) ਦੇ ਪਾਠ ਤੋਂ ਅਕਸਰ ਵੱਖਰੇ-ਵੱਖਰੇ ਇਬਰਾਨੀ ਪਾਠ ਉੱਤੇ ਅਧਾਰਤ ਹੁੰਦਾ ਸੀ।

3. ਡੈੱਡ ਸੀ ਸਕਰੋਲਸ Dead Sea Scrolls (DSS) – ਮ੍ਰਿਤ ਸਾਗਰ ਪੇਥੀਆਂ (Dead Sea Scrolls) ਰੋਮਨ B.C. ਅਵਧੀ (200 B.C. ਤੋਂ A.D. 70) ਵਿੱਚ ਯਹੂਦੀ ਵੱਖਵਾਦੀਆਂ ਦੇ ਸਮੂਹ ਜਿਸਨੂੰ "Essenes" *ਐਸੈਨਜ਼* ਕਹਿੰਦੇ ਹਨ, ਲਿਖੀਆਂ ਗਈਆਂ ਸਨ। ਇਬਰਾਨੀ ਹੱਥ-ਲਿਖਤਾਂ, ਮ੍ਰਿਤ ਸਾਗਰ ਦੀਆਂ ਕਈ ਥਾਵਾਂ ਤੇ ਪਾਈਆਂ ਗਈਆਂ ਜਿਹੜੀਆਂ ਕਿ ਦੋਵੇਂ MT ਅਤੇ LXX ਦੇ ਪਿੱਛੇ ਕੁੱਝ ਵੱਖਰੇ ਇਬਰਾਨੀ ਪਾਠਗਤ ਪਰਿਵਾਰ ਦਿਖਾਉਂਦੀ ਹੈ।

4. ਇਸ ਦੀਆਂ ਕੁੱਝ ਵਿਸ਼ੇਸ਼ ਉਦਾਹਰਣਾਂ ਹਨ ਕਿ ਕਿਸ ਤਰ੍ਹਾਂ ਇਹਨਾਂ ਲਿਖਤਾਂ ਦੀ ਤੁਲਨਾ ਨੇ ਦੁਭਾਸ਼ੀਏ ਨੂੰ ਪੁਰਾਣਾ ਨੇਮ ਸਮਝਣ ਵਿੱਚ ਸਹਾਇਤਾ ਕੀਤੀ ਹੈ।

a. LXX ਨੇ ਅਨੁਵਾਦ ਕਰਨ ਵਾਲਿਆਂ ਅਤੇ ਵਿਦਵਾਨਾਂ ਦੀ MT ਨੂੰ ਸਮਝਣ ਵਿੱਚ ਮਦਦ ਕੀਤੀ ਹੈ

1) ਯਸਾਯਾਹ 52:14 ਦਾ LXX, "ਜਿੰਨੇ ਉਸਨੂੰ ਦੇਖਕੇ ਹੈਰਾਨ ਹੋਣਗੇ"

2) ਯਸਾਯਾਹ 52:14 MT, "ਜਿਵੇਂ ਬਹੁਤ ਸਾਰੇ ਤੁਹਾਡੇ ਉੱਤੇ ਹੈਰਾਨ ਸਨ"

3) ਯਸਾਯਾਹ 52:15 ਵਿੱਚ LXX ਦੇ ਪੜਨਾਂਵੀ ਭੇਦ ਦੀ ਪੁਸ਼ਟੀ ਹੋਈ ਹੈ।

a) LXX, "ਇਸ ਲਈ ਬਹੁਤ ਸਾਰੀਆਂ ਕੌਮਾਂ ਉਸਨੂੰ ਹੈਰਾਨ ਕਰ ਦੇਣਗੀਆਂ"

b) MT, "ਇਸ ਲਈ ਉਹ ਬਹੁਤ ਸਾਰੀਆਂ ਕੌਮਾਂ ਨੂੰ ਛਿੜਕਦਾ ਹੈ"

b. DSS ਨੇ ਅਨੁਵਾਦਕਾਂ ਅਤੇ ਵਿਦਵਾਨਾਂ ਦੀ MT ਨੂੰ ਸਮਝਣ ਵਿੱਚ ਸਹਾਇਤਾ ਕੀਤੀ ਹੈ।

1) ਯਸਾਯਾਹ 21:8 ਦਾ DSS, "ਮੈਂ ਇੱਕ ਚੱਕੀ ਉੱਤੇ ਖੜਾ ਸੀ ਤਾਂ ਇੱਕ ਦੇਖਣ ਵਾਲਾ ਚੀਕਿਆ..."

2) ਯਸ਼ਾਯਾਹ 21:8 ਦਾ MT, "ਅਤੇ ਮੈਂ ਚੀਕਿਆ, ਇੱਕ ਸ਼ੇਰ! ਮੇਰੇ ਪ੍ਰਭੂ, ਮੈਂ ਹਮੇਸ਼ਾ ਦਿਨ ਵੇਲੇ ਚੌਕੀ ਉੱਤੇ ਖੜਾ ਹਾਂ. . ."

c. LXX ਅਤੇ DSS ਦੇਵਾਂ ਨੇ ਯਸ਼ਾਯਾਹ 53:11 ਨੂੰ ਚੰਗੇ ਤਰੀਕੇ ਨਾਲ ਸਮਝਾਉਣ ਵਿੱਚ ਸਹਾਇਤਾ ਕੀਤੀ ਹੈ।

1) LXX ਅਤੇ DSS, "ਆਪਣੀ ਆਤਮਾ ਦੇ ਅਸੀਮ ਕਸ਼ਟ ਦੇ ਬਾਅਦ ਉਹ ਰੋਸ਼ਨੀ ਦੇਖੇਗਾ ਅਤੇ ਉਹ ਸੰਤੁਸ਼ਟ ਹੋ ਜਾਵੇਗਾ"

2) MT, "ਉਹ ਦੇਖੇਗਾ. . . ਆਪਣੀ ਆਤਮਾ ਦੇ ਅਸੀਮ ਕਸ਼ਟ ਤੋਂ ਉਹ ਸੰਤੁਸ਼ਟ ਹੋ ਜਾਵੇਗਾ"

B. ਨਵਾਂ ਨੇਮ

1. ਯੂਨਾਨੀ ਨਵੇਂ ਨੇਮ ਦੇ ਸਾਰੇ ਜਾਂ ਹਿੱਸਿਆਂ ਦੀਆਂ 5,300 ਤੋਂ ਵੱਧ ਹੱਥ-ਲਿਖਤਾਂ ਮੌਜੂਦ ਹਨ। ਲਗਭਗ 85 ਪ੍ਰਮਾਣੀ ਉੱਤੇ ਲਿਖੇ ਗਏ ਹਨ ਅਤੇ 268 ਹੱਥ ਲਿਖਤਾਂ ਹਨ ਜੋ ਸਾਰੀਆਂ ਵੱਡੇ ਅੱਖਰਾਂ (ਗੈਰ-ਕਾਨੂੰਨੀ) ਵਿੱਚ ਲਿਖੀਆਂ ਗਈਆਂ ਹਨ। ਬਾਅਦ ਵਿੱਚ, ਤਕਰੀਬਨ ਨੌਵੀਂ ਸਦੀ A.D., ਵਿੱਚ ਇੱਕ ਚੱਲਦੀ ਲਿਖਤ (ਘਟਾਉ) ਦਾ ਵਿਕਾਸ ਹੋਇਆ ਸੀ। ਯੂਨਾਨੀ ਹੱਥ-ਲਿਖਤਾਂ ਤਕਰੀਬਨ 2,700 ਹਨ। ਸਾਡੇ ਕੋਲ ਆਰਾਧਨਾ ਵਿੱਚ ਵਰਤੇ ਜਾਂਦੇ ਪੱਵਿਤਰ ਸ਼ਾਸਤਰ ਦੇ ਪਾਠ ਦੀਆਂ 2,100 ਕਾਪੀਆਂ ਵੀ ਹਨ, ਜਿਨ੍ਹਾਂ ਨੂੰ ਅਸੀਂ ਭਜਨ-ਮਾਲਾ ਕਹਿੰਦੇ ਹਾਂ।
2. ਪੇਪਾਇਰਸ ਉੱਤੇ ਲਿਖੇ ਨਵੇਂ ਨੇਮ ਦੇ ਕੁੱਝ ਹਿੱਸੇ ਵਾਲੀਆਂ ਲਗਭਗ 85 ਯੂਨਾਨੀ ਹੱਥ-ਲਿਖਤਾਂ ਅਜਾਇਬ ਘਰਾਂ ਵਿੱਚ ਰੱਖੀਆਂ ਗਈਆਂ ਹਨ। ਕੁੱਝ ਦੂਜੀ ਸਦੀ ਦੇ A.D., ਤੋਂ ਦਰਜ ਹਨ, ਪਰ ਜਿਆਦਾਤਰ ਤੀਜੀ ਅਤੇ ਚੌਥੀ ਸਦੀ A.D. ਤੋਂ ਹਨ। ਇਹਨਾਂ ਵਿੱਚੋਂ ਕੋਈ ਵੀ MSS ਪੂਰਾ ਨਵਾਂ ਨੇਮ ਸ਼ਾਮਲ ਨਹੀਂ ਕਰਦਾ। ਬੱਸ ਇਸ ਲਈ ਕਿ ਇਹ ਨਵੇਂ ਨੇਮ ਦੀਆਂ ਸੱਭ ਤੋਂ ਪੁਰਾਣੀਆਂ ਕਾਪੀਆਂ ਹਨ, ਇਸਦਾ ਸਿੱਧਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਘੱਟ ਰੂਪ ਹਨ। ਇਹਨਾਂ ਵਿੱਚੋਂ ਕਈਆਂ ਦੀ ਸਥਾਨਕ ਵਰਤੋਂ ਲਈ ਤੇਜ਼ੀ ਨਾਲ ਨਕਲ ਕੀਤੀ ਗਈ ਸੀ। ਇੱਕ ਪ੍ਰਕਿਰਿਆ ਵਿੱਚ ਦੇਖਭਾਲ ਦਾ ਅਭਿਆਸ ਨਹੀਂ ਕੀਤਾ ਗਿਆ ਸੀ। ਇਸ ਲਈ, ਉਹਨਾਂ ਵਿੱਚ ਬਹੁਤ ਸਾਰੇ ਰੂਪ ਹਨ।
3. Codex Sinaiticus *ਕੋਡੈਕਸ ਸਿਨੈਟਿਕਸ*, ਜਿਸਨੂੰ ਇਬਰਾਨੀ ਅੱਖਰ \aleph (ਅਲਫ) ਜਾਂ (01) ਨਾਲ ਜਾਣਿਆ ਜਾਂਦਾ ਹੈ, ਜਿਹੜਾ ਸੰਤ ਕੈਥਰੀਨ ਦੇ ਆਸ਼ਰਮ ਜੋ ਸੀਨੇ ਪਰਬਤ ਉਪਰ Tischendorf *ਟਿਸਚੇਨਡੋਰਫ* ਦੁਆਰਾ ਬਣਿਆ ਸੀ। ਇਹ ਚੌਥੀ ਸਦੀ A.D. ਤੋਂ ਹੈ। ਅਤੇ ਇਸ ਵਿੱਚ ਪੁਰਾਣੇ ਨੇਮ ਅਤੇ ਯੂਨਾਨੀ ਨਵੇਂ ਨੇਮ ਦੇ ਦੋਵੇਂ LXX ਮੌਜੂਦ ਹਨ। ਇਹ "ਅਲੈਗਜੈਂਡਰੀਅਨ ਪਾਠਕ੍ਰਮ" ਦੀ ਕਿਸਮ ਦਾ ਹੈ।
4. Codex Alexandrinus *ਕੋਡੈਕਸ ਅਲੈਗਜੈਂਡਰੀਨਸ*, "A" ਜਾਂ (02), ਦੇ ਤੌਰ ਤੇ ਜਾਣਿਆ ਜਾਂਦਾ ਹੈ, ਇਹ ਅਲੈਗਜੈਂਡਰੀਆ ਮਿਸਰ ਵਿੱਚ ਮਿਲੀ ਪੰਜਵੀਂ ਸਦੀ ਦੀ ਯੂਨਾਨੀ ਹੱਥ-ਲਿਖਤ ਹੈ।
5. Codex Vaticanus *ਕੋਡੈਕਸ ਵੈਟੀਕੇਨਸ*, ਜਿਸਨੂੰ "B" ਜਾਂ (03), ਦੇ ਤੌਰ ਤੇ ਜਾਣਿਆ ਜਾਂਦਾ ਹੈ, ਰੋਮ ਦੀ ਵੈਟੀਕਨ ਦੇ ਕਿਤਾਬ-ਘਰ ਵਿੱਚੋਂ ਮਿਲਿਆ ਅਤੇ ਚੌਥੀ ਸਦੀ ਦੇ ਮੱਧ A.D. ਤੋਂ ਮਿਲਦਾ ਹੈ। ਇਸ ਵਿੱਚ ਪੁਰਾਣੇ ਨੇਮ ਅਤੇ ਯੂਨਾਨੀ ਨਵੇਂ ਨੇਮ ਦੇ ਦੋਵੇਂ LXX ਮੌਜੂਦ ਹਨ। ਇਹ "ਅਲੈਗਜੈਂਡਰੀਅਨ ਪਾਠਕ੍ਰਮ" ਕਿਸਮ ਦਾ ਹੈ।
6. Codex Ephraemi *ਕੋਡੈਕਸ ਐਫਰੇਮੀ*, "C" ਜਾਂ (04), ਦੇ ਤੌਰ ਤੇ ਜਾਣਿਆ ਜਾਂਦਾ ਹੈ, ਇਹ ਪੰਜਵੀਂ ਸਦੀ ਦੀ ਯੂਨਾਨੀ ਹੱਥ-ਲਿਖਤ ਹੈ ਜੋ ਅੰਸ਼ਕ ਤੌਰ ਤੇ ਖਤਮ ਹੋ ਗਈ ਸੀ।
7. Codex Bezae *ਕੋਡੈਕਸ ਬੇਜੇ*, "D" ਜਾਂ (05), ਦੇ ਤੌਰ ਤੇ ਜਾਣਿਆ ਜਾਂਦਾ ਹੈ, ਇਹ ਪੰਜਵੀਂ ਜਾਂ ਛੇਵੀਂ ਸਦੀ ਦੀ ਹੱਥ-ਲਿਖਤ ਹੈ। ਇਹ "ਪੱਛਮੀ ਪਾਠ" ਕਹਾਉਣ ਦਾ ਮੁੱਖ ਹੱਕਦਾਰ ਹੈ। ਇਸ ਵਿੱਚ ਬਹੁਤ ਸਾਰੇ ਜੋੜ ਸ਼ਾਮਿਲ ਹਨ ਅਤੇ King James translation ਦਾ ਮੁੱਖ ਯੂਨਾਨੀ ਗਵਾਹ ਹੈ।
8. ਨਵਾਂ ਨੇਮ MSS ਨੂੰ ਤਿੰਨ, ਸੰਭਾਵਤ ਚਾਰ, ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਹਨਾਂ ਦੀਆਂ ਕੁੱਝ-ਕੁੱਝ ਗੱਲਾਂ ਸਮਾਨ ਹੋਣ।
 - a. ਮਿਸਰ ਤੋਂ ਅਲੈਗਜੈਂਡਰੀਅਨ ਲਿਖਤ
 - 1) P⁷⁵, P⁶⁶ (A.D. 200 ਦੌਰਾਨ), ਜੋ ਇੰਜੀਲਾਂ ਨੂੰ ਦਰਜ ਕਰਦੇ ਹਨ
 - 2) P⁴⁶ (A.D. 225 ਦੌਰਾਨ), ਜੋ ਪੌਲੂਸ ਦੇ ਪੱਤਰਾਂ ਨੂੰ ਦਰਜ ਕਰਦੇ ਹਨ
 - 3) P⁷² (A.D. 225-250 ਦੌਰਾਨ), ਜੋ ਪਤਰਸ ਅਤੇ ਯਹੂਦਾ ਨੂੰ ਦਰਜ ਕਰਦੇ ਹਨ
 - 4) ਕੋਡੈਕਸ B, (A.D. 325 ਦੌਰਾਨ), ਜਿਸ ਨੂੰ ਵੈਟੀਕੇਨਸ ਕਿਹਾ ਜਾਂਦਾ ਹੈ, ਜਿਸ ਵਿੱਚ ਪੂਰਾ ਨਵਾਂ ਨੇਮ ਅਤੇ ਪੁਰਾਣਾ ਨੇਮ ਸ਼ਾਮਿਲ ਹੁੰਦਾ ਹੈ।
 - 5) ਇਸ ਲਿਖਤ ਦੀ ਕਿਸਮ ਤੋਂ Origen *ਰਿਜੇਨ* ਦੀਆਂ ਉਦਾਹਰਣਾਂ
 - 6) ਹੋਰ MSS ਜੋ ਇਸ ਲਿਖਤ ਦੀ ਕਿਸਮ ਨੂੰ ਦੱਸਦੇ ਹਨ ਉਹ \aleph , C, L, W, 33 ਹਨ

- b. ਉੱਤਰੀ ਅਫਰੀਕਾ ਦਾ ਪੱਛਮੀ ਪਾਠ
- 1) ਉੱਤਰੀ ਅਫਰੀਕਾ ਦੀਆਂ ਕਲੀਸੀਆਵਾਂ ਦੇ ਫਾਦਰ, ਟਰਟੂਲੀਅਨ, ਸਾਈਪਰੀਅਨ ਅਤੇ ਪੁਰਾਣੇ ਲਾਤੀਨੀ ਅਨੁਵਾਦ ਦੇ ਹਵਾਲੇ
 - 2) ਆਈਰੇਨੀਅਸ ਦੇ ਹਵਾਲੇ
 - 3) ਟੇਸਨ ਅਤੇ ਪੁਰਾਣੇ ਸੀਰੀਆਕ ਅਨੁਵਾਦ ਤੋਂ ਹਵਾਲੇ
 - 4) ਕੋਡੈਕਸ D "ਬੇਜਾਏ" ਇਸ ਕਿਸਮ ਦੇ ਪਾਠ ਦਾ ਪਾਲਣ ਕਰਦੇ ਹਨ
- c. ਕੌਂਸਟੈਂਟੀਨੋਪਲ ਤੋਂ ਪੂਰਬੀ ਬਾਈਜੈਨਟਾਈਨ ਪਾਠ
- 1) ਇਸ ਕਿਸਮ ਦਾ ਪਾਠ 5,300 MSS ਦੇ 80% ਤੋਂ ਵੱਧ ਹਿੱਸੇ ਵਿੱਚ ਦਿਖਾਈ ਦਿੰਦਾ ਹੈ
 - 2) ਸੀਰੀਆ ਦੀ ਕਲੀਸੀਆ ਦੇ ਫਾਦਰ, ਕਪੈਡੋਸੀਅਨਜ, ਕ੍ਰਾਈਸੋਸਟੋਮ ਅਤੇ ਥਿਰਡੇਰੇਟ ਦੇ ਐਟੀਉਕ ਦੁਆਰਾ ਹਵਾਲਾ ਦਿੱਤਾ ਗਿਆ
 - 3) ਕੋਡੈਕਸ A, ਸਿਰਫ ਇੰਜੀਲਾਂ ਲਈ
 - 4) ਕੋਡੈਕਸ E (ਅੱਠਵੀਂ ਸਦੀ) ਪੂਰੇ ਨਵੇਂ ਨੇਮ ਲਈ
- d. ਚੌਥੀ ਸੰਭਾਵਤ ਕਿਸਮ ਫਿਲਸਤੀਨ ਤੋਂ "ਸਿਜੇਰੀਅਨ" ਹੈ
- 1) ਇਹ ਮੁੱਖ ਤੌਰ ਕੇਵਲ ਮਰਕੁਸ ਵਿੱਚ ਦੇਖਿਆ ਜਾਂਦਾ ਹੈ
 - 2) ਇਸਦੇ ਕੁੱਝ ਗਵਾਹ P⁴⁵ ਅਤੇ W ਹਨ

II. "ਘੱਟ ਆਲੋਚਨਾ" ਜਾਂ "ਪਾਠਕ੍ਰਮ ਆਲੋਚਨਾ" ਦੀਆਂ ਸਮੱਸਿਆਵਾਂ ਅਤੇ ਸਿਧਾਂਤ

A. ਅੱਲਗ-ਅੱਲਗ ਰੂਪ ਕਿਸ ਤਰ੍ਹਾਂ ਆਏ

1. ਅਚੇਤ ਜਾਂ ਇਤਫਾਕੀਆ (ਵੱਡੀ ਗਿਣਤੀ ਵਿੱਚ ਹੋਣਾ)

- a. ਹੱਥ ਦੀ ਨਕਲ ਵਿੱਚ ਅੱਖ ਦਾ ਹੋਰ ਫੇਰ ਜੇ ਦੋ ਸਮਾਨ ਸ਼ਬਦਾਂ ਦੀ ਦੂਜੀ ਉਦਾਹਰਣ ਨੂੰ ਪੜ੍ਹਦਾ ਹੈ ਅਤੇ ਇਸਦੇ ਨਾਲ ਹੀ ਸਾਰੇ ਸ਼ਬਦਾਂ ਨੂੰ ਵਿਚਕਾਰ ਹੀ ਛੱਡ ਦਿੰਦਾ ਹੈ (homoioteleuton) *ਹੋਮਿਉਟੈਲਿਉਟਨ*
- 1) ਦੋਹਰੇ ਅੱਖਰ ਦੇ ਸ਼ਬਦ ਜਾਂ ਵਾਕਾਂਸ਼ ਨੂੰ ਛੱਡਣ ਤੇ ਅੱਖ ਦਾ ਹੋਰ ਫੇਰ (haplography) *ਹੈਪਲੋਗਰਾਫੀ*
 - 2) ਯੂਨਾਨੀ ਪਾਠ ਦੇ ਕਿਸੇ ਵਾਕਾਂਸ਼ ਜਾਂ ਪੰਕਤੀ ਨੂੰ ਦੁਹਰਾਉਣ ਵਿੱਚ ਮਨ ਦਾ ਹੋਰ ਫੇਰ (dittography) *ਡਿੱਟੋਗਰਾਫੀ*
- b. ਜਬਾਨੀ ਆਦੇਸ਼ ਦੁਆਰਾ ਨਕਲ ਕਰਨ ਵੇਲੇ ਕੰਨ ਦਾ ਹੋਰ ਫੇਰ ਹੋ ਜਾਣਾ ਜਿੱਥੇ ਗਲਤ ਸ਼ਬਦ-ਜੋੜ ਹੁੰਦਾ ਹੈ (itacism) *ਇਟੈਕਿਜਿਮ* ਅਕਸਰ ਗਲਤ ਸ਼ਬਦ-ਜੋੜ ਦਾ ਅਰਥ ਹੁੰਦਾ ਹੈ ਜਾਂ ਉਹ ਕਿਸੇ ਸਮਾਨ ਆਵਾਜ਼ ਵਾਲੇ ਯੂਨਾਨੀ ਸ਼ਬਦ ਵਾਲਾ ਸ਼ਬਦ-ਜੋੜ ਬਣ ਜਾਂਦਾ ਹੈ।
- c. ਮੁੱਢਲੇ ਯੂਨਾਨੀ ਪਾਠਾਂ ਵਿੱਚ ਕੋਈ ਅਧਿਆਏ ਜਾਂ ਆਇਤ ਵੰਡ ਨਹੀਂ ਹੁੰਦੀ ਸੀ, ਥੋੜਾ ਜਾਂ ਬਿਲਕੁੱਲ ਵੀ ਵਿਰਾਮ ਚਿੰਨ ਨਹੀਂ ਸੀ ਨਾ ਹੀ ਸ਼ਬਦਾਂ ਵਿਚਕਾਰ ਕੋਈ ਵੰਡ ਸੀ। ਵੱਖਰੀਆਂ- ਵੱਖਰੀਆਂ ਥਾਵਾਂ ਅਨੁਸਾਰ ਵੱਖਰੇ-ਵੱਖਰੇ ਸ਼ਬਦਾਂ ਦੀ ਬਣਾਵਟ ਅਨੁਸਾਰ ਪੱਤਰਾਂ ਨੂੰ ਵੰਡਣਾ ਸੰਭਵ ਹੈ।

2. ਜਾਣਬੁੱਝ ਕੇ

- a. ਨਕਲ ਕੀਤੇ ਪਾਠ ਦੇ ਵਿਆਕਰਣਿਕ ਰੂਪ ਨੂੰ ਸੁਧਾਰਨ ਲਈ ਤਬਦੀਲੀਆਂ ਕੀਤੀਆਂ ਗਈਆਂ ਸਨ
- b. ਪਾਠ ਨੂੰ ਦੂਜੇ ਬਾਈਬਲ ਦੇ ਪਾਠਾਂ ਨਾਲ ਅਨੁਕੂਲ ਬਣਾਉਣ ਲਈ ਹੋਰ ਤਬਦੀਲੀਆਂ ਕੀਤੀਆਂ ਗਈਆਂ ਸਨ (harmonization of parallels) *ਸਮਾਨਤਾਵਾਂ ਦਾ ਮੇਲ*
- c. ਦੋ ਜਾਂ ਵੱਧ ਵੱਖ-ਵੱਖ ਪੜਤਾਂ ਨੂੰ ਮਿਲਾਕੇ ਇੱਕ ਲੰਬਾ ਮਿਸ਼ਰਿਤ ਪਾਠ ਬਣਾ ਕੇ ਤਬਦੀਲੀਆਂ ਕੀਤੀਆਂ ਗਈਆਂ ਸਨ (conflation) *ਜੋੜਨ*
- d. ਪਾਠ ਵਿੱਚ ਪਾਈ ਗਈ ਸਮੱਸਿਆ ਨੂੰ ਠੀਕ ਕਰਨ ਲਈ ਤਬਦੀਲੀਆਂ ਕੀਤੀਆਂ ਗਈਆਂ ਸਨ (ਦੇਖੋ. 1 ਕੁਰਿੰਥਿਆਂ. 11:27 ਅਤੇ 1 ਯੂਹੰਨਾ 5:7-8)
- e. ਇੱਕ ਲੇਖਕ ਅਨੁਸਾਰ ਇਤਿਹਾਸਕ ਤਰਤੀਬਤਾ ਅਨੁਸਾਰ ਜਾਂ ਪਾਠ ਦੀ ਬਿਲਕੁੱਲ ਸਹੀ ਵਿਆਖਿਆ ਬਾਰੇ ਕੁੱਝ ਹੋਰ ਜਾਣਕਾਰੀ ਹਾਸੀਏ ਵਿੱਚ ਰੱਖੀ ਗਈ ਸੀ ਜਦੋਂ ਕਿ ਦੂਜੇ ਲੇਖਕ ਦੁਆਰਾ ਉਹ ਪਾਠ ਵਿੱਚ ਹੀ ਜੋੜ ਦਿੱਤੀ ਗਈ (ਦੇਖੋ. ਯੂਹੰਨਾ 5:4)

B. ਪਾਠ ਦੀ ਆਲੋਚਨਾ ਦੇ ਮੁੱਢਲੇ ਸਿਧਾਂਤ (ਇੱਕ ਪਾਠ ਦੇ ਅਸਲ ਪੜਨ ਨੂੰ ਤੱਥਵਾਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਰਧਾਰਤ ਕਰਨਾ ਜਦੋਂ ਉਸਦੇ ਕਈ ਰੂਪ ਮੌਜੂਦ ਹੋਣ)

1. ਸ਼ਾਇਦ ਅਸਲ ਪਾਠ ਸੱਭ ਤੋਂ ਅਜੀਬ ਅਤੇ ਵਿਆਕਰਣਿਕ ਤੌਰ ਤੇ ਅਸਾਧਾਰਨ ਹੁੰਦਾ ਹੈ
2. ਅਸਲੀ ਵਾਲਾ ਪਾਠ ਹੀ ਸ਼ਾਇਦ ਸੱਭ ਤੋਂ ਛੋਟਾ ਹੁੰਦਾ ਹੈ
3. ਪੁਰਾਣੇ ਪਾਠ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ ਕਿਉਂਕਿ ਉਸਦੀ ਅਸਲਤਾ ਨਾਲ ਇਤਿਹਾਸਕ ਨੇੜਤਾ ਹੁੰਦੀ ਹੈ, ਬਾਕੀ ਸੱਭ ਦੇ ਇਕਸਾਰ ਹੋਣ ਕਰਕੇ
4. MSS ਜਿਹੜੇ ਕਿ ਭੂਗੋਲਿਕ ਤੌਰ ਤੇ ਵੱਖਰੇ ਹੁੰਦੇ ਹਨ ਅਕਸਰ ਅਸਲ ਲਿਖਤ ਹੁੰਦੇ ਹਨ
5. ਸਿਧਾਂਤਕ ਤੌਰ ਤੇ ਕਮਜ਼ੋਰ ਪਾਠ ਖਾਸ ਤੌਰ ਤੇ ਹੱਥ ਲਿਖਤਾਂ ਦੀ ਤਬਦੀਲੀ ਸਮੇਂ ਦੇ ਪ੍ਰਮੁੱਖ ਧਰਮ ਸ਼ਾਸਤਰੀ ਵਿਚਾਰ-ਵਟਾਂਦਰੇ ਨਾਲ ਸਬੰਧਤ ਹਨ, ਜਿਵੇਂ ਕਿ 1 ਯੂਹੰਨਾ 5:7-8, ਵਿੱਚ ਤ੍ਰਿਏਕਤਾ ਨੂੰ ਤਰਜੀਹ ਦਿੱਤੀ ਗਈ ਹੈ
6. ਉਹ ਪਾਠ ਜੋ ਦੂਜੇ ਰੂਪਾਂ ਦੇ ਮੁੱਢ ਨੂੰ ਬਹੁਤ ਵਧੀਆ ਢੰਗ ਨਾਲ ਸਮਝਾ ਸਕਦਾ ਹੈ
7. ਦੋ ਉਦਾਹਰਣਾਂ ਜੋ ਇਹਨਾਂ ਸਮੱਸਿਆ ਪੈਦਾ ਕਰਨ ਵਾਲੇ ਰੂਪਾਂ ਵਿੱਚ ਸੰਤੁਲਨ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ

a. J. Harold Greenlee's book, *Introduction to New Testament Textual Criticism*, "ਕੋਈ ਮਸੀਹੀ ਮਤ ਕਿਸੇ ਬਹਿਸ ਯੋਗ ਪਾਠ ਉੱਤੇ ਨਹੀਂ ਲਟਕਦਾ, ਨਵੇਂ ਨੇਮ ਦੇ ਵਿਦਿਆਰਥੀ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਸਦੇ ਪਾਠ ਨੂੰ ਵਧੇਰੇ ਕੱਟੜਪੰਥੀ ਜਾਂ ਸਿਧਾਂਤਕ ਤੌਰ ਤੇ ਵਧੇਰੇ ਮਜ਼ਬੂਤ ਬਣਾਉਣ ਨਾਲੋਂ ਉਹ ਅਸਲੀਅਤ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ" (p. 68).

b. W. A. Criswell ਨੇ ਬਰਮਿੰਘਮ ਖਬਰਾਂ ਦੇ Greg Garrison ਨੂੰ ਦੱਸਿਆ ਕਿ ਉਹ (Criswell) ਨਹੀਂ ਮੰਨਦਾ ਕਿ ਬਾਈਬਲ ਦਾ ਹਰੇਕ ਸ਼ਬਦ ਪ੍ਰੇਰਿਤ ਹੈ, "ਜਿਹੜਾ ਕਿ ਸਦੀਆਂ ਦੇ ਅਨੁਵਾਦਕਾਂ ਦੁਆਰਾ ਆਧੁਨਿਕ ਲੋਕਾਂ ਨੂੰ ਦਿੱਤਾ ਗਿਆ ਹੈ" Criswell ਨੇ ਕਿਹਾ: "ਮੈਂ ਬਹੁਤ ਜਿਆਦਾ ਪਾਠ ਦੀ ਆਲੋਚਨਾ ਦਾ ਵਿਸ਼ਵਾਸੀ ਹਾਂ, ਜਿਵੇਂ ਕਿ, ਮੈਨੂੰ ਲੱਗਦਾ ਹੈ ਕਿ ਮਰਕੁਸ ਦੇ 16ਵਾਂ ਅਧਿਆਏ ਦਾ ਆਖਰੀ ਅੱਧ ਪੱਖੰਡ ਹੈ: ਇਹ ਪ੍ਰੇਰਿਤ ਨਹੀਂ ਹੈ, ਇਹ ਸਿਰਫ ਇਕੱਠਾ ਕੀਤਾ ਗਿਆ ਹੈ. . .ਜਦੋਂ ਤੁਸੀਂ ਆਪ ਹੱਥ ਲਿਖਤ ਨੂੰ ਵਾਪਸ ਕਰਦੇ ਹੋਏ ਉਹਨਾਂ ਦੀ ਤੁਲਨਾ ਕਰੋਗੇ, ਤਾਂ ਉੱਥੇ ਕੋਈ ਵੀ ਅਜਿਹੀ ਚੀਜ਼ ਨਹੀਂ ਸੀ ਜਿਹੜੀ ਮਰਕੁਸ ਦੀ ਕਿਤਾਬ ਦਾ ਨਿਚੋੜ ਸੀ। ਕਿਸੇ ਨੇ ਇਸਨੂੰ ਜੋੜਿਆ ਹੈ. . ."

SBC ਦੇ ਅਪਰੰਪਰਾਵਾਦੀ ਪੁਰਖਿਆਂ ਨੇ ਇਹ ਵੀ ਦਾਅਵਾ ਕੀਤਾ ਕਿ "ਲਿਖਤ ਵਿੱਚ ਵਧਾ-ਚੜਾ" ਯੂਹੰਨਾ ਵਿੱਚ ਵੀ ਸਾਹਮਣੇ ਹੈ, ਬੈਤਸੈਦਾ ਦੇ ਤਲਾਬ ਉੱਤੇ ਯਿਸੂ ਦਾ ਲੇਖਾ ਜੋਖਾ। ਅਤੇ ਉਹ ਯਹੂਦਾ ਦੀ ਆਤਮ-ਹੱਤਿਆ ਦੇ ਦੋ ਅੱਲਗ-ਅੱਲਗ ਪੱਖਾਂ ਬਾਰੇ ਵਿਚਾਰ ਵਟਾਂਦਰਾ ਕਰਦਾ ਹੈ (ਦੇਖੋ. ਮੱਤੀ 27 ਅਤੇ ਰਸੂਲਾਂ ਦੇ ਕਰਤੱਬ 1): "ਇਹ ਆਤਮ-ਹੱਤਿਆ ਦਾ ਇੱਕ ਵੱਖਰਾ ਨਜ਼ਰੀਆ ਹੈ," Criswell ਨੇ ਕਿਹਾ. "ਜੇ ਇਹ ਬਾਈਬਲ ਵਿੱਚ ਹੈ, ਤਾਂ ਇਸਦੀ ਵਿਆਖਿਆ ਹੋ ਸਕਦੀ ਹੈ। ਅਤੇ ਯਹੂਦਾ ਦੀ ਆਤਮ-ਹੱਤਿਆ ਦੇ ਦੋ ਵੱਖਰੇ ਪੱਖ ਬਾਈਬਲ ਵਿੱਚ ਹਨ।" Criswell ਨੇ ਅੱਗੇ ਕਿਹਾ, "ਪਾਠਕ੍ਰਮ ਦੀ ਆਲੋਚਨਾ ਆਪਣੇ ਵਿੱਚ ਇੱਕ ਸ਼ਾਨਦਾਰ ਵਿਗਿਆਨ ਹੈ। ਇਹ ਅਤਿਕਥਨੀ ਨਹੀਂ, ਨਾ ਹੀ ਮੁਹਾਰਤ ਹੈ। ਇਹ ਗਤੀਸ਼ੀਲ ਅਤੇ ਕੇਂਦਰੀ ਹੈ. . ."

III. ਹੱਥ-ਲਿਖਤ ਦੀਆਂ ਸਮੱਸਿਆਵਾਂ (ਟੈਕਸਟ ਆਲੋਚਨਾ) I ਹੋਰ ਪੜ੍ਹਨ ਲਈ ਸੁਝਾਏ ਸਰੋਤ

A. *Biblical Criticism: Historical, Literary and Textual*, by R.H. Harrison

B. *The Text of the New Testament: Its Transmission, Corruption and Restoration* by Bruce M. Metzger

C. *Introduction to New Testament Textual Criticism*, by J. H. Greenlee

ਪਰਿਭਾਸ਼ਕ ਸ਼ਬਦਾਵਲੀ

ਗੋਦ ਲੈਣਾ. ਇਹ ਯਿਸੂ ਦੇ ਰੂਹਾਨੀਅਤ ਨਾਲ ਰਿਸ਼ਤੇ ਦੇ ਸ਼ੁਰੂਆਤੀ ਵਿਚਾਰਾਂ ਵਿੱਚੋਂ ਇੱਕ ਸੀ। ਇਹ ਅਸਲ ਵਿੱਚ ਇਸ ਗੱਲ ਤੇ ਜੋਰ ਦਿੰਦਾ ਹੈ ਕਿ ਯਿਸੂ ਹਰੇਕ ਪੱਖੋਂ ਇੱਕ ਆਮ ਵਿਅਕਤੀ ਸੀ ਜੋ ਕਿ ਆਪਣੇ ਬਪਤਿਸਮਾ(ਦੇਖੋ. ਮੱਤੀ 3:17; ਮਰਕੁਸ 1:11) ਜਾਂ ਜੀ ਉੱਠਣ ਸਮੇਂ ਪਰਮੇਸ਼ਰ ਵੱਲੋਂ ਖਾਸ ਅਰਥਾਂ ਵਿੱਚ ਅਪਣਾਇਆ ਗਿਆ ਸੀ (ਦੇਖੋ. ਰੋਮੀਆਂ 1:4)। ਯਿਸੂ ਨੇ ਅਜਿਹਾ ਮਿਸਾਲ ਦੇਣ ਯੋਗ ਜੀਵਨ ਬਿਤਾਇਆ ਕਿ ਪਰਮੇਸ਼ਰ ਨੇ ਇੱਕ ਸਮੇਂ (ਬਪਤਿਸਮਾ, ਜੀ ਉੱਠਣਾ) ਉਸਨੂੰ "ਆਪਣੇ ਪੁੱਤਰ" ਦੇ ਤੌਰ ਤੇ ਅਪਣਾ ਲਿਆ (ਦੇਖੋ. ਰੋਮੀਆਂ 1:4; ਫਿਲਿੱਪੀਆਂ 2:9)। ਇਹ ਇੱਕ ਸ਼ੁਰੂਆਤੀ ਕਲੀਸੀਆ ਸੀ ਅਤੇ ਅੱਠਵੀਂ ਸਦੀ ਵਿੱਚ ਘੱਟ ਗਿਣਤੀ ਦਾ ਦ੍ਰਿਸ਼ ਸੀ। ਪਰਮੇਸ਼ਰ ਦੇ ਇਨਸਾਨ ਬਣਨ ਦੀ ਬਜਾਏ (ਦੇਹਧਾਰਨ) ਇਹ ਇਸਨੂੰ ਪਿਛਾਂਹ ਮੋੜਦਾ ਹੈ ਅਤੇ ਹੁਣ ਆਦਮੀ ਰੱਬ ਬਣ ਜਾਂਦਾ ਹੈ।

ਇਸ ਨੂੰ ਜਬਾਨੀ ਬਿਆਨ ਕਰਨਾ ਮੁਸ਼ਕਲ ਹੈ ਕਿ ਯਿਸੂ, ਪਰਮੇਸ਼ਰ ਦਾ ਪੁੱਤਰ ਪਹਿਲਾਂ ਤੋਂ ਮੌਜੂਦ ਅਵਤਾਰ, ਨੂੰ ਕਿਸੇ ਮਿਸਾਲੀ ਜੀਵਨ ਲਈ ਪੁਰਸਕ੍ਰਿਤ ਜਾਂ ਉਸਦਾ ਗੁਣਗਾਨ ਕਿਵੇਂ ਕੀਤਾ ਗਿਆ? ਜੇਕਰ ਉਹ ਆਪ ਹੀ ਪਰਮੇਸ਼ਰ ਸੀ, ਤਾਂ ਉਸ ਨੂੰ ਹੋਰ ਕਿਵੇਂ ਸਨਮਾਨਿਤ ਕੀਤਾ ਜਾ ਸਕਦਾ ਸੀ? ਜੇਕਰ ਉਸ ਕੋਲ ਪਹਿਲਾਂ ਹੀ ਮੌਜੂਦ ਰੂਹਾਨੀ ਮਹਿਮਾ ਸੀ ਤਾਂ ਉਸਨੂੰ ਹੋਰ ਮਹਿਮਾ ਕਿਵੇਂ ਦਿੱਤੀ ਜਾ ਸਕਦੀ ਹੈ? ਹਾਲਾਂਕਿ ਸਾਡੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਪਿਤਾ ਨੇ ਯਿਸੂ ਨੂੰ ਇੱਕ ਵਿਸ਼ੇਸ਼ ਤਰੀਕੇ ਨਾਲ ਪਿਤਾ ਦੀ ਇੱਛਾ ਦੀ ਸੰਪੂਰਨ ਪੂਰਤੀ ਕਰਨ ਕਰਕੇ ਖਾਸ ਤਰੀਕੇ ਨਾਲ ਸਨਮਾਨਿਤ ਕੀਤਾ।

ਅਲੈਗਜੈਂਡਰੀਅਨ ਸਕੂਲ. ਬਾਈਬਲ ਦੀ ਵਿਆਖਿਆ ਦੀ ਇਹ ਵਿਧੀ ਅਲੈਗਜੈਂਡਰੀਆ, ਮਿਸਰ ਵਿੱਚ ਦੂਜੀ ਸਦੀ ਵਿੱਚ ਵਿਕਸਿਤ ਹੋਈ ਸੀ। ਇਹ ਫਿਲੋ ਦੇ ਮੁਢਲੇ ਵਿਆਖਿਆਤਮਕ ਸਿਧਾਂਤ ਦੀ ਵਰਤੋਂ ਕਰਦਾ ਹੈ, ਜੋ ਕਿ ਪਲੂਟੋ ਦਾ ਅਨੁਯਾਈ ਸੀ। ਇਸ ਨੂੰ ਦੋ-ਅਰਥੀ ਗੱਲ ਵਾਲੀ ਵਿਧੀ ਕਿਹਾ ਜਾਂਦਾ ਹੈ। ਕਲੀਸੀਆ ਵਿੱਚ ਸੁਧਾਰ ਦੇ ਸਮੇਂ ਤੱਕ ਇਸਦੇ ਸਮਰਥਕ Origen ਅਤੇ Augustine ਸਨ। ਦੇਖੋ Moises Silva, ਕੀ ਕਲੀਸੀਆ ਨੇ ਬਾਈਬਲ ਨੂੰ ਗਲਤ ਸਮਝਿਆ ਹੈ? (Academic, 1987)

ਅਲੈਗਜੈਂਡਰੀਨਸ. ਇਹ ਪੰਜਵੀਂ ਸਦੀ ਦੀ ਅਲੈਗਜੈਂਡਰੀਆ, ਮਿਸਰ ਦੀ ਯੂਨਾਨੀ ਹੱਥ-ਲਿਖਤ ਹੈ, ਜਿਸ ਵਿੱਚ ਪੁਰਾਣਾ ਨੇਮ, ਐਪੋਕਰੀਫਾ, ਅਤੇ ਨਵੇਂ ਨੇਮ ਦਾ ਜਿਆਦਾਤਰ ਭਾਗ ਸ਼ਾਮਲ ਹੈ। ਇਹ ਸਾਰੇ ਯੂਨਾਨੀ ਨਵੇਂ ਨੇਮ ਦੇ ਸਾਡੇ ਮੁੱਖ ਗਵਾਹਾਂ ਵਿੱਚੋਂ ਇੱਕ ਹੈ (ਮੱਤੀ, ਯੂਹੰਨਾ, ਅਤੇ 2 ਕੁਰਿੰਥੀਆਂ ਨੂੰ ਛੱਡ ਕੇ)। ਜਦੋਂ ਇਹ ਹੱਥ-ਲਿਖਤ ਜਿਸਨੂੰ ਸਪਸ਼ਟ ਰੂਪ ਨਾਲ "A," ਉਲੇਖ ਕੀਤਾ ਗਿਆ ਹੈ ਅਤੇ ਹੱਥ-ਲਿਖਤ ਜੋ "B" (ਵੈਟੀਕਨਸ) ਉਲੇਖ ਕੀਤੀ ਗਈ ਹੈ ਇੱਕ ਪੜ੍ਹਤ ਉੱਤੇ ਸਹਿਮਤ ਹਨ, ਇਸਨੂੰ ਬਹੁਤੇ ਮਾਮਲਿਆਂ ਵਿੱਚ ਬਹੁਤੇ ਵਿਦਵਾਨਾਂ ਦੁਆਰਾ ਅਸਲ ਜਾਂ ਮੂਲ ਮੰਨਿਆ ਜਾਂਦਾ ਹੈ।

ਕਥਾ. ਇਹ ਬਾਈਬਲ ਦੀ ਵਿਆਖਿਆ ਦੀ ਇੱਕ ਕਿਸਮ ਹੈ ਜੋ ਅਸਲ ਵਿੱਚ ਅਲੈਗਜੈਂਡਰੀਅਨ ਯਹੂਦੀ ਧਰਮ ਦੇ ਅੰਦਰ ਵਿਕਸਤ ਹੋਈ ਸੀ। ਇਸਨੂੰ ਅਲੈਗਜੈਂਡਰੀਆ ਦੇ ਫਿਲੋ ਦੁਆਰਾ ਹਰਮਨ ਪਿਆਰਾ ਕੀਤਾ ਗਿਆ। ਇਸ ਦੀ ਮੁੱਢਲੀ ਜਰੂਰਤ ਪਵਿੱਤਰ ਸ਼ਾਸਤਰ ਨੂੰ ਕਿਸੇ ਖਾਸ ਸੱਭਿਆਚਾਰ ਜਾਂ ਦਾਰਸ਼ਨਿਕ ਪ੍ਰਣਾਲੀ ਦੁਆਰਾ ਬਾਈਬਲ ਦੀ ਇਤਿਹਾਸਕ ਸਥਾਪਨਾ ਅਤੇ ਸਾਹਿਤਕ ਪ੍ਰਸੰਗ ਨੂੰ ਨਜਰਅੰਦਾਜ਼ ਕਰਕੇ ਢੁੱਕਵਾਂ ਬਣਾਉਣਾ ਹੈ। ਇਹ ਸ਼ਾਸਤਰ ਦੇ ਹਰ ਪਾਠ ਪਿੱਛੇ ਲੁੱਕਿਆ ਰੂਹਾਨੀ ਅਰਥ ਭਾਲਦੀ ਹੈ। ਇਹ ਮੰਨਣਾ ਲਾਜ਼ਮੀ ਹੈ ਕਿ ਮੱਤੀ 13 ਵਿੱਚ ਯਿਸੂ ਨੇ, ਗਲਾਤੀਆਂ 4 ਵਿੱਚ ਪੌਲੂਸ ਨੇ ਸੱਚਾਈ ਸੰਚਾਰਿਤ ਕਰਨ ਲਈ ਕਥਾ ਦੇ ਰੂਪ ਦੀ ਵਰਤੋਂ ਕੀਤੀ। ਇਹ, ਚਾਰੇ ਟਾਈਪੋਲੋਜੀ ਦੀ ਇੱਕ ਕਿਸਮ ਸੀ ਪਰ ਵਿਸ਼ੇਸ਼ ਕਥਾ ਨਹੀਂ ਸੀ।

ਵਿਸ਼ਲੇਸ਼ਕ ਕੋਸ਼. ਇਹ ਨਵੇਂ ਨੇਮ ਦੇ ਹਰ ਯੂਨਾਨੀ ਰੂਪ ਨੂੰ ਕਿਸੇ ਦੁਆਰਾ ਪਛਾਣਨ ਲਈ ਖੋਜ ਦੇ ਇੱਕ ਉਪਕਰਣ ਦੀ ਕਿਸਮ ਹੈ। ਇਹ ਯੂਨਾਨ ਦੇ ਵਰਣਮਾਲਾ ਕ੍ਰਮ ਵਿੱਚ ਕਿਸਮਾਂ ਅਤੇ ਮੂਲ ਪਰਿਭਾਸ਼ਾਵਾਂ ਦਾ ਸੰਗ੍ਰਿਹ ਹੈ। ਇੱਕ ਅੰਤਰ ਅਨੁਵਾਦ ਦੇ ਸੁਮੇਲ ਨਾਲ ਇਹ

ਗੈਰ-ਯੂਨਾਨੀ ਪੜ੍ਹਨ ਵਾਲੇ ਵਿਸ਼ਵਾਸੀਆ ਨੂੰ ਨਵੇਂ ਨੇਮ ਦੇ ਯੂਨਾਨੀ ਵਿਆਕਰਣਿਕ ਅਤੇ ਸਿਨਟੈਟਿਕ ਕਿਸਮਾਂ ਨੂੰ ਪਰਖਣ ਦੀ ਇਜਾਜ਼ਤ ਦਿੰਦਾ ਹੈ।

ਸ਼ਾਸਤਰ ਦੀ ਸਮਾਨਤਾ. ਇਹ ਉਹ ਵਾਕ ਹੈ ਜੋ ਇਸ ਵਿਚਾਰ ਨੂੰ ਦੱਸਣ ਲਈ ਵਰਤਿਆ ਗਿਆ ਹੈ ਕਿ ਸਾਰੀ ਬਾਈਬਲ ਪਰਮੇਸ਼ਰ ਦੁਆਰਾ ਪ੍ਰੇਰਿਤ ਹੈ ਅਤੇ ਇਸ ਲਈ ਕੋਈ ਵੀ ਵਿਚਾਰ ਵਿਰੋਧੀ ਨਹੀਂ ਬਲਕਿ ਪੂਰਕ ਹੈ। ਇਹ ਬਾਈਬਲ ਦੇ ਪਾਠ ਦੀ ਵਿਆਖਿਆ ਵਿੱਚ ਸਮਾਨਤਰ ਪੈਰਿਆਂ ਦੀ ਵਰਤੋਂ ਕਰਨ ਲਈ ਅਨੁਮਾਨਿਤ ਪੁਸ਼ਟੀਕਰਨ ਦਾ ਅਧਾਰ ਹੈ।

ਅਸਪਸ਼ਟਤਾ. ਇਹ ਉਸ ਅਨਿਸ਼ਚਿਤਤਾ ਦਾ ਹਵਾਲਾ ਦਿੰਦਾ ਹੈ ਜਿਸਦਾ ਨਤੀਜਾ ਲਿਖਤੀ ਦਸਤਾਵੇਜ਼ ਵਿੱਚ ਹੁੰਦਾ ਹੈ ਜਦੋਂ ਉਸਦੇ ਦੋ ਜਾਂ ਵਧੇਰੇ ਸੰਭਾਵਤ ਅਰਥ ਹੋਣ ਜਾਂ ਜਦੋਂ ਦੋ ਜਾਂ ਵੱਧ ਚੀਜ਼ਾਂ ਦਾ ਇੱਕੋ ਸਮੇਂ ਜਿਕਰ ਕੀਤਾ ਜਾ ਰਿਹਾ ਹੋਵੇ। ਇਹ ਸੰਭਵ ਹੈ ਕਿ ਯੂਹੰਨਾ ਨੇ ਖਾਸ ਮਕਸਦ ਨਾਲ ਅਸਪਸ਼ਟਤਾ ਦੀ ਵਰਤੋਂ ਕੀਤੀ ਹੈ (ਦੋ ਅਰਥਾਂ ਵਾਲੇ)।

ਐਂਥੋਪੋਮੋਰਫਿਕ. ਭਾਵ "ਮੁਨੱਖਾਂ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਹੋਣ," ਇਸ ਸ਼ਬਦ ਦੀ ਵਰਤੋਂ ਪਰਮੇਸ਼ਰ ਬਾਰੇ ਸਾਡੀ ਧਾਰਮਿਕ ਭਾਸ਼ਾ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਹ ਮਨੁੱਖ ਜਾਤੀ ਲਈ ਯੂਨਾਨੀ ਸ਼ਬਦ ਤੋਂ ਆਇਆ ਹੈ। ਇਸਦਾ ਅਰਥ ਹੈ ਕਿ ਅਸੀਂ ਪਰਮੇਸ਼ਰ ਬਾਰੇ ਇਸ ਤਰ੍ਹਾਂ ਗੱਲ ਕਰਦੇ ਹਾਂ ਜਿਵੇਂ ਕਿ ਉਹ ਇੱਕ ਆਦਮੀ ਹੋਵੇ। ਪਰਮੇਸ਼ਰ ਨੂੰ ਸਰੀਰਕ, ਸਮਾਜਿਕ ਅਤੇ ਮਨੋਵਿਗਿਆਨਕ ਸ਼ਬਦਾਂ ਵਿੱਚ ਵਰਣਨ ਕੀਤਾ ਗਿਆ ਹੈ ਜੋ ਮਨੁੱਖਾਂ ਨਾਲ ਸੰਬੰਧਤ ਹੈ (ਦੇਖੋ. ਉਤਪਤ 3:8; 1 ਰਾਜਾ. 22:19-23)। ਇਹ, ਸੱਚ ਵਿੱਚ ਸਿਰਫ ਇੱਕ ਸਮਾਨਤਾ ਹੀ ਹੈ। ਜੇ ਵੀ ਹੋਵੇ, ਸਾਡੇ ਵਰਣਨ ਲਈ ਮਨੁੱਖ ਜਾਤੀ ਤੋਂ ਇਲਾਵਾ ਕੋਈ ਸ਼੍ਰੇਣੀਆਂ ਜਾਂ ਸ਼ਰਤਾਂ ਨਹੀਂ ਹਨ। ਇਸ ਲਈ ਸਾਡੀ ਪਰਮੇਸ਼ਰ ਲਈ ਜਾਣਕਾਰੀ, ਚਾਹੇ ਸੱਚ ਹੀ ਹੈ ਪਰ ਸੀਮਿਤ ਹੈ।

ਐਂਟਿਉਕਿਅਨ ਸਕੂਲ. ਬਾਈਬਲ ਦੀ ਵਿਆਖਿਆ ਦਾ ਇਹ ਤਰੀਕਾ ਤੀਜੀ ਸਦੀ ਏ.ਡੀ ਵਿੱਚ ਸੀਰੀਆ ਦੇ ਐਂਟਿਉਕ ਵਿੱਚ ਵਿਕਸਿਤ ਕੀਤਾ ਗਿਆ ਸੀ। ਇਹ ਅਲੈਗਜੈਂਡਰੀਆ, ਮਿਸਰ ਦੀ ਰੂਪਕ ਵਿਧੀ ਪ੍ਰਤੀ ਪ੍ਰਤੀਕ੍ਰਿਆ ਵੱਜੋਂ ਵਿਕਸਿਤ ਹੋਇਆ ਸੀ। ਇਸਦਾ ਮੁਢਲਾ ਜੋਰ ਬਾਈਬਲ ਦੇ ਇਤਿਹਾਸਕ ਅਰਥ ਉੱਪਰ ਧਿਆਨ ਦੇਣਾ ਸੀ। ਇਸ ਨੇ ਬਾਈਬਲ ਦੀ ਆਮ ਅਤੇ ਮਨੁੱਖੀ ਸਾਹਿਤ ਦੇ ਤੌਰ ਤੇ ਵਿਆਖਿਆ ਕੀਤੀ। ਇਹ ਸਕੂਲ ਵਿਵਾਦ ਵਿੱਚ ਘਿਰ ਗਿਆ ਕਿ ਕੀ ਮਸੀਹ ਦੇ ਦੋ ਸੁਭਾਅ ਹਨ (ਨੇਸਟੋਰੀਅਨਨਿਜ਼ਮ) ਜਾਂ ਇੱਕ ਸੁਭਾਅ (ਪੂਰੀ ਤਰ੍ਹਾਂ ਪਰਮੇਸ਼ਰ ਅਤੇ ਪੂਰੀ ਤਰ੍ਹਾਂ ਮਨੁੱਖ)। ਰੋਮਨ ਕੈਥੋਲਿਕ ਚਰਚ ਦੁਆਰਾ ਇਸ ਨੂੰ ਧਾਰਮਿਕਤਾ ਦੀ ਮੋਹਰ ਲਗਾਈ ਗਈ ਸੀ ਅਤੇ ਇਸ ਨੂੰ ਪਰਮੇਸ਼ਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਸਕੂਲ ਦੀ ਕੋਈ ਮਹੱਤਤਾ ਨਹੀਂ ਰਹਿ ਗਈ ਸੀ। ਇਸਦੇ ਬੁਨਿਆਦੀ ਜੜਾਂ ਸੰਬੰਧੀ ਸਿਧਾਂਤ ਬਾਅਦ ਵਿੱਚ ਕਲਾਸੀਕਲ ਪ੍ਰੋਟੈਸਟਨ ਸੁਧਾਰਕਾਂ ਦੇ ਵਿਆਖਿਆਤਮਕ ਸਿਧਾਂਤ ਬਣ ਗਏ (ਲੁਥਰ ਅਤੇ ਕਾਲਵਿਨ)।

ਵਿਰੋਧੀ. ਇਹ ਤਿੰਨ ਵਰਣਨਯੋਗ ਸ਼ਬਦਾਂ ਵਿੱਚੋਂ ਇੱਕ ਹੈ ਜੋ ਕਿ ਇਬਰਾਨੀ ਕਵਿਤਾ ਦੇ ਵਿਚਕਾਰ ਦਾ ਸੰਬੰਧ ਦਰਸਾਉਂਦਾ ਹੈ। ਇਹ ਕਵਿਤਾ ਦੀਆਂ ਸਤਰਾਂ ਨਾਲ ਸੰਬੰਧਤ ਹੈ ਜਿਸਦੇ ਅਰਥ ਬਿਲਕੁਲ ਉਲਟ ਹਨ। (ਦੇਖੋ. ਕਹਾਉਤਾਂ 10:1, 15:1).

ਸਾਹਿਤਕਾਰੀ ਸਾਹਿਤ. ਇਹ ਮੁੱਖ ਤੌਰ ਤੇ, ਅਨੇਕੇ ਤੌਰ ਤੇ, ਇੱਕ ਯਹੂਦੀ ਵਿਧੀ ਸੀ। ਇਹ ਵਿਦੇਸ਼ੀ ਵਿਸ਼ਵ ਸ਼ਕਤੀਆਂ ਦੁਆਰਾ ਯਹੂਦੀਆਂ ਦੇ ਕਬਜ਼ੇ ਅਤੇ ਕੰਮ-ਕਾਰ ਸਮੇਂ ਲਿਖੀਆਂ ਲਿਖਤਾਂ ਦੀ ਇੱਕ ਗੁਪਤ ਕਿਸਮ ਸੀ। ਇਹ ਮੰਨਿਆ ਜਾਂਦਾ ਹੈ ਕਿ ਵਿਅਕਤੀਗਤ ਛੁਟਕਾਰਾ ਦੇਣ ਵਾਲੇ ਪਰਮੇਸ਼ਰ ਨੇ ਸੰਸਾਰ ਨੂੰ ਬਣਾਇਆ ਅਤੇ ਸੰਸਾਰ ਦੇ ਕੰਮਾਂ ਨੂੰ ਨਿਯੰਤਰਿਤ ਕਰਦਾ ਹੈ ਅਤੇ ਇਸਰਾਇਲ ਇਸਦੀ ਖਾਸ ਰੁਚੀ ਹੈ ਅਤੇ ਉਹ ਉਸਦੀ ਦੇਖਭਾਲ ਕਰਦਾ ਹੈ। ਇਹ ਸਾਹਿਤ ਪਰਮੇਸ਼ਰ ਦੇ ਖਾਸ ਉਪਰਾਲੇ ਦੁਆਰਾ ਅੰਤਮ ਜਿੱਤ ਦਾ ਵਾਅਦਾ ਕਰਦਾ ਹੈ।

ਇਹ ਕਈ ਸੰਕੇਤਕ ਸ਼ਬਦਾਂ ਨਾਲ ਗੁਪਤ ਅਤੇ ਮਨਮੋਹਕ ਅਰਥਾਂ ਵਿੱਚ ਜੁੜਿਆ ਹੈ, ਇਹ ਅਕਸਰ ਚੰਗੇ ਅਤੇ ਮਾੜੇ ਵਿਰੁੱਧ ਰੰਗਾਂ, ਸੰਖਿਆਵਾਂ, ਦਰਸ਼ਨ, ਸੁਪਨੇ, ਦੂਤ ਵਿਚੋਲਗੀ, ਗੁਪਤ ਕੋਡ ਸ਼ਬਦਾਂ ਅਤੇ ਅਕਸਰ ਇੱਕ ਤਿੱਖੀ ਦੇਹਰੀਅਤ ਵਿੱਚਕਾਰ ਸੱਚ ਨੂੰ ਪੇਸ਼ ਕਰਦਾ ਹੈ।

ਇਸ ਕਿਸਮ ਦੀਆਂ ਕੁੱਝ ਹੋਰ ਉਦਾਹਰਣਾਂ ਹਨ (1) ਪੁਰਾਣੇ ਨੇਮ ਵਿੱਚ, ਹਿਜਕੀਏਲ (ਅਧਿਆਏ 36-48), ਦਾਨੀਏਲ (ਅਧਿਆਏ 7-12), ਜਕਰਯਾਹ; ਅਤੇ (2) ਨਵੇਂ ਨੇਮ, ਮੱਤੀ 24; ਮਰਕੁਸ 13; 2 ਥੱਸਲੁਨੀਕੀਆਂ 2 ਅਤੇ ਪ੍ਰਕਾਸ਼ ਦੀ ਪੇਥੀ।

ਅਪੋਲੋਜਿਸਟ. ਇਹ "ਕਾਨੂੰਨੀ ਬਚਾਅ" ਲਈ ਯੂਨਾਨੀ ਮੂਲ ਤੋਂ ਲਿਆ ਸ਼ਬਦ ਹੈ। ਇਹ ਧਰਮ ਸ਼ਾਸਤਰ ਜੋ ਮਸੀਹ ਵਿਸ਼ਵਾਸ ਲਈ ਸਬੂਤ ਅਤੇ ਤਰਕਸ਼ੀਲ ਦਲੀਲਾਂ ਦੇਣ ਦੀ ਕੋਸ਼ਿਸ਼ ਕਰਦਾ ਹੈ, ਲਈ ਇੱਕ ਵਿਸ਼ੇਸ਼ ਅਨੁਸ਼ਾਸਨ ਹੈ।

ਇੱਕ ਤਰਜੀਹ. ਇਹ ਅਸਲ ਵਿੱਚ ਸ਼ਬਦ "ਪਹਿਲਾਂ ਤੋਂ ਹੀ ਮੰਨ ਲੈਣਾ" ਦਾ ਇੱਕ ਸਮਾਨਾਰਥੀ ਹੈ। ਇਸ ਵਿੱਚ ਪਹਿਲਾਂ ਤੋਂ ਗ੍ਰਹਿਣ ਪਰਿਭਾਸ਼ਾਵਾਂ, ਸਿਧਾਂਤ ਜਾਂ ਅਹੁਦੇ ਜਿਹੜੇ ਕਿ ਸੱਚ ਮੰਨੇ ਗਏ ਹਨ, ਲਈ ਤਰਕ ਸ਼ਾਮਲ ਕਰਦਾ ਹੈ। ਇਹ ਉਹ ਹੈ ਜੋ ਬਿਨਾਂ ਜਾਂਚ ਜਾਂ ਵਿਸ਼ਲੇਸ਼ਣ ਦੇ ਸਵੀਕਾਰਿਆ ਜਾਂਦਾ ਹੈ।

ਏਰੀਅਨਿਜਮ. ਏਰੀਅਸ ਤੀਜੀ ਅਤੇ ਚੌਥੀ ਸਦੀ ਦੀ ਸ਼ੁਰੂਆਤ ਵਿੱਚ ਅਲੈਗਜੈਂਡਰੀਆ ਮਿਸਰ ਦੀ ਕਲੀਸੀਆ ਦਾ ਇੱਕ ਬਜ਼ੁਰਗ ਸੀ। ਉਸਨੇ ਦਾਅਵਾ ਕੀਤਾ ਕਿ ਯਿਸੂ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਉਹ ਰੂਹਾਨੀ ਨਹੀਂ ਸੀ (ਪਿਤਾ ਵਾਂਗ ਸਮਾਨ ਖਾਸੀਅਤ ਵਾਲਾ ਨਹੀਂ), ਸੰਭਵ ਤੌਰ ਤੇ ਕਹਾਉਤਾਂ 8:22-31 ਵਾਂਗ। ਉਸਨੂੰ ਅਲੈਗਜੈਂਡਰੀਆ ਦੇ ਬਿਸ਼ਪ ਦੁਆਰਾ ਚੁਣੌਤੀ ਦਿੱਤੀ ਗਈ ਸੀ ਜਿਸਨੇ (ਏ.ਡੀ 318) ਇੱਕ ਅਜਿਹਾ ਵਿਵਾਦ ਸ਼ੁਰੂ ਕੀਤਾ ਜੋ ਕਈ ਸਾਲ ਚੱਲਿਆ। ਏਰੀਅਨਿਜਮ ਪੂਰਬੀ ਕਲੀਸੀਆ ਦਾ ਅਧਿਕਾਰਤ ਪੰਥ ਬਣ ਗਿਆ। ਨਾਈਸੀਆ ਦੀ ਕਮੇਟੀ ਨੇ 325 ਏ.ਡੀ. ਵਿੱਚ ਏਰੀਅਸ ਦੀ ਨਿੰਦਾ ਕੀਤੀ ਅਤੇ ਪੁੱਤਰ ਦੀ ਪੂਰੀ ਬਰਾਬਰੀ ਅਤੇ ਦੈਵਿਕਤਾ ਦੀ ਪੁਸ਼ਟੀ ਕੀਤੀ।

ਅਰਸਤੂ. ਉਹ ਪੁਰਾਤਨ ਯੂਨਾਨ ਦੇ ਦਾਰਸ਼ਨਿਕਾਂ ਵਿੱਚੋਂ ਇੱਕ ਸੀ, ਉਹ ਪਲੂਟੋ ਦਾ ਵਿਦਿਆਰਥੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਉਸਦਾ ਪ੍ਰਭਾਵ, ਅੱਜ ਵੀ ਆਧੁਨਿਕ ਅਧਿਐਨ ਦੇ ਬਹੁਤ ਸਾਰੇ ਖੇਤਰਾਂ ਵਿੱਚ ਪਹੁੰਚਦਾ ਹੈ। ਇਹ ਇਸ ਲਈ ਹੈ ਕਿਉਂਕਿ ਉਸਨੇ ਵਰਗੀਕਰਣ ਅਤੇ ਧਿਆਨ ਦੁਆਰਾ ਗਿਆਨ ਉੱਤੇ ਜੋਰ ਦਿੱਤਾ। ਇਹ ਵਿਗਿਆਨਕ ਢੰਗਾਂ ਵਿੱਚੋਂ ਇੱਕ ਹੈ।

ਲੇਖਕ ਦੇ ਹੱਥ ਦੀ ਲਿਖਤ. ਇਹ ਉਹ ਨਾਮ ਹੈ ਜੋ ਬਾਈਬਲ ਦੀਆਂ ਅਸਲ ਲਿਖਤਾਂ ਨੂੰ ਦਿੱਤਾ ਗਿਆ ਹੈ। ਇਹ ਅਸਲ ਹੱਥ ਲਿਖਤਾਂ ਸੱਭ ਖਤਮ ਹੋ ਗਈਆਂ ਹਨ। ਸਿਰਫ ਨਕਲਾਂ ਦੀਆਂ ਨਕਲਾਂ ਬਣਦੀਆਂ ਰਹੀਆਂ ਹਨ। ਇਹ ਕਈ ਇਬਰਾਨੀ ਅਤੇ ਯੂਨਾਨੀ ਹੱਥ ਲਿਖਤਾਂ ਅਤੇ ਪੁਰਾਣੇ ਸੰਸਕਰਣਾਂ ਦੇ ਰੂਪਾਂ ਦੇ ਕਈ ਪਾਠਾਂ ਦਾ ਸਰੋਤ ਹੈ।

ਬੇਜੈ. ਇਹ ਛੇਵੀਂ ਸਦੀ ਦੀ ਇੱਕ ਯੂਨਾਨੀ ਅਤੇ ਲਾਤੀਨੀ ਹੱਥ ਲਿਖਤ ਹੈ ਜੋ ਛੇਵੀਂ ਸਦੀ ਵਿੱਚ ਲਿਖੀ ਗਈ। ਇਸਨੂੰ "D" ਦੁਆਰਾ ਮਨੋਨੀਤ ਕੀਤਾ ਗਿਆ। ਇਸ ਵਿੱਚ ਇੰਜੀਲਾਂ ਅਤੇ ਰਸੂਲਾਂ ਦੇ ਕਰਤੱਬ ਅਤੇ ਕੁੱਝ ਜਰਨਲ ਪੱਤਰ ਸ਼ਾਮਲ ਹਨ। ਇਹ ਬਹੁਤ ਸਾਰੇ ਲਿਖਾਰੀ ਜੋੜਾਂ ਦੁਆਰਾ ਦਰਸਾਇਆ ਜਾਂਦਾ ਹੈ। ਇਹ King James ਰੂਪ ਦੇ ਪਿੱਛੇ ਵਿਸ਼ੇਸ਼ ਯੂਨਾਨੀ ਹੱਥ-ਲਿਖਤ ਪਰੰਪਰਾ "Textus Receptus," ਦਾ ਅਧਾਰ ਬਣਦੀ ਹੈ।

ਪੱਖਪਾਤ. ਇਹ ਉਹ ਸ਼ਬਦ ਹੈ ਜੋ ਕਿਸੇ ਵਸਤੂ ਜਾਂ ਨਜਰੀਏ ਪ੍ਰਤੀ ਇੱਕ ਮਜਬੂਤ ਪ੍ਰਵਿਰਤੀ ਨੂੰ ਦਿਖਾਉਂਦਾ ਹੈ। ਇਹ ਇੱਕ ਅਜਿਹੀ ਮਾਨਸਿਕਤਾ ਹੈ ਜਿਸ ਵਿੱਚ ਕਿਸੇ ਖਾਸ ਵਸਤੂ ਜਾਂ ਨਜਰੀਏ ਦੇ ਸੰਬੰਧ ਵਿੱਚ ਨਿਰਪੱਖ ਹੋ ਕੇ ਸੋਚਣਾ ਅਸੰਭਵ ਹੈ। ਇਹ ਇੱਕ ਪੱਖਪਾਤ ਵਾਲੀ ਸਥਿਤੀ ਹੈ।

ਬਾਈਬਲ ਦਾ ਇਖਤਿਆਰ. ਇਹ ਸ਼ਬਦ ਬਹੁਤ ਹੀ ਵਿਸ਼ੇਸ਼ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਇਸਨੂੰ ਸਮਝਣ ਲਈ ਇਸ ਤਰ੍ਹਾਂ ਬਿਆਨ ਕੀਤਾ ਗਿਆ ਕਿ ਅਸਲ ਲੇਖਕ ਨੇ ਆਪਣੇ ਦਿਨ ਬਾਰੇ ਕੀ ਕਿਹਾ ਅਤੇ ਇਹ ਇਸ ਦਿਨ ਸਾਡੀ ਸੱਚਾਈ ਤੇ ਕਿਵੇਂ ਲਾਗੂ ਕੀਤਾ ਗਿਆ। ਬਾਈਬਲ ਦਾ ਅਧਿਕਾਰ ਆਮ ਤੌਰ ਤੇ ਇਸ ਤਰ੍ਹਾਂ ਸਮਝਾਇਆ ਜਾਂਦਾ ਹੈ ਕਿ ਸਾਨੂੰ ਸਿਰਫ ਬਾਈਬਲ ਨੂੰ ਇਕਮਾਤਰ ਅਧਿਕਾਰਕ ਮਾਰਗ ਦਰਸ਼ਕ ਮੰਨੀਏ। ਹਾਲਾਂਕਿ, ਮੌਜੂਦਾ ਗਲਤ ਵਿਆਖਿਆਵਾਂ ਨੂੰ ਸਾਹਮਣੇ ਰੱਖਦੇ ਹੋਏ, ਮੈਂ ਇਤਿਹਾਸ ਦੀ ਵਿਆਕਰਣ ਵਿਧੀ ਦੇ ਸਿਧਾਂਤਾਂ ਦੁਆਰਾ ਦਿੱਤੀ ਧਾਰਣਾ ਨੂੰ ਬਾਈਬਲ ਤੱਕ ਸੀਮਿਤ ਕਰ ਦਿੱਤਾ ਹੈ।

ਕੈਨਨ. ਇਹ ਉਹ ਸ਼ਬਦ ਹੈ ਜੋ ਅਜਿਹੀਆਂ ਲਿਖਤਾਂ ਦਾ ਵਰਨਣ ਕਰਨ ਲਈ ਵਰਤਿਆ ਜਾਂਦਾ ਹੈ ਜਿਹਨਾਂ ਨੂੰ ਵਿਲੱਖਣ ਤੌਰ ਤੇ ਪ੍ਰੇਰਿਤ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਪੁਰਾਣੇ ਅਤੇ ਨਵੇਂ ਨੇਮ ਸ਼ਾਸਤਰ ਦੋਵਾਂ ਲਈ ਕੀਤੀ ਜਾਂਦੀ ਹੈ।

ਮਸੀਹ ਦੀ ਕੇਂਦਰਿਤਾ. ਇਹ ਇੱਕ ਅਜਿਹਾ ਸ਼ਬਦ ਹੈ ਜੋ ਮਸੀਹ ਦੀ ਕੇਂਦਰਿਤਾ ਦਾ ਵਰਨਣ ਕਰਨ ਲਈ ਵਰਤਿਆ ਜਾਂਦਾ ਹੈ। ਮੈਂ ਇਸਦੀ ਵਰਤੋਂ ਇਸ ਵਿਸ਼ੇ ਦੇ ਸੰਬੰਧ ਵਿੱਚ ਕਰਦਾ ਹਾਂ ਕਿ ਯਿਸੂ ਸਾਰੀ ਬਾਈਬਲ ਦਾ ਮਾਲਕ ਹੈ। ਪੁਰਾਣਾ ਨੇਮ ਉਸ ਵੱਲ ਇਸ਼ਾਰਾ ਕਰਦਾ ਹੈ ਅਤੇ ਇਸਦੀ ਪੂਰਤੀ ਅਤੇ ਟੀਚਾ ਹੈ (ਦੇਖੋ. ਮੱਤੀ 5:17-48).

ਟੀਕਾ. ਇਹ ਖੋਜ ਦੀ ਇੱਕ ਵਿਸ਼ੇਸ਼ ਕਿਸਮ ਦੀ ਕਿਤਾਬ ਹੁੰਦੀ ਹੈ। ਇਹ ਆਮਤੌਰ ਤੇ ਬਾਈਬਲ ਦੀ ਕਿਤਾਬ ਨੂੰ ਪਿਛੋਕੜ ਦਿੰਦੀ ਹੈ। ਫਿਰ ਇਹ ਪੁਸਤਕ ਦੇ ਹਰੇਕ ਭਾਗ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਕੁੱਝ ਲੋਕ ਵਰਤੋਂ ਤੇ ਧਿਆਨ ਦਿੰਦੇ ਹਨ, ਜਦ ਕਿ ਬਾਕੀ ਪਾਠ ਨੂੰ ਵਧੇਰੇ ਤਕਨੀਕੀ ਢੰਗ ਨਾਲ ਸੁਲਝਾਉਂਦੇ ਹਨ। ਇਹ ਕਿਤਾਬਾਂ ਬਹੁਤ ਮਦਦਗਾਰ ਹਨ ਪਰ ਇਹਨਾਂ ਨੂੰ ਆਪਣਾ ਮੁੱਢਲਾ ਅਧਿਐਨ ਪੂਰਾ ਕਰਨ ਮਗਰੋਂ ਵਰਤਣਾ ਚਾਹੀਦਾ ਹੈ। ਟਿੱਪਣੀਕਾਰ ਦੀਆਂ ਵਿਆਖਿਆਵਾਂ ਬਿਨਾਂ ਤਰਕ ਦੇ ਕਦੇ ਵੀ ਸਵੀਕਾਰ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਵੱਖ-ਵੱਖ ਧਰਮ ਸ਼ਾਸਤਰੀ ਦ੍ਰਿਸ਼ਟੀਕੋਣਾਂ ਤੋਂ ਟਿੱਪਣੀਆਂ ਦੀ ਤੁਲਨਾ ਕਰਨਾ ਅਕਸਰ ਮਦਦਗਾਰ ਹੁੰਦਾ ਹੈ।

ਇਕਸੁਰਤਾ. ਇਹ ਬਾਈਬਲ ਅਧਿਐਨ ਲਈ ਖੋਜ ਦੀ ਇੱਕ ਕਿਸਮ ਹੈ। ਇਹ ਪੁਰਾਣੇ ਅਤੇ ਨਵੇਂ ਨੇਮ ਦੇ ਹਰੇਕ ਸ਼ਬਦ ਵਿਚਲੇ ਹਰੇਕ ਸ਼ਬਦ ਦੀ ਹਰੇਕ ਸੂਚੀ ਨੂੰ ਦਰਸਾਉਂਦਾ ਹੈ। ਇਹ ਕਈ ਤਰੀਕਿਆਂ ਨਾਲ ਮਦਦ ਕਰਦਾ ਹੈ: (1) ਕਿਸੇ ਵੀ ਅੰਗਰੇਜ਼ੀ ਸ਼ਬਦ ਦੇ ਪਿੱਛੇ ਇਬਰਾਨੀ ਜਾਂ ਯੂਨਾਨੀ ਸ਼ਬਦ ਨੂੰ ਨਿਰਧਾਰਤ ਕਰਨਾ; (2) ਹਵਾਲਿਆਂ ਦੀ ਤੁਲਨਾ ਕਰਨਾ ਜਿੱਥੇ ਇਬਰਾਨੀ ਜਾਂ ਯੂਨਾਨੀ ਸ਼ਬਦ ਵਰਤੇ ਗਏ ਸਨ; (3) ਇਹ ਦਰਸਾਉਣਾ ਕਿ ਕਿੱਥੇ ਵੱਖਰੇ ਅੰਗਰੇਜ਼ੀ ਸ਼ਬਦਾਂ ਦੁਆਰਾ ਅਨੁਵਾਦ ਕੀਤੇ ਗਏ ਹਨ; (4) ਕੁੱਝ ਕਿਤਾਬਾਂ ਜਾਂ ਲੇਖਕਾਂ ਦੁਆਰਾ ਕੁੱਝ ਸ਼ਬਦਾਂ ਦੀ ਵਰਤੋਂ ਦੀ ਵਾਰ-ਵਾਰ ਵਰਤੋਂ ਦਰਸਾਉਣਾ; (5) ਬਾਈਬਲ ਦੇ ਇੱਕ ਅੰਸ਼ ਨੂੰ ਲੱਭਣ ਵਿੱਚ ਸਹਾਇਤਾ ਕਰਨਾ (ਦੇਖੋ. Walter Clark ਦੀ ਨਵੇਂ ਨੇਮ ਦੇ ਯੂਨਾਨੀ ਅਧਿਐਨ ਸਮੱਗਰੀ ਨੂੰ ਕਿਵੇਂ ਵਰਤਿਆ ਜਾਵੇ, pp. 54-55).

ਮ੍ਰਿਤ ਸਾਗਰ ਪੇਥੀਆਂ. ਇਹ ਇਬਰਾਨੀ ਅਤੇ ਅਰਾਮੀ ਵਿੱਚ ਲਿਖੀਆਂ ਪੁਰਾਣੀਆਂ ਲਿਖਤਾਂ ਦੀ ਇੱਕ ਲੜੀ ਦਾ ਹਵਾਲਾ ਦਿੰਦੀਆਂ ਹਨ ਜੋ 1947 ਵਿੱਚ ਮ੍ਰਿਤ ਸਾਗਰ ਦੇ ਨੇੜੇ ਪਾਈਆਂ ਗਈਆਂ ਸਨ। ਉਹ ਪਹਿਲੀ ਸਦੀ ਦੇ ਸੰਪਰਦਾਇਕ ਯਹੂਦੀ ਧਰਮ ਦੇ ਧਾਰਮਿਕ ਕਿਤਾਬ-ਘਰ ਸਨ। ਰੋਮਨ ਕੰਮਾਂ-ਕਾਰਾਂ ਅਤੇ 60 ਦੇ ਦਹਾਕੇ ਦੀਆਂ ਜਿਆਦਾਤੀ ਲੜਾਈਆਂ ਕਾਰਨ ਉਹਨਾਂ ਨੇ ਪੇਥੀਆਂ ਨੂੰ ਗੁਫਾਵਾਂ, ਮੇਰੀਆਂ ਜਾਂ ਮਿੱਟੀ ਦੇ ਘੜਿਆਂ ਜਾਂ ਬਰਤਨਾਂ ਵਿੱਚ ਲੁਕਾਇਆ। ਉਹਨਾਂ ਨੇ ਸਾਡੀ ਪਹਿਲੀ ਸਦੀ ਦੇ ਫਿਲਸਤੀਨ ਦੀ ਇਤਿਹਾਸਕ ਸਥਾਪਤੀ ਨੂੰ ਸਮਝਣ ਵਿੱਚ ਸਹਾਇਤਾ ਕੀਤੀ ਹੈ ਅਤੇ ਮਾਸੇਰੈਟਿਕ ਪਾਠ ਦੀ ਪੁਸ਼ਟੀ ਕੀਤੀ ਹੈ ਕਿ ਉਹ ਬਹੁਤ ਸਹੀ ਹੈ, ਘੱਟੋ-ਘੱਟ ਉਹਨਾਂ ਜਿੰਨਾਂ ਮਸੀਹ ਤੋਂ ਪਹਿਲਾਂ ਯੁੱਗ ਸੀ। ਉਹ "DSS" ਦੇ ਸੰਖੇਪ ਸ਼ਬਦ ਦੁਆਰਾ ਮਨੋਨੀਤ ਕੀਤੇ ਗਏ ਹਨ।

ਅਨੁਮਾਨ ਯੋਗ. ਇਹ ਤਰਕ ਜਾਂ ਦਲੀਲ ਦਾ ਢੰਗ ਆਮ ਸਿਧਾਂਤ ਤੋਂ ਵਿਸ਼ੇਸ਼ ਕਾਰਜਾਂ ਵੱਲ ਕਾਰਨਾਂ ਦੇ ਮਤਲਬ ਵੱਲ ਨੂੰ ਜਾਂਦਾ ਹੈ। ਇਹ ਅਨੁਮਾਨਨਾਤਮਿਕ ਤਰਕ ਤੋਂ ਉਲਟ ਜੋ ਕਿ ਵੇਖੀਆਂ ਵਿਸ਼ੇਸ਼ਤਾਵਾਂ ਲਈ ਸਧਾਰਣ ਸਿੱਟਿਆਂ (ਸਿਧਾਂਤ) ਦੇ ਵਿਗਿਆਨਕ ਢੰਗ ਨੂੰ ਬਦਲ ਕੇ ਉਸੇ ਰੂਪ ਵਿੱਚ ਦਿਖਾਉਂਦਾ ਹੈ।

ਤਰਕ ਵਾਲਾ. ਇਹ ਤਰਕ ਵਿਤਰਕ ਕਰਨ ਦਾ ਇੱਕ ਢੰਗ ਹੈ ਜਿਸਦੇ ਕਰਕੇ ਇਹ ਤਣਾਅ ਵਿੱਚ ਵਿਰੋਧੀ ਅਤੇ ਵਿਪਰੀਤ ਦੋਵੇਂ ਇੱਕਠੇ ਹੀ ਜਾਪਦਾ ਹੈ, ਇਹ ਇੱਕ ਅਜਿਹੇ ਇੱਕਠੇ ਜਵਾਬ ਦੀ ਮੰਗ ਕਰਦਾ ਹੈ ਜਿਸ ਵਿੱਚ ਅਸੰਗਤ ਕਥਨ ਦੇ ਦੋਵੇਂ ਪਾਸੇ ਸ਼ਾਮਲ ਹਨ। ਬਹੁਤ ਸਾਰੇ ਬਾਈਬਲ ਸਿਧਾਂਤਾਂ ਵਿੱਚ ਤਰਕ ਵਾਲੇ ਜੋੜੇ ਪੂਰਵ ਨਿਰਭਰਤਾ ਰਹਿਤ ਮਰਜ਼ੀ ਵਾਲੇ, ਸੁਰੱਖਿਆ ਦ੍ਰਿੜਤਾ, ਵਿਸ਼ਵਾਸ ਕਾਰਜ, ਫੈਸਲਾਕੁੰਨ ਅਨੁਯਾਈਤਾ ਮਸੀਹ ਅਜਾਦੀ -ਮਸੀਹ ਜਿੰਮੇਵਾਰੀ ਹੁੰਦੀ ਹੈ।

ਮਾਤਭੂਮੀ ਤੋਂ ਦੂਰ ਜਾਣ ਦਾ ਭਾਵ. ਇਹ ਫਿਲਸਤੀਨੀ ਯਹੂਦੀਆਂ ਦੁਆਰਾ ਦੂਜੇ ਯਹੂਦੀਆਂ ਲਈ ਵਰਤਿਆ ਜਾਂਦਾ ਤਕਨੀਕੀ ਯੂਨਾਨੀ ਸ਼ਬਦ ਹੈ, ਜਿਹੜੇ ਕਿ ਵਾਅਦਾ ਕੀਤੇ ਹੋਏ ਸਥਾਨ ਦੀਆਂ ਭੂਗੋਲਿਕ ਸੀਮਾਵਾਂ ਤੋਂ ਬਾਹਰ ਰਹਿੰਦੇ ਸਨ।

ਗਤੀਸ਼ੀਲ ਬਰਾਬਰਤਾ. ਇਹ ਬਾਈਬਲ ਦੇ ਅਨੁਵਾਦ ਦਾ ਇੱਕ ਸਿਧਾਂਤ ਹੈ, ਬਾਈਬਲ ਦੇ ਅਨੁਵਾਦ ਨੂੰ "ਸ਼ਬਦ ਤੋਂ ਸ਼ਬਦ" ਪੱਤਰ ਵਿਹਾਰ ਦੀ ਇੱਕ ਨਿਰੰਤਰਤਾ ਵੱਜੋਂ ਦੇਖਿਆ ਜਾ ਸਕਦਾ ਹੈ, ਜਿੱਥੇ ਹਰ ਇਬਰਾਨੀ ਜਾਂ ਯੂਨਾਨੀ ਸ਼ਬਦ ਲਈ ਇੱਕ ਅੰਗਰੇਜ਼ੀ ਸ਼ਬਦ ਦਿੱਤਾ ਜਾਣਾ ਲਾਜ਼ਮੀ ਹੈ, ਜਿੱਥੇ ਅਸਲ ਸ਼ਬਦ ਜਾਂ ਸ਼ਬਦਾਰਥ ਦਾ ਘੱਟ ਵਿਚਾਰ ਨਾਲ ਸਿਰਫ ਸੋਚਾਂ ਦਾ ਅਨੁਵਾਦ ਕੀਤਾ ਜਾਂਦਾ ਹੈ, ਨੂੰ ਪ੍ਰਕਾਸ਼ਿਤ ਕਰਦਾ ਹੈ। ਇਹਨਾਂ ਦੇ ਸਿਧਾਂਤਾਂ ਦੇ ਵਿਚਕਾਰ "ਗਤੀਸ਼ੀਲ ਬਰਾਬਰਤਾ" ਹੈ, ਜੋ ਅਸਲ ਪਾਠ ਨੂੰ ਗੰਭੀਰਤਾ ਨਾਲ ਲੈਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਸਨੂੰ ਇਹ ਆਧੁਨਿਕ ਵਿਆਕਰਣ ਦੇ ਰੂਪਾਂ ਅਤੇ ਮੁਹਾਵਰਿਆਂ ਵਿੱਚ ਅਨੁਵਾਦ ਕਰਦਾ ਹੈ। ਇਹਨਾਂ ਅੱਲਗ-ਅੱਲਗ ਕਈ ਸਿਧਾਂਤਾਂ ਉੱਪਰ Fee and Stuart's How to Read the Bible For All Its Worth, ਸਭ ਚੀਜ਼ਾਂ ਲਈ ਸੱਭ ਤੋਂ ਵਧੀਆ ਵਿਚਾਰ ਵਟਾਂਦਰਾ ਪੇਸ਼ ਕਰਦਾ ਹੈ। p. 35 ਅਤੇ Robert Bratcher ਦੀ TEV ਜਾਣ-ਪਛਾਣ ਵਿੱਚ।

ਅਜਾਦ ਖਿਆਲ. ਇਹ ਸ਼ਬਦ ਪਾਠ ਆਲੋਚਨਾ ਦੇ ਸੰਬੰਧ ਵਿੱਚ ਵਰਤਿਆ ਜਾਂਦਾ ਹੈ। ਇਹ ਕਿਸੇ ਪਾਠਕ੍ਰਮ ਤੇ ਪਹੁੰਚਣ ਲਈ ਪੜ੍ਹਨ ਦੀ ਚੋਣ ਕਰਨ ਦੇ ਅਭਿਆਸ ਨੂੰ ਦਰਸਾਉਂਦੀ ਹੈ ਜਿਹੜੇ ਵੱਖਰੇ ਯੂਨਾਨੀ ਹੱਥ ਲਿਖਤਾਂ ਤੋਂ ਹੋਣ ਜਿਹੜੀ ਅਸਲ ਲੇਖਕ ਦੀ ਹੱਥ ਦੇ ਨੇੜੇ ਹੋਈ ਚਾਹੀਦੀ ਹੈ। ਇਹ ਇਸ ਵਿਚਾਰ ਨੂੰ ਨਕਾਰਦੀ ਹੈ ਕਿ ਕਿਸੇ ਵੀ ਇੱਕ ਪਰਿਵਾਰ ਨੇ ਯੂਨਾਨੀ ਹੱਥ ਲਿਖਤਾਂ ਦੀ ਅਸਲ ਕਾਪੀ ਨੂੰ ਫੜ ਲਿਆ ਹੈ।

ਈਸੀਜੇਸੀਸ. ਇਹ ਵਿਆਖਿਆ ਦੇ ਉਲਟ ਹੈ। ਜੇ ਵਿਆਖਿਆ ਅਸਲੀ ਲੇਖਕ ਦੀ ਸੋਚ ਦੀ "ਬਾਹਰ ਦੀ ਅਗੁਵਾਈ" ਹੈ ਤਾਂ ਇਹ ਸ਼ਬਦ ਦਾ ਅਰਥ ਵਿਦੇਸ਼ੀ ਵਿਚਾਰ ਜਾਂ ਰਾਇ ਨਾਲ "ਮੋਹਰੀ" ਹੈ।

ਸ਼ਬਦਾਵਲੀ. ਇਹ ਸ਼ਬਦ ਅਧਿਐਨ ਦਾ ਇੱਕ ਪਹਿਲੂ ਹੈ ਜੋ ਕਿਸੇ ਸ਼ਬਦ ਦੇ ਅਸਲ ਅਰਥਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਬੁਨਿਆਦੀ ਅਰਥ ਤੋਂ ਵਿਸ਼ੇਸ਼ ਵਰਤੋਂ ਦੀ ਵਧੇਰੇ ਆਸਾਨੀ ਨਾਲ ਪਛਾਣ ਹੁੰਦੀ ਹੈ। ਵਿਆਖਿਆ ਵਿੱਚ ਸ਼ਬਦਾਵਲੀ ਮੁੱਖ ਧਿਆਨ ਨਹੀਂ ਹੈ, ਨਾ ਕਿ ਇਸਦਾ ਕੋਈ ਸਮਕਾਲੀ ਅਰਥ ਤੇ ਇੱਕ ਸ਼ਬਦ ਦੀ ਵਰਤੋਂ ਹੈ।

ਵਿਆਖਿਆ. ਇਹ ਕਿਸੇ ਖਾਸ ਪੈਰੇ ਦੀ ਵਿਆਖਿਆ ਕਰਨ ਦੇ ਅਭਿਆਸ ਲਈ ਇੱਕ ਤਕਨੀਕੀ ਸ਼ਬਦ ਹੈ। ਇਸਦਾ ਭਾਵ ਹੈ "ਬਾਹਰ ਕੱਢਣਾ" (ਪਾਠ ਵਿੱਚੋਂ) ਇਹ ਸੰਕੇਤ ਕਰਦਾ ਹੈ ਕਿ ਇਤਿਹਾਸਕ ਸਥਾਪਨ, ਸਾਹਿਤਿਕ ਪ੍ਰਸੰਗ, ਵਾਕ ਰਚਨਾ, ਅਤੇ ਸਮਕਾਲੀ ਸ਼ਬਦ ਅਰਥ ਦੀ ਰੋਸ਼ਨੀ ਵਿੱਚ ਸਾਡਾ ਉਦੇਸ਼ ਅਸਲ ਲੇਖਕ ਦੇ ਇਰਾਦੇ ਨੂੰ ਸਮਝਣਾ ਹੈ।

ਸ਼ੈਲੀ. ਇਹ ਫਰਾਂਸ ਦਾ ਸ਼ਬਦ ਹੈ ਜੋ ਵੱਖ-ਵੱਖ ਕਿਸਮਾਂ ਦੇ ਸਾਹਿਤ ਨੂੰ ਦਰਸਾਉਂਦਾ ਹੈ। ਇਸ ਸ਼ਬਦ ਦਾ ਮੁੱਖ ਧਿਆਨ ਸਾਹਿਤਿਕ ਰੂਪਾਂ ਨੂੰ ਸ਼੍ਰੇਣੀਆਂ ਵਿੱਚ ਵੰਡਣਾ ਹੈ। ਜਿਹਨਾਂ ਦੀ ਸਾਂਝੀਆਂ ਵਿਸ਼ੇਸ਼ਤਾਵਾਂ ਹੋਣ: ਇਤਿਹਾਸਕ ਬਿਰਤਾਂਤ, ਕਵਿਤਾ, ਕਹਾਵਤ, ਤਬਾਹ ਕੁੰਨ ਸ਼ਬਦ ਅਤੇ ਕਾਨੂੰਨ।

ਨੈਸਟਿਕਤਾ. ਇਸ ਪਖੰਡ ਬਾਰੇ ਸਾਡਾ ਜਿਆਦਾਤਰ ਗਿਆਨ ਦੂਜੀ ਸਦੀ ਦੀਆਂ ਨੈਸਟਿਕ ਲਿਖਤਾਂ ਤੋਂ ਆਇਆ ਹੈ। ਹਾਲਾਂਕਿ ਅਸਪਸ਼ਟ ਵਿਚਾਰ ਪਹਿਲੀ ਸਦੀ (ਉਸ ਤੋਂ ਵੀ ਪਹਿਲਾਂ) ਵਿੱਚ ਮੌਜੂਦ ਸਨ।

ਦੂਸਰੀ ਸਦੀ ਦੇ ਵੈਲੇਨਟਿਨ ਅਤੇ ਸੇਰੀਥਿਅਨ ਨੈਸਟਿਕਤਾ ਦੇ ਦੱਸੇ ਕੁੱਝ ਸਿਧਾਂਤ ਹਨ: (1) ਪਦਾਰਥ ਅਤੇ ਆਤਮਾ ਸਹਿ-ਸਦੀਵੀ ਹਨ (ਇੱਕ ਤੱਤ ਵਿਗਿਆਨਕ ਦੇਹਰਾਵਾਦ)। ਪਦਾਰਥ ਬੁਰਾਈ ਹੈ, ਆਤਮਾ ਸਹੀ ਹੈ। ਪਰਮੇਸ਼ਰ, ਜੋ ਕਿ ਆਤਮਾ ਹੈ, ਨੂੰ ਕਿਸੇ ਵੀ ਤਰ੍ਹਾਂ ਬੁਰਾਈ ਦੀ ਘਾਲਣਾ ਵਿੱਚ ਸਿੱਧਾ ਸ਼ਾਮਿਲ ਨਹੀਂ ਹੋ ਸਕਦਾ; (2) ਪਰਮੇਸ਼ਰ ਅਤੇ ਬੁਰਾਈ (ਇਉਨਜ ਜਾਂ ਸਵਰਗਦੂਤ ਪੱਧਰ) ਨਿਕਾਸ ਹਨ। ਆਖਰੀ ਜਾਂ ਸੱਭ ਤੋਂ ਘੱਟ ਪੁਰਾਣੇ ਨੇਮ ਦੇ ਯਹੋਵਾਹ ਸਨ, ਜਿਹਨਾਂ ਨੇ ਬ੍ਰਹਿਮੰਡ (ਕੋਸਮੋਸ) ਦੀ ਰਚਨਾ ਕੀਤੀ; (3) ਯਿਸੂ ਯਹੋਵਾਹ ਵਾਂਗ ਉਤਪੰਨ ਸੀ ਪਦਵੀ ਵਿੱਚ ਉੱਚਾ ਸੀ, ਉਹ ਸੱਚੇ ਪਰਮੇਸ਼ਰ ਦੇ ਨਜਦੀਕ ਹੈ। ਕੁੱਝ ਉਸਨੂੰ ਸੱਭ ਤੋਂ ਉੱਪਰ ਰੱਖਦੇ ਹਨ ਪਰ ਫਿਰ ਵੀ ਪਰਮੇਸ਼ਰ ਤੋਂ ਥੋੜਾ ਨੀਵਾਂ ਰੱਖਦੇ ਹਨ ਅਤੇ ਦੇਹਧਾਰੀ ਅਵਤਾਰ ਨਹੀਂ ਮੰਨਦੇ (ਦੇਖੋ. ਯੂਹੰਨਾ 1:14)। ਕਿਉਂਕਿ ਪਦਾਰਥ ਬੁਰਾਈ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਕਿ ਯਿਸੂ ਮਨੁੱਖੀ ਸਰੀਰ ਵਿੱਚ ਰੂਹਾਨੀ ਹੋਵੇ। ਉਹ ਇੱਕ ਅਧਿਆਤਮਿਕ ਪਾਤਰ ਸੀ (ਦੇਖੋ. 1 ਯੂਹੰਨਾ 1:1-3; 4:1-6); ਅਤੇ (4) ਮੁਕਤੀ ਯਿਸੂ ਵਿੱਚ ਨਿਹਚਾ ਰੱਖਣ ਦੁਆਰਾ ਅਤੇ ਵਿਸ਼ੇਸ਼ ਗਿਆਨ ਦੁਆਰਾ ਮਿਲਦੀ ਹੈ, ਜਿਹੜਾ ਕਿ ਕੇਵਲ ਵਿਸ਼ੇਸ਼ ਲੋਕਾਂ ਦੁਆਰਾ ਮਿਲਦਾ ਹੈ। ਜਾਣਕਾਰੀ (ਪਛਾਣ ਸ਼ਬਦ) ਸਵਰਗੀ ਸਥਾਨਾਂ ਵਿੱਚੋਂ ਲੰਘਣ ਲਈ ਜਰੂਰੀ ਸੀ। ਯਹੂਦੀ ਕਾਨੂੰਨ ਵੀ ਪਰਮੇਸ਼ਰ ਤੱਕ ਪਹੁੰਚਣ ਲਈ ਜਰੂਰੀ ਸੀ।

ਨੈਸਟਿਕ ਝੂਠੇ ਅਧਿਆਪਕਾਂ ਨੇ ਦੋ ਵਿਰੋਧੀ ਨੈਤਿਕ ਨੀਤੀਆਂ ਦੀ ਵਕਾਲਤ ਕੀਤੀ: (1) ਕੁੱਝ ਲਈ, ਮੁਕਤੀ ਦਾ ਜੀਵਨ-ਸ਼ੈਲੀ ਨਾਲ ਕੋਈ ਸੰਬੰਧ ਨਹੀਂ। ਉਹਨਾਂ ਲਈ ਮੁਕਤੀ ਅਤੇ ਅਧਿਆਤਮਿਕਤਾ ਨੂੰ ਗੁਪਤ ਜਾਣਕਾਰੀ (ਪਛਾਣ ਸ਼ਬਦਾਂ) ਦੁਆਰਾ ਪਾਇਆ ਜਾ ਸਕਦਾ ਹੈ ਜੋ ਸਵਰਗਦੂਤਾਂ ਦੇ ਗਿਆਨ (ਇਅਨੇਜ) ਦੁਆਰਾ ਮਿਲਦਾ ਹੈ; ਜਾਂ (2) ਦੂਜਿਆਂ ਲਈ, ਜੀਵਨਸ਼ੈਲੀ ਮੁਕਤੀ ਲਈ ਬਹੁਤ ਜਰੂਰੀ ਸੀ। ਉਹ ਸੱਚੀ ਰੂਹਾਨੀਅਤ ਦੇ ਸਬੂਤ ਦੇ ਤੌਰ ਤੇ ਸੰਨਿਆਸੀ ਜੀਵਨ ਸ਼ੈਲੀ ਉੱਤੇ ਜੋਰ ਦਿੰਦੇ ਸਨ।

ਵਿਆਖਿਆ ਸਹਿਤ. ਇਹ ਸਿਧਾਂਤਾਂ ਲਈ ਤਕਨੀਕੀ ਸ਼ਬਦ ਹੈ ਜੋ ਵਿਆਖਿਆ ਲਈ ਮਾਰਗਦਰਸ਼ਨ ਕਰਦਾ ਹੈ। ਇਹ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਦਾ ਸਮੂਹ ਅਤੇ ਇੱਕ ਕਲਾ ਜਾਂ ਉਪਹਾਰ ਦੇਵੇਂ ਹੈ। ਬਾਈਬਲ ਦੀ, ਪੱਵਿਤਰ ਵਿਆਖਿਆ ਨੂੰ ਆਮ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਆਮ ਸਿਧਾਂਤ ਅਤੇ ਵਿਸ਼ੇਸ਼ ਸਿਧਾਂਤ। ਇਹ ਬਾਈਬਲ ਵਿੱਚ ਮਿਲਦੀਆਂ ਵੱਖੋ-ਵੱਖਰੀਆਂ ਕਿਸਮਾਂ ਦੇ ਸਾਹਿਤ ਨਾਲ ਸੰਬੰਧਤ ਹਨ। ਹਰੇਕ ਵੱਖਰੀ ਕਿਸਮ (ਸ਼ੈਲੀ) ਦੇ ਕੁੱਝ ਆਪਣੇ ਵਿਲੱਖਣ ਦਿਸ਼ਾ ਨਿਰਦੇਸ਼ ਹੁੰਦੇ ਹਨ ਪਰ ਕੁੱਝ ਆਮ ਧਾਰਨਾਵਾਂ ਅਤੇ ਵਿਆਖਿਆਵਾਂ ਦੀਆਂ ਪ੍ਰਕਿਰਿਆਵਾਂ ਮਿਲਦੀਆਂ ਜੁਲਦੀਆਂ ਹਨ।

ਉੱਚ ਆਲੋਚਨਾ. ਇਹ ਬਾਈਬਲ ਦੀ ਵਿਆਖਿਆ ਦੀ ਇੱਕ ਵਿਧੀ ਹੈ ਜਿਹੜੀ ਕਿ ਇਤਿਹਾਸਕ ਸਥਾਪਨਾ ਅਤੇ ਕਿਸੇ ਵਿਸ਼ੇਸ਼ ਬਾਈਬਲ ਦੀ ਕਿਤਾਬ ਦੇ ਸਾਹਿਤਕ ਢਾਂਚੇ ਉੱਪਰ ਗੌਰ ਕਰਦੀ ਹੈ।

ਮੁਹਾਵਰਾ. ਇਹ ਸ਼ਬਦ ਵੱਖ-ਵੱਖ ਸਭਿਆਚਾਰਾਂ ਵਿੱਚ ਪਾਏ ਗਏ ਵਾਕਾਂ ਲਈ ਵਰਤਿਆ ਜਾਂਦਾ ਹੈ, ਜਿਹਨਾਂ ਦੇ ਖਾਸ ਅਰਥ ਹੁੰਦੇ ਹਨ ਅਤੇ ਇਹ ਵਿਅਕਤੀਗਤ ਸ਼ਬਦਾਂ ਦੇ ਆਮ ਅਰਥਾਂ ਵਾਲੇ ਨਹੀਂ ਹੁੰਦੇ। ਇਸ ਦੀਆਂ ਕੁੱਝ ਆਧੁਨਿਕ ਉਦਾਹਰਣਾਂ ਹਨ: "ਉਹ ਭਿਆਨਕ ਹੀ ਚੰਗਾ ਸੀ," ਜਾਂ "ਤੁਸੀਂ ਬਸ ਮੈਨੂੰ ਮਾਰ ਹੀ ਦਿੰਦੇ ਹੋ"। ਬਾਈਬਲ ਵਿੱਚ ਵੀ ਇਸ ਤਰ੍ਹਾਂ ਦੇ ਵਾਕ ਹਨ।

ਪ੍ਰਕਾਸ਼. ਇਹ ਉਹ ਨਾਮ ਹੈ ਜੋ ਇਸ ਸੰਕਲਪ ਨੂੰ ਦਿੱਤਾ ਗਿਆ ਕਿ ਪਰਮੇਸ਼ਰ ਨੇ ਮਨੁੱਖ ਜਾਤੀ ਨਾਲ ਗੱਲ ਕੀਤੀ ਹੈ। ਇਹ ਪੂਰਾ ਸੰਕਲਪ ਆਮ ਤੌਰ ਤੇ ਤਿੰਨ ਸ਼ਬਦਾਂ ਦੁਆਰਾ ਦੇਖਿਆ ਜਾ ਸਕਦਾ ਹੈ: (1) ਪ੍ਰਕਾਸ਼ ਦੀ ਪੇਥੀ-ਪਰਮੇਸ਼ਰ ਨੇ ਮਨੁੱਖੀ ਇਤਿਹਾਸ ਵਿੱਚ ਕੰਮ ਕੀਤਾ; (2) ਪ੍ਰੇਰਣਾ-ਉਸਨੇ ਆਪਣੇ ਕੁੱਝ ਚੁਣੇ ਹੋਏ ਮਨੁੱਖਾਂ ਨੂੰ ਆਪਣੇ ਕੰਮਾਂ ਅਤੇ ਉਹਨਾਂ ਦੇ ਅਰਥਾਂ ਦੀ ਸਹੀ ਵਿਆਖਿਆ ਦਿੱਤੀ ਕਿ ਉਹ ਮਨੁੱਖਤਾ ਲਈ ਦਰਜ ਕੀਤੀ ਜਾਵੇ; ਅਤੇ (3) ਪ੍ਰਕਾਸ਼-ਉਸਨੇ ਮਨੁੱਖਤਾ ਨੂੰ ਉਸਦੇ ਸਵੈ-ਖੁਲਾਸੇ ਨੂੰ ਸਮਝਣ ਵਿੱਚ ਸਹਾਇਤਾ ਲਈ ਆਪਣੀ ਆਤਮਾ ਦਿੱਤੀ ਹੈ।

ਪ੍ਰੋਕ. ਇਹ ਤਰਕ ਜਾਂ ਦਲੀਲ ਦੀ ਇੱਕ ਵਿਧੀ ਹੈ ਜੋ ਖਾਸ ਵਿਸ਼ਿਆਂ ਤੋਂ ਸਾਰੇ ਵਿਸ਼ਿਆਂ ਤੱਕ ਚੱਲਦੀ ਹੈ। ਇਹ ਆਧੁਨਿਕ ਵਿਗਿਆਨ ਦਾ ਅਨੁਭਵੀ ਢੰਗ ਹੈ। ਇਹ ਅਸਲ ਵਿੱਚ ਅਰਸਤੂ ਦੀ ਪੰਚੁਚ ਹੈ।

ਸਤਰਾਂ ਵਿਚਕਾਰ ਲਿਖਿਆ ਹੋਇਆ. ਇਹ ਇੱਕ ਅਜਿਹਾ ਖੋਜ ਸੰਦ ਹੈ ਜੋ ਬਾਈਬਲ ਦੀ ਭਾਸ਼ਾ ਨਹੀਂ ਪੜ੍ਹਦੇ, ਅਜਿਹੇ ਲੋਕਾਂ ਨੂੰ ਇਸਦੇ ਅਰਥ ਅਤੇ ਬਣਤਰ ਨੂੰ ਸਮਝਣ ਦੀ ਇਜਾਜਤ ਦਿੰਦਾ ਹੈ। ਇਹ ਅਸਲ ਬਾਈਬਲ ਦੀ ਭਾਸ਼ਾ ਅਧੀਨ ਸ਼ਬਦ ਤੋਂ ਸ਼ਬਦ ਦਾ ਤੁੰਰਤ ਅਨੁਵਾਦ ਕਰਦਾ ਹੈ। ਇਹ ਸੰਦ ਇੱਕ "ਸਮਝਣਯੋਗ ਸ਼ਬਦ ਕੋਸ਼," ਨਾਲ ਜੁੜਿਆ ਹੈ, ਜੋ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਨੂੰ ਪਰਿਭਾਸ਼ਾਵਾਂ ਅਤੇ ਰੂਪ ਦੇਵੇਗਾ।

ਪ੍ਰੋਣਾ. ਇਹ ਉਹ ਧਾਰਣਾ ਹੈ ਜਿਸ ਵਿੱਚ ਪਰਮੇਸ਼ਰ ਨੇ ਬਾਈਬਲ ਦੇ ਲੇਖਕਾਂ ਦੀ ਅਗੁਵਾਈ ਕਰਕੇ ਮਨੁੱਖਤਾ ਨਾਲ ਗੱਲ ਕੀਤੀ ਹੈ ਕਿ ਉਹ ਸਹੀ ਅਤੇ ਸਪੱਸ਼ਟ ਤਰੀਕੇ ਨਾਲ ਉਸਦਾ ਰੂਹਾਨੀ ਸੰਦੇਸ਼ ਦਰਜ ਕਰਨ। ਇਹ ਪੂਰੀ ਧਾਰਣਾ ਆਮ ਤੌਰ ਤੇ ਤਿੰਨ ਵਿਸ਼ਿਆਂ ਦੁਆਰਾ ਸਮਝੀ ਜਾਂਦੀ ਹੈ: (1) ਪ੍ਰਕਾਸ਼ ਦੀ ਪੇਥੀ-ਪਰਮੇਸ਼ਰ ਨੇ ਮਨੁੱਖ ਇਤਿਹਾਸ ਵਿੱਚ ਕੰਮ ਕੀਤਾ ਹੈ; (2) ਪ੍ਰੋਣਾ-ਉਸਨੇ ਆਪਣੇ ਕੀਤੇ ਕੰਮਾਂ ਦੀ ਪੂਰੀ ਵਿਆਖਿਆ ਅਤੇ ਉਸਦੇ ਸਹੀ ਅਰਥ ਆਪਣੇ ਚੁਣੇ ਹੋਏ ਲੋਕਾਂ ਨੂੰ ਮਨੁੱਖ ਜਾਤੀ ਲਈ ਦਰਜ ਕਰਨ ਲਈ ਦਿੱਤੇ; ਅਤੇ (3) ਪ੍ਰਕਾਸ਼-ਉਸਨੇ ਮਨੁੱਖ ਜਾਤੀ ਨੂੰ ਆਪਣੀ ਆਤਮਾ ਉਸਦੇ ਸਵੈ ਖੁਲਾਸੇ ਲਈ ਵਿੱਚ ਸਹਾਇਤਾ ਕਰਨ ਲਈ ਦਿੱਤੀ ਹੈ

ਵਰਣਨ ਦੀ ਭਾਸ਼ਾ. ਇਹ ਉਹਨਾਂ ਮੁਹਾਵਰਿਆਂ ਦੇ ਸੰਬੰਧ ਵਿੱਚ ਵਰਤਿਆ ਜਾਂਦਾ ਹੈ ਜਿਸ ਵਿੱਚ ਪੁਰਾਣਾ ਨੇਮ ਲਿਖਿਆ ਗਿਆ ਹੈ। ਇਹ ਚੀਜ਼ਾਂ ਪੰਜ ਇੰਦਰੀਆਂ ਦੇ ਪ੍ਰਗਟ ਹੋਣ ਦੇ ਤਰੀਕੇ ਨਾਲ ਸਾਡੀ ਦੁਨੀਆ ਬਾਰੇ ਦੱਸਦੀਆਂ ਹਨ। ਇਹ ਕੋਈ ਵਿਗਿਆਨਕ ਵੇਰਵਾ ਨਹੀਂ ਹੈ ਨਾ ਹੀ ਹੋਣ ਦਾ ਕੋਈ ਮਕਸਦ ਸੀ।

ਕਾਨੂੰਨੀਵਾਦ. ਇਸ ਰੱਵਈਏ ਦਾ ਨਿਯਮਾਂ ਜਾਂ ਰੀਤਿ ਰਿਵਾਜਾਂ ਉੱਤੇ ਬਹੁਤ ਜ਼ਿਆਦਾ ਜੋਰ ਦੇ ਕੇ ਚਿੱਤਰ-ਚਿਤਰਨ ਕੀਤਾ ਜਾਂਦਾ ਹੈ। ਇਹ ਮਨੁੱਖ ਦੁਆਰਾ ਨਿਯਮਾਂ ਦੀ ਕਾਰਗੁਜ਼ਾਰੀ ਦੁਆਰਾ ਪਰਮੇਸ਼ਰ ਦੀ ਪ੍ਰਵਾਨਗੀ ਉੱਪਰ ਨਿਰਭਰ ਕਰਦਾ ਹੈ। ਇਹ ਰਿਸ਼ਤੇ ਨੂੰ ਨੀਵਾਂ ਅਤੇ ਕੰਮਾਂ ਨੂੰ ਉੱਚਾ ਕਰਦਾ ਹੈ, ਇਹਨਾਂ ਦੋਵਾਂ ਵਿੱਚੋਂ ਇਸ ਰਿਸ਼ਤੇ ਦੇ ਜਰੂਰੀ ਪੱਖ ਪਵਿੱਤਰ ਪਰਮੇਸ਼ਰ ਅਤੇ ਪਾਪੀ ਮਨੁੱਖਤਾ ਵਿਚਕਾਰ ਹਨ।

ਸ਼ਾਬਦਿਕ. ਇਹ ਐਂਟੀਉਕ ਦੇ ਪਾਠਕ੍ਰਮ ਕੇਂਦਰਿਤ ਅਤੇ ਹਰਮੇਨੇਟਿਕਸ ਦੇ ਇਤਿਹਾਸਕ ਢੰਗ ਦਾ ਦੂਸਰਾ ਨਾਮ ਹੈ। ਇਹ ਦੱਸਦਾ ਹੈ ਕਿ ਵਿਆਖਿਆ ਮਨੁੱਖੀ ਭਾਸ਼ਾ ਦੇ ਆਮ ਅਤੇ ਸਪੱਸ਼ਟ ਅਰਥ ਨੂੰ ਸ਼ਾਮਲ ਕਰਦਾ ਹੈ, ਹਾਲਾਂਕਿ ਇਹ ਹੁਣ ਵੀ ਲਾਖਣਿਕ ਭਾਸ਼ਾ ਦੀ ਮੌਜੂਦਗੀ ਨੂੰ ਸਮਝਦਾ ਹੈ।

ਸਾਹਿਤਕ ਸ਼ੈਲੀ. ਇਹ ਉਹਨਾਂ ਵੱਖਰੇ ਵੱਖਰੇ ਰੂਪਾਂ ਨੂੰ ਦੱਸਦਾ ਹੈ ਜਿਹੜੇ ਮਨੁੱਖੀ ਸੰਚਾਰ ਲੈ ਸਕਦੇ ਹਨ ਜਿਵੇਂ ਕਿ ਕਵਿਤਾ ਜਾਂ ਇਤਿਹਾਸਕ ਬਿਰਤਾਂਤ। ਹਰ ਕਿਸਮ ਦੇ ਸਾਹਿਤ ਦੇ ਲਿਖਤ ਸਾਹਿਤ ਦੇ ਆਮ ਸਿਧਾਂਤਾਂ ਦੇ ਜੋੜ ਵਿੱਚ ਆਪਣੇ ਕੁੱਝ ਖਾਸ ਹਰਮੇਨੇਟਿਕਲ ਢੰਗ ਹੁੰਦੇ ਹਨ।

ਸਾਹਿਤਕ ਇਕਾਈ. ਇਹ ਇੱਕ ਬਾਈਬਲ ਦੀ ਕਿਤਾਬ ਦੇ ਮੁੱਖ ਵਿਚਾਰ ਦਾ ਹਵਾਲਾ ਦਿੰਦੀ ਹੈ। ਇਹ ਕੁੱਝ ਆਇਤਾਂ, ਪੈਰਿਆਂ, ਜਾਂ ਅਧਿਆਇਆਂ ਤੋਂ ਬਣਿਆ ਹੋ ਸਕਦਾ ਹੈ।

ਨੀਵੇਂ ਦਰਜੇ ਦੀ ਆਲੋਚਨਾ. ਦੇਖੋ "ਪਾਠਕ੍ਰਮ ਆਲੋਚਨਾ"

ਹੱਥ-ਲਿਖਤਾਂ. ਇਹ ਸ਼ਬਦ ਯੂਨਾਨ ਦੇ ਨਵੇਂ ਨੇਮ ਦੀਆਂ ਵੱਖ-ਵੱਖ ਨਕਲਾਂ ਨਾਲ ਸਬੰਧਤ ਹੈ। ਆਮ ਤੌਰ ਤੇ ਇਹ ਵੱਖ-ਵੱਖ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ (1) ਸਮੱਗਰੀ ਦੁਆਰਾ, ਜਿਸ ਉੱਪਰ ਉਹ ਲਿਖੀਆਂ ਗਈਆਂ ਹਨ (ਪੈਪਰੀਸ, ਚਮੜਾ), ਜਾਂ (2) ਆਪਣੇ ਆਪ ਨੂੰ ਲਿਖਣ ਦੀ ਵਿਧੀ (ਸਾਰੇ ਵੱਡੇ ਅੱਖਰ ਜਾਂ ਚੱਲਦੀ ਸਕ੍ਰਿਪਟ ਦੁਆਰਾ)। ਇਸਦਾ ਸੰਖੇਪ ਰੂਪ "MS" (ਇਕ ਵਚਨ) ਜਾਂ "MSS" (ਬਹੁਵਚਨ) ਦੁਆਰਾ ਹੁੰਦਾ ਹੈ।

ਮਾਸੇਰੈਟਿਕ ਪਾਠ. ਇਹ ਨੇਵੀਂ ਸਦੀ ਏ.ਡੀ ਦੀਆਂ ਇਬਰਾਨੀ ਹੱਥ-ਲਿਖਤਾਂ ਦਾ ਹਵਾਲਾ ਦਿੰਦਾ ਹੈ ਜੋ ਯਹੂਦੀ ਵਿਦਵਾਨਾਂ ਦੀਆਂ ਪੀੜੀਆਂ ਦੁਆਰਾ ਲਿਖਿਆ ਗਿਆ ਸੀ। ਇਸ ਵਿੱਚ ਸਵਰ ਅੱਖਰ ਅਤੇ ਹੋਰ ਪਾਠਕ੍ਰਮ ਦੀਆਂ ਸੂਚਨਾਵਾਂ ਹੁੰਦੀਆਂ ਹਨ। ਇਹ ਸਾਡੇ ਲਈ ਮੁੱਢਲਾ ਅੰਗਰੇਜ਼ੀ ਪੁਰਾਣਾ ਨੇਮ ਤਿਆਰ ਕਰਦਾ ਹੈ। ਇਸਦੇ ਪਾਠ ਦੀ ਇਬਰਾਨੀ MSS, ਖਾਸ ਤੌਰ ਤੇ ਯਸ਼ਾਯਾਹ ਜਿਸਨੂੰ ਮ੍ਰਿਤ ਸਾਗਰ ਪੇਥੀਆਂ ਕਿਹਾ ਜਾਂਦਾ ਹੈ, ਦੁਆਰਾ ਪੁਸ਼ਟੀ ਕੀਤੀ ਗਈ ਹੈ। ਇਸਦਾ ਸੰਖੇਪ ਰੂਪ "MT" ਹੈ।

ਸੂਤਰਧਾਰ. ਇਹ ਬੇਲਣ ਦਾ ਇੱਕ ਚਿੱਤਰ ਹੈ ਜਿਸ ਵਿੱਚ ਇੱਕ ਚੀਜ ਦਾ ਨਾਮ ਇਸ ਨਾਲ ਜੁੜੀ ਕੋਈ ਹੋਰ ਚੀਜ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਉਦਾਹਰਣ ਲਈ, "ਕੇਤਲੀ ਉਬਲ ਰਹੀ ਹੈ" ਦਾ ਅਰਥ ਹੈ ਕਿ ਕੇਤਲੀ ਦੇ ਅੰਦਰ ਦਾ ਪਾਣੀ ਉਬਲ ਰਿਹਾ ਹੈ।

ਮੂਰੇਟਰਿਅਨ ਭਾਗ. ਇਹ ਨਵੇਂ ਨੇਮ ਦੀਆਂ ਕਿਤਾਬਾਂ ਦੀ ਸੂਚੀ ਹੈ। ਇਹ ਰੋਮ ਵਿੱਚ 200 ਏ.ਡੀ ਤੋਂ ਪਹਿਲਾਂ ਲਿਖੀ ਗਈ ਸੀ। ਇਹ ਪ੍ਰੋਟੈਸਟੈਂਟ ਨਵੇਂ ਨੇਮ ਵਰਗੀਆਂ ਹੀ ਸਤਾਈ ਕਿਤਾਬਾਂ ਦਿੰਦਾ ਹੈ। ਇਹ ਸਾਫ ਦੱਸਦਾ ਹੈ ਕਿ ਰੋਮਨ ਰਾਜ ਦੇ ਵੱਖ-ਵੱਖ ਇਲਾਕਿਆਂ ਦੀਆਂ ਸਥਾਨਕ ਕਲੀਸੀਆਵਾਂ ਨੇ "ਅਸਲ ਵਿੱਚ" ਪ੍ਰਮੁੱਖ ਕਲੀਸੀਆ ਸਭਾਵਾਂ ਅੱਗੇ ਕੈਨਨ ਜੋੜ ਦਿੱਤਾ ਜਿਹੜੀਆਂ ਕਿ ਚੌਥੀ ਸਦੀ ਦੀਆਂ ਸਨ।

ਕੁਦਰਤੀ ਪ੍ਰਕਾਸ਼ਨ. ਇਹ ਪਰਮੇਸ਼ਰ ਦੇ ਮਨੁੱਖ ਉੱਪਰ ਸਵੈ-ਖੁਲਾਸੇ ਦੀ ਇੱਕ ਵਿਧੀ ਹੈ। ਇਸ ਵਿੱਚ ਇੱਕ ਕੁਦਰਤੀ ਤਰਤੀਬ (ਰੋਮੀਆਂ. 1:19-20) ਅਤੇ ਮੌਲਿਕ ਜਾਗਰੂਕਤਾ ਹੁੰਦੀ ਹੈ (ਰੋਮੀਆਂ. 2:14-15)। ਇਸਦੀ ਗੱਲ ਜਬੂਰਾਂ ਦੀ ਪੇਥੀ 19:1-6 ਅਤੇ ਰੋਮੀਆਂ. 1-2 ਵਿੱਚ ਕੀਤੀ ਗਈ ਹੈ। ਇਹ ਪ੍ਰਕਾਸ਼ ਦੀ ਪੇਥੀ ਤੋਂ ਅੱਲਗ ਹੈ, ਜੋ ਕਿ ਪਰਮੇਸ਼ਰ ਦਾ ਬਾਈਬਲ ਵਿੱਚ ਖਾਸ ਸਵੈ ਖੁਲਾਸਾ ਹੈ, ਖਾਸ ਤੌਰ ਤੇ ਯਿਸੂ ਨਾਸਰੀ ਦੇ ਰੂਪ ਵਿੱਚ।

ਇਸ ਧਰਮ ਸ਼ਾਸਤਰੀ ਵਰਗ ਉੱਤੇ ਮਸੀਹੀ ਵਿਗਿਆਨੀਆਂ ਦੁਆਰਾ "ਪੁਰਾਣੀ ਧਰਤੀ" ਲਹਿਰ ਦੁਬਾਰਾ ਫਿਰ ਜੋਰ ਦਿੱਤਾ ਜਾ ਰਿਹਾ ਹੈ। (ਉਦਾਹਰਣ ਵਜੋਂ Hugh Ross ਦੀਆਂ ਲਿਖਤਾਂ)। ਉਹ ਇਸ ਵਰਗ ਨੂੰ ਇਹ ਦਾਅਵਾ ਕਰਨ ਲਈ ਵਰਤਦੇ ਹਨ ਕਿ ਸਾਰੀ ਸੱਚਾਈ ਪਰਮੇਸ਼ਰ ਦੀ ਸੱਚਾਈ ਹੈ। ਕੁਦਰਤ ਪਰਮੇਸ਼ਰ ਦੀ ਜਾਣਕਾਰੀ ਦਾ ਖੁੱਲ੍ਹਾ ਦਰਵਾਜ਼ਾ ਹੈ (ਬਾਈਬਲ)। ਇਹ ਆਧੁਨਿਕ ਵਿਗਿਆਨ ਨੂੰ ਕੁਦਰਤੀ ਤਰਤੀਬ ਦੀ ਖੋਜ ਕਰਨ ਲਈ ਮੰਜੂਰੀ ਦਿੰਦਾ ਹੈ। ਮੇਰੇ ਅਨੁਸਾਰ ਆਧੁਨਿਕ ਵਿਗਿਆਨ ਪੱਛਮੀ ਸੰਸਾਰ ਨੂੰ ਗਵਾਹੀ ਦੇਣ ਦਾ ਸ਼ਾਨਦਾਰ ਨਵਾਂ ਮੌਕਾ ਹੈ।

ਨੇਸਟੋਰਿਅਨਵਾਦ. ਨੇਸਟੋਰਿਅਸ ਪੰਜਵੀਂ ਸਦੀ ਵਿੱਚ ਕਾਂਸਟੈਂਟੀਨੋਪਲ ਦਾ ਪੁਰਖਾ ਸੀ। ਉਸਨੂੰ ਸੀਰੀਆ ਦੇ ਐਂਟੀਉਕ ਵਿੱਚ ਸਿਖਲਾਈ ਮਿਲੀ ਅਤੇ ਇਹ ਪੁਸ਼ਟੀ ਕੀਤੀ ਗਈ ਕਿ ਯਿਸੂ ਦੇ ਦੋ ਸੁਭਾਅ ਸਨ, ਇੱਕ ਪੂਰੀ ਤਰ੍ਹਾਂ ਮਨੁੱਖ ਅਤੇ ਇੱਕ ਸੰਪੂਰਨ ਰੂਹਾਨੀ। ਇਹ ਅਲੈਗਜੈਂਡਰੀਆ ਦੇ ਇੱਕ ਕੁਦਰਤੀ ਪਰੰਪਰਾਗਤ ਵਿਚਾਰ ਤੋਂ ਭਟਕ ਗਿਆ। ਨੇਸਟੋਰਿਅਸ ਦਾ ਮੁੱਖ ਵਿਸ਼ਾ ਮਰਿਯਮ ਨੂੰ ਦਿੱਤਾ ਨਾਮ "ਪਰਮੇਸ਼ਰ ਦੀ ਮਾਤਾ," ਸੀ। ਨੇਸਟੋਰਿਅਸ ਦਾ ਅਲੈਗਜੈਂਡਰੀਆ ਦੇ ਸਿਰਿਲ ਅਤੇ ਆਪਣੀ ਐਂਟੀਉਚਿਅਨ ਸਿਖਲਾਈ ਦੀ ਉਲਝਣ ਦੁਆਰਾ ਵਿਰੋਧ ਕੀਤਾ ਗਿਆ। ਐਂਟੀਉਕ ਬਾਈਬਲ ਦੀ ਵਿਆਖਿਆ ਦਾ ਇਤਿਹਾਸਕ-ਵਿਆਕਰਣ-ਪਾਠ ਸੰਬੰਧੀ ਪਹੁੰਚੀ ਦਾ ਮੁੱਖ ਦਫਤਰ ਸੀ, ਜਦੋਂ ਕਿ ਅਲੈਗਜੈਂਡਰੀਆ ਚਾਰ-ਪੱਖੀ (ਰੂਪਕ) ਵਿਆਖਿਆ ਦੇ ਸਕੂਲ ਦਾ ਮੁੱਖ ਦਫਤਰ ਸੀ। ਨੇਸਟੋਰਿਅਸ ਨੂੰ ਦਫਤਰ ਵਿੱਚੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਅਤੇ ਦੇਸ਼ ਨਿਕਾਲਾ ਦਿੱਤਾ ਗਿਆ।

ਅਸਲ ਲਿਖਾਰੀ. ਇਹ ਅਸਲੀ ਲੇਖਕ / ਪਵਿੱਤਰ ਸ਼ਾਸਤਰ ਦੇ ਲੇਖਕਾਂ ਦਾ ਹਵਾਲਾ ਦਿੰਦਾ ਹੈ।

ਪਪੀਰੀ. ਇਹ ਮਿਸਰ ਦੀ ਇੱਕ ਕਿਸਮ ਦੀ ਲਿਖਤ ਸਮੱਗਰੀ ਹੈ। ਇਹ ਨਦੀ ਦੇ ਨਦੀਨਾਂ ਤੋਂ ਬਣੀ ਹੈ। ਇਹ ਉਹ ਪਦਾਰਥ ਹੈ, ਜਿਸ ਉੱਪਰ ਯੂਨਾਨੀ ਨਵੇਂ ਨੇਮ ਦੀਆਂ ਸਾਡੀਆਂ ਸੱਭ ਤੋਂ ਪੁਰਾਣੀਆਂ ਲਿਖਤਾਂ ਦੀ ਨਕਲਾਂ ਲਿਖੀਆਂ ਹੋਈਆਂ ਹਨ।

ਸਮਾਨਾਂਤਰ ਅੰਸ਼. ਇਹ ਉਸ ਸੰਕਲਪ ਦਾ ਹਿੱਸਾ ਹਨ ਕਿ ਸਾਰੀ ਬਾਈਬਲ ਪਰਮੇਸ਼ਰ ਦੁਆਰਾ ਦਿੱਤੀ ਗਈ ਹੈ, ਅਤੇ ਇਸ ਲਈ ਇਸਦੀ ਆਪਣੀ ਸਭ ਤੋਂ ਵਧੀਆ ਵਿਆਖਿਆ ਅਤੇ ਵਿਰੋਧਾਤਮਕ ਸੱਚਾਈਆਂ ਦਾ ਸੰਤੁਲਨ ਬਣਾਉਣ ਵਾਲੇ ਹਨ। ਜਦੋਂ ਕੋਈ ਕਿਸੇ ਅਸਪੱਸ਼ਟ ਜਾਂ ਅਨਿਸ਼ਚਿਤ ਅੰਸ਼ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਹ ਉਦੋਂ ਵੀ ਮਦਦ ਕਰਦਾ ਹੈ। ਇਹ ਦਿੱਤੇ ਹੋਏ ਵਿਸ਼ੇ ਦੇ ਸਭ ਤੋਂ ਅਸਾਨ ਰੂਪ ਅਤੇ ਦਿੱਤੇ ਹੋਏ ਵਿਸ਼ੇ ਦੇ ਅਧਿਆਤਮਕ ਪੱਖਾਂ ਬਾਰੇ ਜਾਣਨ ਵਿੱਚ ਵੀ ਮਦਦਗਾਰ ਹੁੰਦਾ ਹੈ।

ਵਿਆਖਿਆ. ਇਹ ਬਾਈਬਲ ਦੇ ਅਨੁਵਾਦ ਦੀ ਵਿਧੀ ਦਾ ਨਾਮ ਹੈ। ਬਾਈਬਲ ਅਨੁਵਾਦ ਨੂੰ "ਸ਼ਬਦ ਤੋਂ ਸ਼ਬਦ" ਚਿੱਠੀ ਪੱਤਰ ਦੀ ਨਿਰੰਤਰਤਾ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ, ਜਿੱਥੇ ਹਰੇਕ ਇਬਰਾਨੀ ਜਾਂ ਯੂਨਾਨੀ ਸ਼ਬਦ ਨੂੰ ਅਨੁਵਾਦ ਕਰਨ ਲਈ ਅੰਗਰੇਜ਼ੀ ਸ਼ਬਦ ਹੋਣਾ ਜ਼ਰੂਰੀ ਹੈ, ਜਿੱਥੇ ਸਿਰਫ ਵਿਚਾਰ ਵੀ ਅਨੁਵਾਦ ਕੀਤਾ ਜਾਂਦਾ ਹੈ ਜੋ ਅਸਲ ਸ਼ਬਦ ਜਾਂ ਸ਼ਬਦ ਜੋੜ ਦੇ ਮੁਕਾਬਲੇ ਘੱਟ ਸਤਿਕਾਰ ਵਾਲਾ ਹੁੰਦਾ ਹੈ। ਇਹਨਾਂ ਦੋਵਾਂ ਸਿਧਾਂਤਾਂ ਦੇ ਵਿਚਕਾਰ "ਗਤੀਸ਼ੀਲ ਬਰਾਬਰਤਾ" ਹੈ ਜੋ ਅਸਲ ਪਾਠ ਨੂੰ ਗੰਭੀਰ ਲੈਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਇਸਨੂੰ ਆਧੁਨਿਕ ਵਿਆਕਰਣਕ ਵਿਧੀਆਂ ਅਤੇ ਮੁਹਾਵਰਿਆਂ ਨਾਲ ਅਨੁਵਾਦ ਕਰਦੀ ਹੈ। ਇਹਨਾਂ ਵੱਖ-ਵੱਖ ਸਿਧਾਂਤਾਂ ਦੇ ਅਨੁਵਾਦ ਲਈ ਇੱਕ ਚੰਗਾ ਵਿਚਾਰ ਵਟਾਂਦਰਾ Fee ਅਤੇ Stuart's How to Read the Bible For All Its Worth, ਮਿਲਦਾ ਹੈ। p. 35

ਪੈਰਾ ਇਹ ਵਾਰਤਕ ਦੀ ਮੂਲ ਵਿਆਖਿਆਤਮਕ ਸਾਹਿਤਕ ਇਕਾਈ ਹੈ। ਇਸ ਵਿੱਚ ਇੱਕ ਕੇਂਦਰੀ ਵਿਚਾਰ ਅਤੇ ਇਸਦਾ ਵਿਕਾਸ ਹੁੰਦਾ ਹੈ। ਜੇਕਰ ਅਸੀਂ ਇਸਦੇ ਮੁੱਖ ਕਾਰਨ ਵੱਲ ਜਿਆਦਾ ਧਿਆਨ ਦੇਵਾਂਗੇ ਤਾਂ ਅਸੀਂ ਕੋਈ ਵੱਡਾ, ਕੋਈ ਛੋਟਾ ਜਾਂ ਅਸਲ ਲੇਖਕ ਦਾ ਕੋਈ ਵੀ ਇਰਾਦਾ ਨਹੀਂ ਗੁਆਵਾਂਗੇ।

ਮਸੀਹੀ ਗਿਰਜੇ ਨਾਲ ਸੰਬੰਧਤ. ਇਹ ਉਹਨਾਂ ਪੱਖਪਾਤਿਆਂ ਨਾਲ ਸੰਬੰਧਤ ਹੈ ਜੋ ਸਥਾਨਕ ਧਰਮ, ਸ਼ਾਸਤਰੀ ਸਭਿਆਚਾਰਕ ਸਥਾਪਨਾ ਵਿੱਚ ਬੰਦ ਸਨ। ਇਹ ਬਾਈਬਲ ਦੀ ਸੱਚਾਈ ਦੀ ਪਾਰਦਰਸ਼ੀ ਪ੍ਰਵਿਰਤੀ ਜਾਂ ਇਸ ਦੇ ਉਪਯੋਗ ਨੂੰ ਨਹੀਂ ਦਿਖਾਉਂਦੀ।

ਸਵੈ ਵਿਰੋਧੀ. ਇਹ ਉਹਨਾਂ ਸੱਚਾਈਆਂ ਵੱਲ ਸੰਕੇਤ ਕਰਦਾ ਹੈ ਜੋ ਇੱਕ ਦੂਜੇ ਦੇ ਵਿਰੋਧ ਵਿੱਚ ਜਾਪਦੀਆਂ ਹਨ, ਪਰ ਦੋਵੇਂ ਸੱਚ ਹੁੰਦੀਆਂ ਹਨ, ਚਾਹੇ ਵਿਪਤਾ ਵਿੱਚ ਇੱਕ ਦੂਜੇ ਦੇ ਨਾਲ ਹੁੰਦੀਆਂ ਹਨ। ਇਹ ਵਿਰੋਧੀ ਧਿਰਾਂ ਤੋਂ ਜੋ ਨੂੰ ਸਾਹਮਣੇ ਲਿਆ ਕੇ ਸੱਚ ਪੇਸ਼ ਕਰਦੀਆਂ ਹਨ। ਬਾਈਬਲ ਦੀ ਸੱਚਾਈ ਦਾ ਜਿਆਦਾਤਰ ਭਾਗ ਪੈਰਾਡੋਕਸਕੀਲ ਜੋੜਿਆ (ਤਰਕ ਵਾਲੇ) ਵਿੱਚ ਪੇਸ਼ ਹੈ। ਬਾਈਬਲ ਦੀਆਂ ਸੱਚਾਈਆਂ ਅੱਲਗ-ਅੱਲਗ ਤਾਰੇ ਨਹੀਂ ਹਨ, ਪਰ ਤਾਰਾ-ਮੰਡਲ ਹਨ ਜੋ ਤਾਰਿਆਂ ਦੇ ਪੈਟਰਨ ਨਾਲ ਬਣਿਆ ਹੈ।

ਪਲੂਟੋ. ਉਹ ਪ੍ਰਚੀਨ ਯੂਨਾਨ ਦੇ ਦਾਰਸ਼ਨਿਕਾਂ ਵਿੱਚੋਂ ਇੱਕ ਸੀ। ਉਸਦੇ ਫਲਸਫੇ ਨੇ ਅਲੈਗਜੈਂਡਰੀਆ, ਮਿਸਰ ਅਤੇ ਬਾਅਦ ਵਿੱਚ ਅਗਸਟੀਨ ਦੇ ਵਿਦਵਾਨਾਂ ਦੁਆਰਾ ਮੁੱਢਲੀ ਕਲੀਸੀਆ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸਨੇ ਦਲੀਲ ਦਿੱਤੀ ਕਿ ਧਰਤੀ ਉੱਤੇ ਸੱਭ ਕੁੱਝ ਭੁਲੇਖਾ ਅਤੇ ਰੂਹਾਨੀ ਢਾਂਚੇ ਦੀ ਸਿਰਫ ਨਕਲ ਹੈ। ਧਰਮ-ਸ਼ਾਸਤਰੀਆਂ ਨੇ ਬਾਅਦ ਵਿੱਚ ਪਲੂਟੋ ਦੇ ਢੰਗਾਂ/ਵਿਚਾਰਾਂ ਦੀ ਤੁਲਨਾ ਆਤਮਿਕ ਖੇਤਰ ਵਿੱਚ ਕੀਤੀ।

ਅਨੁਮਾਨ. ਇਹ ਕਿਸੇ ਮਾਮਲੇ ਬਾਰੇ ਸਾਡੀ ਪਹਿਲਾਂ ਦੀ ਸਮਝ ਨੂੰ ਦਰਸਾਉਂਦਾ ਹੈ। ਅਕਸਰ ਅਸੀਂ ਧਰਮ-ਗ੍ਰੰਥਾਂ ਵੱਲ ਧਿਆਨ ਦੇਣ ਤੋਂ ਪਹਿਲਾਂ ਹੀ ਮੁੱਦੇ ਬਾਰੇ ਆਪਣੀ ਰਾਇ ਜਾਂ ਸੋਚ ਬਣਾ ਲੈਂਦੇ ਹਾਂ। ਇਸ ਪ੍ਰਵਿਰਤੀ ਨੂੰ ਪੱਖਪਾਤ, ਇੱਕ ਅਗੋਤੀ ਸਥਿਤੀ, ਇੱਕ ਧਾਰਣਾ ਜਾਂ ਪਹਿਲਾਂ ਤੋਂ ਲਗਾਇਆ ਅਨੁਮਾਨ ਕਿਹਾ ਜਾਂਦਾ ਹੈ।

ਪਾਠਕ੍ਰਮ ਨੂੰ ਸੋਧਣਾ. ਇਹ ਕਿਸੇ ਹਵਾਲੇ ਦੀ ਪਰਵਾਹ ਕੀਤੇ ਬਿਨਾਂ ਕੋਈ ਉਦਾਹਰਣ ਪਾ ਕੇ ਪਵਿੱਤਰ ਸ਼ਾਸਤਰ ਦੀ ਵਿਆਖਿਆ ਦੀ ਵਿਧੀ ਹੈ ਜੋ ਸਾਹਿਤਕ ਇਕਾਈ ਵਿੱਚ ਇੱਕੋ ਦਮ ਸ਼ਾਮਲ ਜਾਂ ਕੋਈ ਵੱਡਾ ਪ੍ਰਸੰਗ ਹੁੰਦਾ ਹੈ। ਇਹ ਮੂਲ ਲੇਖਕ ਦੇ ਇਰਾਦੇ ਵਿੱਚੋਂ ਕੁੱਝ ਤੁਕਾਂ ਹਟਾ ਦਿੰਦਾ ਹੈ ਅਤੇ ਆਮ ਤੌਰ ਤੇ ਬਾਈਬਲ ਦੇ ਅਧਿਕਾਰ ਦਾ ਦਾਅਵਾ ਕਰਦੇ ਹੋਏ ਇੱਕ ਨਿੱਜੀ ਰਾਇ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ।

ਰੱਬੀਨੀਕਲ ਯਹੂਦੀ ਧਰਮ. ਯਹੂਦੀ ਲੋਕਾਂ ਦੇ ਜੀਵਨ ਦਾ ਇਹ ਪੜਾਅ ਬੇਬੀਲੋਨ ਦੀ ਗੁਲਾਮੀ ਤੋਂ ਸ਼ੁਰੂ ਹੋਇਆ (586-538 b.c.)। ਜਦੋਂ ਜਾਜਕਾਂ ਅਤੇ ਮੰਦਰ ਦਾ ਪ੍ਰਭਾਵ ਘੱਟ ਗਿਆ ਤਾਂ ਸਥਾਨਕ ਸਭਾ ਘਰ ਯਹੂਦੀਆਂ ਦੀ ਜਿੰਦਗੀ ਦਾ ਕੇਂਦਰ ਬਣ ਗਏ। ਇਹ ਸਥਾਨਕ ਯਹੂਦੀ ਸਭਿਆਚਾਰ ਦੇ ਕੇਂਦਰ, ਸਭਾ, ਆਰਾਧਨਾ ਅਤੇ ਬਾਈਬਲ ਅਧਿਐਨ ਰਾਸ਼ਟਰੀ ਧਾਰਮਿਕ ਜੀਵਨ ਦਾ ਮੂਲ ਧਿਆਨ ਕੇਂਦਰ ਬਣ ਗਏ। ਯਿਸੂ ਦੇ ਦਿਨਾਂ ਵਿੱਚ ਇਹ "ਲਿਖਾਰੀਆਂ ਦਾ ਧਰਮ" ਜਾਜਕਾਂ ਦੇ ਸਮਾਨ ਹੀ ਸੀ। 70 ਏ.ਡੀ ਵਿੱਚ ਯਹੂਦੀਆਂ ਦੇ ਪਤਨ ਦੇ ਸਮੇਂ, ਫਰੀਸੀਆਂ ਦੇ ਪ੍ਰਭਾਵੀ ਸ਼ਾਸਤਰੀ ਰੂਪ ਲਿਖਣ ਵਾਲੇ ਯਹੂਦੀਆਂ ਦੇ ਧਾਰਮਿਕ ਜੀਵਨ ਦੀ ਦਿਸ਼ਾ ਨਿਯੰਤ੍ਰਣ ਕਰਦੇ ਸਨ। ਇਹ ਵਿਹਾਰਕ ਤੌਰ ਤੇ ਦੇਖੀ ਜਾਂਦੀ ਹੈ, ਤੋਰਾ ਦੀ ਜੁਬਾਨੀ ਤਰ੍ਹਾਂ ਨਾਲ ਕਾਨੂੰਨੀ ਵਿਆਖਿਆ ਹੈ। (ਤਾਲਮੂਦ)।

ਪ੍ਰਕਾਸ਼. ਇਹ ਉਹ ਨਾਮ ਹੈ ਜੋ ਇਸ ਸੰਕਲਪ ਨੂੰ ਦਿੱਤਾ ਗਿਆ ਕਿ ਪਰਮੇਸ਼ਰ ਨੇ ਮਨੁੱਖ ਜਾਤੀ ਨਾਲ ਗੱਲ ਕੀਤੀ ਹੈ। ਇਹ ਪੂਰਾ ਸੰਕਲਪ ਆਮ ਤੌਰ ਤੇ ਤਿੰਨ ਸ਼ਬਦਾਂ ਦੁਆਰਾ ਦੇਖਿਆ ਜਾ ਸਕਦਾ ਹੈ: (1) ਪ੍ਰਕਾਸ਼ ਦੀ ਪੇਥੀ-ਪਰਮੇਸ਼ਰ ਨੇ ਮਨੁੱਖੀ ਇਤਿਹਾਸ ਵਿੱਚ ਕੰਮ ਕੀਤਾ; (2) ਪ੍ਰੇਰਣਾ-ਉਸਨੇ ਆਪਣੇ ਕੁੱਝ ਚੁਣੇ ਹੋਏ ਮਨੁੱਖਾਂ ਨੂੰ ਆਪਣੇ ਕੰਮ ਅਤੇ ਉਹਨਾਂ ਦੇ ਅਰਥਾਂ ਦੀ ਸਹੀ ਵਿਆਖਿਆ ਦਿੱਤੀ ਕਿ ਉਹ ਮਨੁੱਖਤਾ ਲਈ ਦਰਜ ਕੀਤੀ ਜਾਵੇ; ਅਤੇ (3) ਪ੍ਰਕਾਸ਼-ਉਸਨੇ ਮਨੁੱਖਤਾ ਨੂੰ ਉਸਦੇ ਸਵੈ-ਖੁਲਾਸੇ ਨੂੰ ਸਮਝਣ ਵਿੱਚ ਸਹਾਇਤਾ ਲਈ ਆਪਣੀ ਆਤਮਾ ਦਿੱਤੀ ਹੈ।

ਅਰਥ ਖੇਤਰ. ਇਹ ਕਿਸੇ ਸ਼ਬਦ ਨਾਲ ਜੁੜੇ ਅਰਥਾਂ ਦੀ ਕੁੱਝ ਸੀਮਾ ਨੂੰ ਦਰਸਾਉਂਦਾ ਹੈ। ਇਹ ਇੱਕ ਸ਼ਬਦ ਦਾ ਵੱਖ-ਵੱਖ ਪ੍ਰਸੰਗ ਵਿੱਚ ਵੱਖ-ਵੱਖ ਸੰਬੰਧ ਦੱਸਦਾ ਹੈ।

ਸੇਪਟੁਜਿੰਟ. ਇਹ ਇਬਰਾਨੀ ਪੁਰਾਣੇ ਨੇਮ ਦੇ ਯੂਨਾਨੀ ਅਨੁਵਾਦ ਨੂੰ ਦਿੱਤਾ ਗਿਆ ਨਾਮ ਹੈ। ਪਰੰਪਰਾ ਦੱਸਦੀ ਹੈ ਕਿ ਇਹ ਅਲੇਗਜੈਂਡਰੀਆ, ਮਿਸਰ ਦੇ ਕਿਤਾਬ ਘਰ ਲਈ 70 ਯਹੂਦੀ ਵਿਦਵਾਨਾਂ ਦੁਆਰਾ 70 ਦਿਨਾਂ ਵਿੱਚ ਲਿਖਿਆ ਗਿਆ ਸੀ। ਪਰੰਪਰਾ ਦੀ ਮਿਤੀ 250 ਈ.ਪੂ ਦੇ ਲਗਭਗ ਹੈ (ਅਸਲ ਵਿੱਚ ਇਸਨੂੰ ਸੰਭਾਵਤ ਰੂਪ ਵਿੱਚ ਪੂਰਾ ਹੋਣ ਲਈ ਇੱਕ ਸੌ ਸਾਲ ਲੱਗ ਗਏ)। ਇਹ ਅਨੁਵਾਦ ਮੱਹਤਵਪੂਰਣ ਹੈ ਕਿਉਂਕਿ (1) ਇਹ ਸਾਨੂੰ ਮਾਸੇਟੈਟਿਕ ਇਬਰਾਨੀ ਪਾਠ ਨਾਲ ਤੁਲਨਾ ਕਰਨ ਲਈ ਇੱਕ ਪ੍ਰਾਚੀਨ ਪਾਠ ਦਿੰਦਾ ਹੈ; (2) ਇਹ ਸਾਨੂੰ ਦੂਜੀ ਅਤੇ ਤੀਜੀ ਸਦੀ B.C ਦੀ ਯਹੂਦੀ ਵਿਆਖਿਆ ਦੀ ਸਥਿਤੀ ਦੱਸਦਾ ਹੈ; (3) ਇਹ ਸਾਨੂੰ ਯਿਸੂ ਨੂੰ ਨਾ ਮਨਜ਼ੂਰ ਕਰਨ ਤੋਂ ਪਹਿਲਾਂ ਯਹੂਦੀਆਂ ਦੀ ਮਸੀਹਾ ਦੀ ਸਮਝ ਨੂੰ ਦੱਸਦਾ ਹੈ। ਇਸਦਾ ਸੰਖੇਪ ਨਾਮ "LXX" ਹੈ।

ਸਿਨੇਟਿਕਸ. ਇਹ ਚੌਥੀ ਸਦੀ ਏ.ਡੀ ਦੀ ਯੂਨਾਨੀ ਹੱਥ ਲਿਖਤ ਹੈ। ਇਹ ਜਰਮਨ ਵਿਦਵਾਨ ਟਿਸਚੇਨਡੋਰਫ ਦੁਆਰਾ ਜੇਬਲ ਮੂਸਾ ਵਿੱਚ ਸੰਤ ਕੈਥਰੀਨ ਦੇ ਆਸ਼ਰਮ ਜੋ ਕਿ ਰੁਵਾਇਤੀ ਤੌਰ ਤੇ ਸੀਨੇ ਪਰਬਤ ਉੱਪਰ ਹੈ, ਬਣਾਇਆ ਗਿਆ ਸੀ। ਇਹ ਹੱਥ ਲਿਖਤ ਇਬਰਾਨੀ ਵਰਣਮਾਲਾ ਦੇ ਪਹਿਲੇ ਅੱਖਰ "ਅਲਫ" [א] ਦੁਆਰਾ ਜਾਣੀ ਜਾਂਦੀ ਹੈ। ਇਸ ਵਿੱਚ ਪੁਰਾਣਾ ਅਤੇ ਪੂਰਾ ਨਵਾਂ ਨੇਮ ਦੋਵੇਂ ਹੁੰਦੇ ਹਨ। ਇਹ ਸਾਡੀ ਸੱਭ ਤੋਂ ਪੁਰਾਣੀ ਗੈਰ-ਕਾਨੂੰਨੀ MSS ਹੈ।

ਰੂਹਾਨੀਕਰਨ. ਇਹ ਸ਼ਬਦ ਅਰਥਾਂ ਵਿੱਚ ਸ਼ੁੱਧ ਹੋਣ ਦਾ ਸਮਾਨਾਰਥੀ ਹੈ। ਇਹ ਕਿਸੇ ਪੈਰੇ ਦੀ ਇਤਿਹਾਸਕਤਾ ਅਤੇ ਸਾਹਿਤਕ ਪ੍ਰਸੰਗ ਨੂੰ ਖਤਮ ਕਰਦਾ ਹੈ ਅਤੇ ਦੂਸਰੇ ਮਾਪਦੰਡ ਤੇ ਇਸਦੀ ਵਿਆਖਿਆ ਕਰਦਾ ਹੈ।

ਸਮਾਨਾਰਥੀ. ਇਹ ਉਹਨਾਂ ਸ਼ਬਦਾਂ ਵੱਲ ਇਸ਼ਾਰਾ ਕਰਦਾ ਹੈ ਜਿਹਨਾਂ ਦੇ ਬਿਲਕੁੱਲ ਸਹੀ ਜਾਂ ਬਹੁਤ ਸਮਾਨ ਜਿਹੇ ਅਰਥ ਹੁੰਦੇ ਹਨ (ਹਾਲਾਂਕਿ ਅਸਲ ਵਿੱਚ ਕੋਈ ਵੀ ਦੋ ਸ਼ਬਦ ਇੱਕ ਸੰਪੂਰਨ ਅਰਥਪੂਰਨ ਤਰੀਕੇ ਨਾਲ ਇੱਕ ਦੂਜੇ ਨੂੰ ਨਹੀਂ ਢੱਕਦੇ)। ਇਹ ਇੰਨੇ ਨੇੜਿਉਂ ਜੁੜੇ ਹੁੰਦੇ ਹਨ ਕਿ ਇਹ ਬਿਨਾਂ ਅਰਥ ਬਦਲੇ ਇੱਕ ਦੂਜੇ ਨੂੰ ਤਬਦੀਲ ਕਰ ਸਕਦੇ ਹਨ। ਇਹ ਇਬਰਾਨੀ ਕਾਵਿ ਸਮਾਨਤਾ ਦੇ ਤਿੰਨ ਰੂਪਾਂ ਵਿੱਚੋਂ ਇੱਕ ਨੂੰ ਨਾਮ ਦੇਣ ਲਈ ਵਰਤੇ ਜਾਂਦੇ ਹਨ। ਇਸ ਪੱਖ ਵਿੱਚ ਇਹ ਕਵਿਤਾ ਦੀਆਂ ਦੋ ਸੱਤਰਾਂ ਦਾ ਹਵਾਲਾ ਦਿੰਦਾ ਹੈ ਜੋ ਇੱਕੋ ਸੱਚ ਨੂੰ ਪੇਸ਼ ਕਰਦੀਆਂ ਹਨ। (ਦੇਖੋ. ਜਬੂਰਾਂ ਦੀ ਪੋਥੀ 103:3).

ਸਿੰਟੈਕਸ. ਇਹ ਯੂਨਾਨੀ ਸ਼ਬਦ ਹੈ ਜੋ ਕਿਸੇ ਵਾਕ ਦੇ ਸਾਰੇ ਭਾਗਾਂ ਨੂੰ ਇੱਕਠਾ ਮਿਲਾ ਕੇ ਇੱਕ ਸੰਪੂਰਨ ਅਰਥ ਬਣਾਉਣ ਦੇ ਤਰੀਕਿਆਂ ਨਾਲ ਸੰਬੰਧਤ ਹੈ।

ਸਿੰਥੈਟਿਕ. ਇਹ ਉਹਨਾਂ ਤਿੰਨ ਸ਼ਬਦਾਂ ਵਿੱਚੋਂ ਇੱਕ ਹੈ ਜੋ ਇਬਰਾਨੀ ਕਵਿਤਾ ਦੀਆਂ ਕਿਸਮਾਂ ਨਾਲ ਸੰਬੰਧਤ ਹੈ। ਇਹ ਕਵਿਤਾ ਦੀਆਂ ਸੱਤਰਾਂ ਦਾ ਗੱਲ ਕਰਦਾ ਹੈ ਜੋ ਇੱਕ ਦੂਜੇ ਉੱਪਰ ਸੰਚਤ ਅਰਥਾਂ ਵਿੱਚ ਬਣਦੀਆਂ ਹਨ, ਕਈ ਵਾਰ ਇਸਨੂੰ "ਮੋਸਮੀ" ਵੀ ਕਿਹਾ ਜਾਂਦਾ ਹੈ (ਦੇਖੋ. ਜਬੂਰਾਂ ਦੀ ਪੋਥੀ 19:7-9)।

ਪ੍ਰਣਾਲੀਗਤ ਸ਼ਾਸਤਰ. ਇਹ ਵਿਆਖਿਆ ਦਾ ਉਹ ਪੜਾਅ ਹੈ ਜੋ ਇੱਕ ਜੁਟ ਹੋ ਕੇ ਬਾਈਬਲ ਦੀਆਂ ਸੱਚਾਈਆਂ ਨੂੰ ਤਰਕਸ਼ੀਲ ਢੰਗ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਇਹ ਕੇਵਲ ਇਤਿਹਾਸਕ ਨਹੀਂ ਬਲਕਿ ਸੱਚ ਹੈ ਜੋ ਵਰਗਾਂ ਵਿੱਚ ਮਸੀਹੀ ਧਰਮ ਸ਼ਾਸਤਰ ਨੂੰ ਦਰਸਾਉਂਦਾ ਹੈ (ਪਰਮੇਸ਼ਰ, ਮਨੁੱਖ, ਪਾਪ, ਮੁਕਤੀ, ਆਦਿ)।

ਤਾਲਮੂਦ. ਇਹ ਯਹੂਦੀ ਮੌਖਿਕ ਪਰੰਪਰਾ ਦੇ ਸੰਕੇਤ ਲਈ ਦਿੱਤਾ ਗਿਆ ਨਾਮ ਹੈ। ਯਹੂਦੀ ਮੰਨਦੇ ਹਨ ਕਿ ਇਹ ਪਰਮੇਸ਼ਰ ਦੁਆਰਾ ਸੀਨੇ ਪਰਬਤ ਉੱਪਰ ਮੂਸਾ ਨੂੰ ਜੁਬਾਨੀ ਦਿੱਤਾ ਗਿਆ ਸੀ। ਅਸਲ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਲਾਂ ਤੋਂ ਯਹੂਦੀ ਅਧਿਆਪਕਾਂ ਦੀ ਸਮੂਹਿਕ ਬੁੱਧੀ ਹੈ। ਤਾਲਮੂਦ ਦੇ ਦੋ ਵੱਖਰੇ ਵੱਖਰੇ ਲਿਖਤੀ ਸੰਸਕਰਣ ਹਨ: ਬੇਬੀਲੋਨ ਦਾ ਅਤੇ ਛੋਟਾ ਅਧੂਰਾ ਫਲਸਤੀਨੀ।

ਪਾਠ ਦੀ ਆਲੋਚਨਾ. ਇਹ ਬਾਈਬਲ ਦੀਆਂ ਹੱਥ ਲਿਖਤਾਂ ਦਾ ਅਧਿਐਨ ਹੈ। ਪਾਠ ਦੀ ਆਲੋਚਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸਲ ਲਿਖਤਾਂ ਮੌਜੂਦ ਨਹੀਂ ਹਨ ਅਤੇ ਨਕਲਾਂ ਇੱਕ ਦੂਜੇ ਤੋਂ ਬਿਲਕੁਲ ਵੱਖ ਹਨ। ਇਹ ਵਿਭਿੰਨਤਾਵਾਂ ਨੂੰ ਸਮਝਾਉਣ ਅਤੇ ਪੁਰਾਣੇ ਅਤੇ ਨਵੇਂ ਨੇਮ ਦੀਆਂ ਹੱਥ ਲਿਖਤਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦਾ ਹੈ (ਜਿੰਨਾ ਨਜਦੀਕ ਹੋ ਸਕੇ)। ਇਸਨੂੰ ਅਕਸਰ ਘੱਟ ਆਲੋਚਨਾ ਵੀ ਕਿਹਾ ਜਾਂਦੀ ਹੈ।

ਟੈਕਸਟਸ ਰੀਸੀਪਟਸ. ਇਹ ਪਦਵੀ ਐਲਜੇਵਿਰ ਦੇ ਯੂਨਾਨੀ ਨਵੇਂ ਨੇਮ ਦੇ ਸੰਸਕਰਣ ਵਿੱਚ 1633 ਏ.ਡੀ ਵਿੱਚ ਵਿਕਸਿਤ ਹੋਈ। ਮੁੱਢਲੇ ਤੌਰ ਤੇ ਇਹ ਯੂਨਾਨੀ ਨਵੇਂ ਨੇਮ ਦਾ ਇੱਕ ਰੂਪ ਹੈ, ਜਿਹੜਾ ਕਿ ਕੁੱਝ ਯੂਨਾਨੀ ਹੱਥ ਲਿਖਤਾਂ ਅਤੇ ਇਰੇਸਮਸ (1510-1535), ਦੇ ਲਾਤੀਨੀ ਸੰਸਕਰਣ, ਸਟੀਫਨਸ (1546-1559) ਅਤੇ ਐਲਜੇਵਿਰ (1624-1678) ਦੁਆਰਾ ਤਿਆਰ ਕੀਤਾ ਗਿਆ ਸੀ। ਨਵੇਂ ਨੇਮ ਦੇ ਪਾਠ ਦੀ ਆਲੋਚਨਾ ਦੀ ਜਾਣ-ਪਛਾਣ ਵਿੱਚ p. 27, A. T. ਰੋਬਰਟਸਨ ਕਹਿੰਦੇ ਹਨ, "ਬਾਈਜੈਟਾਈਨ ਪਾਠ ਹੀ ਅਸਲੀ ਤੌਰ ਤੇ ਟੈਕਸਟਸ ਰੀਸੀਪਟਸ ਹੈ।" ਬਾਈਜੈਟਾਈਨ ਪਾਠ ਮੁੱਢਲੇ ਯੂਨਾਨੀ ਹੱਥ ਲਿਖਤ ਤਿੰਨ ਪਰਿਵਾਰਾਂ ਵਿੱਚੋਂ ਸੱਭ ਤੋਂ ਘੱਟ ਮੁੱਲਵਾਨ ਹੈ (ਪੱਛਮੀ, ਅਲੈਗਜੈਂਡਰੀਅਨ ਅਤੇ ਬਾਈਜੈਟਾਈਨ)। ਇਸ ਵਿੱਚ ਸਦੀਆਂ ਤੋਂ ਹੱਥੀਂ ਨਕਲ ਕੀਤੇ ਪਾਠ ਵਿਚਲੀਆਂ ਅਥਾਰ ਗਲਤੀਆਂ ਹਨ। ਹਾਲਾਂਕਿ, A.T. Robertson ਇਹ ਵੀ ਕਹਿੰਦਾ ਹੈ "ਟੈਕਸਟਸ ਰੀਸੀਪਟਸ ਨੇ ਸਾਡੇ ਲਈ ਪਾਠ ਨੂੰ ਕਾਫੀ ਹੱਦ ਤੱਕ ਸੁਰੱਖਿਅਤ ਰੱਖਿਆ ਹੈ" (p. 21)। ਇਹ ਯੂਨਾਨੀ ਹੱਥ ਲਿਖਤ ਪਰੰਪਰਾ (ਖਾਸ ਤੌਰ ਤੇ ਇਰਾਸਮਸ ਦਾ 1522 ਦਾ ਤੀਸਰਾ ਸੰਸਕਰਣ) 1611 ਏ.ਡੀ ਦੇ King James Version ਦਾ ਅਧਾਰ ਹੈ।

ਤੇਰਾਹ. ਇਹ "ਸਿੱਖਿਆ ਦੇਣ" ਲਈ ਇਬਰਾਨੀ ਸ਼ਬਦ ਹੈ। ਇਹ ਮੂਸਾ ਦੀਆਂ ਲਿਖਤਾਂ ਦਾ ਅਧਿਕਾਰਕ ਸਿਰਲੇਖ ਬਣ ਗਿਆ (ਬਿਵਸਥਾ ਸਾਰ ਦੁਆਰਾ ਉਤਪਤ)। ਯਹੂਦੀਆਂ ਲਈ ਇਹ ਇਬਰਾਨੀ ਕੈਨਨ ਦੀ ਸੱਭ ਤੋਂ ਵੱਡੀ ਅਧਿਕਾਰਤ ਵੰਡ ਹੈ।

ਟਾਈਪੋਲੋਜੀਕਲ. ਇਹ ਵਿਆਖਿਆ ਦੀ ਇੱਕ ਵਿਸ਼ੇਸ਼ ਕਿਸਮ ਹੈ। ਆਮ ਤੌਰ ਤੇ ਇਸ ਵਿੱਚ ਪੁਰਾਣੇ ਨੇਮ ਵਿੱਚ ਮੌਜੂਦ ਨਵੇਂ ਨੇਮ ਦੀਆਂ ਸੱਚਾਈਆਂ ਦ੍ਰਿਸ਼ਟਾਂਤਾਂ ਦੇ ਰੂਪ ਵਿੱਚ ਸ਼ਾਮਲ ਹੁੰਦੀਆਂ ਹਨ। ਹਰਮੋਨੇਟਿਕਸ ਦਾ ਇਹ ਵਰਗ ਅਲੈਗਜੈਂਡਰੀਅਨ ਵਿਧੀ ਦਾ ਮੁੱਖ ਤੱਤ ਸੀ। ਇਸ ਵਿਆਖਿਆ ਦੀ ਵਿਧੀ ਦੀ ਦੁਰਵਰਤੋਂ ਕਰਕੇ ਇੱਕ ਮਨੁੱਖ ਨੂੰ ਨਵੇਂ ਨੇਮ ਵਿੱਚ ਦਰਜ ਖਾਸ ਉਦਾਹਰਣ ਲਈ ਇਸਦੀ ਵਰਤੋਂ ਇੱਕ ਸੀਮਾ ਵਿੱਚ ਕਰਨੀ ਚਾਹੀਦੀ ਹੈ।

ਵੈਟੀਕਨਸ. ਇਹ ਚੌਥੀ ਸਦੀ ਏ.ਡੀ ਦੀ ਯੂਨਾਨੀ ਹੱਥ ਲਿਖਤ ਹੈ। ਇਹ ਵੈਟੀਕਨ ਦੇ ਕਿਤਾਬ ਘਰ ਵਿੱਚੋਂ ਮਿਲੀਆਂ। ਇਸ ਵਿੱਚ ਪੂਰਾ ਅਸਲੀ ਪੁਰਾਣਾ ਨੇਮ, ਐਪੋਕ੍ਰੀਫਾ, ਅਤੇ ਨਵਾਂ ਨੇਮ ਸ਼ਾਮਲ ਹੈ। ਹਾਲਾਂਕਿ ਇਸਦੇ ਕੁੱਝ ਹਿੱਸੇ ਗੁੰਮ ਗਏ ਸਨ (ਉਤਪਤ, ਜਬੂਰਾਂ ਦੀ ਪੇਥੀ, ਇਬਰਾਨੀਆਂ, ਪਾਸਟਰੇਲ, ਫਿਲਮੇਨ ਅਤੇ ਪ੍ਰਕਾਸ਼ ਦੀ ਪੇਥੀ)। ਇਹ ਸਵੈ ਲਿਖਤਾਂ ਦੇ ਅਸਲ ਸ਼ਬਦਾਂ ਨੂੰ ਨਿਰਧਾਰਤ ਕਰਨ ਲਈ ਬਹੁਤ ਮਦਦਗਾਰ ਹੱਥ ਲਿਖਤ ਹੈ। ਇਸਨੂੰ ਵੱਡੇ ਅੱਖਰ "B" ਦੁਆਰਾ ਦਰਸਾਇਆ ਜਾਂਦਾ ਹੈ।

ਵਲਗੇਟ. ਇਹ ਬਾਈਬਲ ਦੇ ਜੇਰੋਮ ਦੇ ਲਾਤੀਨੀ ਅਨੁਵਾਦ ਦਾ ਨਾਮ ਹੈ। ਇਹ ਰੋਮਨ ਕੈਥੋਲਿਕ ਕਲੀਸੀਆ ਲਈ ਮੁੱਢਲੀ ਜਾਂ "ਆਮ" ਅਨੁਵਾਦ ਬਣ ਗਿਆ। ਇਹ 380 ਏ.ਡੀ ਵਿੱਚ ਪੂਰਾ ਕੀਤਾ ਗਿਆ।

ਬੁੱਧੀ ਸਾਹਿਤ. ਇਹ ਸਾਹਿਤ ਦੀ ਇੱਕ ਸ਼ੈਲੀ ਸੀ ਜੋ ਪੁਰਾਣੇ ਨੇੜਲੇ ਪੂਰਬ ਵਿੱਚ ਆਮ ਸੀ (ਅਤੇ ਆਧੁਨਿਕ ਵਿਸ਼ਵ ਵਿੱਚ ਵੀ)। ਇਹ ਅਸਲ ਵਿੱਚ ਇੱਕ ਪੀੜੀ ਨੂੰ ਕਵਿਤਾ, ਕਹਾਵਤ ਜਾਂ ਲੇਖ ਦੁਆਰਾ ਸਫਲ ਜੀਵਨ ਲਈ ਦਿਸ਼ਾ ਨਿਰਦੇਸ਼ ਦੇਣ ਦੀ ਕੋਸ਼ਿਸ਼ ਸੀ। ਇਸ ਕਾਰਪੋਰੇਟ ਸੁਸਾਇਟੀ ਨਾਲੋਂ ਕਿਸੇ ਵਿਅਕਤੀ ਲਈ ਵਧੇਰੇ ਸੰਬੋਧਿਤ ਕੀਤਾ ਗਿਆ ਸੀ। ਇਹ ਇਤਿਹਾਸ ਦੀਆਂ ਉਦਾਹਰਣਾਂ ਦੀ ਵਰਤੋਂ ਨਹੀਂ ਕਰਦਾ ਪਰ ਇਹ ਜਿੰਦਗੀ ਦੇ ਤਜਰਬੇ ਅਤੇ ਨਿਰੀਖਣ ਉੱਪਰ ਨਿਰਭਰ ਕਰਦਾ ਹੈ। ਬਾਈਬਲ ਵਿੱਚ, ਅੱਯੂਬ ਤੋਂ ਲੈ ਕੇ ਸ਼ਰੇਸ਼ਟ ਗੀਤ ਤੱਕ ਯਹੋਵਾਹ ਦੀ ਮੌਜੂਦਗੀ ਅਤੇ ਆਰਾਧਨਾ ਨੂੰ ਮੰਨ ਲਿਆ ਗਿਆ, ਪਰ ਧਾਰਮਿਕ ਦੁਨੀਆ ਦਾ ਇਹ ਦ੍ਰਿਸ਼ ਹਰ ਮਨੁੱਖ ਲਈ ਹਰ ਵਾਰ ਇੱਕੋ ਜਿਹਾ ਨਹੀਂ ਹੁੰਦਾ।

ਇੱਕ ਸ਼ੈਲੀ ਦੇ ਤੌਰ ਤੇ ਇਸ ਵਿੱਚ ਆਮ ਸੱਚਾਈ ਨੂੰ ਦੱਸਿਆ ਗਿਆ। ਹਾਲਾਂਕਿ ਇਸ ਸ਼ੈਲੀ ਦੀ ਵਰਤੋਂ ਹਰ ਖਾਸ ਸਥਿਤੀ ਵਿੱਚ ਨਹੀਂ ਕੀਤੀ ਜਾ ਸਕਦੀ। ਇਹ ਉਹ ਵਿਅਕਤੀਗਤ ਸਥਿਤੀ ਉੱਤੇ ਹਮੇਸ਼ਾ ਲਾਗੂ ਨਹੀਂ ਹੁੰਦੇ।

ਇਹਨਾਂ ਸੰਤਾਂ ਨੇ ਜੀਵਨ ਦੇ ਔਖੇ ਸਵਾਲ ਪੁੱਛਣ ਦੀ ਹਿੰਮਤ ਕੀਤੀ। ਅਕਸਰ ਉਹ ਰਵਾਇਤੀ ਧਾਰਮਿਕ ਵਿਚਾਰਾਂ ਨੂੰ ਚੁਣੌਤੀ ਦਿੰਦੇ ਸਨ (ਅੱਯੂਬ ਅਤੇ ਉਪਦੇਸ਼ਕ ਦੀ ਪੇਥੀ)। ਇਹ ਜੀਵਨ ਦੇ ਦੁਖਾਂਤਾਂ ਬਾਰੇ ਅਸਾਨ ਜਵਾਬਾਂ ਲਈ ਸੰਤੁਲਨ ਅਤੇ ਤਣਾਅ ਬਣਾਉਂਦੇ ਹਨ।

ਵਿਸ਼ਵ ਦੀ ਤਸਵੀਰ ਅਤੇ ਵਿਸ਼ਵ ਦਾ ਨਜਾਰਾ. ਇਹ ਸਾਥੀ ਸ਼ਬਦ ਹਨ। ਇਹ ਦੋਵੇਂ ਰਚਨਾ ਦੀਆਂ ਦਾਰਸ਼ਨਿਕ ਧਾਰਨਾਵਾਂ ਨਾਲ ਸੰਬੰਧਤ ਹਨ। ਸ਼ਬਦ "ਵਿਸ਼ਵ ਦੀ ਤਸਵੀਰ" ਰਚਨਾ ਦੇ "ਕਿਵੇਂ ਹੋਣ" ਅਤੇ ਸ਼ਬਦ "ਵਿਸ਼ਵ ਦਾ ਨਜਾਰਾ" "ਕਿਸਨੇ" ਨਾਲ ਸੰਬੰਧਤ ਹੈ। ਇਹ ਸ਼ਬਦ ਇਸ ਵਿਆਖਿਆ ਕਿ ਉਤਪਤ 1-2 ਖਾਸ ਤੌਰ ਤੇ ਕਿ ਰਚਨਾ ਕਿਸਨੇ ਕੀਤੀ ਨਾ ਕਿ ਕਿਵੇਂ ਹੋਈ ਨਾਲ ਢੁੱਕਵੇਂ ਹਨ।

ਯਹੋਵਾਹ. ਪੁਰਾਣੇ ਨੇਮ ਵਿੱਚ ਇਹ ਪਰਮੇਸ਼ਰ ਦਾ ਪ੍ਰਤਿਗਿਆ ਵਾਲਾ ਨਾਮ ਹੈ। ਇਹ ਕੂਚ 3:14 ਵਿੱਚ ਪਰਿਭਾਸ਼ਤ ਕੀਤਾ ਗਿਆ ਹੈ। ਇਹ ਇਬਰਾਨੀ ਸ਼ਬਦ "ਹੋਣ ਲਈ" ਦਾ ਕਾਰਕ ਰੂਪ ਹੈ। ਯਹੂਦੀ ਇਸ ਨਾਮ ਦਾ ਉਚਾਰਨ ਕਰਨ ਤੋਂ ਡਰਦੇ ਸਨ, ਉਹ ਇਸਨੂੰ ਵਿਅਰਥ ਨਹੀਂ ਲੈਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਇਬਰਾਨੀ ਸ਼ਬਦ ਅਡੋਨਾਇ, ਪ੍ਰਭੂ ਦੇ ਨਾਮ ਲਈ ਚੁਣਿਆ। ਇਸ ਤਰ੍ਹਾਂ ਇਸ ਪ੍ਰਤਿਗਿਆ ਦੇ ਨਾਮ ਦਾ ਅੰਗਰੇਜ਼ੀ ਅਨੁਵਾਦ ਹੋਇਆ।

ਸਿਧਾਂਤਕ ਬਿਆਨ

ਮੈਂ ਵਿਸ਼ਵਾਸ ਜਾਂ ਧਰਮ ਬਿਆਨਾਂ ਦੀ ਵਿਸ਼ੇਸ਼ ਤੌਰ ਤੇ ਪਰਵਾਹ ਨਹੀਂ ਕਰਦਾ ਹਾਂ। ਮੈਂ ਪਸੰਦ ਕਰਦਾ ਹੈ ਜਦੋਂ ਬਾਈਬਲ ਆਪਣੀ ਆਪ ਦੀ ਪੁਸ਼ਟੀ ਕਰਦੀ ਹੈ। ਹਾਲਾਂਕਿ, ਮੈਂ ਅਹਿਸਾਸ ਕਰਦਾ ਹਾਂ ਕਿ ਵਿਸ਼ਵਾਸ ਦਾ ਬਿਆਨ ਉਨ੍ਹਾਂ ਨੂੰ ਜੋ ਮੇਰੇ ਤੋਂ ਅਣਜਾਣ ਹਨ, ਮੇਰੇ ਸਿਧਾਂਤਕ ਪਰਿਪੇਖ ਦਾ ਮੁਲਾਂਕਣ ਕਰਨ ਲਈ ਇਕ ਤਰੀਕਾ ਪ੍ਰਦਾਨ ਕਰੇਗਾ। ਸਾਡੇ ਸਮੇਂ ਵਿਚ ਜਦੋਂ ਕਿ ਬਹੁਤ ਸਾਰੀਆਂ ਅਧਿਆਤਮਿਕ ਗਲਤੀਆਂ ਅਤੇ ਧੋਖੇ ਹਨ, ਹੇਠਾਂ ਮੇਰੀ ਅਧਿਆਤਮਿਕਤਾ ਦਾ ਸੰਖੇਪ ਸਾਰ ਪੇਸ਼ ਕੀਤਾ ਗਿਆ ਹੈ।

1. ਬਾਈਬਲ, ਪੁਰਾਣਾ ਅਤੇ ਨਵਾਂ ਨੇਮ ਦੋਵੇਂ, ਪਰਮੇਸ਼ਰ ਦੁਆਰਾ ਪ੍ਰੇਰਿਤ, ਬਿਨਾਂ ਕਿਸੇ ਗਲਤੀ ਦੇ, ਅਧਿਕਾਰਿਤ ਅਤੇ ਸਦੀਪਕ ਵਚਨ ਹੈ। ਇਹ ਅਲੌਕਿਕ ਅਗਵਾਈ ਹੇਠ ਮਨੁੱਖਾਂ ਦੁਆਰਾ ਦਰਜ ਕਰਵਾਇਆ ਗਿਆ ਪਰਮੇਸ਼ਰ ਦਾ ਸਵੈ-ਪ੍ਰਕਾਸ਼ ਹੈ। ਪਰਮੇਸ਼ਰ ਅਤੇ ਉਸ ਦੇ ਉਦੇਸ਼ਾਂ ਬਾਰੇ ਸਪੱਸ਼ਟ ਸੱਚਾਈ ਦਾ ਸਿਰਫ਼ ਇਹੀ ਸਾਡਾ ਸਰੋਤ ਹੈ। ਇਹ ਉਸ ਦੀ ਕਲੀਸਿਯਾ ਲਈ ਵਿਸ਼ਵਾਸ ਅਤੇ ਅਭਿਆਸ ਦਾ ਵੀ ਇਕੋ ਇਕ ਸਰੋਤ ਹੈ।
2. ਇੱਥੇ ਸਿਰਫ਼ ਇਕ ਸਦੀਪਕ, ਸਿਰਜਣਹਾਰ, ਛੁਟਕਾਰਾ ਦੇਣ ਵਾਲਾ ਪਰਮੇਸ਼ਰ ਹੈ। ਉਸ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ ਜੋ ਦਿਖਦੀਆਂ ਅਤੇ ਨਹੀਂ ਦਿਖਦੀਆਂ ਹਨ। ਉਸਨੇ ਆਪਣੇ ਆਪ ਨੂੰ ਪਿਆਰ ਅਤੇ ਦੇਖਭਾਲ ਕਰਨ ਵਾਲੇ ਵਜੋਂ ਪ੍ਰਗਟ ਕੀਤਾ ਹਾਲਾਂਕਿ ਉਹ ਨਿਰਪੱਖ ਅਤੇ ਨਿਆਂ ਕਰਨ ਵਾਲਾ ਹੈ। ਉਸਨੇ ਆਪਣੇ ਆਪ ਨੂੰ ਤਿੰਨ ਵੱਖਰੇ ਵਿਅਕਤੀਆਂ ਵਿਚ ਪ੍ਰਗਟ ਕੀਤਾ: ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਸੱਚਮੁੱਚ ਵੱਖਰੇ ਅਤੇ ਫਿਰ ਵੀ ਇਕ ਹਨ।
3. ਪਰਮੇਸ਼ਰ ਦਾ ਸੰਸਾਰ ਉਸਦੇ ਨਿਯੰਤਰਨ ਵਿਚ ਹੈ। ਉਸਦੀ ਸ੍ਰਿਸ਼ਟੀ ਲਈ ਇਕ ਅਨਾਦਿ ਯੋਜਨਾ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਵਿਅਕਤੀਆਂ ਉੱਤੇ ਕੇਂਦਰਿਤ ਹੈ ਜੋ ਮਨੁੱਖੀ ਸੁਤੰਤਰ ਇੱਛਾ ਦੀ ਆਗਿਆ ਦਿੰਦੀ ਹੈ। ਪਰਮੇਸ਼ਰ ਦੇ ਗਿਆਨ ਅਤੇ ਇਜਾਜ਼ਤ ਤੋਂ ਬਿਨਾਂ ਕੁਝ ਨਹੀਂ ਹੁੰਦਾ ਹੈ, ਫਿਰ ਵੀ ਉਹ ਦੂਤਾਂ ਅਤੇ ਮਨੁੱਖਾਂ ਵਿਚਕਾਰ ਵਿਅਕਤੀਗਤ ਚੋਣਾਂ ਦੀ ਆਗਿਆ ਦਿੰਦਾ ਹੈ। ਯਿਸੂ ਪਿਤਾ ਦਾ ਚੁਣਿਆ ਹੋਇਆ ਵਿਅਕਤੀ ਹੈ ਅਤੇ ਉਸ ਵਿਚ ਸਾਰੇ ਸੰਭਾਵਿਤ ਤੌਰ ਤੇ ਚੁਣੇ ਹੋਏ ਹਾਂ। ਪਰਮੇਸ਼ਰ ਦੇ ਪੂਰਵ-ਗਿਆਨ ਦੀਆਂ ਘਟਨਾਵਾਂ ਮਨੁੱਖਾਂ ਨੂੰ ਨਿਸ਼ਚਿਤ ਪਹਿਲਾਂ ਤੋਂ ਲਿਖੇ ਗਏ ਲੇਖ ਲਈ ਨਹੀਂ ਘਟਾਉਂਦੀ ਹੈ। ਅਸੀਂ ਸਾਰੇ ਆਪਣੇ ਵਿਚਾਰਾਂ ਅਤੇ ਕੰਮਾਂ ਲਈ ਜ਼ਿੰਮੇਵਾਰ ਹਾਂ।
4. ਮਨੁੱਖਜਾਤੀ, ਭਾਵੇਂ ਪਰਮੇਸ਼ਰ ਦੇ ਸਰੂਪ ਵਿਚ ਸਿਰਜੀ ਗਈ ਸੀ ਅਤੇ ਪਾਪ ਤੋਂ ਮੁਕਤ ਸੀ, ਇਸ ਨੇ ਪਰਮੇਸ਼ਰ ਦੇ ਵਿਰੁੱਧ ਬਗ਼ਾਵਤ ਕਰਨਾ ਚੁਣਿਆ ਸੀ। ਹਾਲਾਂਕਿ, ਇਕ ਅਲੌਕਿਕ ਏਜੰਟ ਨੇ ਪਰਤਾਇਆ, ਆਦਮ ਅਤੇ ਹਵਾ ਜਾਣਬੁਝ ਕੇ ਸਵੈ-ਕੇਂਦਰਿਤ ਹੋਣ ਲਈ ਜ਼ਿੰਮੇਵਾਰ ਸਨ। ਉਨ੍ਹਾਂ ਦੀ ਬਗ਼ਾਵਤ ਨੇ ਮਨੁੱਖਜਾਤੀ ਅਤੇ ਸ੍ਰਿਸ਼ਟੀ ਨੂੰ ਪ੍ਰਭਾਵਿਤ ਕੀਤਾ। ਆਦਮ ਵਿਚ ਸਾਡੀ ਸੰਗਠਿਤ ਸਥਿਤੀ ਅਤੇ ਸਾਡੀ ਵਿਅਕਤੀਗਤ ਵਿਦਰੋਹ ਬਗ਼ਾਵਤ ਲਈ ਅਸੀਂ ਸਾਰੇ ਪਰਮੇਸ਼ਰ ਦੀ ਦਇਆ ਅਤੇ ਕਿਰਪਾ ਦੀ ਜ਼ਰੂਰਤ ਵਿਚ ਹਾਂ।
5. ਪਰਮੇਸ਼ਰ ਨੇ ਪਾਪ ਵਿਚ ਡਿੱਗੀ ਮਨੁੱਖਜਾਤੀ ਲਈ ਮਾਫ਼ੀ ਅਤੇ ਬਹਾਲੀ ਦਾ ਇਕ ਸਾਧਨ ਪ੍ਰਦਾਨ ਕੀਤਾ ਹੈ। ਯਿਸੂ ਮਸੀਹ, ਪਰਮੇਸ਼ਰ ਦਾ ਅਨੇਕਾ ਪੁੱਤਰ, ਇਕ ਆਦਮੀ ਬਣਿਆ, ਪਾਪ ਰਹਿਤ ਜੀਵਨ ਬਤੀਤ ਕੀਤਾ ਅਤੇ ਦੂਜਿਆਂ ਲਈ ਆਪਣੀ ਮੌਤ ਦੇ ਦੁਆਰਾ ਮਨੁੱਖਜਾਤੀ ਦੇ ਪਾਪਾਂ ਦੀ ਸਜ਼ਾ ਦਾ ਭੁਗਤਾਨ ਕੀਤਾ। ਉਹ ਪਰਮੇਸ਼ਰ ਨਾਲ ਬਹਾਲੀ ਅਤੇ ਸੰਗਤ ਦਾ ਇਕੋ ਇਕ ਰਸਤਾ ਹੈ। ਉਸਦੇ ਪੂਰੇ ਕੀਤੇ ਕੰਮ ਤੇ ਵਿਸ਼ਵਾਸ ਕਰਨ ਤੋਂ ਬਿਨਾਂ ਮੁਕਤੀ ਦਾ ਕੋਈ ਹੋਰ ਸਾਧਨ ਨਹੀਂ ਹੈ।
6. ਸਾਡੇ ਵਿਚੋਂ ਹਰੇਕ ਨੂੰ ਯਿਸੂ ਵਿਚ ਮਾਫ਼ੀ ਅਤੇ ਬਹਾਲੀ ਦੀ ਪੇਸ਼ਕਸ਼ ਨੂੰ ਵਿਅਕਤੀਗਤ ਤੌਰ ਤੇ ਪ੍ਰਾਪਤ ਕਰਨਾ ਚਾਹੀਦਾ ਹੈ। ਇਹ ਯਿਸੂ ਦੁਆਰਾ ਪਰਮੇਸ਼ਰ ਦੇ ਵਾਅਦਿਆਂ ਤੇ ਵਚਨਬੱਧ ਵਿਸ਼ਵਾਸ ਦੇ ਜ਼ਰੀਏ ਅਤੇ ਆਪਣੇ ਪਾਪਾਂ ਤੋਂ ਜਾਣਬੁਝ ਕੇ ਮੁੜਨ ਦੁਆਰਾ ਹੁੰਦਾ ਹੈ।
7. ਸਾਨੂੰ ਸਾਰਿਆਂ ਨੂੰ ਮਸੀਹ ਵਿਚ ਸਾਡੇ ਵਿਸ਼ਵਾਸ ਅਤੇ ਪਾਪ ਤੋਂ ਤੋਬਾ ਕਰਨ ਦੇ ਅਧਾਰ ਤੇ ਪੂਰੀ ਤਰ੍ਹਾਂ ਮਾਫ਼ ਅਤੇ ਬਹਾਲ ਕੀਤਾ ਗਿਆ ਹੈ। ਹਾਲਾਂਕਿ, ਇਸ ਨਵੇਂ ਰਿਸ਼ਤੇ ਦਾ ਸਬੂਤ ਇਕ ਬਦਲਿਆ ਅਤੇ ਨਿਰੰਤਰ ਬਦਲਦਾ ਜੀਵਨ ਹੈ। ਮਨੁੱਖਤਾ ਲਈ ਪਰਮੇਸ਼ਰ ਦਾ ਉਦੇਸ਼ ਸਿਰਫ਼ ਸਵਰਗ ਨਹੀਂ ਹੈ, ਪਰ ਹੁਣ ਮਸੀਹ ਵਰਗੇ ਹੋਣਾ ਹੈ। ਜਿਹੜੇ ਛੁਟਕਾਰਾ ਪਾਏ ਹੋਏ ਹਨ, ਭਾਵੇਂ ਕਦੇ-ਕਦੇ ਪਾਪ ਕਰਦੇ ਹਨ, ਉਨ੍ਹਾਂ ਦੀ ਸਾਰੀ ਉਮਰ ਵਿਚ ਵਿਸ਼ਵਾਸ ਅਤੇ ਪਛਤਾਵਾ ਜਾਰੀ ਰਹੇਗਾ।

8. ਪਵਿੱਤਰ ਆਤਮਾ “ਦੂਸਰਾ ਯਿਸੂ” ਹੈ। ਉਹ ਗੁਆਚਿਆਂ ਦੀ ਮਸੀਹ ਤੱਕ ਅਗਵਾਈ ਕਰਨ ਅਤੇ ਬਚਾਏ ਹੋਇਆਂ ਨੂੰ ਮਸੀਹ ਵਰਗੇ ਬਣਾਉਣ ਲਈ ਸੰਸਾਰ ਵਿਚ ਮੌਜੂਦ ਹੈ। ਪਵਿੱਤਰ ਆਤਮਾ ਦੀਆਂ ਦਾਤਾਂ ਮੁਕਤੀ ਦੇ ਸਮੇਂ ਦਿੱਤੀਆਂ ਜਾਂਦੀਆਂ ਹਨ। ਉਹ ਯਿਸੂ ਦਾ ਜੀਵਨ ਅਤੇ ਸੇਵਕਾਈ ਹਨ ਜੋ ਕਿ ਉਸਦੀ ਦੇਹ ਵਿਚ ਵੰਡੇ ਗਏ ਹਨ, ਜੋ ਕਲੀਸਿਯਾ ਹੈ। ਉਹ ਦਾਤਾਂ ਜਿਹੜੀਆਂ ਅਸਲ ਵਿਚ ਯਿਸੂ ਦੇ ਰਵੱਈਏ ਅਤੇ ਮਨੋਰਥ ਹਨ ਉਨ੍ਹਾਂ ਨੂੰ ਆਤਮਾ ਦੇ ਫਲ ਨਾਲ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਪਵਿੱਤਰ ਆਤਮਾ ਸਾਡੇ ਸਮੇਂ ਵਿਚ ਵੀ ਸਰਗਰਮ ਹੈ ਜਿਵੇਂ ਕਿ ਬਾਈਬਲ ਦੇ ਸਮੇਂ ਵਿਚ ਸੀ।
9. ਪਿਤਾ ਨੇ ਜੀ ਉਠੇ ਯਿਸੂ ਮਸੀਹ ਨੂੰ ਸਾਰੀਆਂ ਵਸਤਾਂ ਤੇ ਨਿਆਂ ਕਰਨ ਵਾਲਾ ਠਹਿਰਾਇਆ ਹੈ। ਉਹ ਸਾਰੀ ਮਨੁੱਖਤਾਂ ਦਾ ਨਿਆਂ ਕਰਨ ਲਈ ਧਰਤੀ ਤੇ ਵਾਪਸ ਆਏਗਾ। ਜਿਨ੍ਹਾਂ ਨੇ ਯਿਸੂ ਤੇ ਵਿਸ਼ਵਾਸ ਕੀਤਾ ਅਤੇ ਜਿਨ੍ਹਾਂ ਦੇ ਨਾਮ ਲੇਲੇ ਦੀ ਕਿਤਾਬ ਵਿਚ ਲਿਖੇ ਹੋਏ ਹਨ ਉਹ ਉਸ ਦੀ ਵਾਪਸੀ ਤੇ ਮਹਿਮਾ ਵਾਲੀ ਸਦੀਪਕ ਦੇਹ ਨੂੰ ਪ੍ਰਾਪਤ ਕਰਨਗੇ। ਉਹ ਹਮੇਸ਼ਾ ਲਈ ਉਸ ਨਾਲ ਰਹਿਣਗੇ। ਪਰ, ਜਿਨ੍ਹਾਂ ਨੇ ਪਰਮੇਸ਼ਰ ਦੀ ਸੱਚਾਈ ਪ੍ਰਤੀ ਜਵਾਬ ਦੇਣ ਤੋਂ ਇਨਕਾਰ ਕੀਤਾ, ਉਹ ਹਮੇਸ਼ਾ ਲਈ ਤ੍ਰਿਏਕ ਪਰਮੇਸ਼ਰ ਨਾਲ ਸੰਗਤ ਦੀ ਖੁਸ਼ੀ ਤੋਂ ਵੱਖ ਕੀਤੇ ਜਾਣਗੇ। ਉਨ੍ਹਾਂ ਨੂੰ ਸ਼ੈਤਾਨ ਅਤੇ ਉਸਦੇ ਦੂਤਾਂ ਨਾਲ ਸਜ਼ਾ ਦਿੱਤੀ ਜਾਵੇਗੀ।

ਇਹ ਨਿਸ਼ਚਿਤ ਤੌਰ ਤੇ ਸੰਪੂਰਨ ਨਹੀਂ ਜਾਂ ਸੰਪੂਰਨ ਹੈ ਪਰ ਮੈਂ ਆਸ ਕਰਦਾ ਹਾਂ ਕਿ ਇਹ ਤੁਹਾਨੂੰ ਮੇਰੇ ਦਿਲ ਦਾ ਅਧਿਆਤਮਿਕ ਸੁਆਦ ਦੇਵੇਗਾ। ਮੈਨੂੰ ਇਹ ਬਿਆਨ ਪਸੰਦ ਹੈ:

"ਜ਼ਰੂਰਤ ਵਿਚ—ਏਕਤਾ, ਘੇਰੇ ਵਿਚ—ਆਜ਼ਾਦੀ, ਸਾਰੀਆਂ ਚੀਜ਼ਾਂ ਵਿਚ—ਪਿਆਰ।"